

Hindi / English / Gujarati

श्री गुरु ग्रंथ साहिब जी



ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਸੋਚੈ ਸੋਚਿ ਨ ਹੋਵੈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਖਿ ਤਾਰ ॥ ਭੁਖਿਆ ਭੁਖ
ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਇ ਤ ਝਿਕ ਨ ਚਲੈ ਨਾਲਿ ॥ ਕਿਵ ਸਚਿਆਰਾ
ਹੋਇਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਇ ਚਲਣਾ ਨਾਨਕ ਲਿਖਿਆ ਨਾਲਿ ॥੧॥ ਹੁਕਮੀ ਹੋਵਨਿ
ਆਕਾਰ ਹੁਕਮੁ ਨ ਕਹਿਆ ਜਾਇ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਇ ॥ ਹੁਕਮੀ ਉਤਮੁ ਨੀਚੁ
ਹੁਕਮਿ ਲਿਖਿ ਦੁਖ ਸੁਖ ਪਾਇਅਹਿ ॥ ਝਿਕਨਾ ਹੁਕਮੀ ਬਖਸੀਸ ਝਿਕਿ ਹੁਕਮੀ ਸਦਾ ਭਵਾਇਅਹਿ ॥ ਹੁਕਮੈ
ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਗਾਵੈ ਕੋ
ਤਾਨੁ ਹੋਵੈ ਕਿਸੈ ਤਾਨੁ ॥ ਗਾਵੈ ਕੋ ਦਾਤਿ ਜਾਐ ਨੀਸਾਨੁ ॥ ਗਾਵੈ ਕੋ ਗੁਣ ਵਡਿਆਇਆ ਚਾਰ ॥ ਗਾਵੈ ਕੋ
ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ

को जापै दिसै दूरि ॥ गावै को वेखै हादरा हदूरि ॥ कथना कथी न आवै तोटि ॥ कथि कथि कथी
 कोटी कोटि कोटि ॥ देदा दे लैदे थकि पाहि ॥ जुगा जुगंतरि खाही खाहि ॥ हुकमी हुकमु चलाए राहु ॥
 नानक विगसै वेपरवाहु ॥३॥ साचा साहिबु साचु नाइ भाखिआ भाउ अपारु ॥ आखहि मंगहि
 देहि देहि दाति करे दातारु ॥ फेरि कि अगै रखीअै जितु दिसै दरबारु ॥ मुहौ कि बोलणु बोलीअै
 जितु सुणि धरे पिआरु ॥ अंमृत वेला सचु नाउ वडिआई वीचारु ॥ करमी आवै कपड़ा नदरी
 मोखु दुआरु ॥ नानक एवै जाणीअै सभु आपे सचिआरु ॥४॥ थापिआ न जाइ कीता न होइ ॥
 आपे आपि निरंजनु सोइ ॥ जिनि सेविआ तिनि पाइआ मानु ॥ नानक गावीअै गुणी निधानु ॥
 गावीअै सुणीअै मनि रखीअै भाउ ॥ दुखु परहरि सुखु घरि लै जाइ ॥ गुरमुखि नादं गुरमुखि वेदं
 गुरमुखि रहिआ समाई ॥ गुरु ईसरु गुरु गोरखु बरमा गुरु पारबती माई ॥ जे हउ जाणा आखा
 नाही कहणा कथनु न जाई ॥ गुरा इक देहि बुझाई ॥ सभना जीआ का इकु दाता सो मै विसरि
 न जाई ॥५॥ तीरथि नावा जे तिसु भावा विणु भाणे कि नाइ करी ॥ जेती सिरठि उपाई वेखा
 विणु करमा कि मिलै लई ॥ मति विचि रतन जवाहर माणिक जे इक गुर की सिख सुणी ॥ गुरा
 इक देहि बुझाई ॥ सभना जीआ का इकु दाता सो मै विसरि न जाई ॥६॥ जे जुग चारे आरजा होर
 दसूणी होइ ॥ नवा खंडा विचि जाणीअै नालि चलै सभु कोइ ॥ चंगा नाउ रखाइ कै जसु कीरति जगि
 लेइ ॥ जे तिसु नदरि न आवई त वात न पुछै के ॥ कीटा अंदरि कीटु करि दोसी दोसु धरे ॥ नानक
 निरगुणि गुणु करे गुणवंतिआ गुणु दे ॥ तेहा कोइ न सुझई जि तिसु गुणु कोइ करे ॥७॥ सुणिअै
 सिध पीर सुरि नाथ ॥ सुणिअै धरति धवल आकास ॥ सुणिअै दीप लोअ पाताल ॥ सुणिअै पोहि न सकै
 कालु ॥ नानक भगता सदा विगासु ॥ सुणिअै दूख पाप का नासु ॥८॥ सुणिअै ईसरु बरमा इंदु ॥
 सुणिअै मुखि सालाहण मंदु ॥ सुणिअै जोग जुगति तनि भेद ॥ सुणिअै सासत सिमृति वेद ॥ नानक भगता

सदा विगासु ॥ सुणिअै दूख पाप का नासु ॥६॥ सुणिअै सतु संतोखु गिआनु ॥ सुणिअै अठसठि का
 इसनानु ॥ सुणिअै पड़ि पड़ि पावहि मानु ॥ सुणिअै लागै सहजि धिआनु ॥ नानक भगता सदा विगासु
 ॥ सुणिअै दूख पाप का नासु ॥१०॥ सुणिअै सरा गुणा के गाह ॥ सुणिअै सेख पीर पातिसाह ॥ सुणिअै अंधे
 पावहि राहु ॥ सुणिअै हाथ होवै असगाहु ॥ नानक भगता सदा विगासु ॥ सुणिअै दूख पाप का नासु ॥११॥
 मन्ने की गति कही न जाइ ॥ जे को कहै पिछै पछुताइ ॥ कागदि कलम न लिखणहारु ॥ मन्ने का बहि
 करनि वीचारु ॥ अैसा नामु निरंजनु होइ ॥ जे को मंनि जाणै मनि कोइ ॥१२॥ मन्ने सुरति होवै मनि बुधि ॥
 मन्ने सगल भवण की सुधि ॥ मन्ने मुहि चोटा ना खाइ ॥ मन्ने जम कै साथि न जाइ ॥ अैसा नामु निरंजनु
 होइ ॥ जे को मंनि जाणै मनि कोइ ॥१३॥ मन्ने मारगि ठाक न पाइ ॥ मन्ने पति सिउ परगटु जाइ ॥
 मन्ने मगु न चलै पंथु ॥ मन्ने धरम सेती सनबंधु ॥ अैसा नामु निरंजनु होइ ॥ जे को मंनि जाणै मनि कोइ ॥
 १४॥ मन्ने पावहि मोखु दुआरु ॥ मन्ने परवारै साधारु ॥ मन्ने तरै तारे गुरु सिख ॥ मन्ने नानक भवहि
 न भिख ॥ अैसा नामु निरंजनु होइ ॥ जे को मंनि जाणै मनि कोइ ॥१५॥ पंच परवाण पंच परधानु ॥
 पंचे पावहि दरगहि मानु ॥ पंचे सोहहि दरि राजानु ॥ पंचा का गुरु एकु धिआनु ॥ जे को कहै करै
 वीचारु ॥ करते कै करणै नाही सुमारु ॥ धौलु धरमु दइआ का पूतु ॥ संतोखु थापि रखिआ जिनि सूति ॥
 जे को बुझै होवै सचिआरु ॥ धवलै उपरि केता भारु ॥ धरती होरु परै होरु होरु ॥ तिस ते भारु तलै कवणु जोरु
 ॥ जीअ जाति रंगा के नाव ॥ सभना लिखिआ वुड़ी कलाम ॥ एहु लेखा लिखि जाणै कोइ ॥ लेखा
 लिखिआ केता होइ ॥ केता ताणु सुआलिहु रूपु ॥ केती दाति जाणै कौणु कूतु ॥ कीता पसाउ एको
 कवाउ ॥ तिस ते होए लख दरीआउ ॥ कुदरति कवण कहा वीचारु ॥ वारिआ न जावा एक वार ॥
 जो तुधु भावै साई भली कार ॥ तू सदा सलामति निरंकार ॥१६॥ असंख जप असंख भाउ
 ॥ असंख पूजा असंख तप ताउ ॥ असंख गरंथ मुखि वेद पाठ ॥ असंख जोग मनि रहहि

उदास ॥ असंख भगत गुण गिआन वीचार ॥ असंख सती असंख दातार ॥ असंख सूर मुह भख सार ॥
 असंख मोनि लिव लाडि तार ॥ कुदरति कवण कहा वीचारु ॥ वारिआ न जावा एक वार ॥ जो तुधु
 भावै साई भली कार ॥ तू सदा सलामति निरंकार ॥१७॥ असंख मूरख अंध घोर ॥ असंख चोर हरामखोर
 ॥ असंख अमर करि जाहि जोर ॥ असंख गलवढ हतिआ कमाहि ॥ असंख पापी पापु करि जाहि ॥ असंख
 कूड़िआर कूड़े फिराहि ॥ असंख मलेछ मलु भखि खाहि ॥ असंख निंदक सिरि करहि भारु ॥ नानकु नीचु
 कहै वीचारु ॥ वारिआ न जावा एक वार ॥ जो तुधु भावै साई भली कार ॥ तू सदा सलामति निरंकार ॥
 १८॥ असंख नाव असंख थाव ॥ अगंम अगंम असंख लोअ ॥ असंख कहहि सिरि भारु होइ ॥ अखरी नामु
 अखरी सालाह ॥ अखरी गिआनु गीत गुण गाह ॥ अखरी लिखणु बोलणु बाणि ॥ अखरा सिरि संजोगु
 वखाणि ॥ जिनि एहि लिखे तिसु सिरि नाहि ॥ जिव फुरमाए तिव तिव पाहि ॥ जेता कीता तेता
 नाउ ॥ विणु नावै नाही को थाउ ॥ कुदरति कवण कहा वीचारु ॥ वारिआ न जावा एक वार ॥ जो तुधु
 भावै साई भली कार ॥ तू सदा सलामति निरंकार ॥१९॥ भरीअै हथु पैरु तनु देह ॥ पाणी धोतै
 उतरसु खेह ॥ मूत पलीती कपडु होइ ॥ दे साबूणु लईअै ओहु धोइ ॥ भरीअै मति पापा कै संगि ॥
 ओहु धोपै नावै कै रंगि ॥ पुन्नी पापी आखणु नाहि ॥ करि करि करणा लिखि लै जाहु ॥ आपे बीजि आपे
 ही खाहु ॥ नानक हुकमी आवहु जाहु ॥२०॥ तीरथु तपु दडिआ दतु दानु ॥ जे को पावै तिल का मानु
 ॥ सुणिआ मंनिआ मनि कीता भाउ ॥ अंतरगति तीरथि मलि नाउ ॥ सभि गुण तेरे मै नाही कोइ ॥
 विणु गुण कीते भगति न होइ ॥ सुअसति आथि बाणी बरमाउ ॥ सति सुहाणु सदा मनि चाउ ॥ कवणु
 सु वेला वखतु कवणु कवण थिति कवणु वारु ॥ कवणि सि रुती माहु कवणु जितु होआ आकारु ॥ वेल न
 पाईआ पंडती जि होवै लेखु पुराणु ॥ वखतु न पाइओ कादीआ जि लिखनि लेखु कुराणु ॥ थिति वारु ना
 जोगी जाणै रुति माहु ना कोई ॥ जा करता सिरठी कउ साजे आपे जाणै सोई ॥ किव करि आखा किव

सालाही किउ वरनी किव जाणा ॥ नानक आखणि सभु को आखै इक दू इकु सिआणा ॥ वडा साहिबु वडी
 नाई कीता जा का होवै ॥ नानक जे को आपौ जाणै अगै गड़िआ न सोहै ॥२१॥ पाताला पाताल लख
 आगासा आगास ॥ ओड़क ओड़क भालि थके वेद कहनि इक वात ॥ सहस अठारह कहनि कतेबा
 असुलू इकु धातु ॥ लेखा होइ त लिखीअै लेखै होइ विणासु ॥ नानक वडा आखीअै आपे जाणै आपु ॥
 २२॥ सालाही सालाहि एती सुरति न पाईआ ॥ नदीआ अतै वाह पवहि समुंदि न जाणीअहि ॥
 समुंद साह सुलतान गिरहा सेती मालु धनु ॥ कीड़ी तुलि न होवनी जे तिसु मनहु न वीसरहि ॥२३॥ अंतु
 न सिफती कहणि न अंतु ॥ अंतु न करणै देणि न अंतु ॥ अंतु न वेखणि सुणणि न अंतु ॥ अंतु न जापै
 किआ मनि मंतु ॥ अंतु न जापै कीता आकारु ॥ अंतु न जापै पारावारु ॥ अंत कारणि केते बिललाहि ॥
 ता के अंत न पाए जाहि ॥ एहु अंतु न जाणै कोइ ॥ बहुता कहीअै बहुता होइ ॥ वडा साहिबु ऊचा थाउ ॥
 ऊचे उपरि ऊचा नाउ ॥ एवडु ऊचा होवै कोइ ॥ तिसु ऊचे कउ जाणै सोइ ॥ जेवडु आपि जाणै आपि
 आपि ॥ नानक नदरी करमी दाति ॥२४॥ बहुता करमु लिखिआ ना जाइ ॥ वडा दाता तिलु न तमाइ
 ॥ केते मंगहि जोध अपार ॥ केतिआ गणत नही वीचारु ॥ केते खपि तुटहि वेकार ॥ केते लै लै मुकरु
 पाहि ॥ केते मूरख खाही खाहि ॥ केतिआ दूख भूख सद मार ॥ एहि भि दाति तेरी दातार ॥ बंदि खलासी
 भाणै होइ ॥ होरु आखि न सकै कोइ ॥ जे को खाइकु आखणि पाइ ॥ ओहु जाणै जेतीआ मुहि खाइ ॥ आपे
 जाणै आपे देइ ॥ आखहि सि भि केई केइ ॥ जिस नो बखसे सिफति सालाह ॥ नानक पातिसाही पातिसाहु
 ॥२५॥ अमुल गुण अमुल वापार ॥ अमुल वापारीए अमुल भंडार ॥ अमुल आवहि अमुल लै जाहि ॥
 अमुल भाइ अमुला समाहि ॥ अमुलु धरमु अमुलु दीबाणु ॥ अमुलु तुलु अमुलु परवाणु ॥ अमुलु
 बखसीस अमुलु नीसाणु ॥ अमुलु करमु अमुलु फुरमाणु ॥ अमुलो अमुलु आखिआ न जाइ ॥ आखि आखि
 रहे लिव लाइ ॥ आखहि वेद पाठ पुराण ॥ आखहि पड़े करहि वखिआण ॥ आखहि बरमे आखहि इंद ॥

आखहि गोपी तै गोविंद ॥ आखहि ईसर आखहि सिध ॥ आखहि केते कीते बुध ॥ आखहि दानव आखहि
 देव ॥ आखहि सुरि नर मुनि जन सेव ॥ केते आखहि आखणि पाहि ॥ केते कहि कहि उठि उठि जाहि ॥
 एते कीते होरि करेहि ॥ ता आखि न सकहि केई केइ ॥ जेवडु भावै तेवडु होइ ॥ नानक जाणै साचा
 सोइ ॥ जे को आखै बोलुविगाडु ॥ ता लिखीअै सिरि गावारा गावारु ॥२६॥ सो दरु केहा सो घरु केहा
 जितु बहि सरब समाले ॥ वाजे नाद अनेक असंखा केते वावणहारे ॥ केते राग परी सिउ कहीअनि
 केते गावणहारे ॥ गावहि तुहनो पउणु पाणी बैसंतरु गावै राजा धरमु दुआरे ॥ गावहि चितु गुपतु
 लिखि जाणहि लिखि लिखि धरमु वीचारे ॥ गावहि ईसरु बरमा देवी सोहनि सदा सवारे ॥ गावहि इंद्र
 इदासणि बैठे देवतिआ दरि नाले ॥ गावहि सिध समाधी अंदरि गावनि साध विचारे ॥ गावनि
 जती सती संतोखी गावहि वीर करारे ॥ गावनि पंडित पढ़नि रखीसर जुगु जुगु वेदा नाले ॥ गावहि
 मोहणीआ मनु मोहनि सुरगा मछ पड़िआले ॥ गावनि रतन उपाए तेरे अठसठि तीरथ नाले ॥ गावहि
 जोध महाबल सूरु गावहि खाणी चारे ॥ गावहि खंड मंडल वरभंडा करि करि रखे धारे ॥ सेई तुधुनो
 गावहि जो तुधु भावनि रते तेरे भगत रसाले ॥ होरि केते गावनि से मै चिति न आवनि नानकु किआ
 वीचारे ॥ सोई सोई सदा सचु साहिबु साचा साची नाई ॥ है भी होसी जाइ न जासी रचना जिनि रचाई ॥
 रंगी रंगी भाती करि करि जिनसी माइआ जिनि उपाई ॥ करि करि वेखै कीता आपणा जिव तिस दी
 वडिआई ॥ जो तिसु भावै सोई करसी हुकमु न करणा जाई ॥ सो पातिसाहु साहा पातिसाहिबु नानक
 रहणु रजाई ॥२७॥ मुंदा संतोखु सरमु पतु झोली धिआन की करहि बिभूति ॥ खिंथा कालु कुआरी काइआ
 जुगति डंडा परतीति ॥ आई पंथी सगल जमाती मनि जीतै जगु जीतु ॥ आदेसु तिसै आदेसु ॥ आदि
 अनीलु अनादि अनाहति जुगु जुगु एको वेसु ॥२८॥ भुगति गिआनु दइआ भंडारणि घटि घटि वाजहि
 नाद ॥ आपि नाथु नाथी सभ जा की रिधि सिधि अवरा साद ॥ संजोगु विजोगु दुइ कार चलावहि

लेखे आवहि भाग ॥ आदेसु तिसै आदेसु ॥ आदि अनीलु अनादि अनाहति जुगु जुगु एको वेसु ॥२६॥
 एका माई जुगति विआई तिनि चले परवाणु ॥ इकु संसारी इकु भंडारी इकु लाए दीबाणु ॥ जिव
 तिसु भावै तिवै चलावै जिव होवै फुरमाणु ॥ ओहु वेखै ओना नदरि न आवै बहुता एहु विडाणु ॥ आदेसु
 तिसै आदेसु ॥ आदि अनीलु अनादि अनाहति जुगु जुगु एको वेसु ॥३०॥ आसणु लोडि लोडि भंडार ॥
 जो किछु पाडिआ सु एका वार ॥ करि करि वेखै सिरजणहारु ॥ नानक सचे की साची कार ॥ आदेसु
 तिसै आदेसु ॥ आदि अनीलु अनादि अनाहति जुगु जुगु एको वेसु ॥३१॥ इक दू जीभौ लख होहि लख
 होवहि लख वीस ॥ लखु लखु गेड़ा आखीअहि एकु नामु जगदीस ॥ एतु राहि पति पवड़ीआ चड़ीअै
 होडि इकीस ॥ सुणि गला आकास की कीटा आई रीस ॥ नानक नदरी पाईअै कूड़ी कूड़े ठीस ॥३२॥
 आखणि जोरु चुपै नह जोरु ॥ जोरु न मंगणि देणि न जोरु ॥ जोरु न जीवणि मरणि नह जोरु ॥ जोरु न राजि
 मालि मनि सोरु ॥ जोरु न सुरती गिआनि वीचारि ॥ जोरु न जुगती छुटै संसारु ॥ जिसु हथि जोरु करि
 वेखै सोडि ॥ नानक उतमु नीचु न कोडि ॥३३॥ राती रुती थिती वार ॥ पवण पाणी अगनी पाताल ॥
 तिसु विचि धरती थापि रखी धरम साल ॥ तिसु विचि जीअ जुगति के रंग ॥ तिन के नाम अनेक अन्नत
 ॥ करमी करमी होडि वीचारु ॥ सचा आपि सचा दरबारु ॥ तिथै सोहनि पंच परवाणु ॥ नदरी करमि
 पवै नीसाणु ॥ कच पकाई ओथै पाडि ॥ नानक गडिआ जापै जाडि ॥३४॥ धरम खंड का एहो
 धरमु ॥ गिआन खंड का आखहु करमु ॥ केते पवण पाणी विसंतर केते कान महेस ॥ केते बरमे
 घाड़ति घड़ीअहि रूप रंग के वेस ॥ केतीआ करम भूमी मेर केते केते धू उपदेस ॥ केते इंद चंद
 सूर केते केते मंडल देस ॥ केते सिध बुध नाथ केते केते देवी वेस ॥ केते देव दानव मुनि केते केते
 रतन समुंद ॥ केतीआ खाणी केतीआ बाणी केते पात नरिंद ॥ केतीआ सुरती सेवक केते नानक
 अंतु न अंतु ॥३५॥ गिआन खंड महि गिआनु परचंडु ॥ तिथै नाद बिनोद कोड अन्नदु ॥

सरम खंड की बाणी रूपु ॥ तिथै घाइति घड़ीअै बहुतु अनूपु ॥ ता कीआ गला कथीआ ना जाहि ॥ जे को कहै पिछै पछुताइ ॥ तिथै घड़ीअै सुरति मति मनि बुधि ॥ तिथै घड़ीअै सुरा सिधा की सुधि ॥३६॥
 करम खंड की बाणी जोरु ॥ तिथै होरु न कोई होरु ॥ तिथै जोध महाबल सूर ॥ तिन महि रामु रहिआ भरपूर ॥ तिथै सीतो सीता महिमा माहि ॥ ता के रूप न कथने जाहि ॥ ना ओहि मरहि न ठागे जाहि ॥ जिन कै रामु वसै मन माहि ॥ तिथै भगत वसहि के लोअ ॥ करहि अन्नदु सचा मनि सोइ ॥ सच खंडि वसै निरंकारु ॥ करि करि वेखै नदरि निहाल ॥ तिथै खंड मंडल वरभंड ॥ जे को कथै त अंत न अंत ॥ तिथै लोअ लोअ आकार ॥ जिव जिव हुकमु तिवै तिव कार ॥ वेखै विगसै करि वीचारु ॥ नानक कथना करड़ा सारु ॥३७॥
 जतु पाहारा धीरजु सुनिआरु ॥ अहरणि मति वेदु हथीआरु ॥ भउ खला अगनि तप ताउ ॥ भाँडा भाउ अंमृतु तितु ढालि ॥ घड़ीअै सबदु सची टकसाल ॥ जिन कउ नदरि करमु तिन कार ॥ नानक नदरी नदरि निहाल ॥३८॥ सलोकु ॥ पवणु गुरु पाणी पिता माता धरति महतु ॥ दिवसु राति दुइ दाई दाइआ खेलै सगल जगतु ॥ चंगिआईआ बुरिआईआ वाचै धरमु हदूरि ॥ करमी आपो आपणी के नेड़ै के दूरि ॥ जिनी नामु धिआइआ गए मसकति घालि ॥ नानक ते मुख उजले केती छुटी नालि ॥१॥

सो दरु रागु आसा महला १ १९९ सतिगुर प्रसादि ॥ सो दरु तेरा केहा सो घरु केहा जितु बहि सरब समाले ॥ वाजे तेरे नाद अनेक असंखा केते तेरे वावणहारे ॥ केते तेरे राग परी सिउ कहीअहि केते तेरे गावणहारे ॥ गावनि तुधनो पवणु पाणी बैसंतरु गावै राजा धरमु दुआरे ॥ गावनि तुधनो चितु गुप्तु लिखि जाणनि लिखि लिखि धरमु बीचारे ॥ गावनि तुधनो ईसरु ब्रहमा देवी सोहनि तेरे सदा सवारे ॥ गावनि तुधनो इंद्र इंद्रासणि बैठे देवतिआ दरि नाले ॥ गावनि तुधनो सिध समाधी अंदरि गावनि तुधनो साध बीचारे ॥

गावनि तुधनो जती सती संतोखी गावनि तुधनो वीर करारे ॥ गावनि तुधनो पंडित पड़नि रखीसुर
 जुगु जुगु वेदा नाले ॥ गावनि तुधनो मोहणीआ मनु मोहनि सुरगु मछु पड़िआले ॥ गावनि तुधनो
 रतन उपाए तेरे अठसठि तीरथ नाले ॥ गावनि तुधनो जोध महाबल सूरु गावनि तुधनो खाणी चारे ॥
 गावनि तुधनो खंड मंडल ब्रहमंडा करि करि रखे तेरे धारे ॥ सेई तुधनो गावनि जो तुधु भावनि रते
 तेरे भगत रसाले ॥ होरि केते तुधनो गावनि से मै चिति न आवनि नानकु किआ बीचारे ॥ सोई सोई
 सदा सचु साहिबु साचा साची नाई ॥ है भी होसी जाइ न जासी रचना जिनि रचाई ॥ रंगी रंगी भाती
 करि करि जिनसी माड़िआ जिनि उपाई ॥ करि करि देखै कीता आपणा जिउ तिस दी वडिआई ॥ जो
 तिसु भावै सोई करसी फिरि हुकमु न करणा जाई ॥ सो पातिसाहु साहा पतिसाहिबु नानक रहणु रजाई
 ॥१॥ आसा महला १ ॥ सुणि वडा आखै सभु कोइ ॥ केवडु वडा डीठा होइ ॥ कीमति पाइ न कहिआ
 जाइ ॥ कहणै वाले तेरे रहे समाइ ॥१॥ वडे मेरे साहिबा गहिर गंभीरा गुणी गहीरा ॥ कोइ न जाणै
 तेरा केता केवडु चीरा ॥१॥ रहाउ ॥ सभि सुरती मिलि सुरति कमाई ॥ सभ कीमति मिलि कीमति पाई ॥
 गिआनी धिआनी गुर गुरहाई ॥ कहणु न जाई तेरी तिलु वडिआई ॥२॥ सभि सत सभि तप सभि
 चंगिआईआ ॥ सिधा पुरखा कीआ वडिआईआ ॥ तुधु विणु सिधी किनै न पाईआ ॥ करमि मिलै नाही
 ठाकि रहाईआ ॥३॥ आखण वाला किआ वेचारा ॥ सिफती भरे तेरे भंडारा ॥ जिसु तू देहि तिसै किआ
 चारा ॥ नानक सचु सवारणहारा ॥४॥२॥ आसा महला १ ॥ आखा जीवा विसरै मरि जाउ ॥ आखणि
 अउखा साचा नाउ ॥ साचे नाम की लागै भूख ॥ उतु भूखै खाइ चलीअहि दूख ॥१॥ सो किउ विसरै मेरी
 माड़ि ॥ साचा साहिबु साचै नाइ ॥१॥ रहाउ ॥ साचे नाम की तिलु वडिआई ॥ आखि थके कीमति नही
 पाई ॥ जे सभि मिलि कै आखण पाहि ॥ वडा न होवै घाटि न जाइ ॥२॥ ना ओहु मरै न होवै सोगु ॥ देदा
 रहै न चूकै भोगु ॥ गुणु एहो होरु नाही कोइ ॥ ना को होआ ना को होइ ॥३॥ जेवडु आपि तेवड तेरी दाति ॥

जिनि दिनु करि कै कीती राति ॥ खसमु विसारहि ते कमजाति ॥ नानक नावै बाझु सनाति ॥४॥३॥ रागु गूजरी महला ४ ॥ हरि के जन सतिगुर सतपुरखा बिनउ करउ गुर पासि ॥ हम कीरे किरम सतिगुर सरणाई करि दड़िआ नामु परगासि ॥१॥ मेरे मीत गुरदेव मो कउ राम नामु परगासि ॥ गुरमति नामु मेरा प्रान सखाई हरि कीरति हमरी रहरासि ॥१॥ रहाउ ॥ हरि जन के वड भाग वडेरें जिन हरि हरि सरधा हरि पिआस ॥ हरि हरि नामु मिलै तृपतासहि मिलि संगति गुण परगासि ॥२॥ जिन हरि हरि हरि रसु नामु न पाड़िआ ते भागहीण जम पासि ॥ जो सतिगुर सरणि संगति नही आए ध्रिगु जीवे ध्रिगु जीवासि ॥३॥ जिन हरि जन सतिगुर संगति पाई तिन धुरि मसतकि लिखिआ लिखासि ॥ धनु धन्नु सतसंगति जितु हरि रसु पाड़िआ मिलि जन नानक नामु परगासि ॥४॥४॥ रागु गूजरी महला ५ ॥ काहे रे मन चितवहि उदमु जा आहरि हरि जीउ परिआ ॥ सैल पथर महि जंत उपाए ता का रिजकु आगै करि धरिआ ॥१॥ मेरे माधउ जी सतसंगति मिले सु तरिआ ॥ गुर परसादि परम पदु पाड़िआ सूके कासट हरिआ ॥१॥ रहाउ ॥ जननि पिता लोक सुत बनिता कोड़ि न किस की धरिआ ॥ सिरि सिरि रिजकु संबाहे ठाकुरु काहे मन भउ करिआ ॥२॥ ऊडे ऊडि आवै सै कोसा तिसु पाछै बचरे छरिआ ॥ तिन कवणु खलावै कवणु चुगावै मन महि सिमरनु करिआ ॥३॥ सभि निधान दस असट सिधान ठाकुर कर तल धरिआ ॥ जन नानक बलि बलि सद बलि जाईअै तेरा अंतु न पारावरिआ ॥४॥५॥

रागु आसा महला ४ सो पुरखु

१ॐ सतिगुर प्रसादि ॥ सो पुरखु निरंजनु हरि पुरखु निरंजनु हरि अगमा अगम अपारा ॥ सभि धिआवहि सभि धिआवहि तुधु जी हरि सचे सिरजणहारा ॥ सभि जीअ तुमारे जी तूं जीआ का दातारा ॥ हरि धिआवहु संतहु जी सभि दूख विसारणहारा ॥ हरि आपे ठाकुरु हरि आपे सेवकु जी

किआ नानक जंत विचारा ॥१॥ तूं घट घट अंतरि सरब निरंतरि जी हरि एको पुरखु समाणा ॥ इकि
 दाते इकि भेखारी जी सभि तेरे चोज विडाणा ॥ तूं आपे दाता आपे भुगता जी हउ तुधु बिनु अवरु न
 जाणा ॥ तूं पारब्रह्म बेअंतु बेअंतु जी तेरे किआ गुण आखि वखाणा ॥ जो सेवहि जो सेवहि तुधु जी जनु
 नानकु तिन कुरबाणा ॥२॥ हरि धिआवहि हरि धिआवहि तुधु जी से जन जुग महि सुखवासी ॥ से मुक्तु
 से मुक्तु भए जिन हरि धिआइआ जी तिन तूटी जम की फासी ॥ जिन निरभउ जिन हरि निरभउ
 धिआइआ जी तिन का भउ सभु गवासी ॥ जिन सेविआ जिन सेविआ मेरा हरि जी ते हरि हरि
 रूपि समासी ॥ से धन्नु से धन्नु जिन हरि धिआइआ जी जनु नानकु तिन बलि जासी ॥३॥ तेरी
 भगति तेरी भगति भंडार जी भरे बिअंत बेअंता ॥ तेरे भगत तेरे भगत सलाहनि तुधु जी हरि
 अनिक अनेक अन्नता ॥ तेरी अनिक तेरी अनिक करहि हरि पूजा जी तपु तापहि जपहि बेअंता ॥
 तेरे अनेक तेरे अनेक पड़हि बहु सिमृति सासत जी करि किरिआ खटु करम करंता ॥ से भगत से
 भगत भले जन नानक जी जो भावहि मेरे हरि भगवंता ॥४॥ तूं आदि पुरखु अपरंपरु करता जी तुधु
 जेवडु अवरु न कोई ॥ तूं जुग जुग एको सदा सदा तूं एको जी तूं निहचलु करता सोई ॥ तुधु आपे भावै सोई
 वरतै जी तूं आपे करहि सु होई ॥ तुधु आपे सृसटि सभ उपाई जी तुधु आपे सिरजि सभ गोई ॥ जनु
 नानकु गुण गावै करते के जी जो सभसै का जाणोई ॥५॥१॥ आसा महला ४ ॥ तूं करता सचिआरु मैडा
 साँई ॥ जो तउ भावै सोई थीसी जो तूं देहि सोई हउ पाई ॥१॥ रहाउ ॥ सभ तेरी तूं सभनी धिआइआ ॥
 जिस नो कृपा करहि तिनि नाम रतनु पाइआ ॥ गुरमुखि लाधा मनमुखि गवाइआ ॥ तुधु आपि
 विछोड़िआ आपि मिलाइआ ॥१॥ तूं दरीआउ सभ तुझ ही माहि ॥ तुझ बिनु दूजा कोई नाहि ॥
 जीअ जंत सभि तेरा खेलु ॥ विजोगि मिलि विछुड़िआ संजोगी मेलु ॥२॥ जिस नो तू जाणाइहि सोई जनु
 जाणै ॥ हरि गुण सद ही आखि वखाणै ॥ जिनि हरि सेविआ तिनि सुखु पाइआ ॥ सहजे ही हरि नामि

समाइआ ॥३॥ तू आपे करता तेरा कीआ सभु होइ ॥ तुधु बिनु दूजा अवरु न कोइ ॥ तू करि करि
 वेखहि जाणहि सोइ ॥ जन नानक गुरमुखि परगटु होइ ॥४॥२॥ आसा महला १ ॥ तितु सरवरडै
 भईले निवासा पाणी पावकु तिनहि कीआ ॥ पंकजु मोह पगु नही चालै हम देखा तह डूबीअले ॥१॥
 मन एकु न चेतसि मूढ़ मना ॥ हरि बिसरत तेरे गुण गलिआ ॥१॥ रहाउ ॥ ना हउ जती सती नही
 पड़िआ मूरख मुगधा जनमु भइआ ॥ प्रणवति नानक तिन की सरणा जिन तू नाही वीसरिआ ॥२॥३॥
 आसा महला ५ ॥ भई परापति मानुख देहुरीआ ॥ गोबिंद मिलण की इह तेरी बरीआ ॥ अवरि
 काज तेरै कितै न काम ॥ मिलु साधसंगति भजु केवल नाम ॥१॥ सरंजामि लागु भवजल तरन कै ॥
 जनमु बृथा जात रंगि माइआ कै ॥१॥ रहाउ ॥ जपु तपु संजमु धरमु न कमाइआ ॥ सेवा साध न
 जानिआ हरि राइआ ॥ कहु नानक हम नीच करंमा ॥ सरणि परे की राखहु सरमा ॥२॥४॥

सोहिला रागु गउड़ी दीपकी महला १

१६ सतिगुर प्रसादि ॥

जै घरि कीरति आखीअै करते का होइ बीचारो ॥ तितु
 घरि गावहु सोहिला सिवरिहु सिरजणहारो ॥१॥ तुम गावहु मेरे निरभउ का सोहिला ॥ हउ वारी जितु
 सोहिलै सदा सुखु होइ ॥१॥ रहाउ ॥ नित नित जीअड़े समालीअनि देखैगा देवणहारु ॥ तेरे दानै
 कीमति ना पवै तिसु दाते कवणु सुमारु ॥२॥ संबति साहा लिखिआ मिलि करि पावहु तेलु ॥ देहु
 सजण असीसड़ीआ जिउ होवै साहिब सिउ मेलु ॥३॥ घरि घरि एहो पाहुचा सदड़े नित पवंनि ॥
 सदणहारा सिमरीअै नानक से दिह आवंनि ॥४॥१॥ रागु आसा महला १ ॥ छिअ घर छिअ
 गुर छिअ उपदेस ॥ गुरु गुरु एको वेस अनेक ॥१॥ बाबा जै घरि करते कीरति होइ ॥ सो घरु राखु
 वडाई तोइ ॥१॥ रहाउ ॥ विसुए चसिआ घड़ीआ पहरा थिती वारी माहु होआ ॥ सूरजु एको रुति

अनेक ॥ नानक करते के केते वेस ॥२॥२॥ रागु धनासरी महला १ ॥ गगन मै थालु रवि चंदु
 दीपक बने तारिका मंडल जनक मोती ॥ धूपु मलआनलो पवणु चवरो करे सगल बनराइ फूलमत्त जोती
 ॥१॥ कैसी आरती होइ ॥ भव खंडना तेरी आरती ॥ अनहता सबद वाजंत भेरी ॥१॥ रहाउ ॥ सहस
 तव नैन नन नैन हहि तोहि कउ सहस मूरति नना एक तुही ॥ सहस पद बिमल नन एक पद गंध
 बिनु सहस तव गंध इव चलत मोही ॥२॥ सभ महि जोति जोति है सोइ ॥ तिस दै चानणि सभ महि
 चानणु होइ ॥ गुर साखी जोति परगटु होइ ॥ जो तिसु भावै सु आरती होइ ॥३॥ हरि चरण कवल
 मकरंद लोभित मनो अनदिनो मोहि आही पिआसा ॥ कृपा जलु देहि नानक सारिंग कउ होइ जा ते
 तैरे नाइ वासा ॥४॥३॥ रागु गउड़ी पूरबी महला ४ ॥ कामि करोधि नगरु बहु भरिआ मिलि साधू
 खंडल खंडा हे ॥ पूरबि लिखत लिखे गुरु पाइआ मनि हरि लिव मंडल मंडा हे ॥१॥ करि साधू अंजुली
 पुनु वडा हे ॥ करि डंडउत पुनु वडा हे ॥१॥ रहाउ ॥ साकत हरि रस सादु न जाणिआ तिन अंतरि
 हउमै कंडा हे ॥ जिउ जिउ चलहि चुभै दुखु पावहि जमकालु सहहि सिरि डंडा हे ॥२॥ हरि जन हरि
 हरि नामि समाणे दुखु जनम मरण भव खंडा हे ॥ अबिनासी पुरखु पाइआ परमेसरु बहु सोभ खंड
 ब्रहमंडा हे ॥३॥ हम गरीब मसकीन प्रभ तेरे हरि राखु राखु वड वडा हे ॥ जन नानक नामु अधारु
 टेक है हरि नामे ही सुखु मंडा हे ॥४॥४॥ रागु गउड़ी पूरबी महला ५ ॥ करउ बेन्नती सुणहु मेरे
 मीता संत टहल की बेला ॥ ईहा खाटि चलहु हरि लाहा आगै बसनु सुहेला ॥१॥ अउध घटै दिनसु
 रैणारे ॥ मन गुर मिलि काज सवारे ॥१॥ रहाउ ॥ इहु संसारु बिकारु संसे महि तरिओ ब्रहम गिआनी
 ॥ जिसहि जगाइ पीआवै इहु रसु अकथ कथा तिनि जानी ॥२॥ जा कउ आए सोई बिहाइहु हरि गुर
 ते मनहि बसेरा ॥ निज घरि महलु पावहु सुख सहजे बहुरि न होइगो फेरा ॥३॥ अंतरजामी पुरख
 बिधाते सरधा मन की पूरे ॥ नानक दासु इहै सुखु मागै मो कउ करि संतन की धूरे ॥४॥५॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਧਰੁ ੧

॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਤੁ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਤੁ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਤੁ ॥੧॥ ਹਰਿ ਬਿਨੁ ਜੀਤੁ ਜਲਿ ਬਲਿ ਜਾਤੁ ॥ ਮੈ ਆਪਣਾ ਗੁਰੁ ਪ੍ਰਥਿ ਦੇਖਿਆ ਅਵਰੁ ਨਾਹੀ ਥਾਤੁ ॥੧॥ ਰਹਾਤੁ ॥ ਧਰਤੀ ਤ ਹੀਰੇ ਲਾਲ ਜੜੀ ਪਲਧਿ ਲਾਲ ਜੜਾਤੁ ॥ ਮੋਹਣੀ ਮੁਖਿ ਮਧੀ ਸੋਹੈ ਕਰੇ ਰੰਗਿ ਪਸਾਤੁ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਤੁ ॥੨॥ ਸਿਧੁ ਹੋਵਾ ਸਿਧਿ ਲਾਇ ਰਿਧਿ ਆਖਾ ਆਤੁ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਤੁ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਤੁ ॥੩॥ ਸੁਲਤਾਨੁ ਹੋਵਾ ਮੇਲਿ ਲਸਕਰਿ ਤਖਤਿ ਰਾਖਾ ਪਾਤੁ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਤੁ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਤੁ ॥੪॥੧॥ ਸਿਰੀਰਾਗੁ ਮਹਲਾ ੧ ॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਤੁ ॥ ਚੰਦੁ ਸੂਰਜੁ ਟੁਇ ਗੁਫੈ ਨ ਦੇਖਾ ਸੁਪਨੈ ਸਤਣ ਨ ਥਾਤੁ ॥ ਭੀ ਤੇਰੀ ਕੀਮਤਿ ਨਾ ਪਵੈ ਹਤੁ ਕੇਵਡੁ ਆਖਾ ਨਾਤੁ ॥੧॥ ਸਾਚਾ ਨਿਰੰਕਾਰੁ ਨਿਜ ਥਾਇ ॥ ਸੁਧਿ ਸੁਧਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਤੁ ॥ ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਤੁ ॥ ਭੀ ਤੇਰੀ ਕੀਮਤਿ ਨਾ ਪਵੈ ਹਤੁ ਕੇਵਡੁ ਆਖਾ ਨਾਤੁ ॥੨॥ ਪੰਥੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਤੁ ॥ ਨਦਰੀ ਕਿਸੈ ਨ ਆਵਤੁ ਨਾ ਕਿਛੁ ਪੀਆ ਨ ਖਾਤੁ ॥ ਭੀ ਤੇਰੀ ਕੀਮਤਿ ਨਾ ਪਵੈ ਹਤੁ ਕੇਵਡੁ

आखा नाउ ॥३॥ नानक कागद लख मणा पड़ि पड़ि कीचै भाउ ॥ मसू तोटि न आवई लेखणि
 पउणु चलाउ ॥ भी तेरी कीमति ना पवै हउ केवडु आखा नाउ ॥४॥२॥ सिरीरागु महला १ ॥
 लेखै बोलणु बोलणा लेखै खाणा खाउ ॥ लेखै वाट चलाईआ लेखै सुणि वेखाउ ॥ लेखै साह लवाईअहि
 पड़े कि पुछण जाउ ॥१॥ बाबा माइआ रचना धोहु ॥ अंधै नामु विसारिआ ना तिसु एह न ओहु ॥
 १॥ रहाउ ॥ जीवण मरणा जाइ कै एथै खाजै कालि ॥ जियै बहि समझाईअै तिथै कोइ न चलिओ
 नालि ॥ रोवण वाले जेतड़े सभि बन्नहि पंड परालि ॥२॥ सभु को आखै बहुतु बहुतु घटि न आखै
 कोइ ॥ कीमति किनै न पाईआ कहणि न वडा होइ ॥ साचा साहबु एकु तू होरि जीआ केते लोअ ॥
 ३॥ नीचा अंदरि नीच जाति नीची हू अति नीचु ॥ नानकु तिन कै संगि साथि वडिआ सिउ किआ
 रीस ॥ जियै नीच समालीअनि तिथै नदरि तेरी बखसीस ॥४॥३॥ सिरीरागु महला १ ॥ लबु
 कुता कूडु चूहड़ा ठगि खाधा मुरदारु ॥ पर निंदा पर मलु मुख सुधी अगनि क्रोधु चंडालु ॥ रस कस
 आपु सलाहणा ए करम मेरे करतार ॥१॥ बाबा बोलीअै पति होइ ॥ ऊतम से दरि ऊतम कहीअहि
 नीच करम बहि रोइ ॥१॥ रहाउ ॥ रसु सुइना रसु रुपा कामणि रसु परमल की वासु ॥ रसु घोड़े
 रसु सेजा मंदर रसु मीठा रसु मासु ॥ एते रस सरीर के कै घटि नाम निवासु ॥२॥ जितु बोलिअै
 पति पाईअै सो बोलिआ परवाणु ॥ फिका बोलि विगुचणा सुणि मूरख मन अजाण ॥ जो तिसु भावहि
 से भले होरि कि कहण वखाण ॥३॥ तिन मति तिन पति तिन धनु पलै जिन हिरदै रहिआ समाइ ॥
 तिन का किआ सालाहणा अवर सुआलिउ काइ ॥ नानक नदरी बाहरे राचहि दानि न नाइ ॥
 ४॥४॥ सिरीरागु महला १ ॥ अमलु गलोला कूड़ का दिता देवणहारि ॥ मती मरणु विसारिआ
 खुसी कीती दिन चारि ॥ सचु मिलिआ तिन सोफीआ राखण कउ दरवारु ॥१॥ नानक साचे कउ
 सचु जाणु ॥ जितु सेविअै सुखु पाईअै तेरी दरगह चलै माणु ॥१॥ रहाउ ॥ सचु सरा गुड़ बाहरा

जिसु विचि सचा नाउ ॥ सुणहि वखाणहि जेतड़े हउ तिन बलिहारै जाउ ॥ ता मनु खीवा जाणीअै जा
महली पाए थाउ ॥२॥ नाउ नीरु चंगिआईआ सतु परमलु तनि वासु ॥ ता मुखु होवै उजला लख
दाती इक दाति ॥ दूख तिसै पहि आखीअहि सूख जिसै ही पासि ॥३॥ सो किउ मनहु विसारीअै जा के
जीअ पराण ॥ तिसु विणु सभु अपवित्तु है जेता पैणु खाणु ॥ होरि गलाँ सभि कूड़ीआ तुधु भावै
परवाणु ॥४॥५॥ सिरीरागु महलु १ ॥ जालि मोहु घसि मसु करि मति कागदु करि सारु ॥ भाउ कलम
करि चितु लेखारी गुर पुछि लिखु बीचारु ॥ लिखु नामु सालाह लिखु लिखु अंतु न पारावारु ॥१॥ बाबा
एहु लेखा लिखि जाणु ॥ जियै लेखा मंगीअै तिथै होइ सचा नीसाणु ॥१॥ रहाउ ॥ जियै मिलहि
वडिआईआ सद खुसीआ सद चाउ ॥ तिन मुखि टिके निकलहि जिन मनि सचा नाउ ॥ करमि मिलै
ता पाईअै नाही गली वाउ दुआउ ॥२॥ इकि आवहि इकि जाहि उठि रखीअहि नाव सलार ॥ इकि
उपाए मंगते इकिना वडे दरवार ॥ अगै गइआ जाणीअै विणु नावै वेकार ॥३॥ भै तैरै डरु अगला
खपि खपि छिजै देह ॥ नाव जिना सुलतान खान होदे डिठे खेह ॥ नानक उठी चलिआ सभि कूड़े तुटे
नेह ॥४॥६॥ सिरीरागु महला १ ॥ सभि रस मिठे मंनिअै सुणिअै सालोणे ॥ खट तुरसी मुखि बोलणा
मारण नाद कीए ॥ छतीह अंमृत भाउ एकु जा कउ नदरि करेइ ॥१॥ बाबा होरु खाणा खुसी
खुआरु ॥ जितु खाधै तनु पीड़ीअै मन महि चलहि विकार ॥१॥ रहाउ ॥ रता पैणु मनु रता सुपेदी
सतु दानु ॥ नीली सिआही कदा करणी पहिरणु पैर धिआनु ॥ कमरबंदु संतोख का धनु जोबनु तेरा
नामु ॥२॥ बाबा होरु पैणु खुसी खुआरु ॥ जितु पैधै तनु पीड़ीअै मन महि चलहि विकार ॥१॥ रहाउ ॥
घोड़े पाखर सुइने साखति बूझणु तेरी वाट ॥ तरकस तीर कमाण साँग तेगबंद गुण धातु ॥ वाजा
नेजा पति सिउ परगटु करमु तेरा मेरी जाति ॥३॥ बाबा होरु चड़णा खुसी खुआरु ॥ जितु चड़िअै
तनु पीड़ीअै मन महि चलहि विकार ॥१॥ रहाउ ॥ घर मंदर खुसी नाम की नदरि तेरी परवारु ॥

हुकमु सोई तुधु भावसी होरु आखणु बहुतु अपारु ॥ नानक सचा पातिसाहु पूछि न करे बीचारु ॥४॥
 बाबा होरु सउणा खुसी खुआरु ॥ जितु सुतै तनु पीड़ीअै मन महि चलहि विकार ॥१॥ रहाउ ॥४॥७॥
 सिरीरागु महला १ ॥ कुंगू की काँड़िआ रतना की ललिता अगरि वासु तनि सासु ॥ अठसठि तीरथ
 का मुख टिका तितु घटि मति विगासु ॥ ओतु मती सालाहणा सचु नामु गुणतासु ॥१॥ बाबा होर मति
 होर होर ॥ जे सउ वेर कमाईअै कूड़ै कूड़ा जोरु ॥१॥ रहाउ ॥ पूज लगै पीरु आखीअै सभु मिलै संसारु ॥
 नाउ सदाए आपणा होवै सिधु सुमारु ॥ जा पति लेखै ना पवै सभा पूज खुआरु ॥२॥ जिन कउ सतिगुरि
 थापिआ तिन मेटि न सकै कोड़ि ॥ ओना अंदरि नामु निधानु है नामो परगटु होड़ि ॥ नाउ पूजीअै नाउ
 मन्नीअै अखंडु सदा सचु सोड़ि ॥३॥ खेहू खेह रलाईअै ता जीउ केहा होड़ि ॥ जलीआ सभि सिआणपा
 उठी चलिआ रोड़ि ॥ नानक नामि विसारिअै दरि गड़िआ किआ होड़ि ॥४॥८॥ सिरीरागु महला १ ॥
 गुणवंती गुण वीथरै अउगुणवंती झूरि ॥ जे लोड़हि वरु कामणी नह मिलीअै पिर कूरि ॥ ना
 बेड़ी ना तुलहड़ा ना पाईअै पिरु दूरि ॥१॥ मेरे ठाकुर पूरै तखति अडोलु ॥ गुरुमुखि पूरा जे करे
 पाईअै साचु अतोलु ॥१॥ रहाउ ॥ प्रभु हरिमंदरु सोहणा तिसु महि माणक लाल ॥ मोती हीरा निरमला
 कंचन कोट रीसाल ॥ बिनु पउड़ी गड़ि किउ चड़उ गुरु हरि धिआन निहाल ॥२॥ गुरु पउड़ी बेड़ी
 गुरु गुरु तुलहा हरि नाउ ॥ गुरु सरु सागरु बोहिथो गुरु तीरथु दरीआउ ॥ जे तिसु भावै ऊजली
 सत सरि नावण जाउ ॥३॥ पूरो पूरो आखीअै पूरै तखति निवास ॥ पूरै थानि सुहावणै पूरै आस
 निरास ॥ नानक पूरा जे मिलै किउ घाटै गुण तास ॥४॥६॥ सिरीरागु महला १ ॥ आवहु भैणे
 गलि मिलह अंकि सहेलड़ीआह ॥ मिलि कै करह कहाणीआ संम्रथ कंत कीआह ॥ साचे साहिब सभि
 गुण अउगण सभि असाह ॥१॥ करता सभु को तैरै जोरि ॥ एकु सबटु बीचारीअै जा तू ता किआ होरि ॥१॥
 रहाउ ॥ जाड़ि पुछहु सोहागणी तुसी राविआ किनी गुणी ॥ सहजि संतोखि सीगारीआ मिठा बोलणी ॥ पिरु

रीसालू ता मिलै जा गुर का सबदु सुणी ॥२॥ केतीआ तेरीआ कुदरती केवड तेरी दाति ॥ केते तेरे
 जीअ जंत सिफति करहि दिनु राति ॥ केते तेरे रूप रंग केते जाति अजाति ॥३॥ सचु मिलै सचु ऊपजै
 सच महि साचि समाडि ॥ सुरति होवै पति ऊगवै गुरबचनी भउ खाडि ॥ नानक सचा पातिसाहु आपे
 लए मिलाडि ॥४॥१०॥ सिरीरागु महला १ ॥ भली सरी जि उबरी हउमै मुई घराहु ॥ दूत लगे
 फिरि चाकरी सतिगुर का वेसाहु ॥ कलप तिआगी बादि है सचा वेपरवाहु ॥१॥ मन रे सचु मिलै भउ
 जाडि ॥ भै बिनु निरभउ किउ थीअै गुरमुखि सबदि समाडि ॥१॥ रहाउ ॥ केता आखणु आखीअै
 आखणि तोटि न होडि ॥ मंगण वाले केतड़े दाता एको सोडि ॥ जिस के जीअ पराण है मनि वसिअै सुखु
 होडि ॥२॥ जगु सुपना बाजी बनी खिन महि खेलु खेलाडि ॥ संजोगी मिलि एकसे विजोगी उठि जाडि ॥
 जो तिसु भाणा सो थीअै अवरु न करणा जाडि ॥३॥ गुरमुखि वसतु वेसाहीअै सचु वखरु सचु रासि ॥
 जिनी सचु वणंजिआ गुर पूरे साबासि ॥ नानक वसतु पछाणसी सचु सउदा जिसु पासि ॥४॥११॥
 सिरीरागु महलु १ ॥ धातु मिलै फुनि धातु कउ सिफती सिफति समाडि ॥ लालु गुलालु गहबरा
 सचा रंगु चड़ाउ ॥ सचु मिलै संतोखीआ हरि जपि एकै भाडि ॥१॥ भाई रे संत जना की रेणु ॥ संत
 सभा गुरु पाईअै मुकति पदारथु धेणु ॥१॥ रहाउ ॥ ऊचउ थानु सुहावणा ऊपरि महलु मुरारि ॥
 सचु करणी दे पाईअै दरु घरु महलु पिआरि ॥ गुरमुखि मनु समझाईअै आतम रामु बीचारि ॥२॥
 तृबिधि करम कमाईअहि आस अंदेसा होडि ॥ किउ गुर बिनु तृकुटी छुटसी सहजि मिलिअै सुखु
 होडि ॥ निज घरि महलु पछाणीअै नदरि करे मलु धोडि ॥३॥ बिनु गुर मैलु न उतरै बिनु हरि किउ घर
 वासु ॥ एको सबदु वीचारीअै अवर तिआगै आस ॥ नानक देखि दिखाईअै हउ सद बलिहारै जासु ॥४॥
 १२॥ सिरीरागु महला १ ॥ ध्रिगु जीवणु दोहागणी मुठी दूजै भाडि ॥ कलर केरी कंध जिउ अहिनिसि
 किरि ढहि पाडि ॥ बिनु सबदै सुखु ना थीअै पिर बिनु दूखु न जाडि ॥१॥ मुंधे पिर बिनु किआ सीगारु ॥

दरि घरि ढोई न लहै दरगह झूठु खुआरु ॥१॥ रहाउ ॥ आपि सुजाणु न भुलई सचा वड किरसाणु ॥
 पहिला धरती साधि कै सचु नामु दे दाणु ॥ नउ निधि उपजै नामु एकु करमि पवै नीसाणु ॥२॥ गुर
 कउ जाणि न जाणई किआ तिसु चजु अचारु ॥ अंधुलै नामु विसारिआ मनमुखि अंध गुबारु ॥ आवणु
 जाणु न चुकई मरि जनमै होइ खुआरु ॥३॥ चंदनु मोलि अणाइआ कुंगू मांग संधूरु ॥ चोआ चंदनु
 बहु घणा पाना नालि कपूरु ॥ जे धन कंति न भावई त सभि अडंबर कूडु ॥४॥ सभि रस भोगण बादि
 हहि सभि सीगार विकार ॥ जब लगु सबदि न भेदीअै किउ सोहै गुरदुआरि ॥ नानक धन्नु सुहागणी
 जिन सह नालि पिआरु ॥५॥१३॥ सिरीरागु महला १ ॥ सुंजी देह डरावणी जा जीउ विचहु जाइ ॥
 भाहि बलमदी विझवी धूउ न निकसिओ काइ ॥ पंचे रुन्ने दुखि भरे बिनसे दूजै भाइ ॥१॥ मूड़े रामु जपहु
 गुण सारि ॥ हउमै ममता मोहणी सभ मुठी अह्वकारि ॥१॥ रहाउ ॥ जिनी नामु विसारिआ दूजी करै
 लगि ॥ दुबिधा लागे पचि मुए अंतरि तृसना अगि ॥ गुरि राखे से उबरे होरि मुठी धंधै ठगि ॥२॥
 मुई परीति पिआरु गइआ मुआ वैरु विरोधु ॥ धंधा थका हउ मुई ममता माइआ क्रोधु ॥ करमि
 मिलै सचु पाईअै गुरमुखि सदा निरोधु ॥३॥ सची करै सचु मिलै गुरमति पलै पाइ ॥ सो नरु जंमै ना
 मरै ना आवै ना जाइ ॥ नानक दरि परधानु सो दरगहि पैधा जाइ ॥४॥१४॥ सिरीरागु महल १ ॥
 तनु जलि बलि माटी भइआ मनु माइआ मोहि मनूरु ॥ अउगण फिरि लागू भए कूरि वजावै तूरु ॥
 बिनु सबदै भरमाईअै दुबिधा डोबे पूरु ॥१॥ मन रे सबदि तरहु चितु लाइ ॥ जिनि गुरमुखि
 नामु न बूझिआ मरि जनमै आवै जाइ ॥१॥ रहाउ ॥ तनु सूचा सो आखीअै जिसु महि साचा
 नाउ ॥ भै सचि राती देहुरी जिहवा सचु सुआउ ॥ सची नदरि निहालीअै बहुड़ि न पावै ताउ ॥
 २॥ साचे ते पवना भइआ पवनै ते जलु होइ ॥ जल ते तृभवणु साजिआ घटि घटि जोति समोइ ॥
 निरमलु मैला ना थीअै सबदि रते पति होइ ॥३॥ इहु मनु साचि संतोखिआ नदरि करे तिसु माहि ॥

पंच भूत सचि भै रते जोति सची मन माहि ॥ नानक अउगण वीसरे गुरि राखे पति ताहि ॥४॥१५॥
 सिरीरागु महला १ ॥ नानक बेड़ी सच की तरीअै गुर वीचारि ॥ इकि आवहि इकि जावही पूरि
 भरे अह्वकारि ॥ मनहठि मती बूडीअै गुरमुखि सचु सु तारि ॥१॥ गुर बिनु किउ तरीअै सुखु होइ ॥
 जिउ भावै तिउ राखु तू मै अवरु न दूजा कोइ ॥१॥ रहाउ ॥ आगै देखउ डउ जलै पाछै हरिओ अंगूरु ॥
 जिस ते उपजै तिस ते बिनसै घटि घटि सचु भरपूरि ॥ आपे मेलि मिलावही साचै महलि हदूरि ॥२॥
 साहि साहि तुझु संमला कदे न विसारेउ ॥ जिउ जिउ साहबु मनि वसै गुरमुखि अमृतु पेउ ॥ मनु
 तनु तेरा तू धणी गरबु निवारि समेउ ॥३॥ जिनि एहु जगतु उपाइआ तृभवणु करि आकारु ॥
 गुरमुखि चानणु जाणीअै मनमुखि मुग्धु गुबारु ॥ घटि घटि जोति निरंतरी बूझै गुरमति सारु ॥४॥
 गुरमुखि जिनी जाणिआ तिन कीचै साबासि ॥ सचे सेती रलि मिले सचे गुण परगासि ॥ नानक नामि
 संतोखीआ जीउ पिंडु प्रभ पासि ॥५॥१६॥ सिरीरागु महला १ ॥ सुणि मन मित्र पिआरिआ मिलु
 वेला है एह ॥ जब लगु जोबनि सासु है तब लगु इहु तनु देह ॥ बिनु गुण कामि न आवई ढहि ढेरी
 तनु खेह ॥१॥ मेरे मन लै लाहा घरि जाहि ॥ गुरमुखि नामु सलाहीअै हउमै निवरी भाहि ॥१॥ रहाउ ॥
 सुणि सुणि गंढणु गंढीअै लिखि पड़ि बुझहि भारु ॥ तृसना अहिनिसि अगली हउमै रोगु विकारु ॥
 ओहु वेपरवाहु अतोलवा गुरमति कीमति सारु ॥२॥ लख सिआणप जे करी लख सिउ प्रीति मिलापु ॥
 बिनु संगति साध न धापीआ बिनु नावै दूख संतापु ॥ हरि जपि जीअरे छुटीअै गुरमुखि चीनै
 आपु ॥३॥ तनु मनु गुर पहि वेचिआ मनु दीआ सिरु नालि ॥ तृभवणु खोजि ढंढोलिआ
 गुरमुखि खोजि निहालि ॥ सतगुरि मेलि मिलाइआ नानक सो प्रभु नालि ॥४॥१७॥ सिरीरागु
 महला १ ॥ मरणै की चिंता नही जीवण की नही आस ॥ तू सरब जीआ प्रतिपालही लेखै सास गिरास ॥
 अंतरि गुरमुखि तू वसहि जिउ भावै तिउ निरजासि ॥१॥ जीअरे राम जपत मनु मानु ॥ अंतरि

लागी जलि बुझी पाइआ गुरमुखि गिआनु ॥१॥ रहाउ ॥ अंतर की गति जाणीअै गुर मिलीअै संक
 उतारि ॥ मुडिआ जितु घरि जाईअै तितु जीवदिआ मरु मारि ॥ अनहद सबदि सुहावणे पाईअै
 गुर वीचारि ॥२॥ अनहद बाणी पाईअै तह हउमै होइ बिनासु ॥ सतगुरु सेवे आपणा हउ सद
 कुरबाणै तासु ॥ खड़ि दरगह पैनाईअै मुखि हरि नाम निवासु ॥३॥ जह देखा तह रवि रहे सिव सकती
 का मेलु ॥ तृहु गुण बंधी देहुरी जो आइआ जगि सो खेलु ॥ विजोगी दुखि विछुड़े मनमुखि लहहि न
 मेलु ॥४॥ मनु बैरागी घरि वसै सच भै राता होइ ॥ गिआन महारसु भोगवै बाहुड़ि भूख न होइ ॥
 नानक इहु मनु मारि मिलु भी फिरि दुखु न होइ ॥५॥१८॥ सिरीरागु महला १ ॥ एहु मनो मूरखु
 लोभीआ लोभे लगा लोभानु ॥ सबदि न भीजै साकता दुरमति आवनु जानु ॥ साधू सतगुरु जे मिलै ता
 पाईअै गुणी निधानु ॥१॥ मन रे हउमै छोड़ि गुमानु ॥ हरि गुरु सरवरु सेवि तू पावहि दरगह मानु
 ॥१॥ रहाउ ॥ राम नामु जपि दिनसु राति गुरमुखि हरि धनु जानु ॥ सभि सुख हरि रस भोगणे संत सभा
 मिलि गिआनु ॥ निति अहिनिशि हरि प्रभु सेविआ सतगुरि दीआ नामु ॥२॥ कूकर कूड़ु कमाईअै
 गुर निंदा पचै पचानु ॥ भरमे भूला दुखु घणो जमु मारि करै खुलहानु ॥ मनमुखि सुखु न पाईअै गुरमुखि
 सुखु सुभानु ॥३॥ अैथै धंधु पिटाईअै सचु लिखतु परवानु ॥ हरि सजणु गुरु सेवदा गुर करणी परधानु
 ॥ नानक नामु न वीसरै करमि सचै नीसाणु ॥४॥१६॥ सिरीरागु महला १ ॥ इकु तिलु पिआरा
 वीसरै रोगु वडा मन माहि ॥ किउ दरगह पति पाईअै जा हरि न वसै मन माहि ॥ गुरि मिलिअै सुखु
 पाईअै अगनि मरै गुण माहि ॥१॥ मन रे अहिनिशि हरि गुण सारि ॥ जिन खिनु पलु नामु न वीसरै
 ते जन विरले संसारि ॥१॥ रहाउ ॥ जोती जोति मिलाईअै सुरती सुरति संजोगु ॥ ह्विसा हउमै गतु गए
 नाही सहसा सोगु ॥ गुरमुखि जिसु हरि मनि वसै तिसु मेले गुरु संजोगु ॥२॥ काइआ कामणि जे
 करी भोगे भोगणहारु ॥ तिसु सिउ नेहु न कीजई जो दीसै चलणहारु ॥ गुरमुखि रवहि सोहागणी सो

प्रभु सेज भतारु ॥३॥ चारे अगनि निवारि मरु गुरुमुखि हरि जलु पाडि ॥ अंतरि कमलु प्रगासिआ
 अमृतु भरिआ अघाडि ॥ नानक सतगुरु मीतु करि सचु पावहि दरगह जाडि ॥४॥२०॥
 सिरीरागु महला १ ॥ हरि हरि जपहु पिआरिआ गुरुमति ले हरि बोलि ॥ मनु सच कसवटी लाईअै
 तुलीअै पूरै तोलि ॥ कीमति किनै न पाईअै रिद माणक मोलि अमोलि ॥१॥ भाई रे हरि हीरा गुरु माहि ॥
 सतसंगति सतगुरु पाईअै अहिनिमि सबदि सलाहि ॥१॥ रहाउ ॥ सचु वखरु धनु रासि लै पाईअै
 गुरु परगासि ॥ जिउ अगनि मरै जलि पाडिअै तिउ तृसना दासनि दासि ॥ जम जंदारु न लगई डिउ
 भउजलु तरै तरासि ॥२॥ गुरुमुखि कूडु न भावई सचि रते सच भाडि ॥ साकत सचु न भावई कूडै
 कूडी पाँडि ॥ सचि रते गुरि मेलिअै सचे सचि समाडि ॥३॥ मन महि माणकु लालु नामु रतनु
 पदारथु हीरु ॥ सचु वखरु धनु नामु है घटि घटि गहिर गंभीरु ॥ नानक गुरुमुखि पाईअै दडिआ
 करे हरि हीरु ॥४॥२१॥ सिरीरागु महला १ ॥ भरमे भाहि न विझवै जे भवै दिसंतर देसु ॥ अंतरि
 मैलु न उतरै ध्रिगु जीवणु ध्रिगु वेसु ॥ होरु कितै भगति न होवई बिनु सतिगुरु के उपदेस ॥१॥ मन
 रे गुरुमुखि अगनि निवारि ॥ गुरु का कहिआ मनि वसै हउमै तृसना मारि ॥१॥ रहाउ ॥ मनु माणकु
 निरमोलु है राम नामि पति पाडि ॥ मिलि सतसंगति हरि पाईअै गुरुमुखि हरि लिव लाडि ॥ आपु
 गडिआ सुखु पाडिआ मिलि सललै सलल समाडि ॥२॥ जिनि हरि हरि नामु न चेतिओ सु अउगुणि
 आवै जाडि ॥ जिसु सतगुरु पुरखु न भेटिओ सु भउजलि पचै पचाडि ॥ इहु माणकु जीउ निरमोलु है
 डिउ कउडी बदलै जाडि ॥३॥ जिन्ना सतगुरु रसि मिलै से पूरे पुरख सुजाण ॥ गुरु मिलि भउजलु
 लम्घीअै दरगह पति परवाणु ॥ नानक ते मुख उजले धुनि उपजै सबदु नीसाणु ॥४॥२२॥ सिरीरागु
 महला १ ॥ वणजु करहु वणजारिहो वखरु लेहु समालि ॥ तैसी वसतु विसाहीअै जैसी निबहै नालि ॥
 अगै साहु सुजाणु है लैसी वसतु समालि ॥१॥ भाई रे रामु कहहु चितु लाडि ॥ हरि जसु वखरु लै चलहु

सहु देखै पतीआइ ॥१॥ रहाउ ॥ जिना रासि न सचु है किउ तिना सुखु होइ ॥ खोटै वणजि वणंजिअै मनु
 तनु खोटा होइ ॥ फाही फाथे मिरग जिउ दूखु घणो नित रोइ ॥२॥ खोटे पोतै ना पवहि तिन हरि गुर
 दरसु न होइ ॥ खोटे जाति न पति है खोटि न सीझसि कोइ ॥ खोटे खोटु कमावणा आइ गइआ पति खोइ
 ॥३॥ नानक मनु समझाईअै गुर कै सबदि सालाह ॥ राम नाम रंगि रतिआ भारु न भरमु तिनाह ॥
 हरि जपि लाहा अगला निरभउ हरि मन माह ॥४॥२३॥ सिरीरागु महला १ घरु २ ॥ धनु जोबनु
 अरु फुलड़ा नाठीअड़े दिन चारि ॥ पबणि केरे पत जिउ ढलि ढुलि जुंमणहार ॥१॥ रंगु माणि लै
 पिआरिआ जा जोबनु नउ हुला ॥ दिन थोड़ड़े थके भइआ पुराणा चोला ॥१॥ रहाउ ॥ सजण मेरे रंगुले
 जाइ सुते जीराणि ॥ ह्य भी वंजा डुमणी रोवा झीणी बाणि ॥२॥ की न सुणेही गोरीए आपण कन्नी
 सोइ ॥ लगी आवहि साहुरै नित न पेईआ होइ ॥३॥ नानक सुती पेईअै जाणु विरती संनि ॥
 गुणा गवाई गंठड़ी अवगण चली बंनि ॥४॥२४॥ सिरीरागु महला १ घरु दूजा २ ॥ आपे
 रसीआ आपि रसु आपे रावणहारु ॥ आपे होवै चोलड़ा आपे सेज भतारु ॥१॥ रंगि रता मेरा साहिबु
 रवि रहिआ भरपूरि ॥१॥ रहाउ ॥ आपे माछी मछुली आपे पाणी जालु ॥ आपे जाल मणकड़ा आपे
 अंदरि लालु ॥२॥ आपे बहु बिधि रंगुला सखीए मेरा लालु ॥ नित रवै सोहागणी देखु हमारा हालु
 ॥३॥ प्रणवै नानकु बेनती तू सरवरु तू ह्यसु ॥ कउलु तू है कवीआ तू है आपे वेखि विगसु ॥४॥२५॥
 सिरीरागु महला १ घरु ३ ॥ इहु तनु धरती बीजु करमा करो सलिल आपाउ सारिंगपाणी ॥ मनु
 किरसाणु हरि रिदै जंमाइ लै इउ पावसि पदु निरबाणी ॥१॥ काहे गरबसि मूड़े माइआ ॥ पित सुतो
 सगल कालत्र माता तेरे होहि न अंति सखाइआ ॥ रहाउ ॥ बिखै बिकार दुसट किरखा करे इनि तजि
 आतमै होइ धिआई ॥ जपु तपु संजमु होहि जब राखे कमलु बिगसै मधु आस्रमाई ॥२॥ बीस सपताहरो
 बासरो संग्रहै तीनि खोड़ा नित कालु सारै ॥ दस अठार मै अपरंपरो चीनै कहै नानकु इव एकु तारै ॥

३॥२६॥ सिरीरागु महला १ घरु ३ ॥ अमलु करि धरती बीजु सबदो करि सच की आब नित देहि पाणी ॥ होइ किरसाणु ईमानु जंमाइ लै भिसतु दोजकु मूड़े एव जाणी ॥१॥ मतु जाण सहि गली पाइआ ॥ माल कै माणै रूप की सोभा इतु बिधी जनमु गवाइआ ॥१॥ रहाउ ॥ औब तनि चिकड़ो इहु मनु मीडको कमल की सार नही मूलि पाई ॥ भउरु उसतादु नित भाखिआ बोले किउ बूझै जा नह बुझाई ॥२॥ आखणु सुनणा पउण की बाणी इहु मनु रता माइआ ॥ खसम की नदरि दिलहि पसिंदे जिनी करि एकु धिआइआ ॥३॥ तीह करि रखे पंज करि साथी नाउ सैतानु मतु कटि जाई ॥ नानकु आखै राहि पै चलणा मालु धनु कित कू संजिआही ॥४॥२७॥ सिरीरागु महला १ घरु ४ ॥ सोई मउला जिनि जगु मउलिआ हरिआ कीआ संसारो ॥ आब खाकु जिनि बंधि रहाई धन्नु सिरजणहारो ॥१॥ मरणा मुला मरणा ॥ भी करतारहु डरणा ॥१॥ रहाउ ॥ ता तू मुला ता तू काजी जाणहि नामु खुदाई ॥ जे बहुतेरा पड़िआ होवहि को रहै न भरीऔ पाई ॥२॥ सोई काजी जिनि आपु तजिआ इकु नामु कीआ आधारो ॥ है भी होसी जाइ न जासी सचा सिरजणहारो ॥३॥ पंज वखत निवाज गुजारहि पड़हि कतेब कुराणा ॥ नानकु आखै गोर सदेई रहिओ पीणा खाणा ॥४॥२८॥ सिरीरागु महला १ घरु ४ ॥ एकु सुआनु दुइ सुआनी नालि ॥ भलके भउकहि सदा बड़िआलि ॥ कूडु छुरा मुठा मुरदारु ॥ धाणक रूपि रहा करतार ॥१॥ मै पति की पंदि न करणी की कार ॥ हउ बिगड़ै रूपि रहा बिकराल ॥ तेरा एकु नामु तारे संसारु ॥ मै एहा आस एहो आधारु ॥१॥ रहाउ ॥ मुखि निंदा आखा दिनु राति ॥ पर घरु जोही नीच सनाति ॥ कामु क्रोधु तनि वसहि चंडाल ॥ धाणक रूपि रहा करतार ॥२॥ फाही सुरति मलूकी वेसु ॥ हउ ठगवाड़ा ठगी देसु ॥ खरा सिआणा बहुता भारु ॥ धाणक रूपि रहा करतार ॥३॥ मै कीता न जाता हरामखोरु ॥ हउ किआ मुहु देसा दुसटु चोरु ॥ नानकु नीचु कहै बीचारु ॥ धाणक रूपि रहा करतार ॥४॥२९॥ सिरीरागु महला १ घरु ४ ॥ एका सुरति जेते है जीअ ॥ सुरति विहूणा कोइ न कीअ ॥

जेही सुरति तेहा तिन राहु ॥ लेखा इको आवहु जाहु ॥१॥ काहे जीअ करहि चतुराई ॥ लेवै देवै ढिल न
 पाई ॥१॥ रहाउ ॥ तेरे जीअ जीआ का तोहि ॥ कित कउ साहिब आवहि रोहि ॥ जे तू साहिब आवहि रोहि ॥
 तू ओना का तेरे ओहि ॥२॥ असी बोलविगाड़ विगाड़ह बोल ॥ तू नदरी अंदरि तोलहि तोल ॥ जह
 करणी तह पूरी मति ॥ करणी बाझहु घटे घटि ॥३॥ प्रणवति नानक गिआनी कैसा होइ ॥ आपु
 पछाणै बूझै सोइ ॥ गुर परसादि करे बीचारु ॥ सो गिआनी दरगह परवाणु ॥४॥३०॥ सिरीरागु
 महला १ घरु ४ ॥ तू दरीआउ दाना बीना मै मछुली कैसे अंतु लहा ॥ जह जह देखा तह तह तू है
 तुझ ते निकसी फूटि मरा ॥१॥ न जाणा मेउ न जाणा जाली ॥ जा दुखु लागै ता तुझै समाली ॥१॥
 रहाउ ॥ तू भरपूर जानिआ मै दूरि ॥ जो कछु करी सु तेरै हदूरि ॥ तू देखहि हउ मुकरि पाउ ॥ तेरै कंमि
 न तेरै नाइ ॥२॥ जेता देहि तेता हउ खाउ ॥ बिआ दरु नाही कै दरि जाउ ॥ नानकु एक कहै अरदासि ॥
 जीउ पिंडु सभु तेरै पासि ॥३॥ आपे नेड़ै दूरि आपे ही आपे मंझि मिआनो ॥ आपे वेखै सुणे आपे ही
 कुदरति करे जहानो ॥ जो तिसु भावै नानका हुकमु सोई परवानो ॥४॥३१॥ सिरीरागु महला १ घरु ४ ॥
 कीता कहा करे मनि मानु ॥ देवणहारे कै हथि दानु ॥ भावै देइ न देई सोइ ॥ कीते कै कहिअै किआ
 होइ ॥१॥ आपे सचु भावै तिसु सचु ॥ अंधा कचा कचु निकचु ॥१॥ रहाउ ॥ जा के रुख बिरख आराउ ॥
 जेही धातु तेहा तिन नाउ ॥ फुलु भाउ फलु लिखिआ पाइ ॥ आपि बीजि आपे ही खाइ ॥२॥ कची कंध
 कचा विचि राजु ॥ मति अलूणी फिका सादु ॥ नानक आणे आवै रासि ॥ विणु नावै नाही साबासि ॥
 ३॥३२॥ सिरीरागु महला १ घरु ५ ॥ अछल छलाई नह छलै नह घाउ कटारा करि सकै ॥ जिउ
 साहिबु राखै तिउ रहै इसु लोभी का जीउ टल पलै ॥१॥ बिनु तेल दीवा किउ जलै ॥१॥ रहाउ ॥
 पोथी पुराण कमाईअै ॥ भउ वटी इतु तनि पाईअै ॥ सचु बूझणु आणि जलाईअै ॥२॥ इहु तेलु
 दीवा इउ जलै ॥ करि चानणु साहिब तउ मिलै ॥१॥ रहाउ ॥ इतु तनि लागै बाणीआ ॥ सुखु होवै सेव

कमाणीआ ॥ सभ दुनीआ आवण जाणीआ ॥३॥ विचि दुनीआ सेव कमाईअै ॥ ता दरगह बैसणु पाईअै ॥ कहु नानक बाह लुडाईअै ॥४॥३३॥

सिरीरागु महला ३ घरु १

१९८ सतिगुर प्रसादि ॥

हउ सतिगुरु सेवी आपणा इक मनि इक चिति भाडि ॥ सतिगुरु मन कामना तीरथु है जिस नो देडि बुझाडि ॥ मन चिंदिआ वरु पावणा जो इछै सो फलु पाडि ॥ नाउ धिआईअै नाउ मंगीअै नामे सहजि समाडि ॥१॥ मन मेरे हरि रसु चाखु तिख जाडि ॥ जिनी गुरुमुखि चाखिआ सहजे रहे समाडि ॥१॥ रहाउ ॥ जिनी सतिगुरु सेविआ तिनी पाडिआ नामु निधानु ॥ अंतरि हरि रसु रवि रहिआ चूका मनि अभिमानु ॥ हिरदै कमलु प्रगासिआ लागा सहजि धिआनु ॥ मनु निरमलु हरि रवि रहिआ पाडिआ दरगहि मानु ॥२॥ सतिगुरु सेवनि आपणा ते विरले संसारि ॥ हउमै ममता मारि कै हरि राखिआ उर धारि ॥ हउ तिन कै बलिहारणै जिना नामे लगा पिआरु ॥ सेई सुखीए चहु जुगी जिना नामु अखुटु अपारु ॥३॥ गुर मिलिअै नामु पाईअै चूकै मोह पिआस ॥ हरि सेती मनु रवि रहिआ घर ही माहि उदासु ॥ जिना हरि का सादु आडिआ हउ तिन बलिहारै जासु ॥ नानक नदरी पाईअै सचु नामु गुणतासु ॥४॥१॥३४॥ सिरीरागु महला ३ ॥ बहु भेख करि भरमाईअै मनि हिरदै कपटु कमाडि ॥ हरि का महलु न पावई मरि विसटा माहि समाडि ॥१॥ मन रे गृह ही माहि उदासु ॥ सचु संजमु करणी सो करे गुरुमुखि होडि परगासु ॥१॥ रहाउ ॥ गुर कै सबदि मनु जीतिआ गति मुकति घेरै महि पाडि ॥ हरि का नामु धिआईअै सतसंगति मेलि मिलाडि ॥२॥ जे लख इसतरीआ भोग करहि नव खंड राजु कमाहि ॥ बिनु सतिगुर सुखु न पावई फिरि फिरि जोनी पाहि ॥३॥ हरि हारु कंठि जिनी पहिरिआ गुर चरणी चितु लाडि ॥ तिना पिछै रिधि सिधि फिरै ओना तिलु न तमाडि ॥४॥ जो प्रभ भावै सो थीअै अवरु न करणा जाडि ॥ जनु नानकु जीवै नामु लै हरि देवहु

सहजि सुभाइ ॥५॥२॥३५॥ सिरीरागु महला ३ घरु १ ॥ जिस ही की सिरकार है तिस ही का सभु कोइ ॥
 ॥ गुरमुखि कार कमावणी सचु घटि परगटु होइ ॥ अंतरि जिस कै सचु वसै सचे सची सोइ ॥ सचि मिले
 से न विछुड़हि तिन निज घरि वासा होइ ॥१॥ मेरे राम मै हरि बिनु अवरु न कोइ ॥ सतगुरु सचु
 प्रभु निरमला सबदि मिलावा होइ ॥१॥ रहाउ ॥ सबदि मिलै सो मिलि रहै जिस नउ आपे लए
 मिलाइ ॥ दूजै भाइ को ना मिलै फिरि फिरि आवै जाइ ॥ सभ महि इकु वरतदा एको रहिआ समाइ ॥
 जिस नउ आपि दइआलु होइ सो गुरमुखि नामि समाइ ॥२॥ पड़ि पड़ि पंडित जोतकी वाद करहि
 बीचारु ॥ मति बुधि भवी न बुझई अंतरि लोभ विकारु ॥ लख चउरासीह भरमदे भ्रमि भ्रमि होइ
 खुआरु ॥ पूरबि लिखिआ कमावणा कोइ न मेटणहारु ॥३॥ सतगुरु की सेवा गाखड़ी सिरु दीजै आपु
 गवाइ ॥ सबदि मिलहि ता हरि मिलै सेवा पवै सभ थाइ ॥ पारसि परसिअै पारसु होइ जोती जोति
 समाइ ॥ जिन कउ पूरबि लिखिआ तिन सतगुरु मिलिआ आइ ॥४॥ मन भुखा भुखा मत करहि मत
 तू करहि पूकार ॥ लख चउरासीह जिनि सिरी सभसै देइ अधारु ॥ निरभउ सदा दइआलु है सभना
 करदा सार ॥ नानक गुरमुखि बुझीअै पाईअै मोख दुआरु ॥५॥३॥३६॥ सिरीरागु महला ३ ॥ जिनी
 सुणि कै मंनिआ तिना निज घरि वासु ॥ गुरमती सालाहि सचु हरि पाइआ गुणतासु ॥ सबदि रते
 से निरमले हउ सद बलिहारै जासु ॥ हिरदै जिन कै हरि वसै तितु घटि है परगासु ॥१॥ मन मेरे
 हरि हरि निरमलु धिआइ ॥ धुरि मसतकि जिन कउ लिखिआ से गुरमुखि रहे लिव लाइ ॥१॥
 रहाउ ॥ हरि संतहु देखहु नदरि करि निकटि वसै भरपूरि ॥ गुरमति जिनी पछाणिआ से देखहि
 सदा हदूरि ॥ जिन गुण तिन सद मनि वसै अउगुणवंतिआ दूरि ॥ मनमुख गुण तै बाहरे बिनु
 नावै मरदे झूरि ॥२॥ जिन सबदि गुरु सुणि मंनिआ तिन मनि धिआइआ हरि सोइ ॥ अनदिनु
 भगती रतिआ मनु तनु निरमलु होइ ॥ कूड़ा रंगु कसुंभ का बिनसि जाइ दुखु रोइ ॥ जिसु अंदरि नाम

प्रगासु है ओहु सदा सदा थिरु होइ ॥३॥ इहु जनमु पदारथु पाइ कै हरि नामु न चेतै लिव लाइ ॥
 पगि खिसिअै रहणा नही आगै ठउरु न पाइ ॥ ओह वेला हथि न आवई अंति गइआ पछुताइ ॥
 जिसु नदरि करे सो उबरै हरि सेती लिव लाइ ॥४॥ देखा देखी सभ करे मनमुखि बूझ न पाइ ॥ जिन
 गुरमुखि हिरदा सुधु है सेव पई तिन थाइ ॥ हरि गुण गावहि हरि नित पढ़हि हरि गुण गाइ
 समाइ ॥ नानक तिन की बाणी सदा सचु है जि नामि रहे लिव लाइ ॥५॥४॥३७॥ सिरीरागु महला ३
 ॥ जिनी इक मनि नामु धिआइआ गुरमती वीचारि ॥ तिन के मुख सद उजले तितु सचै दरबारि ॥
 ओइ अमृतु पीवहि सदा सदा सचै नामि पिआरि ॥१॥ भाई रे गुरमुखि सदा पति होइ ॥ हरि
 हरि सदा धिआईअै मलु हउमै कठै धोइ ॥१॥ रहाउ ॥ मनमुख नामु न जाणनी विणु नावै पति
 जाइ ॥ सबदै सादु न आइओ लागे दूजै भाइ ॥ विसटा के कीड़े पवहि विचि विसटा से विसटा माहि
 समाइ ॥२॥ तिन का जनमु सफलु है जो चलहि सतगुर भाइ ॥ कुलु उधारहि आपणा धन्नु जणेदी
 माइ ॥ हरि हरि नामु धिआईअै जिस नउ किरपा करे रजाइ ॥३॥ जिनी गुरमुखि नामु धिआइआ
 विचहु आपु गवाइ ॥ ओइ अंदरहु बाहरहु निरमले सचे सचि समाइ ॥ नानक आए से परवाणु
 हहि जिन गुरमती हरि धिआइ ॥४॥५॥३८॥ सिरीरागु महला ३ ॥ हरि भगता हरि धनु
 रासि है गुर पूछि करहि वापारु ॥ हरि नामु सलाहनि सदा सदा वखरु हरि नामु अधारु ॥ गुरि
 पूरै हरि नामु दृड़ाइआ हरि भगता अतुटु भंडारु ॥१॥ भाई रे इसु मन कउ समझाइ ॥ ए मन
 आलसु किया करहि गुरमुखि नामु धिआइ ॥१॥ रहाउ ॥ हरि भगति हरि का पिआरु है जे
 गुरमुखि करे बीचारु ॥ पाखंडि भगति न होवई दुबिधा बोलु खुआरु ॥ सो जनु रलाइआ ना रलै
 जिसु अंतरि बिबेक बीचारु ॥२॥ सो सेवकु हरि आखीअै जो हरि राखै उरि धारि ॥ मनु तनु सउपे आगै
 धरे हउमै विचहु मारि ॥ धनु गुरमुखि सो परवाणु है जि कदे न आवै हारि ॥३॥ करमि मिलै ता

पाईअै विणु करमै पाइआ न जाइ ॥ लख चउरासीह तरसदे जिसु मेले सो मिलै हरि आइ ॥ नानक
 गुरमुखि हरि पाइआ सदा हरि नामि समाइ ॥४॥६॥३६॥ सिरीरागु महला ३ ॥ सुख सागरु
 हरि नामु है गुरमुखि पाइआ जाइ ॥ अनदिनु नामु धिआईअै सहजे नामि समाइ ॥ अंदरु रचै हरि
 सच सिउ रसना हरि गुण गाइ ॥१॥ भाई रे जगु दुखीआ दूजै भाइ ॥ गुर सरणाई सुखु लहहि
 अनदिनु नामु धिआइ ॥१॥ रहाउ ॥ साचे मैलु न लागई मनु निरमलु हरि धिआइ ॥ गुरमुखि
 सबदु पछाणीअै हरि अंमृत नामि समाइ ॥ गुर गिआनु प्रचंडु बलाइआ अगिआनु अंधेरा जाइ
 ॥२॥ मनमुख मैले मलु भरे हउमै तृसना विकारु ॥ बिनु सबदै मैलु न उतरै मरि जंमहि होइ
 खुआरु ॥ धातुर बाजी पलचि रहे ना उरवारु न पारु ॥३॥ गुरमुखि जप तप संजमी हरि कै नामि
 पिआरु ॥ गुरमुखि सदा धिआईअै एकु नामु करतारु ॥ नानक नामु धिआईअै सभना जीआ का
 आधारु ॥४॥७॥४०॥ सीरागु महला ३ ॥ मनमुखु मोहि विआपिआ बैरागु उदासी न होइ ॥
 सबदु न चीनै सदा दुखु हरि दरगहि पति खोइ ॥ हउमै गुरमुखि खोईअै नामि रते सुखु होइ ॥१॥
 मेरे मन अहिनिशि पूरि रही नित आसा ॥ सतगुरु सेवि मोहु परजलै घर ही माहि उदासा ॥१॥
 रहाउ ॥ गुरमुखि करम कमावै बिगसै हरि बैरागु अन्नदु ॥ अहिनिशि भगति करे दिनु राती हउमै
 मारि निचंदु ॥ वडै भागि सतसंगति पाई हरि पाइआ सहजि अन्नदु ॥२॥ सो साधू बैरागी सोई
 हिरदै नामु वसाए ॥ अंतरि लागि न तामसु मूले विचहु आपु गवाए ॥ नामु निधानु सतगुरु
 दिखालिआ हरि रसु पीआ अघाए ॥३॥ जिनि किनै पाइआ साधसंगती पूरै भागि बैरागि ॥ मनमुख
 फिरहि न जाणहि सतगुरु हउमै अंदरि लागि ॥ नानक सबदि रते हरि नामि रंगाए बिनु भै केही
 लागि ॥४॥८॥४१॥ सिरीरागु महला ३ ॥ घर ही सउदा पाईअै अंतरि सभ वथु होइ ॥ खिनु
 खिनु नामु समालीअै गुरमुखि पावै कोइ ॥ नामु निधानु अखुटु है वडभागि परापति होइ ॥१॥ मेरे

मन तजि निंदा हउमै अह्वाकारु ॥ हरि जीउ सदा धिआइ तू गुरमुखि एकंकारु ॥१॥ रहाउ ॥ गुरमुखा
 के मुख उजले गुर सबदी बीचारि ॥ हलति पलति सुखु पाइदे जपि जपि रिदै मुरारि ॥ घर ही विचि
 महलु पाइआ गुर सबदी वीचारि ॥२॥ सतगुर ते जो मुह फेरहि मथे तिन काले ॥ अनदिनु दुख कमावदे
 नित जोहे जम जाले ॥ सुपनै सुखु न देखनी बहु चिंता परजाले ॥३॥ सभना का दाता एकु है आपे बखस
 करेइ ॥ कहणा किछू न जावई जिसु भावै तिसु देइ ॥ नानक गुरमुखि पाईअै आपे जाणै सोइ ॥४
 ॥६॥४२॥ सिरीरागु महला ३ ॥ सचा साहिबु सेवीअै सचु वडिआई देइ ॥ गुर परसादी मन वसै
 हउमै दूरि करेइ ॥ इहु मनु धावतु ता रहै जा आपे नदरि करेइ ॥१॥ भाई रे गुरमुखि हरि नामु
 धिआइ ॥ नामु निधानु सद मन वसै महली पावै थाउ ॥१॥ रहाउ ॥ मनमुख मनु तनु अंधु है तिस
 नउ ठउर न ठाउ ॥ बहु जोनी भउदा फिरै जिउ सुंजै घरि काउ ॥ गुरमती घटि चानणा सबदि मिलै
 हरि नाउ ॥२॥ तै गुण बिखिआ अंधु है माइआ मोह गुबार ॥ लोभी अन कउ सेवदे पड़ि वेदा करै
 पूकार ॥ बिखिआ अंदरि पचि मुए ना उरवारु न पारु ॥३॥ माइआ मोहि विसारिआ जगत पिता
 प्रतिपालि ॥ बाझहु गुरु अचेतु है सभ बधी जमकालि ॥ नानक गुरमति उबरे सचा नामु समालि ॥४॥
 १०॥४३॥ सिरीरागु महला ३ ॥ तै गुण माइआ मोहु है गुरमुखि चउथा पदु पाइ ॥ करि किरपा
 मेलाइअनु हरि नामु वसिआ मन आइ ॥ पोतै जिन कै पुन्नु है तिन सतसंगति मेलाइ ॥१॥ भाई रे
 गुरमति साचि रहाउ ॥ साचो साचु कमावणा साचै सबदि मिलाउ ॥१॥ रहाउ ॥ जिनी नामु पछाणिआ
 तिन विटहु बलि जाउ ॥ आपु छोडि चरणी लगा चला तिन कै भाइ ॥ लाहा हरि हरि नामु मिलै सहजे
 नामि समाइ ॥२॥ बिनु गुर महलु न पाईअै नामु न परापति होइ ॥ अैसा सतगुरु लोड़ि लहु जिदू
 पाईअै सचु सोइ ॥ असुर संघारै सुखि वसै जो तिसु भावै सु होइ ॥३॥ जेहा सतगुरु करि जाणिआ तेहो
 जेहा सुखु होइ ॥ एहु सहसा मूले नाही भाउ लाए जनु कोइ ॥ नानक एक जोति दुइ मूरती सबदि मिलावा

होडि ॥४॥११॥४४॥ सिरीरागु महला ३ ॥ अमृतु छोडि बिखिआ लोभाणे सेवा करहि विडाणी ॥
 आपणा धरमु गवावहि बूझहि नाही अनदिनु दुखि विहाणी ॥ मनमुख अंध न चेतही डूबि मुए बिनु
 पाणी ॥१॥ मन रे सदा भजहु हरि सरणार्ह ॥ गुर का सबटु अंतरि वसै ता हरि विसरि न जाई ॥१॥
 रहाउ ॥ इहु सरीरु माइआ का पुतला विचि हउमै दुसटी पाई ॥ आवणु जाणा जंमणु मरणा मनमुखि
 पति गवाई ॥ सतगुरु सेवि सदा सुखु पाइआ जोती जोति मिलाई ॥२॥ सतगुरु की सेवा अति सुखाली
 जो इछे सो फलु पाए ॥ जतु सतु तपु पवितु सरीरा हरि हरि मंनि वसाए ॥ सदा अन्नदि रहै दिनु राती
 मिलि प्रीतम सुखु पाए ॥३॥ जो सतगुरु की सरणागती हउ तिन कै बलि जाउ ॥ दरि सचै सची वडिआई
 सहजे सचि समाउ ॥ नानक नदरी पाईअै गुरुमुखि मेलि मिलाउ ॥४॥१२॥४५॥ सिरीरागु
 महला ३ ॥ मनमुख करम कमावणे जिउ दोहागणि तनि सीगारु ॥ सेजै कंतु न आवई नित नित होडि
 खुआरु ॥ पिर का महलु न पावई ना दीसै घरु बारु ॥१॥ भाई रे इक मनि नामु धिआइ ॥ संता
 संगति मिलि रहै जपि राम नामु सुखु पाइ ॥१॥ रहाउ ॥ गुरुमुखि सदा सोहागणी पिरु राखिआ उर
 धारि ॥ मिठा बोलहि निवि चलहि सेजै रवै भतारु ॥ सोभावंती सोहागणी जिन गुर का हेतु अपारु ॥२॥
 पूरै भागि सतगुरु मिलै जा भागै का उदउ होडि ॥ अंतरहु दुखु भ्रमु कटीअै सुखु परापति होडि ॥ गुर कै
 भाणै जो चलै दुखु न पावै कोडि ॥३॥ गुर के भाणे विचि अमृतु है सहजे पावै कोडि ॥ जिना परापति
 तिन पीआ हउमै विचहु खोडि ॥ नानक गुरुमुखि नामु धिआईअै सचि मिलावा होडि ॥४॥१३॥४६॥
 सिरीरागु महला ३ ॥ जा पिरु जाणै आपणा तनु मनु अगै धरेडि ॥ सोहागणी करम कमावदीआ सेई
 करम करेडि ॥ सहजे साचि मिलावड़ा साचु वडाई देडि ॥१॥ भाई रे गुर बिनु भगति न होडि ॥ बिनु
 गुर भगति न पाईअै जे लोचै सभु कोडि ॥१॥ रहाउ ॥ लख चउरासीह फेरु पडिआ कामणि दूजै भाडि ॥
 बिनु गुर नीद न आवई दुखी रैणि विहाडि ॥ बिनु सबदै पिरु न पाईअै बिरथा जनमु गवाडि ॥

२॥ हउ हउ करती जगु फिरी ना धनु संपै नालि ॥ अंधी नामु न चेतई सभ बाधी जमकालि ॥ सतगुरि
 मिलिअै धनु पाड़िआ हरि नामा रिदै समालि ॥३॥ नामि रते से निरमले गुर कै सहजि सुभाड़ि ॥
 मनु तनु राता रंग सिउ रसना रसन रसाड़ि ॥ नानक रंगु न उतरै जो हरि धुरि छोड़िआ लाड़ि ॥
 ४॥१४॥४७॥ सिरीरागु महला ३ ॥ गुरमुखि कृपा करे भगति कीजै बिनु गुर भगति न होई ॥
 आपै आपु मिलाए बूझै ता निरमलु होवै सोई ॥ हरि जीउ साचा साची बाणी सबदि मिलावा होई ॥
 १॥ भाई रे भगतिहीणु काहे जगि आड़िआ ॥ पूरे गुर की सेव न कीनी बिरथा जनमु गवाड़िआ ॥
 १॥ रहाउ ॥ आपे जगजीवनु सुखदाता आपे बखसि मिलाए ॥ जीअ जंत ए किआ वेचारे किआ को आखि
 सुणाए ॥ गुरमुखि आपे देड़ि वडाई आपे सेव कराए ॥२॥ देखि कुटंबु मोहि लोभाणा चलदिआ नालि
 न जाई ॥ सतगुरु सेवि गुण निधानु पाड़िआ तिस दी कीम न पाई ॥ हरि प्रभु सखा मीतु प्रभु मेरा अंते
 होड़ि सखाई ॥३॥ आपणै मनि चिति कहै कहाए बिनु गुर आपु न जाई ॥ हरि जीउ दाता भगति
 वछलु है करि किरपा मंनि वसाई ॥ नानक सोभा सुरति देड़ि प्रभु आपे गुरमुखि दे वडिआई ॥४॥
 १५॥४८॥ सिरीरागु महला ३ ॥ धनु जननी जिनि जाड़िआ धन्नु पिता परधानु ॥ सतगुरु सेवि सुखु
 पाड़िआ विचहु गड़िआ गुमानु ॥ दरि सेवनि संत जन खड़े पाड़िनि गुणी निधानु ॥१॥ मेरे मन गुर
 मुखि धिआड़ि हरि सोड़ि ॥ गुर का सबटु मनि वसै मनु तनु निरमलु होड़ि ॥१॥ रहाउ ॥ करि किरपा घरि
 आड़िआ आपे मिलिआ आड़ि ॥ गुर सबदी सालाहीअै रंगे सहजि सुभाड़ि ॥ सचै सचि समाड़िआ मिलि
 रहै न विछुड़ि जाड़ि ॥२॥ जो किछु करणा सु करि रहिआ अवरु न करणा जाड़ि ॥ चिरी विछुन्ने मेलिअनु
 सतगुर पन्नै पाड़ि ॥ आपे कार कराइसी अवरु न करणा जाड़ि ॥३॥ मनु तनु रता रंग सिउ हउमै
 तजि विकार ॥ अहिनिमि हिरदै रवि रहै निरभउ नामु निरंकार ॥ नानक आपि मिलाड़िअनु पूरे सबदि
 अपार ॥४॥१६॥४९॥ सिरीरागु महला ३ ॥ गोविंदु गुणी निधानु है अंतु न पाड़िआ जाड़ि ॥ कथनी

बदनी न पाईअै हउमै विचहु जाइ ॥ सतगुरि मिलिअै सद भै रचै आपि वसै मनि आइ ॥१॥ भाई
 रे गुरमुखि बूझै कोइ ॥ बिनु बूझे करम कमावणे जनमु पदारथु खोइ ॥१॥ रहाउ ॥ जिनी चाखिआ तिनी
 सादु पाइआ बिनु चाखे भरमि भुलाइ ॥ अंमृतु साचा नामु है कहणा कछू न जाइ ॥ पीवत हू परवाणु
 भइआ पूरै सबदि समाइ ॥२॥ आपे देइ त पाईअै होरु करणा किछू न जाइ ॥ देवण वाले कै हथि
 दाति है गुरू दुआरै पाइ ॥ जेहा कीतोनु तेहा होआ जेहे करम कमाइ ॥३॥ जतु सतु संजमु नामु है विणु
 नावै निरमलु न होइ ॥ पूरै भागि नामु मनि वसै सबदि मिलावा होइ ॥ नानक सहजे ही रंगि वरतदा
 हरि गुण पावै सोइ ॥४॥१७॥५०॥ सिरीरागु महला ३ ॥ काँइआ साधै उरध तपु करै विचहु हउमै
 न जाइ ॥ अधिआतम करम जे करे नामु न कब ही पाइ ॥ गुर कै सबदि जीवतु मरै हरि नामु वसै
 मनि आइ ॥१॥ सुणि मन मेरे भजु सतगुर सरणा ॥ गुर परसादी छुटीअै बिखु भवजलु सबदि
 गुर तरणा ॥१॥ रहाउ ॥ त्रै गुण सभा धातु है दूजा भाउ विकारु ॥ पंडितु पढ़ै बंधन मोह बाधा नह
 बूझै बिखिआ पिआरि ॥ सतगुरि मिलिअै तृकुटी छूटै चउथै पदि मुकति दुआरु ॥२॥ गुर ते मारगु
 पाईअै चूकै मोहु गुबारु ॥ सबदि मरै ता उधरै पाए मोख दुआरु ॥ गुर परसादी मिलि रहै सचु नामु
 करतारु ॥३॥ इहु मनूआ अति सबल है छडे न कितै उपाइ ॥ दूजै भाइ दुखु लाइदा बहुती देइ
 सजाइ ॥ नानक नामि लगे से उबरे हउमै सबदि गवाइ ॥४॥१८॥५१॥ सिरीरागु महला ३ ॥
 किरपा करे गुरु पाईअै हरि नामो देइ दृढ़ाइ ॥ बिनु गुर किनै न पाइओ बिस्था जनमु गवाइ ॥
 मनमुख करम कमावणे दरगह मिलै सजाइ ॥१॥ मन रे दूजा भाउ चुकाइ ॥ अंतरि तैरै हरि वसै
 गुर सेवा सुखु पाइ ॥ रहाउ ॥ सचु बाणी सचु सबदु है जा सचि धरे पिआरु ॥ हरि का नामु मनि वसै
 हउमै क्रोधु निवारि ॥ मनि निरमल नामु धिआईअै ता पाए मोख दुआरु ॥२॥ हउमै विचि जगु
 बिनसदा मरि जंमै आवै जाइ ॥ मनमुख सबदु न जाणनी जासनि पति गवाइ ॥ गुर सेवा नाउ पाईअै

सचे रहै समाहि ॥३॥ सबदि मंनिअै गुरु पाईअै विचहु आपु गवाडि ॥ अनदिनु भगति करे सदा साचे
 की लिव लाडि ॥ नामु पदारथु मनि वसिआ नानक सहजि समाहि ॥४॥१६॥५२॥ सिरीरागु महला ३
 ॥ जिनी पुरखी सतगुरु न सेविओ से दुखीए जुग चारि ॥ घरि होदा पुरखु न पछाणिआ अभिमानि मुठे
 अह्वकारि ॥ सतगुरु किआ फिटकिआ मंगि थके संसारि ॥ सचा सबदु न सेविओ सभि काज सवारणहारु
 ॥१॥ मन मेरे सदा हरि वेखु हदूरि ॥ जनम मरन दुखु परहरै सबदि रहिआ भरपूरि ॥१॥ रहाउ ॥
 सचु सलाहनि से सचे सचा नामु अधारु ॥ सची कार कमावणी सचे नालि पिआरु ॥ सचा साहु वरतदा
 कोडि न मेटणहारु ॥ मनमुख महलु न पाइनी कूडि मुठे कूडिआर ॥२॥ हउमै करता जगु मुआ गुर
 बिनु घोर अंधारु ॥ माडिआ मोहि विसारिआ सुखदाता दातारु ॥ सतगुरु सेवहि ता उबरहि सचु रखहि
 उर धारि ॥ किरपा ते हरि पाईअै सचि सबदि वीचारि ॥३॥ सतगुरु सेवि मनु निरमला हउमै तजि
 विकार ॥ आपु छोडि जीवत मरै गुर कै सबदि वीचार ॥ धंधा धावत रहि गए लागा साचि पिआरु ॥
 सचि रते मुख उजले तितु साचै दरबारि ॥४॥ सतगुरु पुरखु न मंनिओ सबदि न लगो पिआरु ॥
 इसनानु दानु जेता करहि दूजै भाडि खुआरु ॥ हरि जीउ आपणी कृपा करे ता लागै नाम पिआरु ॥
 नानक नामु समालि तू गुर कै हेति अपारि ॥५॥२०॥५३॥ सिरीरागु महला ३ ॥ किसु हउ सेवी
 किआ जपु करी सतगुर पूछउ जाडि ॥ सतगुर का भाणा मंनि लई विचहु आपु गवाडि ॥ एहा सेवा
 चाकरी नामु वसै मनि आडि ॥ नामै ही ते सुखु पाईअै सचै सबदि सुहाडि ॥१॥ मन मेरे अनदिनु
 जागु हरि चेति ॥ आपणी खेती रखि लै कूंज पड़ैगी खेति ॥१॥ रहाउ ॥ मन कीआ इछा पूरीआ
 सबदि रहिआ भरपूरि ॥ भै भाडि भगति करहि दिनु राती हरि जीउ वेखै सदा हदूरि ॥ सचै सबदि
 सदा मनु राता भ्रमु गडिआ सरीरहु दूरि ॥ निरमलु साहिबु पाडिआ साचा गुणी गहीरु ॥२॥ जो
 जागे से उबरे सूते गए मुहाडि ॥ सचा सबदु न पछाणिओ सुपना गडिआ विहाडि ॥ सुंजे घर का पाहुणा

जिउ आइआ तिउ जाइ ॥ मनमुख जनमु बिरथा गइआ किआ मुहु देसी जाइ ॥३॥ सभ किछु आपे
 आपि है हउमै विचि कहनु न जाइ ॥ गुर कै सबदि पछाणीअै दुखु हउमै विचहु गवाइ ॥ सतगुरु सेवनि
 आपणा हउ तिन कै लागउ पाइ ॥ नानक दरि सचै सचिआर हहि हउ तिन बलिहारै जाउ ॥४॥२१॥
 ५४॥ सिरीरागु महला ३ ॥ जे वेला वखतु वीचारीअै ता कितु वेला भगति होइ ॥ अनदिनु नामे
 रतिआ सचे सची सोइ ॥ डिकु तिलु पिआरा विसरै भगति किनेही होइ ॥ मनु तनु सीतलु साच सिउ
 सासु न बिरथा कोइ ॥१॥ मेरे मन हरि का नामु धिआइ ॥ साची भगति ता थीअै जा हरि वसै मनि
 आइ ॥१॥ रहाउ ॥ सहजे खेती राहीअै सचु नामु बीजु पाइ ॥ खेती जंमी अगली मनूआ रजा सहजि
 सुभाइ ॥ गुर का सबदु अंमृतु है जितु पीतै तिख जाइ ॥ इहु मनु साचा सचि रता सचे रहिआ समाइ
 ॥२॥ आखणु वेखणु बोलणा सबदे रहिआ समाइ ॥ बाणी वजी चहु जुगी सचो सचु सुणाइ ॥ हउमै
 मेरा रहि गइआ सचै लइआ मिलाइ ॥ तिन कउ महलु हदूरि है जो सचि रहे लिव लाइ ॥३॥ नदरी
 नामु धिआईअै विणु करमा पाइआ न जाइ ॥ पूरै भागि सतसंगति लहै सतगुरु भेटै जिसु आइ ॥
 अनदिनु नामे रतिआ दुखु बिखिआ विचहु जाइ ॥ नानक सबदि मिलावड़ा नामे नामि समाइ ॥४॥
 २२॥५५॥ सिरीरागु महला ३ ॥ आपणा भउ तिन पाइओनु जिन गुर का सबदु बीचारि ॥ सतसंगती
 सदा मिलि रहे सचे के गुण सारि ॥ दुबिधा मैलु चुकाईअनु हरि राखिआ उर धारि ॥ सची बाणी सचु
 मनि सचे नालि पिआरु ॥१॥ मन मेरे हउमै मैलु भर नालि ॥ हरि निरमलु सदा सोहणा सबदि
 सवारणहारु ॥१॥ रहाउ ॥ सचै सबदि मनु मोहिआ प्रभि आपे लए मिलाइ ॥ अनदिनु नामे रतिआ
 जोती जोति समाइ ॥ जोती हू प्रभु जापदा बिनु सतगुर बूझ न पाइ ॥ जिन कउ पूरबि लिखिआ सतगुरु
 भेटिआ तिन आइ ॥२॥ विणु नावै सभ डुमणी टूजै भाइ खुआइ ॥ तिसु बिनु घड़ी न जीवदी दुखी
 रैणि विहाइ ॥ भरमि भुलाणा अंधुला फिरि फिरि आवै जाइ ॥ नदरि करे प्रभु आपणी आपे

लए मिलाइ ॥३॥ सभु किछु सुणदा वेखदा किउ मुकरि पड़िआ जाइ ॥ पापो पापु कमावदे पापे
 पचहि पचाइ ॥ सो प्रभु नदरि न आवई मनमुखि बूझ न पाइ ॥ जिसु वेखाले सोई वेखै नानक गुरमुखि
 पाइ ॥४॥२३॥५६॥ स्रीरागु महला ३ ॥ बिनु गुर रोगु न तुटई हउमै पीड़ न जाइ ॥ गुर परसादी
 मनि वसै नामे रहै समाइ ॥ गुर सबदी हरि पाईअै बिनु सबदै भरमि भुलाइ ॥१॥ मन रे निज घरि
 वासा होइ ॥ राम नामु सालाहि तू फिरि आवण जाणु न होइ ॥१॥ रहाउ ॥ हरि इको दाता वरतदा
 दूजा अवरु न कोइ ॥ सबदि सालाही मनि वसै सहजे ही सुखु होइ ॥ सभ नदरी अंदरि वेखदा जै भावै
 तै देइ ॥२॥ हउमै सभा गणत है गणतै नउ सुखु नाहि ॥ बिखु की कार कमावणी बिखु ही माहि
 समाहि ॥ बिनु नावै ठउरु न पाइनी जमपुरि दूख सहाहि ॥३॥ जीउ पिंडु सभु तिस दा तिसै दा आधारु
 ॥ गुर परसादी बुझीअै ता पाए मोख दुआरु ॥ नानक नामु सलाहि तूं अंतु न पारावारु ॥४॥२४॥५७॥
 सिरीरागु महला ३ ॥ तिना अन्नदु सदा सुखु है जिना सचु नामु आधारु ॥ गुर सबदी सचु पाइआ दूख
 निवारणहारु ॥ सदा सदा साचे गुण गावहि साचै नाइ पिआरु ॥ किरपा करि कै आपणी दितोनु
 भगति भंडारु ॥१॥ मन रे सदा अन्नदु गुण गाइ ॥ सची बाणी हरि पाईअै हरि सिउ रहै समाइ ॥
 १॥ रहाउ ॥ सची भगती मनु लालु थीआ रता सहजि सुभाइ ॥ गुर सबदी मनु मोहिआ कहणा कछू
 न जाइ ॥ जिहवा रती सबदि सचै अमृतु पीवै रसि गुण गाइ ॥ गुरमुखि एहु रंगु पाईअै जिस नो
 किरपा करे रजाइ ॥२॥ संसा इहु संसारु है सुतिआ रैणि विहाइ ॥ इकि आपणै भाणै कठि लइअनु
 आपे लइओनु मिलाइ ॥ आपे ही आपि मनि वसिआ माइआ मोहु चुकाइ ॥ आपि वडाई दितीअनु
 गुरमुखि देइ बुझाइ ॥३॥ सभना का दाता एकु है भुलिआ लए समझाइ ॥ इकि आपे आपि खुआइअनु
 दूजै छडिअनु लाइ ॥ गुरमती हरि पाईअै जोती जोति मिलाइ ॥ अनदिनु नामे रतिआ नानक नामि
 समाइ ॥४॥२५॥५८॥ सिरीरागु महला ३ ॥ गुणवंती सचु पाइआ तृसना तजि विकार ॥ गुर सबदी मनु

रंगिआ रसना प्रेम पिआरि ॥ बिनु सतिगुर किनै न पाइओ करि वेखहु मनि वीचारि ॥ मनमुख मैलु
 न उतरै जिचरु गुर सबदि न करे पिआरु ॥१॥ मन मेरे सतिगुर कै भाणै चलु ॥ निज घरि वसहि अंमृतु
 पीवहि ता सुख लहहि महलु ॥१॥ रहाउ ॥ अउगुणवंती गुणु को नही बहणि न मिलै हटूरि ॥ मनमुखि
 सबदु न जाणई अवगणि सो प्रभु दूरि ॥ जिनी सचु पछाणिआ सचि रते भरपूरि ॥ गुर सबदी मनु
 बेधिआ प्रभु मिलिआ आपि हटूरि ॥२॥ आपे रंगणि रंगिओनु सबदे लडिओनु मिलाडि ॥ सचा रंगु न
 उतरै जो सचि रते लिव लाडि ॥ चारे कुंडा भवि थके मनमुख बूझ न पाडि ॥ जिसु सतिगुरु मेले सो मिलै
 सचै सबदि समाडि ॥३॥ मित्र घणेरै करि थकी मेरा दुखु काटै कोडि ॥ मिलि प्रीतम दुखु कटिआ सबदि
 मिलावा होडि ॥ सचु खटणा सचु रासि है सचे सची सोडि ॥ सचि मिले से न विछुड़हि नानक गुरमुखि होडि
 ॥४॥२६॥५६॥ सिरीरागु महला ३ ॥ आपे कारणु करता करे सृसटि देखै आपि उपाडि ॥ सभ
 एको डिकु वरतदा अलखु न लखिआ जाडि ॥ आपे प्रभू दडिआलु है आपे देडि बुझाडि ॥ गुरमती सद
 मनि वसिआ सचि रहे लिव लाडि ॥१॥ मन मेरे गुर की मंनि लै रजाडि ॥ मनु तनु सीतलु सभु थीअै
 नामु वसै मनि आडि ॥१॥ रहाउ ॥ जिनि करि कारणु धारिआ सोई सार करेडि ॥ गुर कै सबदि
 पछाणीअै जा आपे नदरि करेडि ॥ से जन सबदे सोहणे तितु सचै दरबारि ॥ गुरमुखि सचै सबदि रते
 आपि मेले करतारि ॥२॥ गुरमती सचु सलाहणा जिस दा अंतु न पारावारु ॥ घटि घटि आपे हुकमि
 वसै हुकमे करे बीचारु ॥ गुर सबदी सालाहीअै हउमै विचहु खोडि ॥ सा धन नावै बाहरी अवगणवंती
 रोडि ॥३॥ सचु सलाही सचि लगा सचै नाडि तृपति होडि ॥ गुण वीचारी गुण संग्रहा अवगुण कटा
 धोडि ॥ आपे मेलि मिलाडिदा फिरि वेछोड़ा न होडि ॥ नानक गुरु सालाही आपणा जिदू पाई प्रभु सोडि
 ॥४॥२७॥६०॥ सिरीरागु महला ३ ॥ सुणि सुणि काम गहेलीए किआ चलहि बाह लुडाडि ॥ आपणा
 पिरु न पछाणही किआ मुहु देसहि जाडि ॥ जिनी सखी कंतु पछाणिआ हउ तिन कै लागउ पाडि ॥ तिन ही

जैसी थी रहा सतसंगति मेलि मिलाइ ॥१॥ मुंधे कूड़ि मुठी कूड़िआरि ॥ पिरु प्रभु साचा सोहणा पाईअै
 गुर बीचारि ॥१॥ रहाउ ॥ मनमुखि कंतु न पछाणई तिन किउ रैणि विहाइ ॥ गरबि अटीआ तृसना
 जलहि दुखु पावहि दूजै भाइ ॥ सबदि रतीआ सोहागणी तिन विचहु हउमै जाइ ॥ सदा पिरु रावहि
 आपणा तिना सुखे सुखि विहाइ ॥२॥ गिआन विहूणी पिर मुतीआ पिरमु न पाइआ जाइ ॥
 अगिआन मती अंधेरु है बिनु पिर देखे भुख न जाइ ॥ आवहु मिलहु सहेलीहो मै पिरु देहु मिलाइ ॥
 पूरै भागि सतिगुरु मिलै पिरु पाइआ सचि समाइ ॥३॥ से सहीआ सोहागणी जिन कउ नदरि
 करेइ ॥ खसमु पछाणहि आपणा तनु मनु आगै देइ ॥ घरि वरु पाइआ आपणा हउमै दूरि करेइ ॥
 नानक सोभावंतीआ सोहागणी अनदिनु भगति करेइ ॥४॥२८॥६१॥ सिरीरागु महला ३ ॥ इकि
 पिरु रावहि आपणा हउ कै दरि पूछउ जाइ ॥ सतिगुरु सेवी भाउ करि मै पिरु देहु मिलाइ ॥ सभु
 उपाए आपे वेखै किसु नेडै किसु दूरि ॥ जिनि पिरु संगे जाणिआ पिरु रावे सदा हदूरि ॥१॥ मुंधे तू
 चलु गुर कै भाइ ॥ अनदिनु रावहि पिरु आपणा सहजे सचि समाइ ॥१॥ रहाउ ॥ सबदि रतीआ
 सोहागणी सचै सबदि सीगारि ॥ हरि वरु पाइनि घरि आपणै गुर कै हेति पिआरि ॥ सेज सुहावी
 हरि रंगि रवै भगति भरे भंडार ॥ सो प्रभु प्रीतमु मनि वसै जि सभसै देइ अधारु ॥२॥ पिरु सालाहनि
 आपणा तिन कै हउ सद बलिहारै जाउ ॥ मनु तनु अरपी सिरु देई तिन कै लागा पाइ ॥ जिनी
 इकु पछाणिआ दूजा भाउ चुकाइ ॥ गुरमुखि नामु पछाणीअै नानक सचि समाइ ॥३॥२६॥६२॥
 सिरीरागु महला ३ ॥ हरि जी सचा सचु तू सभु किछु तेरै चीरै ॥ लख चउरासीह तरसदे फिरे बिनु गुर
 भेटे पीरै ॥ हरि जीउ बखसे बखसि लए सूख सदा सरीरै ॥ गुर परसादी सेव करी सचु गहिर गंभीरै ॥
 १॥ मन मेरे नामि रते सुखु होइ ॥ गुरमती नामु सलाहीअै दूजा अवरु न कोइ ॥१॥ रहाउ ॥ धरम राइ
 नो हुकमु है बहि सचा धरमु बीचारि ॥ दूजै भाइ दुसटु आतमा ओहु तेरी सरकार ॥ अधिआतमी हरि

गुण तासु मनि जपहि एकु मुरारि ॥ तिन की सेवा धरम राडि करै धन्नु सवारणहारु ॥२॥ मन के
 बिकार मनहि तजै मनि चूकै मोहु अभिमानु ॥ आतम रामु पछाणिआ सहजे नामि समानु ॥ बिनु सतिगुर
 मुकति न पाईअै मनमुखि फिरै दिवानु ॥ सबदु न चीनै कथनी बदनी करे बिखिआ माहि समानु ॥३॥
 सभु किछु आपे आपि है दूजा अवरु न कोडि ॥ जिउ बोलाए तिउ बोलीअै जा आपि बुलाए सोडि ॥
 गुरमुखि बाणी ब्रह्म है सबदि मिलावा होडि ॥ नानक नामु समालि तू जितु सेविअै सुखु होडि ॥४॥३०॥
 ६३॥ सिरीरागु महला ३ ॥ जगि हउमै मैलु दुखु पाडिआ मलु लागी दूजै भाडि ॥ मलु हउमै धोती
 किवै न उतरै जे सउ तीरथ नाडि ॥ बहु बिधि करम कमावदे दूणी मलु लागी आडि ॥ पडिअै मैलु न
 उतरै पूछहु गिआनीआ जाडि ॥१॥ मन मेरे गुर सरणि आवै ता निरमलु होडि ॥ मनमुख हरि हरि
 करि थके मैलु न सकी धोडि ॥१॥ रहाउ ॥ मनि मैलै भगति न होवई नामु न पाडिआ जाडि ॥ मनमुख
 मैले मैले मुए जासनि पति गवाडि ॥ गुर परसादी मनि वसै मलु हउमै जाडि समाडि ॥ जिउ अंधेरै
 दीपकु बालीअै तिउ गुर गिआनि अगिआनु तजाडि ॥२॥ हम कीआ हम करहगे हम मूरख गावार ॥
 करणै वाला विसरिआ दूजै भाडि पिआरु ॥ माडिआ जेवडु दुखु नही सभि भवि थके संसारु ॥ गुरमती
 सुखु पाईअै सचु नामु उर धारि ॥३॥ जिस नो मेले सो मिलै हउ तिसु बलिहारै जाउ ॥ ए मन भगती रतिआ
 सचु बाणी निज थाउ ॥ मनि रते जिहवा रती हरि गुण सचे गाउ ॥ नानक नामु न वीसरै सचे माहि समाउ
 ॥४॥३१॥६४॥ सिरीरागु महला ४ घरु १ ॥ मै मनि तनि बिरहु अति अगला किउ प्रीतमु मिलै घरि
 आडि ॥ जा देखा प्रभु आपणा प्रभि देखिअै दुखु जाडि ॥ जाडि पुछा तिन सजणा प्रभु कितु बिधि मिलै
 मिलाडि ॥१॥ मेरे सतिगुरा मै तुझ बिनु अवरु न कोडि ॥ हम मूरख मुगध सरणागती करि किरपा मेले हरि
 सोडि ॥१॥ रहाउ ॥ सतिगुरु दाता हरि नाम का प्रभु आपि मिलावै सोडि ॥ सतिगुरि हरि प्रभु बुझिआ गुर
 जेवडु अवरु न कोडि ॥ हउ गुर सरणाई ढहि पवा करि दडिआ मेले प्रभु सोडि ॥२॥ मनहठि किनै न

पाड़िआ करि उपाव थके सभु कोड़ि ॥ सहस सिआणप करि रहे मनि कोरै रंगु न होड़ि ॥ कूड़ि कपटि
 किनै न पाड़िओ जो बीजै खावै सोड़ि ॥३॥ सभना तेरी आस प्रभु सभ जीअ तेरे तूं रासि ॥ प्रभ तुधहु खाली
 को नही दरि गुरमुखा नो साबासि ॥ बिखु भउजल डुबदे कढि लै जन नानक की अरदासि ॥४॥१॥६५॥
 सिरीरागु महला ४ ॥ नामु मिलै मनु तृपतीअै बिनु नामै ध्रिगु जीवासु ॥ कोई गुरमुखि सजणु जे
 मिलै मै दसे प्रभु गुणतासु ॥ हउ तिसु विटहु चउ खन्नीअै मै नाम करे परगासु ॥१॥ मेरे प्रीतमा हउ
 जीवा नामु धिआड़ि ॥ बिनु नावै जीवणु ना थीअै मेरे सतिगुर नामु दृड़ाड़ि ॥१॥ रहाउ ॥ नामु अमोलकु
 रतनु है पूरे सतिगुर पासि ॥ सतिगुर सेवै लगिआ कढि रतनु देवै परगासि ॥ धन्नु वडभागी वड
 भागीआ जो आड़ि मिले गुर पासि ॥२॥ जिना सतिगुरु पुरखु न भेटिओ से भागहीण वसि काल ॥ ओड़ि
 फिरि फिरि जोनि भवाईअहि विचि विसटा करि विकराल ॥ ओना पासि दुआसि न भिटीअै जिन अंतरि
 क्रोधु चंडाल ॥३॥ सतिगुरु पुरखु अमृत सरु वडभागी नावहि आड़ि ॥ उन जनम जनम की मैलु उतरै
 निरमल नामु दृड़ाड़ि ॥ जन नानक उत्तम पदु पाड़िआ सतिगुर की लिव लाड़ि ॥४॥२॥६६॥
 सिरीरागु महला ४ ॥ गुण गावा गुण विथरा गुण बोली मेरी माड़ि ॥ गुरमुखि सजणु गुणकारीआ
 मिलि सजण हरि गुण गाड़ि ॥ हीरै हीरु मिलि बेधिआ रंगि चलूलै नाड़ि ॥१॥ मेरे गोविंदा गुण गावा
 तृपति मनि होड़ि ॥ अंतरि पिआस हरि नाम की गुरु तुसि मिलावै सोड़ि ॥१॥ रहाउ ॥ मनु रंगहु
 वडभागीहो गुरु तुठा करे पसाउ ॥ गुरु नामु दृड़ाए रंग सिउ हउ सतिगुर कै बलि जाउ ॥ बिनु सतिगुर
 हरि नामु न लभई लख कोटी करम कमाउ ॥२॥ बिनु भागा सतिगुरु ना मिलै घरि बैठिआ निकटि नित
 पासि ॥ अंतरि अगिआन दुखु भरमु है विचि पड़दा दूरि पईआसि ॥ बिनु सतिगुर भेटे कंचनु ना थीअै
 मनमुखु लोहु बूडा बेड़ी पासि ॥३॥ सतिगुरु बोहिथु हरि नाव है कितु बिधि चड़िआ जाड़ि ॥ सतिगुर कै भाणै
 जो चलै विचि बोहिथ बैठा आड़ि ॥ धन्नु धन्नु वडभागी नानका जिना सतिगुरु लए मिलाड़ि ॥४॥३॥६७॥

सिरीरागु महला ४ ॥ हउ पंथु दसाई नित खड़ी कोई प्रभु दसे तिनि जाउ ॥ जिनी मेरा पिआरा राविआ तिन पीछै लागि फिराउ ॥ करि मिन्नति करि जोदड़ी मै प्रभु मिलणै का चाउ ॥१॥ मेरे भाई जना कोई मो कउ हरि प्रभु मेलि मिलाइ ॥ हउ सतिगुर विटहु वारिआ जिनि हरि प्रभु दीआ दिखाइ ॥१॥ रहाउ ॥ होइ निमाणी ढहि पवा पूरे सतिगुर पासि ॥ निमाणिआ गुरु माणु है गुरु सतिगुरु करे साबासि ॥ हउ गुरु सालाहि न रजऊ मै मेले हरि प्रभु पासि ॥२॥ सतिगुर नो सभ को लोचदा जेता जगतु सभु कोइ ॥ बिनु भागा दरसन ना थीअै भागहीण बहि रोइ ॥ जो हरि प्रभ भाणा सो थीआ धुरि लिखिआ न मेटै कोइ ॥३॥ आपे सतिगुरु आपि हरि आपे मेलि मिलाइ ॥ आपि दइआ करि मेलसी गुर सतिगुर पीछै पाइ ॥ सभु जगजीवनु जगि आपि है नानक जलु जलहि समाइ ॥४॥४॥६८॥

सिरीरागु महला ४ ॥ रसु अंमृतु नामु रसु अति भला कितु बिधि मिलै रसु खाइ ॥ जाइ पुछहु सोहागणी तुसा किउ करि मिलिआ प्रभु आइ ॥ ओइ वेपरवाह न बोलनी हउ मलि मलि धोवा तिन पाइ ॥१॥ भाई रे मिलि सजण हरि गुण सारि ॥ सजणु सतिगुरु पुरखु है दुखु कटै हउमै मारि ॥१॥ रहाउ ॥ गुरमुखीआ सोहागणी तिन दइआ पई मनि आइ ॥ सतिगुर वचनु रतनु है जो मन्ने सु हरि रसु खाइ ॥ से वडभागी वड जाणीअहि जिन हरि रसु खाधा गुर भाइ ॥२॥ इहु हरि रसु वणि तिणि सभतु है भागहीण नही खाइ ॥ बिनु सतिगुर पलै ना पवै मनमुख रहे बिललाइ ॥ ओइ सतिगुर आगै ना निवहि ओना अंतरि क्रोधु बलाइ ॥३॥ हरि हरि हरि रसु आपि है आपे हरि रसु होइ ॥ आपि दइआ करि देवसी गुरमुखि अंमृतु चोइ ॥ सभु तनु मनु हरिआ होइआ नानक हरि वसिआ मनि सोइ ॥४॥५॥६६॥

सिरीरागु महला ४ ॥ दिनसु चढ़ै फिरि आथवै रैणि सबाई जाइ ॥ आव घटै नरु ना बुझै निति मूसा लाजु टुकाइ ॥ गुडु मिठा माइआ पसरिआ मनमुखु लगि माखी पचै पचाइ ॥ १॥ भाई रे मै मीतु सखा प्रभु सोइ ॥ पुतु कलतु मोहु बिखु है अंति बेली कोइ न होइ ॥१॥ रहाउ ॥ गुरमति

हरि लिव उबरे अलिपतु रहे सरणाइ ॥ ओनी चलणु सदा निहालिआ हरि खरचु लीआ पति पाइ ॥
 गुरमुखि दरगह मन्नीअहि हरि आपि लए गलि लाइ ॥२॥ गुरमुखा नो पंथु परगटा दरि ठाक
 न कोई पाइ ॥ हरि नामु सलाहनि नामु मनि नामि रहनि लिव लाइ ॥ अनहद धुनी दरि वजदे दरि
 सचै सोभा पाइ ॥३॥ जिनी गुरमुखि नामु सलाहिआ तिना सभ को कहै साबासि ॥ तिन की संगति देहि
 प्रभ मै जाचिक की अरदासि ॥ नानक भाग वडे तिना गुरमुखा जिन अंतरि नामु परगासि ॥४॥३३॥
 ३१॥६॥७०॥ सिरीरागु महला ५ घरु १ ॥ किआ तू रता देखि कै पुत्र कलत्र सीगार ॥ रस भोगहि
 खुसीआ करहि माणहि रंग अपार ॥ बहुतु करहि फुरमाइसी वरतहि होइ अफार ॥ करता चिति न
 आवई मनमुख अंध गवार ॥१॥ मेरे मन सुखदाता हरि सोइ ॥ गुर परसादी पाईअै करमि परापति
 होइ ॥१॥ रहाउ ॥ कपड़ि भोगि लपटाइआ सुइना रुपा खाकु ॥ हैवर गैवर बहु रंगे कीए रथ अथाक
 ॥ किस ही चिति न पावही बिसरिआ सभ साक ॥ सिरजणहारि भुलाइआ विणु नावै नापाक ॥२॥ लैदा
 बद दुआइ तूं माइआ करहि इकत ॥ जिस नो तूं पतीआइदा सो सणु तुझै अनित ॥ अह्वकारु करहि
 अह्वकारीआ विआपिआ मन की मति ॥ तिनि प्रभि आपि भुलाइआ ना तिसु जाति न पति ॥३॥
 सतिगुरि पुरखि मिलाइआ इको सजणु सोइ ॥ हरि जन का राखा एकु है किआ माणस हउमै रोइ ॥ जो
 हरि जन भावै सो करे दरि फेरु न पावै कोइ ॥ नानक रता रंगि हरि सभ जग महि चानणु होइ ॥४॥१॥
 ७१॥ सिरीरागु महला ५ ॥ मनि बिलासु बहु रंगु घणा दृसटि भूलि खुसीआ ॥ छत्रधार बादिसाहीआ
 विचि सहसे परीआ ॥१॥ भाई रे सुखु साधसंगि पाइआ ॥ लिखिआ लेखु तिनि पुरखि बिधातै दुखु
 सहसा मिटि गइआ ॥१॥ रहाउ ॥ जेते थान थन्नतरा तेते भवि आइआ ॥ धन पाती वड भूमीआ मेरी
 मेरी करि परिआ ॥२॥ हुकमु चलाए निसंग होइ वरतै अफरिआ ॥ सभु को वसगति करि लइओनु
 बिनु नावै खाकु रलिआ ॥३॥ कोटि तेतीस सेवका सिध साधिक दरि खरिआ ॥ गिरंबारी वड साहबी

सभु नानक सुपनु थीआ ॥४॥२॥७२॥ सिरीरागु महला ५ ॥ भलके उठि पपोलीअै विणु बुझे मुगध
 अजाणि ॥ सो प्रभु चिति न आइओ छुटैगी बेबाणि ॥ सतिगुर सेती चितु लाइ सदा सदा रंगु माणि ॥
 १॥ प्राणी तूं आइआ लाहा लैणि ॥ लगा कितु कुफकड़े सभ मुकदी चली रैणि ॥१॥ रहाउ ॥ कुदम
 करे पसु पंखीआ दिसै नाही कालु ॥ ओतै साथि मनुखु है फाथा माइआ जालि ॥ मुकते सेई भालीअहि
 जि सचा नामु समालि ॥२॥ जो घरु छडि गवावणा सो लगा मन माहि ॥ जिथै जाइ तुधु वरतणा तिस
 की चिंता नाहि ॥ फाथे सेई निकले जि गुर की पैरी पाहि ॥३॥ कोई रखि न सकई दूजा को न दिखाइ ॥
 चारे कुंडा भालि कै आइ पड़िआ सरणाइ ॥ नानक सचै पातिसाहि डुबदा लड़िआ कढाइ ॥४॥३॥
 ७३॥ सिरीरागु महला ५ ॥ घड़ी मुहत का पाहुणा काज सवारणहार ॥ माइआ कामि विआपिआ
 समझै नाही गावारु ॥ उठि चलिआ पछुताइआ परिआ वसि जंदार ॥१॥ अंधे तूं बैठा कंधी पाहि ॥
 जे होवी पूरबि लिखिआ ता गुर का बचनु कमाहि ॥१॥ रहाउ ॥ हरी नाही नह डडुरी पकी वढणहार ॥
 लै लै दात पहुतिआ लावे करि तईआरु ॥ जा होआ हुकमु किरसाण दा ता लुणि मिणिआ खेतारु ॥
 २॥ पहिला पहरु धंधै गड़िआ दूजै भरि सोइआ ॥ तीजै झाख झखाइआ चउथै भोरु भड़िआ ॥ कद ही
 चिति न आइओ जिनि जीउ पिंडु दीआ ॥३॥ साधसंगति कउ वारिआ जीउ कीआ कुरबाणु ॥
 जिस ते सोझी मनि पई मिलिआ पुरखु सुजाणु ॥ नानक डिठा सदा नालि हरि अंतरजामी जाणु ॥४॥
 ४॥७४॥ सिरीरागु महला ५ ॥ सभे गला विसरनु डिको विसरि न जाउ ॥ धंधा सभु जलाइ कै गुरि
 नामु दीआ सचु सुआउ ॥ आसा सभे लाहि कै डिका आस कमाउ ॥ जिनी सतिगुरु सेविआ तिन अगै
 मिलिआ थाउ ॥१॥ मन मेरे करते नो सालाहि ॥ सभे छडि सिआणपा गुर की पैरी पाहि ॥१॥ रहाउ ॥
 दुख भुख नह विआपई जे सुखदाता मनि होइ ॥ कित ही कंमि न छिजीअै जा हिरदै सचा सोइ ॥ जिसु तूं
 रखहि हथ दे तिसु मारि न सकै कोइ ॥ सुखदाता गुरु सेवीअै सभि अवगण कढै धोइ ॥२॥ सेवा मंगै सेवको

लाईआँ अपुनी सेव ॥ साधू संगु मसकते तूठै पावा देव ॥ सभु किछु वसगति साहिबै आपे करण
 करेव ॥ सतिगुर कै बलिहारणै मनसा सभ पूरेव ॥३॥ इको दिसै सजणो इको भाई मीतु ॥ इकसै दी
 सामगरी इकसै दी है रीति ॥ इकस सिउ मनु मानिआ ता होआ निहचलु चीतु ॥ सचु खाणा सचु
 पैनणा टेक नानक सचु कीतु ॥४॥५॥७५॥ सिरीरागु महला ५ ॥ सभे थोक परापते जे आवै इकु
 हथि ॥ जनमु पदारथु सफलु है जे सचा सबदु कथि ॥ गुर ते महलु परापते जिसु लिखिआ होवै मथि ॥
 १॥ मेरे मन एकस सिउ चितु लाडि ॥ एकस बिनु सभ धंधु है सभ मिथिआ मोहु माडि ॥१॥ रहाउ ॥
 लख खुसीआ पातिसाहीआ जे सतिगुरु नदरि करेडि ॥ निमख एक हरि नामु देडि मेरा मनु तनु सीतलु
 होडि ॥ जिस कउ पूरबि लिखिआ तिनि सतिगुर चरन गहे ॥२॥ सफल मूरतु सफला घड़ी जितु सचे
 नालि पिआरु ॥ दूखु संतापु न लगई जिसु हरि का नामु अधारु ॥ बाह पकड़ि गुरि काढिआ सोई
 उतरिआ पारि ॥३॥ थानु सुहावा पवितु है जियै संत सभा ॥ ढोई तिस ही नो मिलै जिनि पूरा गुरु लभा ॥
 नानक बधा घरु तहाँ जियै मिरतु न जनमु जरा ॥४॥६॥७६॥ श्रीरागु महला ५ ॥ सोई धिआईअै
 जीअड़े सिरि साहाँ पातिसाहु ॥ तिस ही की करि आस मन जिस का सभसु वेसाहु ॥ सभि सिआणपा छडि कै
 गुर की चरणी पाहु ॥१॥ मन मेरे सुख सहज सेती जपि नाउ ॥ आठ पहर प्रभु धिआडि तूं गुण गोडिंद
 नित गाउ ॥१॥ रहाउ ॥ तिस की सरनी परु मना जिसु जेवडु अवरु न कोडि ॥ जिसु सिमरत सुखु होडि घणा
 दुखु दरदु न मूले होडि ॥ सदा सदा करि चाकरी प्रभु साहिबु सचा सोडि ॥२॥ साधसंगति होडि निरमला
 कटीअै जम की फास ॥ सुखदाता भै भंजनो तिसु आगै करि अरदासि ॥ मिहर करे जिसु मिहरवानु ताँ कारजु
 आवै रासि ॥३॥ बहुतो बहुतु वखाणीअै ऊचो ऊचा थाउ ॥ वरना चिहना बाहरा कीमति कहि न सकाउ ॥
 नानक कउ प्रभ मडिआ करि सचु देवहु अपुणा नाउ ॥४॥७॥७७॥ श्रीरागु महला ५ ॥ नामु धिआए सो
 सुखी तिसु मुखु ऊजलु होडि ॥ पूरे गुर ते पाईअै परगटु सभनी लोडि ॥ साधसंगति कै घरि वसै एको

सचा सोडि ॥१॥ मेरे मन हरि हरि नामु धिआइ ॥ नामु सहाई सदा संगि आगै लए छडाइ ॥१॥ रहाउ
 ॥ दुनीआ कीआ वडिआईआ कवनै आवहि कामि ॥ माइआ का रंगु सभु फिका जातो बिनसि निदानि
 ॥ जा कै हिरदै हरि वसै सो पूरा परधानु ॥२॥ साधू की होहु रेणुका अपणा आपु तिआगि ॥ उपाव
 सिआणप सगल छडि गुर की चरणी लागु ॥ तिसहि परापति रतनु होइ जिसु मसतकि होवै भागु ॥३॥
 तिसै परापति भाईहो जिसु देवै प्रभु आपि ॥ सतिगुर की सेवा सो करे जिसु बिनसै हउमै तापु ॥ नानक
 कउ गुरु भेटिआ बिनसे सगल संताप ॥४॥८॥७८॥ सिरीरागु महला ५ ॥ इकु पछाणू जीअ का इको
 रखणहारु ॥ इकस का मनि आसरा इको प्राण अधारु ॥ तिसु सरणाई सदा सुखु पारब्रहमु करतारु ॥
 १॥ मन मेरे सगल उपाव तिआगु ॥ गुरु पूरा आराधि नित इकसु की लिव लागु ॥१॥ रहाउ ॥ इको
 भाई मितु इकु इको मात पिता ॥ इकस की मनि टेक है जिनि जीउ पिंडु दिता ॥ सो प्रभु मनहु न विसरै
 जिनि सभु किछु वसि कीता ॥२॥ घरि इको बाहरि इको थान थन्नतरि आपि ॥ जीअ जंत सभि जिनि कीए
 आठ पहर तिसु जापि ॥ इकसु सेती रतिआ न होवी सोग संतापु ॥३॥ पारब्रहमु प्रभु एकु है दूजा नाही
 कोइ ॥ जीउ पिंडु सभु तिस का जो तिसु भावै सु होइ ॥ गुरि पूरै पूरा भइआ जपि नानक सचा सोडि ॥
 ४॥६॥७६॥ सिरीरागु महला ५ ॥ जिना सतिगुर सिउ चितु लाइआ से पूरे परधान ॥ जिन कउ
 आपि दइआलु होइ तिन उपजै मनि गिआनु ॥ जिन कउ मसतकि लिखिआ तिन पाइआ हरि
 नामु ॥१॥ मन मेरे एको नामु धिआइ ॥ सरब सुखा सुख ऊपजहि दरगह पैधा जाइ ॥१॥ रहाउ ॥
 जनम मरण का भउ गइआ भाउ भगति गोपाल ॥ साधू संगति निरमला आपि करे प्रतिपाल ॥ जनम
 मरण की मलु कटीअै गुर दरसनु देखि निहाल ॥२॥ थान थन्नतरि रवि रहिआ पारब्रहमु प्रभु
 सोडि ॥ सभना दाता एकु है दूजा नाही कोइ ॥ तिसु सरणाई छुटीअै कीता लोड़े सु होइ ॥३॥ जिन मनि
 वसिआ पारब्रहमु से पूरे परधान ॥ तिन की सोभा निरमली परगटु भई जहान ॥ जिनी मेरा प्रभु

धिआइआ नानक तिन कुरबान ॥४॥१०॥८०॥ सिरीरागु महला ५ ॥ मिलि सतिगुर सभु दुखु
 गइआ हरि सुखु वसिआ मनि आइ ॥ अंतरि जोति प्रगासीआ एकसु सिउ लिव लाइ ॥ मिलि साधू
 मुखु ऊजला पूरबि लिखिआ पाइ ॥ गुण गोविंद नित गावणे निरमल साचै नाइ ॥१॥ मेरे मन
 गुर सबदी सुखु होइ ॥ गुर पूरे की चाकरी बिरथा जाइ न कोइ ॥१॥ रहाउ ॥ मन कीआ इछाँ पूरीआ
 पाइआ नामु निधानु ॥ अंतरजामी सदा संगि करणैहारु पछानु ॥ गुर परसादी मुखु ऊजला जपि
 नामु दानु इसनानु ॥ कामु क्रोधु लोभु बिनसिआ तजिआ सभु अभिमानु ॥२॥ पाइआ लाहा लाभु नामु
 पूरन होए काम ॥ करि किरपा प्रभि मेलिआ दीआ अपणा नामु ॥ आवण जाणा रहि गइआ आपि
 होआ मिहरवानु ॥ सचु महलु घरु पाइआ गुर का सबदु पछानु ॥३॥ भगत जना कउ राखदा आपणी
 किरपा धारि ॥ हलति पलति मुख ऊजले साचे के गुण सारि ॥ आठ पहर गुण सारदे रते रंगि अपार ॥
 पारब्रह्म सुख सागरो नानक सद बलिहार ॥४॥११॥८१॥ सिरीरागु महला ५ ॥ पूरा सतिगुरु
 जे मिलै पाईअै सबदु निधानु ॥ करि किरपा प्रभ आपणी जपीअै अमृत नामु ॥ जनम मरण दुखु
 काटीअै लागै सहजि धिआनु ॥१॥ मेरे मन प्रभ सरणाई पाइ ॥ हरि बिनु दूजा को नही एको नामु
 धिआइ ॥१॥ रहाउ ॥ कीमति कहणु न जाईअै सागरु गुणी अथाहु ॥ वडभागी मिलु संगती सचा
 सबदु विसाहु ॥ करि सेवा सुख सागरै सिरि साहा पातिसाहु ॥२॥ चरण कमल का आसरा दूजा नाही
 ठाउ ॥ मै धर तेरी पारब्रह्म तेरै ताणि रहाउ ॥ निमाणिआ प्रभु माणु तूं तेरै संगि समाउ ॥३॥ हरि
 जपीअै आराधीअै आठ पहर गोविंदु ॥ जीअ प्राण तनु धनु रखे करि किरपा राखी जिंदु ॥ नानक
 सगले दोख उतारिअनु प्रभु पारब्रह्म बखसिंदु ॥४॥१२॥८२॥ सिरीरागु महला ५ ॥ प्रीति लगी
 तिसु सच सिउ मरै न आवै जाइ ॥ ना वेछोड़िआ विछुड़ै सभ महि रहिआ समाइ ॥ दीन दरद दुख भंजना
 सेवक कै सत भाइ ॥ अचरज रूपु निरंजनो गुरि मेलाइआ माइ ॥१॥ भाई रे मीतु करहु प्रभु सोइ ॥

माडिआ मोह परीति धिगु सुखी न दीसै कोडि ॥१॥ रहाउ ॥ दाना दाता सीलवंतु निरमलु रूपु
 अपारु ॥ सखा सहाई अति वडा ऊचा वडा अपारु ॥ बालकु बिरधि न जाणीअै निहचलु तिसु
 दरवारु ॥ जो मंगीअै सोई पाईअै निधारा आधारु ॥२॥ जिसु पेखत किलविख हिरहि मनि तनि होवै
 साँति ॥ इक मनि एकु धिआईअै मन की लाहि भराँति ॥ गुण निधानु नवतनु सदा पूरन जा की
 दाति ॥ सदा सदा आराधीअै दिनु विसरहु नही राति ॥३॥ जिन कउ पूरबि लिखिआ तिन का सखा
 गोविंदु ॥ तनु मनु धनु अरपी सभो सगल वारीअै इह जिंदु ॥ देखै सुणै हदूरि सद घटि घटि ब्रह्म
 रविंदु ॥ अकिरतघणा नो पालदा प्रभ नानक सद बखसिंदु ॥४॥१३॥८३॥ सिरीरागु महला ५ ॥ मनु
 तनु धनु जिनि प्रभि दीआ रखिआ सहजि सवारि ॥ सरब कला करि थापिआ अंतरि जोति अपार ॥
 सदा सदा प्रभु सिमरीअै अंतरि रखु उर धारि ॥१॥ मेरे मन हरि बिनु अवरु न कोडि ॥ प्रभ सरणाई
 सदा रहु दूखु न विआपै कोडि ॥१॥ रहाउ ॥ रतन पदारथ माणका सुडिना रुपा खाकु ॥ मात पिता सुत
 बंधपा कूड़े सभे साक ॥ जिनि कीता तिसहि न जाणई मनमुख पसु नापाक ॥२॥ अंतरि बाहरि रवि
 रहिआ तिस नो जाणै दूरि ॥ तृसना लागी रचि रहिआ अंतरि हउमै कूरि ॥ भगती नाम विहूणिआ
 आवहि वंजहि पूर ॥३॥ राखि लेहु प्रभु करणहार जीअ जंत करि दडिआ ॥ बिनु प्रभ कोडि न
 रखनहारु महा बिकट जम भडिआ ॥ नानक नामु न वीसरउ करि अपुनी हरि मडिआ ॥४॥१४॥
 ८४॥ सिरीरागु महला ५ ॥ मेरा तनु अरु धनु मेरा राज रूप मै देसु ॥ सुत दारा बनिता अनेक बहुत
 रंग अरु वेस ॥ हरि नामु रिदै न वसई कारजि कितै न लेखि ॥१॥ मेरे मन हरि हरि नामु धिआडि ॥
 करि संगति नित साध की गुर चरणी चितु लाडि ॥१॥ रहाउ ॥ नामु निधानु धिआईअै मसतकि
 होवै भागु ॥ कारज सभि सवारीअहि गुर की चरणी लागु ॥ हउमै रोगु भ्रमु कटीअै ना आवै ना
 जागु ॥२॥ करि संगति तू साध की अठसठि तीरथ नाउ ॥ जीउ प्राण मनु तनु हरे साचा एहु

सुआउ ॥ अैथै मिलहि वडाईआ दरगहि पावहि थाउ ॥३॥ करे कराए आपि प्रभु सभु किछु तिस ही
 हाथि ॥ मारि आपे जीवालदा अंतरि बाहरि साथि ॥ नानक प्रभ सरणागती सरब घटा के नाथ ॥४॥
 १५॥८५॥ सिरीरागु महला ५ ॥ सरणि पए प्रभ आपणे गुरु होआ किरपालु ॥ सतगुर कै उपदेसिअै
 बिनसे सरब जंजाल ॥ अंदरु लगा राम नामि अंमृत नदरि निहालु ॥१॥ मन मेरे सतिगुर सेवा सारु
 ॥ करे दड़िआ प्रभु आपणी डिक निमख न मनहु विसारु ॥ रहाउ ॥ गुण गोविंद नित गावीअहि
 अवगुण कटणहार ॥ बिनु हरि नाम न सुखु होइ करि डिठे बिसथार ॥ सहजे सिफती रतिआ भवजलु
 उतरे पारि ॥२॥ तीरथ वरत लख संजमा पाईअै साधू धूरि ॥ लूकि कमावै किस ते जा वेखै सदा हदूरि
 ॥ थान थन्नतरि रवि रहिआ प्रभु मेरा भरपूरि ॥३॥ सचु पातिसाही अमरु सचु सचे सचा थानु ॥ सची
 कुदरति धारीअनु सचि सिरजिअनु जहानु ॥ नानक जपीअै सचु नामु हउ सदा सदा कुरबानु ॥४॥
 १६॥८६॥ सिरीरागु महला ५ ॥ उदमु करि हरि जापणा वडभागी धनु खाटि ॥ संतसंगि हरि
 सिमरणा मलु जनम जनम की काटि ॥१॥ मन मेरे राम नामु जपि जापु ॥ मन इछे फल भुंचि तू
 सभु चूकै सोगु संतापु ॥ रहाउ ॥ जिसु कारण तनु धारिआ सो प्रभु डिठा नालि ॥ जलि थलि महीअलि
 पूरिआ प्रभु आपणी नदरि निहालि ॥२॥ मनु तनु निरमलु होइआ लागी साचु परीति ॥ चरण
 भजे पारब्रहम के सभि जप तप तिन ही कीति ॥३॥ रतन जवेहर माणिका अंमृतु हरि का नाउ ॥
 सूख सहज आन्नद रस जन नानक हरि गुण गाउ ॥४॥१७॥८७॥ सिरीरागु महला ५ ॥ सोई
 सासतु सउणु सोइ जितु जपीअै हरि नाउ ॥ चरण कमल गुरि धनु दीआ मिलिआ निथावे थाउ ॥
 साची पूंजी सचु संजमो आठ पहर गुण गाउ ॥ करि किरपा प्रभु भेटिआ मरणु न आवणु जाउ ॥
 १॥ मेरे मन हरि भजु सदा डिक रंगि ॥ घट घट अंतरि रवि रहिआ सदा सहाई संगि ॥
 १॥ रहाउ ॥ सुखा की मिति किआ गणी जा सिमरी गोविंदु ॥ जिन चाखिआ से तृपतासिआ उह

रसु जाणै जिंदु ॥ संता संगति मनि वसै प्रभु प्रीतमु बखसिंदु ॥ जिनि सेविआ प्रभु आपणा सोई राज
 नरिंदु ॥२॥ अउसरि हरि जसु गुण रमण जितु कोटि मजन इसनानु ॥ रसना उचरै गुणवती कोडि
 न पुजै दानु ॥ दृसटि धारि मनि तनि वसै दडिआल पुरखु मिहरवानु ॥ जीउ पिंडु धनु तिस दा हउ
 सदा सदा कुरबानु ॥३॥ मिलिआ कदे न विछुडै जो मेलिआ करतारि ॥ दासा के बंधन कटिआ साचै
 सिरजणहारि ॥ भूला मारगि पाडिओनु गुण अवगुण न बीचारि ॥ नानक तिसु सरणागती जि सगल
 घटा आधारु ॥४॥१८॥८८॥ सिरीरागु महला ५ ॥ रसना सचा सिमरीअै मनु तनु निरमलु होडि ॥
 मात पिता साक अगले तिसु बिनु अवरु न कोडि ॥ मिहर करे जे आपणी चसा न विसरै सोडि ॥१॥
 मन मेरे साचा सेवि जिचरु सासु ॥ बिनु सचे सभ कूडु है अंते होडि बिनासु ॥१॥ रहाउ ॥ साहिबु मेरा
 निरमला तिसु बिनु रहणु न जाडि ॥ मेरै मनि तनि भुख अति अगली कोई आणि मिलावै माडि ॥
 चारे कुंडा भालीआ सह बिनु अवरु न जाडि ॥२॥ तिसु आगै अरदासि करि जो मेले करतारु ॥ सतिगुरु
 दाता नाम का पूरा जिसु भंडारु ॥ सदा सदा सालाहीअै अंतु न पारावारु ॥३॥ परवदगारु सालाहीअै
 जिस दे चलत अनेक ॥ सदा सदा आराधीअै एहा मति विसेख ॥ मनि तनि मिठा तिसु लगै जिसु मसतकि
 नानक लेख ॥४॥१६॥८६॥ सिरीरागु महला ५ ॥ संत जनहु मिलि भाईहो सचा नामु समालि ॥ तोसा
 बंधहु जीअ का अैथै ओथै नालि ॥ गुर पूरे ते पाईअै अपणी नदरि निहालि ॥ करमि परापति तिसु
 होवै जिस नो होडि दडिआलु ॥१॥ मेरे मन गुर जेवडु अवरु न कोडि ॥ दूजा थाउ न को सुझै गुर मेले
 सचु सोडि ॥१॥ रहाउ ॥ सगल पदारथ तिसु मिले जिनि गुरु डिठा जाडि ॥ गुर चरणी जिन मनु
 लगा से वडभागी माडि ॥ गुरु दाता समरथु गुरु गुरु सभ महि रहिआ समाडि ॥ गुरु परमेसरु
 पारब्रहमु गुरु डुबदा लए तराडि ॥२॥ कितु मुखि गुरु सालाहीअै करण कारण समरथु ॥ से मथे
 निहचल रहे जिन गुरि धारिआ हथु ॥ गुरि अंमृत नामु पीआलिआ जनम मरन का पथु ॥ गुरु

परमेसरु सेविआ भै भंजनु दुख लथु ॥३॥ सतिगुरु गहिर गभीरु है सुख सागरु अघखंडु ॥ जिनि गुरु
 सेविआ आपणा जमदूत न लागै डंडु ॥ गुरु नालि तुलि न लगई खोजि डिठा ब्रह्मंडु ॥ नामु निधानु
 सतिगुरि दीआ सुखु नानक मन महि मंडु ॥४॥२०॥६०॥ सिरीरागु महला ५ ॥ मिठा करि कै खाड़िआ
 कउड़ा उपजिआ सादु ॥ भाई मीत सुरिद कीए बिखिआ रचिआ बादु ॥ जाँदे बिलम न होवई विणु
 नावै बिसमादु ॥१॥ मेरे मन सतगुरु की सेवा लागु ॥ जो दीसै सो विणसणा मन की मति तिआगु ॥१॥
 रहाउ ॥ जिउ कूकरु हरकाड़िआ धावै दह दिस जाड़ि ॥ लोभी जंतु न जाणई भखु अभखु सभ खाड़ि ॥
 काम क्रोध मदि बिआपिआ फिरि फिरि जोनी पाड़ि ॥२॥ माड़िआ जालु पसारिआ भीतरि चोग बणाड़ि ॥
 तृसना पंखी फासिआ निकसु न पाए माड़ि ॥ जिनि कीता तिसहि न जाणई फिरि फिरि आवै जाड़ि
 ॥३॥ अनिक प्रकारी मोहिआ बहु बिधि इहु संसारु ॥ जिस नो रखै सो रहै संमृथु पुरखु अपारु ॥ हरि
 जन हरि लिव उधरे नानक सद बलिहारु ॥४॥२१॥६१॥ सिरीरागु महला ५ घरु २ ॥ गोड़िलि
 आड़िआ गोड़िली किआ तिसु डंफु पसारु ॥ मुहलति पुन्नी चलणा तूं संमलु घर बारु ॥१॥ हरि गुण
 गाउ मना सतिगुरु सेवि पिआरि ॥ किआ थोड़ड़ी बात गुमानु ॥१॥ रहाउ ॥ जैसे रैणि पराहुणे
 उठि चलसहि परभाति ॥ किआ तूं रता गिरसत सिउ सभ फुला की बागाति ॥२॥ मेरी मेरी किआ
 करहि जिनि दीआ सो प्रभु लोड़ि ॥ सरपर उठी चलणा छडि जासी लख करोड़ि ॥३॥ लख चउरासीह
 भ्रमतिआ दुलभ जनमु पाड़िओड़ि ॥ नानक नामु समालि तूं सो दिनु नेड़ा आड़िओड़ि ॥४॥२२॥६२॥
 सिरीरागु महला ५ ॥ तिचरु वसहि सुहेलड़ी जिचरु साथी नालि ॥ जा साथी उठी चलिआ ता धन खाकू
 रालि ॥१॥ मनि बैरागु भड़िआ दरसनु देखणै का चाउ ॥ धन्नु सु तेरा थानु ॥१॥ रहाउ ॥ जिचरु वसिआ
 कंतु घरि जीउ जीउ सभि कहाति ॥ जा उठी चलसी कंतड़ा ता कोड़ि न पुछै तेरी बात ॥२॥ पेईअड़ै सहु
 सेवि तूं साहुरड़ै सुखि वसु ॥ गुरु मिलि चजु अचारु सिखु तुधु कदे न लगै दुखु ॥३॥ सभना साहुरै वंजणा

सभि मुकलावणहार ॥ नानक धन्नु सोहागणी जिन सह नालि पिआरु ॥४॥२३॥६३॥
 सिरीरागु महला ५ घरु ६ ॥ करण कारण एकु ओही जिनि कीआ आकारु ॥ तिसहि धिआवहु मन मेरे
 सरब को आधारु ॥१॥ गुर के चरन मन महि धिआडि ॥ छोडि सगल सिआणपा साचि सबदि लिव
 लाडि ॥१॥ रहाउ ॥ दुखु कलेसु न भउ बिआपै गुर मंत्रु हिरदै होडि ॥ कोटि जतना करि रहे गुर बिनु
 तरिओ न कोडि ॥२॥ देखि दरसनु मनु साधारै पाप सगले जाहि ॥ हउ तिन कै बलिहारणै जि गुर की
 पैरी पाहि ॥३॥ साधसंगति मनि वसै साचु हरि का नाउ ॥ से वडभागी नानका जिना मनि इहु भाउ
 ॥४॥२४॥६४॥ सिरीरागु महला ५ ॥ संचि हरि धनु पूजि सतिगुरु छोडि सगल विकार ॥ जिनि तूं साजि
 सवारिआ हरि सिमरि होडि उधारु ॥१॥ जपि मन नामु एकु अपारु ॥ प्रान मनु तनु जिनहि दीआ
 रिदे का आधारु ॥१॥ रहाउ ॥ कामि क्रोधि अह्वकारि माते विआपिआ संसारु ॥ पउ संत सरणी लागु
 चरणी मिटै दूखु अंधारु ॥२॥ सतु संतोखु दडिआ कमावै एह करणी सार ॥ आपु छोडि सभ होडि रेणा
 जिसु देडि प्रभु निरंकारु ॥३॥ जो दीसै सो सगल तूहै पसरिआ पासारु ॥ कहु नानक गुरि भरमु
 काटिआ सगल ब्रहम बीचारु ॥४॥२५॥६५॥ सिरीरागु महला ५ ॥ दुकृत सुकृत मंधे संसारु
 सगलाणा ॥ दुहहूं ते रहत भगतु है कोई विरला जाणा ॥१॥ ठाकुरु सरबे समाणा ॥ किआ कहउ सुणउ
 सुआमी तूं वड पुरखु सुजाणा ॥१॥ रहाउ ॥ मान अभिमान मंधे सो सेवकु नाही ॥ तत समदरसी संतहु
 कोई कोटि मंधाही ॥२॥ कहन कहावन इहु कीरति करला ॥ कथन कहन ते मुकता गुरमुखि कोई विरला
 ॥३॥ गति अविगति कछु नदरि न आडिआ ॥ संतन की रेणु नानक दानु पाडिआ ॥४॥२६॥६६॥
 सिरीरागु महला ५ घरु ७ ॥ तेरै भरोसै पिआरे मै लाड लडाडिआ ॥ भूलहि चूकहि बारिक तूं हरि पिता माडिआ
 ॥१॥ सुहेला कहनु कहावनु ॥ तेरा बिखमु भावनु ॥१॥ रहाउ ॥ हउ माणु ताणु करउ तेरा हउ
 जानउ आपा ॥ सभ ही मधि सभहि ते बाहरि बेमुहताज बापा ॥२॥ पिता हउ जानउ नाही तेरी कवन

जुगता ॥ बंधन मुक्तु संतहु मेरी राखै ममता ॥३॥ भए किरपाल ठाकुर रहिओ आवण जाणा ॥ गुर
 मिलि नानक पारब्रह्म पछाणा ॥४॥२७॥६७॥ सिरीरागु महला ५ घरु १ ॥ संत जना मिलि भाईआ
 कटिअड़ा जमकालु ॥ सचा साहिबु मनि वुठा होआ खसमु दड़िआलु ॥ पूरा सतिगुरु भेटिआ बिनसिआ
 सभु जंजालु ॥१॥ मेरे सतिगुरा हउ तुधु विटहु कुरबाणु ॥ तेरे दरसन कउ बलिहारणै तुसि दिता
 अमृत नामु ॥१॥ रहाउ ॥ जिन तूं सेविआ भाउ करि सेई पुरख सुजान ॥ तिना पिछै छुटीअै जिन
 अंदरि नामु निधानु ॥ गुर जेवडु दाता को नही जिनि दिता आतम दानु ॥२॥ आए से परवाणु हहि
 जिन गुरु मिलिआ सुभाड़ि ॥ सचे सेती रतिआ दरगह बैसणु जाड़ि ॥ करते हथि वडिआईआ पूरबि
 लिखिआ पाड़ि ॥३॥ सचु करता सचु करणहारु सचु साहिबु सचु टेक ॥ सचो सचु वखाणीअै सचो बुधि
 बिबेक ॥ सरब निरंतरि रवि रहिआ जपि नानक जीवै एक ॥४॥२८॥६८॥ सिरीरागु महला ५ ॥ गुरु
 परमेसुरु पूजीअै मनि तनि लाड़ि पिआरु ॥ सतिगुरु दाता जीअ का सभसै देड़ि अधारु ॥ सतिगुर बचन
 कमावणे सचा एहु वीचारु ॥ बिनु साधू संगति रतिआ माड़िआ मोहु सभु छारु ॥१॥ मेरे साजन हरि हरि
 नामु समालि ॥ साधू संगति मनि वसै पूरन होवै घाल ॥१॥ रहाउ ॥ गुरु समरथु अपारु गुरु वडभागी
 दरसनु होड़ि ॥ गुरु अगोचरु निरमला गुर जेवडु अवरु न कोड़ि ॥ गुरु करता गुरु करणहारु गुरुमुखि
 सची सोड़ि ॥ गुर ते बाहरि किछु नही गुरु कीता लोड़े सु होड़ि ॥२॥ गुरु तीरथु गुरु पारजातु गुरु
 मनसा पूरणहारु ॥ गुरु दाता हरि नामु देड़ि उधरै सभु संसारु ॥ गुरु समरथु गुरु निरंकारु गुरु ऊचा
 अगम अपारु ॥ गुर की महिमा अगम है किआ कथे कथनहारु ॥३॥ जितड़े फल मनि बाछीअहि तितड़े
 सतिगुर पासि ॥ पूरब लिखे पावणे साचु नामु दे रासि ॥ सतिगुर सरणी आड़िआँ बाहुड़ि नही बिनासु
 ॥ हरि नानक कदे न विसरउ एहु जीउ पिंडु तेरा सासु ॥४॥२९॥६९॥ सिरीरागु महला ५ ॥ संत
 जनहु सुणि भाईहो छूटनु साचै नाड़ि ॥ गुर के चरण सरेवणे तीरथ हरि का नाउ ॥ आगै दरगहि

मन्नीअहि मिलै निथावे थाउ ॥१॥ भाई रे साची सतिगुर सेव ॥ सतिगुर तुठै पाईअै पूरन अलख अभेव ॥१॥ रहाउ ॥ सतिगुर विटहु वारिआ जिनि दिता सचु नाउ ॥ अनदिनु सचु सलाहणा सचे के गुण गाउ ॥ सचु खाणा सचु पैनणा सचे सचा नाउ ॥२॥ सासि गिरासि न विसरै सफलु मूरति गुरु आपि ॥ गुर जेवडु अवरु न दिसई आठ पहर तिसु जापि ॥ नदरि करे ता पाईअै सचु नामु गुणतासि ॥३॥ गुरु परमेसरु एकु है सभ महि रहिआ समाडि ॥ जिन कउ पूरबि लिखिआ सेई नामु धिआडि ॥ नानक गुर सरणागती मरै न आवै जाडि ॥४॥३०॥१००॥

१९ सतिगुर प्रसादि ॥

सिरीरागु महला १ घरु १ असटपदीआ ॥ आखि आखि मनु वावणा जिउ जिउ जापै वाडि ॥ जिस नो वाडि सुणार्इअै सो केवडु कितु थाडि ॥ आखण वाले जेतड़े सभि आखि रहे लिव लाडि ॥१॥ बाबा अलहु अगम अपारु ॥ पाकी नार्इ पाक थाडि सचा परवदिगारु ॥१॥ रहाउ ॥ तेरा हुकमु न जापी केतड़ा लिखि न जाणै कोडि ॥ जे सउ साडिर मेलीअहि तिलु न पुजावहि रोडि ॥ कीमति किनै न पाईआ सभि सुणि सुणि आखहि सोडि ॥२॥ पीर पैकामर सालक सादक सुहदे अउरु सहीद ॥ सेख मसाडिक काजी मुला दरि दरवेस रसीद ॥ बरकति तिन कउ अगली पड़दे रहनि दरूद ॥३॥ पुछि न साजे पुछि न ढाहे पुछि न देवै लेडि ॥ आपणी कुदरति आपे जाणै आपे करणु करेडि ॥ सभना वेखै नदरि करि जै भावै तै देडि ॥४॥ थावा नाव न जाणीअहि नावा केवडु नाउ ॥ जियै वसै मेरा पातिसाहु सो केवडु है थाउ ॥ अंबडि कोडि न सकई हउ किस नो पुछणि जाउ ॥५॥ वरना वरन न भावनी जे किसै वडा करेडि ॥ वडे हथि वडिआईआ जै भावै तै देडि ॥ हुकमि सवारे आपणै चसा न ढिल करेडि ॥६॥ सभु को आखै बहुतु बहुतु लैणै कै वीचारि ॥ केवडु दाता आखीअै दे कै रहिआ सुमारि ॥ नानक तोटि न आवई तेरे जुगह जुगह भंडार ॥७॥१॥ महला १ ॥ सभे कंत महेलीआ

सगलीआ करहि सीगारु ॥ गणत गणावणि आईआ सूहा वेसु विकारु ॥ पाखंडि प्रेमु न पाईअै खोटा
 पाजु खुआरु ॥१॥ हरि जीउ डिउ पिरु रावै नारि ॥ तुधु भावनि सोहागणी अपणी किरपा लैहि सवारि
 ॥१॥ रहाउ ॥ गुर सबदी सीगारीआ तनु मनु पिर कै पासि ॥ दुडि कर जोड़ि खड़ी तकै सचु कहै
 अरदासि ॥ लालि रती सच भै वसी भाडि रती रंगि रासि ॥२॥ पृअ की चेरी काँढीअै लाली मानै
 नाउ ॥ साची प्रीति न तुटई साचे मेलि मिलाउ ॥ सबदि रती मनु वेधिआ हउ सद बलिहारै जाउ
 ॥३॥ सा धन रंड न बैसई जे सतिगुर माहि समाडि ॥ पिरु रीसालू नउतनो साचउ मरै न जाडि ॥
 नित रवै सोहागणी साची नदरि रजाडि ॥४॥ साचु धड़ी धन माडीअै कापडु प्रेम सीगारु ॥ चंदनु
 चीति वसाडिआ मंदरु दसवा दुआरु ॥ दीपकु सबदि विगासिआ राम नामु उर हारु ॥५॥ नारी
 अंदरि सोहणी मसतकि मणी पिआरु ॥ सोभा सुरति सुहावणी साचै प्रेमि अपार ॥ बिनु पिर पुरखु न
 जाणई साचे गुर कै हेति पिआरि ॥६॥ निसि अंधिआरी सुतीए किउ पिर बिनु रैणि विहाडि ॥ अंकु
 जलउ तनु जालीअउ मनु धनु जलि बलि जाडि ॥ जा धन कंति न रावीआ ता बिरथा जोबनु जाडि
 ॥७॥ सेजै कंत महेलड़ी सूती बूझ न पाडि ॥ हउ सुती पिरु जागणा किस कउ पूछउ जाडि ॥ सतिगुरि
 मेली भै वसी नानक प्रेमु सखाडि ॥८॥२॥ सिरीरागु महला १ ॥ आपे गुण आपे कथै आपे सुणि
 वीचारु ॥ आपे रतनु परखि तूं आपे मोलु अपारु ॥ साचउ मानु महतु तूं आपे देवणहारु ॥१॥
 हरि जीउ तूं करता करतारु ॥ जिउ भावै तिउ राखु तूं हरि नामु मिलै आचारु ॥१॥ रहाउ ॥ आपे
 हीरा निरमला आपे रंगु मजीठ ॥ आपे मोती ऊजलो आपे भगत बसीठु ॥ गुर कै सबदि सलाहणा
 घटि घटि डीठु अडीठु ॥२॥ आपे सागरु बोहिथा आपे पारु अपारु ॥ साची वाट सुजाणु तूं
 सबदि लघावणहारु ॥ निडरिआ डरु जाणीअै बाझु गुरु गुबारु ॥३॥ असथिरु करता देखीअै
 होरु केती आवै जाडि ॥ आपे निरमलु एकु तूं होर बंधी धंधै पाडि ॥ गुरि राखे से उबरे साचे सिउ

लिव लाडि ॥४॥ हरि जीउ सबदि पछाणीअै साचि रते गुर वाकि ॥ तितु तनि मैलु न लगई सच घरि
 जिसु ओताकु ॥ नदरि करे सचु पाईअै बिनु नावै किआ साकु ॥५॥ जिनी सचु पछाणिआ से सुखीए
 जुग चारि ॥ हउमै तृसना मारि कै सचु रखिआ उर धारि ॥ जग महि लाहा एकु नामु पाईअै गुर
 वीचारि ॥६॥ साचउ वखरु लादीअै लाभु सदा सचु रासि ॥ साची दरगह बैसई भगति सची
 अरदासि ॥ पति सिउ लेखा निबड़ै राम नामु परगासि ॥७॥ ऊचा ऊचउ आखीअै कहउ न देखिआ
 जाडि ॥ जह देखा तह एकु तूं सतिगुरि दीआ दिखाडि ॥ जोति निरंतरि जाणीअै नानक सहजि
 सुभाडि ॥८॥३॥ सिरीरागु महला १ ॥ मछुली जालु न जाणिआ सरु खारा असगाहु ॥ अति सिआणी सोहणी
 किउ कीतो वेसाहु ॥ कीते कारणि पाकड़ी कालु न टलै सिराहु ॥१॥ भाई रे डिउ सिरि जाणहु कालु ॥ जिउ
 मछी तितु माणसा पवै अचिंता जालु ॥१॥ रहाउ ॥ सभु जगु बाधो काल को बिनु गुर कालु अफारु ॥ सचि
 रते से उबरे दुबिधा छोडि विकार ॥ हउ तिन कै बलिहारणै दरि सचै सचिआर ॥२॥ सीचाने जिउ
 पंखीआ जाली बधिक हाथि ॥ गुरि राखे से उबरे होरि फाथे चोगै साथि ॥ बिनु नावै चुणि सुटीअहि कोडि
 न संगी साथि ॥३॥ सचो सचा आखीअै सचे सचा थानु ॥ जिनी सचा मंनिआ तिन मनि सचु धिआनु ॥ मनि
 मुखि सूचे जाणीअहि गुरमुखि जिना गिआनु ॥४॥ सतिगुर अगै अरदासि करि साजनु देडि मिलाडि ॥
 साजनि मिलिअै सुखु पाडिआ जमदूत मुए बिखु खाडि ॥ नावै अंदरि हउ वसाँ नाउ वसै मनि आडि
 ॥५॥ बाझु गुरु गुबारु है बिनु सबदै बूझ न पाडि ॥ गुरमती परगासु होडि सचि रहै लिव लाडि ॥
 तिथै कालु न संचरै जोती जोति समाडि ॥६॥ तूहै साजनु तूं सुजाणु तूं आपे मेलणहारु ॥ गुर
 सबदी सालाहीअै अंतु न पारावारु ॥ तिथै कालु न अपडै जिथै गुर का सबदु अपारु ॥७॥ हुकमी
 सभे ऊपजहि हुकमी कार कमाहि ॥ हुकमी कालै वसि है हुकमी साचि समाहि ॥ नानक जो तिसु भावै
 सो थीअै इना जंता वसि किछु नाहि ॥८॥४॥ सिरीरागु महला १ ॥ मनि जूठै तनि जूठि है जिहवा

जूठी होइ ॥ मुखि झूठै झूठु बोलणा किउ करि सूचा होइ ॥ बिनु अभ सबद न माँजीअै साचे ते सचु होइ ॥१॥ मुंधे गुणहीणी सुखु केहि ॥ पिरु रलीआ रसि माणसी साचि सबदि सुखु नेहि ॥१॥ रहाउ ॥ पिरु परदेसी जे थीअै धन वाँढी झूरेइ ॥ जिउ जलि थोड़ै मछुली करण पलाव करेइ ॥ पिर भावै सुखु पाईअै जा आपे नदरि करेइ ॥२॥ पिरु सालाही आपणा सखी सहेली नालि ॥ तनि सोहै मनु मोहिआ रती रंगि निहालि ॥ सबदि सवारी सोहणी पिरु रावे गुण नालि ॥३॥ कामणि कामि न आवई खोटी अवगणिआरि ॥ ना सुखु पेईअै साहुरै झूठि जली वेकारि ॥ आवणु वंजणु डाखड़ो छोडी कंति विसारि ॥४॥ पिर की नारि सुहावणी मुती सो कितु सादि ॥ पिर कै कामि न आवई बोले फादिलु बादि ॥ दरि घरि ढोई ना लहै छूटी दूजै सादि ॥५॥ पंडित वाचहि पोथीआ ना बूझहि वीचारु ॥ अन कउ मती दे चलहि माइआ का वापारु ॥ कथनी झूठी जगु भवै रहणी सबदु सु सारु ॥६॥ केते पंडित जोतकी बेदा करहि बीचारु ॥ वादि विरोधि सलाहणे वादे आवणु जाणु ॥ बिनु गुर करम न छुटसी कहि सुणि आखि वखाणु ॥७॥ सभि गुणवंती आखीअहि मै गुणु नाही कोइ ॥ हरि वरु नारि सुहावणी मै भावै प्रभु सोइ ॥ नानक सबदि मिलावड़ा ना वेछोड़ा होइ ॥८॥५॥ सिरीरागु महला १ ॥ जपु तपु संजमु साधीअै तीरथि कीचै वासु ॥ पुन्न दान चंगिआईआ बिनु साचे किआ तासु ॥ जेहा राधे तेहा लुणै बिनु गुण जनमु विणासु ॥१॥ मुंधे गुण दासी सुखु होइ ॥ अवगण तिआगि समाईअै गुरमति पूरा सोइ ॥१॥ रहाउ ॥ विणु रासी वापारीआ तके कुंडा चारि ॥ मूलु न बुझै आपणा वसतु रही घर बारि ॥ विणु वखर दुखु अगला कूड़ि मुठी कूड़िआरि ॥२॥ लाहा अहिनिंसि नउतना परखे रतनु वीचारि ॥ वसतु लहै घरि आपणै चलै कारजु सारि ॥ वणजारिआ सिउ वणजु करि गुरमुखि ब्रहमु बीचारि ॥३॥ संताँ संगति पाईअै जे मेले मेलणहारु ॥ मिलिआ होइ न विछुड़ै जिसु अंतरि जोति अपार ॥ सचै आसणि सचि रहै सचै प्रेम पिआर ॥४॥ जिनी आपु पछाणिआ घर महि महलु सुथाइ ॥ सचे सेती रतिआ सचो

पलै पाइ ॥ तृभवणि सो प्रभु जाणीअै साचो साचै नाइ ॥५॥ सा धन खरी सुहावणी जिनि पिरु जाता
 संगि ॥ महली महलि बुलाईअै सो पिरु रावे रंगि ॥ सचि सुहागणि सा भली पिरि मोही गुण संगि ॥६॥
 भूली भूली थलि चड़ा थलि चड़ि डूगरि जाउ ॥ बन महि भूली जे फिरा बिनु गुर बूझ न पाउ ॥ नावहु
 भूली जे फिरा फिरि फिरि आवउ जाउ ॥७॥ पुछहु जाइ पधाऊआ चले चाकर होइ ॥ राजनु जाणहि
 आपणा दरि घरि ठाक न होइ ॥ नानक एको रवि रहिआ दूजा अवरु न कोइ ॥८॥६॥ सिरीरागु
 महला १ ॥ गुर ते निरमलु जाणीअै निरमल देह सरीरु ॥ निरमलु साचो मनि वसै सो जाणै अभ
 पीर ॥ सहजै ते सुखु अगलो ना लागै जम तीरु ॥१॥ भाई रे मैलु नाही निरमल जलि नाइ ॥ निरमलु
 साचा एकु तू होरु मैलु भरी सभ जाइ ॥१॥ रहाउ ॥ हरि का मंदरु सोहणा कीआ करणैहारि ॥ रवि ससि
 दीप अनूप जोति तृभवणि जोति अपार ॥ हाट पटण गड़ कोठड़ी सचु सउदा वापार ॥२॥ गिआन
 अंजनु भै भंजना देखु निरंजन भाइ ॥ गुपतु प्रगटु सभ जाणीअै जे मनु राखै ठाइ ॥ अैसा सतिगुरु जे
 मिलै ता सहजे लए मिलाइ ॥३॥ कसि कसवटी लाईअै परखे हितु चितु लाइ ॥ खोटे ठउर न
 पाइनी खरे खजानै पाइ ॥ आस अंदेसा दूरि करि डिउ मलु जाइ समाइ ॥४॥ सुख कउ मागै सभु
 को दुखु न मागै कोइ ॥ सुखै कउ दुखु अगला मनमुखि बूझ न होइ ॥ सुख दुख सम करि जाणीअहि
 सबदि भेदि सुखु होइ ॥५॥ बेदु पुकारे वाचीअै बाणी ब्रह्म बिआसु ॥ मुनि जन सेवक साधिका नामि रते
 गुणतासु ॥ सचि रते से जिणि गए हउ सद बलिहारै जासु ॥६॥ चहु जुगि मैले मलु भरे जिन मुखि
 नामु न होइ ॥ भगती भाइ विहूणिआ मुहु काला पति खोइ ॥ जिनी नामु विसारिआ अवगण मुठी
 रोइ ॥७॥ खोजत खोजत पाइआ डरु करि मिलै मिलाइ ॥ आपु पछाणै घरि वसै हउमै तृसना जाइ ॥
 नानक निरमल ऊजले जो राते हरि नाइ ॥८॥७॥ सिरीरागु महला १ ॥ सुणि मन भूले बावरे गुर की
 चरणी लागु ॥ हरि जपि नामु धिआइ तू जमु डरपै दुख भागु ॥ दूखु घणो दोहागणी किउ थिरु रहै

सुहागु ॥१॥ भाई रे अवरु नाही मै थाउ ॥ मै धनु नामु निधानु है गुरि दीआ बलि जाउ ॥१॥ रहाउ ॥
 गुरमति पति साबासि तिसु तिस कै संगि मिलाउ ॥ तिसु बिनु घड़ी न जीवऊ बिनु नावै मरि जाउ ॥
 मै अंधुले नामु न वीसरै टेक टिकी घरि जाउ ॥२॥ गुरू जिना का अंधुला चेले नाही ठाउ ॥ बिनु
 सतिगुर नाउ न पाईअै बिनु नावै किआ सुआउ ॥ आइ गइआ पछुतावणा जिउ सुंजै घरि काउ ॥३॥
 बिनु नावै दुखु देहुरी जिउ कलर की भीति ॥ तब लगु महलु न पाईअै जब लगु साचु न चीति ॥ सबदि
 रपै घरु पाईअै निरबाणी पदु नीति ॥४॥ हउ गुर पूछउ आपणे गुर पुछि कार कमाउ ॥ सबदि
 सलाही मनि वसै हउमै दुखु जलि जाउ ॥ सहजे होइ मिलावड़ा साचे साचि मिलाउ ॥५॥ सबदि रते से
 निरमले तजि काम क्रोधु अह्वकारु ॥ नामु सलाहनि सद सदा हरि राखहि उर धारि ॥ सो किउ मनहु
 विसारीअै सभ जीआ का आधारु ॥६॥ सबदि मरै सो मरि रहै फिरि मरै न दूजी वार ॥ सबदै ही ते
 पाईअै हरि नामे लगै पिआरु ॥ बिनु सबदै जगु भूला फिरै मरि जनमै वारो वार ॥७॥ सभ सालाहै आप
 कउ वडहु वडेरी होइ ॥ गुर बिनु आपु न चीनीअै कहे सुणे किआ होइ ॥ नानक सबदि पछाणीअै
 हउमै करै न कोइ ॥८॥८॥ सिरीरागु महला १ ॥ बिनु पिर धन सीगारीअै जोबनु बादि खुआरु ॥
 ना माणे सुखि सेजड़ी बिनु पिर बादि सीगारु ॥ दूखु घणो दोहागणी ना घरि सेज भतारु ॥१॥ मन रे
 राम जपहु सुखु होइ ॥ बिनु गुर प्रेमु न पाईअै सबदि मिलै रंगु होइ ॥१॥ रहाउ ॥ गुर सेवा सुखु
 पाईअै हरि वरु सहजि सीगारु ॥ सचि माणे पिर सेजड़ी गूड़ा हेतु पिआरु ॥ गुरमुखि जाणि सिजाणीअै
 गुरि मेली गुण चारु ॥२॥ सचि मिलहु वर कामणी पिरि मोही रंगु लाइ ॥ मनु तनु साचि विगसिआ
 कीमति कहणु न जाइ ॥ हरि वरु घरि सोहागणी निरमल साचै नाइ ॥३॥ मन महि मनूआ जे मरै ता
 पिरु रावै नारि ॥ इकतु तागै रलि मिलै गलि मोतीअन का हारु ॥ संत सभा सुखु ऊपजै गुरमुखि
 नाम अधारु ॥४॥ खिन महि उपजै खिनि खपै खिनु आवै खिनु जाइ ॥ सबदु पछाणै रवि रहै ना तिसु

कालु संताड़ि ॥ साहिबु अतुलु न तोलीअै कथनि न पाड़िआ जाड़ि ॥५॥ वापारी वणजारिआ आए
 वजहु लिखाड़ि ॥ कार कमावहि सच की लाहा मिलै रजाड़ि ॥ पूंजी साची गुरु मिलै ना तिसु तिलु न
 तमाड़ि ॥६॥ गुरुमुखि तोलि तुलाड़िसी सचु तराजी तोलु ॥ आसा मनसा मोहणी गुरि ठाकी सचु बोलु ॥
 आपि तुलाए तोलसी पूरे पूरा तोलु ॥७॥ कथनै कहणि न छुटीअै ना पड़ि पुसतक भार ॥ काड़िआ
 सोच न पाड़ैअै बिनु हरि भगति पिआर ॥ नानक नामु न वीसरै मेले गुरु करतार ॥८॥६॥
 सिरीरागु महला १ ॥ सतिगुरु पूरा जे मिलै पाड़ैअै रतनु बीचारु ॥ मनु दीजै गुर आपणे पाड़ैअै
 सरब पिआरु ॥ मुकति पदारथु पाड़ैअै अवगण मेटणहारु ॥१॥ भाई रे गुर बिनु गिआनु न होड़ि ॥
 पूछहु ब्रहमे नारदैं बेद बिआसै कोड़ि ॥१॥ रहाउ ॥ गिआनु धिआनु धुनि जाणीअै अकथु कहावै
 सोड़ि ॥ सफलओ बिरखु हरीआवला छाव घणेरी होड़ि ॥ लाल जवेहर माणकी गुर भंडारै सोड़ि ॥२॥
 गुर भंडारै पाड़ैअै निरमल नाम पिआरु ॥ साचो वखरु संचीअै पूरे करमि अपारु ॥ सुखदाता दुख
 मेटणो सतिगुरु असुर संघारु ॥३॥ भवजलु बिखमु डरावणो ना कंधी ना पारु ॥ ना बेड़ी ना तुलहड़ा ना
 तिसु वंझु मलारु ॥ सतिगुरु भै का बोहिथा नदरी पारि उतारु ॥४॥ डिकु तिलु पिआरा विसरै दुखु लागै
 सुखु जाड़ि ॥ जिहवा जलउ जलावणी नामु न जपै रसाड़ि ॥ घटु बिनसै दुखु अगलो जमु पकड़ै पछुताड़ि
 ॥५॥ मेरी मेरी करि गए तनु धनु कलतु न साथि ॥ बिनु नावै धनु बादि है भूलो मारगि आथि ॥ साचउ
 साहिबु सेवीअै गुरुमुखि अकथो काथि ॥६॥ आवै जाड़ि भवाईअै पड़ैअै किरति कमाड़ि ॥ पूरबि
 लिखिआ किउ मेटीअै लिखिआ लेखु रजाड़ि ॥ बिनु हरि नाम न छुटीअै गुरमति मिलै मिलाड़ि ॥७॥
 तिसु बिनु मेरा को नही जिस का जीउ परानु ॥ हउमै ममता जलि बलउ लोभु जलउ अभिमानु ॥
 नानक सबदु वीचारीअै पाड़ैअै गुणी निधानु ॥८॥१०॥ सिरीरागु महला १ ॥ रे मन ऐसी हरि
 सिउ प्रीति करि जैसी जल कमलेहि ॥ लहरी नालि पछाड़ीअै भी विगसै असनेहि ॥ जल महि

जीअ उपाइ कै बिनु जल मरणु तिनेहि ॥१॥ मन रे किउ छूटहि बिनु पिआर ॥ गुरमुखि अंतरि रवि
 रहिआ बखसे भगति भंडार ॥१॥ रहाउ ॥ रे मन ऐसी हरि सिउ प्रीति करि जैसी मछुली नीर ॥ जिउ
 अधिकउ तिउ सुखु घणो मनि तनि साँति सरीर ॥ बिनु जल घड़ी न जीवई प्रभु जाणै अभ पीर ॥२॥
 रे मन ऐसी हरि सिउ प्रीति करि जैसी चातृक मेह ॥ सर भरि थल हरीआवले डिक बूंद न पवई
 केह ॥ करमि मिलै सो पाईअै किरतु पडिआ सिरि देह ॥३॥ रे मन ऐसी हरि सिउ प्रीति करि जैसी
 जल दुध होइ ॥ आवटणु आपे खवै दुध कउ खपणि न देइ ॥ आपे मेलि विछुंनिआ सचि वडिआई
 देइ ॥४॥ रे मन ऐसी हरि सिउ प्रीति करि जैसी चकवी सूर ॥ खिनु पलु नीद न सोवई जाणै दूर
 हजूरि ॥ मनमुखि सोझी ना पवै गुरमुखि सदा हजूरि ॥५॥ मनमुखि गणत गणावणी करता करे सु
 होइ ॥ ता की कीमति ना पवै जे लोचै सभु कोइ ॥ गुरमति होइ त पाईअै सचि मिलै सुखु होइ ॥६॥
 सचा नेहु न तुटई जे सतिगुरु भेटै सोइ ॥ गिआन पदारथु पाईअै तृभवण सोझी होइ ॥ निरमलु
 नामु न वीसरै जे गुण का गाहकु होइ ॥७॥ खेलि गए से पंखणूं जो चुगदे सर तलि ॥ घड़ी कि मुहति
 कि चलणा खेलणु अजु कि कलि ॥ जिसु तूं मेलहि सो मिलै जाइ सचा पिडु मलि ॥८॥ बिनु गुर प्रीति
 न ऊपजै हउमै मैलु न जाइ ॥ सोह्य आपु पछाणीअै सबदि भेदि पतीआइ ॥ गुरमुखि आपु पछाणीअै
 अवर कि करे कराइ ॥९॥ मिलिआ का किआ मेलीअै सबदि मिले पतीआइ ॥ मनमुखि सोझी ना पवै
 वीछुड़ि चोटा खाइ ॥ नानक दरु घरु एकु है अवरु न दूजी जाइ ॥१०॥११॥ सिरीरागु महला १ ॥
 मनमुखि भुलै भुलाईअै भूली ठउर न काइ ॥ गुर बिनु को न दिखावई अंधी आवै जाइ ॥ गिआन
 पदारथु खोइआ ठगिआ मुठा जाइ ॥१॥ बाबा माइआ भरमि भुलाइ ॥ भरमि भुली डोहागणी ना पिर
 अंकि समाइ ॥१॥ रहाउ ॥ भूली फिरै दिसंतरी भूली गृहु तजि जाइ ॥ भूली डूंगरि थलि चडै भरमै
 मनु डोलाइ ॥ धुरहु विछुन्नी किउ मिलै गरबि मुठी बिललाइ ॥२॥ विछुड़िआ गुरु मेलसी हरि रसि नाम

पिआरि ॥ साचि सहजि सोभा घणी हरि गुण नाम अधारि ॥ जिउ भावै तिउ रखु तूं मै तुझ बिनु कवनु
 भतारु ॥३॥ अखर पड़ि पड़ि भुलीअै भेखी बहुतु अभिमानु ॥ तीरथ नाता किया करे मन महि मैलु
 गुमानु ॥ गुर बिनु किनि समझाईअै मनु राजा सुलतानु ॥४॥ प्रेम पदारथु पाईअै गुरमुखि ततु
 वीचारु ॥ सा धन आपु गवाड़िआ गुर कै सबदि सीगारु ॥ घर ही सो पिरु पाड़िआ गुर कै हेति अपारु
 ॥५॥ गुर की सेवा चाकरी मनु निरमलु सुखु होड़ि ॥ गुर का सबदु मनि वसिआ हउमै विचहु खोड़ि
 ॥ नामु पदारथु पाड़िआ लाभु सदा मनि होड़ि ॥६॥ करमि मिलै ता पाईअै आपि न लड़िआ जाड़ि ॥
 गुर की चरणी लगि रहु विचहु आपु गवाड़ि ॥ सचे सेती रतिआ सचो पलै पाड़ि ॥७॥ भुलण अंदरि
 सभु को अभुलु गुरु करतारु ॥ गुरमति मनु समझाड़िआ लागा तिसै पिआरु ॥ नानक साचु न वीसरै
 मेले सबदु अपारु ॥८॥१२॥ सिरीरागु महला १ ॥ तृसना माड़िआ मोहणी सुत बंधप घर नारि ॥
 धनि जोबनि जगु ठगिआ लबि लोभि अह्वकारि ॥ मोह ठगउली हउ मुई सा वरतै संसारि ॥१॥ मेरे
 प्रीतमा मै तुझ बिनु अवरु न कोड़ि ॥ मै तुझ बिनु अवरु न भावई तूं भावहि सुखु होड़ि ॥१॥ रहाउ ॥ नामु
 सालाही रंग सिउ गुर कै सबदि संतोखु ॥ जो दीसै सो चलसी कूड़ा मोहु न वेखु ॥ वाट वटाऊ आड़िआ नित
 चलदा साथु देखु ॥२॥ आखणि आखहि केतड़े गुर बिनु बूझ न होड़ि ॥ नामु वडाई जे मिलै सचि रपै पति
 होड़ि ॥ जो तुधु भावहि से भले खोटा खरा न कोड़ि ॥३॥ गुर सरणार्छु छुटीअै मनमुख खोटी रासि ॥ असट धातु
 पातिसाह की घड़ीअै सबदि विगासि ॥ आपे परखे पारखू पवै खजानै रासि ॥४॥ तेरी कीमति ना पवै
 सभ डिठी ठोकि वजाड़ि ॥ कहणै हाथ न लभई सचि टिकै पति पाड़ि ॥ गुरमति तूं सालाहणा होरु कीमति
 कहणु न जाड़ि ॥५॥ जितु तनि नामु न भावई तितु तनि हउमै वादु ॥ गुर बिनु गिआनु न पाईअै
 बिखिआ दूजा सादु ॥ बिनु गुण कामि न आवई माड़िआ फीका सादु ॥६॥ आसा अंदरि जंमिआ आसा
 रस कस खाड़ि ॥ आसा बंधि चलाईअै मुहे मुहि चोटा खाड़ि ॥ अवगणि बधा मारीअै छूटै गुरमति नाड़ि

॥७॥ सरबे थाई एकु तूं जिउ भावै तिउ राखु ॥ गुरमति साचा मनि वसै नामु भलो पति साखु ॥ हउमै रोगु गवाईअै सबदि सचै सचु भाखु ॥८॥ आकासी पातालि तूं तृभवणि रहिआ समाडि ॥ आपे भगती भाउ तूं आपे मिलहि मिलाडि ॥ नानक नामु न वीसरै जिउ भावै तिवै रजाडि ॥६॥१३॥ सिरीरागु महला १ ॥ राम नामि मनु बेधिआ अवरु कि करी वीचारु ॥ सबद सुरति सुखु ऊपजै प्रभ रातउ सुख सारु ॥ जिउ भावै तिउ राखु तूं मै हरि नामु अधारु ॥१॥ मन रे साची खसम रजाडि ॥ जिनि तनु मनु साजि सीगारिआ तिसु सेती लिव लाडि ॥१॥ रहाउ ॥ तनु बैसंतरि होमीअै इक रती तोलि कटाडि ॥ तनु मनु समधा जे करी अनदिनु अगनि जलाडि ॥ हरि नामै तुलि न पुजई जे लख कोटी करम कमाडि ॥२॥ अरध सरीरु कटाईअै सिरि करवतु धराडि ॥ तनु हैमंचलि गालीअै भी मन ते रोगु न जाडि ॥ हरि नामै तुलि न पुजई सभ डिठी ठोकि वजाडि ॥३॥ कंचन के कोट दतु करी बहु हैवर गैवर दानु ॥ भूमि दानु गऊआ घणी भी अंतरि गरबु गुमानु ॥ राम नामि मनु बेधिआ गुरि दीआ सचु दानु ॥४॥ मनहठ बुधी केतीआ केते बेद बीचार ॥ केते बंधन जीअ के गुरमुखि मोख दुआर ॥ सचहु ओरै सभु को उपरि सचु आचारु ॥५॥ सभु को ऊचा आखीअै नीचु न दीसै कोडि ॥ इकनै भाँडे साजिअै इकु चानणु तिहु लोडि ॥ करमि मिलै सचु पाईअै धुरि बखस न मेटै कोडि ॥६॥ साधु मिलै साधू जनै संतोखु वसै गुर भाडि ॥ अकथ कथा वीचारीअै जे सतिगुर माहि समाडि ॥ पी अंमृतु संतोखिआ दरगहि पैधा जाडि ॥७॥ घटि घटि वाजै किंगुरी अनदिनु सबदि सुभाडि ॥ विरले कउ सोझी पई गुरमुखि मनु समझाडि ॥ नानक नामु न वीसरै छूटै सबदु कमाडि ॥८॥१४॥ सिरीरागु महला १ ॥ चिते दिसहि धउलहर बगे बंक दुआर ॥ करि मन खुसी उसारिआ दूजै हेति पिआरि ॥ अंदरु खाली प्रेम बिनु ढहि ढेरी तनु छारु ॥१॥ भाई रे तनु धनु साथि न होडि ॥ राम नामु धनु निरमलो गुरु दाति करे प्रभु सोडि ॥१॥ रहाउ ॥ राम नामु धनु निरमलो जे देवै देवणहारु ॥ आगै पूछ न होवई जिसु बेली गुरु करतारु ॥ आपि छडाए छुटीअै

आपे बखसणहारु ॥२॥ मनमुखु जाणै आपणे धीआ पूत संजोगु ॥ नारी देखि विगासीअहि नाले हरखु
 सु सोगु ॥ गुरमुखि सबदि रंगावले अहिनिमि हरि रसु भोगु ॥३॥ चितु चलै वितु जावणो साकत डोलि
 डोलाइ ॥ बाहरि ढूँढि विगुचीअै घर महि वसतु सुथाइ ॥ मनमुखि हउमै करि मुसी गुरमुखि पलै
 पाइ ॥४॥ साकत निरगुणिआरिआ आपणा मूलु पछाणु ॥ रक्तु बिंदु का इहु तनो अगनी पासि
 पिराणु ॥ पवणै कै वसि देहुरी मसतकि सचु नीसाणु ॥५॥ बहुता जीवणु मंगीअै मुआ न लोडै कोइ ॥
 सुख जीवणु तिसु आखीअै जिसु गुरमुखि वसिआ सोइ ॥ नाम विहूणे किआ गणी जिसु हरि गुर दरसु न
 होइ ॥६॥ जिउ सुपनै निसि भुलीअै जब लगि निद्रा होइ ॥ इउ सरपनि कै वसि जीअड़ा अंतरि
 हउमै दोइ ॥ गुरमति होइ वीचारीअै सुपना इहु जगु लोइ ॥७॥ अगनि मरै जलु पाईअै जिउ
 बारिक दूधै माइ ॥ बिनु जल कमल सु ना थीअै बिनु जल मीनु मराइ ॥ नानक गुरमुखि हरि रसि
 मिलै जीवा हरि गुण गाइ ॥८॥१५॥ सिरीरागु महला १ ॥ डूंगरु देखि डरावणो पेईअडै डरीआसु ॥
 ऊचउ परबतु गाखडो ना पउड़ी तितु तासु ॥ गुरमुखि अंतरि जाणिआ गुरि मेली तरीआसु ॥१॥ भाई
 रे भवजलु बिखमु डराँउ ॥ पूरा सतिगुरु रसि मिलै गुरु तारे हरि नाउ ॥१॥ रहाउ ॥ चला चला जे
 करी जाणा चलणहारु ॥ जो आइआ सो चलसी अमरु सु गुरु करतारु ॥ भी सचा सालाहणा सचै थानि
 पिआरु ॥२॥ दर घर महला सोहणे पके कोट हजार ॥ हसती घोड़े पाखरे लसकर लख अपार ॥ किस ही
 नालि न चलिआ खपि खपि मुए असार ॥३॥ सुइना रुपा संचीअै मालु जालु जंजालु ॥ सभ जग महि
 दोही फेरीअै बिनु नावै सिरि कालु ॥ पिंडु पडै जीउ खेलसी बदफैली किआ हालु ॥४॥ पुता देखि
 विगसीअै नारी सेज भतार ॥ चोआ चंदनु लाईअै कापडु रूपु सीगारु ॥ खेहू खेह रलाईअै छोडि चलै
 घर बारु ॥५॥ महर मलूक कहाईअै राजा राउ कि खानु ॥ चउधरी राउ सदाईअै जलि बलीअै
 अभिमान ॥ मनमुखि नामु विसारिआ जिउ डवि दधा कानु ॥६॥ हउमै करि करि जाइसी जो आइआ

जग माहि ॥ सभु जगु काजल कोठड़ी तनु मनु देह सुआहि ॥ गुरि राखे से निरमले सबदि निवारी
 भाहि ॥७॥ नानक तरीअै सचि नामि सिरि साहा पातिसाहु ॥ मै हरि नामु न वीसरै हरि नामु रतनु
 वेसाहु ॥ मनमुख भउजलि पचि मुए गुरमुखि तरे अथाहु ॥८॥१६॥ सिरीरागु महला १ घरु २ ॥
 मुकामु करि घरि बैसणा नित चलणै की धोख ॥ मुकामु ता परु जाणीअै जा रहै निहचलु लोक ॥१॥
 दुनीआ कैसि मुकामे ॥ करि सिदकु करणी खरचु बाधहु लागि रहु नामे ॥१॥ रहाउ ॥ जोगी त आसणु
 करि बहै मुला बहै मुकामि ॥ पंडित वखाणहि पोथीआ सिध बहहि देव सथानि ॥२॥ सुर सिध गण
 गंधरब मुनि जन सेख पीर सलार ॥ दरि कूच कूचा करि गए अवरे भि चलणहार ॥३॥ सुलतान खान
 मलूक उमरे गए करि करि कूचु ॥ घड़ी मुहति कि चलणा दिल समझु तूं भि पहूचु ॥४॥ सबदाह माहि
 वखाणीअै विरला त बूझै कोडि ॥ नानकु वखाणै बेनती जलि थलि महीअलि सोडि ॥५॥ अलाहु अलखु
 अंगंमु कादरु करणहारु करीमु ॥ सभ दुनी आवण जावणी मुकामु एकु रहीमु ॥६॥ मुकामु तिस नो
 आखीअै जिसु सिसि न होवी लेखु ॥ असमानु धरती चलसी मुकामु ओही एकु ॥७॥ दिन रवि चलै
 निसि ससि चलै तारिका लख पलोडि ॥ मुकामु ओही एकु है नानका सचु बुगोडि ॥८॥१७॥
 महले पहिले सतारह असटपदीआ ॥

सिरीरागु महला ३ घरु १ असटपदीआ

१९९ सतिगुर प्रसादि ॥

गुरमुखि कृपा करे भगति कीजै बिनु गुर भगति न होडि ॥ आपै आपु
 मिलाए बूझै ता निरमलु होवै कोडि ॥ हरि जीउ सचा सची बाणी सबदि मिलावा होडि ॥१॥ भाई रे
 भगतिहीणु काहे जगि आडिआ ॥ पूरे गुर की सेव न कीनी बिरथा जनमु गवाडिआ ॥१॥ रहाउ ॥
 आपे हरि जगजीवनु दाता आपे बखसि मिलाए ॥ जीअ जंत ए किआ वेचारे किआ को आखि
 सुणाए ॥ गुरमुखि आपे दे वडिआई आपे सेव कराए ॥२॥ देखि कुटंबु मोहि लोभाणा चलदिआ

नालि न जाई ॥ सतिगुरु सेवि गुण निधानु पाड़िआ तिस की कीम न पाई ॥ प्रभु सखा हरि जीउ मेरा
 अंते होइ सखाई ॥३॥ पेईअडै जगजीवनु दाता मनमुखि पति गवाई ॥ बिनु सतिगुरु को मगु न
 जाणै अंधे ठउर न काई ॥ हरि सुखदाता मनि नही वसिआ अंति गड़िआ पछुताई ॥४॥ पेईअडै
 जगजीवनु दाता गुरमति मंनि वसाड़िआ ॥ अनदिनु भगति करहि दिनु राती हउमै मोहु चुकाड़िआ
 ॥ जिसु सिउ राता तैसो होवै सचे सचि समाड़िआ ॥५॥ आपे नदरि करे भाउ लाए गुर सबदी बीचारि ॥
 सतिगुरु सेविअै सहजु ऊपजै हउमै तृसना मारि ॥ हरि गुणदाता सद मनि वसै सचु रखिआ उर धारि
 ॥६॥ प्रभु मेरा सदा निरमला मनि निरमलि पाड़िआ जाइ ॥ नामु निधानु हरि मनि वसै हउमै दुखु
 सभु जाइ ॥ सतिगुरि सबदु सुणाड़िआ हउ सद बलिहारै जाउ ॥७॥ आपणै मनि चिति कहै कहाए
 बिनु गुर आपु न जाई ॥ हरि जीउ भगति वछलु सुखदाता करि किरपा मंनि वसाई ॥ नानक सोभा
 सुरति देइ प्रभु आपे गुरमुखि दे वडिआई ॥८॥१॥१८॥ सिरीरागु महला ३ ॥ हउमै करम कमावदे
 जमडंडु लगै तिन आइ ॥ जि सतिगुरु सेवनि से उबरे हरि सेती लिव लाइ ॥१॥ मन रे गुरमुखि
 नामु धिआइ ॥ धुरि पूरबि करतै लिखिआ तिना गुरमति नामि समाड़ि ॥१॥ रहाउ ॥ विणु सतिगुरु
 परतीति न आवई नामि न लागो भाउ ॥ सुपनै सुखु न पावई दुख महि सवै समाड़ि ॥२॥ जे हरि
 हरि कीचै बहुतु लोचीअै किरतु न मेटिआ जाइ ॥ हरि का भाणा भगती मंनिआ से भगत पए दरि थाइ
 ॥३॥ गुरु सबदु दिड़ावै रंग सिउ बिनु किरपा लड़िआ न जाइ ॥ जे सउ अंमृतु नीरीअै भी बिखु फलु
 लागै धाड़ि ॥४॥ से जन सचे निरमले जिन सतिगुरु नालि पिआरु ॥ सतिगुरु का भाणा कमावदे बिखु
 हउमै तजि विकारु ॥५॥ मनहठि कितै उपाड़ि न छूटीअै सिमृति सासत्र सोधहु जाइ ॥ मिलि संगति
 साधू उबरे गुर का सबदु कमाड़ि ॥६॥ हरि का नामु निधानु है जिसु अंतु न पारावारु ॥ गुरमुखि सेई
 सोहदे जिन किरपा करे करतारु ॥७॥ नानक दाता एकु है दूजा अउरु न कोइ ॥ गुर परसादी पाईअै

करमि परापति होइ ॥८॥२॥१६॥ सिरीरागु महला ३ ॥ पंखी बिरखि सुहावड़ा सचु चुगै गुर भाइ ॥
 हरि रसु पीवै सहजि रहै उडै न आवै जाइ ॥ निज घरि वासा पाइआ हरि हरि नामि समाइ ॥१॥
 मन रे गुर की कार कमाइ ॥ गुर कै भाणै जे चलहि ता अनदिनु राचहि हरि नाइ ॥१॥ रहाउ ॥
 पंखी बिरख सुहावड़े ऊडहि चहु दिसि जाहि ॥ जेता ऊडहि दुख घणे नित दाझहि तै बिललाहि ॥ बिनु
 गुर महलु न जापई ना अमृत फल पाहि ॥२॥ गुरमुखि ब्रहमु हरीआवला साचै सहजि सुभाइ ॥
 साखा तीनि निवारीआ एक सबदि लिव लाइ ॥ अमृत फलु हरि एकु है आपे देइ खवाइ ॥३॥
 मनमुख ऊभे सुकि गए ना फलु तिन्ना छाउ ॥ तिन्ना पासि न बैसीअै ओना घरु न गिराउ ॥ कटीअहि
 तै नित जालीअहि ओना सबदु न नाउ ॥४॥ हुकमे करम कमावणे पडिअै किरति फिराउ ॥ हुकमे
 दरसनु देखणा जह भेजहि तह जाउ ॥ हुकमे हरि हरि मनि वसै हुकमे सचि समाउ ॥५॥ हुकमु न
 जाणहि बपुड़े भूले फिरहि गवार ॥ मनहठि करम कमावदे नित नित होहि खुआरु ॥ अंतरि साँति न
 आवई ना सचि लगै पिआरु ॥६॥ गुरमुखीआ मुह सोहणे गुर कै हेति पिआरि ॥ सची भगती सचि
 रते दरि सचै सचिआर ॥ आए से परवाणु है सभ कुल का करहि उधारु ॥७॥ सभ नदरी करम
 कमावदे नदरी बाहरि न कोइ ॥ जैसी नदरि करि देखै सचा तैसा ही को होइ ॥ नानक नामि वडाईआ
 करमि परापति होइ ॥८॥३॥२०॥ सिरीरागु महला ३ ॥ गुरमुखि नामु धिआईअै मनमुखि बूझ न पाइ
 ॥ गुरमुखि सदा मुख ऊजले हरि वसिआ मनि आइ ॥ सहजे ही सुखु पाईअै सहजे रहै समाइ ॥१॥ भाई
 रे दासनि दासा होइ ॥ गुर की सेवा गुर भगति है विरला पाए कोइ ॥१॥ रहाउ ॥ सदा सुहागु सुहागणी
 जे चलहि सतिगुर भाइ ॥ सदा पिरु निहचलु पाईअै ना ओहु मरै न जाइ ॥ सबदि मिली ना वीछुडै
 पिर कै अंकि समाइ ॥२॥ हरि निरमलु अति ऊजला बिनु गुर पाइआ न जाइ ॥ पाठु पडै ना बूझई
 भेखी भरमि भुलाइ ॥ गुरमती हरि सदा पाइआ रसना हरि रसु समाइ ॥३॥ माइआ मोहु चुकाइआ

गुरमती सहजि सुभाइ ॥ बिनु सबदै जगु दुखीआ फिरै मनमुखा नो गई खाइ ॥ सबदे नामु धिआईअै
 सबदे सचि समाइ ॥४॥ माइआ भूले सिध फिरहि समाधि न लगै सुभाइ ॥ तीने लोअ विआपत है
 अधिक रही लपटाइ ॥ बिनु गुर मुकति न पाईअै ना दुबिधा माइआ जाइ ॥५॥ माइआ किस नो
 आखीअै किआ माइआ करम कमाइ ॥ दुखि सुखि एहु जीउ बधु है हउमै करम कमाइ ॥ बिनु
 सबदै भरमु न चूकई ना विचहु हउमै जाइ ॥६॥ बिनु प्रीती भगति न होवई बिनु सबदै थाइ न
 पाइ ॥ सबदे हउमै मारीअै माइआ का भ्रमु जाइ ॥ नामु पदारथु पाईअै गुरमुखि सहजि सुभाइ ॥
 ७॥ बिनु गुर गुण न जापनी बिनु गुण भगति न होइ ॥ भगति वछलु हरि मनि वसिआ सहजि
 मिलिआ प्रभु सोइ ॥ नानक सबदे हरि सालाहीअै करमि परापति होइ ॥८॥४॥२१॥ सिरीरागु
 महला ३ ॥ माइआ मोहु मेरै प्रभि कीना आपे भरमि भुलाए ॥ मनमुखि करम करहि नही बूझहि बिरथा
 जनमु गवाए ॥ गुरबाणी इसु जग महि चानणु करमि वसै मनि आए ॥१॥ मन रे नामु जपहु सुखु
 होइ ॥ गुरु पूरा सालाहीअै सहजि मिलै प्रभु सोइ ॥१॥ रहाउ ॥ भरमु गइआ भउ भागिआ हरि
 चरणी चितु लाइ ॥ गुरमुखि सबदु कमाईअै हरि वसै मनि आइ ॥ घरि महलि सचि समाईअै
 जमकालु न सकै खाइ ॥२॥ नामा छीबा कबीरु जोलाहा पूरे गुर ते गति पाई ॥ ब्रहम के बेते सबदु
 पछाणहि हउमै जाति गवाई ॥ सुरि नर तिन की बाणी गावहि कोइ न मेटै भाई ॥३॥ दैत पुतु करम
 धरम किछु संजम न पड़ै दूजा भाउ न जाणै ॥ सतिगुरु भेटिअै निरमलु होआ अनदिनु नामु वखाणै ॥ एको
 पड़ै एको नाउ बूझै दूजा अवरु न जाणै ॥४॥ खटु दरसन जोगी संनिआसी बिनु गुर भरमि भुलाए ॥
 सतिगुरु सेवहि ता गति मिति पावहि हरि जीउ मनि वसाए ॥ सची बाणी सिउ चितु लागै आवणु जाणु
 रहाए ॥५॥ पंडित पड़ि पड़ि वादु वखाणहि बिनु गुर भरमि भुलाए ॥ लख चउरासीह फेरु पड़िआ
 बिनु सबदै मुकति न पाए ॥ जा नाउ चेतै ता गति पाए जा सतिगुरु मेलि मिलाए ॥६॥ सतसंगति महि

नामु हरि उपजै जा सतिगुरु मिलै सुभाए ॥ मनु तनु अरपी आपु गवाई चला सतिगुर भाए ॥ सद
 बलिहारी गुर अपुने विटहु जि हरि सेती चितु लाए ॥७॥ सो ब्राह्मणु ब्रह्म जो बिंदे हरि सेती रंगि
 राता ॥ प्रभु निकटि वसै सभना घट अंतरि गुरमुखि विरलै जाता ॥ नानक नामु मिलै वडिआई
 गुर कै सबदि पछाता ॥८॥५॥२२॥ सिरीरागु महला ३ ॥ सहजै नो सभ लोचदी बिनु गुर पाइआ
 न जाइ ॥ पड़ि पड़ि पंडित जोतकी थके भेखी भरमि भुलाए ॥ गुर भेटे सहजु पाइआ आपणी किरपा
 करे रजाइ ॥१॥ भाई रे गुर बिनु सहजु न होइ ॥ सबदै ही ते सहजु ऊपजै हरि पाइआ सचु सोइ
 ॥१॥ रहाउ ॥ सहजे गाविआ थाइ पवै बिनु सहजै कथनी बादि ॥ सहजे ही भगति ऊपजै सहजि
 पिआरि बैरागि ॥ सहजै ही ते सुख साति होइ बिनु सहजै जीवणु बादि ॥२॥ सहजि सालाही सदा सदा
 सहजि समाधि लगाइ ॥ सहजे ही गुण ऊचरै भगति करे लिव लाइ ॥ सबदे ही हरि मनि वसै रसना
 हरि रसु खाइ ॥३॥ सहजे कालु विडारिआ सच सरणार्ई पाइ ॥ सहजे हरि नामु मनि वसिआ सची
 कार कमाइ ॥ से वडभागी जिनी पाइआ सहजे रहे समाइ ॥४॥ माइआ विचि सहजु न ऊपजै माइआ
 दूजै भाइ ॥ मनमुख करम कमावणे हउमै जलै जलाइ ॥ जंमणु मरणु न चूकई फिरि फिरि आवै जाइ ॥
 ५॥ तृहु गुणा विचि सहजु न पाईअै त्रै गुण भरमि भुलाइ ॥ पड़ीअै गुणीअै किआ कथीअै जा मुंढहु
 घुथा जाइ ॥ चउथे पद महि सहजु है गुरमुखि पलै पाइ ॥६॥ निरगुण नामु निधानु है सहजे सोझी होइ ॥
 गुणवंती सालाहिआ सचे सची सोइ ॥ भुलिआ सहजि मिलाइसी सबदि मिलावा होइ ॥७॥ बिनु सहजै
 सभु अंधु है माइआ मोहु गुबारु ॥ सहजे ही सोझी पई सचै सबदि अपारि ॥ आपे बखसि मिलाइअनु
 पूरे गुर करतारि ॥८॥ सहजे अदिसटु पछाणीअै निरभउ जोति निरंकारु ॥ सभना जीआ का डिकु दाता
 जोती जोति मिलावणहारु ॥ पूरै सबदि सलाहीअै जिस दा अंतु न पारावारु ॥९॥ गिआनीआ का धनु नामु
 है सहजि करहि वापारु ॥ अनदिनु लाहा हरि नामु लैनि अखुट भरे भंडार ॥ नानक तोटि न आवई दीए

देवणहारि ॥१०॥६॥२३॥ सिरीरागु महला ३ ॥ सतिगुरि मिलिअै फेरु न पवै जनम मरण दुखु
 जाडि ॥ पूरै सबदि सभ सोझी होई हरि नामै रहै समाडि ॥१॥ मन मेरे सतिगुर सिउ चितु लाडि ॥
 निरमलु नामु सद नवतनो आपि वसै मनि आडि ॥१॥ रहाउ ॥ हरि जीउ राखहु अपुनी सरणाई
 जिउ राखहि तिउ रहणा ॥ गुर कै सबदि जीवतु मरै गुरमुखि भवजलु तरणा ॥२॥ वडै भागि नाउ
 पाईअै गुरमति सबदि सुहाई ॥ आपे मनि वसिआ प्रभु करता सहजे रहिआ समाई ॥३॥ इकना
 मनमुखि सबदु न भावै बंधनि बंधि भवाडिआ ॥ लख चउरासीह फिरि फिरि आवै बिरथा जनमु
 गवाडिआ ॥४॥ भगता मनि आन्नदु है सचै सबदि रंगि राते ॥ अनदिनु गुण गावहि सद निरमल
 सहजे नामि समाते ॥५॥ गुरमुखि अमृत बाणी बोलहि सभ आतम रामु पछाणी ॥ एको सेविनि एकु
 अराधहि गुरमुखि अकथ कहाणी ॥६॥ सचा साहिबु सेवीअै गुरमुखि वसै मनि आडि ॥ सदा रंगि
 राते सच सिउ अपुनी किरपा करे मिलाडि ॥७॥ आपे करे कराए आपे इकना सुतिआ देडि जगाडि
 ॥ आपे मेलि मिलाडिदा नानक सबदि समाडि ॥८॥७॥२४॥ सिरीरागु महला ३ ॥ सतिगुरि सेविअै
 मनु निरमला भए पवितु सरीर ॥ मनि आन्नदु सदा सुखु पाडिआ भेटिआ गहिर गंभीरु ॥ सची
 संगति बैसणा सचि नामि मनु धीर ॥१॥ मन रे सतिगुरु सेवि निसंगु ॥ सतिगुरु सेविअै हरि मनि
 वसै लगै न मैलु पतंगु ॥१॥ रहाउ ॥ सचै सबदि पति ऊपजै सचे सचा नाउ ॥ जिनी हउमै मारि
 पछाणिआ हउ तिन बलिहारै जाउ ॥ मनमुख सचु न जाणनी तिन ठउर न कतहू थाउ ॥२॥ सचु
 खाणा सचु पैनणा सचे ही विचि वासु ॥ सदा सचा सालाहणा सचै सबदि निवासु ॥ सभु आतम रामु
 पछाणिआ गुरमती निज घरि वासु ॥३॥ सचु वेखणु सचु बोलणा तनु मनु सचा होडि ॥ सची साखी
 उपदेसु सचु सचे सची सोडि ॥ जिन्नी सचु विसारिआ से दुखीए चले रोडि ॥४॥ सतिगुरु जिनी न सेविओ
 से कितु आए संसारि ॥ जम दरि बधे मारीअहि कूक न सुणै पूकार ॥ बिरथा जनमु गवाडिआ मरि

जंमहि वारो वार ॥५॥ एहु जगु जलता देखि कै भजि पए सतिगुर सरणा ॥ सतिगुरि सचु दिड़ाइआ
 सदा सचि संजमि रहणा ॥ सतिगुर सचा है बोहिथा सबदे भवजलु तरणा ॥६॥ लख चउरासीह फिरदे
 रहे बिनु सतिगुर मुकति न होई ॥ पड़ि पड़ि पंडित मोनी थके दूजै भाइ पति खोई ॥ सतिगुरि
 सबदु सुणाइआ बिनु सचे अवरु न कोई ॥७॥ जो सचै लाए से सचि लगे नित सची कार करनि ॥
 तिना निज घरि वासा पाइआ सचै महलि रहनि ॥ नानक भगत सुखीए सदा सचै नामि रचनि
 ॥८॥१७॥८॥२५॥ सिरीरागु महला ५ ॥ जा कउ मुसकलु अति बणै ढोई कोइ न देइ ॥ लागू
 होए दुसमना साक भि भजि खले ॥ सभो भजै आसरा चुकै सभु असराउ ॥ चिति आवै ओसु पारब्रह्म लगे
 न तती वाउ ॥१॥ साहिबु निताणिआ का ताणु ॥ आइ न जाई थिरु सदा गुर सबदी सचु जाणु ॥
 १॥ रहाउ ॥ जे को होवै दुबला न्ग भुख की पीर ॥ दमड़ा पलै ना पवै ना को देवै धीर ॥ सुआरथु
 सुआउ न को करे ना किछु होवै काजु ॥ चिति आवै ओसु पारब्रह्म ता निहचलु होवै राजु ॥२॥ जा कउ
 चिंता बहुतु बहुतु देही विआपै रोगु ॥ गृसति कुटंबि पलेटिआ कदे हरखु कदे सोगु ॥ गउणु करे
 चहु कुंट का घड़ी न बैसणु सोइ ॥ चिति आवै ओसु पारब्रह्म तनु मनु सीतलु होइ ॥३॥ कामि करोधि
 मोहि वसि कीआ किरपन लोभि पिआरु ॥ चारे किलविख उनि अघ कीए होआ असुर संघारु ॥ पोथी
 गीत कवित किछु कदे न करनि धरिआ ॥ चिति आवै ओसु पारब्रह्म ता निमख सिमरत तरिआ ॥
 ४॥ सासत सिमृति बेद चारि मुखागर बिचरे ॥ तपे तपीसर जोगीआ तीरथि गवनु करे ॥ खटु करमा
 ते दुगुणे पूजा करता नाइ ॥ रंगु न लगी पारब्रह्म ता सरपर नरके जाइ ॥५॥ राज मिलक
 सिकदारीआ रस भोगण बिसथार ॥ बाग सुहावे सोहणे चलै हुकमु अफार ॥ रंग तमासे बहु बिधी
 चाइ लगि रहिआ ॥ चिति न आइओ पारब्रह्म ता सरप की जूनि गइआ ॥६॥ बहुतु धनाढि
 अचारवंतु सोभा निरमल रीति ॥ मात पिता सुत भाईआ साजन संगि परीति ॥ लसकर तरकसबंद

बंद जीउ जीउ सगली कीत ॥ चिति न आइओ पारब्रह्म ता खड़ि रसातलि दीत ॥७॥ काइआ रोगु न छिद्रु किछु ना किछु काड़ा सोगु ॥ मिरतु न आवी चिति तिसु अहिनिमि भोगै भोगु ॥ सभ किछु कीतोनु आपणा जीड़ि न संक धरिआ ॥ चिति न आइओ पारब्रह्म जमकंकर वसि परिआ ॥८॥ किरपा करे जिसु पारब्रह्म होवै साधू संगु ॥ जिउ जिउ ओहु वधाईअै तिउ तिउ हरि सिउ रंगु ॥ दुहा सिरिआ का खसमु आपि अवरु न दूजा थाउ ॥ सतिगुर तुठै पाइआ नानक सचा नाउ ॥६॥१॥२६॥ सिरीरागु महला ५ घरु ५ ॥ जानउ नही भावै कवन बाता ॥ मन खोजि मारगु ॥१॥ रहाउ ॥ धिआनी धिआनु लावहि ॥ गिआनी गिआनु कमावहि ॥ प्रभु किन ही जाता ॥१॥ भगउती रहत जुगता ॥ जोगी कहत मुकता ॥ तपसी तपहि राता ॥२॥ मोनी मोनिधारी ॥ सनिआसी ब्रह्मचारी ॥ उदासी उदासि राता ॥३॥ भगति नवै परकारा ॥ पंडितु वेदु पुकारा ॥ गिरसती गिरसति धरमाता ॥४॥ इक सबदी बहु रूपि अवधूता ॥ कापड़ी कउते जागूता ॥ इकि तीरथि नाता ॥५॥ निरहार वरती आपरसा ॥ इकि लूकि न देवहि दरसा ॥ इकि मन ही गिआता ॥६॥ घाटि न किन ही कहाइआ ॥ सभ कहते है पाइआ ॥ जिसु मेले सो भगता ॥७॥ सगल उकति उपावा ॥ तिआगी सरनि पावा ॥ नानकु गुर चरणि पराता ॥८॥२॥२७॥

१६ सतिगुर प्रसादि ॥

सिरीरागु महला १ घरु ३ ॥ जोगी अंदरि जोगीआ ॥ तूं भोगी अंदरि भोगीआ ॥ तेरा अंतु न पाइआ सुरगि मछि पड़िआलि जीउ ॥१॥ हउ वारी हउ वारणै कुरबाणु तेरे नाव नो ॥१॥ रहाउ ॥ तुधु संसारु उपाइआ ॥ सिरे सिरि धंधे लाइआ ॥ वेखहि कीता आपणा करि कुदरति पासा ढालि जीउ ॥२॥ परगटि पाहारै जापदा ॥ सभु नावै नो परतापदा ॥ सतिगुर बाझु न पाइओ सभ मोही माइआ जालि जीउ ॥३॥ सतिगुर कउ बलि जाईअै ॥ जितु मिलिअै परम गति पाईअै ॥

सुरि नर मुनि जन लोचदे सो सतिगुरि दीआ बुझाइ जीउ ॥४॥ सतसंगति कैसी जाणीअै ॥ जितै
 एको नामु वखाणीअै ॥ एको नामु हुकमु है नानक सतिगुरि दीआ बुझाइ जीउ ॥५॥ इहु जगतु
 भरमि भुलाइआ ॥ आपहु तुधु खुआइआ ॥ परतापु लगा दोहागणी भाग जिना के नाहि जीउ ॥६॥
 दोहागणी किआ नीसाणीआ ॥ खसमहु घुथीआ फिरहि निमाणीआ ॥ मैले वेस तिना कामणी दुखी रैणि
 विहाइ जीउ ॥७॥ सोहागणी किआ करमु कमाइआ ॥ पूरबि लिखिआ फलु पाइआ ॥ नदरि करे कै
 आपणी आपे लए मिलाइ जीउ ॥८॥ हुकमु जिना नो मनाइआ ॥ तिन अंतरि सबदु वसाइआ ॥
 सहीआ से सोहागणी जिन सह नालि पिआरु जीउ ॥९॥ जिना भाणे का रसु आइआ ॥ तिन विचहु
 भरमु चुकाइआ ॥ नानक सतिगुरु अैसा जाणीअै जो सभसै लए मिलाइ जीउ ॥१०॥ सतिगुरि
 मिलिअै फलु पाइआ ॥ जिनि विचहु अहकरणु चुकाइआ ॥ दुरमति का दुखु कटिआ भागु बैठा
 मसतकि आइ जीउ ॥११॥ अंमृतु तेरी बाणीआ ॥ तेरिआ भगता रिदै समाणीआ ॥ सुख सेवा
 अंदरि रखिअै आपणी नदरि करहि निसतारि जीउ ॥१२॥ सतिगुरु मिलिआ जाणीअै ॥ जितु मिलिअै
 नामु वखाणीअै ॥ सतिगुर बाझु न पाइओ सभ थकी करम कमाइ जीउ ॥१३॥ हउ सतिगुर विटहु
 घुमाइआ ॥ जिनि भ्रमि भुला मारगि पाइआ ॥ नदरि करे जे आपणी आपे लए रलाइ जीउ ॥१४॥
 तूं सभना माहि समाइआ ॥ तिनि करतै आपु लुकाइआ ॥ नानक गुरुमुखि परगटु होइआ जा कउ
 जोति धरी करतारि जीउ ॥१५॥ आपे खसमि निवाजिआ ॥ जीउ पिंडु दे साजिआ ॥ आपणे सेवक की
 पैज रखीआ दुइ कर मसतकि धारि जीउ ॥१६॥ सभि संजम रहे सिआणपा ॥ मेरा प्रभु सभु किछु
 जाणदा ॥ प्रगट प्रतापु वरताइओ सभु लोकु करै जैकारु जीउ ॥१७॥ मेरे गुण अवगन न बीचारिआ ॥
 प्रभि अपणा बिरदु समारिआ ॥ कंठि लाइ कै रखिओनु लगै न तती वाउ जीउ ॥१८॥ मै मनि तनि
 प्रभू धिआइआ ॥ जीइ इछिअड़ा फलु पाइआ ॥ साह पातिसाह सिरि खसमु तूं जपि नानक

जीवै नाउ जीउ ॥१६॥ तुधु आपे आपु उपाइआ ॥ दूजा खेलु करि दिखलाइआ ॥ सभु सचो सचु
 वरतदा जिसु भावै तिसै बुझाइ जीउ ॥२०॥ गुर परसादी पाइआ ॥ तिथै माइआ मोहु चुकाइआ ॥
 किरपा करि कै आपणी आपे लए समाइ जीउ ॥२१॥ गोपी नै गोआलीआ ॥ तुधु आपे गोइ उठालीआ ॥
 हुकमी भाँडे साजिआ तूं आपे भंनि सवारि जीउ ॥२२॥ जिन सतिगुर सिउ चितु लाइआ ॥ तिनी
 दूजा भाउ चुकाइआ ॥ निरमल जोति तिन प्राणीआ ओइ चले जनमु सवारि जीउ ॥२३॥ तेरीआ
 सदा सदा चंगिआईआ ॥ मै राति दिहै वडिआईआँ ॥ अणमंगिआ दानु देवणा कहु नानक सचु
 समालि जीउ ॥२४॥१॥ सिरीरागु महला ५ ॥ पै पाइ मनाई सोइ जीउ ॥ सतिगुर पुरखि मिलाइआ
 तिसु जेवडु अवरु न कोइ जीउ ॥१॥ रहाउ ॥ गोसाई मिहडा इठड़ा ॥ अंम अबे थावहु मिठड़ा ॥
 भैण भाई सभि सजणा तुधु जेहा नाही कोइ जीउ ॥१॥ तेरै हुकमे सावणु आइआ ॥ मै सत का हलु
 जोआइआ ॥ नाउ बीजण लगा आस करि हरि बोहल बखस जमाइ जीउ ॥२॥ हउ गुर मिलि इकु
 पछाणदा ॥ दुया कागलु चिति न जाणदा ॥ हरि इकतै कारै लाइओनु जिउ भावै तिवै निबाहि
 जीउ ॥३॥ तुसी भोगिहु भुंचहु भाईहो ॥ गुरि दीबाणि कवाइ पैनाईओ ॥ हउ होआ माहरु पिंड दा
 बंनि आदे पंजि सरीक जीउ ॥४॥ हउ आइआ सामै तिह्वडीआ ॥ पंजि किरसाण मुजेरे मिहडिआ ॥
 कन्नु कोई कढि न ह्वघई नानक वुठा घुघि गिराउ जीउ ॥५॥ हउ वारी घुंमा जावदा ॥ इक साहा
 तुधु धिआइदा ॥ उजडु थेहु वसाइओ हउ तुधु विटहु कुरबाणु जीउ ॥६॥ हरि इठै नित धिआइदा ॥
 मनि चिंदी सो फलु पाइदा ॥ सभे काज सवारिअनु लाहीअनु मन की भुख जीउ ॥७॥ मै छडिआ सभो
 धंधड़ा ॥ गोसाई सेवी सचड़ा ॥ नउ निधि नामु निधानु हरि मै पलै बधा छिकि जीउ ॥८॥ मै सुखी हूं
 सुखु पाइआ ॥ गुरि अंतरि सबटु वसाइआ ॥ सतिगुरि पुरखि विखालिआ मसतकि धरि कै हथु जीउ
 ॥९॥ मै बधी सचु धरम साल है ॥ गुरसिखा लहदा भालि कै ॥ पैर धोवा पखा फेरदा तिसु निवि निवि

लगा पाड़ि जीउ ॥१०॥ सुणि गला गुर पहि आड़िआ ॥ नामु दानु इसनानु दिड़ाड़िआ ॥ सभु मुकतु
 होआ सैसारड़ा नानक सची बेड़ी चाड़ि जीउ ॥११॥ सभ सृसटि सेवे दिनु राति जीउ ॥ दे कन्नु सुणहु
 अरदासि जीउ ॥ ठोकि वजाड़ि सभ डिठीआ तुसि आपे लड़िअनु छडाड़ि जीउ ॥१२॥ हुणि हुकमु
 होआ मिहरवाण दा ॥ पै कोड़ि न किसै रजाणदा ॥ सभ सुखाली वुठीआ इहु होआ हलेमी राजु जीउ ॥
 १३॥ झिंमि झिंमि अंमृतु वरसदा ॥ बोलाड़िआ बोली खसम दा ॥ बहु माणु कीआ तुधु उपरे तूं आपे
 पाड़िहि थाड़ि जीउ ॥१४॥ तेरिआ भगता भुख सद तेरीआ ॥ हरि लोचा पूरन मेरीआ ॥ देहु दरसु
 सुखदातिआ मै गल विचि लैहु मिलाड़ि जीउ ॥१५॥ तुधु जेवडु अवरु न भालिआ ॥ तूं दीप लोअ
 पड़िआलिआ ॥ तूं थानि थन्नतरि रवि रहिआ नानक भगता सचु अधारु जीउ ॥१६॥ हउ गोसाई
 दा पहिलवानड़ा ॥ मै गुर मिलि उच दुमालड़ा ॥ सभ होई छिंझ इकठीआ दयु बैठा वेखै आपि जीउ
 ॥१७॥ वात वजनि टंमक भेरीआ ॥ मल लथे लैदे फेरीआ ॥ निहते पंजि जुआन मै गुर थापी दिती
 कंडि जीउ ॥१८॥ सभ इकठे होड़ि आड़िआ ॥ घरि जासनि वाट वटाड़िआ ॥ गुरमुखि लाहा लै गए
 मनमुख चले मूलु गवाड़ि जीउ ॥१९॥ तूं वरना चिहना बाहरा ॥ हरि दिसहि हाजरु जाहरा ॥ सुणि
 सुणि तुझै धिआड़िदे तेरे भगत रते गुणतासु जीउ ॥२०॥ मै जुगि जुगि दयै सेवड़ी ॥ गुरि कटी
 मिहडी जेवड़ी ॥ हउ बाहुड़ि छिंझ न नचऊ नानक अउसरु लधा भालि जीउ ॥२१॥२॥२६॥

१६ सतिगुर प्रसादि ॥

सिरीरागु महला १ पहरें घरु १ ॥

पहिलै पहरै रैणि कै वणजारिआ मित्रा हुकमि पड़िआ गरभासि ॥ उरध तपु अंतरि करे वणजारिआ
 मित्रा खसम सेती अरदासि ॥ खसम सेती अरदासि वखाणै उरध धिआनि लिव लागा ॥ ना मरजादु
 आड़िआ कलि भीतरि बाहुड़ि जासी नागा ॥ जैसी कलम वुड़ी है मसतकि तैसी जीअड़े पासि ॥ कहु नानक

प्राणी पहिलै पहरै हुकमि पड़िआ गरभासि ॥१॥ दूजै पहरै रैणि कै वणजारिआ मित्रा विसरि गड़िआ
 धिआनु ॥ हथो हथि नचाईअै वणजारिआ मित्रा जिउ जसुदा घरि कानु ॥ हथो हथि नचाईअै प्राणी मात
 कहै सुतु मेरा ॥ चेति अचेत मूड़ मन मेरे अंति नही कछु तेरा ॥ जिनि रचि रचिआ तिसहि न जाणै मन
 भीतरि धरि गिआनु ॥ कहु नानक प्राणी दूजै पहरै विसरि गड़िआ धिआनु ॥२॥ तीजै पहरै रैणि कै
 वणजारिआ मित्रा धन जोबन सिउ चितु ॥ हरि का नामु न चेतही वणजारिआ मित्रा बधा छुटहि जितु ॥
 हरि का नामु न चेतै प्राणी बिकलु भड़िआ संगि माड़िआ ॥ धन सिउ रता जोबनि मता अहिला जनमु
 गवाड़िआ ॥ धरम सेती वापारु न कीतो करमु न कीतो मितु ॥ कहु नानक तीजै पहरै प्राणी धन
 जोबन सिउ चितु ॥३॥ चउथै पहरै रैणि कै वणजारिआ मित्रा लावी आड़िआ खेतु ॥ जा जमि पकड़ि
 चलाड़िआ वणजारिआ मित्रा किसै न मिलिआ भेतु ॥ भेतु चेतु हरि किसै न मिलिओ जा जमि पकड़ि
 चलाड़िआ ॥ झूठा रुदनु होआ दुआलै खिन महि भड़िआ पराड़िआ ॥ साई वसतु परापति होई जिसु
 सिउ लाड़िआ हेतु ॥ कहु नानक प्राणी चउथै पहरै लावी लुणिआ खेतु ॥४॥१॥ सिरीरागु महला १ ॥
 पहिलै पहरै रैणि कै वणजारिआ मित्रा बालक बुधि अचेतु ॥ खीरु पीअै खेलाईअै वणजारिआ
 मित्रा मात पिता सुत हेतु ॥ मात पिता सुत नेहु घनेरा माड़िआ मोहु सबाई ॥ संजोगी आड़िआ
 किरतु कमाड़िआ करणी कार कराई ॥ राम नाम बिनु मुकति न होई बूडी दूजै हेति ॥ कहु नानक
 प्राणी पहिलै पहरै छूटहिगा हरि चेति ॥१॥ दूजै पहरै रैणि कै वणजारिआ मित्रा भरि जोबनि मै मति
 ॥ अहिनिस्सि कामि विआपिआ वणजारिआ मित्रा अंधुले नामु न चिति ॥ राम नामु घट अंतरि
 नाही होरि जाणै रस कस मीठे ॥ गिआनु धिआनु गुण संजमु नाही जनमि मरहुगे झूठे ॥ तीरथ वरत
 सुचि संजमु नाही करमु धरमु नही पूजा ॥ नानक भाड़ि भगति निसतारा दुबिधा विआपै दूजा
 ॥२॥ तीजै पहरै रैणि कै वणजारिआ मित्रा सरि ह्यस उलथड़े आड़ि ॥ जोबनु घटै जरूआ जिणै

वणजारिआ मित्रा आव घटै दिनु जाइ ॥ अंति कालि पछुतासी अंधुले जा जमि पकड़ि चलाइआ ॥
 सभु किछु अपुना करि करि राखिआ खिन महि भइआ पराइआ ॥ बुधि विसरजी गई सिआणप
 करि अवगण पछुताइ ॥ कहु नानक प्राणी तीजै पहरै प्रभु चेतहु लिव लाइ ॥३॥ चउथै पहरै रैणि
 कै वणजारिआ मित्रा बिरधि भइआ तनु खीणु ॥ अखी अंधु न दीसई वणजारिआ मित्रा कन्नी सुणै
 न वैण ॥ अखी अंधु जीभ रसु नाही रहे पराकउ ताणा ॥ गुण अंतरि नाही किउ सुखु पावै मनमुख
 आवण जाणा ॥ खडु पकी कुड़ि भजै बिनसै आइ चलै किआ माणु ॥ कहु नानक प्राणी चउथै पहरै
 गुरमुखि सबदु पछाणु ॥४॥ ओड़कु आइआ तिन साहिआ वणजारिआ मित्रा जरु जरवाणा कंनि ॥ इक
 रती गुण न समाणिआ वणजारिआ मित्रा अवगण खड़सनि बंनि ॥ गुण संजमि जावै चोट न खावै ना
 तिसु जंमणु मरणा ॥ कालु जालु जमु जोहि न साकै भाइ भगति भै तरणा ॥ पति सेती जावै सहजि समावै
 सगले दूख मिटावै ॥ कहु नानक प्राणी गुरमुखि छूटै साचे ते पति पावै ॥५॥२॥ सिरीरागु महला ४ ॥
 पहिलै पहरै रैणि कै वणजारिआ मित्रा हरि पाइआ उदर मंझारि ॥ हरि धिआवै हरि उचरै
 वणजारिआ मित्रा हरि हरि नामु समारि ॥ हरि हरि नामु जपे आराधे विचि अगनी हरि जपि जीविआ
 ॥ बाहरि जनमु भइआ मुखि लागा सरसे पिता मात थीविआ ॥ जिस की वसतु तिसु चेतहु प्राणी करि
 हिरदै गुरमुखि बीचारि ॥ कहु नानक प्राणी पहिलै पहरै हरि जपीअै किरपा धारि ॥१॥ दूजै पहरै रैणि
 कै वणजारिआ मित्रा मनु लागा दूजै भाइ ॥ मेरा मेरा करि पालीअै वणजारिआ मित्रा ले मात पिता
 गलि लाइ ॥ लावै मात पिता सदा गल सेती मनि जाणै खटि खवाए ॥ जो देवै तिसै न जाणै मूड़ा दिते
 नो लपटाए ॥ कोई गुरमुखि होवै सु करै वीचारु हरि धिआवै मनि लिव लाइ ॥ कहु नानक दूजै पहरै
 प्राणी तिसु कालु न कबहूं खाइ ॥२॥ तीजै पहरै रैणि कै वणजारिआ मित्रा मनु लगा आलि जंजालि ॥
 धनु चितवै धनु संचवै वणजारिआ मित्रा हरि नामा हरि न समालि ॥ हरि नामा हरि हरि कदे

न समालै जि होवै अंति सखाई ॥ इहु धनु संपै माइआ झूठी अंति छोडि चलिआ पछुताई ॥ जिस नो
 किरपा करे गुरु मेले सो हरि हरि नामु समालि ॥ कहु नानक तीजै पहरै प्राणी से जाइ मिले हरि नालि
 ॥३॥ चउथै पहरै रैणि कै वणजारिआ मित्रा हरि चलण वेला आदी ॥ करि सेवहु पूरा सतिगुरु
 वणजारिआ मित्रा सभ चली रैणि विहादी ॥ हरि सेवहु खिनु खिनु ढिल मूलि न करिहु जितु असथिरु
 जुगु जुगु होवहु ॥ हरि सेती सद माणहु रलीआ जनम मरण दुख खोवहु ॥ गुर सतिगुर सुआमी भेदु न
 जाणहु जितु मिलि हरि भगति सुखाँदी ॥ कहु नानक प्राणी चउथै पहरै सफलओ रैणि भगता दी ॥४॥
 १॥३॥ सिरीरागु महला ५ ॥ पहिलै पहरै रैणि कै वणजारिआ मित्रा धरि पाइता उदरै माहि ॥
 दसी मासी मानसु कीआ वणजारिआ मित्रा करि मुहलति करम कमाहि ॥ मुहलति करि दीनी करम
 कमाणे जैसा लिखतु धुरि पाइआ ॥ मात पिता भाई सुत बनिता तिन भीतरि प्रभू संजोइआ ॥ करम
 सुकरम कराए आपे इसु जंतै वसि किछु नाहि ॥ कहु नानक प्राणी पहिलै पहरै धरि पाइता उदरै
 माहि ॥१॥ दूजै पहरै रैणि कै वणजारिआ मित्रा भरि जुआनी लहरी देइ ॥ बुरा भला न पछाणई
 वणजारिआ मित्रा मनु मता अह्वमेइ ॥ बुरा भला न पछाणै प्राणी आगै पंथु करारा ॥ पूरा सतिगुरु
 कबहुं न सेविआ सिरि ठाढे जम जंदारा ॥ धरम राइ जब पकरसि बवरे तब किआ जबाबु करेइ ॥ कहु
 नानक दूजै पहरै प्राणी भरि जोबनु लहरी देइ ॥२॥ तीजै पहरै रैणि कै वणजारिआ मित्रा बिखु संचै
 अंधु अगिआनु ॥ पुतृ कलतृ मोहि लपटिआ वणजारिआ मित्रा अंतरि लहरि लोभानु ॥ अंतरि लहरि
 लोभानु परानी सो प्रभु चिति न आवै ॥ साधसंगति सिउ संगु न कीआ बहु जोनी दुखु पावै ॥
 सिरजनहारु विसारिआ सुआमी इक निमख न लगो धिआनु ॥ कहु नानक प्राणी तीजै पहरै बिखु
 संचे अंधु अगिआनु ॥३॥ चउथै पहरै रैणि कै वणजारिआ मित्रा दिनु नेड़ै आइआ सोइ ॥ गुरमुखि
 नामु समालि तूं वणजारिआ मित्रा तेरा दरगह बेली होइ ॥ गुरमुखि नामु समालि परानी अंते

होइ सखाई ॥ इहु मोहु माइआ तेरै संगि न चालै झूठी प्रीति लगाई ॥ सगली रैणि गुदरी
अंधिआरी सेवि सतिगुरु चानणु होइ ॥ कहु नानक प्राणी चउथै पहरै दिनु नेड़ै आइआ सोइ
॥४॥ लिखिआ आइआ गोविंद का वणजारिआ मित्रा उठि चले कमाणे साथि ॥ इक रती बिलम न
देवनी वणजारिआ मित्रा ओनी तकड़े पाए हाथ ॥ लिखिआ आइआ पकड़ि चलाइआ मनमुख
सदा दुहेले ॥ जिनी पूरा सतिगुरु सेविआ से दरगह सदा सुहेले ॥ करम धरती सरीरु जुग अंतरि
जो बोवै सो खाति ॥ कहु नानक भगत सोहहि दरवारे मनमुख सदा भवाति ॥५॥१॥४॥

सिरीरागु महला ४ घरु २ छंत

१६ सतिगुर प्रसादि ॥

मुंघ इआणी पेईअड़ै किउ करि हरि दरसन पियवै ॥ हरि हरि अपनी किरपा करे गुरमुखि
साहुरड़ै कंम सिखै ॥ साहुरड़ै कंम सिखै गुरमुखि हरि हरि सदा धिआए ॥ सहीआ विचि फिरै सुहेली
हरि दरगह बाह लुडाए ॥ लेखा धरम राइ की बाकी जपि हरि हरि नामु किरखै ॥ मुंघ इआणी
पेईअड़ै गुरमुखि हरि दरसन दिखै ॥१॥ वीआहु होआ मेरे बाबुला गुरमुखे हरि पाइआ ॥ अगिआनु
अंधेरा कटिआ गुर गिआनु प्रचंडु बलाइआ ॥ बलिआ गुर गिआनु अंधेरा बिनसिआ हरि रतनु
पदारथु लाधा ॥ हउमै रोगु गइआ दुखु लाथा आपु आपै गुरमति खाधा ॥ अकाल मूरति वरु
पाइआ अबिनासी ना कदे मरै न जाइआ ॥ वीआहु होआ मेरे बाबोला गुरमुखे हरि पाइआ
॥२॥ हरि सति सते मेरे बाबुला हरि जन मिलि जंज सुह्यदी ॥ पेवकड़ै हरि जपि सुहेली विचि साहुरड़ै
खरी सोह्यदी ॥ साहुरड़ै विचि खरी सोह्यदी जिनि पेवकड़ै नामु समालिआ ॥ सभु सफलओ जनमु तिना
दा गुरमुखि जिना मनु जिणि पासा ढालिआ ॥ हरि संत जना मिलि कारजु सोहिआ वरु पाइआ पुरखु
अन्नदी ॥ हरि सति सति मेरे बाबोला हरि जन मिलि जंज सोह्यदी ॥३॥ हरि प्रभु मेरे बाबुला हरि देवहु

दानु मै दाजो ॥ हरि कपड़ो हरि सोभा देवहु जितु सवरै मेरा काजो ॥ हरि हरि भगती काजु सुहेला गुरि सतिगुरि दानु दिवाइआ ॥ खंडि वरभंडि हरि सोभा होई इहु दानु न रलै रलाइआ ॥ होरि मनमुख दाजु जि रखि दिखालहि सु कूड़ु अह्यकारु कचु पाजो ॥ हरि प्रभ मेरे बाबुला हरि देवहु दानु मै दाजो ॥४॥ हरि राम राम मेरे बाबोला पिर मिलि धन वेल वधंदी ॥ हरि जुगह जुगो जुग जुगह जुगो सद पीड़ी गुरू चलम्दी ॥ जुगि जुगि पीड़ी चलै सतिगुर की जिनी गुरमुखि नामु धिआइआ ॥ हरि पुरखु न कब ही बिनसै जावै नित देवै चढ़ै सवाइआ ॥ नानक संत संत हरि एको जपि हरि हरि नामु सोह्यदी ॥ हरि राम राम मेरे बाबुला पिर मिलि धन वेल वधंदी ॥५॥१॥

सिरीरागु महला ५ छंत

१९ सतिगुर प्रसादि ॥

मन पिआरिआ जीउ मित्रा गोबिंद नामु समाले ॥ मन पिआरिआ जी मित्रा हरि निबहै तेरै नाले ॥ संगि सहाई हरि नामु धिआई बिरथा कोइ न जाए ॥ मन चिंदे सेई फल पावहि चरण कमल चितु लाए ॥ जलि थलि पूरि रहिआ बनवारी घटि घटि नदरि निहाले ॥ नानकु सिख देइ मन प्रीतम साधसंगि भ्रमु जाले ॥१॥ मन पिआरिआ जी मित्रा हरि बिनु झूठु पसारे ॥ मन पिआरिआ जीउ मित्रा बिखु सागरु संसारे ॥ चरण कमल करि बोहिथु करते सहसा दूखु न बिआपै ॥ गुरु पूरा भेटै वडभागी आठ पहर प्रभु जापै ॥ आदि जुगादी सेवक सुआमी भगता नामु अधारे ॥ नानकु सिख देइ मन प्रीतम बिनु हरि झूठ पसारे ॥२॥ मन पिआरिआ जीउ मित्रा हरि लदे खेप सवली ॥ मन पिआरिआ जीउ मित्रा हरि दरु निहचलु मली ॥ हरि दरु सेवे अलख अभेवे निहचलु आसणु पाइआ ॥ तह जनम न मरणु न आवण जाणा संसा दूखु मिटाइआ ॥ चित्र गुप्त का कागदु फारिआ जमदूता कछू न चली ॥ नानकु सिख देइ मन प्रीतम हरि लदे खेप सवली ॥३॥ मन पिआरिआ जीउ मित्रा करि संता संगि निवासो ॥ मन पिआरिआ जीउ मित्रा हरि नामु जपत परगासो ॥ सिमरि सुआमी

सुखह गामी इछ सगली पुन्नीआ ॥ पुरबे कमाए स्रीरंग पाए हरि मिले चिरी विछुंनिआ ॥ अंतरि बाहरि सरबति रविआ मनि उपजिआ बिसुआसो ॥ नानकु सिख देइ मन प्रीतम करि संता संगि निवासो ॥४॥ मन पिआरिआ जीउ मित्रा हरि प्रेम भगति मनु लीना ॥ मन पिआरिआ जीउ मित्रा हरि जल मिलि जीवे मीना ॥ हरि पी आघाने अमृत बाने सब सुखा मन वुठे ॥ स्रीधर पाए मंगल गाए इछ पुन्नी सतिगुर तुठे ॥ लड़ि लीने लाए नउ निधि पाए नाउ सरबसु ठाकुरि दीना ॥ नानक सिख संत समझाई हरि प्रेम भगति मनु लीना ॥५॥१॥२॥

सिरीराग के छंत महला ५

१६ सतिगुर प्रसादि ॥

डखणा ॥

हठ मझाहू मा पिरी पसे किउ दीदार ॥ संत सरणाई लभणे नानक प्राण अधार ॥१॥ छंतु ॥ चरन कमल सिउ प्रीति रीति संतन मनि आवए जीउ ॥ दुतीआ भाउ बिपरीति अनीति दासा नह भावए जीउ ॥ दासा नह भावए बिनु दरसावए इक खिनु धीरजु किउ करै ॥ नाम बिहूना तनु मनु हीना जल बिनु मछुली जिउ मरै ॥ मिलु मेरे पिआरे प्राण अधारे गुण साधसंगि मिलि गावए ॥ नानक के सुआमी धारि अनुग्रहु मनि तनि अंकि समावए ॥१॥ डखणा ॥ सोह्यदड़ो हभ ठाड़ि कोड़ि न दिसै डूजड़ो ॥ खुलड़े कपाट नानक सतिगुर भेटते ॥१॥ छंतु ॥ तेरे बचन अनूप अपार संतन आधार बाणी बीचारीअै जीउ ॥ सिमरत सास गिरास पूरन बिसुआस किउ मनहु बिसारीअै जीउ ॥ किउ मनहु बेसारीअै निमख नही टारीअै गुणवंत प्राण हमारे ॥ मन बाँछत फल देत है सुआमी जीअ की बिरथा सारे ॥ अनाथ के नाथे सब कै साथे जपि जूअै जनमु न हारीअै ॥ नानक की बेन्नती प्रभ पहि कृपा करि भवजलु तारीअै ॥२॥ डखणा ॥ धूड़ी मजनु साध खे साई थीए कृपाल ॥ लधे हभे थोकड़े नानक हरि धनु माल ॥१॥ छंतु ॥ सुंदर सुआमी धाम भगतह बिस्राम आसा लगि जीवते जीउ ॥ मनि तने

गलतान सिमरत प्रभ नाम हरि अमृतु पीवते जीउ ॥ अमृतु हरि पीवते सदा थिरु थीवते बिखै
बनु फीका जानिआ ॥ भए किरपाल गोपाल प्रभ मेरे साधसंगति निधि मानिआ ॥ सरबसो सूख
आन्नद घन पिआरे हरि रतनु मन अंतरि सीवते ॥ डिक्कु तिलु नही विसरै प्रान आधारा जपि जपि
नानक जीवते ॥३॥ डखणा ॥ जो तउ कीने आपणे तिना कूं मिलिओहि ॥ आपे ही आपि मोहिओहु जसु
नानक आपि सुणिओहि ॥१॥ छंतु ॥ प्रेम ठगउरी पाडि रीझाडि गोबिंद मनु मोहिआ जीउ ॥ संतन
कै परसादि अगाधि कंठे लगि सोहिआ जीउ ॥ हरि कंठि लगि सोहिआ दोख सभि जोहिआ भगति लख्यण
करि वसि भए ॥ मनि सरब सुख वुठे गोविंद तुठे जनम मरणा सभि मिटि गए ॥ सखी मंगलो गाडिआ
डिछ पुजाडिआ बहुडि न माडिआ होहिआ ॥ करु गहि लीने नानक प्रभ पिआरे संसारु सागरु नही
पोहिआ ॥४॥ डखणा ॥ साई नामु अमोलु कीम न कोई जाणदो ॥ जिना भाग मथाहि से नानक हरि
रंगु माणदो ॥१॥ छंतु ॥ कहते पवित्र सुणते सभि धन्नु लिखतंती कुलु तारिआ जीउ ॥ जिन कउ
साधू संगु नाम हरि रंगु तिनी ब्रह्म बूचारिआ जीउ ॥ ब्रह्म बूचारिआ जनमु सवारिआ पूरन
किरपा प्रभि करी ॥ करु गहि लीने हरि जसो दीने जोनि ना धावै नह मरी ॥ सतिगुर दडिआल
किरपाल भेटत हरे कामु क्रोधु लोभु मारिआ ॥ कथनु न जाडि अकथु सुआमी सदकै जाडि नानकु
वारिआ ॥५॥१॥३॥

सिरीरागु महला ४ वणजारा

ॐ सति नामु गुर प्रसादि ॥

हरि हरि उतमु नामु है जिनि सिरिआ सभु कोडि जीउ ॥ हरि जीअ सभे प्रतिपालदा घटि घटि
रमईआ सोडि ॥ सो हरि सदा धिआईअै तिसु बिनु अवरु न कोडि ॥ जो मोहि माडिआ चितु लाडिदे
से छोडि चले दुखु रोडि ॥ जन नानक नामु धिआडिआ हरि अंति सखाई होडि ॥१॥ मै हरि बिनु
अवरु न कोडि ॥ हरि गुर सरणाई पाईअै वणजारिआ मित्रा वडभागि परापति होडि ॥१॥ रहाउ ॥

संत जना विणु भाईआ हरि किनै न पाइआ नाउ ॥ विचि हउमै करम कमावदे जिउ वेसुआ पुतु
 निनाउ ॥ पिता जाति ता होईअै गुरु तुठा करे पसाउ ॥ वडभागी गुरु पाइआ हरि अहिनिमि लगा
 भाउ ॥ जन नानकि ब्रहमु पछाणिआ हरि कीरति करम कमाउ ॥२॥ मनि हरि हरि लगा चाउ ॥
 गुरि पूरै नामु दृडाइआ हरि मिलिआ हरि प्रभ नाउ ॥१॥ रहाउ ॥ जब लगु जोबनि सासु है तब
 लगु नामु धिआइ ॥ चलदिआ नालि हरि चलसी हरि अंते लए छडाइ ॥ हउ बलिहारी तिन कउ
 जिन हरि मनि वुठा आइ ॥ जिनी हरि हरि नामु न चेतिओ से अंति गए पछुताइ ॥ धुरि मसतकि
 हरि प्रभि लिखिआ जन नानक नामु धिआइ ॥३॥ मन हरि हरि प्रीति लगाइ ॥ वडभागी गुरु
 पाइआ गुर सबदी पारि लघाइ ॥१॥ रहाउ ॥ हरि आपे आपु उपाइदा हरि आपे देवै लेइ ॥
 हरि आपे भरमि भुलाइदा हरि आपे ही मति देइ ॥ गुरुमुखा मनि परगासु है से विरले
 केई केइ ॥ हउ बलिहारी तिन कउ जिन हरि पाइआ गुरुमते ॥ जन नानकि कमलु परगासिआ
 मनि हरि हरि वुठड़ा हे ॥४॥ मनि हरि हरि जपनु करे ॥ हरि गुर सरणई भजि पउ जिंदू सभ
 किलविख दुख परहरे ॥१॥ रहाउ ॥ घटि घटि रमईआ मनि वसै किउ पाईअै कितु भति ॥ गुरु
 पूरा सतिगुरु भेटीअै हरि आइ वसै मनि चिति ॥ मै धर नामु अधारु है हरि नामै ते गति मति ॥ मै
 हरि हरि नामु विसाहु है हरि नामे ही जति पति ॥ जन नानक नामु धिआइआ रंगि रतड़ा हरि रंगि
 रति ॥५॥ हरि धिआवहु हरि प्रभु सति ॥ गुर बचनी हरि प्रभु जाणिआ सभ हरि प्रभु ते उतपति ॥१॥
 रहाउ ॥ जिन कउ पूरबि लिखिआ से आइ मिले गुर पासि ॥ सेवक भाइ वणजारिआ मित्रा गुरु हरि
 हरि नामु प्रगासि ॥ धनु धनु वणजु वापारीआ जिन वखरु लदिअड़ा हरि रासि ॥ गुरुमुखा दरि मुख
 उजले से आइ मिले हरि पासि ॥ जन नानक गुरु तिन पाइआ जिना आपि तुठा गुणतासि ॥६॥ हरि
 धिआवहु सासि गिरासि ॥ मनि प्रीति लगी तिना गुरुमुखा हरि नामु जिना रहरासि ॥१॥ रहाउ ॥१॥

१६ सतिगुर प्रसादि ॥ सिरीराग की वार महला ४ सलोका नालि ॥

सलोक मः ३ ॥ रागा विचि स्रीरागु है जे सचि धरे पिआरु ॥ सदा हरि सचु मनि वसै निहचल मति अपारु ॥ रतनु अमोलकु पाइआ गुर का सबदु बीचारु ॥ जिहवा सची मनु सचा सचा सरीर अकारु ॥ नानक सचै सतिगुरि सेविअै सदा सचु वापारु ॥१॥ मः ३ ॥ होरु बिरहा सभ धातु है जब लगु साहिब प्रीति न होइ ॥ इहु मनु माइआ मोहिआ वेखणु सुनणु न होइ ॥ सह देखे बिनु प्रीति न ऊपजै अंधा किआ करेइ ॥ नानक जिनि अखी लीतीआ सोई सचा देइ ॥२॥ पउड़ी ॥ हरि इको करता इकु इको दीबाणु हरि ॥ हरि इकसै दा है अमरु इको हरि चिति धरि ॥ हरि तिसु बिनु कोई नाहि डरु भ्रमु भउ दूरि करि ॥ हरि तिसै नो सालाहि जि तुधु रखै बाहरि घरि ॥ हरि जिस नो होइ दइआलु सो हरि जपि भउ बिखमु तरि ॥१॥ सलोक मः १ ॥ दाती साहिब संदीआ किआ चलै तिसु नालि ॥ इक जागंदे ना लहानि इकना सुतिआ देइ उठालि ॥१॥ मः १ ॥ सिदकु सबूरी सादिका सबरु तोसा मलाइकाँ ॥ दीदारु पूरे पाइसा थाउ नाही खाइका ॥२॥ पउड़ी ॥ सभ आपे तुधु उपाइ कै आपि करै लाई ॥ तूं आपे वेखि विगसदा आपणी वडिआई ॥ हरि तुधहु बाहरि किछु नाही तूं सचा साई ॥ तूं आपे आपि वरतदा सभनी ही थाई ॥ हरि तिसै धिआवहु संत जनहु जो लए छडाई ॥२॥ सलोक मः १ ॥ फकड़ जाती फकड़ु नाउ ॥ सभना जीआ इका छाउ ॥ आपहु जे को भला कहाए ॥ नानक ता परु जापै जा पति लेखै पाए ॥१॥ मः २ ॥ जिसु पिआरे सिउ नेहु तिसु आगै मरि चलीअै ॥ ध्रिगु जीवणु संसारि ता कै पाछै जीवणा ॥२॥ पउड़ी ॥ तुधु आपे धरती साजीअै चंदु सूरजु दुइ दीवे ॥ दस चारि हट तुधु साजिआ वापारु करीवे ॥ इकना नो हरि लाभु देइ जो गुरमुखि थीवे ॥ तिन जमकालु न विआपई जिन सचु अंमृतु पीवे ॥ ओइ आपि छुटे परवार सिउ तिन पिछै सभु जगतु छुटीवे ॥३॥ सलोक मः १ ॥ कुदरति करि कै वसिआ सोइ ॥

वखतु वीचारे सु बंदा होइ ॥ कुदरति है कीमति नही पाइ ॥ जा कीमति पाइ त कही न जाइ ॥ सरै
 सरीअति करहि बीचारु ॥ बिनु बूझे कैसे पावहि पारु ॥ सिदकु करि सिजदा मनु करि मखसूदु ॥ जिह
 धिरि देखा तिह धिरि मउजूदु ॥१॥ मः ३ ॥ गुर सभा एव न पाईअै ना नेई ना दूरि ॥ नानक सतिगुरु
 ताँ मिलै जा मनु रहै हदूरि ॥२॥ पउड़ी ॥ सपत दीप सपत सागरा नव खंड चारि वेद दस असट
 पुराणा ॥ हरि सभना विचि तूं वरतदा हरि सभना भाणा ॥ सभि तुझै धिआवहि जीअ जंत हरि सारग
 पाणा ॥ जो गुरमुखि हरि आराधदे तिन हउ कुरबाणा ॥ तूं आपे आपि वरतदा करि चोज विडाणा ॥
 ४॥ सलोक मः ३ ॥ कलउ मसाजनी किआ सदाईअै हिरदै ही लिखि लेहु ॥ सदा साहिब कै रंगि
 रहै कबहूं न तूटसि नेहु ॥ कलउ मसाजनी जाइसी लिखिआ भी नाले जाइ ॥ नानक सह प्रीति न
 जाइसी जो धुरि छोडी सचै पाइ ॥१॥ मः ३ ॥ नदरी आवदा नालि न चलई वेखहु को विउपाइ ॥
 सतिगुरि सचु दृड़ाइआ सचि रहहु लिव लाइ ॥ नानक सबदी सचु है करमी पलै पाइ ॥२॥ पउड़ी ॥
 हरि अंदरि बाहरि डिकु तूं तूं जाणहि भेतु ॥ जो कीचै सो हरि जाणदा मेरे मन हरि चेतु ॥ सो डरै जि
 पाप कमावदा धरमी विगसेतु ॥ तूं सचा आपि निआउ सचु ता डरीअै केतु ॥ जिना नानक सचु
 पछाणिआ से सचि रलेतु ॥५॥ सलोक मः ३ ॥ कलम जलउ सणु मसवाणीअै कागदु भी जलि जाउ ॥
 लिखण वाला जलि बलउ जिनि लिखिआ दूजा भाउ ॥ नानक पूरबि लिखिआ कमावणा अवरु न करणा
 जाइ ॥१॥ मः ३ ॥ होरु कूडु पड़णा कूडु बोलणा माइआ नालि पिआरु ॥ नानक विणु नावै को थिरु
 नही पड़ि पड़ि होइ खुआरु ॥२॥ पउड़ी ॥ हरि की वडिआई वडी है हरि कीरतनु हरि का ॥ हरि
 की वडिआई वडी है जा निआउ है धरम का ॥ हरि की वडिआई वडी है जा फलु है जीअ का ॥ हरि
 की वडिआई वडी है जा न सुणई कहिआ चुगल का ॥ हरि की वडिआई वडी है अपुछिआ दानु
 देवका ॥६॥ सलोक मः ३ ॥ हउ हउ करती सभ मुई संपउ किसै न नालि ॥ दूजै भाइ दुखु पाइआ

सभ जोही जमकालि ॥ नानक गुरमुखि उबरे साचा नामु समालि ॥१॥ मः १ ॥ गलीं असी चंगीआ
 आचारी बुरीआह ॥ मनहु कुसुधा कालीआ बाहरि चिटवीआह ॥ रीसा करिह तिनाड़ीआ जो सेवहि दरु
 खड़ीआह ॥ नालि खसमै रतीआ माणहि सुखि रलीआह ॥ होतै ताणि निताणीआ रहहि निमानणीआह
 ॥ नानक जनमु सकारथा जे तिन कै संगि मिलाह ॥२॥ पउड़ी ॥ तूं आपे जलु मीना है आपे आपे ही
 आपि जालु ॥ तूं आपे जालु वताइदा आपे विचि सेबालु ॥ तूं आपे कमलु अलिपतु है सै हथा विचि
 गुलालु ॥ तूं आपे मुकति कराइदा इक निमख घड़ी करि खिआलु ॥ हरि तुधहु बाहरि किछु नही
 गुर सबदी वेखि निहालु ॥७॥ सलोक मः ३ ॥ हुकमु न जाणै बहुता रोवै ॥ अंदरि धोखा नीद न सोवै ॥ जे
 धन खसमै चलै रजाई ॥ दरि घरि सोभा महलि बुलाई ॥ नानक करमी इह मति पाई ॥ गुर परसादी
 सचि समाई ॥१॥ मः ३ ॥ मनमुख नाम विहूणिआ रंगु कसुंभा देखि न भुलु ॥ इस का रंगु दिन
 थोड़िआ छोछा इस दा मुलु ॥ दूजै लगे पचि मुए मूरख अंध गवार ॥ बिसटा अंदरि कीट से पड़ि पचहि
 वारो वार ॥ नानक नाम रते से रंगुले गुर कै सहजि सुभाइ ॥ भगती रंगु न उतरै सहजे रहै समाइ
 ॥२॥ पउड़ी ॥ सिसटि उपाई सभ तुधु आपे रिजकु संबाहिआ ॥ इकि वलु छलु करि कै खावदे मुहहु
 कूडु कुसतु तिनी ठाहिआ ॥ तुधु आपे भावै सो करहि तुधु ओतै कंमि ओड़ि लाइआ ॥ इकना सचु
 बुझाड़िओनु तिना अतुट भंडार देवाइआ ॥ हरि चेति खाहि तिना सफलु है अचेता हथ तडाइआ ॥८॥
 सलोक मः ३ ॥ पड़ि पड़ि पंडित बेद वखाणहि माइआ मोह सुआइ ॥ दूजै भाइ हरि नामु विसारिआ
 मन मूरख मिलै सजाइ ॥ जिनि जीउ पिंडु दिता तिसु कबहूं न चेतै जो देंदा रिजकु संबाहि ॥ जम का
 फाहा गलहु न कटीअै फिरि फिरि आवै जाइ ॥ मनमुखि किछू न सूझै अंधुले पूरबि लिखिआ कमाइ
 ॥ पूरै भागि सतिगुरु मिलै सुखदाता नामु वसै मनि आइ ॥ सुखु माणहि सुखु पैनणा सुखे सुखि
 विहाइ ॥ नानक सो नाउ मनहु न विसारीअै जितु दरि सचै सोभा पाइ ॥१॥ मः ३ ॥ सतिगुरु

सेवि सुखु पाइआ सचु नामु गुणतासु ॥ गुरमती आपु पछाणिआ राम नाम परगासु ॥ सचो सचु
 कमावणा वडिआई वडे पासि ॥ जीउ पिंडु सभु तिस का सिफति करे अरदासि ॥ सचै सबदि सालाहणा
 सुखे सुखि निवासु ॥ जपु तपु संजमु मनै माहि बिनु नावै धिगु जीवासु ॥ गुरमती नाउ पाईअै मनमुख
 मोहि विणासु ॥ जिउ भावै तिउ राखु तूं नानकु तेरा दासु ॥२॥ पउड़ी ॥ सभु को तेरा तूं सभसु दा तूं
 सभना रासि ॥ सभि तुधै पासहु मंगदे नित करि अरदासि ॥ जिसु तूं देहि तिसु सभु किछु मिलै डिकना
 दूरि है पासि ॥ तुधु बाझहु थाउ को नाही जिसु पासहु मंगीअै मनि वेखहु को निरजासि ॥ सभि तुधै नो
 सालाहदे दरि गुरमुखा नो परगासि ॥६॥ सलोक मः ३ ॥ पंडितु पड़ि पड़ि उचा कूकदा माइआ
 मोहि पिआरु ॥ अंतरि ब्रहमु न चीनई मनि मूरखु गावारु ॥ दूजै भाइ जगतु परबोधदा ना बूझै
 बीचारु ॥ बिरथा जनमु गवाइआ मरि जंमै वारो वार ॥१॥ मः ३ ॥ जिनी सतिगुरु सेविआ तिनी
 नाउ पाइआ बूझहु करि बीचारु ॥ सदा साँति सुखु मनि वसै चूकै कूक पुकार ॥ आपै नो आपु खाइ मनु
 निरमलु होवै गुर सबदी वीचारु ॥ नानक सबदि रते से मुकतु है हरि जीउ हेति पिआरु ॥२॥ पउड़ी ॥
 हरि की सेवा सफल है गुरमुखि पावै थाइ ॥ जिसु हरि भावै तिसु गुरु मिलै सो हरि नामु धिआइ ॥
 गुर सबदी हरि पाईअै हरि पारि लघाइ ॥ मनहठि किनै न पाइओ पुछहु वेदा जाइ ॥ नानक
 हरि की सेवा सो करे जिसु लए हरि लाइ ॥१०॥ सलोक मः ३ ॥ नानक सो सूरु वरीआमु जिनि विचहु
 दुसटु अह्वकरणु मारिआ ॥ गुरमुखि नामु सालाहि जनमु सवारिआ ॥ आपि होआ सदा मुकतु सभु कुलु
 निसतारिआ ॥ सोहनि सचि दुआरि नामु पिआरिआ ॥ मनमुख मरहि अह्वकारि मरणु विगाड़िआ ॥
 सभो वरतै हुकमु किआ करहि विचारिआ ॥ आपहु दूजै लगि खसमु विसारिआ ॥ नानक बिनु नावै
 सभु दुखु सुखु विसारिआ ॥१॥ मः ३ ॥ गुरि पूरै हरि नामु दिड़ाइआ तिनि विचहु भरमु चुकाइआ
 ॥ राम नामु हरि कीरति गाई करि चानणु मगु दिखाइआ ॥ हउमै मारि एक लिव लागी अंतरि

नामु वसाइआ ॥ गुरमती जमु जोहि न साकै साचै नामि समाइआ ॥ सभु आपे आपि वरतै करता जो
 भावै सो नाइ लाइआ ॥ जन नानकु नामु लए ता जीवै बिनु नावै खिनु मरि जाइआ ॥२॥ पउड़ी ॥
 जो मिलिआ हरि दीबाण सिउ सो सभनी दीबाणी मिलिआ ॥ जियै ओहु जाइ तियै ओहु सुखरू उस कै
 मुहि डिटै सभ पापी तरिआ ॥ ओसु अंतरि नामु निधानु है नामो परवरिआ ॥ नाउ पूजीअै नाउ मन्नीअै
 नाइ किलविख सभ हिरिआ ॥ जिनी नामु धिआइआ इक मनि इक चिति से असथिरु जगि रहिआ
 ॥११॥ सलोक मः ३ ॥ आतमा देउ पूजीअै गुर कै सहजि सुभाइ ॥ आतमे नो आतमे दी प्रतीति होइ
 ता घर ही परचा पाइ ॥ आतमा अडोलु न डोलई गुर कै भाइ सुभाइ ॥ गुर विणु सहजु न आवई
 लोभु मैलु न विचहु जाइ ॥ खिनु पलु हरि नामु मनि वसै सभ अठसठि तीरथ नाइ ॥ सचे मैलु न
 लगई मलु लागै दूजै भाइ ॥ धोती मूलि न उतरै जे अठसठि तीरथ नाइ ॥ मनमुख करम करे
 अह्वकारी सभु दुखो दुखु कमाइ ॥ नानक मैला ऊजलु ता थीअै जा सतिगुर माहि समाइ ॥१॥ मः ३ ॥
 मनमुखु लोकु समझाईअै कदहु समझाइआ जाइ ॥ मनमुखु रलाइआ ना रलै पडिअै किरति फिराइ
 ॥ लिव धातु दुइ राह है हुकमी कार कमाइ ॥ गुरमुखि आपणा मनु मारिआ सबदि कसवटी लाइ ॥
 मन ही नालि झगड़ा मन ही नालि सथ मन ही मंझि समाइ ॥ मनु जो डिछे सो लहै सचै सबदि
 सुभाइ ॥ अमृत नामु सद भुंचीअै गुरमुखि कार कमाइ ॥ विणु मनै जि होरी नालि लुझणा जासी जनमु
 गवाइ ॥ मनमुखी मनहठि हारिआ कूडु कुसतु कमाइ ॥ गुर परसादी मनु जिणै हरि सेती लिव लाइ
 ॥ नानक गुरमुखि सचु कमावै मनमुखि आवै जाइ ॥२॥ पउड़ी ॥ हरि के संत सुणहु जन भाई हरि
 सतिगुर की इक साखी ॥ जिसु धुरि भागु होवै मुखि मसतकि तिनि जनि लै हिरदै राखी ॥ हरि अमृत
 कथा सरेसट ऊतम गुर बचनी सहजे चाखी ॥ तह भइआ प्रगासु मिटिआ अंधिआरा जिउ सूरज
 रैणि किराखी ॥ अदिसटु अगोचरु अलखु निरंजनु सो देखिआ गुरमुखि आखी ॥१२॥ सलोक मः ३ ॥

सतिगुरु सेवे आपणा सो सिरु लेखै लाडि ॥ विचहु आपु गवाडि कै रहनि सचि लिव लाडि ॥ सतिगुरु
 जिनी न सेविओ तिना बिरथा जनमु गवाडि ॥ नानक जो तिसु भावै सो करे कहणा किछू न जाडि
 ॥१॥ मः ३ ॥ मनु वेकारी वेड़िआ वेकारा करम कमाडि ॥ दूजै भाडि अगिआनी पूजदे दरगह मिलै
 सजाडि ॥ आतम देउ पूजीअै बिनु सतिगुर बूझ न पाडि ॥ जपु तपु संजमु भाणा सतिगुरु का करमी
 पलै पाडि ॥ नानक सेवा सुरति कमावणी जो हरि भावै सो थाडि पाडि ॥२॥ पउड़ी ॥ हरि हरि नामु
 जपहु मन मेरे जितु सदा सुखु होवै दिनु राती ॥ हरि हरि नामु जपहु मन मेरे जितु सिमरत सभि
 किलविख पाप लहाती ॥ हरि हरि नामु जपहु मन मेरे जितु दालदु दुख भुख सभ लहि जाती ॥ हरि
 हरि नामु जपहु मन मेरे मुखि गुरुमुखि प्रीति लगाती ॥ जितु मुखि भागु लिखिआ धुरि साचै हरि तितु
 मुखि नामु जपाती ॥१३॥ सलोक मः ३ ॥ सतिगुरु जिनी न सेविओ सबदि न कीतो वीचारु ॥ अंतरि
 गिआनु न आडिओ मिरतकु है संसारि ॥ लख चउरासीह फेरु पडिआ मरि जंमै होडि खुआरु ॥
 सतिगुर की सेवा सो करे जिस नो आपि कराए सोडि ॥ सतिगुर विचि नामु निधानु है करमि परापति
 होडि ॥ सचि रते गुर सबद सिउ तिन सची सदा लिव होडि ॥ नानक जिस नो मेले न विछुडै सहजि
 समावै सोडि ॥१॥ मः ३ ॥ सो भगउती जो भगवंतै जाणै ॥ गुर परसादी आपु पछाणै ॥ धावतु राखै
 डिकतु घरि आपै ॥ जीवतु मरै हरि नामु वखाणै ॥ अैसा भगउती उतमु होडि ॥ नानक सचि समावै
 सोडि ॥२॥ मः ३ ॥ अंतरि कपटु भगउती कहाए ॥ पाखंडि पारब्रह्म कदे न पाए ॥ पर निंदा
 करे अंतरि मलु लाए ॥ बाहरि मलु धोवै मन की जूठि न जाए ॥ सतसंगति सिउ बादु रचाए ॥
 अनदिनु दुखीआ दूजै भाडि रचाए ॥ हरि नामु न चेतै बहु करम कमाए ॥ पूरब लिखिआ सु मेटणा
 न जाए ॥ नानक बिनु सतिगुर सेवे मोखु न पाए ॥३॥ पउड़ी ॥ सतिगुरु जिनी धिआडिआ से कडि
 न सवाही ॥ सतिगुरु जिनी धिआडिआ से तृपति अघाही ॥ सतिगुरु जिनी धिआडिआ तिन

जम डरु नाही ॥ जिन कउ होआ कृपालु हरि से सतिगुर पैरी पाही ॥ तिन अथै ओथै मुख उजले
 हरि दरगह पैधे जाही ॥१४॥ सलोक मः २ ॥ जो सिरु साँई ना निवै सो सिरु दीजै डारि ॥ नानक जिसु
 पिंजर महि बिरहा नही सो पिंजरु लै जारि ॥१॥ मः ५ ॥ मुंढहु भुली नानका फिरि फिरि जनमि
 मुईआसु ॥ कसतूरी कै भोलइ गंदे डुमि पईआसु ॥२॥ पउड़ी ॥ सो अैसा हरि नामु धिआईअै मन
 मेरे जो सभना उपरि हुकमु चलाए ॥ सो अैसा हरि नामु जपीअै मन मेरे जो अंती अउसरि लए
 छडाए ॥ सो अैसा हरि नामु जपीअै मन मेरे जु मन की तृसना सभ भुख गवाए ॥ सो गुरमुखि नामु
 जपिआ वडभागी तिन निंदक दुसट सभि पैरी पाए ॥ नानक नामु अराधि सभना ते वडा सभि
 नावै अगै आणि निवाए ॥१५॥ सलोक मः ३ ॥ वेस करे कुरूपि कुलखणी मनि खोटै कूड़िआरि ॥
 पिर कै भाणै ना चलै हुकमु करे गावारि ॥ गुर कै भाणै जो चलै सभि दुख निवारणहारि ॥ लिखिआ
 मेटि न सकीअै जो धुरि लिखिआ करतारि ॥ मनु तनु सउपे कंत कउ सबदे धरे पिआरु ॥ बिनु
 नावै किनै न पाइआ देखहु रिदै बीचारि ॥ नानक सा सुआलिओ सुलखणी जि रावी सिरजनहारि ॥
 १॥ मः ३ ॥ माइआ मोहु गुबारु है तिस दा न दिसै उरवारु न पारु ॥ मनमुख अगिआनी महा
 दुखु पाइदे डुबे हरि नामु विसारि ॥ भलके उठि बहु करम कमावहि दूजै भाइ पिआरु ॥ सतिगुरु
 सेवहि आपणा भउजलु उतरे पारि ॥ नानक गुरमुखि सचि समावहि सचु नामु उर धारि ॥२॥ पउड़ी
 ॥ हरि जलि थलि महीअलि भरपूरि दूजा नाहि कोइ ॥ हरि आपि बहि करे निआउ कूड़िआर
 सभ मारि कढोइ ॥ सचिआरा देइ वडिआई हरि धरम निआउ कीओइ ॥ सभ हरि की करहु
 उसतति जिनि गरीब अनाथ राखि लीओइ ॥ जैकारु कीओ धरमीआ का पापी कउ डंडु दीओइ ॥
 १६॥ सलोक मः ३ ॥ मनमुख मैली कामणी कुलखणी कुनारि ॥ पिरु छोडिआ घरि आपणा पर पुरखै
 नालि पिआरु ॥ तृसना कदे न चुकई जलदी करे पूकार ॥ नानक बिनु नावै कुरूपि कुसोहणी

परहरि छोडी भतारि ॥१॥ मः ३ ॥ सबदि रती सोहागणी सतिगुर कै भाडि पिआरि ॥ सदा रावे पिरु
 आपणा सचै प्रेमि पिआरि ॥ अति सुआलिउ सुंदरी सोभावन्ती नारि ॥ नानक नामि सोहागणी मेली
 मेलणहारि ॥२॥ पउड़ी ॥ हरि तेरी सभ करहि उसतति जिनि फाथे काढिआ ॥ हरि तुधनो करहि
 सभ नमसकारु जिनि पापै ते राखिआ ॥ हरि निमाणिआ तूं माणु हरि डाढी हूं तूं डाढिआ ॥ हरि
 अह्यकारीआ मारि निवाए मनमुख मूढ़ साधिआ ॥ हरि भगता देडि वडिआई गरीब अनाथिआ ॥
 १७॥ सलोक मः ३ ॥ सतिगुर कै भाणै जो चलै तिसु वडिआई वडी होडि ॥ हरि का नामु उतमु मनि
 वसै मेटि न सकै कोडि ॥ किरपा करे जिसु आपणी तिसु करमि परापति होडि ॥ नानक कारणु करते
 वसि है गुरमुखि बूझै कोडि ॥१॥ मः ३ ॥ नानक हरि नामु जिनी आराधिआ अनदिनु हरि लिव
 तार ॥ माडिआ बंदी खसम की तिन अगै कमावै कार ॥ पूरै पूरा करि छोडिआ हुकमि सवारणहार
 ॥ गुर परसादी जिनि बुझिआ तिनि पाडिआ मोख दुआरु ॥ मनमुख हुकमु न जाणनी तिन मारे जम
 जंदारु ॥ गुरमुखि जिनी अराधिआ तिनी तरिआ भउजलु संसारु ॥ सभि अउगण गुणी मिटाडिआ
 गुरु आपे बखसणहार ॥२॥ पउड़ी ॥ हरि की भगता परतीति हरि सभ किछु जाणदा ॥
 हरि जेवडु नाही कोई जाणु हरि धरमु बीचारदा ॥ काड़ा अंदेसा किउ कीजै जा नाही अधरमि
 मारदा ॥ सचा साहिबु सचु निआउ पापी नरु हारदा ॥ सालाहिहु भगतहु कर जोडि हरि भगत
 जन तारदा ॥१८॥ सलोक मः ३ ॥ आपणे प्रीतम मिलि रहा अंतरि रखा उरि धारि ॥ सालाही
 सो प्रभ सदा सदा गुर कै हेति पिआरि ॥ नानक जिसु नदरि करे तिसु मेलि लए साई सुहागणि
 नारि ॥१॥ मः ३ ॥ गुर सेवा ते हरि पाईअै जा कउ नदरि करेडि ॥ माणस ते देवते भए धिआडिआ
 नामु हरे ॥ हउमै मारि मिलाडिअनु गुर कै सबदि तरे ॥ नानक सहजि समाडिअनु हरि आपणी
 कृपा करे ॥२॥ पउड़ी ॥ हरि आपणी भगति कराडि वडिआई वेखालीअनु ॥ आपणी आपि करे

परतीति आपे सेव घालीअनु ॥ हरि भगता नो देइ अन्नदु थिरु घरी बहालिअनु ॥ पापीआ नो न देई थिरु रहणि चुणि नरक घोरि चालिअनु ॥ हरि भगता नो देइ पिआरु करि अंगु निसतारिअनु ॥१६॥ सलोक मः १ ॥ कुबुधि डूमणी कुदइआ कसाइणि पर निंदा घट चूहड़ी मुठी क्रोधि चंडालि ॥ कारी कढी किआ थीअै जाँ चारे बैठीआ नालि ॥ सचु संजमु करणी काराँ नावणु नाउ जपेही ॥ नानक अगै ऊतम सेई जि पापाँ पंदि न देही ॥१॥ मः १ ॥ किआ ह्यसु किआ बगुला जा कउ नदरि करेइ ॥ जो तिसु भावै नानका कागहु ह्यसु करेइ ॥२॥ पउड़ी ॥ कीता लोड़ीअै कंमु सु हरि पहि आखीअै ॥ कारजु देइ सवारि सतिगुर सचु साखीअै ॥ संता संगि निधानु अंमृतु चाखीअै ॥ भै भंजन मिहरवान दास की राखीअै ॥ नानक हरि गुण गाइ अलखु प्रभु लाखीअै ॥२०॥ सलोक मः ३ ॥ जीउ पिंडु सभु तिस का सभसै देइ अधारु ॥ नानक गुरमुखि सेवीअै सदा सदा दातारु ॥ हउ बलिहारी तिन कउ जिनि धिआइआ हरि निरंकारु ॥ ओना के मुख सद उजले ओना नो सभु जगतु करे नमसकारु ॥१॥ मः ३ ॥ सतिगुर मिलिअै उलटी भई नव निधि खरचिउ खाउ ॥ अठारह सिधी पिछै लगीआ फिरनि निज घरि वसै निज थाइ ॥ अनहद धुनी सद वजदे उनमनि हरि लिव लाइ ॥ नानक हरि भगति तिना कै मनि वसै जिन मसतकि लिखिआ धुरि पाइ ॥२॥ पउड़ी ॥ हउ ढाढी हरि प्रभ खसम का हरि कै दरि आइआ ॥ हरि अंदरि सुणी पूकार ढाढी मुख लाइआ ॥ हरि पुछिआ ढाढी सदि कै कितु अरथि तूं आइआ ॥ नित देवहु दानु दइआल प्रभ हरि नामु धिआइआ ॥ हरि दातै हरि नामु जपाइआ नानकु पैनाइआ ॥२१॥१॥ सुधु

१६ सतिगुर प्रसादि ॥

सिरीरागु कबीर जीउ का ॥ एकु सुआनु कै घरि गावणा
जननी जानत सुतु बडा होतु है इतना कु न जानै जि दिन दिन अवध घटतु है ॥ मोर मोर करि अधिक

लाडु धरि पेखत ही जमराउ हसै ॥१॥ अैसा तै जगु भरमि लाडिआ ॥ कैसे बूझै जब मोहिआ है माडिआ ॥
 १॥ रहाउ ॥ कहत कबीर छोडि बिखिआ रस इतु संगति निहचउ मरणा ॥ रमईआ जपहु प्राणी अनत
 जीवण बाणी इनि बिधि भव सागरु तरणा ॥२॥ जाँ तिसु भावै ता लागै भाउ ॥ भरमु भुलावा विचहु
 जाडि ॥ उपजै सहजु गिआन मति जागै ॥ गुर प्रसादि अंतरि लिव लागै ॥३॥ इतु संगति नाही मरणा
 ॥ हुकमु पछाणि ता खसमै मिलणा ॥१॥ रहाउ दूजा ॥ सिरीरागु तूलोचन का ॥ माडिआ मोहु मनि
 आगलड़ा प्राणी जरा मरणु भउ विसरि गडिआ ॥ कुटंबु देखि बिगसहि कमला जिउ पर घरि जोहहि
 कपट नरा ॥१॥ दूड़ा आडिओहि जमहि तणा ॥ तिन आगलड़ै मै रहणु न जाडि ॥ कोई कोई साजणु
 आडि कहै ॥ मिलु मेरे बीठुला लै बाहड़ी वलाडि ॥ मिलु मेरे रमईआ मै लेहि छडाडि ॥१॥ रहाउ ॥
 अनिक अनिक भोग राज बिसरे प्राणी संसार सागर पै अमरु भडिआ ॥ माडिआ मूठा चेतसि नाही
 जनमु गवाडिओ आलसीआ ॥२॥ बिखम घोर पंथि चालणा प्राणी रवि ससि तह न प्रवेसं ॥ माडिआ
 मोहु तब बिसरि गडिआ जाँ तजीअले संसारं ॥३॥ आजु मेरै मनि प्रगटु भडिआ है पेखीअले धरमराओ
 ॥ तह कर दल करनि महाबली तिन आगलड़ै मै रहणु न जाडि ॥४॥ जे को मूं उपदेसु करतु है ता
 वणि तृणि रतड़ा नाराडिणा ॥ अै जी तूं आपे सभ किछु जाणदा बदति तूलोचनु रमईआ ॥५॥२॥
 श्रीरागु भगत कबीर जीउ का ॥ अचरज एकु सुनहु रे पंडीआ अब किछु कहनु न जाई ॥ सुरि नर गण
 गंध्रब जिनि मोहे तृभवण मेखुली लाई ॥१॥ राजा राम अनहद किंगुरी बाजै ॥ जा की दिसटि
 नाद लिव लागै ॥१॥ रहाउ ॥ भाठी गगनु सिंडिआ अरु चुंडिआ कनक कलस डिकु पाडिआ ॥ तिसु
 महि धार चुअै अति निरमल रस महि रसन चुआडिआ ॥२॥ एक जु बात अनूप बनी है पवन
 पिआला साजिआ ॥ तीनि भवन महि एको जोगी कहहु कवनु है राजा ॥३॥ अैसे गिआन प्रगटिआ
 पुरखोतम कहु कबीर रंगि राता ॥ अउर दुनी सभ भरमि भुलानी मनु राम रसाइन माता ॥४॥३॥

स्रीराग बाणी भगत बेणी जीउ की ॥ पहरिआ कै घरि गावणा ॥

१९ सतिगुर प्रसादि ॥

रे नर गरभ कुंडल जब आछत उरध धिआन लिव लागा ॥ मिरतक पिंडि पद मद ना
अहिनिंसि एकु अगिआन सु नागा ॥ ते दिन संमलु कसट महा दुख अब चितु अधिक पसारिआ ॥
गरभ छोडि मृत मंडल आइआ तउ नरहरि मनहु बिसारिआ ॥१॥ फिरि पछुतावहिगा मूड़िआ
तूं कवन कुमति भ्रमि लागा ॥ चेति रामु नाही जम पुरि जाहिगा जनु बिचरै अनराधा ॥१॥ रहाउ ॥
बाल बिनोद चिंद रस लागा खिनु खिनु मोहि बिआपै ॥ रसु मिसु मेधु अमृतु बिखु चाखी तउ पंच
प्रगट संतापै ॥ जपु तपु संजमु छोडि सुकृत मति राम नामु न अराधिआ ॥ उछलिआ कामु काल मति
लागी तउ आनि सकति गलि बाँधिआ ॥२॥ तरुण तेजु पर तृअ मुखु जोहहि सरु अपसरु न
पछाणिआ ॥ उनमत कामि महा बिखु भूलै पापु पुन्नु न पछानिआ ॥ सुत संपति देखि इहु मनु
गरबिआ रामु रिदै ते खोडिआ ॥ अवर मरत माइआ मनु तोले तउ भग मुखि जनमु विगोडिआ ॥३॥
पुंडर केस कुसम ते धउले सपत पाताल की बाणी ॥ लोचन समहि बुधि बल नाठी ता कामु पवसि
माधाणी ॥ ता ते बिखै भई मति पावसि काइआ कमलु कुमलाणा ॥ अवगति बाणि छोडि मृत मंडलि
तउ पाछै पछुताणा ॥४॥ निकुटी देह देखि धुनि उपजै मान करत नही बूझै ॥ लालचु करै जीवन
पद कारन लोचन कछू न सूझै ॥ थाका तेजु उडिआ मनु पंखी घरि आँगनि न सुखाई ॥ बेणी
कहै सुनहु रे भगतहु मरन मुकति किनि पाई ॥५॥ सिरीरागु ॥ तोही मोही मोही तोही अंतरु
कैसा ॥ कनक कटिक जल तरंग जैसा ॥१॥ जउ पै हम न पाप करंता अहे अन्नता ॥ पतित पावन
नामु कैसे हुंता ॥१॥ रहाउ ॥ तुम् जु नाइक आछहु अंतरजामी ॥ प्रभ ते जनु जानीजै
जन ते सुआमी ॥२॥ सरीरु आराधै मो कउ बीचारु देहू ॥ रविदास सम दल समझावै कोऊ ॥३॥

रागु माझ चउपदे घरु १ महला ४

ੴ सतिनामु करता पुरखु निरभउ निरवैरु अकाल मूरति अजूनी सैभं गुर प्रसादि ॥

हरि हरि नामु मै हरि मनि भाड़िआ ॥ वडभागी हरि नामु धिआड़िआ ॥ गुरि पूरै हरि नाम सिधि पाई
को विरला गुरमति चलै जीउ ॥१॥ मै हरि हरि खरचु लड़िआ बनि पलै ॥ मेरा प्राण सखाई सदा नालि
चलै ॥ गुरि पूरै हरि नामु दिड़ाड़िआ हरि निहचलु हरि धनु पलै जीउ ॥२॥ हरि हरि सजणु मेरा
प्रीतमु राड़िआ ॥ कोई आणि मिलावै मेरे प्राण जीवाड़िआ ॥ हउ रहि न सका बिनु देखे प्रीतमा मै नीरु
वहे वहि चलै जीउ ॥३॥ सतिगुरु मित्रु मेरा बाल सखाई ॥ हउ रहि न सका बिनु देखे मेरी माई ॥
हरि जीउ कृपा करहु गुरु मेलहु जन नानक हरि धनु पलै जीउ ॥४॥१॥ माझ महला ४ ॥ मधुसूदन
मेरे मन तन प्राणा ॥ हउ हरि बिनु दूजा अवरु न जाना ॥ कोई सजणु संतु मिलै वडभागी मै हरि
प्रभु पिआरा दसै जीउ ॥१॥ हउ मनु तनु खोजी भालि भालाई ॥ किउ पिआरा प्रीतमु मिलै मेरी
माई ॥ मिलि सतसंगति खोजु दसाई विचि संगति हरि प्रभु वसै जीउ ॥२॥ मेरा पिआरा प्रीतमु
सतिगुरु रखवाला ॥ हम बारिक दीन करहु प्रतिपाला ॥ मेरा मात पिता गुरु सतिगुरु पूरा गुर
जल मिलि कमलु विगसै जीउ ॥३॥ मै बिनु गुर देखे नीद न आवै ॥ मेरे मन तनि वेदन गुर
बिरहु लगावै ॥ हरि हरि दड़िआ करहु गुरु मेलहु जन नानक गुर मिलि रहसै जीउ ॥४॥२॥

माझ महला ४ ॥ हरि गुण पड़ीअै हरि गुण गुणीअै ॥ हरि हरि नाम कथा नित सुणीअै ॥ मिलि
 सतसंगति हरि गुण गाए जगु भउजलु दुतरु तरीअै जीउ ॥१॥ आउ सखी हरि मेलु करेहा ॥ मेरे
 प्रीतम का मै देइ सनेहा ॥ मेरा मित्रु सखा सो प्रीतमु भाई मै दसे हरि नरहरीअै जीउ ॥२॥ मेरी बेदन
 हरि गुरु पूरा जाणै ॥ हउ रहि न सका बिनु नाम वखाणे ॥ मै अउखधु मंत्र दीजै गुर पूरे मै हरि हरि
 नामि उधरीअै जीउ ॥३॥ हम चातृक दीन सतिगुर सरणाई ॥ हरि हरि नामु बूंद मुखि पाई ॥ हरि
 जलनिधि हम जल के मीने जन नानक जल बिनु मरीअै जीउ ॥४॥३॥ माझ महला ४ ॥ हरि जन
 संत मिलहु मेरे भाई ॥ मेरा हरि प्रभु दसहु मै भुख लगाई ॥ मेरी सरधा पूरि जगजीवन दाते मिलि
 हरि दरसनि मनु भीजै जीउ ॥१॥ मिलि सतसंगि बोली हरि बाणी ॥ हरि हरि कथा मेरै मनि भाणी ॥
 हरि हरि अंमृतु हरि मनि भावै मिलि सतिगुर अंमृतु पीजै जीउ ॥२॥ वडभागी हरि संगति
 पावहि ॥ भागहीन भ्रमि चोटा खावहि ॥ बिनु भागा सतसंगु न लभै बिनु संगति मैलु भरीजै जीउ
 ॥३॥ मै आइ मिलहु जगजीवन पिआरे ॥ हरि हरि नामु दइआ मनि धारे ॥ गुरमति नामु मीठा
 मनि भाइआ जन नानक नामि मनु भीजै जीउ ॥४॥४॥ माझ महला ४ ॥ हरि गुर गिआनु हरि रसु
 हरि पाइआ ॥ मनु हरि रंगि राता हरि रसु पीआइआ ॥ हरि हरि नामु मुखि हरि हरि बोली मनु
 हरि रसि टुलि टुलि पउदा जीउ ॥१॥ आवहु संत मै गलि मेलाईअै ॥ मेरे प्रीतम की मै कथा
 सुणाईअै ॥ हरि के संत मिलहु मनु देवा जो गुरबाणी मुखि चउदा जीउ ॥२॥ वडभागी हरि संतु
 मिलाइआ ॥ गुरि पूरै हरि रसु मुखि पाइआ ॥ भागहीन सतिगुरु नही पाइआ मनमुखु गरभ जूनी
 निति पउदा जीउ ॥३॥ आपि दइआलि दइआ प्रभि धारी ॥ मलु हउमै बिखिआ सभ निवारी ॥
 नानक हट पटण विचि काँइआ हरि लैदे गुरमुखि सउदा जीउ ॥४॥५॥ माझ महला ४ ॥ हउ
 गुण गोविंद हरि नामु धिआई ॥ मिलि संगति मनि नामु वसाई ॥ हरि प्रभ अगम अगोचर सुआमी

मिलि सतिगुर हरि रसु कीचै जीउ ॥१॥ धनु धनु हरि जन जिनि हरि प्रभु जाता ॥ जाइ पुछा जन हरि की बाता ॥ पाव मलोवा मलि मलि धोवा मिलि हरि जन हरि रसु पीचै जीउ ॥२॥ सतिगुर दातै नामु दिड़ाइआ ॥ वडभागी गुर दरसन पाइआ ॥ अमृत रसु सचु अमृतु बोली गुरि पूरै अमृतु लीचै जीउ ॥३॥ हरि सतसंगति सत पुरखु मिलाईअै ॥ मिलि सतसंगति हरि नामु धिआईअै ॥ नानक हरि कथा सुणी मुखि बोली गुरमति हरि नामि परीचै जीउ ॥४॥६॥ माझ महला ४ ॥ आवहु भैणे तुसी मिलहु पिआरीआ ॥ जो मेरा प्रीतमु दसे तिस कै हउ वारीआ ॥ मिलि सतसंगति लधा हरि सजणु हउ सतिगुर विटहु घुमाईआ जीउ ॥१॥ जह जह देखा तह तह सुआमी ॥ तू घटि घटि रविआ अंतरजामी ॥ गुरि पूरै हरि नालि दिखालिआ हउ सतिगुर विटहु सद वारिआ जीउ ॥२॥ एको पवणु माटी सभ एका सभ एका जोति सबाईआ ॥ सभ इका जोति वरतै भिनि भिनि न रलाई किसै दी रलाईआ ॥ गुर परसादी इकु नदरी आइआ हउ सतिगुर विटहु वताइआ जीउ ॥३॥ जनु नानकु बोलै अमृत बाणी ॥ गुरसिखाँ कै मनि पिआरी भाणी ॥ उपदेसु करे गुरु सतिगुरु पूरा गुरु सतिगुरु परउपकारीआ जीउ ॥४॥७॥ सत चउपदे महले चउथे के ॥

माझ महला ५ चउपदे घरु १ ॥

मेरा मनु लोचै गुर दरसन ताई ॥ बिलप करे चातृक की निआई ॥ तृखा न उतरै साँति न आवै बिनु दरसन संत पिआरे जीउ ॥१॥ हउ घोली जीउ घोलि घुमाई गुर दरसन संत पिआरे जीउ ॥१॥ रहाउ ॥ तेरा मुखु सुहावा जीउ सहज धुनि बाणी ॥ चिरु होआ देखे सारिंगपाणी ॥ धन्नु सु देसु जहा तूं वसिआ मेरे सजण मीत मुरारे जीउ ॥२॥ हउ घोली हउ घोलि घुमाई गुर सजण मीत मुरारे जीउ ॥१॥ रहाउ ॥ इक घड़ी न मिलते ता कलिजुगु होता ॥ हुणि कदि

मिलीअै पृअ तुधु भगवंता ॥ मोहि रैणि न विहावै नीद न आवै बिनु देखे गुर दरबारे जीउ ॥३॥ हउ
 घोली जीउ घोलि घुमाई तिसु सचे गुर दरबारे जीउ ॥१॥ रहाउ ॥ भागु होआ गुरि संतु मिलाइआ
 ॥ प्रभु अबिनासी घर महि पाइआ ॥ सेव करी पलु चसा न विछुड़ा जन नानक दास तुमारे जीउ ॥४॥
 हउ घोली जीउ घोलि घुमाई जन नानक दास तुमारे जीउ ॥ रहाउ ॥१॥८॥ रागु माझ महला ५ ॥ सा
 रुति सुहावी जितु तुधु समाली ॥ सो कंमु सुहेला जो तेरी घाली ॥ सो रिदा सुहेला जितु रिदै तूं वुठा
 सभना के दातारा जीउ ॥१॥ तूं साझा साहिबु बापु हमारा ॥ नउ निधि तेरै अखुट भंडारा ॥ जिसु तूं
 देहि सु तृपति अघावै सोई भगतु तुमारा जीउ ॥२॥ सभु को आसै तेरी बैठा ॥ घट घट अंतरि तूहै
 वुठा ॥ सभे साझीवाल सदाइनि तूं किसै न दिसहि बाहरा जीउ ॥३॥ तूं आपे गुरमुखि मुकति कराइहि
 ॥ तूं आपे मनमुखि जनमि भवाइहि ॥ नानक दास तेरै बलिहारै सभु तेरा खेलु दसाहरा जीउ ॥४॥२॥
 ६॥ माझ महला ५ ॥ अनहदु वाजै सहजि सुहेला ॥ सबदि अन्नद करे सद केला ॥ सहज गुफा महि
 ताड़ी लाई आसणु ऊच सवारिआ जीउ ॥१॥ फिरि घिरि अपुने गृह महि आइआ ॥ जो लोड़ीदा
 सोई पाइआ ॥ तृपति अघाडि रहिआ है संतहु गुरि अनभउ पुरखु दिखारिआ जीउ ॥२॥ आपे
 राजनु आपे लोगा ॥ आपि निरबाणी आपे भोगा ॥ आपे तखति बहै सचु निआई सभ चूकी कूक पुकारिआ
 जीउ ॥३॥ जेहा डिठा मै तेहो कहिआ ॥ तिसु रसु आइआ जिनि भेटु लहिआ ॥ जोती जोति मिली सुखु
 पाइआ जन नानक इकु पसारिआ जीउ ॥४॥३॥१०॥ माझ महला ५ ॥ जितु घरि पिरि सोहागु
 बणाइआ ॥ तितु घरि सखीए मंगलु गाइआ ॥ अनद बिनोद तितै घरि सोहहि जो धन कंति सिगारी जीउ
 ॥१॥ सा गुणवंती सा वडभागणि ॥ पुत्रवंती सीलवंति सोहागणि ॥ रूपवंति सा सुघड़ि बिचखणि जो धन
 कंत पिआरी जीउ ॥२॥ अचारवंति साई परधाने ॥ सभ सिंगार बणे तिसु गिआने ॥ सा कुलवंती सा
 सभराई जो पिरि कै रंगि सवारी जीउ ॥३॥ महिमा तिस की कहणु न जाए ॥ जो पिरि मेलि लई अंगि

लाए ॥ थिरु सुहागु वरु अगमु अगोचरु जन नानक प्रेम साधारी जीउ ॥४॥४॥११॥ माझ महला ५ ॥
 खोजत खोजत दरसन चाहे ॥ भाति भाति बन बन अवगाहे ॥ निरगुणु सरगुणु हरि हरि मेरा कोई है
 जीउ आणि मिलावै जीउ ॥१॥ खटु सासत बिचरत मुखि गिआना ॥ पूजा तिलकु तीरथ इसनाना ॥
 निवली करम आसन चउरासीह इन महि साँति न आवै जीउ ॥२॥ अनिक बरख कीए जप तापा ॥
 गवनु कीआ धरती भरमाता ॥ इकु खिनु हिरदै साँति न आवै जोगी बहुड़ि बहुड़ि उठि धावै जीउ ॥३॥
 करि किरपा मोहि साधु मिलाइआ ॥ मनु तनु सीतलु धीरजु पाइआ ॥ प्रभु अबिनासी बसिआ घट
 भीतरि हरि मंगलु नानकु गावै जीउ ॥४॥५॥१२॥ माझ महला ५ ॥ पारब्रह्म अपरंपर देवा ॥
 अगम अगोचर अलख अभेवा ॥ दीन दइआल गोपाल गोबिंदा हरि धिआवहु गुरुमुखि गाती जीउ
 ॥१॥ गुरुमुखि मधुसूदनु निसतारे ॥ गुरुमुखि संगी कृसन मुरारे ॥ दइआल दमोदरु गुरुमुखि पाईअै
 होरतु कितै न भाती जीउ ॥२॥ निरहारी केसव निरवैरा ॥ कोटि जना जा के पूजहि पैरा ॥ गुरुमुखि
 हिरदै जा कै हरि हरि सोई भगतु इकाती जीउ ॥३॥ अमोघ दरसन बेअंत अपारा ॥ वड समरथु
 सदा दातारा ॥ गुरुमुखि नामु जपीअै तितु तरीअै गति नानक विरली जाती जीउ ॥४॥६॥१३॥
 माझ महला ५ ॥ कहिआ करणा दिता लैणा ॥ गरीबा अनाथा तेरा माणा ॥ सभ किछु तूहै तूहै
 मेरे पिआरे तेरी कुदरति कउ बलि जाई जीउ ॥१॥ भाणै उझड़ भाणै राहा ॥ भाणै हरि गुण
 गुरुमुखि गावाहा ॥ भाणै भरमि भवै बहु जूनी सभ किछु तिसै रजाई जीउ ॥२॥ ना को मूरखु ना को
 सिआणा ॥ वरतै सभ किछु तेरा भाणा ॥ अगम अगोचर बेअंत अथाहा तेरी कीमति कहणु न जाई
 जीउ ॥३॥ खाकु संतन की देहु पिआरे ॥ आइ पडिआ हरि तेरै दुआरै ॥ दरसनु पेखत मनु आघावै
 नानक मिलणु सुभाई जीउ ॥४॥७॥१४॥ माझ महला ५ ॥ दुखु तदे जा विसरि जावै ॥ भुख विआपै
 बहु बिधि धावै ॥ सिमरत नामु सदा सुहेला जिसु देवै दीन दइआला जीउ ॥१॥ सतिगुरु मेरा वड

समरथा ॥ जीइ समाली ता सभु दुखु लथा ॥ चिंता रोगु गई हउ पीड़ा आपि करे प्रतिपाला
 जीउ ॥२॥ बारिक वाँगी हउ सभ किछु मंगा ॥ देदे तोटि नाही प्रभ रंगा ॥ पैरी पै पै बहुतु मनाई
 दीन दइआल गोपाला जीउ ॥३॥ हउ बलिहारी सतिगुर पूरे ॥ जिनि बंधन काटे सगले मेरे ॥
 हिरदै नामु दे निरमल कीए नानक रंगि रसाला जीउ ॥४॥८॥१५॥ माझ महला ५ ॥ लाल गोपाल
 दइआल रंगीले ॥ गहिर गंभीर बेअंत गोविंदे ॥ ऊच अथाह बेअंत सुआमी सिमरि सिमरि हउ
 जीवाँ जीउ ॥१॥ दुख भंजन निधान अमोले ॥ निरभउ निरवैर अथाह अतोले ॥ अकाल मूरति अजूनी
 संभौ मन सिमरत ठंढा थीवाँ जीउ ॥२॥ सदा संगी हरि रंग गोपाला ॥ ऊच नीच करे प्रतिपाला ॥ नामु
 रसाइणु मनु तृपताइणु गुरमुखि अमृतु पीवाँ जीउ ॥३॥ दुखि सुखि पिआरे तुधु धिआई ॥ एह
 सुमति गुरू ते पाई ॥ नानक की धर तूहै ठाकुर हरि रंगि पारि परीवाँ जीउ ॥४॥६॥१६॥
 माझ महला ५ ॥ धन्नु सु वेला जितु मै सतिगुरु मिलिआ ॥ सफलु दरसनु नेत्र पेखत तरिआ ॥ धन्नु
 मूरत चसे पल घड़ीआ धंनि सु ओइ संजोगा जीउ ॥१॥ उदमु करत मनु निरमलु होआ ॥ हरि मारगि
 चलत भ्रमु सगला खोइआ ॥ नामु निधानु सतिगुरू सुणाइआ मिटि गए सगले रोगा जीउ ॥२॥
 अंतरि बाहरि तेरी बाणी ॥ तुधु आपि कथी तै आपि वखाणी ॥ गुरि कहिआ सभु एको एको अवरु
 न कोई होइगा जीउ ॥३॥ अमृत रसु हरि गुर ते पीआ ॥ हरि पैनणु नामु भोजनु थीआ ॥ नामि
 रंग नामि चोज तमासे नाउ नानक कीने भोगा जीउ ॥४॥१०॥१७॥ माझ महला ५ ॥ सगल संतन
 पहि वसतु इक माँगउ ॥ करउ बिन्नती मानु तिआगउ ॥ वारि वारि जाई लख वरीआ देहु संतन
 की धूरा जीउ ॥१॥ तुम दाते तुम पुरख बिधाते ॥ तुम समरथ सदा सुखदाते ॥ सभ को तुम ही
 ते वरसावै अउसरु करहु हमारा पूरा जीउ ॥२॥ दरसनि तैरे भवन पुनीता ॥ आतम गडु
 बिखमु तिना ही जीता ॥ तुम दाते तुम पुरख बिधाते तुधु जेवडु अवरु न सूरा जीउ ॥३॥

रेनु संतन की मैरे मुख लागी ॥ दुरमति बिनसी कुबुधि अभागी ॥ सच घरि बैसि रहे गुण गाए
 नानक बिनसे कूरा जीउ ॥४॥११॥१८॥ माझ महला ५ ॥ विसरु नाही एवड दाते ॥ करि किरपा
 भगतन संगि राते ॥ दिनसु रैणि जिउ तुधु धिआई एहु दानु मोहि करणा जीउ ॥१॥ माटी अंधी
 सुरति समाई ॥ सभ किछु दीआ भलीआ जाई ॥ अनद बिनोद चोज तमासे तुधु भावै सो होणा जीउ ॥२॥
 जिस दा दिता सभु किछु लैणा ॥ छतीह अमृत भोजनु खाणा ॥ सेज सुखाली सीतलु पवणा सहज केल
 रंग करणा जीउ ॥३॥ सा बुधि दीजै जितु विसरहि नाही ॥ सा मति दीजै जितु तुधु धिआई ॥ सास
 सास तेरे गुण गावा ओट नानक गुर चरणा जीउ ॥४॥१२॥१६॥ माझ महला ५ ॥ सिफति सालाहणु
 तेरा हुकमु रजाई ॥ सो गिआनु धिआनु जो तुधु भाई ॥ सोई जपु जो प्रभ जीउ भावै भाणै पूर गिआना
 जीउ ॥१॥ अमृतु नामु तेरा सोई गावै ॥ जो साहिब तेरे मनि भावै ॥ तूं संतन का संत तुमारे संत
 साहिब मनु माना जीउ ॥२॥ तूं संतन की करहि प्रतिपाला ॥ संत खेलहि तुम संगि गोपाला ॥ अपुने
 संत तुधु खरे पिआरे तू संतन के प्राणा जीउ ॥३॥ उन संतन कै मेरा मनु कुरबाने ॥ जिन तूं जाता
 जो तुधु मनि भाने ॥ तिन कै संगि सदा सुखु पाइआ हरि रस नानक तृपति अघाना जीउ ॥४॥१३॥
 २०॥ माझ महला ५ ॥ तूं जलनिधि हम मीन तुमारे ॥ तेरा नामु बूंद हम चातृक तिखहारे ॥ तुमरी
 आस पिआसा तुमरी तुम ही संगि मनु लीना जीउ ॥१॥ जिउ बारिकु पी खीरु अघावै ॥ जिउ निरधनु
 धनु देखि सुखु पावै ॥ तृखावंत जलु पीवत ठंढा तिउ हरि संगि इहु मनु भीना जीउ ॥२॥ जिउ
 अंधिआरै दीपकु परगासा ॥ भरता चितवत पूरन आसा ॥ मिलि प्रीतम जिउ होत अन्नदा तिउ हरि
 रंगि मनु रंगीना जीउ ॥३॥ संतन मो कउ हरि मारगि पाइआ ॥ साध कृपालि हरि संगि गिझाडिआ
 ॥ हरि हमरा हम हरि के दासे नानक सबटु गुरू सचु दीना जीउ ॥४॥१४॥२१॥ माझ महला ५ ॥
 अमृत नामु सदा निरमलीआ ॥ सुखदाई दूख बिडारन हरीआ ॥ अवरि साद चखि सगले देखे मन

हरि रसु सभ ते मीठा जीउ ॥१॥ जो जो पीवै सो तृपतावै ॥ अमरु होवै जो नाम रसु पावै ॥ नाम निधान
 तिसहि परापति जिसु सबदु गुरु मनि वूठा जीउ ॥२॥ जिनि हरि रसु पाइआ सो तृपति अघाना ॥
 जिनि हरि सादु पाइआ सो नाहि डुलाना ॥ तिसहि परापति हरि हरि नामा जिसु मसतकि भागीठा
 जीउ ॥३॥ हरि झिक्सु हथि आइआ वरसाणे बहुतेरे ॥ तिसु लगि मुक्तु भए घणैरे ॥ नामु निधाना
 गुरमुखि पाईअै कहु नानक विरली डीठा जीउ ॥४॥१५॥२२॥ माझ महला ५ ॥ निधि सिधि रिधि
 हरि हरि हरि मेरै ॥ जनमु पदारथु गहिर गंभीरै ॥ लाख कोट खुसीआ रंग रावै जो गुर लागा पाई
 जीउ ॥१॥ दरसनु पेखत भए पुनीता ॥ सगल उधारे भाई मीता ॥ अगम अगोचरु सुआमी अपुना
 गुर किरपा ते सचु धिआई जीउ ॥२॥ जा कउ खोजहि सरब उपाए ॥ वडभागी दरसनु को विरला
 पाए ॥ ऊच अपार अगोचर थाना ओहु महलु गुरु देखाई जीउ ॥३॥ गहिर गंभीर अमृत नामु तेरा ॥
 मुकति भइआ जिसु रिदै वसेरा ॥ गुरि बंधन तिन के सगले काटे जन नानक सहजि समाई जीउ
 ॥४॥१६॥२३॥ माझ महला ५ ॥ प्रभ किरपा ते हरि हरि धिआवउ ॥ प्रभू दइआ ते मंगलु
 गावउ ॥ ऊठत बैठत सोवत जागत हरि धिआईअै सगल अवरदा जीउ ॥१॥ नामु अउखधु मो कउ
 साधू दीआ ॥ किलबिख काटे निरमलु थीआ ॥ अनदु भइआ निकसी सभ पीरा सगल बिनासे दरदा
 जीउ ॥२॥ जिस का अंगु करे मेरा पिआरा ॥ सो मुक्ता सागर संसारा ॥ सति करे जिनि गुरु पछाता
 सो काहे कउ डरदा जीउ ॥३॥ जब ते साधू संगति पाए ॥ गुर भेटत हउ गई बलाए ॥ सासि सासि
 हरि गावै नानकु सतिगुर ढाकि लीआ मेरा पड़दा जीउ ॥४॥१७॥२४॥ माझ महला ५ ॥ ओति
 पोति सेवक संगि राता ॥ प्रभ प्रतिपाले सेवक सुखदाता ॥ पाणी पखा पीसउ सेवक कै ठाकुर ही का
 आहरु जीउ ॥१॥ काटि सिलक प्रभि सेवा लाइआ ॥ हुकमु साहिब का सेवक मनि भाइआ ॥ सोई
 कमावै जो साहिब भावै सेवकु अंतरि बाहरि माहरु जीउ ॥२॥ तूं दाना ठाकुर सभ बिधि जानहि ॥

ठाकुर के सेवक हरि रंग माणहि ॥ जो किछु ठाकुर का सो सेवक का सेवकु ठाकुर ही संगि जाहरु जीउ ॥३॥ अपुनै ठाकुरि जो पहिराइआ ॥ बहुरि न लेखा पुछि बुलाइआ ॥ तिसु सेवक कै नानक कुरबाणी सो गहिर गभीरा गउहरु जीउ ॥४॥१८॥२५॥ माझ महला ५ ॥ सभ किछु घर महि बाहरि नाही ॥ बाहरि टोलै सो भरमि भुलाही ॥ गुर परसादी जिनी अंतरि पाइआ सो अंतरि बाहरि सुहेला जीउ ॥ १॥ झिमि झिमि वरसै अमृत धारा ॥ मनु पीवै सुनि सबदु बीचारा ॥ अनद बिनोद करे दिन राती सदा सदा हरि केला जीउ ॥२॥ जनम जनम का विछुड़िआ मिलिआ ॥ साध कृपा ते सूका हरिआ ॥ सुमति पाए नामु धिआए गुरमुखि होए मेला जीउ ॥३॥ जल तरंगु जिउ जलहि समाइआ ॥ तिउ जोती संगि जोति मिलाइआ ॥ कहु नानक भ्रम कटे किवाड़ा बहुड़ि न होईअै जउला जीउ ॥४॥१६॥२६॥ माझ महला ५ ॥ तिसु कुरबाणी जिनि तूं सुणिआ ॥ तिसु बलिहारी जिनि रसना भणिआ ॥ वारि वारि जाई तिसु विटहु जो मनि तनि तुधु आराधे जीउ ॥१॥ तिसु चरण पखाली जो तेरै मारगि चालै ॥ नैन निहाली तिसु पुरख दइआलै ॥ मनु देवा तिसु अपुने साजन जिनि गुर मिलि सो प्रभु लाधे जीउ ॥२॥ से वडभागी जिनि तुम जाणे ॥ सभ कै मधे अलिपत निरबाणे ॥ साध कै संगि उनि भउजलु तरिआ सगल दूत उनि साधे जीउ ॥३॥ तिन की सरणि परिआ मनु मेरा ॥ माणु ताणु तजि मोहु अंधेरा ॥ नामु दानु दीजै नानक कउ तिसु प्रभ अगम अगाधे जीउ ॥४॥२०॥२७॥ माझ महला ५ ॥ तूं पेडु साख तेरी फूली ॥ तूं सूखमु होआ असथूली ॥ तूं जलनिधि तूं फेनु बुदबुदा तुधु बिनु अवरु न भालीअै जीउ ॥१॥ तूं सूतु मणीए भी तूंहै ॥ तूं गंठी मेरु सिरि तूंहै ॥ आदि मधि अंति प्रभु सोई अवरु न कोइ दिखालीअै जीउ ॥२॥ तूं निरगुणु सरगुणु सुखदाता ॥ तूं निरबाणु रसीआ रंगि राता ॥ अपने करतब आपे जाणहि आपे तुधु समालीअै जीउ ॥३॥ तूं ठाकुरु सेवकु फुनि आपे ॥ तूं गुपतु परगटु प्रभ आपे ॥ नानक दासु सदा गुण गावै इक भोरी नदरि निहालीअै

जीउ ॥४॥२१॥२८॥ माझ महला ५ ॥ सफल सु बाणी जितु नामु वखाणी ॥ गुर परसादि किनै विरलै
 जाणी ॥ धन्नु सु वेला जितु हरि गावत सुनणा आए ते परवाना जीउ ॥१॥ से नेत्र परवाणु जिनी
 दरसनु पेखा ॥ से कर भले जिनी हरि जसु लेखा ॥ से चरण सुहावे जो हरि मारगि चले हउ बलि तिन
 संगि पछाणा जीउ ॥२॥ सुणि साजन मेरे मीत पिआरे ॥ साधसंगि खिन माहि उधारे ॥ किलविख
 काटि होआ मनु निरमलु मिटि गए आवण जाणा जीउ ॥३॥ दुडि कर जोडि डिकु बिनउ करीजै ॥
 करि किरपा डुबदा पथरु लीजै ॥ नानक कउ प्रभ भए कृपाला प्रभ नानक मनि भाणा जीउ ॥४॥२२
 ॥२६॥ माझ महला ५ ॥ अमृत बाणी हरि हरि तेरी ॥ सुणि सुणि होवै परम गति मेरी ॥ जलनि
 बुझी सीतलु होडि मनूआ सतिगुर का दरसनु पाए जीउ ॥१॥ सूखु भडिआ दुखु दूरि पराना ॥ संत
 रसन हरि नामु वखाना ॥ जल थल नीरि भरे सर सुभर बिरथा कोडि न जाए जीउ ॥२॥ दडिआ धारी
 तिनि सिरजनहारे ॥ जीअ जंत सगले प्रतिपारे ॥ मिहरवान किरपाल दडिआला सगले तृपति
 अघाए जीउ ॥३॥ वणु तृणु तृभवणु कीतोनु हरिआ ॥ करणहारि खिन भीतरि करिआ ॥ गुरमुखि
 नानक तिसै अराधे मन की आस पुजाए जीउ ॥४॥२३॥३०॥ माझ महला ५ ॥ तूं मेरा पिता
 तूहै मेरा माता ॥ तूं मेरा बंधपु तूं मेरा भ्राता ॥ तूं मेरा राखा सभनी थाई ता भउ केहा काड़ा जीउ
 ॥१॥ तुमरी कृपा ते तुधु पछाणा ॥ तूं मेरी ओट तूहै मेरा माणा ॥ तुझ बिनु दूजा अवरु न कोई सभु
 तेरा खेलु अखाड़ा जीउ ॥२॥ जीअ जंत सभि तुधु उपाए ॥ जितु जितु भाणा तितु तितु लाए ॥ सभ
 किछु कीता तेरा होवै नाही किछु असाड़ा जीउ ॥३॥ नामु धिआडि महा सुखु पाडिआ ॥ हरि गुण गाडि
 मेरा मनु सीतलाडिआ ॥ गुरि पूरै वजी वाधाई नानक जिता बिखाड़ा जीउ ॥४॥२४॥३१॥
 माझ महला ५ ॥ जीअ प्राण प्रभ मनहि अधारा ॥ भगत जीवहि गुण गाडि अपारा ॥ गुण निधान
 अमृतु हरि नामा हरि धिआडि धिआडि सुखु पाडिआ जीउ ॥१॥ मनसा धारि जो घर ते आवै ॥

साधसंगि जनमु मरणु मिटावै ॥ आस मनोरथु पूरनु होवै भेटत गुर दरसाइआ जीउ ॥२॥ अगम
 अगोचर किछु मिति नही जानी ॥ साधिक सिध धिआवहि गिआनी ॥ खुदी मिटी चूका भोलावा गुरि मन
 ही महि प्रगटाइआ जीउ ॥३॥ अनद मंगल कलिआण निधाना ॥ सूख सहज हरि नामु वखाना ॥
 होइ कृपालु सुआमी अपना नाउ नानक घर महि आइआ जीउ ॥४॥२५॥३२॥ माझ महला ५ ॥
 सुणि सुणि जीवा सोइ तुमारी ॥ तूं प्रीतमु ठाकुरु अति भारी ॥ तुमरे करतब तुम ही जाणहु तुमरी ओट
 गुोपाला जीउ ॥१॥ गुण गावत मनु हरिआ होवै ॥ कथा सुणत मलु सगली खोवै ॥ भेटत संगि साध
 संतन कै सदा जपउ दइआला जीउ ॥२॥ प्रभु अपुना सासि सासि समारउ ॥ इह मति गुर प्रसादि
 मनि धारउ ॥ तुमरी कृपा ते होइ प्रगासा सरब मइआ प्रतिपाला जीउ ॥३॥ सति सति सति प्रभु
 सोई ॥ सदा सदा सद आपे होई ॥ चलित तुमारे प्रगट पिआरे देखि नानक भए निहाला जीउ ॥४॥
 २६॥३३॥ माझ महला ५ ॥ हुकमी वरसण लागे मेहा ॥ साजन संत मिलि नामु जपेहा ॥ सीतल
 साँति सहज सुखु पाइआ ठाढि पाई प्रभि आपे जीउ ॥१॥ सभु किछु बहुतो बहुतु उपाइआ ॥ करि
 किरपा प्रभि सगल रजाइआ ॥ दाति करहु मेरे दातारा जीअ जंत सभि ध्रापे जीउ ॥२॥ सचा साहिबु सची
 नाई ॥ गुर परसादि तिसु सदा धिआई ॥ जनम मरण भै काटे मोहा बिनसे सोग संतापे जीउ ॥३॥ सासि
 सासि नानकु सालाहे ॥ सिमरत नामु काटे सभि फाहे ॥ पूरन आस करी खिन भीतरि हरि हरि हरि गुण
 जापे जीउ ॥४॥२७॥३४॥ माझ महला ५ ॥ आउ साजन संत मीत पिआरे ॥ मिलि गावह गुण
 अगम अपारे ॥ गावत सुणत सभे ही मुकते सो धिआईअै जिनि हम कीए जीउ ॥१॥ जनम जनम के
 किलबिख जावहि ॥ मनि चिंदे सेई फल पावहि ॥ सिमरि साहिबु सो सचु सुआमी रिजकु सभसु कउ दीए
 जीउ ॥२॥ नामु जपत सरब सुखु पाईअै ॥ सभु भउ बिनसै हरि हरि धिआईअै ॥ जिनि सेविआ सो
 पारगिरामी कारज सगले थीए जीउ ॥३॥ आइ पडिआ तेरी सरणाई ॥ जिउ भावै तिउ लैहि मिलाई ॥

करि किरपा प्रभु भगती लावहु सचु नानक अमृतु पीए जीउ ॥४॥२८॥३५॥ माझ महला ५ ॥
 भए कृपाल गोविंद गुसाई ॥ मेघु वरसै सभनी थाई ॥ दीन दडिआल सदा किरपाला ठाढि पाई
 करतारे जीउ ॥१॥ अपुने जीअ जंत प्रतिपारे ॥ जिउ बारिक माता संमारे ॥ दुख भंजन सुख सागर
 सुआमी देत सगल आहारे जीउ ॥२॥ जलि थलि पूर रहिआ मिहरवाना ॥ सद बलिहारि जाईअ
 कुरबाना ॥ रैणि दिनसु तिसु सदा धिआई जि खिन महि सगल उधारे जीउ ॥३॥ राखि लीए सगले
 प्रभि आपे ॥ उतरि गए सभ सोग संतापे ॥ नामु जपत मनु तनु हरीआवलु प्रभ नानक नदरि निहारे जीउ
 ॥४॥२६॥३६॥ माझ महला ५ ॥ जिथै नामु जपीअै प्रभ पिआरे ॥ से असथल सोडिन चउबारे ॥ जिथै
 नामु न जपीअै मेरे गोडिदा सेई नगर उजाड़ी जीउ ॥१॥ हरि रुखी रोटी खाडि समाले ॥ हरि अंतरि
 बाहरि नदरि निहाले ॥ खाडि खाडि करे बदफैली जाणु विसू की वाड़ी जीउ ॥२॥ संता सेती रंगु न
 लाए ॥ साकत संगि विकरम कमाए ॥ दुलभ देह खोई अगिआनी जड़ अपुणी आपि उपाड़ी जीउ ॥३॥
 तेरी सरणि मेरे दीन दडिआला ॥ सुख सागर मेरे गुर गोपाला ॥ करि किरपा नानकु गुण गावै राखहु
 सरम असाड़ी जीउ ॥४॥३०॥३७॥ माझ महला ५ ॥ चरण ठाकुर के रिदै समाणे ॥ कलि कलेस सभ
 दूरि पडिआणे ॥ साँति सूख सहज धुनि उपजी साधू संगि निवासा जीउ ॥१॥ लागी प्रीति न तूटै मूले ॥
 हरि अंतरि बाहरि रहिआ भरपूरे ॥ सिमरि सिमरि सिमरि गुण गावा काटी जम की फासा जीउ ॥२॥
 अमृतु वरखै अनहद बाणी ॥ मन तन अंतरि साँति समाणी ॥ तृपति अघाडि रहे जन तेरे सतिगुरि
 कीआ दिलासा जीउ ॥३॥ जिस का सा तिस ते फलु पाडिआ ॥ करि किरपा प्रभ संगि मिलाडिआ ॥
 आवण जाण रहे वडभागी नानक पूरन आसा जीउ ॥४॥३१॥३८॥ माझ महला ५ ॥ मीहु
 पडिआ परमेसरि पाडिआ ॥ जीअ जंत सभि सुखी वसाडिआ ॥ गडिआ कलेसु भडिआ सुखु साचा हरि
 हरि नामु समाली जीउ ॥१॥ जिस के से तिन ही प्रतिपारे ॥ पारब्रहम प्रभ भए रखवारे ॥ सुणी

बेन्नती ठाकुरि मेरै पूरन होई घाली जीउ ॥२॥ सरब जीआ कउ देवणहारा ॥ गुर परसादी नदरि
 निहारा ॥ जल थल महीअल सभि तृपताणे साधू चरन पखाली जीउ ॥३॥ मन की इछ
 पुजावणहारा ॥ सदा सदा जाई बलिहारा ॥ नानक दानु कीआ दुख भंजनि रते रंगि रसाली जीउ
 ॥४॥३२॥३६॥ माझ महला ५ ॥ मनु तनु तेरा धनु भी तेरा ॥ तूं ठाकुरु सुआमी प्रभु मेरा ॥ जीउ
 पिंडु सभु रासि तुमारी तेरा जोरु गोपाला जीउ ॥१॥ सदा सदा तूहै सुखदाई ॥ निवि निवि लागा
 तेरी पाई ॥ कार कमावा जे तुधु भावा जा तूं देहि दड़िआला जीउ ॥२॥ प्रभ तुम ते लहणा तूं मेरा
 गहणा ॥ जो तूं देहि सोई सुखु सहणा ॥ जियै रखहि बैकुंठु तिथाई तूं सभना के प्रतिपाला जीउ ॥३॥
 सिमरि सिमरि नानक सुखु पाइआ ॥ आठ पहर तेरे गुण गाइआ ॥ सगल मनोरथ पूरन होए कदे न
 होइ दुखाला जीउ ॥४॥३३॥४०॥ माझ महला ५ ॥ पारब्रहमि प्रभि मेघु पठाइआ ॥ जलि थलि
 महीअलि दह दिसि वरसाइआ ॥ साँति भई बुझी सभ तृसना अनदु भइआ सभ ठाई जीउ ॥१॥
 सुखदाता दुख भंजनहारा ॥ आपे बखसि करे जीअ सारा ॥ अपने कीते नो आपि प्रतिपाले पड़ि पैरी
 तिसहि मनाई जीउ ॥२॥ जा की सरणि पड़िआ गति पाईअै ॥ सासि सासि हरि नामु धिआईअै ॥
 तिसु बिनु होरु न दूजा ठाकुरु सभ तिसै कीआ जाई जीउ ॥३॥ तेरा माणु ताणु प्रभ तेरा ॥ तूं सचा
 साहिबु गुणी गहेरा ॥ नानकु दासु कहै बेन्नती आठ पहर तुधु धिआई जीउ ॥४॥३४॥४१॥
 माझ महला ५ ॥ सभे सुख भए प्रभ तुठे ॥ गुर पूरे के चरण मनि वुठे ॥ सहज समाधि लगी लिव अंतरि
 सो रसु सोई जाणै जीउ ॥१॥ अगम अगोचरु साहिबु मेरा ॥ घट घट अंतरि वरतै नेरा ॥ सदा अलिपतु
 जीआ का दाता को विरला आपु पछाणै जीउ ॥२॥ प्रभ मिलणै की एह नीसाणी ॥ मनि इको सचा हुकमु
 पछाणी ॥ सहजि संतोखि सदा तृपतासे अनदु खसम कै भाणै जीउ ॥३॥ हथी दिती प्रभि देवणहारै ॥
 जनम मरण रोग सभि निवारे ॥ नानक दास कीए प्रभि अपुने हरि कीरतनि रंग माणे जीउ ॥

४॥३५॥४२॥ माझ महला ५ ॥ कीनी दडिआ गोपाल गुसाई ॥ गुर के चरण वसे मन माही ॥ अंगीकारु कीआ तिनि करतै दुख का डेरा ढाहिआ जीउ ॥१॥ मनि तनि वसिआ सचा सोई ॥ बिखड़ा थानु न दिसै कोई ॥ दूत दुसमण सभि सजण होए एको सुआमी आहिआ जीउ ॥२॥ जो किछु करे सु आपे आपै ॥ बुधि सिआणप किछू न जापै ॥ आपणिआ संता नो आपि सहाई प्रभि भरम भुलावा लाहिआ जीउ ॥३॥ चरण कमल जन का आधारो ॥ आठ पहर राम नामु वापारो ॥ सहज अन्नद गावहि गुण गोविंद प्रभ नानक सरब समाहिआ जीउ ॥४॥३६॥४३॥ माझ महला ५ ॥ सो सचु मंदरु जितु सचु धिआईअै ॥ सो रिदा सुहेला जितु हरि गुण गाईअै ॥ सा धरति सुहावी जितु वसहि हरि जन सचे नाम विटहु कुरबाणो जीउ ॥१॥ सचु वडाई कीम न पाई ॥ कुदरति करमु न कहणा जाई ॥ धिआडि धिआडि जीवहि जन तेरे सचु सबदु मनि माणो जीउ ॥२॥ सचु सालाहणु वडभागी पाईअै ॥ गुर परसादी हरि गुण गाईअै ॥ रंगि रते तैरे तुधु भावहि सचु नामु नीसाणो जीउ ॥३॥ सचे अंतु न जाणै कोई ॥ थानि थन्नतरि सचा सोई ॥ नानक सचु धिआईअै सद ही अंतरजामी जाणो जीउ ॥४॥३७॥४४॥ माझ महला ५ ॥ रैणि सुहावड़ी दिनसु सुहेला ॥ जपि अमृत नामु संतसंगि मेला ॥ घड़ी मूरत सिमरत पल वंजहि जीवणु सफलु तिथाई जीउ ॥१॥ सिमरत नामु दोख सभि लाथे ॥ अंतरि बाहरि हरि प्रभु साथे ॥ भै भउ भरमु खोडिआ गुरि पूरे देखा सभनी जाई जीउ ॥२॥ प्रभु समरथु वड ऊच अपारा ॥ नउ निधि नामु भरे भंडारा ॥ आदि अंति मधि प्रभु सोई दूजा लवै न लाई जीउ ॥३॥ करि किरपा मेरे दीन दडिआला ॥ जाचिकु जाचै साध खाला ॥ देहि दानु नानकु जनु मागै सदा सदा हरि धिआई जीउ ॥४॥३८॥४५॥ माझ महला ५ ॥ अैथै तूहै आगै आपे ॥ जीअ जंत्र सभि तेरे थापे ॥ तुधु बिनु अवरु न कोई करते मै धर ओट तुमारी जीउ ॥१॥ रसना जपि जपि जीवै सुआमी ॥ पारब्रहम प्रभ अंतरजामी ॥ जिनि सेविआ तिन ही सुखु पाडिआ सो जनमु न जूअै हारी जीउ ॥२॥ नामु

अवखधु जिनि जन तेरै पाड़िआ ॥ जनम जनम का रोगु गवाड़िआ ॥ हरि कीरतनु गावहु दिनु राती
 सफल एहा है कारी जीउ ॥३॥ दृसटि धारि अपना दासु सवारिआ ॥ घट घट अंतरि पारब्रह्म
 नमसकारिआ ॥ इकसु विणु होरु दूजा नाही बाबा नानक इह मति सारी जीउ ॥४॥३६॥४६॥
 माझ महला ५ ॥ मनु तनु रता राम पिआरे ॥ सरबसु दीजै अपना वारे ॥ आठ पहर गोविंद गुण
 गाईअै बिसरु न कोई सासा जीउ ॥१॥ सोई साजन मीतु पिआरा ॥ राम नामु साधसंगि बीचारा ॥
 साधू संगि तरीजै सागरु कटीअै जम की फासा जीउ ॥२॥ चारि पदारथ हरि की सेवा ॥ पारजातु जपि
 अलख अभेवा ॥ कामु क्रोधु किलबिख गुरि काटे पूरन होई आसा जीउ ॥३॥ पूरन भाग भए जिसु प्राणी
 ॥ साधसंगि मिले सारंगपाणी ॥ नानक नामु वसिआ जिसु अंतरि परवाणु गिरसत उदासा जीउ
 ॥४॥४०॥४७॥ माझ महला ५ ॥ सिमरत नामु रिदै सुखु पाड़िआ ॥ करि किरपा भगती प्रगटाड़िआ ॥
 संतसंगि मिलि हरि हरि जपिआ बिनसे आलस रोगा जीउ ॥१॥ जा कै गृहि नव निधि हरि भाई ॥
 तिसु मिलिआ जिसु पुरब कमाई ॥ गिआन धिआन पूरन परमेसुर प्रभु सभना गला जोगा जीउ
 ॥२॥ खिन महि थापि उथापनहारा ॥ आपि इकंती आपि पसारा ॥ लेपु नही जगजीवन दाते
 दरसन डिठे लहनि विजोगा जीउ ॥३॥ अंचलि लाड़ि सभ सिसटि तराई ॥ आपणा नाउ आपि
 जपाई ॥ गुर बोहिथु पाड़िआ किरपा ते नानक धुरि संजोगा जीउ ॥४॥४१॥४८॥ माझ महला ५ ॥
 सोई करणा जि आपि कराए ॥ जिथै रखै सा भली जाए ॥ सोई सिआणा सो पतिवंता हुकमु लगै जिसु
 मीठा जीउ ॥१॥ सभ परोई इकतु धागै ॥ जिसु लाड़ि लए सो चरणी लागै ॥ ऊंध कवलु जिसु होड़ि
 प्रगासा तिनि सरब निरंजनु डीठा जीउ ॥२॥ तेरी महिमा तूहै जाणहि ॥ अपणा आपु तूं
 आपि पछाणहि ॥ हउ बलिहारी संतन तेरे जिनि कामु क्रोधु लोभु पीठा जीउ ॥३॥ तूं निरवैरु
 संत तेरे निरमल ॥ जिन देखे सभ उतरहि कलमल ॥ नानक नामु धिआड़ि धिआड़ि जीवै

बिनसिआ भ्रमु भउ धीठा जीउ ॥४॥४२॥४६॥ माँझ महला ५ ॥ झूठा मंगणु जे कोई मागै ॥ तिस कउ मरते घड़ी न लागै ॥ पारब्रह्म जो सद ही सेवै सो गुर मिलि निहचलु कहणा ॥१॥ प्रेम भगति जिस कै मनि लागी ॥ गुण गावै अनदिनु निति जागी ॥ बाह पकड़ि तिसु सुआमी मेलै जिस कै मसतकि लहणा ॥२॥ चरन कमल भगताँ मनि वुठे ॥ विणु परमेसर सगले मुठे ॥ संत जनाँ की धूड़ि नित बाँछहि नामु सचे का गहणा ॥३॥ ऊठत बैठत हरि हरि गाईअै ॥ जिसु सिमरत वरु निहचलु पाईअै ॥ नानक कउ प्रभ होइ दइआला तेरा कीता सहणा ॥४॥४३॥५०॥

रागु माझ असटपदीआ महला १ घरु १

१९८१ सतिगुर प्रसादि ॥

सबदि रंगाए हुकमि सबाए ॥ सची दरगह महलि बुलाए ॥ सचे दीन दइआल मेरे साहिबा सचे मनु पतीआवणिआ ॥१॥ हउ वारी जीउ वारी सबदि सुहावणिआ ॥ अमृत नामु सदा सुखदाता गुरमती मनि वसावणिआ ॥१॥ रहाउ ॥ ना को मेरा हउ किसु केरा ॥ साचा ठाकुरु तृभवणि मेरा ॥ हउमै करि करि जाइ घणेरी करि अवगण पछोतावणिआ ॥२॥ हुकमु पछाणै सु हरि गुण वखाणै ॥ गुर कै सबदि नामि नीसाणै ॥ सभना का दरि लेखा सचै छूटसि नामि सुहावणिआ ॥३॥ मनमुखु भूला ठउरु न पाए ॥ जम दरि बधा चोटा खाए ॥ बिनु नावै को संगि न साथी मुकते नामु धिआवणिआ ॥४॥ साकत कूड़े सचु न भावै ॥ दुबिधा बाधा आवै जावै ॥ लिखिआ लेखु न मेटै कोई गुरमुखि मुकति करावणिआ ॥५॥ पेईअड़ै पिरु जातो नाही ॥ झूठि विछुन्नी रोवै धाही ॥ अवगणि मुठी महलु न पाए अवगण गुणि बखसावणिआ ॥६॥ पेईअड़ै जिनि जाता पिआरा ॥ गुरमुखि बूझै ततु बीचारा ॥ आवणु जाणा ठाकि रहाए सचै नामि समावणिआ ॥७॥ गुरमुखि बूझै अकथु कहावै ॥ सचे ठाकुर साचो भावै ॥ नानक सचु कहै बेन्नती सचु मिलै गुण गावणिआ ॥८॥१॥ माझ महला ३ घरु १ ॥ करमु होवै

सतिगुरु मिलाए ॥ सेवा सुरति सबदि चितु लाए ॥ हउमै मारि सदा सुखु पाइआ माइआ मोहु
 चुकावणिआ ॥१॥ हउ वारी जीउ वारी सतिगुर कै बलिहारणिआ ॥ गुरमती परगासु होआ जी
 अनदिनु हरि गुण गावणिआ ॥१॥ रहाउ ॥ तनु मनु खोजे ता नाउ पाए ॥ धावतु राखै ठाकि रहाए ॥
 गुर की बाणी अनदिनु गावै सहजे भगति करावणिआ ॥२॥ इसु काइआ अंदरि वसतु असंखा ॥
 गुरमुखि साचु मिलै ता वेखा ॥ नउ दरवाजे दसवै मुकता अनहद सबदु वजावणिआ ॥३॥ सचा
 साहिबु सची नाई ॥ गुर परसादी मंनि वसाई ॥ अनदिनु सदा रहै रंगि राता दरि सचै सोझी
 पावणिआ ॥४॥ पाप पुन्न की सार न जाणी ॥ दूजै लागी भरमि भुलाणी ॥ अगिआनी अंधा मगु न
 जाणै फिरि फिरि आवण जावणिआ ॥५॥ गुर सेवा ते सदा सुखु पाइआ ॥ हउमै मेरा ठाकि
 रहाइआ ॥ गुर साखी मिटिआ अंधिआरा बजर कपाट खुलावणिआ ॥६॥ हउमै मारि मंनि
 वसाइआ ॥ गुर चरणी सदा चितु लाइआ ॥ गुर किरपा ते मनु तनु निरमलु निरमल नामु
 धिआवणिआ ॥७॥ जीवणु मरणा सभु तुधै ताई ॥ जिसु बखसे तिसु दे वडिआई ॥ नानक नामु धिआइ
 सदा तूं जंमणु मरणु सवारणिआ ॥८॥१॥२॥ माझ महला ३ ॥ मेरा प्रभु निरमलु अगम अपारा ॥
 बिनु तकड़ी तोलै संसारा ॥ गुरमुखि होवै सोई बूझै गुण कहि गुणी समावणिआ ॥१॥ हउ वारी जीउ
 वारी हरि का नामु मंनि वसावणिआ ॥ जो सचि लागे से अनदिनु जागे दरि सचै सोभा पावणिआ ॥
 १॥ रहाउ ॥ आपि सुणै तै आपे वेखै ॥ जिस नो नदरि करे सोई जनु लेखै ॥ आपे लाइ लए
 सो लागै गुरमुखि सचु कमावणिआ ॥२॥ जिसु आपि भुलाए सु किथै हथु पाए ॥ पूरबि लिखिआ
 सु मेटणा न जाए ॥ जिन सतिगुरु मिलिआ से वडभागी पूरै करमि मिलावणिआ ॥३॥ पेईअडै
 धन अनदिनु सुती ॥ कंति विसारी अवगणि मुती ॥ अनदिनु सदा फिरै बिललादी बिनु पिर नीद न
 पावणिआ ॥४॥ पेईअडै सुखदाता जाता ॥ हउमै मारि गुर सबदि पछाता ॥ सेज सुहावी सदा पिरु

रावे सचु सीगारु बणावणिआ ॥५॥ लख चउरासीह जीअ उपाए ॥ जिस नो नदरि करे तिसु गुरु
 मिलाए ॥ किलबिख काटि सदा जन निरमल दरि सचै नामि सुहावणिआ ॥६॥ लेखा मागै ता किनि दीअै
 ॥ सुखु नाही फुनि दूअै तीअै ॥ आपे बखसि लए प्रभु साचा आपे बखसि मिलावणिआ ॥७॥ आपि करे
 तै आपि कराए ॥ पूरे गुर कै सबदि मिलाए ॥ नानक नामु मिलै वडिआई आपे मेलि मिलावणिआ ॥
 ८॥२॥३॥ माझ महला ३ ॥ इको आपि फिरै परछन्ना ॥ गुरमुखि वेखा ता इहु मनु भिन्ना ॥ तृसना तजि
 सहज सुखु पाडिआ एको मंनि वसावणिआ ॥१॥ हउ वारी जीउ वारी इकसु सिउ चितु लावणिआ ॥
 गुरमती मनु इकतु घरि आडिआ सचै रंगि रंगावणिआ ॥१॥ रहाउ ॥ इहु जगु भूला तै आपि
 भुलाडिआ ॥ इकु विसारि दूजै लोभाडिआ ॥ अनदिनु सदा फिरै भ्रमि भूला बिनु नावै दुखु पावणिआ
 ॥२॥ जो रंगि राते करम बिधाते ॥ गुर सेवा ते जुग चारे जाते ॥ जिस नो आपि देडि वडिआई हरि कै
 नामि समावणिआ ॥३॥ माडिआ मोहि हरि चेतै नाही ॥ जमपुरि बधा दुख सहाही ॥ अन्ना बोला किछु
 नदरि न आवै मनमुख पापि पचावणिआ ॥४॥ इकि रंगि राते जो तुधु आपि लिव लाए ॥ भाडि भगति
 तेरै मनि भाए ॥ सतिगुरु सेवनि सदा सुखदाता सभ इछा आपि पुजावणिआ ॥५॥ हरि जीउ तेरी
 सदा सरणाई ॥ आपे बखसिहि दे वडिआई ॥ जमकालु तिसु नेडि न आवै जो हरि हरि नामु
 धिआवणिआ ॥६॥ अनदिनु राते जो हरि भाए ॥ मेरै प्रभि मेले मेलि मिलाए ॥ सदा सदा सचे तेरी
 सरणाई तूं आपे सचु बुझावणिआ ॥७॥ जिन सचु जाता से सचि समाणे ॥ हरि गुण गावहि सचु वखाणे
 ॥ नानक नामि रते बैरागी निज घरि ताड़ी लावणिआ ॥८॥३॥४॥ माझ महला ३ ॥ सबदि मरै सु
 मुआ जापै ॥ कालु न चापै दुखु न संतापै ॥ जोती विचि मिलि जोति समाणी सुणि मन सचि समावणिआ
 ॥१॥ हउ वारी जीउ वारी हरि कै नाडि सोभा पावणिआ ॥ सतिगुरु सेवि सचि चितु लाडिआ गुरमती
 सहजि समावणिआ ॥१॥ रहाउ ॥ काडिआ कची कचा चीरु ह्वाटाए ॥ दूजै लागी महलु न पाए ॥

अनदिनु जलदी फिरै दिनु राती बिनु पिर बहु दुखु पावणिआ ॥२॥ देही जाति न आगै जाए ॥
 जिथै लेखा मंगीअै तिथै छुटै सचु कमाए ॥ सतिगुरु सेवनि से धनवंते अैथै ओथै नामि समावणिआ ॥
 ३॥ भै भाइ सीगारु बणाए ॥ गुर परसादी महलु घरु पाए ॥ अनदिनु सदा रवै दिनु राती मजीठै
 रंगु बणावणिआ ॥४॥ सभना पिरु वसै सदा नाले ॥ गुर परसादी को नदरि निहाले ॥ मेरा प्रभु अति
 ऊचो ऊचा करि किरपा आपि मिलावणिआ ॥५॥ माइआ मोहि इहु जगु सुता ॥ नामु विसारि अंति
 विगुता ॥ जिस ते सुता सो जागाए गुरमति सोझी पावणिआ ॥६॥ अपिउ पीअै सो भरमु गवाए ॥ गुर
 परसादि मुक्ति गति पाए ॥ भगती रता सदा बैरागी आपु मारि मिलावणिआ ॥७॥ आपि उपाए
 धंधै लाए ॥ लख चउरासी रिजकु आपि अपड़ाए ॥ नानक नामु धिआइ सचि राते जो तिसु भावै सु
 कार करावणिआ ॥८॥४॥५॥ माझ महला ३ ॥ अंदरि हीरा लालु बणाइआ ॥ गुर कै सबदि परखि
 परखाइआ ॥ जिन सचु पलै सचु वखाणहि सचु कसवटी लावणिआ ॥१॥ हउ वारी जीउ वारी गुर
 की बाणी मंनि वसावणिआ ॥ अंजन माहि निरंजनु पाइआ जोती जोति मिलावणिआ ॥१॥ रहाउ ॥
 इसु काइआ अंदरि बहुतु पसारा ॥ नामु निरंजनु अति अगम अपारा ॥ गुरमुखि होवै सोई पाए
 आपे बखसि मिलावणिआ ॥२॥ मेरा ठाकुरु सचु दृड़ाए ॥ गुर परसादी सचि चितु लाए ॥ सचो सचु
 वरतै सभनी थाई सचे सचि समावणिआ ॥३॥ वेपरवाहु सचु मेरा पिआरा ॥ किलविख अवगण
 काटणहारा ॥ प्रेम प्रीति सदा धिआईअै भै भाइ भगति दृड़ावणिआ ॥४॥ तेरी भगति सची जे
 सचे भावै ॥ आपे देइ न पछोतावै ॥ सभना जीआ का एको दाता सबदे मारि जीवावणिआ ॥५॥ हरि
 तुधु बाझहु मै कोई नाही ॥ हरि तुधै सेवी तै तुधु सालाही ॥ आपे मेलि लैहु प्रभ साचे पूरै करमि तूं
 पावणिआ ॥६॥ मै होरु न कोई तुधै जेहा ॥ तेरी नदरी सीझसि देहा ॥ अनदिनु सारि समालि हरि
 राखहि गुरमुखि सहजि समावणिआ ॥७॥ तुधु जेवडु मै होरु न कोई ॥ तुधु आपे सिरजी आपे गोई ॥

तूं आपे ही घड़ि भंनि सवारहि नानक नामि सुहावणिआ ॥८॥५॥६॥ माझ महला ३ ॥ सभ घट
 आपे भोगणहारा ॥ अलखु वरतै अगम अपारा ॥ गुर कै सबदि मेरा हरि प्रभु धिआईअै सहजे सचि
 समावणिआ ॥१॥ हउ वारी जीउ वारी गुर सबदु मंनि वसावणिआ ॥ सबदु सूझै ता मन सिउ लूझै
 मनसा मारि समावणिआ ॥१॥ रहाउ ॥ पंच दूत मुहहि संसारा ॥ मनमुख अंधे सुधि न सारा ॥
 गुरमुखि होवै सु अपणा घरु राखै पंच दूत सबदि पचावणिआ ॥२॥ इकि गुरमुखि सदा सचै रंगि राते
 ॥ सहजे प्रभु सेवहि अनदिनु माते ॥ मिलि प्रीतम सचे गुण गावहि हरि दरि सोभा पावणिआ ॥३॥
 एकम एकै आपु उपाड़िआ ॥ दुबिधा दूजा तृबिधि माड़िआ ॥ चउथी पउड़ी गुरमुखि ऊची सचो सचु
 कमावणिआ ॥४॥ सभु है सचा जे सचे भावै ॥ जिनि सचु जाता सो सहजि समावै ॥ गुरमुखि करणी सचे
 सेवहि साचे जाड़ि समावणिआ ॥५॥ सचे बाझहु को अवरु न दूआ ॥ दूजै लागि जगु खपि खपि मूआ ॥
 गुरमुखि होवै सु एको जाणै एको सेवि सुखु पावणिआ ॥६॥ जीअ जंत सभि सरणि तुमारी ॥ आपे धरि
 देखहि कची पकी सारी ॥ अनदिनु आपे कार कराए आपे मेलि मिलावणिआ ॥७॥ तूं आपे मेलहि
 वेखहि हदूरि ॥ सभ महि आपि रहिआ भरपूरि ॥ नानक आपे आपि वरतै गुरमुखि सोझी पावणिआ ॥
 ८॥६॥७॥ माझ महला ३ ॥ अमृत बाणी गुर की मीठी ॥ गुरमुखि विरलै किनै चखि डीठी ॥ अंतरि
 परगासु महा रसु पीवै दरि सचै सबदु वजावणिआ ॥१॥ हउ वारी जीउ वारी गुर चरणी चितु
 लावणिआ ॥ सतिगुरु है अमृत सरु साचा मनु नावै मैलु चुकावणिआ ॥१॥ रहाउ ॥ तेरा सचे किनै
 अंतु न पाड़िआ ॥ गुर परसादि किनै विरलै चितु लाड़िआ ॥ तुधु सालाहि न रजा कबहूं सचे नावै की
 भुख लावणिआ ॥२॥ एको वेखा अवरु न बीआ ॥ गुर परसादी अमृतु पीआ ॥ गुर कै सबदि तिखा
 निवारी सहजे सूखि समावणिआ ॥३॥ रतनु पदारथु पलरि तिआगै ॥ मनमुखु अंधा दूजै भाड़ि लागै ॥
 जो बीजै सोई फलु पाए सुपनै सुखु न पावणिआ ॥४॥ अपनी किरपा करे सोई जनु पाए ॥ गुर का सबदु

मंनि वसाए ॥ अनदिनु सदा रहै भै अंदरि भै मारि भरमु चुकावणिआ ॥५॥ भरमु चुकाइआ सदा
 सुखु पाइआ ॥ गुर परसादि परम पदु पाइआ ॥ अंतरु निरमलु निरमल बाणी हरि गुण सहजे
 गावणिआ ॥६॥ सिमृति सासत बेद वखाणै ॥ भरमे भूला ततु न जाणै ॥ बिनु सतिगुर सेवे सुखु न पाए
 दुखो दुखु कमावणिआ ॥७॥ आपि करे किसु आखै कोई ॥ आखणि जाईअै जे भूला होई ॥ नानक आपे
 करे कराए नामे नामि समावणिआ ॥८॥७॥८॥ माझ महला ३ ॥ आपे रंगे सहजि सुभाए ॥ गुर कै
 सबदि हरि रंगु चड़ाए ॥ मनु तनु रता रसना रंगि चलूली भै भाइ रंगु चड़ावणिआ ॥१॥ हउ वारी
 जीउ वारी निरभउ मंनि वसावणिआ ॥ गुर किरपा ते हरि निरभउ धिआइआ बिखु भउजलु सबदि
 तरावणिआ ॥१॥ रहाउ ॥ मनमुख मुगध करहि चतुराई ॥ नाता धोता थाइ न पाई ॥ जेहा आइआ
 तेहा जासी करि अवगण पछोतावणिआ ॥२॥ मनमुख अंधे किछू न सूझै ॥ मरणु लिखाइ आए नही
 बूझै ॥ मनमुख करम करे नही पाए बिनु नावै जनमु गवावणिआ ॥३॥ सचु करणी सबदु है सारु ॥
 पूरे गुरि पाईअै मोख दुआरु ॥ अनदिनु बाणी सबदि सुणाए सचि राते रंगि रंगावणिआ ॥४॥
 रसना हरि रसि राती रंगु लाए ॥ मनु तनु मोहिआ सहजि सुभाए ॥ सहजे प्रीतमु पिआरा पाइआ
 सहजे सहजि मिलावणिआ ॥५॥ जिसु अंदरि रंगु सोई गुण गावै ॥ गुर कै सबदि सहजे सुखि समावै ॥
 हउ बलिहारी सदा तिन विटहु गुर सेवा चितु लावणिआ ॥६॥ सचा सचो सचि पतीजै ॥ गुर परसादी
 अंदरु भीजै ॥ बैसि सुथानि हरि गुण गावहि आपे करि सति मनावणिआ ॥७॥ जिस नो नदरि करे
 सो पाए ॥ गुर परसादी हउमै जाए ॥ नानक नामु वसै मन अंतरि दरि सचै सोभा पावणिआ ॥८॥८॥६॥
 माझ महला ३ ॥ सतिगुरु सेविअै वडी वडिआई ॥ हरि जी अचिंतु वसै मनि आई ॥ हरि जीउ
 सफलओ बिरखु है अमृतु जिनि पीता तिसु तिखा लहावणिआ ॥१॥ हउ वारी जीउ वारी सचु संगति
 मेलि मिलावणिआ ॥ हरि सतसंगति आपे मेलै गुर सबदी हरि गुण गावणिआ ॥१॥ रहाउ ॥

सतिगुरु सेवी सबदि सुहाइआ ॥ जिनि हरि का नामु मंनि वसाइआ ॥ हरि निरमलु हउमै मैलु गवाए
 दरि सचै सोभा पावणिआ ॥२॥ बिनु गुर नामु न पाइआ जाइ ॥ सिध साधिक रहे बिललाइ ॥ बिनु
 गुर सेवे सुखु न होवी पूरै भागि गुरु पावणिआ ॥३॥ इहु मनु आरसी कोई गुरुमुखि वेखै ॥ मोरचा न
 लागै जा हउमै सोखै ॥ अनहत बाणी निरमल सबदु वजाए गुर सबदी सचि समावणिआ ॥४॥ बिनु
 सतिगुर किहु न देखिआ जाइ ॥ गुरि किरपा करि आपु दिता दिखाइ ॥ आपे आपि आपि मिलि
 रहिआ सहजे सहजि समावणिआ ॥५॥ गुरुमुखि होवै सु इकसु सिउ लिव लाए ॥ दूजा भरमु गुर सबदि
 जलाए ॥ काइआ अंदरि वणजु करे वापारा नामु निधानु सचु पावणिआ ॥६॥ गुरुमुखि करणी हरि
 कीरति सारु ॥ गुरुमुखि पाए मोख दुआरु ॥ अनदिनु रंगि रता गुण गावै अंदरि महलि बुलावणिआ
 ॥७॥ सतिगुरु दाता मिलै मिलाइआ ॥ पूरै भागि मनि सबदु वसाइआ ॥ नानक नामु मिलै
 वडिआई हरि सचे के गुण गावणिआ ॥८॥९॥१०॥ माझ महला ३ ॥ आपु वंजाए ता सभ किछु
 पाए ॥ गुर सबदी सची लिव लाए ॥ सचु वणंजहि सचु संघरहि सचु वापारु करावणिआ ॥१॥ हउ
 वारी जीउ वारी हरि गुण अनदिनु गावणिआ ॥ हउ तेरा तूं ठाकुरु मेरा सबदि वडिआई देवणिआ
 ॥१॥ रहाउ ॥ वेला वखत सभि सुहाइआ ॥ जितु सचा मेरे मनि भाइआ ॥ सचे सेविअै सचु वडिआई
 गुर किरपा ते सचु पावणिआ ॥२॥ भाउ भोजनु सतिगुरि तुठै पाए ॥ अन रसु चूकै हरि रसु मंनि
 वसाए ॥ सचु संतोखु सहज सुखु बाणी पूरे गुर ते पावणिआ ॥३॥ सतिगुरु न सेवहि मूरख अंध
 गवारा ॥ फिरि ओइ किथहु पाइनि मोख दुआरा ॥ मरि मरि जंमहि फिरि फिरि आवहि जम दरि चोटा
 खावणिआ ॥४॥ सबदै सादु जाणहि ता आपु पछाणहि ॥ निरमल बाणी सबदि वखाणहि ॥ सचे सेवि
 सदा सुखु पाइनि नउ निधि नामु मंनि वसावणिआ ॥५॥ सो थानु सुहाइआ जो हरि मनि भाइआ ॥
 सतसंगति बहि हरि गुण गाइआ ॥ अनदिनु हरि सालाहहि साचा निरमल नादु वजावणिआ ॥

६॥ मनमुख खोटी रासि खोटा पासारा ॥ कूडु कमावनि दुखु लागै भारा ॥ भरमे भूले फिरनि दिन राती
 मरि जनमहि जनमु गवावणिआ ॥७॥ सचा साहिबु मै अति पिआरा ॥ पूरे गुर कै सबदि अधारा ॥
 नानक नामि मिलै वडिआई दुखु सुखु सम करि जानणिआ ॥८॥१०॥११॥ माझ महला ३ ॥
 तेरीआ खाणी तेरीआ बाणी ॥ बिनु नावै सभ भरमि भुलाणी ॥ गुर सेवा ते हरि नामु पाइआ बिनु
 सतिगुर कोइ न पावणिआ ॥१॥ हउ वारी जीउ वारी हरि सेती चितु लावणिआ ॥ हरि सचा
 गुर भगती पाईअै सहजे मंनि वसावणिआ ॥१॥ रहाउ ॥ सतिगुरु सेवे ता सभ किछु पाए ॥ जेही
 मनसा करि लागै तेहा फलु पाए ॥ सतिगुरु दाता सभना वथू का पूरै भागि मिलावणिआ ॥२॥ इहु
 मनु मैला इकु न धिआए ॥ अंतरि मैलु लागी बहु दूजै भाए ॥ तटि तीरथि दिसंतरि भवै अह्वकारी होरु
 वधेरै हउमै मलु लावणिआ ॥३॥ सतिगुरु सेवे ता मलु जाए ॥ जीवतु मरै हरि सिउ चितु लाए ॥ हरि
 निरमलु सचु मैलु न लागै सचि लागै मैलु गवावणिआ ॥४॥ बाझु गुरु है अंध गुबारा ॥ अगिआनी
 अंधा अंधु अंधारा ॥ बिसटा के कीड़े बिसटा कमावहि फिरि बिसटा माहि पचावणिआ ॥५॥ मुकते
 सेवे मुकता होवै ॥ हउमै ममता सबदे खोवै ॥ अनदिनु हरि जीउ सचा सेवी पूरै भागि गुरु पावणिआ ॥
 ६॥ आपे बखसे मेलि मिलाए ॥ पूरे गुर ते नामु निधि पाए ॥ सचै नामि सदा मनु सचा सचु सेवे दुखु
 गवावणिआ ॥७॥ सदा हजूरि दूरि न जाणहु ॥ गुर सबदी हरि अंतरि पछाणहु ॥ नानक नामि
 मिलै वडिआई पूरे गुर ते पावणिआ ॥८॥११॥१२॥ माझ महला ३ ॥ अैथै साचे सु आगै साचे ॥
 मनु सचा सचै सबदि राचे ॥ सचा सेवहि सचु कमावहि सचो सचु कमावणिआ ॥१॥ हउ वारी
 जीउ वारी सचा नामु मंनि वसावणिआ ॥ सचे सेवहि सचि समावहि सचे के गुण गावणिआ ॥१॥
 रहाउ ॥ पंडित पड़हि सादु न पावहि ॥ दूजै भाइ माइआ मनु भरमावहि ॥ माइआ मोहि सभ सुधि
 गवाई करि अवगण पछोतावणिआ ॥२॥ सतिगुरु मिलै ता ततु पाए ॥ हरि का नामु मंनि

वसाए ॥ सबदि मरै मनु मारै अपुना मुकती का दरु पावणिआ ॥३॥ किलविख काटै क्रोधु निवारे ॥ गुर
 का सबदु रखै उर धारे ॥ सचि रते सदा बैरागी हउमै मारि मिलावणिआ ॥४॥ अंतरि रतनु मिलै
 मिलाइआ ॥ तृबिधि मनसा तृबिधि माइआ ॥ पड़ि पड़ि पंडित मोनी थके चउथे पद की सार न
 पावणिआ ॥५॥ आपे रंगे रंगु चड़ाए ॥ से जन राते गुर सबदि रंगाए ॥ हरि रंगु चड़िआ अति अपारा
 हरि रसि रसि गुण गावणिआ ॥६॥ गुरमुखि रिधि सिधि सचु संजमु सोई ॥ गुरमुखि गिआनु नामि
 मुकति होई ॥ गुरमुखि कार सचु कमावहि सचे सचि समावणिआ ॥७॥ गुरमुखि थापे थापि उथापे ॥
 गुरमुखि जाति पति सभु आपे ॥ नानक गुरमुखि नामु धिआए नामे नामि समावणिआ ॥८॥१२॥१३॥
 माझ महला ३ ॥ उत्पति परलउ सबदे होवै ॥ सबदे ही फिरि ओपति होवै ॥ गुरमुखि वरतै सभु आपे
 सचा गुरमुखि उपाइ समावणिआ ॥१॥ हउ वारी जीउ वारी गुरु पूरा मंनि वसावणिआ ॥ गुर ते
 साति भगति करे दिनु राती गुण कहि गुणी समावणिआ ॥१॥ रहाउ ॥ गुरमुखि धरती गुरमुखि
 पाणी ॥ गुरमुखि पवणु बैसंतरु खेलै विडाणी ॥ सो निगुरा जो मरि मरि जंमै निगुरे आवण जावणिआ
 ॥२॥ तिनि करतै डिकु खेलु रचाइआ ॥ काइआ सरीरै विचि सभु किछु पाइआ ॥ सबदि भेदि कोई
 महलु पाए महले महलि बुलावणिआ ॥३॥ सचा साहु सचे वणजारे ॥ सचु वणंजहि गुर हेति अपारे ॥
 सचु विहाइहि सचु कमावहि सचो सचु कमावणिआ ॥४॥ बिनु रासी को वथु किउ पाए ॥ मनमुख भूले
 लोक सबाए ॥ बिनु रासी सभ खाली चले खाली जाइ दुखु पावणिआ ॥५॥ इकि सचु वणंजहि गुर
 सबदि पिआरे ॥ आपि तरहि सगले कुल तारे ॥ आए से परवाणु होए मिलि प्रीतम सुखु पावणिआ ॥
 ६॥ अंतरि वसतु मूड़ा बाहरु भाले ॥ मनमुख अंधे फिरहि बेताले ॥ जियै वथु होवै तिथहु कोई न पावै
 मनमुख भरमि भुलावणिआ ॥७॥ आपे देवै सबदि बुलाए ॥ महली महलि सहज सुखु पाए ॥ नानक
 नामि मिलै वडिआई आपे सुणि सुणि धिआवणिआ ॥८॥१३॥१४॥ माझ महला ३ ॥ सतिगुर

साची सिख सुणाई ॥ हरि चेतहु अंति होइ सखाई ॥ हरि अगमु अगोचरु अनाथु अजोनी सतिगुर कै
 भाइ पावणिआ ॥१॥ हउ वारी जीउ वारी आपु निवारणिआ ॥ आपु गवाए ता हरि पाए हरि सिउ
 सहजि समावणिआ ॥१॥ रहाउ ॥ पूरबि लिखिआ सु करमु कमाइआ ॥ सतिगुरु सेवि सदा सुखु पाइआ
 ॥ बिनु भागा गुरु पाईअै नाही सबदै मेलि मिलावणिआ ॥२॥ गुरमुखि अलिपतु रहै संसारे ॥ गुर कै
 तकीअै नामि अधारे ॥ गुरमुखि जोरु करे किआ तिस नो आपे खपि दुखु पावणिआ ॥३॥ मनमुखि अंधे
 सुधि न काई ॥ आतम घाती है जगत कसाई ॥ निंदा करि करि बहु भारु उठावै बिनु मजूरी भारु
 पहुचावणिआ ॥४॥ इहु जगु वाड़ी मेरा प्रभु माली ॥ सदा समाले को नाही खाली ॥ जेही वासना पाए
 तेही वरतै वासू वासु जणावणिआ ॥५॥ मनमुखु रोगी है संसारा ॥ सुखदाता विसरिआ अगम अपारा
 ॥ दुखीए निति फिरहि बिललादे बिनु गुर साँति न पावणिआ ॥६॥ जिनि कीते सोई बिधि जाणै ॥
 आपि करे ता हुकमि पछाणै ॥ जेहा अंदरि पाए तेहा वरतै आपे बाहरि पावणिआ ॥७॥ तिसु बाझहु
 सचे मै होरु न कोई ॥ जिसु लाइ लए सो निरमलु होई ॥ नानक नामु वसै घट अंतरि जिसु देवै सो
 पावणिआ ॥८॥१४॥१५॥ माझ महला ३ ॥ अमृत नामु मंनि वसाए ॥ हउमै मेरा सभु दुखु गवाए
 ॥ अमृत बाणी सदा सलाहे अमृति अमृतु पावणिआ ॥१॥ हउ वारी जीउ वारी अमृत बाणी
 मंनि वसावणिआ ॥ अमृत बाणी मंनि वसाए अमृतु नामु धिआवणिआ ॥१॥ रहाउ ॥ अमृतु
 बोलै सदा मुखि वैणी ॥ अमृतु वेखै परखै सदा नैणी ॥ अमृत कथा कहै सदा दिनु राती अवरा आखि
 सुनावणिआ ॥२॥ अमृत रंगि रता लिव लाए ॥ अमृतु गुर परसादी पाए ॥ अमृतु रसना बोलै
 दिनु राती मनि तनि अमृतु पीआवणिआ ॥३॥ सो किछु करै जु चिति न होई ॥ तिस दा हुकमु मेटि
 न सकै कोई ॥ हुकमे वरतै अमृत बाणी हुकमे अमृतु पीआवणिआ ॥४॥ अजब कंम करते हरि
 करे ॥ इहु मनु भूला जाँदा फेरे ॥ अमृत बाणी सिउ चितु लाए अमृत सबदि वजावणिआ ॥

५॥ खोटे खरे तुधु आपि उपाए ॥ तुधु आपे परखे लोक सबाए ॥ खरे परखि खजानै पाइहि खोटे
 भरमि भुलावणिआ ॥६॥ किउ करि वेखा किउ सालाही ॥ गुर परसादी सबदि सलाही ॥ तेरे भाणे
 विचि अंमृतु वसै तूं भाणै अंमृतु पीआवणिआ ॥७॥ अंमृत सबदु अंमृत हरि बाणी ॥ सतिगुरि
 सेविअै रिदै समाणी ॥ नानक अंमृत नामु सदा सुखदाता पी अंमृतु सभ भुख लहि जावणिआ ॥८॥
 १५॥१६॥ माझ महला ३ ॥ अंमृतु वरसै सहजि सुभाए ॥ गुरमुखि विरला कोई जनु पाए ॥ अंमृतु
 पी सदा तृपतासे करि किरपा तृसना बुझावणिआ ॥१॥ हउ वारी जीउ वारी गुरमुखि अंमृतु
 पीआवणिआ ॥ रसना रसु चाखि सदा रहै रंगि राती सहजे हरि गुण गावणिआ ॥१॥ रहाउ ॥ गुर
 परसादी सहजु को पाए ॥ दुबिधा मारे झिक्सु सिउ लिव लाए ॥ नदरि करे ता हरि गुण गावै नदरी
 सचि समावणिआ ॥२॥ सभना उपरि नदरि प्रभ तेरी ॥ किसै थोड़ी किसै है घणोरी ॥ तुझ ते बाहरि किछु
 न होवै गुरमुखि सोझी पावणिआ ॥३॥ गुरमुखि तनु है बीचारा ॥ अंमृति भरे तेरे भंडारा ॥ बिनु सतिगुर
 सेवे कोई न पावै गुर किरपा ते पावणिआ ॥४॥ सतिगुरु सेवै सो जनु सोहै ॥ अंमृत नामि अंतरु मनु
 मोहै ॥ अंमृति मनु तनु बाणी रता अंमृतु सहजि सुणावणिआ ॥५॥ मनमुखु भूला दूजै भाइ खुआए ॥
 नामु न लेवै मरै बिखु खाए ॥ अनदिनु सदा विसटा महि वासा बिनु सेवा जनमु गवावणिआ ॥६॥
 अंमृतु पीवै जिस नो आपि पीआए ॥ गुर परसादी सहजि लिव लाए ॥ पूरन पूर रहिआ सभ आपे
 गुरमति नदरी आवणिआ ॥७॥ आपे आपि निरंजनु सोई ॥ जिनि सिरजी तिनि आपे गोई ॥ नानक
 नामु समालि सदा तूं सहजे सचि समावणिआ ॥८॥१६॥१७॥ माझ महला ३ ॥ से सचि लागे जो तुधु
 भाए ॥ सदा सचु सेवहि सहज सुभाए ॥ सचै सबदि सचा सालाही सचै मेलि मिलावणिआ ॥१॥ हउ वारी
 जीउ वारी सचु सालाहणिआ ॥ सचु धिआइनि से सचि राते सचे सचि समावणिआ ॥१॥ रहाउ ॥ जह
 देखा सचु सभनी थाई ॥ गुर परसादी मंनि वसाई ॥ तनु सचा रसना सचि राती सचु सुणि आखि

वखानणिआ ॥२॥ मनसा मारि सचि समाणी ॥ इनि मनि डीठी सभ आवण जाणी ॥ सतिगुरु सेवे
 सदा मनु निहचलु निज घरि वासा पावणिआ ॥३॥ गुर कै सबदि रिदै दिखाइआ ॥ माइआ मोहु
 सबदि जलाइआ ॥ सचो सचा वेखि सालाही गुर सबदी सचु पावणिआ ॥४॥ जो सचि राते तिन सची
 लिव लागी ॥ हरि नामु समालहि से वडभागी ॥ सचै सबदि आपि मिलाए सतसंगति सचु गुण
 गावणिआ ॥५॥ लेखा पड़ीअै जे लेखे विचि होवै ॥ ओहु अगमु अगोचरु सबदि सुधि होवै ॥ अनदिनु
 सच सबदि सालाही होरु कोइ न कीमति पावणिआ ॥६॥ पड़ि पड़ि थाके साँति न आई ॥ तृसना जाले
 सुधि न काई ॥ बिखु बिहाइहि बिखु मोह पिआसे कूडु बोलि बिखु खावणिआ ॥७॥ गुर परसादी एको
 जाणा ॥ दूजा मारि मनु सचि समाणा ॥ नानक एको नामु वरतै मन अंतरि गुर परसादी पावणिआ ॥
 ८॥१७॥१८॥ माझ महला ३ ॥ वरन रूप वरतहि सभ तेरे ॥ मरि मरि जंमहि फेर पवहि घणेरै ॥ तूं
 एको निहचलु अगम अपारा गुरमती बूझ बुझावणिआ ॥१॥ हउ वारी जीउ वारी राम नामु मंनि
 वसावणिआ ॥ तिसु रूपु न रेखिआ वरनु न कोई गुरमती आपि बुझावणिआ ॥१॥ रहाउ ॥ सभ एका
 जोति जाणै जे कोई ॥ सतिगुरु सेविअै परगटु होई ॥ गुपतु परगटु वरतै सभ थाई जोती जोति
 मिलावणिआ ॥२॥ तिसना अग्नि जलै संसारा ॥ लोभु अभिमानु बहुतु अह्वकारा ॥ मरि मरि जनमै
 पति गवाए अपनी बिरथा जनमु गवावणिआ ॥३॥ गुर का सबदु को विरला बूझै ॥ आपु मारे ता
 तृभवणु सूझै ॥ फिरि ओहु मरै न मरणा होवै सहजे सचि समावणिआ ॥४॥ माइआ महि फिरि चितु न
 लाए ॥ गुर कै सबदि सद रहै समाए ॥ सचु सलाहे सभ घट अंतरि सचो सचु सुहावणिआ ॥५॥ सचु
 सालाही सदा हजूरै ॥ गुर कै सबदि रहिआ भरपूरै ॥ गुर परसादी सचु नदरी आवै सचे ही सुखु
 पावणिआ ॥६॥ सचु मन अंदरि रहिआ समाइ ॥ सदा सचु निहचलु आवै न जाइ ॥ सचे लागै
 सो मनु निरमलु गुरमती सचि समावणिआ ॥७॥ सचु सालाही अवरु न कोई ॥ जितु सेविअै सदा सुखु

होई ॥ नानक नामि रते वीचारी सचो सचु कमावणिआ ॥८॥१८॥१६॥ माझ महला ३ ॥ निरमल
 सबदु निरमल है बाणी ॥ निरमल जोति सभ माहि समाणी ॥ निरमल बाणी हरि सालाही जपि हरि
 निरमलु मैलु गवावणिआ ॥१॥ हउ वारी जीउ वारी सुखदाता मंनि वसावणिआ ॥ हरि निरमलु
 गुर सबदि सलाही सबदो सुणि तिसा मिटावणिआ ॥१॥ रहाउ ॥ निरमल नामु वसिआ मनि आए ॥
 मनु तनु निरमलु माडिआ मोहु गवाए ॥ निरमल गुण गावै नित साचे के निरमल नादु वजावणिआ
 ॥२॥ निरमल अमृतु गुर ते पाडिआ ॥ विचहु आपु मुआ तिथै मोहु न माडिआ ॥ निरमल
 गिआनु धिआनु अति निरमलु निरमल बाणी मंनि वसावणिआ ॥३॥ जो निरमलु सेवे सु निरमलु
 होवै ॥ हउमै मैलु गुर सबदे धोवै ॥ निरमल वाजै अनहद धुनि बाणी दरि सचै सोभा पावणिआ ॥४॥
 निरमल ते सभ निरमल होवै ॥ निरमलु मनूआ हरि सबदि परोवै ॥ निरमल नामि लगे बडभागी
 निरमलु नामि सुहावणिआ ॥५॥ सो निरमलु जो सबदे सोहै ॥ निरमल नामि मनु तनु मोहै ॥ सचि नामि
 मलु कदे न लागै मुखु ऊजलु सचु करावणिआ ॥६॥ मनु मैला है दूजै भाडि ॥ मैला चउका मैलै थाडि ॥
 मैला खाडि फिरि मैलु वधाए मनमुख मैलु दुखु पावणिआ ॥७॥ मैले निरमल सभि हुकमि सबाए ॥
 से निरमल जो हरि साचे भाए ॥ नानक नामु वसै मन अंतरि गुरमुखि मैलु चुकावणिआ ॥८॥१६॥२०॥
 माझ महला ३ ॥ गोविंदु ऊजलु ऊजल ह्यसा ॥ मनु बाणी निरमल मेरी मनसा ॥ मनि ऊजल सदा मुख
 सोहहि अति ऊजल नामु धिआवणिआ ॥१॥ हउ वारी जीउ वारी गोबिंद गुण गावणिआ ॥ गोबिंदु
 गोबिंदु कहै दिन राती गोबिंद गुण सबदि सुणावणिआ ॥१॥ रहाउ ॥ गोबिंदु गावहि सहजि सुभाए ॥
 गुर कै भै ऊजल हउमै मलु जाए ॥ सदा अन्नदि रहहि भगति करहि दिनु राती सुणि गोबिंद गुण
 गावणिआ ॥२॥ मनूआ नाचै भगति दृड़ाए ॥ गुर कै सबदि मनै मनु मिलाए ॥ सचा तालु पूरे
 माडिआ मोहु चुकाए सबदे निरति करावणिआ ॥३॥ उचा कूके तनहि पछाड़े ॥ माडिआ मोहि

जोहिआ जमकाले ॥ माडिआ मोहु डिस्सु मनहि नचाए अंतरि कपटु दुखु पावणिआ ॥४॥ गुरमुखि भगति
 जा आपि कराए ॥ तनु मनु राता सहजि सुभाए ॥ बाणी वजै सबदि वजाए गुरमुखि भगति थाडि
 पावणिआ ॥५॥ बहु ताल पूरे वाजे वजाए ॥ ना को सुणे न मंनि वसाए ॥ माडिआ कारणि पिड़ बंधि
 नाचै दूजै भाडि दुखु पावणिआ ॥६॥ जिसु अंतरि प्रीति लगै सो मुक्ता ॥ इंद्री वसि सच संजमि जुगता ॥
 गुर कै सबदि सदा हरि धिआए एहा भगति हरि भावणिआ ॥७॥ गुरमुखि भगति जुग चारे होई ॥
 होरतु भगति न पाए कोई ॥ नानक नामु गुर भगती पाईअै गुर चरणी चितु लावणिआ ॥८॥२०॥
 २१॥ माझ महला ३ ॥ सचा सेवी सचु सालाही ॥ सचै नाडि दुखु कब ही नाही ॥ सुखदाता सेवनि सुखु
 पाडिनि गुरमति मंनि वसावणिआ ॥१॥ हउ वारी जीउ वारी सुख सहजि समाधि लगावणिआ ॥
 जो हरि सेवहि से सदा सोहहि सोभा सुरति सुहावणिआ ॥१॥ रहाउ ॥ सभु को तेरा भगतु कहाए ॥
 सेई भगत तेरै मनि भाए ॥ सचु बाणी तुधै सालाहनि रंगि राते भगति करावणिआ ॥२॥ सभु को
 सचे हरि जीउ तेरा ॥ गुरमुखि मिलै ता चूकै फेरा ॥ जा तुधु भावै ता नाडि रचावहि तूं आपे नाउ
 जपावणिआ ॥३॥ गुरमती हरि मंनि वसाडिआ ॥ हरखु सोगु सभु मोहु गवाडिआ ॥ डिकसु सिउ
 लिव लागी सद ही हरि नामु मंनि वसावणिआ ॥४॥ भगत रंगि राते सदा तेरै चाए ॥ नउ निधि नामु
 वसिआ मनि आए ॥ पूरै भागि सतिगुरु पाडिआ सबदे मेलि मिलावणिआ ॥५॥ तूं दडिआलु सदा
 सुखदाता ॥ तूं आपे मेलिहि गुरमुखि जाता ॥ तूं आपे देवहि नामु वडाई नामि रते सुखु पावणिआ ॥६॥
 सदा सदा साचे तुधु सालाही ॥ गुरमुखि जाता दूजा को नाही ॥ एकसु सिउ मनु रहिआ समाए मनि
 मंनिअै मनहि मिलावणिआ ॥७॥ गुरमुखि होवै सो सालाहे ॥ साचे ठाकुर वेपरवाहे ॥ नानक नामु वसै
 मन अंतरि गुर सबदी हरि मिलावणिआ ॥८॥२१॥२२॥ माझ महला ३ ॥ तेरे भगत सोहहि साचै
 दरबारे ॥ गुर कै सबदि नामि सवारे ॥ सदा अन्नदि रहहि दिनु राती गुण कहि गुणी समावणिआ

॥१॥ हउ वारी जीउ वारी नामु सुणि मंनि वसावणिआ ॥ हरि जीउ सचा ऊचो ऊचा हउमै मारि मिलावणिआ ॥१॥ रहाउ ॥ हरि जीउ साचा साची नाई ॥ गुर परसादी किसै मिलाई ॥ गुर सबदि मिलहि से विछुड़हि नाही सहजे सचि समावणिआ ॥२॥ तुझ ते बाहरि कछू न होइ ॥ तूं करि करि वेखहि जाणहि सोइ ॥ आपे करे कराए करता गुरमति आपि मिलावणिआ ॥३॥ कामणि गुणवंती हरि पाए ॥ भै भाइ सीगारु बणाए ॥ सतिगुरु सेवि सदा सोहागणि सच उपदेसि समावणिआ ॥४॥ सबदु विसारनि तिना ठउरु न ठाउ ॥ भ्रमि भूले जिउ सुंजै घरि काउ ॥ हलतु पलतु तिनी दोवै गवाए दुखे दुखि विहावणिआ ॥५॥ लिखदिआ लिखदिआ कागद मसु खोई ॥ दूजै भाइ सुखु पाए न कोई ॥ कूड़ु लिखहि तै कूड़ु कमावहि जलि जावहि कूड़ि चितु लावणिआ ॥६॥ गुरमुखि सचो सचु लिखहि वीचारु ॥ से जन सचे पावहि मोख दुआरु ॥ सचु कागदु कलम मसवाणी सचु लिखि सचि समावणिआ ॥७॥ मेरा प्रभु अंतरि बैठा वेखै ॥ गुर परसादी मिलै सोई जनु लेखै ॥ नानक नामु मिलै वडिआई पूरे गुर ते पावणिआ ॥८॥२२॥२३॥ माझ महला ३ ॥ आतम राम परगासु गुर ते होवै ॥ हउमै मैलु लागी गुर सबदी खोवै ॥ मनु निरमलु अनदिनु भगती राता भगति करे हरि पावणिआ ॥१॥ हउ वारी जीउ वारी आपि भगति करनि अवरा भगति करावणिआ ॥ तिना भगत जना कउ सद नमसकारु कीजै जो अनदिनु हरि गुण गावणिआ ॥१॥ रहाउ ॥ आपे करता कारणु कराए ॥ जितु भावै तितु कारै लाए ॥ पूरै भागि गुर सेवा होवै गुर सेवा ते सुखु पावणिआ ॥२॥ मरि मरि जीवै ता किछु पाए ॥ गुर परसादी हरि मंनि वसाए ॥ सदा मुकतु हरि मंनि वसाए सहजे सहजि समावणिआ ॥३॥ बहु करम कमावै मुकति न पाए ॥ देसंतरु भवै दूजै भाइ खुआए ॥ बिरथा जनमु गवाड़िआ कपटी बिनु सबदै दुखु पावणिआ ॥४॥ धावतु राखै ठाकि रहाए ॥ गुर परसादी परम पदु पाए ॥ सतिगुरु आपे मेलि मिलाए मिलि प्रीतम सुखु

पावणिआ ॥५॥ इकि कूड़ि लागे कूड़े फल पाए ॥ दूजै भाड़ि बिरथा जनमु गवाए ॥ आपि डुबे सगले
 कुल डोबे कूडु बोलि बिखु खावणिआ ॥६॥ इसु तन महि मनु को गुरमुखि देखै ॥ भाड़ि भगति जा हउमै
 सोखै ॥ सिध साधिक मोनिधारी रहे लिव लाड़ि तिन भी तन महि मनु न दिखावणिआ ॥७॥ आपि
 कराए करता सोई ॥ होरु कि करे कीतै किआ होई ॥ नानक जिसु नामु देवै सो लेवै नामो मंनि
 वसावणिआ ॥८॥२३॥२४॥ माझ महला ३ ॥ इसु गुफा महि अखुट भंडारा ॥ तिसु विचि वसै हरि
 अलख अपारा ॥ आपे गुपतु परगटु है आपे गुर सबदी आपु वंजावणिआ ॥१॥ हउ वारी जीउ
 वारी अमृत नामु मंनि वसावणिआ ॥ अमृत नामु महा रसु मीठा गुरमती अमृतु पीआवणिआ ॥
 १॥ रहाउ ॥ हउमै मारि बजर कपाट खुलाड़िआ ॥ नामु अमोलकु गुर परसादी पाड़िआ ॥ बिनु सबदै
 नामु न पाए कोई गुर किरपा मंनि वसावणिआ ॥२॥ गुर गिआन अंजनु सचु नेत्री पाड़िआ ॥ अंतरि
 चानणु अगिआनु अंधेरु गवाड़िआ ॥ जोती जोति मिली मनु मानिआ हरि दरि सोभा पावणिआ ॥३॥
 सरीरहु भालणि को बाहरि जाए ॥ नामु न लहै बहुतु वेगारि दुखु पाए ॥ मनमुख अंधे सूझै नाही फिरि
 घिरि आड़ि गुरमुखि वथु पावणिआ ॥४॥ गुर परसादी सचा हरि पाए ॥ मनि तनि वेखै हउमै मैलु
 जाए ॥ बैसि सुथानि सद हरि गुण गावै सचै सबदि समावणिआ ॥५॥ नउ दर ठाके धावतु रहाए
 ॥ दसवै निज घरि वासा पाए ॥ ओथै अनहद सबद वजहि दिनु राती गुरमती सबदु सुणावणिआ ॥
 ६॥ बिनु सबदै अंतरि आनेरा ॥ न वसतु लहै न चूकै फेरा ॥ सतिगुर हथि कुंजी होरतु दरु खुलै
 नाही गुरु पूरै भागि मिलावणिआ ॥७॥ गुपतु परगटु तूं सभनी थाई ॥ गुर परसादी मिलि सोझी
 पाई ॥ नानक नामु सलाहि सदा तूं गुरमुखि मंनि वसावणिआ ॥८॥२४॥२५॥ माझ महला ३ ॥
 गुरमुखि मिलै मिलाए आपे ॥ कालु न जोहै दुखु न संतापे ॥ हउमै मारि बंधन सभ तोड़ै गुरमुखि
 सबदि सुहावणिआ ॥१॥ हउ वारी जीउ वारी हरि हरि नामि सुहावणिआ ॥ गुरमुखि गावै गुरमुखि

नाचै हरि सेती चितु लावणिआ ॥१॥ रहाउ ॥ गुरमुखि जीवै मरै परवाणु ॥ आरजा न छीजै सबदु
 पछाणु ॥ गुरमुखि मरै न कालु न खाए गुरमुखि सचि समावणिआ ॥२॥ गुरमुखि हरि दरि सोभा पाए
 गुरमुखि विचहु आपु गवाए ॥ आपि तरै कुल सगले तारे गुरमुखि जनमु सवारणिआ ॥३॥ गुरमुखि
 दुखु कदे न लगै सरीरि ॥ गुरमुखि हउमै चूकै पीर ॥ गुरमुखि मनु निरमलु फिरि मैलु न लागै गुरमुखि
 सहजि समावणिआ ॥४॥ गुरमुखि नामु मिलै वडिआई ॥ गुरमुखि गुण गावै सोभा पाई ॥ सदा
 अन्नदि रहै दिनु राती गुरमुखि सबदु करावणिआ ॥५॥ गुरमुखि अनदिनु सबदे राता ॥ गुरमुखि
 जुग चारे है जाता ॥ गुरमुखि गुण गावै सदा निरमलु सबदे भगति करावणिआ ॥६॥ बाझु गुरू है
 अंध अंधारा ॥ जमकालि गरठे करहि पुकारा ॥ अनदिनु रोगी बिसटा के कीड़े बिसटा महि दुखु
 पावणिआ ॥७॥ गुरमुखि आपे करे कराए ॥ गुरमुखि हिरदै वुठा आपि आए ॥ नानक नामि मिलै
 वडिआई पूरे गुर ते पावणिआ ॥८॥२५॥२६॥ माझ महला ३ ॥ एका जोति जोति है सरीरा ॥ सबदि
 दिखाए सतिगुरु पूरा ॥ आपे फरकु कीतोनु घट अंतरि आपे बणत बणावणिआ ॥१॥ हउ वारी जीउ
 वारी हरि सचे के गुण गावणिआ ॥ बाझु गुरू को सहजु न पाए गुरमुखि सहजि समावणिआ ॥१॥
 रहाउ ॥ तूं आपे सोहहि आपे जगु मोहहि ॥ तूं आपे नदरी जगतु परोवहि ॥ तूं आपे दुखु सुखु देवहि
 करते गुरमुखि हरि देखावणिआ ॥२॥ आपे करता करे कराए ॥ आपे सबदु गुर मंनि वसाए ॥ सबदे
 उपजै अमृत बाणी गुरमुखि आखि सुणावणिआ ॥३॥ आपे करता आपे भुगता ॥ बंधन तोड़े सदा है
 मुक्ता ॥ सदा मुक्तु आपे है सचा आपे अलखु लखावणिआ ॥४॥ आपे माइआ आपे छाड़िआ ॥ आपे
 मोहु सभु जगतु उपाड़िआ ॥ आपे गुणदाता गुण गावै आपे आखि सुणावणिआ ॥५॥ आपे करे
 कराए आपे ॥ आपे थापि उथापे आपे ॥ तुझ ते बाहरि कछू न होवै तूं आपे करै लावणिआ ॥६॥
 आपे मारे आपि जीवाए ॥ आपे मेले मेलि मिलाए ॥ सेवा ते सदा सुखु पाड़िआ गुरमुखि सहजि

समावणिआ ॥७॥ आपे ऊचा ऊचो होई ॥ जिसु आपि विखाले सु वेखै कोई ॥ नानक नामु वसै घट
 अंतरि आपे वेखि विखालणिआ ॥८॥२६॥२७॥ माझ महला ३ ॥ मेरा प्रभु भरपूरि रहिआ सभ थाई
 ॥ गुर परसादी घर ही महि पाई ॥ सदा सरेवी इक मनि धिआई गुरमुखि सचि समावणिआ ॥१॥
 हउ वारी जीउ वारी जगजीवनु मनि वसावणिआ ॥ हरि जगजीवनु निरभउ दाता गुरमति सहजि
 समावणिआ ॥१॥ रहाउ ॥ घर महि धरती धउलु पाताला ॥ घर ही महि प्रीतमु सदा है बाला ॥
 सदा अन्नदि रहै सुखदाता गुरमति सहजि समावणिआ ॥२॥ काड़िआ अंदरि हउमै मेरा ॥ जंमण
 मरणु न चूकै फेरा ॥ गुरमुखि होवै सु हउमै मारे सचो सचु धिआवणिआ ॥३॥ काड़िआ अंदरि पापु
 पुन्नु दुड़ि भाई ॥ दुही मिलि कै सृसटि उपाई ॥ दोवै मारि जाड़ि इकतु घरि आवै गुरमति सहजि
 समावणिआ ॥४॥ घर ही माहि दूजै भाड़ि अनेरा ॥ चानणु होवै छोडै हउमै मेरा ॥ परगटु सबदु
 है सुखदाता अनदिनु नामु धिआवणिआ ॥५॥ अंतरि जोति परगटु पासारा ॥ गुर साखी मिटिआ
 अंधिआरा ॥ कमलु बिगासि सदा सुखु पाड़िआ जोती जोति मिलावणिआ ॥६॥ अंदरि महल रतनी
 भरे भंडारा ॥ गुरमुखि पाए नामु अपारा ॥ गुरमुखि वणजे सदा वापारी लाहा नामु सद पावणिआ
 ॥७॥ आपे वथु राखै आपे देड़ि ॥ गुरमुखि वणजहि केई केड़ि ॥ नानक जिसु नदरि करे सो पाए
 करि किरपा मनि वसावणिआ ॥८॥२७॥२८॥ माझ महला ३ ॥ हरि आपे मेले सेव कराए ॥ गुर कै
 सबदि भाउ दूजा जाए ॥ हरि निरमलु सदा गुणदाता हरि गुण महि आपि समावणिआ ॥१॥
 हउ वारी जीउ वारी सचु सचा हिरदै वसावणिआ ॥ सचा नामु सदा है निरमलु गुर सबदी मनि
 वसावणिआ ॥१॥ रहाउ ॥ आपे गुरु दाता करमि बिधाता ॥ सेवक सेवहि गुरमुखि हरि जाता ॥ अमृत
 नामि सदा जन सोहहि गुरमति हरि रसु पावणिआ ॥२॥ इसु गुफा महि इकु थानु सुहाड़िआ ॥
 पुरै गुरि हउमै भरमु चुकाड़िआ ॥ अनदिनु नामु सलाहनि रंगि राते गुर किरपा ते पावणिआ ॥३॥

गुर कै सबदि इहु गुफा वीचारे ॥ नामु निरंजनु अंतरि वसै मुरारे ॥ हरि गुण गावै सबदि सुहाए
 मिलि प्रीतम सुखु पावणिआ ॥४॥ जमु जागाती दूजै भाड़ि करु लाए ॥ नावहु भूले देड़ि सजाए ॥ घड़ी
 मुहत का लेखा लेवै रतीअहु मासा तोल कढावणिआ ॥५॥ पेईअड़ै पिरु चेतै नाही ॥ दूजै मुठी रोवै
 धाही ॥ खरी कुआलिओ कुरूपि कुलखणी सुपनै पिरु नही पावणिआ ॥६॥ पेईअड़ै पिरु मंनि
 वसाइआ ॥ पूरै गुरि हदूरि दिखाइआ ॥ कामणि पिरु राखिआ कंठि लाइ सबदे पिरु रावै सेज
 सुहावणिआ ॥७॥ आपे देवै सदि बुलाए ॥ आपणा नाउ मंनि वसाए ॥ नानक नामु मिलै वडिआई
 अनदिनु सदा गुण गावणिआ ॥८॥२८॥२९॥ माझ महला ३ ॥ ऊतम जनमु सुथानि है वासा ॥ सतिगुरु
 सेवहि घर माहि उदासा ॥ हरि रंगि रहहि सदा रंगि राते हरि रसि मनु तृपतावणिआ ॥१॥ हउ
 वारी जीउ वारी पड़ि बुझि मंनि वसावणिआ ॥ गुरमुखि पड़हि हरि नामु सलाहहि दरि सचै सोभा
 पावणिआ ॥१॥ रहाउ ॥ अलख अभेउ हरि रहिआ समाए ॥ उपाइ न किती पाइआ जाए ॥ किरपा
 करे ता सतिगुरु भेटै नदरी मेलि मिलावणिआ ॥२॥ दूजै भाड़ि पड़ै नही बूझै ॥ तृबिधि माइआ
 कारणि लूझै ॥ तृबिधि बंधन तूटहि गुर सबदी गुर सबदी मुकति करावणिआ ॥३॥ इहु मनु चंचलु
 वसि न आवै ॥ दुबिधा लागै दह दिसि धावै ॥ बिखु का कीड़ा बिखु महि राता बिखु ही माहि पचावणिआ
 ॥४॥ हउ हउ करे तै आपु जणाए ॥ बहु करम करै किछु थाइ न पाए ॥ तुझ ते बाहरि किछू न होवै
 बखसे सबदि सुहावणिआ ॥५॥ उपजै पचै हरि बूझै नाही ॥ अनदिनु दूजै भाड़ि फिराही ॥ मनमुख जनमु
 गड़िआ है बिरथा अंति गड़िआ पछुतावणिआ ॥६॥ पिरु परदेसि सिगारु बणाए ॥ मनमुख अंधु अैसे
 करम कमाए ॥ हलति न सोभा पलति न ढोई बिरथा जनमु गवावणिआ ॥७॥ हरि का नामु किनै
 विरलै जाता ॥ पूरे गुर कै सबदि पछाता ॥ अनदिनु भगति करे दिनु राती सहजे ही सुखु पावणिआ
 ॥८॥ सभ महि वरतै एको सोई ॥ गुरमुखि विरला बूझै कोई ॥ नानक नामि रते जन सोहहि करि

किरपा आपि मिलावणिआ ॥६॥२६॥३०॥ माझ महला ३ ॥ मनमुख पढ़ि पंडित कहावहि ॥ दूजै
 भाड़ि महा दुखु पावहि ॥ बिखिआ माते किछु सूझै नाही फिरि फिरि जूनी आवणिआ ॥१॥ हउ वारी
 जीउ वारी हउमै मारि मिलावणिआ ॥ गुर सेवा ते हरि मनि वसिआ हरि रसु सहजि पीआवणिआ
 ॥१॥ रहाउ ॥ वेदु पढ़ि हरि रसु नही आइआ ॥ वादु वखाणहि मोहे माइआ ॥ अगिआनमती सदा
 अंधिआरा गुरमुखि बूझि हरि गावणिआ ॥२॥ अकथो कथीअै सबदि सुहावै ॥ गुरमती मनि सचो भावै
 ॥ सचो सचु खहि दिनु राती इहु मनु सचि रंगावणिआ ॥३॥ जो सचि रते तिन सचो भावै ॥ आपे
 देइ न पछोतावै ॥ गुर कै सबदि सदा सचु जाता मिलि सचे सुखु पावणिआ ॥४॥ कूडु कुसतु तिना मैलु
 न लागै ॥ गुर परसादी अनदिनु जागै ॥ निरमल नामु वसै घट भीतरि जोती जोति मिलावणिआ ॥
 ५॥ तै गुण पढ़ि हरि ततु न जाणहि ॥ मूलहु भुले गुर सबदु न पछाणहि ॥ मोह बिआपे किछु सूझै
 नाही गुर सबदी हरि पावणिआ ॥६॥ वेदु पुकारै तृबिधि माइआ ॥ मनमुख न बूझहि दूजै भाड़िआ
 ॥ तै गुण पढ़ि हरि एकु न जाणहि बिनु बूझै दुखु पावणिआ ॥७॥ जा तिसु भावै ता आपि मिलाए ॥
 गुर सबदी सहसा दूखु चुकाए ॥ नानक नावै की सची वडिआई नामो मंनि सुखु पावणिआ ॥८॥३०॥
 ३१॥ माझ महला ३ ॥ निरगुणु सरगुणु आपे सोई ॥ ततु पछाणै सो पंडितु होई ॥ आपि तरै सगले
 कुल तरै हरि नामु मंनि वसावणिआ ॥१॥ हउ वारी जीउ वारी हरि रसु चखि सादु पावणिआ ॥ हरि
 रसु चाखहि से जन निरमल निरमल नामु धिआवणिआ ॥१॥ रहाउ ॥ सो निहकरमी जो सबदु बीचारे
 ॥ अंतरि ततु गिआनि हउमै मारे ॥ नामु पदारथु नउ निधि पाए तै गुण मेटि समावणिआ ॥२॥ हउमै
 करै निहकरमी न होवै ॥ गुर परसादी हउमै खोवै ॥ अंतरि बिबेकु सदा आपु वीचारे गुर सबदी गुण
 गावणिआ ॥३॥ हरि सरु सागरु निरमलु सोई ॥ संत चुगहि नित गुरमुखि होई ॥ इसनानु करहि
 सदा दिनु राती हउमै मैलु चुकावणिआ ॥४॥ निरमल ह्वासा प्रेम पिआरि ॥ हरि सरि वसै हउमै

मारि ॥ अहिनिसि प्रीति सबदि साचै हरि सरि वासा पावणिआ ॥५॥ मनमुखु सदा बगु मैला हउमै मलु लाई ॥ इसनानु करै परु मैलु न जाई ॥ जीवतु मरै गुर सबदु बीचारै हउमै मैलु चुकावणिआ ॥६॥ रतनु पदारथु घर ते पाड़िआ ॥ पूरै सतिगुरि सबदु सुणाड़िआ ॥ गुर परसादि मिटिआ अंधिआरा घटि चानणु आपु पछानणिआ ॥७॥ आपि उपाए तै आपे वेखै ॥ सतिगुरु सेवै सो जनु लेखै ॥ नानक नामु वसै घट अंतरि गुर किरपा ते पावणिआ ॥८॥३१॥३२॥ माझ महला ३ ॥ माड़िआ मोहु जगतु सबाड़िआ ॥ त्रै गुण दीसहि मोहे माड़िआ ॥ गुर परसादी को विरला बूझै चउथै पदि लिव लावणिआ ॥१॥ हउ वारी जीउ वारी माड़िआ मोहु सबदि जलावणिआ ॥ माड़िआ मोहु जलाए सो हरि सिउ चितु लाए हरि दरि महली सोभा पावणिआ ॥१॥ रहाउ ॥ देवी देवा मूलु है माड़िआ ॥ सिमृति सासत जिनि उपाड़िआ ॥ कामु क्रोधु पसरिआ संसारे आड़ि जाड़ि दुखु पावणिआ ॥२॥ तिसु विचि गिआन रतनु डिकु पाड़िआ ॥ गुर परसादी मंनि वसाड़िआ ॥ जतु सतु संजमु सचु कमावै गुरि पूरै नामु धिआवणिआ ॥३॥ पेईअड़ै धन भरमि भुलाणी ॥ दूजै लागी फिरि पछोताणी ॥ हलतु पलतु दोवै गवाए सुपनै सुखु न पावणिआ ॥४॥ पेईअड़ै धन कंतु समाले ॥ गुर परसादी वेखै नाले ॥ पिर कै सहजि रहै रंगि राती सबदि सिंगारु बणावणिआ ॥५॥ सफलु जनमु जिना सतिगुरु पाड़िआ ॥ दूजा भाउ गुर सबदि जलाड़िआ ॥ एको रवि रहिआ घट अंतरि मिलि सतसंगति हरि गुण गावणिआ ॥६॥ सतिगुरु न सेवे सो काहे आड़िआ ॥ धिगु जीवणु बिरथा जनमु गवाड़िआ ॥ मनमुखि नामु चिति न आवै बिनु नावै बहु दुखु पावणिआ ॥७॥ जिनि सिसटि साजी सोई जाणै ॥ आपे मेलै सबदि पछाणै ॥ नानक नामु मिलिआ तिन जन कउ जिन धुरि मसतकि लेखु लिखावणिआ ॥८॥१॥३२॥३३॥ माझ महला ४ ॥ आदि पुरखु अपरंपरु आपे ॥ आपे थापे थापि उथापे ॥ सभ महि वरतै एको सोई गुरमुखि सोभा पावणिआ ॥१॥ हउ वारी जीउ वारी निरंकारी नामु धिआवणिआ

॥ तिसु रूपु न रेखिआ घटि घटि देखिआ गुरमुखि अलखु लखावणिआ ॥१॥ रहाउ ॥ तू दडिआलु किरपालु प्रभु सोई ॥ तुधु बिनु दूजा अवरु न कोई ॥ गुरु परसादु करे नामु देवै नामे नामि समावणिआ ॥२॥ तूं आपे सचा सिरजणहारा ॥ भगती भरे तेरे भंडारा ॥ गुरमुखि नामु मिलै मनु भीजै सहजि समाधि लगावणिआ ॥३॥ अनदिनु गुण गावा प्रभ तेरे ॥ तुधु सालाही प्रीतम मेरे ॥ तुधु बिनु अवरु न कोई जाचा गुर परसादी तूं पावणिआ ॥४॥ अगमु अगोचरु मिति नही पाई ॥ अपणी कृपा करहि तूं लैहि मिलाई ॥ पूरे गुर कै सबदि धिआईअै सबदु सेवि सुखु पावणिआ ॥५॥ रसना गुणवंती गुण गावै ॥ नामु सलाहे सचे भावै ॥ गुरमुखि सदा रहै रंगि राती मिलि सचे सोभा पावणिआ ॥६॥ मनमुखु करम करे अह्वकारी ॥ जूअै जनमु सभ बाजी हारी ॥ अंतरि लोभु महा गुबारा फिरि फिरि आवण जावणिआ ॥७॥ आपे करता दे वडिआई ॥ जिन कउ आपि लिखतु धुरि पाई ॥ नानक नामु मिलै भउ भंजनु गुर सबदी सुखु पावणिआ ॥८॥१॥३४॥ माझ महला ५ घरु १ ॥ अंतरि अलखु न जाई लखिआ ॥ नामु रतनु लै गुझा रखिआ ॥ अगमु अगोचरु सभ ते ऊचा गुर कै सबदि लखावणिआ ॥१॥ हउ वारी जीउ वारी कलि महि नामु सुणावणिआ ॥ संत पिआरे सचै धारे वडभागी दरसन पावणिआ ॥१॥ रहाउ ॥ साधिक सिध जिसै कउ फिरदे ॥ ब्रहमे इंद्र धिआइनि हिरदे ॥ कोटि तेतीसा खोजहि ता कउ गुर मिलि हिरदै गावणिआ ॥२॥ आठ पहर तुधु जापे पवना ॥ धरती सेवक पाइक चरना ॥ खाणी बाणी सरब निवासी सभना कै मनि भावणिआ ॥३॥ साचा साहिबु गुरमुखि जापै ॥ पूरे गुर कै सबदि सिजापै ॥ जिन पीआ सेई तृपतासे सचे सचि अघावणिआ ॥४॥ तिसु घरि सहजा सोई सुहेला ॥ अनद बिनोद करे सद केला ॥ सो धनवंता सो वड साहा जो गुर चरणी मनु लावणिआ ॥ ५॥ पहिलो दे तैं रिजकु समाहा ॥ पिछो दे तैं जंतु उपाहा ॥ तुधु जेवडु दाता अवरु न सुआमी लवै न कोई लावणिआ ॥६॥ जिसु तूं तुठा सो तुधु धिआए ॥ साध जना का मंत्रु कमाए ॥ आपि तरै सगले कुल तारे

तिसु दरगह ठाक न पावणिआ ॥७॥ तूं वडा तूं ऊचो ऊचा ॥ तूं बेअंतु अति मूचो मूचा ॥ हउ कुरबाणी
 तेरै वंजा नानक दास दसावणिआ ॥८॥१॥३५॥ माझ महला ५ ॥ कउणु सु मुकता कउणु सु जुगता ॥
 कउणु सु गिआनी कउणु सु बकता ॥ कउणु सु गिरही कउणु उदासी कउणु सु कीमति पाए जीउ ॥१॥
 किनि बिधि बाधा किनि बिधि छूटा ॥ किनि बिधि आवणु जावणु तूटा ॥ कउण करम कउण निहकरमा
 कउणु सु कहै कहाए जीउ ॥२॥ कउणु सु सुखीआ कउणु सु दुखीआ ॥ कउणु सु सनमुखु कउणु वेमुखीआ
 ॥ किनि बिधि मिलीअै किनि बिधि बिछुरै इह बिधि कउणु प्रगटाए जीउ ॥३॥ कउणु सु अखरु जितु
 धावतु रहता ॥ कउणु उपदेसु जितु दुखु सुखु सम सहता ॥ कउणु सु चाल जितु पारब्रहमु धिआए किनि
 बिधि कीरतनु गाए जीउ ॥४॥ गुरमुखि मुकता गुरमुखि जुगता ॥ गुरमुखि गिआनी गुरमुखि बकता ॥
 धन्नु गिरही उदासी गुरमुखि गुरमुखि कीमति पाए जीउ ॥५॥ हउमै बाधा गुरमुखि छूटा ॥ गुरमुखि
 आवणु जावणु तूटा ॥ गुरमुखि करम गुरमुखि निहकरमा गुरमुखि करे सु सुभाए जीउ ॥६॥ गुरमुखि
 सुखीआ मनमुखि दुखीआ ॥ गुरमुखि सनमुखु मनमुखि वेमुखीआ ॥ गुरमुखि मिलीअै मनमुखि बिछुरै
 गुरमुखि बिधि प्रगटाए जीउ ॥७॥ गुरमुखि अखरु जितु धावतु रहता ॥ गुरमुखि उपदेसु दुखु सुखु
 सम सहता ॥ गुरमुखि चाल जितु पारब्रहमु धिआए गुरमुखि कीरतनु गाए जीउ ॥८॥ सगली बणत
 बणाई आपे ॥ आपे करे कराए थापे ॥ इकसु ते होइओ अन्नता नानक एकसु माहि समाए जीउ ॥
 ९॥२॥३६॥ माझ महला ५ ॥ प्रभु अविनासी ता किआ काड़ा ॥ हरि भगवंता ता जनु खरा सुखाला
 ॥ जीअ प्राण मान सुखदाता तूं करहि सोई सुखु पावणिआ ॥१॥ हउ वारी जीउ वारी गुरमुखि मनि
 तनि भावणिआ ॥ तूं मेरा परबतु तूं मेरा ओला तुम संगि लवै न लावणिआ ॥१॥ रहाउ ॥ तेरा कीता
 जिसु लागै मीठा ॥ घटि घटि पारब्रहमु तिनि जनि डीठा ॥ थानि थन्नतरि तूहै तूहै इको इकु
 वरतावणिआ ॥२॥ सगल मनोरथ तूं देवणहारा ॥ भगती भाड़ि भरे भंडारा ॥ दइआ धारि राखे

तुधु सेई पूरै करमि समावणिआ ॥३॥ अंध कूप ते कंठै चाड़े ॥ करि किरपा दास नदरि निहाले ॥
 गुण गावहि पूरन अबिनासी कहि सुणि तोटि न आवणिआ ॥४॥ अथै ओथै तूहै रखवाला ॥ मात गरभ
 महि तुम ही पाला ॥ माइआ अगनि न पोहै तिन कउ रंगि रते गुण गावणिआ ॥५॥ किआ गुण तेरे
 आखि समाली ॥ मन तन अंतरि तुधु नदरि निहाली ॥ तूं मेरा मीतु साजनु मेरा सुआमी तुधु बिनु
 अवरु न जानणिआ ॥६॥ जिस कउ तूं प्रभ भइआ सहाई ॥ तिसु तती वाउ न लगै काई ॥ तू साहिबु
 सरणि सुखदाता सतसंगति जपि प्रगटावणिआ ॥७॥ तूं ऊच अथाहु अपारु अमोला ॥ तूं साचा साहिबु
 दासु तेरा गोला ॥ तूं मीरा साची ठकुराई नानक बलि बलि जावणिआ ॥८॥३॥३७॥ माझ महला ५
 घरु २ ॥ नित नित दयु समालीअै ॥ मूलि न मनहु विसारीअै ॥ रहाउ ॥ संता संगति पाईअै ॥ जितु
 जम कै पंथि न जाईअै ॥ तोसा हरि का नामु लै तेरे कुलहि न लागै गालि जीउ ॥१॥ जो सिमरंदे
 साँईअै ॥ नरकि न सेई पाईअै ॥ तती वाउ न लगई जिन मनि वुठा आइि जीउ ॥२॥ सेई सुंदर
 सोहणे ॥ साधसंगि जिन बैहणे ॥ हरि धनु जिनी संजिआ सेई गंभीर अपार जीउ ॥३॥ हरि अमिउ
 रसाइणु पीवीअै ॥ मुहि डिठै जन कै जीवीअै ॥ कारज सभि सवारि लै नित पूजहु गुर के पाव जीउ
 ॥४॥ जो हरि कीता आपणा ॥ तिनहि गुसाई जापणा ॥ सो सूरु परधानु सो मसतकि जिस दै भागु जीउ
 ॥५॥ मन मंधे प्रभु अवगाहीआ ॥ एहि रस भोगण पातिसाहीआ ॥ मंदा मूलि न उपजिओ तेरे सची
 करै लागि जीउ ॥६॥ करता मंनि वसाइआ ॥ जनमै का फलु पाइआ ॥ मनि भावंदा कंतु हरि तेरा
 थिरु होआ सोहागु जीउ ॥७॥ अटल पदारथु पाइआ ॥ भै भंजन की सरणाइआ ॥ लाइि अंचलि नानक
 तारिअनु जिता जनमु अपार जीउ ॥८॥४॥३८॥

१६॥सतिगुर प्रसादि ॥ माझ महला ५ घरु ३ ॥
 हरि जपि जपे मनु धीरे ॥१॥ रहाउ ॥ सिमरि सिमरि गुरदेउ मिटि गए भै दूरे ॥१॥ सरनि

आवै पारब्रह्म की ता फिरि काहे झूरे ॥२॥ चरन सेव संत साध के सगल मनोरथ पूरे ॥३॥
 घटि घटि एकु वरतदा जलि थलि महीअलि पूरे ॥४॥ पाप बिनासनु सेविआ पवित्र संतन की
 धूरे ॥५॥ सभ छडाई खसमि आपि हरि जपि भई ठरूरे ॥६॥ करतै कीआ तपावसो दुसट मुए
 होइ मूरे ॥७॥ नानक रता सचि नाइ हरि वेखै सदा हजूरे ॥८॥५॥३६॥१॥३२॥१॥५॥३६॥

बारह माहा माँझ महला ५ घर ४

१९८ सतिगुर प्रसादि ॥

किरति करम के वीछुड़े करि किरपा मेलहु राम ॥ चारि कुंट दह दिस भ्रमे थकि आए प्रभ की साम ॥
 धेनु दुधै ते बाहरी कितै न आवै काम ॥ जल बिनु साख कुमलावती उपजहि नाही दाम ॥ हरि नाह
 न मिलीअै साजनै कत पाईअै बिसराम ॥ जितु घरि हरि कंतु न प्रगटई भठि नगर से ग्राम ॥
 सब सीगार तंबोल रस सणु देही सभ खाम ॥ प्रभ सुआमी कंत विहूणीआ मीत सजण सभि जाम
 ॥ नानक की बेन्नतीआ करि किरपा दीजै नामु ॥ हरि मेलहु सुआमी संगि प्रभ जिस का निहचल
 धाम ॥१॥ चेति गोविंदु अराधीअै होवै अन्नदु घणा ॥ संत जना मिलि पाईअै रसना नामु भणा ॥
 जिनि पाइआ प्रभु आपणा आए तिसहि गणा ॥ इकु खिनु तिसु बिनु जीवणा बिरथा जनमु
 जणा ॥ जलि थलि महीअलि पूरिआ रविआ विचि वणा ॥ सो प्रभु चिति न आवई कितड़ा दुखु
 गणा ॥ जिनी राविआ सो प्रभू तिन्ना भागु मणा ॥ हरि दरसन कंड मनु लोचदा नानक पिआस
 मना ॥ चेति मिलाए सो प्रभू तिस कै पाइ लगा ॥२॥ वैसाखि धीरनि किउ वाढीआ जिना प्रेम बिछोहु
 ॥ हरि साजनु पुरखु विसारि कै लगी माइआ धोहु ॥ पुत्र कलत्र न संगि धना हरि अविनासी
 ओहु ॥ पलचि पलचि सगली मुई झूठै धंधे मोहु ॥ इकसु हरि के नाम बिनु अगै लईअहि खोहि ॥
 दयु विसारि विगुचणा प्रभ बिनु अवरु न कोइ ॥ प्रीतम चरणी जो लगे तिन की निरमल सोइ ॥

नानक की प्रभ बेनती प्रभ मिलहु परापति होइ ॥ वैसाखु सुहावा ताँ लगै जा संतु भेटै हरि सोइ ॥
 ३॥ हरि जेठि जुइंदा लोड़ीअै जिसु अगै सभि निवनि ॥ हरि सजण दावणि लगिआ किसै न देई
 बनि ॥ माणक मोती नामु प्रभ उन लगै नाही संनि ॥ रंग सभे नाराइणै जेते मनि भावनि ॥ जो हरि
 लोड़े सो करे सोई जीअ करनि ॥ जो प्रभि कीते आपणे सेई कहीअहि धनि ॥ आपण लीआ जे मिलै
 विछुड़ि किउ रोवनि ॥ साधू संगु परापते नानक रंग माणनि ॥ हरि जेठु रंगीला तिसु धणी जिस कै
 भागु मथनि ॥४॥ आसाडु तपंदा तिसु लगै हरि नाहु न जिन्ना पासि ॥ जगजीवन पुरखु तिआगि कै
 माणस संदी आस ॥ दुयै भाइ विगुचीअै गलि पईसु जम की फास ॥ जेहा बीजै सो लुणै मथै जो
 लिखिआसु ॥ रैणि विहाणी पछुताणी उठि चली गई निरास ॥ जिन कौ साधू भेटीअै सो दरगह होइ
 खलासु ॥ करि किरपा प्रभ आपणी तेरे दरसन होइ पिआस ॥ प्रभ तुधु बिनु दूजा को नही नानक की
 अरदासि ॥ आसाडु सुहदा तिसु लगै जिसु मनि हरि चरण निवास ॥५॥ सावणि सरसी कामणी
 चरन कमल सिउ पिआरु ॥ मनु तनु रता सच रंगि इको नामु अधारु ॥ बिखिआ रंग कूड़ाविआ
 दिसनि सभे छारु ॥ हरि अंमृत बूंद सुहावणी मिलि साधू पीवणहारु ॥ वणु तिणु प्रभ संगि मउलिआ
 संम्रथ पुरख अपारु ॥ हरि मिलणै नो मनु लोचदा करमि मिलावणहारु ॥ जिनी सखीए प्रभु पाइआ
 ह्यउ तिन कै सद बलिहार ॥ नानक हरि जी मडिआ करि सबदि सवारणहारु ॥ सावणु तिना
 सुहागणी जिन राम नामु उरि हारु ॥६॥ भादुइ भरमि भुलाणीआ दूजै लगा हेतु ॥ लख सीगार
 बणाइआ कारजि नाही केतु ॥ जितु दिनि देह बिनससी तितु वेलै कहसनि प्रेतु ॥ पकड़ि चलाइनि
 दूत जम किसै न देनी भेतु ॥ छडि खड़ोते खिनै माहि जिन सिउ लगा हेतु ॥ हथ मरोड़ै तनु कपे
 सिआहहु होआ सेतु ॥ जेहा बीजै सो लुणै करमा संदड़ा खेतु ॥ नानक प्रभ सरणागती चरण बोहिथ
 प्रभ देतु ॥ से भादुइ नरकि न पाईअहि गुरु रखण वाला हेतु ॥७॥ असुनि प्रेम उमाहड़ा किउ

मिलीअै हरि जाडि ॥ मनि तनि पिआस दरसन घणी कोई आणि मिलावै माडि ॥ संत सहाई प्रेम के
 हउ तिन कै लागा पाडि ॥ विणु प्रभ किउ सुखु पाईअै दूजी नाही जाडि ॥ जिन्नी चाखिआ प्रेम रसु से
 तृपति रहे आघाडि ॥ आपु तिआगि बिनती करहि लेहु प्रभू लड़ि लाडि ॥ जो हरि कंति मिलाईआ
 सि विछुड़ि कतहि न जाडि ॥ प्रभ विणु दूजा को नही नानक हरि सरणाडि ॥ असू सुखी वसंदीआ जिना
 मडिआ हरि राडि ॥८॥ कतिकि करम कमावणे दोसु न काहू जोगु ॥ परमेसर ते भुलिआँ विआपनि सभे
 रोग ॥ वेमुख होए राम ते लगनि जनम विजोग ॥ खिन महि कउड़े होडि गए जितड़े माडिआ भोग ॥
 विचु न कोई करि सकै किस थै रोवहि रोज ॥ कीता किछू न होवई लिखिआ धुरि संजोग ॥ वडभागी मेरा
 प्रभु मिलै ताँ उतरहि सभि बिओग ॥ नानक कउ प्रभ राखि लेहि मेरे साहिब बंदी मोच ॥ कतिक होवै
 साधसंगु बिनसहि सभे सोच ॥९॥ मंघिरि माहि सोह्यदीआ हरि पिर संगि बैठड़ीआह ॥ तिन की सोभा
 किआ गणी जि साहिबि मेलड़ीआह ॥ तनु मनु मउलिआ राम सिउ संगि साध सहेलड़ीआह ॥ साध
 जना ते बाहरी से रहनि डिकेलड़ीआह ॥ तिन दुखु न कबहू उतरै से जम कै वसि पड़ीआह ॥ जिनी
 राविआ प्रभु आपणा से दिसनि नित खड़ीआह ॥ रतन जवेहर लाल हरि कंठि तिना जड़ीआह ॥
 नानक बाँछै धूड़ि तिन प्रभ सरणी दरि पड़ीआह ॥ मंघिरि प्रभु आराधणा बहुड़ि न जनमड़ीआह
 ॥१०॥ पोखि तुखारु न विआपई कंठि मिलिआ हरि नाहु ॥ मनु बेधिआ चरनारबिंद दरसनि
 लगड़ा साहु ॥ ओट गोविंद गोपाल राडि सेवा सुआमी लाहु ॥ बिखिआ पोहि न सकई मिलि साधू
 गुण गाहु ॥ जह ते उपजी तह मिली सची प्रीति समाहु ॥ करु गहि लीनी पारब्रहमि बहुड़ि न
 विछुड़ीआहु ॥ बारि जाउ लख बेरीआ हरि सजणु अगम अगाहु ॥ सरम पई नाराडिणै नानक दरि
 पईआहु ॥ पोखु सुह्यदा सरब सुख जिसु बखसे वेपरवाहु ॥११॥ माघि मजनु संगि साधूआ धूड़ी करि
 डिसनानु ॥ हरि का नामु धिआडि सुणि सभना नो करि दानु ॥ जनम करम मलु उतरै मन ते जाडि

गुमानु ॥ कामि करोधि न मोहीअै बिनसै लोभु सुआनु ॥ सचै मारणि चलदिआ उसतति करे जहानु ॥
 अठसठि तीरथ सगल पुन्न जीअ दइआ परवानु ॥ जिस नो देवै दइआ करि सोई पुरखु सुजानु ॥
 जिना मिलिआ प्रभु आपणा नानक तिन कुरबानु ॥ माधि सुचे से काँढीअहि जिन पूरा गुरु
 मिहरवानु ॥१२॥ फलगुणि अन्नद उपारजना हरि सजण प्रगटे आइ ॥ संत सहाई राम के करि
 किरपा दीआ मिलाइ ॥ सेज सुहावी सरब सुख हुणि दुखा नाही जाइ ॥ इछ पुनी वडभागणी
 वरु पाइआ हरि राइ ॥ मिलि सहीआ मंगलु गावही गीत गोविंद अलाइ ॥ हरि जेहा अवरु
 न दिसई कोई दूजा लवै न लाइ ॥ हलतु पलतु सवारिओनु निहचल दितीअनु जाइ ॥ संसार
 सागर ते रखिअनु बहुड़ि न जनमै धाइ ॥ जिहवा एक अनेक गुण तरे नानक चरणी पाइ ॥ फलगुणि
 नित सलाहीअै जिस नो तिलु न तमाइ ॥१३॥ जिनि जिनि नामु धिआइआ तिन के काज सरे ॥
 हरि गुरु पूरा आराधिआ दरगह सचि खरे ॥ सरब सुखा निधि चरण हरि भउजलु बिखमु तरे ॥
 प्रेम भगति तिन पाईआ बिखिआ नाहि जरे ॥ कूड़ गए दुबिधा नसी पूरन सचि भरे ॥ पारब्रह्म
 प्रभु सेवदे मन अंदरि एकु धरे ॥ माह दिवस मूरत भले जिस कउ नदरि करे ॥ नानकु मंगै
 दरस दानु किरपा करहु हरे ॥१४॥१॥

माझ महला ५ दिन रैणि

१९ सतिगुर प्रसादि ॥

सेवी सतिगुरु आपणा हरि सिमरी दिन सभि रैण ॥ आपु तिआगि सरणी पवाँ मुखि बोली मिठड़े वैण ॥
 जनम जनम का विछुड़िआ हरि मेलहु सजणु सैण ॥ जो जीअ हरि ते विछुड़े से सुखि न वसनि भैण ॥ हरि
 पिर बिनु चैनु न पाईअै खोजि डिठे सभि गैण ॥ आप कमाणै विछुड़ी दोसु न काहू देण ॥ करि किरपा प्रभ
 राखि लेहु होरु नाही करण करेण ॥ हरि तुधु विणु खाकू रूलणा कहीअै किथै वैण ॥ नानक की बेन्नतीआ
 हरि सुरजनु देखा नैण ॥१॥ जीअ की बिरथा सो सुणे हरि संमृथ पुरखु अपारु ॥ मरणि जीवणि

आराधणा सभना का आधार ॥ ससुरै पेईअै तिसु कंत की वडा जिसु परवार ॥ उचा अगम अगाधि
 बोध किछु अंतु न पारावार ॥ सेवा सा तिसु भावसी संता की होइ छार ॥ दीना नाथ दैआल देव पतित
 उधारणहार ॥ आदि जुगादी रखदा सचु नामु करतार ॥ कीमति कोइ न जाणई को नाही तोलणहार ॥
 मन तन अंतरि वसि रहे नानक नही सुमार ॥ दिनु रैणि जि प्रभ कंड सेवदे तिन कै सद बलिहार ॥२॥
 संत अराधनि सद सदा सभना का बखसिंदु ॥ जीउ पिंडु जिनि साजिआ करि किरपा दितीनु जिंदु ॥
 गुर सबदी आराधीअै जपीअै निरमल मंतु ॥ कीमति कहणु न जाईअै परमेसुरु बेअंतु ॥ जिसु मनि वसै
 नराइणो सो कहीअै भगवंतु ॥ जीअ की लोचा पूरीअै मिलै सुआमी कंतु ॥ नानकु जीवै जपि हरी दोख सभे
 ही ह्वतु ॥ दिनु रैणि जिसु न विसरै सो हरिआ होवै जंतु ॥३॥ सरब कला प्रभ पूरणो मंत्रु निमाणी थाउ ॥
 हरि ओट गही मन अंदरे जपि जपि जीवाँ नाउ ॥ करि किरपा प्रभ आपणी जन धूड़ी संगि समाउ ॥
 जिउ तूं राखहि तिउ रहा तेरा दिता पैना खाउ ॥ उदमु सोई कराइ प्रभ मिलि साधू गुण गाउ ॥ दूजी
 जाइ न सुझई किथै कूकण जाउ ॥ अगिआन बिनासन तम हरण ऊचे अगम अमाउ ॥ मनु विछुड़िआ
 हरि मेलीअै नानक एहु सुआउ ॥ सरब कलिआणा तितु दिनि हरि परसी गुर के पाउ ॥४॥१॥

वार माझ की तथा सलोक महला १

मलक मुरीद तथा चंद्रहड़ा सोहीआ की धुनी गावणी ॥ १९६॥ सति नामु करता पुरखु गुर प्रसादि ॥

सलोकु मः १ ॥ गुरु दाता गुरु हिवै घरु गुरु दीपकु तिह लोइ ॥

अमर पदारथु नानका मनि मानिअै सुखु होइ ॥१॥ मः १ ॥ पहिलै पिआरि लगा थण दुधि ॥ दूजै
 माइ बाप की सुधि ॥ तीजै भया भाभी बेब ॥ चउथै पिआरि उपन्नी खेड ॥ पंजवै खाण पीअण की
 धातु ॥ छिवै कामु न पुछै जाति ॥ सतवै संजि कीआ घर वासु ॥ अठवै क्रोधु होआ तन नासु ॥ नावै
 धउले उभे साह ॥ दसवै दधा होआ सुआह ॥ गए सिगीत पुकारी धाह ॥ उडिआ ह्वसु दसाए राह ॥

आइआ गइआ मुइआ नाउ ॥ पिछै पतलि सदिहु काव ॥ नानक मनमुखि अंधु पिआरु ॥ बाझु गुरु
 डुबा संसारु ॥२॥ मः १ ॥ दस बालतणि बीस खणि तीसा का सुंदरु कहावै ॥ चालीसी पुरु होइ
 पचासी पगु खिसै सठी के बोढेपा आवै ॥ सतरि का मतिहीणु असीहाँ का विउहारु न पावै ॥ नवै का
 सिंहजासणी मूलि न जाणै अप बलु ॥ ढंढोलिमु ढूढिमु डिठु मै नानक जगु धूए का धवलहरु ॥३॥
 पउड़ी ॥ तूं करता पुरखु अगंमु है आपि सृसटि उपाती ॥ रंग परंग उपारजना बहु बहु बिधि भाती ॥
 तूं जाणहि जिनि उपाईअै सभु खेलु तुमाती ॥ इकि आवहि इकि जाहि उठि बिनु नावै मरि जाती ॥
 गुरुमुखि रंगि चलूलिआ रंगि हरि रंगि राती ॥ सो सेवहु सति निरंजनो हरि पुरखु बिधाती ॥ तूं आपे
 आपि सुजाणु है वड पुरखु वडाती ॥ जो मनि चिति तुधु धिआइदे मेरे सचिआ बलि बलि हउ तिन
 जाती ॥१॥ सलोक मः १ ॥ जीउ पाइ तनु साजिआ रखिआ बणत बणाइ ॥ अखी देखै जिहवा बोलै
 कन्नी सुरति समाइ ॥ पैरी चलै हथी करणा दिता पैनै खाइ ॥ जिनि रचि रचिआ तिसहि न जाणै अंधा
 अंधु कमाइ ॥ जा भजै ता ठीकरु होवै घाड़त घड़ी न जाइ ॥ नानक गुर बिनु नाहि पति पति विणु पारि
 न पाइ ॥१॥ मः २ ॥ देंदे थावहु दिता चंगा मनमुखि अैसा जाणीअै ॥ सुरति मति चतुराई ता की
 किआ करि आखि वखाणीअै ॥ अंतरि बहि कै करम कमावै सो चहु कुंडी जाणीअै ॥ जो धरमु कमावै तिसु
 धरम नाउ होवै पापि कमाणै पापी जाणीअै ॥ तूं आपे खेल करहि सभि करते किआ दूजा आखि वखाणीअै
 ॥ जिचरु तेरी जोति तिचरु जोती विचि तूं बोलहि विणु जोती कोई किछु करिहु दिखा सिआणीअै ॥ नानक
 गुरुमुखि नदरी आइआ हरि इको सुघडु सुजाणीअै ॥२॥ पउड़ी ॥ तुधु आपे जगतु उपाइ कै तुधु
 आपे धंधै लाइआ ॥ मोह ठगउली पाइ कै तुधु आपहु जगतु खुआइआ ॥ तिसना अंदरि अगनि है
 नह तिपतै भुखा तिहाइआ ॥ सहसा इहु संसारु है मरि जंमै आइआ जाइआ ॥ बिनु सतिगुर मोहु
 न तुटई सभि थके करम कमाइआ ॥ गुरुमती नामु धिआईअै सुखि रजा जा तुधु भाइआ ॥ कुलु

उधारे आपणा धन्नु जणेदी माइआ ॥ सोभा सुरति सुहावणी जिनि हरि सेती चितु लाइआ ॥२॥
 सलोकु मः २ ॥ अखी बाझहु वेखणा विणु कन्ना सुनणा ॥ पैरा बाझहु चलणा विणु हथा करणा ॥ जीभै
 बाझहु बोलणा इउ जीवत मरणा ॥ नानक हुकमु पछाणि कै तउ खसमै मिलणा ॥१॥ मः २ ॥ दिसै
 सुणीअै जाणीअै साउ न पाइआ जाइ ॥ रुहला टुंडा अंधुला किउ गलि लगै धाड़ि ॥ भै के चरण कर
 भाव के लोड़िण सुरति करेइ ॥ नानकु कहै सिआणीए इव कंत मिलावा होइ ॥२॥ पउड़ी ॥ सदा
 सदा तूं एकु है तुधु दूजा खेलु रचाइआ ॥ हउमै गरबु उपाड़ि कै लोभु अंतरि जंता पाइआ ॥ जिउ भावै
 तिउ रखु तू सभ करे तेरा कराइआ ॥ इकना बखसहि मेलि लैहि गुरमती तुधै लाइआ ॥ इकि खड़े
 करहि तेरी चाकरी विणु नावै होरु न भाइआ ॥ होरु कार वेकार है इकि सची कारै लाइआ ॥ पुतु
 कलतु कुटंबु है इकि अलिपतु रहे जो तुधु भाइआ ॥ ओहि अंदरहु बाहरहु निरमले सचै नाइ
 समाइआ ॥३॥ सलोकु मः १ ॥ सुइने कै परबति गुफा करी कै पाणी पड़िआलि ॥ कै विचि धरती कै
 आकासी उरधि रहा सिरि भारि ॥ पुरु करि काइआ कपडु पहिरा धोवा सदा कारि ॥ बगा रता पीअला
 काला बेदा करी पुकार ॥ होइ कुचीलु रहा मलु धारी दुरमति मति विकार ॥ ना हउ ना मै ना हउ
 होवा नानक सबदु वीचारि ॥१॥ मः १ ॥ वसत्र पखालि पखाले काइआ आपे संजमि होवै ॥ अंतरि
 मैलु लगी नही जाणै बाहरहु मलि मलि धोवै ॥ अंधा भूलि पड़िआ जम जाले ॥ वसतु पराई अपुनी
 करि जानै हउमै विचि दुखु घाले ॥ नानक गुरमुखि हउमै तुटै ता हरि हरि नामु धिआवै ॥ नामु जपे
 नामो आराधे नामे सुखि समावै ॥२॥ पवड़ी ॥ काइआ ह्यसि संजोगु मेलि मिलाइआ ॥ तिन ही कीआ
 विजोगु जिनि उपाइआ ॥ मूरखु भोगे भोगु दुख सबाइआ ॥ सुखहु उठे रोग पाप कमाइआ ॥ हरखहु
 सोगु विजोगु उपाड़ि खपाइआ ॥ मूरख गणत गणाइ झगड़ा पाइआ ॥ सतिगुर हथि निबेडु झगडु
 चुकाइआ ॥ करता करे सु होगु न चलै चलाइआ ॥४॥ सलोकु मः १ ॥ कूडु बोलि मुरदारु खाइ ॥

अवरी नो समझावणि जाइ ॥ मुठा आपि मुहाए साथै ॥ नानक अैसा आगू जापै ॥१॥ महला ४ ॥
 जिस दै अंदरि सचु है सो सचा नामु मुखि सचु अलाए ॥ ओहु हरि मारगि आपि चलदा होरना नो हरि
 मारगि पाए ॥ जे अगै तीरथु होइ ता मलु लहै छपड़ि नातै सगवी मलु लाए ॥ तीरथु पूरा सतिगुरू जो
 अनदिनु हरि हरि नामु धिआए ॥ ओहु आपि छुटा कुटंब सिउ दे हरि हरि नामु सभ सृसटि छडाए ॥
 जन नानक तिसु बलिहारणै जो आपि जपै अवरा नामु जपाए ॥२॥ पउड़ी ॥ इकि कंद मूलु चुणि खाहि
 वण खंडि वासा ॥ इकि भगवा वेसु करि फिरहि जोगी संनिआसा ॥ अंदरि तृसना बहुतु छादन भोजन
 की आसा ॥ बिरथा जनमु गवाड़ि न गिरही न उदासा ॥ जमकालु सिरहु न उतरै तृबिधि मनसा ॥
 गुरमती कालु न आवै नेड़ै जा होवै दासनि दासा ॥ सचा सबदु सचु मनि घर ही माहि उदासा ॥ नानक
 सतिगुरु सेवनि आपणा से आसा ते निरासा ॥५॥ सलोकु मः १ ॥ जे रतु लगै कपड़ै जामा होइ पलीतु
 ॥ जो रतु पीवहि माणसा तिन किउ निरमलु चीतु ॥ नानक नाउ खुदाइ का दिलि हछै मुखि लेहु ॥
 अवरि दिवाजे दुनी के झूठे अमल करेहु ॥१॥ मः १ ॥ जा हउ नाही ता किआ आखा किहु नाही किआ
 होवा ॥ कीता करणा कहिआ कथना भरिआ भरि भरि धोवाँ ॥ आपि न बुझा लोक बुझाई अैसा आगू
 होवाँ ॥ नानक अंधा होइ कै दसे राहै सभसु मुहाए साथै ॥ अगै गइआ मुहे मुहि पाहि सु अैसा आगू
 जापै ॥२॥ पउड़ी ॥ माहा रुती सभ तूं घड़ी मूरत वीचारा ॥ तूं गणतै किनै न पाइओ सचे अलख
 अपारा ॥ पड़िआ मूरखु आखीअै जिसु लबु लोभु अह्वकारा ॥ नाउ पड़ीअै नाउ बुझीअै गुरमती
 वीचारा ॥ गुरमती नामु धनु खटिआ भगती भरे भंडारा ॥ निरमलु नामु मंनिआ दरि सचै
 सचिआरा ॥ जिस दा जीउ पराणु है अंतरि जोति अपारा ॥ सचा साहु इकु तूं होरु जगतु
 वणजारा ॥६॥ सलोकु मः १ ॥ मिहर मसीति सिदकु मुसला हकु हलालु कुराणु ॥ सरम
 सुन्नति सीलु रोजा होहु मुसलमाणु ॥ करणी काबा सचु पीरु कलमा करम निवाज ॥ तसबी सा तिसु

भावसी नानक रखै लाज ॥१॥ मः १ ॥ हकु पराइआ नानका उसु सूअर उसु गाडि ॥ गुरु पीरु
 हामा ता भरे जा मुरदारु न खाडि ॥ गली भिसति न जाईअै छुटै सचु कमाडि ॥ मारण पाहि हराम
 महि होडि हलालु न जाडि ॥ नानक गली कूड़ीई कूड़ो पलै पाडि ॥२॥ मः १ ॥ पंजि निवाजा वखत
 पंजि पंजा पंजे नाउ ॥ पहिला सचु हलाल दुडि तीजा खैर खुदाडि ॥ चउथी नीअति रासि मनु पंजवी
 सिफति सनाडि ॥ करणी कलमा आखि कै ता मुसलमाणु सदाडि ॥ नानक जेते कूड़िआर कूड़ै कूड़ी पाडि
 ॥३॥ पउड़ी ॥ इकि रतन पदारथ वणजदे इकि कचै दे वापारा ॥ सतिगुरि तुठै पाईअनि अंदरि
 रतन भंडारा ॥ विणु गुर किनै न लधिआ अंधे भउकि मुए कूड़िआरा ॥ मनमुख दूजै पचि मुए ना
 बूझहि वीचारा ॥ इकसु बाझहु दूजा को नही किसु अगै करहि पुकारा ॥ इकि निरधन सदा भउकदे
 इकना भरे तुजारा ॥ विणु नावै होरु धनु नाही होरु बिखिआ सभु छारा ॥ नानक आपि कराए करे
 आपि हुकमि सवारणहारा ॥७॥ सलोकु मः १ ॥ मुसलमाणु कहावणु मुसकलु जा होडि ता मुसलमाणु
 कहावै ॥ अवलि अउलि दीनु करि मिठा मसकल माना मालु मुसावै ॥ होडि मुसलिमु दीन मुहाणै
 मरण जीवण का भरमु चुकावै ॥ ख की रजाडि मन्ने सिर उपरि करता मन्ने आपु गवावै ॥ तउ नानक
 सरब जीआ मिहरंमति होडि त मुसलमाणु कहावै ॥१॥ महला ४ ॥ परहरि काम क्रोधु झूठु निंदा तजि
 माडिआ अह्वकारु चुकावै ॥ तजि कामु कामिनी मोहु तजै ता अंजन माहि निरंजनु पावै ॥ तजि मानु
 अभिमानु प्रीति सुत दारा तजि पिआस आस राम लिव लावै ॥ नानक साचा मनि वसै साच सबदि हरि
 नामि समावै ॥२॥ पउड़ी ॥ राजे रयति सिकदार कोडि न रहसीओ ॥ हट पटण बाजार हुकमी ढहसीओ
 ॥ पके बंक दुआर मूरखु जाणै आपणे ॥ दरबि भरे भंडार रीते इकि खणे ॥ ताजी रथ तुखार हाथी
 पाखरे ॥ बाग मिलख घर बार कियै सि आपणे ॥ तंबू पलमघ निवार सराडिचे लालती ॥ नानक सच
 दातारु सिनाखतु कुदरती ॥८॥ सलोकु मः १ ॥ नदीआ होवहि धेणवा सुंम होवहि दुधु घीउ ॥ सगली

धरती सकर होवै खुसी करे नित जीउ ॥ परबतु सुझिना रुपा होवै हीरे लाल जड़ाउ ॥ भी तूहै सालाहणा
 आखण लहै न चाउ ॥१॥ मः १ ॥ भार अठारह मेवा होवै गरुड़ा होइ सुआउ ॥ चंदु सूरजु दुइ फिरदे
 रखीअहि निहचलु होवै थाउ ॥ भी तूहै सालाहणा आखण लहै न चाउ ॥२॥ मः १ ॥ जे देहै दुखु लाईअै
 पाप गरह दुइ राहु ॥ रतु पीणे राजे सिरै उपरि रखीअहि एवै जापै भाउ ॥ भी तूहै सालाहणा
 आखण लहै न चाउ ॥३॥ मः १ ॥ अगी पाला कपडु होवै खाणा होवै वाउ ॥ सुरगै दीआ मोहणीआ
 इसतरीआ होवनि नानक सभो जाउ ॥ भी तूहै सालाहणा आखण लहै न चाउ ॥४॥ पवड़ी ॥ बढफैली
 गैबाना खसमु न जाणई ॥ सो कहीअै देवाना आपु न पछाणई ॥ कलहि बुरी संसारि वादे खपीअै ॥
 विणु नावै वेकारि भरमे पचीअै ॥ राह दोवै डिकु जाणै सोई सिझसी ॥ कुफर गोअ कुफराणै पड़िआ
 दझसी ॥ सभ दुनीआ सुबहानु सचि समाईअै ॥ सिझै दरि दीवानि आपु गवाईअै ॥६॥ मः १ सलोकु ॥
 सो जीविआ जिसु मनि वसिआ सोइ ॥ नानक अवरु न जीवै कोइ ॥ जे जीवै पति लथी जाइ ॥ सभु हरामु
 जेता किछु खाइ ॥ राजि रंगु मालि रंगु ॥ रंगि रता नचै न्गु ॥ नानक ठगिआ मुठा जाइ ॥ विणु नावै
 पति गड़िआ गवाइ ॥१॥ मः १ ॥ किआ खाधै किआ पैधै होइ ॥ जा मनि नाही सचा सोइ ॥ किआ मेवा
 किआ घिउ गुडु मिठा किआ मैदा किआ मासु ॥ किआ कपडु किआ सेज सुखाली कीजहि भोग बिलास ॥
 किआ लसकर किआ नेब खवासी आवै महली वासु ॥ नानक सचे नाम विणु सभे टोल विणासु ॥२॥
 पवड़ी ॥ जाती दै किआ हथि सचु परखीअै ॥ महरा होवै हथि मरीअै चखीअै ॥ सचे की सिरकार जुगु जुगु
 जाणीअै ॥ हुकमु मन्ने सिरदारु दरि दीबाणीअै ॥ फुरमानी है कार खसमि पठाइआ ॥ तबलबाज बीचार
 सबदि सुणाइआ ॥ इकि होए असवार इकना साखती ॥ इकनी बधे भार इकना ताखती ॥१०॥ सलोकु
 मः १ ॥ जा पका ता कटिआ रही सु पलरि वाड़ि ॥ सणु कीसारा चिथिआ कणु लड़िआ तनु झाड़ि ॥ दुइ
 पुड़ चकी जोड़ि कै पीसण आइ बहिठु ॥ जो दरि रहे सु उबरे नानक अजबु डिटु ॥१॥ मः १ ॥ वेखु जि

मिठा कटिआ कटि कुटि बधा पाइ ॥ खुंढा अंदरि रखि कै देनि सु मल सजाइ ॥ रसु कसु टटरि पाईअै
 तपै तै विललाइ ॥ भी सो फोगु समालीअै दिचै अगि जालाइ ॥ नानक मिठै पतरीअै वेखहु लोका आइ
 ॥२॥ पवड़ी ॥ इकना मरणु न चिति आस घणेरिआ ॥ मरि मरि जंमहि नित किसै न केरिआ ॥
 आपनइँ मनि चिति कहनि चंगेरिआ ॥ जमराजै नित नित मनमुख हेरिआ ॥ मनमुख लूण हाराम किआ
 न जाणिआ ॥ बधे करनि सलाम खसम न भाणिआ ॥ सचु मिलै मुखि नामु साहिब भावसी ॥ करसनि
 तखति सलामु लिखिआ पावसी ॥११॥ मः १ सलोकु ॥ मछी तारू किआ करे पंखी किआ आकासु ॥ पथर
 पाला किआ करे खुसरे किआ घर वासु ॥ कुते चंदनु लाईअै भी सो कुती धातु ॥ बोला जे समझाईअै
 पड़ीअहि सिंमृति पाठ ॥ अंधा चानणि रखीअै दीवे बलहि पचास ॥ चउणे सुडिना पाईअै चुणि चुणि
 खावै घासु ॥ लोहा मारणि पाईअै ठहै न होइ कपास ॥ नानक मूरख एहि गुण बोले सदा विणासु ॥१॥
 मः १ ॥ कैहा कंचनु तुटै सारु ॥ अगनी गंदु पाए लोहारु ॥ गोरी सेती तुटै भतारु ॥ पुंती गंदु पवै संसारि
 ॥ राजा मंगै दितै गंदु पाइ ॥ भुखिआ गंदु पवै जा खाइ ॥ काला गंदु नदीआ मीह झोल ॥ गंदु परीती
 मिठे बोल ॥ बेदा गंदु बोले सचु कोइ ॥ मुडिआ गंदु नेकी सतु होइ ॥ एतु गंढि वरतै संसारु ॥ मूरख
 गंदु पवै मुहि मार ॥ नानकु आखै एहु बीचारु ॥ सिफती गंदु पवै दरबारि ॥२॥ पउड़ी ॥ आपे
 कुदरति साजि कै आपे करे बीचारु ॥ इकि खोटे इकि खरे आपे परखणहारु ॥ खरे खजानै पाईअहि खोटे
 सटीअहि बाहर वारि ॥ खोटे सची दरगह सुटीअहि किसु आगै करहि पुकार ॥ सतिगुर पिछै भजि
 पवहि एहा करणी सारु ॥ सतिगुरु खोटिअहु खरे करे सबदि सवारणहारु ॥ सची दरगह
 मन्नीअनि गुर कै प्रेम पिआरि ॥ गणत तिना दी को किआ करे जो आपि बखसे करतारि ॥१२॥
 सलोकु मः १ ॥ हम जेर जिमी दुनीआ पीरा मसाइका राइआ ॥ मे रवदि बादिसाहा अफजू खुदाइ
 ॥ एक तूही एक तुही ॥१॥ मः १ ॥ न देव दानवा नरा ॥ न सिध साधिका धरा ॥ असति एक

दिगरि कुई ॥ एक तुई एक तुई ॥२॥ मः १ ॥ न दादे दिह्यद आदमी ॥ न सपत जेर जिमी ॥
 असति एक दिगरि कुई ॥ एक तुई एक तुई ॥३॥ मः १ ॥ न सूर ससि मंडलो ॥ न सपत दीप नह
 जलो ॥ अन्न पउण थिरु न कुई ॥ एकु तुई एकु तुई ॥४॥ मः १ ॥ न रिजकु दसत आ कसे ॥ हमा रा
 एकु आस वसे ॥ असति एकु दिगर कुई ॥ एक तुई एकु तुई ॥५॥ मः १ ॥ परंदए न गिराह जर ॥
 दरखत आब आस कर ॥ दिह्यद सुई ॥ एक तुई एक तुई ॥६॥ मः १ ॥ नानक लिलारि लिखिआ
 सोडि ॥ मेटि न साकै कोडि ॥ कला धरै हिरै सुई ॥ एकु तुई एकु तुई ॥७॥ पउड़ी ॥ सचा तेरा हुकमु
 गुरमुखि जाणिआ ॥ गुरमती आपु गवाडि सचु पछाणिआ ॥ सचु तेरा दरबारु सबदु नीसाणिआ ॥
 सचा सबदु वीचारि सचि समाणिआ ॥ मनमुख सदा कूड़िआर भरमि भुलाणिआ ॥ विसटा अंदरि
 वासु सादु न जाणिआ ॥ विणु नावै दुखु पाडि आवण जाणिआ ॥ नानक पारखु आपि जिनि खोटा
 खरा पछाणिआ ॥१३॥ सलोकु मः १ ॥ सीहा बाजा चरगा कुहीआ एना खवाले घाह ॥ घाहु खानि
 तिना मासु खवाले एहि चलाए राह ॥ नदीआ विचि टिबे देखाले थली करे असगाह ॥ कीड़ा थापि
 देडि पातिसाही लसकर करे सुआह ॥ जेते जीअ जीवहि लै साहा जीवाले ता कि असाह ॥ नानक जिउ
 जिउ सचे भावै तिउ तिउ देडि गिराह ॥१॥ मः १ ॥ इकि मासहारी इकि तृणु खाहि ॥ इकना छतीह
 अमृत पाहि ॥ इकि मिटीआ महि मिटीआ खाहि ॥ इकि पउण सुमारी पउण सुमारि ॥ इकि
 निरंकारी नाम आधारि ॥ जीवै दाता मरै न कोडि ॥ नानक मुठे जाहि नाही मनि सोडि ॥२॥ पउड़ी ॥
 पूरे गुर की कार करमि कमाईअै ॥ गुरमती आपु गवाडि नामु धिआईअै ॥ दूजी कारै लगि जनमु
 गवाईअै ॥ विणु नावै सभ विसु पैझै खाईअै ॥ सचा सबदु सालाहि सचि समाईअै ॥ विणु सतिगुरु
 सेवे नाही सुखि निवासु फिरि फिरि आईअै ॥ दुनीआ खोटी रासि कूडु कमाईअै ॥ नानक सचु खरा
 सालाहि पति सिउ जाईअै ॥१४॥ सलोकु मः १ ॥ तुधु भावै ता वावहि गावहि तुधु भावै जलि नावहि ॥

जा तुधु भावहि ता करहि बिभूता सिंडी नादु वजावहि ॥ जा तुधु भावै ता पड़हि कतेबा मुला सेख
 कहावहि ॥ जा तुधु भावै ता होवहि राजे रस कस बहुतु कमावहि ॥ जा तुधु भावै तेग वगावहि सिर मुंडी
 कटि जावहि ॥ जा तुधु भावै जाहि दिसंतरि सुणि गला घरि आवहि ॥ जा तुधु भावै नाडि रचावहि तुधु
 भाणे तूं भावहि ॥ नानकु एक कहै बेन्नती होरि सगले कूडु कमावहि ॥१॥ मः १ ॥ जा तूं वडा सभि
 वडिआईआ चंगै चंगा होई ॥ जा तूं सचा ता सभु को सचा कूडा कोडि न कोई ॥ आखणु वेखणु बोलणु
 चलणु जीवणु मरणा धातु ॥ हुकमु साजि हुकमै विचि रखै नानक सचा आपि ॥२॥ पउड़ी ॥ सतिगुरु
 सेवि निसंगु भरमु चुकाईअै ॥ सतिगुरु आखै कार सु कार कमाईअै ॥ सतिगुरु होडि दडिआलु त नामु
 धिआईअै ॥ लाहा भगति सु सारु गुरुमुखि पाईअै ॥ मनमुखि कूडु गुबारु कूडु कमाईअै ॥ सचे दै
 दरि जाडि सचु चवाईअै ॥ सचै अंदरि महलि सचि बुलाईअै ॥ नानक सचु सदा सचिआरु सचि
 समाईअै ॥१५॥ सलोकु मः १ ॥ कलि काती राजे कासाई धरमु पंख करि उडरिआ ॥ कूडु अमावस
 सचु चंद्रमा दीसै नाही कह चडिआ ॥ हउ भालि विकुन्नी होई ॥ आधेरै राहु न कोई ॥ विचि हउमै करि
 दुखु रोई ॥ कहु नानक किनि बिधि गति होई ॥१॥ मः ३ ॥ कलि कीरति परगटु चानणु संसारि ॥
 गुरुमुखि कोई उतरै पारि ॥ जिस नो नदरि करे तिसु देवै ॥ नानक गुरुमुखि रतनु सो लेवै ॥२॥ पउड़ी ॥
 भगता तै सैसारीआ जोडु कदे न आडिआ ॥ करता आपि अभुलु है न भुलै किसै दा भुलाडिआ ॥ भगत
 आपे मेलिअनु जिनी सचो सचु कमाडिआ ॥ सैसारी आपि खुआडिअनु जिनी कूडु बोलि बोलि बिखु
 खाडिआ ॥ चलण सार न जाणनी कामु करोधु विसु वधाडिआ ॥ भगत करनि हरि चाकरी जिनी
 अनदिनु नामु धिआडिआ ॥ दासनि दास होडि कै जिनी विचहु आपु गवाडिआ ॥ ओना खसमै कै दरि
 मुख उजले सचै सबदि सुहाडिआ ॥१६॥ सलोकु मः १ ॥ सबाही सालाह जिनी धिआडिआ डिक मनि ॥
 सेई पूरे साह वखतै उपरि लडि मुए ॥ दूजै बहुते राह मन कीआ मती खिंडीआ ॥ बहुतु पए असगाह

गोते खाहि न निकलहि ॥ तीजै मुही गिराह भुख तिखा दुडि भउकीआ ॥ खाधा होइ सुआह भी खाणे सिउ
 दोसती ॥ चउथै आई ऊंघ अखी मीटि पवारि गइआ ॥ भी उठि रचिओनु वादु सै वरिआ की पिड़
 बधी ॥ सभे वेला वखत सभि जे अठी भउ होइ ॥ नानक साहिबु मनि वसै सचा नावणु होइ ॥१॥ मः २ ॥
 सेई पूरे साह जिनी पूरा पाइआ ॥ अठी वेपरवाह रहनि डिकतै रंगि ॥ दरसनि रूपि अथाह विरले
 पाईअहि ॥ करमि पूरे पूरा गुरु पूरा जा का बोलु ॥ नानक पूरा जे करे घटै नाही तोलु ॥२॥ पउड़ी ॥ जा
 तूं ता किया होरि मै सचु सुणार्इअै ॥ मुठी धंधै चोरि महलु न पाईअै ॥ एनै चिति कठोरि सेव गवाईअै
 ॥ जितु घटि सचु न पाइ सु भंनि घड़ाईअै ॥ किउ करि पूरे वटि तोलि तुलाईअै ॥ कोइ न आखै घटि
 हउमै जाईअै ॥ लईअनि खरे परखि दरि बीनाईअै ॥ सउदा डिकतु हटि पूरे गुरि पाईअै ॥१७॥
 सलोक मः २ ॥ अठी पहरी अठ खंड नावा खंडु सरीरु ॥ तिसु विचि नउ निधि नामु एकु भालहि गुणी
 गहीरु ॥ करमवंती सालाहिआ नानक करि गुरु पीरु ॥ चउथै पहरि सबाह कै सुरतिआ उपजै चाउ ॥
 तिना दरीआवा सिउ दोसती मनि मुखि सचा नाउ ॥ ओथै अंमृतु वंडीअै करमी होइ पसाउ ॥ कंचन
 काइआ कसीअै वन्नी चढ़ै चड़ाउ ॥ जे होवै नदरि सराफ की बहुड़ि न पाई ताउ ॥ सती पहरी सतु
 भला बहीअै पड़िआ पासि ॥ ओथै पापु पुन्नू बीचारीअै कूड़ै घटै रासि ॥ ओथै खोटे सटीअहि खरे कीचहि
 साबासि ॥ बोलणु फादलु नानका दुखु सुखु खसमै पासि ॥१॥ मः २ ॥ पउणु गुरु पाणी पिता माता
 धरति महतु ॥ दिनसु राति दुडि दाई दाइआ खेलै सगल जगतु ॥ चंगिआईआ बुरिआईआ
 वाचे धरमु हदूरि ॥ करमी आपो आपणी के नेड़ै के दूरि ॥ जिनी नामु धिआइआ गए मसकति
 घालि ॥ नानक ते मुख उजले होर केती छुटी नालि ॥२॥ पउड़ी ॥ सचा भोजनु भाउ सतिगुरि
 दसिआ ॥ सचे ही पतीआइ सचि विगसिआ ॥ सचै कोटि गिराँइ निज घरि वसिआ ॥ सतिगुरि
 तुठै नाउ प्रेमि रहसिआ ॥ सचै दै दीबाणि कूड़ि न जाईअै ॥ झूठो झूठु वखाणि सु महलु खुआईअै ॥

सचै सबदि नीसाणि ठाक न पाईअै ॥ सचु सुणि बुझि वखाणि महलि बुलाईअै ॥१८॥ सलोकु मः १ ॥
 पहिरा अगनि हिवै घरु बाधा भोजनु सारु कराई ॥ सगले दूख पाणी करि पीवा धरती हाक चलाई ॥
 धरि ताराजी अंबरु तोली पिछै टंकु चड़ाई ॥ एवडु वधा मावा नाही सभसै नथि चलाई ॥ एता ताणु
 होवै मन अंदरि करी भि आखि कराई ॥ जेवडु साहिबु तेवड दाती दे दे करे रजाई ॥ नानक नदरि
 करे जिसु उपरि सचि नामि वडिआई ॥१॥ मः २ ॥ आखणु आखि न रजिआ सुनणि न रजे कन्न ॥ अखी
 देखि न रजीआ गुण गाहक इक वन्न ॥ भुखिआ भुख न उतरै गली भुख न जाडि ॥ नानक भुखा ता रजै जा
 गुण कहि गुणी समाडि ॥२॥ पउड़ी ॥ विणु सचे सभु कूडु कूडु कमाईअै ॥ विणु सचे कूडिआरु बंनि
 चलाईअै ॥ विणु सचे तनु छारु छारु रलाईअै ॥ विणु सचे सभ भुख जि पैझै खाईअै ॥ विणु सचे दरबारु
 कूडि न पाईअै ॥ कूडै लालचि लगि महलु खुआईअै ॥ सभु जगु ठगिओ ठगि आईअै जाईअै ॥ तन
 महि तृसना अगि सबदि बुझाईअै ॥१६॥ सलोक मः १ ॥ नानक गुरु संतोखु रुखु धरमु फुलु फल
 गिआनु ॥ रसि रसिआ हरिआ सदा पकै करमि धिआनि ॥ पति के साद खादा लहै दाना कै सिरि दानु ॥
 १॥ मः १ ॥ सुडिने का बिरखु पत परवाला फुल जवेहर लाल ॥ तितु फल रतन लगहि मुखि भाखित
 हिरदै रिदै निहालु ॥ नानक करमु होवै मुखि मसतकि लिखिआ होवै लेखु ॥ अठिसठि तीरथ गुर की
 चरणी पूजै सदा विसेखु ॥ ह्यसु हेतु लोभु कोपु चारे नदीआ अगि ॥ पवहि दझहि नानका तरीअै करमी
 लगि ॥२॥ पउड़ी ॥ जीवदिआ मरु मारि न पछोताईअै ॥ झूठा डिहु संसारु किनि समझाईअै ॥ सचि न
 धरे पिआरु धंधै धाईअै ॥ कालु बुरा खै कालु सिरि दुनीआईअै ॥ हुकमी सिरि जंदारु मारे दाईअै ॥
 आपे देडि पिआरु मंनि वसाईअै ॥ मुहतु न चसा विलम्मु भरीअै पाईअै ॥ गुर परसादी बुझि सचि
 समाईअै ॥२०॥ सलोकु मः १ ॥ तुमी तुमा विसु अकु धतूरा निमु फलु ॥ मनि मुखि वसहि तिसु जिसु
 तूं चिति न आवही ॥ नानक कहीअै किसु ह्यठनि करमा बाहरे ॥१॥ मः १ ॥ मति पंखेरु किरतु साथि

कब उतम कब नीच ॥ कब चंदनि कब अकि डालि कब उची परीति ॥ नानक हुकमि चलाईअै साहिब
 लगी रीति ॥२॥ पउड़ी ॥ केते कहहि वखाण कहि कहि जावणा ॥ वेद कहहि वखिआण अंतु न पावणा
 ॥ पड़िअै नाही भेटु बुझिअै पावणा ॥ खटु दरसन कै भेखि किसै सचि समावणा ॥ सचा पुरखु अलखु
 सबदि सुहावणा ॥ मन्ने नाउ बिसंख दरगह पावणा ॥ खालक कउ आदेसु ढाढी गावणा ॥ नानक
 जुगु जुगु एकु मंनि वसावणा ॥२१॥ सलोकु महला २ ॥ मंत्री होइ अठूहिआ नागी लगै जाइ ॥ आपण
 हथी आपणै दे कूचा आपे लाइ ॥ हुकमु पड़िआ धुरि खसम का अती हू धका खाइ ॥ गुरमुख सिउ
 मनमुखु अड़ै डुबै हकि निआइ ॥ दुहा सिरिआ आपे खसमु वेखै करि विउपाइ ॥ नानक एवै जाणीअै
 सभ किछु तिसहि रजाइ ॥१॥ महला २ ॥ नानक परखे आप कउ ता पारखु जाणु ॥ रोगु दारू दोवै
 बुझै ता वैदु सुजाणु ॥ वाट न करई मामला जाणै मिहमाणु ॥ मूलु जाणि गला करे हाणि लाए हाणु ॥
 लबि न चलई सचि रहै सो विसटु परवाणु ॥ सरु संधे आगास कउ किउ पहुचै बाणु ॥ अगै ओहु
 अंगमु है वाहेदडु जाणु ॥२॥ पउड़ी ॥ नारी पुरख पिआरु प्रेमि सीगारीआ ॥ करनि भगति दिनु
 राति न रहनी वारीआ ॥ महला मंझि निवासु सबदि सवारीआ ॥ सचु कहनि अरदासि से वेचारीआ
 ॥ सोहनि खसमै पासि हुकमि सिधारीआ ॥ सखी कहनि अरदासि मनहु पिआरीआ ॥ बिनु नावै ध्रिगु
 वासु फिटु सु जीविआ ॥ सबदि सवारीआसु अमृतु पीविआ ॥२२॥ सलोकु मः १ ॥ मारू मीहि न
 तृपतिआ अगी लहै न भुख ॥ राजा राजि न तृपतिआ साइर भरे किसुक ॥ नानक सचे नाम की
 केती पुछा पुछ ॥१॥ महला २ ॥ निहफलं तसि जनमसि जावतु ब्रहम न बिंदते ॥ सागरं संसारसि
 गुर परसादी तरहि के ॥ करण कारण समरथु है कहु नानक बीचारि ॥ कारण करते वसि है जिनि कल
 रखी धारि ॥२॥ पउड़ी ॥ खसमै कै दरबारि ढाढी वसिआ ॥ सचा खसमु कलाणि कमलु विगसिआ ॥
 खसमहु पूरा पाइ मनहु रहसिआ ॥ दुसमन कढे मारि सजण सरसिआ ॥ सचा सतिगुरु सेवनि सचा

मारगु दसिआ ॥ सचा सबदु बीचारि कालु विधउसिआ ॥ ढाढी कथे अकथु सबदि सवारिआ ॥ नानक
 गुण गहि रासि हरि जीउ मिले पिआरिआ ॥२३॥ सलोकु मः १ ॥ खतिअहु जंमे खते करनि त खतिआ
 विचि पाहि ॥ धोते मूलि न उतरहि जे सउ धोवण पाहि ॥ नानक बखसे बखसीअहि नाहि त पाही पाहि
 ॥१॥ मः १ ॥ नानक बोलणु झखणा दुख छडि मंगीअहि सुख ॥ सुखु दुखु दुडि दरि कपड़े पहिरहि
 जाडि मनुख ॥ जिथै बोलणि हारीअै तिथै चंगी चुप ॥२॥ पउड़ी ॥ चारे कुंडा देखि अंदरु भालिआ ॥
 सचै पुरखि अलखि सिरजि निहालिआ ॥ उझड़ि भुले राह गुरि वेखालिआ ॥ सतिगुर सचे वाहु सचु
 समालिआ ॥ पाडिआ रतनु घराहु दीवा बालिआ ॥ सचै सबदि सलाहि सुखीए सच वालिआ ॥
 निडरिआ डरु लगि गरबि सि गालिआ ॥ नावहु भुला जगु फिरै बेतालिआ ॥२४॥ सलोकु मः ३ ॥
 भै विचि जंमै भै मरै भी भउ मन महि होडि ॥ नानक भै विचि जे मरै सहिला आडिआ सोडि ॥१॥ मः ३ ॥
 भै विणु जीवै बहुतु बहुतु खुसीआ खुसी कमाडि ॥ नानक भै विणु जे मरै मुहि कालै उठि जाडि ॥२॥
 पउड़ी ॥ सतिगुरु होडि दडिआलु त सरधा पूरीअै ॥ सतिगुरु होडि दडिआलु न कबहूं झूरीअै ॥ सतिगुरु
 होडि दडिआलु ता दुखु न जाणीअै ॥ सतिगुरु होडि दडिआलु ता हरि रंगु माणीअै ॥ सतिगुरु होडि
 दडिआलु ता जम का डरु केहा ॥ सतिगुरु होडि दडिआलु ता सद ही सुखु देहा ॥ सतिगुरु होडि
 दडिआलु ता नव निधि पाईअै ॥ सतिगुरु होडि दडिआलु त सचि समाईअै ॥२५॥ सलोकु मः १ ॥
 सिरु खोहाडि पीअहि मलवाणी जूठा मंगि मंगि खाही ॥ फोलि फदीहति मुहि लैनि भड़ासा पाणी देखि
 सगाही ॥ भेडा वागी सिरु खोहाडिनि भरीअनि हथ सुआही ॥ माऊ पीऊ किरतु गवाडिनि टबर रोवनि
 धाही ॥ ओना पिंडु न पतलि किरिआ न दीवा मुए किथाऊ पाही ॥ अठसठि तीरथ देनि न ढोई
 ब्रहमण अन्न न खाही ॥ सदा कुचील रहहि दिनु राती मथै टिके नाही ॥ झुंडी पाडि बहनि निति
 मरणै दडि दीबाणि न जाही ॥ लकी कासे हथी फुंमण अगो पिछी जाही ॥ ना ओडि जोगी ना ओडि जंगम

ना ओड़ि काजी मुंला ॥ दयि विगोए फिरहि विगुते फिटा वतै गला ॥ जीआ मारि जीवाले सोई अवरु न
 कोई रखै ॥ दानहु तै इसनानहु वंजे भसु पई सिरि खुथै ॥ पाणी विचहु रतन उपन्ने मेरु कीआ
 माधाणी ॥ अठसठि तीरथ देवी थापे पुरबी लगै बाणी ॥ नाडि निवाजा नातै पूजा नावनि सदा सुजाणी
 ॥ मुडिआ जीवदिआ गति होवै जाँ सिरि पाईअै पाणी ॥ नानक सिरखुथे सैतानी एना गल न भाणी ॥
 वुठै होडिअै होडि बिलावलु जीआ जुगति समाणी ॥ वुठै अन्नु कमादु कपाहा सभसै पड़दा होवै ॥ वुठै
 घाहु चरहि निति सुरही सा धन दही विलोवै ॥ तितु घिडि होम जग सद पूजा पडिअै कारजु सोहै ॥ गुरु
 समुंदु नदी सभि सिखी नातै जितु वडिआई ॥ नानक जे सिरखुथे नावनि नाही ता सत चटे सिरि छाई
 ॥१॥ मः २ ॥ अगी पाला कि करे सूरज केही राति ॥ चंद अनेरा कि करे पउण पाणी किआ जाति ॥
 धरती चीजी कि करे जिसु विचि सभु किछु होडि ॥ नानक ता पति जाणीअै जा पति रखै सोडि ॥२॥ पउड़ी
 ॥ तुधु सचे सुबहानु सदा कलाणिआ ॥ तूं सचा दीबाणु होरि आवण जाणिआ ॥ सचु जि मंगहि दानु
 सि तुधै जेहिआ ॥ सचु तेरा फुरमानु सबदे सोहिआ ॥ मंनिअै गिआनु धिआनु तुधै ते पाडिआ ॥ करमि
 पवै नीसानु न चलै चलाडिआ ॥ तूं सचा दातारु नित देवहि चड़हि सवाडिआ ॥ नानकु मंगै दानु जो
 तुधु भाडिआ ॥२६॥ सलोकु मः २ ॥ दीखिआ आखि बुझाडिआ सिफती सचि समेउ ॥ तिन कउ किआ
 उपदेसीअै जिन गुरु नानक देउ ॥१॥ मः १ ॥ आपि बुझाए सोई बूझै ॥ जिसु आपि सुझाए तिसु सभु
 किछु सूझै ॥ कहि कहि कथना माडिआ लूझै ॥ हुकमी सगल करे आकार ॥ आपे जाणै सरब वीचार ॥
 अखर नानक अखिओ आपि ॥ लहै भराति होवै जिसु दाति ॥२॥ पउड़ी ॥ हउ ढाढी वेकारु कारै
 लाडिआ ॥ राति दिहै कै वार धुरहु फुरमाडिआ ॥ ढाढी सचै महलि खसमि बुलाडिआ ॥ सची सिफति
 सालाह कपड़ा पाडिआ ॥ सचा अमृत नामु भोजनु आडिआ ॥ गुरमती खाधा रजि तिनि सुखु पाडिआ
 ॥ ढाढी करे पसाउ सबदु वजाडिआ ॥ नानक सचु सालाहि पूरा पाडिआ ॥२७॥ सुधु

रागु गउड़ी गुआरेरी महला १ चउपदे दुपदे

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

भउ मुचु भारा वडा तोलु ॥ मन मति हउली बोले बोलु ॥ सिरि धरि चलीअै सहीअै भारु ॥ नदरी करमी
गुर बीचारु ॥१॥ भै बिनु कोडि न लम्घसि पारि ॥ भै भउ राखिआ भाडि सवारि ॥१॥ रहाउ ॥ भै
तनि अगनि भखै भै नालि ॥ भै भउ घड़ीअै सबदि सवारि ॥ भै बिनु घाड़त कचु निकच ॥ अंधा सचा
अंधी सट ॥२॥ बुधी बाजी उपजै चाउ ॥ सहस सिआणप पवै न ताउ ॥ नानक मनमुखि बोलणु वाउ
॥ अंधा अखरु वाउ दुआउ ॥३॥१॥ गउड़ी महला १ ॥ डरि घरु घरि डरु डरि डरु जाडि ॥ सो
डरु केहा जितु डरि डरु पाडि ॥ तुधु बिनु दूजी नाही जाडि ॥ जो किछु वरतै सभ तेरी रजाडि ॥१॥
डरीअै जे डरु होवै होरु ॥ डरि डरि डरणा मन का सोरु ॥१॥ रहाउ ॥ ना जीउ मरै न डूबै तरै ॥
जिनि किछु कीआ सो किछु करै ॥ हुकमे आवै हुकमे जाडि ॥ आगै पाछै हुकमि समाडि ॥२॥ ह्वासु हेतु
आसा असमानु ॥ तिसु विचि भूख बहुतु नै सानु ॥ भउ खाणा पीणा आधारु ॥ विणु खाधे मरि होहि
गवार ॥३॥ जिस का कोडि कोई कोडि कोडि ॥ सभु को तेरा तूं सभना का सोडि ॥ जा के जीअ जंत
धनु मालु ॥ नानक आखणु बिखमु बीचारु ॥४॥२॥ गउड़ी महला १ ॥ माता मति पिता
संतोखु ॥ सतु भाई करि एहु विसेखु ॥१॥ कहणा है किछु कहणु न जाडि ॥ तउ कुदरति कीमति

नही पाइ ॥१॥ रहाउ ॥ सरम सुरति दुइ ससुर भए ॥ करणी कामणि करि मन लए ॥२॥ साहा
 संजोगु वीआहु विजोगु ॥ सचु संतति कहु नानक जोगु ॥३॥३॥ गउड़ी महला १ ॥ पउणै पाणी अगनी
 का मेलु ॥ चंचल चपल बुधि का खेलु ॥ नउ दरवाजे दसवा दुआरु ॥ बुझु रे गिआनी एहु बीचारु ॥
 १॥ कथता बकता सुनता सोई ॥ आपु बीचारे सु गिआनी होई ॥१॥ रहाउ ॥ देही माटी बोलै पउणु
 ॥ बुझु रे गिआनी मूआ है कउणु ॥ मूई सुरति बादु अह्वकारु ॥ ओहु न मूआ जो देखणहारु ॥२॥ जै
 कारणि तटि तीरथ जाही ॥ रतन पदारथ घट ही माही ॥ पड़ि पड़ि पंडितु बादु वखाणै ॥ भीतरि
 होदी वसतु न जाणै ॥३॥ हउ न मूआ मेरी मुई बलाडि ॥ ओहु न मूआ जो रहिआ समाडि ॥ कहु
 नानक गुरि ब्रहमु दिखाइआ ॥ मरता जाता नदरि न आइआ ॥४॥४॥ गउड़ी महला १
 देखणी ॥ सुणि सुणि बूझै मानै नाउ ॥ ता कै सद बलिहारै जाउ ॥ आपि भुलाए ठउर न ठाउ ॥ तूं
 समझावहि मेलि मिलाउ ॥१॥ नामु मिलै चलै मै नालि ॥ बिनु नावै बाधी सभ कालि ॥१॥ रहाउ ॥
 खेती वणजु नावै की ओट ॥ पापु पुनु बीज की पोट ॥ कामु क्रोधु जीअ महि चोट ॥ नामु विसारि चले
 मनि खोट ॥२॥ साचे गुर की साची सीख ॥ तनु मनु सीतलु साचु परीख ॥ जल पुराडिनि रस
 कमल परीख ॥ सबदि रते मीठे रस ईख ॥३॥ हुकमि संजोगी गड़ि दस दुआर ॥ पंच वसहि
 मिलि जोति अपार ॥ आपि तुलै आपे वणजार ॥ नानक नामि सवारणहार ॥४॥५॥
 गउड़ी महला १ ॥ जातो जाडि कहा ते आवै ॥ कह उपजै कह जाडि समावै ॥ किउ बाधिओ
 किउ मुकती पावै ॥ किउ अबिनासी सहजि समावै ॥१॥ नामु रिदै अमृतु मुखि नामु ॥ नरहर
 नामु नरहर निहकामु ॥१॥ रहाउ ॥ सहजे आवै सहजे जाडि ॥ मन ते उपजै मन माहि समाडि ॥
 गुरमुखि मुक्तो बंधु न पाडि ॥ सबदु बीचारि छुटै हरि नाडि ॥२॥ तरवर पंखी बहु निसि
 बासु ॥ सुख दुखीआ मनि मोह विणासु ॥ साझ बिहाग तकहि आगासु ॥ दह दिसि धावहि करमि

लिखिआसु ॥३॥ नाम संजोगी गोइलि थाटु ॥ काम क्रोध फूटै बिखु माटु ॥ बिनु वखर सूनो घरु हाटु ॥
 गुर मिलि खोले बजर कपाट ॥४॥ साधु मिलै पूरब संजोग ॥ सचि रहसे पूरे हरि लोग ॥ मनु तनु दे
 लै सहजि सुभाइ ॥ नानक तिन कै लागउ पाइ ॥५॥६॥ गउड़ी महला १ ॥ कामु क्रोधु माइआ महि
 चीतु ॥ झूठ विकारि जागै हित चीतु ॥ पूंजी पाप लोभ की कीतु ॥ तरु तारी मनि नामु सुचीतु ॥१॥ वाहु
 वाहु साचे मै तेरी टेक ॥ हउ पापी तूं निरमलु एक ॥१॥ रहाउ ॥ अगनि पाणी बोलै भड़वाउ ॥ जिहवा
 इंद्री एकु सुआउ ॥ दिसटि विकारी नाही भउ भाउ ॥ आपु मारे ता पाए नाउ ॥२॥ सबदि मरै फिरि
 मरणु न होइ ॥ बिनु मूए किउ पूरा होइ ॥ परपंचि विआपि रहिआ मनु दोइ ॥ थिरु नाराइणु करे
 सु होइ ॥३॥ बोहिथि चड़उ जा आवै वारु ॥ ठाके बोहिथ दरगह मार ॥ सचु सालाही धन्नु गुरदुआरु ॥
 नानक दरि घरि एकंकारु ॥४॥७॥ गउड़ी महला १ ॥ उलटिओ कमलु ब्रहमु बीचारि ॥ अमृत धार
 गगनि दस दुआरि ॥ तृभवणु बेधिआ आपि मुरारि ॥१॥ रे मन मेरे भरमु न कीजै ॥ मनि मानिअै
 अमृत रसु पीजै ॥१॥ रहाउ ॥ जनमु जीति मरणि मनु मानिआ ॥ आपि मूआ मनु मन ते जानिआ
 ॥ नजरि भई घरु घर ते जानिआ ॥२॥ जतु सतु तीरथु मजनु नामि ॥ अधिक बिथारु करउ किसु
 कामि ॥ नर नाराइण अंतरजामि ॥३॥ आन मनउ तउ पर घर जाउ ॥ किसु जाचउ नाही को थाउ
 ॥ नानक गुरमति सहजि समाउ ॥४॥८॥ गउड़ी महला १ ॥ सतिगुरु मिलै सु मरणु दिखाए ॥
 मरण रहण रसु अंतरि भाए ॥ गरबु निवारि गगन पुरु पाए ॥१॥ मरणु लिखाइ आए नही रहणा
 ॥ हरि जपि जापि रहणु हरि सरणा ॥१॥ रहाउ ॥ सतिगुरु मिलै त दुबिधा भागै ॥ कमलु बिगासि
 मनु हरि प्रभ लागै ॥ जीवतु मरै महा रसु आगै ॥२॥ सतिगुरि मिलिअै सच संजमि सूचा ॥
 गुर की पउड़ी ऊचो ऊचा ॥ करमि मिलै जम का भउ मूचा ॥३॥ गुरि मिलिअै मिलि अंकि
 समाइआ ॥ करि किरपा घरु महलु दिखाइआ ॥ नानक हउमै मारि मिलाइआ ॥४॥९॥

गउड़ी महला १ ॥ किरतु पड़िआ नह मेटै कोड़ि ॥ किआ जाणा किआ आगै होड़ि ॥ जो तिसु भाणा
 सोई हूआ ॥ अवरु न करणै वाला दूआ ॥१॥ ना जाणा करम केवड तेरी दाति ॥ करमु धरमु तेरे
 नाम की जाति ॥१॥ रहाउ ॥ तू एवडु दाता देवणहारु ॥ तोटि नाही तुधु भगति भंडार ॥ कीआ गरबु
 न आवै रासि ॥ जीउ पिंडु सभु तेरै पासि ॥२॥ तू मारि जीवालहि बखसि मिलाडि ॥ जिउ भावी तिउ
 नामु जपाडि ॥ तूं दाना बीना साचा सिरि मेरै ॥ गुरमति देडि भरोसै तेरै ॥३॥ तन महि मैलु नाही
 मनु राता ॥ गुर बचनी सचु सबदि पछाता ॥ तेरा ताणु नाम की वडिआई ॥ नानक रहणा भगति
 सरणाई ॥४॥१०॥ गउड़ी महला १ ॥ जिनि अकथु कहाडिआ अपिओ पीआडिआ ॥ अन भै विसरे
 नामि समाडिआ ॥१॥ किआ डरीअै डरु डरहि समाना ॥ पूरे गुर कै सबदि पछाना ॥१॥ रहाउ ॥
 जिसु नर रामु रिदै हरि रासि ॥ सहजि सुभाडि मिले साबासि ॥२॥ जाहि सवारै साझ बिआल ॥ इति
 उत मनमुख बाधे काल ॥३॥ अहिनिमि रामु रिदै से पूरे ॥ नानक राम मिले भ्रम दूरे ॥४॥११॥ गउड़ी
 महला १ ॥ जनमि मेरै तै गुण हितकारु ॥ चारे बेद कथहि आकारु ॥ तीनि अवसथा कहहि वखिआनु
 ॥ तुरीआवसथा सतिगुर ते हरि जानु ॥१॥ राम भगति गुर सेवा तरणा ॥ बाहुडि जनमु न होड़ि है
 मरणा ॥१॥ रहाउ ॥ चारि पदारथ कहै सभु कोई ॥ सिंमृति सासत पंडित मुखि सोई ॥ बिनु गुर
 अरथु बीचारु न पाडिआ ॥ मुकति पदारथु भगति हरि पाडिआ ॥२॥ जा कै हिरदै वसिआ हरि सोई
 ॥ गुरमुखि भगति परापति होई ॥ हरि की भगति मुकति आन्नदु ॥ गुरमति पाए परमान्नदु ॥३॥
 जिनि पाडिआ गुरि देखि दिखाडिआ ॥ आसा माहि निरासु बुझाडिआ ॥ दीना नाथु सरब सुखदाता
 ॥ नानक हरि चरणी मनु राता ॥४॥१२॥ गउड़ी चेती महला १ ॥ अंमृत काडिआ रहै सुखाली
 बाजी इहु संसारो ॥ लबु लोभु मुचु कूडु कमावहि बहुतु उठावहि भारो ॥ तूं काडिआ मै रूलदी
 देखी जिउ धर उपरि छारो ॥१॥ सुणि सुणि सिख हमारी ॥ सुकृतु कीता रहसी मेरे जीअड़े

बहुड़ि न आवै वारी ॥१॥ रहाउ ॥ हउ तुधु आखा मेरी काड़िआ तूं सुणि सिख हमारी ॥ निंदा चिंदा
 करहि पराई झूठी लाड़ितवारी ॥ वेलि पराई जोहहि जीअड़े करहि चोरी बुरिआरी ॥ ह्यसु चलिआ तूं
 पिछै रहीअहि छुटड़ि होईअहि नारी ॥२॥ तूं काड़िआ रहीअहि सुपन्नतरि तुधु किआ करम कमाड़िआ
 ॥ करि चोरी मै जा किछु लीआ ता मनि भला भाड़िआ ॥ हलति न सोभा पलति न ढोई अहिला जनमु
 गवाड़िआ ॥३॥ हउ खरी दुहेली होई बाबा नानक मेरी बात न पुछै कोई ॥१॥ रहाउ ॥ ताजी तुरकी
 सुड़िना रुपा कपड़ केरे भारा ॥ किस ही नालि न चले नानक झड़ि झड़ि पए गवारा ॥ कूजा मेवा मै सभ
 किछु चाखिआ डिकु अंमृतु नामु तुमारा ॥४॥ दे दे नीव दिवाल उसारी भसमंदर की ढेरी ॥ संचे
 संचि न देई किस ही अंधु जाणै सभ मेरी ॥ सोड़िन लम्का सोड़िन माड़ी संपै किसै न केरी ॥५॥ सुणि मूरख
 मन्न अजाणा ॥ होगु तिसै का भाणा ॥१॥ रहाउ ॥ साहु हमारा ठाकुरु भारा हम तिस के वणजारे ॥ जीउ
 पिंडु सभ रासि तिसै की मारि आपे जीवाले ॥६॥१॥१३॥ गउड़ी चेती महला १ ॥ अवरि पंच हम एक
 जना किउ राखउ घर बारु मना ॥ मारहि लूटहि नीत नीत किसु आगै करी पुकार जना ॥१॥ श्री राम
 नामा उचरु मना ॥ आगै जम दलु बिखमु घना ॥१॥ रहाउ ॥ उसारि मड़ोली राखै दुआरा भीतरि
 बैठी सा धना ॥ अंमृत केल करे नित कामणि अवरि लुटेनि सु पंच जना ॥२॥ ढाहि मड़ोली लूटिआ
 देहुरा सा धन पकड़ी एक जना ॥ जम डंडा गलि संगलु पड़िआ भागि गए से पंच जना ॥३॥ कामणि
 लोड़ै सुड़िना रुपा मित्र लुड़ेनि सु खाधाता ॥ नानक पाप करे तिन कारणि जासी जमपुरि बाधाता ॥
 ४॥२॥१४॥ गउड़ी चेती महला १ ॥ मुंद्रा ते घट भीतरि मुंद्रा काँड़िआ कीजै खिंथाता ॥ पंच चेले वसि
 कीजहि रावल डिहु मनु कीजै डंडाता ॥१॥ जोग जुगति डिव पावसिता ॥ एकु सबदु दूजा होरु नासति
 कंद मूलि मनु लावसिता ॥१॥ रहाउ ॥ मूंडि मुंडाड़िअै जे गुरु पाईअै हम गुरु कीनी गंगाता ॥
 तृभवण तारणहारु सुआमी एकु न चेतसि अंधाता ॥२॥ करि पटंबु गली मनु लावसि संसा मूलि न

जावसिता ॥ एकसु चरणी जे चितु लावहि लबि लोभि की धावसिता ॥३॥ जपसि निरंजनु रचसि मना ॥
 काहे बोलहि जोगी कपटु घना ॥१॥ रहाउ ॥ काडिआ कमली ह्वसु इआणा मेरी मेरी करत बिहाणीता ॥
 प्रणवति नानकु नागी दाझै फिरि पाछै पछुताणीता ॥४॥३॥१५॥ गउड़ी चेती महला १ ॥ अउखध
 मंत्र मूलु मन एकै जे करि दृढु चितु कीजै रे ॥ जनम जनम के पाप करम के काटनहारा लीजै रे ॥१॥
 मन एको साहिबु भाई रे ॥ तेरे तीनि गुणा संसारि समावहि अलखु न लखणा जाई रे ॥१॥ रहाउ ॥
 सकर खंडु माडिआ तनि मीठी हम तउ पंड उचाई रे ॥ राति अनेरी सूझसि नाही लजु टूकसि मूसा
 भाई रे ॥२॥ मनमुखि करहि तेता दुखु लागै गुरमुखि मिलै वडाई रे ॥ जो तिनि कीआ सोई होआ
 किरतु न मेटिआ जाई रे ॥३॥ सुभर भरे न होवहि उणे जो राते रंगु लाई रे ॥ तिन की पंक होवै जे
 नानकु तउ मूड़ा किछु पाई रे ॥४॥४॥१६॥ गउड़ी चेती महला १ ॥ कत की माई बापु कत केरा किदू
 थावहु हम आए ॥ अगनि बिंब जल भीतरि निपजे काहे कंमि उपाए ॥१॥ मेरे साहिबा कउणु जाणै गुण
 तेरे ॥ कहे न जानी अउगण मेरे ॥१॥ रहाउ ॥ केते रुख बिरख हम चीने केते पसू उपाए ॥ केते नाग
 कुली महि आए केते पंख उडाए ॥२॥ हट पटण बिज मंदर भन्नै करि चोरी घरि आवै ॥ अगहु देखै
 पिछहु देखै तुझ ते कहा छपावै ॥३॥ तट तीरथ हम नव खंड देखे हट पटण बाजारा ॥ लै कै तकड़ी
 तोलणि लागा घट ही महि वणजारा ॥४॥ जेता समुंदु सागरु नीरि भरिआ तेते अउगण हमारे ॥
 दडिआ करहु किछु मिहर उपावहु डुबदे पथर तारे ॥५॥ जीअड़ा अगनि बराबरि तपै भीतरि वगै
 काती ॥ प्रणवति नानकु हुकमु पछाणै सुखु होवै दिनु राती ॥६॥५॥१७॥ गउड़ी बैरागणि महला १ ॥
 रैणि गवाई सोडि कै दिवसु गवाडिआ खाडि ॥ हीरे जैसा जनमु है कउडी बदले जाडि ॥१॥ नामु न
 जानिआ राम का ॥ मूड़े फिरि पाछै पछुताहि रे ॥१॥ रहाउ ॥ अनता धनु धरणी धरे अनत न चाहिआ
 जाडि ॥ अनत कउ चाहन जो गए से आए अनत गवाडि ॥२॥ आपण लीआ जे मिलै ता सभु को

भागटु होइ ॥ करमा उपरि निबड़ै जे लोचै सभु कोइ ॥३॥ नानक करणा जिनि कीआ सोई सार करेइ ॥ हुकमु न जापी खसम का किसै वडाई देइ ॥४॥१॥१८॥ गउड़ी बैरागणि महला १ ॥ हरणी होवा बनि बसा कंद मूल चुणि खाउ ॥ गुर परसादी मेरा सहु मिलै वारि वारि हउ जाउ जीउ ॥१॥ मै बनजारनि राम की ॥ तेरा नामु वखरु वापारु जी ॥१॥ रहाउ ॥ कोकिल होवा अंबि बसा सहजि सबद बीचारु ॥ सहजि सुभाइ मेरा सहु मिलै दरसनि रूपि अपारु ॥२॥ मछुली होवा जलि बसा जीअ जंत सभि सारि ॥ उरवारि पारि मेरा सहु वसै हउ मिलउगी बाह पसारि ॥३॥ नागनि होवा धर वसा सबदु वसै भउ जाइ ॥ नानक सदा सोहागणी जिन जोती जोति समाइ ॥४॥२॥१६॥

गउड़ी पूरबी दीपकी महला १

१६॥सतिगुर प्रसादि ॥

जै घरि कीरति आखीअै करते का होइ बीचारो ॥ तितु घरि गावहु सोहिला सिवरहु सिरजणहारो ॥ १॥ तुम गावहु मेरे निरभउ का सोहिला ॥ हउ वारी जाउ जितु सोहिलै सदा सुखु होइ ॥१॥ रहाउ ॥ नित नित जीअड़े समालीअनि देखैगा देवणहारु ॥ तेरे दानै कीमति ना पवै तिसु दाते कवणु सुमारु ॥२॥ संबति साहा लिखिआ मिलि करि पावहु तेलु ॥ देहु सजण आसीसड़ीआ जिउ होवै साहिब सिउ मेलु ॥३॥ घरि घरि एहो पाहुचा सदड़े नित पवंनि ॥ सदणहारा सिमरीअै नानक से दिह आवंनि ॥४॥१॥२०॥

रागु गउड़ी गुआरेरी ॥ महला ३ चउपदे ॥

१६॥सतिगुर प्रसादि ॥

गुरि मिलिअै हरि मेला होई ॥ आपे मेलि मिलावै सोई ॥ मेरा प्रभु सभ बिधि आपे जाणै ॥ हुकमे मेले सबदि पछाणै ॥१॥ सतिगुर कै भइ भ्रमु भउ जाइ ॥ भै राचै सच रंगि समाइ ॥१॥ रहाउ ॥ गुरि मिलिअै हरि मनि वसै सुभाइ ॥ मेरा प्रभु भारा कीमति नही पाइ ॥ सबदि सालाहै अंतु न पारावारु ॥ मेरा प्रभु बखसे बखसणहारु ॥२॥ गुरि मिलिअै

सभ मति बुधि होइ ॥ मनि निरमलि वसै सचु सोइ ॥ साचि वसिअै साची सभ कार ॥ ऊतम करणी
 सबद बीचार ॥३॥ गुर ते साची सेवा होइ ॥ गुरमुखि नामु पछाणै कोइ ॥ जीवै दाता देवणहारु ॥
 नानक हरि नामे लगै पिआरु ॥४॥१॥२१॥ गउड़ी गुआरेरी महला ३ ॥ गुर ते गिआनु पाए जनु
 कोइ ॥ गुर ते बूझै सीझै सोइ ॥ गुर ते सहजु साचु बीचारु ॥ गुर ते पाए मुकति दुआरु ॥१॥ पूरै भागि
 मिलै गुरु आइ ॥ साचै सहजि साचि समाइ ॥१॥ रहाउ ॥ गुरि मिलिअै तृसना अगनि बुझाए ॥ गुर
 ते साँति वसै मनि आए ॥ गुर ते पवित पावन सुचि होइ ॥ गुर ते सबदि मिलावा होइ ॥२॥ बाझु
 गुरु सभ भरमि भुलाई ॥ बिनु नावै बहुता दुखु पाई ॥ गुरमुखि होवै सु नामु धिआई ॥ दरसनि सचै
 सची पति होई ॥३॥ किस नो कहीअै दाता इकु सोई ॥ किरपा करे सबदि मिलावा होई ॥ मिलि प्रीतम
 साचे गुण गावा ॥ नानक साचे साचि समावा ॥४॥२॥२२॥ गउड़ी गुआरेरी महला ३ ॥ सु थाउ सचु
 मनु निरमलु होइ ॥ सचि निवासु करे सचु सोइ ॥ सची बाणी जुग चारे जापै ॥ सभु किछु साचा आपे
 आपै ॥१॥ करमु होवै सतसंगि मिलाए ॥ हरि गुण गावै बैसि सु थाए ॥१॥ रहाउ ॥ जलउ इह
 जिहवा दूजै भाइ ॥ हरि रसु न चाखै फीका आलाइ ॥ बिनु बूझे तनु मनु फीका होइ ॥ बिनु नावै
 दुखीआ चलिआ रोइ ॥२॥ रसना हरि रसु चाखिआ सहजि सुभाइ ॥ गुर किरपा ते सचि समाइ ॥
 साचे राती गुर सबदु वीचार ॥ अंमृतु पीवै निरमल धार ॥३॥ नामि समावै जो भाडा होइ ॥ ऊंधै
 भाँडै टिकै न कोइ ॥ गुर सबदी मनि नामि निवासु ॥ नानक सचु भाँडा जिसु सबद पिआस ॥
 ४॥३॥२३॥ गउड़ी गुआरेरी महला ३ ॥ इकि गावत रहे मनि सादु न पाइ ॥ हउमै विचि
 गावहि बिरथा जाइ ॥ गावणि गावहि जिन नाम पिआरु ॥ साची बाणी सबद बीचारु ॥१॥
 गावत रहै जे सतिगुर भावै ॥ मनु तनु राता नामि सुहावै ॥१॥ रहाउ ॥ इकि गावहि इकि
 भगति करेहि ॥ नामु न पावहि बिनु असनेह ॥ सची भगति गुर सबद पिआरि ॥ अपना पिरु राखिआ

सदा उरि धारि ॥२॥ भगति करहि मूरख आपु जणावहि ॥ नचि नचि टपहि बहुतु दुखु पावहि ॥
 नचिअै टपिअै भगति न होइ ॥ सबदि मरै भगति पाए जनु सोइ ॥३॥ भगति वछलु भगति कराए
 सोइ ॥ सची भगति विचहु आपु खोइ ॥ मेरा प्रभु साचा सभ बिधि जाणै ॥ नानक बखसे नामु पछाणै
 ॥४॥४॥२४॥ गउड़ी गुआरेरी महला ३ ॥ मनु मारे धातु मरि जाइ ॥ बिनु मूए कैसे हरि पाइ ॥
 मनु मरै दारू जाणै कोइ ॥ मनु सबदि मरै बूझै जनु सोइ ॥१॥ जिस नो बखसे दे वडिआई ॥
 गुर परसादि हरि वसै मनि आई ॥१॥ रहाउ ॥ गुरमुखि करणी कार कमावै ॥ ता इसु मन की सोझी
 पावै ॥ मनु मै मतु मैगल मिकदारा ॥ गुरु अंकसु मारि जीवालणहारा ॥२॥ मनु असाधु साधै जनु
 कोइ ॥ अचरु चरै ता निरमलु होइ ॥ गुरमुखि इहु मनु लइआ सवारि ॥ हउमै विचहु तजे विकार
 ॥३॥ जो धुरि राखिअनु मेलि मिलाइ ॥ कदे न विछुड़हि सबदि समाइ ॥ आपणी कला आपे ही
 जाणै ॥ नानक गुरमुखि नामु पछाणै ॥४॥५॥२५॥ गउड़ी गुआरेरी महला ३ ॥ हउमै विचि सभु जगु
 बउराना ॥ दूजै भाइ भरमि भुलाना ॥ बहु चिंता चितवै आपु न पछाना ॥ धंधा करतिआ अनदिनु
 विहाना ॥१॥ हिरदै रामु रमहु मेरे भाई ॥ गुरमुखि रसना हरि रसन रसाई ॥१॥ रहाउ ॥
 गुरमुखि हिरदै जिनि रामु पछाता ॥ जगजीवनु सेवि जुग चारे जाता ॥ हउमै मारि गुर सबदि
 पछाता ॥ कृपा करे प्रभ करम बिधाता ॥२॥ से जन सचे जो गुर सबदि मिलाए ॥ धावत वरजे ठाकि
 रहाए ॥ नामु नव निधि गुर ते पाए ॥ हरि किरपा ते हरि वसै मनि आए ॥३॥ राम राम करतिआ
 सुखु साँति सरीर ॥ अंतरि वसै न लागै जम पीर ॥ आपे साहिबु आपि वजीर ॥ नानक सेवि सदा
 हरि गुणी गहीर ॥४॥६॥२६॥ गउड़ी गुआरेरी महला ३ ॥ सो किउ विसरै जिस के जीअ
 पराना ॥ सो किउ विसरै सभ माहि समाना ॥ जितु सेविअै दरगह पति परवाना ॥१॥ हरि के
 नाम विटहु बलि जाउ ॥ तूं विसरहि तदि ही मरि जाउ ॥१॥ रहाउ ॥ तिन तूं विसरहि जि तुधु

आपि भुलाए ॥ तिन तूं विसरहि जि दूजै भाए ॥ मनमुख अगिआनी जोनी पाए ॥२॥ जिन डिक मनि
 तुठा से सतिगुर सेवा लाए ॥ जिन डिक मनि तुठा तिन हरि मंनि वसाए ॥ गुरमती हरि नामि
 समाए ॥३॥ जिना पोतै पुन्नु से गिआन बीचारी ॥ जिना पोतै पुन्नु तिन हउमै मारी ॥ नानक जो नामि
 रते तिन कउ बलिहारी ॥४॥७॥२७॥ गउड़ी गुआरेरी महला ३ ॥ तूं अकथु किउ कथिआ जाहि ॥
 गुर सबदु मारणु मन माहि समाहि ॥ तेरे गुण अनेक कीमति नह पाहि ॥१॥ जिस की बाणी तिसु
 माहि समाणी ॥ तेरी अकथ कथा गुर सबदि वखाणी ॥१॥ रहाउ ॥ जह सतिगुरु तह सतसंगति
 बणाई ॥ जह सतिगुरु सहजे हरि गुण गाई ॥ जह सतिगुरु तहा हउमै सबदि जलाई ॥२॥ गुरमुखि
 सेवा महली थाउ पाए ॥ गुरमुखि अंतरि हरि नामु वसाए ॥ गुरमुखि भगति हरि नामि समाए ॥३॥
 आपे दाति करे दातारु ॥ पूरे सतिगुर सिउ लगै पिआरु ॥ नानक नामि रते तिन कउ जैकारु ॥
 ४॥८॥२८॥ गउड़ी गुआरेरी महला ३ ॥ एकसु ते सभि रूप हहि रंगा ॥ पउणु पाणी बैसंतरु सभि
 सहलंगा ॥ भिन्न भिन्न वेखै हरि प्रभु रंगा ॥१॥ एकु अचरजु एको है सोई ॥ गुरमुखि वीचारे विरला
 कोई ॥१॥ रहाउ ॥ सहजि भवै प्रभु सभनी थाई ॥ कहा गुपतु प्रगटु प्रभि बणत बणाई ॥ आपे
 सुतिआ देडि जगाई ॥२॥ तिस की कीमति किनै न होई ॥ कहि कहि कथनु कहै सभु कोई ॥ गुर सबदि
 समावै बूझै हरि सोई ॥३॥ सुणि सुणि वेखै सबदि मिलाए ॥ वडी वडिआई गुर सेवा ते पाए ॥
 नानक नामि रते हरि नामि समाए ॥४॥६॥२६॥ गउड़ी गुआरेरी महला ३ ॥ मनमुखि सूता
 माडिआ मोहि पिआरि ॥ गुरमुखि जागे गुण गिआन बीचारि ॥ से जन जागे जिन नाम पिआरि ॥
 १॥ सहजे जागै सवै न कोडि ॥ पूरे गुर ते बूझै जनु कोडि ॥१॥ रहाउ ॥ असंतु अनाड़ी कदे न बूझै
 ॥ कथनी करे तै माडिआ नालि लूझै ॥ अंधु अगिआनी कदे न सीझै ॥२॥ इसु जुग महि राम
 नामि निसतारा ॥ विरला को पाए गुर सबदि वीचारा ॥ आपि तरै सगले कुल उधारा ॥३॥

डिस् कलिजुग महि करम धरमु न कोई ॥ कली का जनमु चंडाल कै घरि होई ॥ नानक नाम बिना को
 मुकति न होई ॥४॥१०॥३०॥ गउड़ी महला ३ गुआरेरी ॥ सचा अमरु सचा पातिसाहु ॥ मनि साचै राते
 हरि वेपरवाहु ॥ सचै महलि सचि नामि समाहु ॥१॥ सुणि मन मेरे सबहु वीचारि ॥ राम जपहु भवजलु
 उतरहु पारि ॥१॥ रहाउ ॥ भरमे आवै भरमे जाइ ॥ इहु जगु जनमिआ दूजै भाइ ॥ मनमुखि न चेतै
 आवै जाइ ॥२॥ आपि भुला कि प्रभि आपि भुलाइआ ॥ इहु जीउ विडाणी चाकरी लाइआ ॥ महा
 दुखु खटे बिरथा जनमु गवाइआ ॥३॥ किरपा करि सतिगुरु मिलाए ॥ एको नामु चेतै विचहु भरमु
 चुकाए ॥ नानक नामु जपे नाउ नउ निधि पाए ॥४॥११॥३१॥ गउड़ी गुआरेरी महला ३ ॥ जिना
 गुरमुखि धिआइआ तिन पूछउ जाइ ॥ गुर सेवा ते मनु पतीआइ ॥ से धनवंत हरि नामु कमाइ ॥
 पूरे गुर ते सोझी पाइ ॥१॥ हरि हरि नामु जपहु मेरे भाई ॥ गुरमुखि सेवा हरि घाल थाइ पाई
 ॥१॥ रहाउ ॥ आपु पछाणै मनु निरमलु होइ ॥ जीवन मुकति हरि पावै सोइ ॥ हरि गुण गावै मति
 ऊतम होइ ॥ सहजे सहजि समावै सोइ ॥२॥ दूजै भाइ न सेविआ जाइ ॥ हउमै माइआ महा बिखु खाइ
 ॥ पुति कुटंबि गृहि मोहिआ माइ ॥ मनमुखि अंधा आवै जाइ ॥३॥ हरि हरि नामु देवै जनु सोइ ॥
 अनदिनु भगति गुर सबदी होइ ॥ गुरमति विरला बूझै कोइ ॥ नानक नामि समावै सोइ ॥४॥१२॥
 ३२॥ गउड़ी गुआरेरी महला ३ ॥ गुर सेवा जुग चारे होई ॥ पूरा जनु कार कमावै कोई ॥ अखुटु
 नाम धनु हरि तोटि न होई ॥ अथै सदा सुखु दरि सोभा होई ॥१॥ ए मन मेरे भरमु न कीजै ॥ गुरमुखि
 सेवा अमृत रसु पीजै ॥१॥ रहाउ ॥ सतिगुरु सेवहि से महापुरख संसारे ॥ आपि उधरे कुल सगल
 निसतारे ॥ हरि का नामु रखहि उर धारे ॥ नामि रते भउजल उतरहि पारे ॥२॥ सतिगुरु सेवहि
 सदा मनि दासा ॥ हउमै मारि कमलु परगासा ॥ अनहदु वाजै निज घरि वासा ॥ नामि रते घर
 माहि उदासा ॥३॥ सतिगुरु सेवहि तिन की सची बाणी ॥ जुग जुग भगती आखि वखाणी ॥ अनदिनु

जपहि हरि सारंगपाणी ॥ नानक नामि रते निहकेवल निरबाणी ॥४॥१३॥३३॥ गउड़ी गुआरेरी
 महला ३ ॥ सतिगुरु मिलै वडभागि संजोग ॥ हिरदै नामु नित हरि रस भोग ॥१॥ गुरमुखि प्राणी
 नामु हरि धिआइ ॥ जनमु जीति लाहा नामु पाइ ॥१॥ रहाउ ॥ गिआनु धिआनु गुर सबदु है
 मीठा ॥ गुर किरपा ते किनै विरलै चखि डीठा ॥२॥ करम काँड बहु करहि अचार ॥ बिनु नावै ध्रिगु
 ध्रिगु अह्वकार ॥३॥ बंधनि बाधिओ माइआ फास ॥ जन नानक छूटै गुर परगास ॥४॥१४॥३४॥
 महला ३ गउड़ी बैरागणि ॥ जैसी धरती ऊपरिमेघुला बरसतु है किआ धरती मधे पाणी नाही ॥ जैसे
 धरती मधे पाणी परगासिआ बिनु पगा वरसत फिराही ॥१॥ बाबा तूं औसे भरमु चुकाही ॥ जो किछु
 करतु है सोई कोई है रे तैसे जाइ समाही ॥१॥ रहाउ ॥ इसतरी पुरख होइ कै किआ ओइ करम
 कमाही ॥ नाना रूप सदा हहि तेरे तुझ ही माहि समाही ॥२॥ इतने जनम भूलि परे से जा पाइआ ता
 भूले नाही ॥ जा का कारजु सोई परु जाणै जे गुर कै सबदि समाही ॥३॥ तेरा सबदु तूहै हहि आपे भरमु
 कहाही ॥ नानक ततु तत सिउ मिलिआ पुनरपि जनमि न आही ॥४॥१॥१५॥३५॥ गउड़ी बैरागणि
 महला ३ ॥ सभु जगु कालै वसि है बाधा दूजै भाइ ॥ हउमै करम कमावदे मनमुखि मिलै सजाइ ॥१॥
 मेरे मन गुर चरणी चितु लाइ ॥ गुरमुखि नामु निधानु लै दरगह लए छडाइ ॥१॥ रहाउ ॥ लख
 चउरासीह भरमदे मनहठि आवै जाइ ॥ गुर का सबदु न चीनिओ फिरि फिरि जोनी पाइ ॥२॥ गुरमुखि
 आपु पछाणिआ हरि नामु वसिआ मनि आइ ॥ अनदिनु भगती रतिआ हरि नामे सुखि समाइ ॥३॥
 मनु सबदि मरै परतीति होइ हउमै तजे विकार ॥ जन नानक करमी पाईअनि हरि नामा भगति भंडार
 ॥४॥२॥१६॥३६॥ गउड़ी बैरागणि महला ३ ॥ पेईअडै दिन चारि है हरि हरि लिखि पाइआ ॥
 सोभावंती नारि है गुरमुखि गुण गाइआ ॥ पेवकडै गुण संमलै साहुरै वासु पाइआ ॥ गुरमुखि सहजि
 समाणीआ हरि हरि मनि भाइआ ॥१॥ ससुरै पेईअै पिरु वसै कहु कितु बिधि पाईअै ॥ आपि निरंजनु

अलखु है आपे मेलाईअै ॥१॥ रहाउ ॥ आपे ही प्रभु देहि मति हरि नामु धिआईअै ॥ वडभागी सतिगुरु मिलै मुख अंमृतु पाईअै ॥ हउमै दुबिधा बिनसि जाइ सहजे सुख समाईअै ॥ सभु आपे आपि वरतदा आपे नाइ लाईअै ॥२॥ मनमुखि गरबि न पाइओ अगिआन डिआणे ॥ सतिगुर सेवा ना करहि फिरि फिरि पछुताणे ॥ गरभ जोनी वासु पाइदे गरभे गलि जाणे ॥ मेरे करते एवै भावदा मनमुख भरमाणे ॥३॥ मेरै हरि प्रभि लेखु लिखाइआ धुरि मसतकि पूरा ॥ हरि हरि नामु धिआइआ भेटिआ गुरु सूरु ॥ मेरा पिता माता हरि नामु है हरि बंधपु बीरा ॥ हरि हरि बखसि मिलाइ प्रभ जनु नानकु कीरा ॥४॥३॥१७॥३७॥ गउड़ी बैरागणि महला ३ ॥ सतिगुर ते गिआनु पाइआ हरि तनु बीचारा ॥ मति मलीण परगटु भई जपि नामु मुरारा ॥ सिवि सकति मिटाईआ चूका अंधिआरा ॥ धुरि मसतकि जिन कउ लिखिआ तिन हरि नामु पिआरा ॥१॥ हरि किनु बिधि पाईअै संत जनहु जिसु देखि हउ जीवा ॥ हरि बिनु चसा न जीवती गुर मेलिहु हरि रसु पीवा ॥१॥ रहाउ ॥ हउ हरि गुण गावा नित हरि सुणी हरि हरि गति कीनी ॥ हरि रसु गुर ते पाइआ मेरा मनु तनु लीनी ॥ धनु धनु गुरु सत पुरखु है जिनि भगति हरि दीनी ॥ जिसु गुर ते हरि पाइआ सो गुरु हम कीनी ॥२॥ गुणदाता हरि राइ है हम अवगणिआरे ॥ पापी पाथर डूबदे गुरमति हरि तारे ॥ तूं गुणदाता निरमला हम अवगणिआरे ॥ हरि सरणागति राखि लेहु मूढ़ मुग्ध निसतारे ॥३॥ सहजु अन्नदु सदा गुरमती हरि हरि मनि धिआइआ ॥ सजणु हरि प्रभु पाइआ घरि सोहिला गाइआ ॥ हरि दइआ धारि प्रभ बेनती हरि हरि चेताइआ ॥ जन नानकु मंगै धूड़ि तिन जिन सतिगुरु पाइआ ॥४॥४॥१८॥३८॥

गउड़ी गुआरेरी महला ४ चउथा चउपदे

१६ सतिगुर प्रसादि ॥

पंडितु सासत सिमृति पड़िआ ॥ जोगी गोरखु गोरखु करिआ ॥ मै मूरख हरि हरि जपु पड़िआ ॥१॥ ना जाना किआ गति राम हमारी ॥ हरि भजु मन मेरे तरु भउजलु तू

तारी ॥१॥ रहाउ ॥ संनिआसी बिभूत लाइ देह सवारी ॥ पर तृअ तिआगु करी ब्रह्मचारी ॥ मै
 मूरख हरि आस तुमारी ॥२॥ खत्री करम करे सूरतणु पावै ॥ सूदु वैसु पर किरति कमावै ॥ मै मूरख हरि
 नामु छडावै ॥३॥ सभ तेरी सृसटि तूं आपि रहिआ समाई ॥ गुरमुखि नानक दे वडिआई ॥ मै अंधुले
 हरि टेक टिकाई ॥४॥१॥३६॥ गउड़ी गुआरेरी महला ४ ॥ निरगुण कथा कथा है हरि की ॥ भजु
 मिलि साधू संगति जन की ॥ तरु भउजलु अकथ कथा सुनि हरि की ॥१॥ गोबिंद सतसंगति मेलाइ ॥
 हरि रसु रसना राम गुन गाइ ॥१॥ रहाउ ॥ जो जन धिआवहि हरि हरि नामा ॥ तिन दासनि दास
 करहु हम रामा ॥ जन की सेवा ऊतम कामा ॥२॥ जो हरि की हरि कथा सुणावै ॥ सो जनु हमरै मनि चिति
 भावै ॥ जन पग रेणु वडभागी पावै ॥३॥ संत जना सिउ प्रीति बनि आई ॥ जिन कउ लिखतु लिखिआ
 धुरि पाई ॥ ते जन नानक नामि समाई ॥४॥२॥४०॥ गउड़ी गुआरेरी महला ४ ॥ माता प्रीति करे
 पुतु खाइ ॥ मीने प्रीति भई जलि नाइ ॥ सतिगुर प्रीति गुरसिख मुख पाइ ॥१॥ ते हरि जन हरि
 मेलहु हम पिआरे ॥ जिन मिलिआ दुख जाहि हमारे ॥१॥ रहाउ ॥ जिउ मिलि बछरे गऊ प्रीति
 लगावै ॥ कामनि प्रीति जा पिरु घरि आवै ॥ हरि जन प्रीति जा हरि जसु गावै ॥२॥ सारिंग प्रीति बसै
 जल धारा ॥ नरपति प्रीति माइआ देखि पसारा ॥ हरि जन प्रीति जपै निरंकारा ॥३॥ नर प्राणी प्रीति
 माइआ धनु खाटे ॥ गुरसिख प्रीति गुरु मिलै गलाटे ॥ जन नानक प्रीति साध पग चाटे ॥४॥३॥४१॥
 गउड़ी गुआरेरी महला ४ ॥ भीखक प्रीति भीख प्रभ पाइ ॥ भूखे प्रीति होवै अन्नु खाइ ॥ गुरसिख प्रीति
 गुर मिलि आघाइ ॥१॥ हरि दरसनु देहु हरि आस तुमारी ॥ करि किरपा लोच पूरि हमारी ॥१॥
 रहाउ ॥ चकवी प्रीति सूरजु मुख लागै ॥ मिलै पिआरे सभ दुख तिआगै ॥ गुरसिख प्रीति गुरु मुख
 लागै ॥२॥ बछरे प्रीति खीरु मुख खाइ ॥ हिरदै बिगसै देखै माइ ॥ गुरसिख प्रीति गुरु मुख
 लाइ ॥३॥ होरु सभ प्रीति माइआ मोहु काचा ॥ बिनसि जाइ कूरा कचु पाचा ॥ जन नानक

प्रीति तृपति गुरु साचा ॥४॥४॥४२॥ गउड़ी गुआरेरी महला ४ ॥ सतिगुर सेवा सफल है बणी ॥
 जितु मिलि हरि नामु धिआइआ हरि धणी ॥ जिन हरि जपिआ तिन पीछै छूटी घणी ॥१॥ गुरसिख
 हरि बोलहु मेरे भाई ॥ हरि बोलत सभ पाप लहि जाई ॥१॥ रहाउ ॥ जब गुरु मिलिआ तब मनु वसि
 आइआ ॥ धावत पंच रहे हरि धिआइआ ॥ अनदिनु नगरी हरि गुण गाइआ ॥२॥ सतिगुर पग
 धूरि जिना मुख लाई ॥ तिन कूड़ तिआगे हरि लिव लाई ॥ ते हरि दरगह मुख ऊजल भाई ॥३॥ गुर
 सेवा आपि हरि भावै ॥ कृसनु बलभट्ट गुर पग लगि धिआवै ॥ नानक गुरमुखि हरि आपि तरावै ॥
 ४॥५॥४३॥ गउड़ी गुआरेरी महला ४ ॥ हरि आपे जोगी डंडाधारी ॥ हरि आपे रवि रहिआ
 बनवारी ॥ हरि आपे तपु तापै लाइ तारी ॥१॥ अैसा मेरा रामु रहिआ भरपूरि ॥ निकटि वसै नाही
 हरि दूरि ॥१॥ रहाउ ॥ हरि आपे सबदु सुरति धुनि आपे ॥ हरि आपे वेखै विगसै आपे ॥ हरि आपि
 जपाइ आपे हरि जापे ॥२॥ हरि आपे सारिंग अंमृतधारा ॥ हरि अंमृतु आपि पीआवणहारा ॥
 हरि आपि करे आपे निसतारा ॥३॥ हरि आपे बेड़ी तुलहा तारा ॥ हरि आपे गुरमती निसतारा ॥
 हरि आपे नानक पावै पारा ॥४॥६॥४४॥ गउड़ी बैरागणि महला ४ ॥ साहु हमारा तूं धणी जैसी तूं
 रासि देहि तैसी हम लेहि ॥ हरि नामु वणजह रंग सिउ जे आपि दइआलु होइ देहि ॥१॥ हम
 वणजारे राम के ॥ हरि वणजु करावै दे रासि रे ॥१॥ रहाउ ॥ लाहा हरि भगति धनु खटिआ हरि
 सचे साह मनि भाइआ ॥ हरि जपि हरि वखरु लदिआ जमु जागाती नेड़ि न आइआ ॥२॥ होरु वणजु
 करहि वापारीए अन्नत तरंगी दुखु माइआ ॥ ओइ जेहै वणजि हरि लाइआ फलु तेहा तिन पाइआ
 ॥३॥ हरि हरि वणजु सो जनु करे जिसु कृपालु होइ प्रभु देई ॥ जन नानक साहु हरि सेविआ फिरि
 लेखा मूलि न लेई ॥४॥१॥७॥४५॥ गउड़ी बैरागणि महला ४ ॥ जिउ जननी गरभु पालती
 सुत की करि आसा ॥ वडा होइ धनु खाटि देइ करि भोग बिलासा ॥ तिउ हरि जन प्रीति हरि राखदा

दे आपि हथासा ॥१॥ मेरे राम मै मूरख हरि राखु मेरे गुसईआ ॥ जन की उपमा तुझहि वडईआ ॥१॥
 रहाउ ॥ मंदरि घरि आन्नदु हरि हरि जसु मनि भावै ॥ सभ रस मीठे मुखि लगहि जा हरि गुण गावै ॥
 हरि जनु परवारु सधारु है इकीह कुली सभु जगतु छडावै ॥२॥ जो किछु कीआ सो हरि कीआ हरि की
 वडिआई ॥ हरि जीअ तेरे तूं वरतदा हरि पूज कराई ॥ हरि भगति भंडार लहाइदा आपे वरताई
 ॥३॥ लाला हाटि विहाइआ किआ तिसु चतुराई ॥ जे राजि बहाले ता हरि गुलामु घासी कउ हरि
 नामु कढाई ॥ जनु नानकु हरि का दासु है हरि की वडिआई ॥४॥२॥८॥४६॥ गउड़ी गुआरेरी
 महला ४ ॥ किरसाणी किरसाणु करे लोचै जीउ लाइ ॥ हलु जोतै उदमु करे मेरा पुतु धी खाइ ॥ तिउ
 हरि जनु हरि हरि जपु करे हरि अंति छडाइ ॥१॥ मै मूरख की गति कीजै मेरे राम ॥ गुर सतिगुर
 सेवा हरि लाइ हम काम ॥१॥ रहाउ ॥ लै तुरे सउदागरी सउदागरु धावै ॥ धनु खटै आसा करै
 माइआ मोहु वधावै ॥ तिउ हरि जनु हरि हरि बोलता हरि बोलि सुखु पावै ॥२॥ बिखु संचै हटवाणीआ
 बहि हाटि कमाइ ॥ मोह झूठु पसारा झूठ का झूठे लपटाइ ॥ तिउ हरि जनि हरि धनु संचिआ हरि
 खरचु लै जाइ ॥३॥ इहु माइआ मोह कुटंबु है भाइ दूजै फास ॥ गुरमती सो जनु तरै जो दासनि दास ॥
 जनि नानकि नामु धिआइआ गुरमुखि परगास ॥४॥३॥६॥४७॥ गउड़ी बैरागणि महला ४ ॥ नित
 दिनसु राति लालचु करे भरमै भरमाइआ ॥ वेगारि फिरै वेगारीआ सिरि भारु उठाइआ ॥ जो गुर की
 जनु सेवा करे सो घर कै कंमि हरि लाइआ ॥१॥ मेरे राम तोड़ि बंधन माइआ घर कै कंमि लाइ ॥
 नित हरि गुण गावह हरि नामि समाइ ॥१॥ रहाउ ॥ नरु प्राणी चाकरी करे नरपति राजे अरथि
 सभ माइआ ॥ कै बंधै कै डानि लेइ कै नरपति मरि जाइआ ॥ धन्नु धनु सेवा सफल सतिगुरु की जितु
 हरि हरि नामु जपि हरि सुखु पाइआ ॥२॥ नित सउदा सूदु कीचै बहु भाति करि माइआ कै ताई ॥
 जा लाहा देइ ता सुखु मने तोटै मरि जाई ॥ जो गुण साझी गुर सिउ करे नित नित सुखु पाई ॥३॥

जितनी भूख अन रस साद है तितनी भूख फिरि लागै ॥ जिसु हरि आपि कृपा करे सो वेचे सिरु गुर आगै ॥ जन नानक हरि रसि तृपतिआ फिरि भूख न लागै ॥४॥४॥१०॥४८॥ गउड़ी बैरागणि महला ४ ॥ हमरै मनि चिति हरि आस नित किउ देखा हरि दरसु तुमारा ॥ जिनि प्रीति लाई सो जाणता हमरै मनि चिति हरि बहुतु पिआरा ॥ हउ कुरबानी गुर आपणे जिनि विछुड़िआ मेलिआ मेरा सिरजनहारा ॥१॥ मेरे राम हम पापी सरणि परे हरि दुआरि ॥ मतु निरगुण हम मेलै कबहू अपुनी किरपा धारि ॥१॥ रहाउ ॥ हमरे अवगुण बहुतु बहुतु है बहु बार बार हरि गणत न आवै ॥ तूं गुणवंता हरि हरि दड़िआलु हरि आपे बखसि लैहि हरि भावै ॥ हम अपराधी राखे गुर संगती उपदेसु दीओ हरि नामु छडावै ॥२॥ तुमरे गुण किआ कहा मेरे सतिगुरा जब गुरु बोलह तब बिसमु होइ जाइ ॥ हम जैसे अपराधी अवरु कोई राखै जैसे हम सतिगुरि राखि लीए छडाइ ॥ तूं गुरु पिता तूंहै गुरु माता तूं गुरु बंधपु मेरा सखा सखाइ ॥३॥ जो हमरी बिधि होती मेरे सतिगुरा सा बिधि तुम हरि जाणहु आपे ॥ हम रुलते फिरते कोई बात न पूछता गुर सतिगुर संगि कीरे हम थापे ॥ धन्नु धन्नु गुरु नानक जन केरा जितु मिलिअै चूके सभि सोग संतापे ॥४॥५॥११॥४६॥ गउड़ी बैरागणि महला ४ ॥ कंचन नारी महि जीउ लुभतु है मोहु मीठा माइआ ॥ घर मंदर घोड़े खुसी मनु अन रसि लाइआ ॥ हरि प्रभु चिति न आवई किउ छूटा मेरे हरि राइआ ॥१॥ मेरे राम इह नीच करम हरि मेरे ॥ गुणवंता हरि हरि दड़िआलु करि किरपा बखसि अवगण सभि मेरे ॥१॥ रहाउ ॥ किछु रूपु नही किछु जाति नाही किछु ढंगु न मेरा ॥ किआ मुहु लै बोलह गुण बिहून नामु जपिआ न तेरा ॥ हम पापी संगि गुर उबरे पुन्नु सतिगुर केरा ॥२॥ सभु जीउ पिंडु मुखु नकु दीआ वरतण कउ पाणी ॥ अन्नु खाणा कपडु पैनणु दीआ रस अनि भोगाणी ॥ जिनि दीए सु चिति न आवई पसू हउ करि जाणी ॥३॥ सभु कीता तेरा वरतदा तूं अंतरजामी ॥ हम जंत विचारे किआ करह सभु खेलु तुम सुआमी ॥ जन नानकु हाटि विहाझिआ हरि

गुलम गुलामी ॥४॥६॥१२॥५०॥ गउड़ी बैरागणि महला ४ ॥ जिउ जननी सुतु जणि पालती राखै
 नदरि मझारि ॥ अंतरि बाहरि मुखि दे गिरासु खिनु खिनु पोचारि ॥ तिउ सतिगुरु गुरसिख राखता
 हरि प्रीति पिआरि ॥१॥ मेरे राम हम बारिक हरि प्रभ के है इआणे ॥ धन्नु धन्नु गुरु गुरु सतिगुरु
 पाधा जिनि हरि उपदेसु दे कीए सिआणे ॥१॥ रहाउ ॥ जैसी गगनि फिरंती ऊडती कपरे बागे वाली
 ॥ ओह राखै चीतु पीछै बिचि बचरे नित हिरदै सारि समाली ॥ तिउ सतिगुर सिख प्रीति हरि हरि की
 गुरु सिख रखै जीअ नाली ॥२॥ जैसे काती तीस बतीस है विचि राखै रसना मास रतु केरी ॥ कोई
 जाणहु मास काती कै किछु हाथि है सभ वसगति है हरि केरी ॥ तिउ संत जना की नर निंदा करहि हरि राखै
 पैज जन केरी ॥३॥ भाई मत कोई जाणहु किसी कै किछु हाथि है सभ करे कराइआ ॥ जरा मरा
 तापु सिरति सापु सभु हरि कै वसि है कोई लागि न सकै बिनु हरि का लाइआ ॥ अैसा हरि नामु मनि
 चिति निति धिआवहु जन नानक जो अंती अउसरि लए छडाइआ ॥४॥७॥१३॥५१॥ गउड़ी
 बैरागणि महला ४ ॥ जिसु मिलिअै मनि होइि अन्नदु सो सतिगुरु कहीअै ॥ मन की दुबिधा बिनसि
 जाइि हरि परम पदु लहीअै ॥१॥ मेरा सतिगुरु पिआरा कितु बिधि मिलै ॥ हउ खिनु खिनु करी
 नमसकारु मेरा गुरु पूरा किउ मिलै ॥१॥ रहाउ ॥ करि किरपा हरि मेलिआ मेरा सतिगुरु पूरा ॥ इछ
 पुन्नी जन केरीआ ले सतिगुर धूरा ॥२॥ हरि भगति दृढ़वै हरि भगति सुणै तिसु सतिगुर मिलीअै ॥
 तोटा मूलि न आवई हरि लाभु निति दृढ़ीअै ॥३॥ जिस कउ रिदै विगासु है भाउ दूजा नाही ॥ नानक
 तिसु गुर मिलि उधरै हरि गुण गावाही ॥४॥८॥१४॥५२॥ महला ४ गउड़ी पूरबी ॥ हरि दइआलि
 दइआ प्रभि कीनी मेरै मनि तनि मुखि हरि बोली ॥ गुरमुखि रंगु भइआ अति गूड़ा हरि रंगि भीनी
 मेरी चोली ॥१॥ अपुने हरि प्रभ की हउ गोली ॥ जब हम हरि सेती मनु मानिआ करि दीनो जगतु सभु
 गोल अमोली ॥१॥ रहाउ ॥ करहु बिबेकु संत जन भाई खोजि हिरदै देखि ढंढोली ॥ हरि हरि रूपु सभ जोति

सबाई हरि निकटि वसै हरि कोली ॥२॥ हरि हरि निकटि वसै सभ जग कै अपरंपर पुरखु अतोली ॥
 हरि हरि प्रगटु कीओ गुरि पूरै सिरु वेचिओ गुर पहि मोली ॥३॥ हरि जी अंतरि बाहरि तुम सरणागति
 तुम वड पुरख वडोली ॥ जनु नानकु अनदिनु हरि गुण गावै मिलि सतिगुर गुर वेचोली ॥४॥१॥१५॥
 ५३॥ गउड़ी पूरबी महला ४ ॥ जगजीवन अपरंपर सुआमी जगदीसुर पुरख बिधाते ॥ जितु मारगि
 तुम प्रेरहु सुआमी तितु मारगि हम जाते ॥१॥ राम मेरा मनु हरि सेती राते ॥ सतसंगति मिलि राम
 रसु पाड़िआ हरि रामै नामि समाते ॥१॥ रहाउ ॥ हरि हरि नामु हरि हरि जगि अवखधु हरि हरि
 नामु हरि साते ॥ तिन के पाप दोख सभि बिनसे जो गुरमति राम रसु खाते ॥२॥ जिन कउ लिखतु लिखे
 धुरि मसतकि ते गुर संतोख सरि नाते ॥ दुरमति मैलु गई सभ तिन की जो राम नाम रंगि राते ॥३॥
 राम तुम आपे आपि आपि प्रभु ठाकुर तुम जेवड अवरु न दाते ॥ जनु नानकु नामु लए ताँ जीवै हरि
 जपीअै हरि किरपा ते ॥४॥२॥१६॥५४॥ गउड़ी पूरबी महला ४ ॥ करहु कृपा जगजीवन दाते मेरा
 मनु हरि सेती राचे ॥ सतिगुरि बचनु दीओ अति निरमलु जपि हरि हरि हरि मनु माचे ॥१॥ राम मेरा
 मनु तनु बेधि लीओ हरि साचे ॥ जिह काल कै मुखि जगतु सभु ग्रसिआ गुर सतिगुर कै बचनि हरि हम
 बाचे ॥१॥ रहाउ ॥ जिन कउ प्रीति नाही हरि सेती ते साकत मूढ़ नर काचे ॥ तिन कउ जनमु मरणु
 अति भारी विचि विसटा मरि मरि पाचे ॥२॥ तुम दड़िआल सरणि प्रतिपालक मो कउ दीजै दानु हरि
 हम जाचे ॥ हरि के दास दास हम कीजै मनु निरति करे करि नाचे ॥३॥ आपे साह वडे प्रभ सुआमी हम
 वणजारे हहि ता चे ॥ मेरा मनु तनु जीउ रासि सभ तेरी जन नानक के साह प्रभ साचे ॥४॥३॥१७॥५५
 ॥ गउड़ी पूरबी महला ४ ॥ तुम दड़िआल सरब दुख भंजन डिक बिनउ सुनहु दे काने ॥ जिस ते तुम
 हरि जाने सुआमी सो सतिगुरु मेलि मेरा प्राने ॥१॥ राम हम सतिगुर पारब्रहम करि माने ॥ हम
 मूढ़ मुगध असुध मति होते गुर सतिगुर कै बचनि हरि हम जाने ॥१॥ रहाउ ॥ जितने रस अन रस

हम देखे सभ तितने फीक फीकाने ॥ हरि का नामु अमृत रसु चाखिआ मिलि सतिगुर मीठ रस गाने ॥२॥ जिन कउ गुरु सतिगुरु नही भेटिआ ते साकत मूड़ दिवाने ॥ तिन के करमहीन धुरि पाए देखि दीपकु मोहि पचाने ॥३॥ जिन कउ तुम दइआ करि मेलहु ते हरि हरि सेव लगाने ॥ जन नानक हरि हरि हरि जपि प्रगटे मति गुरमति नामि समाने ॥४॥४॥१८॥५६॥ गउड़ी पूरबी महला ४ ॥ मेरे मन सो प्रभु सदा नालि है सुआमी कहु किथै हरि पहु नसीअै ॥ हरि आपे बखसि लए प्रभु साचा हरि आपि छडाए छुटीअै ॥१॥ मेरे मन जपि हरि हरि हरि मन जपीअै ॥ सतिगुर की सरणाई भजि पउ मेरे मना गुर सतिगुर पीछै छुटीअै ॥१॥ रहाउ ॥ मेरे मन सेवहु सो प्रभ स्रब सुखदाता जितु सेविअै निज घरि वसीअै ॥ गुरमुखि जाइ लहहु घरु अपना घसि चंदनु हरि जसु घसीअै ॥२॥ मेरे मन हरि हरि हरि हरि जसु ऊतमु लै लाहा हरि मन हसीअै ॥ हरि हरि आपि दइआ करि देवै ता अमृतु हरि रसु चखीअै ॥३॥ मेरे मन नाम बिना जो दूजै लागे ते साकत नर जमि घुटीअै ॥ ते साकत चोर जिना नामु विसारिआ मन तिन कै निकटि न भिटीअै ॥४॥ मेरे मन सेवहु अलख निरंजन नरहरि जितु सेविअै लेखा छुटीअै ॥ जन नानक हरि प्रभि पूरे कीए खिनु मासा तोलु न घटीअै ॥५॥५॥१६॥५७॥ गउड़ी पूरबी महला ४ ॥ हमरे प्रान वसगति प्रभ तुमरै मेरा जीउ पिंडु सभ तेरी ॥ दइआ करहु हरि दरसु दिखावहु मेरै मन तनि लोच घणेरी ॥१॥ राम मेरै मन तनि लोच मिलण हरि केरी ॥ गुर कृपालि कृपा किंचत गुरि कीनी हरि मिलिआ आइ प्रभु मेरी ॥१॥ रहाउ ॥ जो हमरै मन चिति है सुआमी सा बिधि तुम हरि जानहु मेरी ॥ अनदिनु नामु जपी सुखु पाई नित जीवा आस हरि तेरी ॥२॥ गुरि सतिगुरि दातै पंथु बताइआ हरि मिलिआ आइ प्रभु मेरी ॥ अनदिनु अनदु भइआ वडभागी सभ आस पुजी जन केरी ॥३॥ जगन्नाथ जगदीसुर करते सभ वसगति है हरि केरी ॥ जन नानक सरणागति आए हरि राखहु पैज जन केरी ॥४॥६॥२०॥५८॥ गउड़ी पूरबी महला ४ ॥ इहु

मनूआ खिनु न टिकै बहु रंगी दह दह दिसि चलि चलि हाढे ॥ गुरु पूरा पाइआ वडभागी हरि मंत्र
 दीआ मनु ठाढे ॥१॥ राम हम सतिगुर लाले काँढे ॥१॥ रहाउ ॥ हमरै मसतकि दागु दगाना हम करज
 गुरु बहु साढे ॥ परउपकारु पुनु बहु कीआ भउ दुतरु तारि पराढे ॥२॥ जिन कउ प्रीति रिदै हरि
 नाही तिन कूरे गाढन गाढे ॥ जिउ पाणी कागदु बिनसि जात है तिउ मनमुख गरभि गलाढे ॥३॥
 हम जानिआ कछू न जानह आगै जिउ हरि राखै तिउ ठाढे ॥ हम भूल चूक गुर किरपा धारहु जन
 नानक कुतरे काढे ॥४॥७॥२१॥५६॥ गउड़ी पूरबी महला ४ ॥ कामि करोधि नगरु बहु भरिआ मिलि
 साधू खंडल खंडा हे ॥ पूरबि लिखत लिखे गुरु पाइआ मनि हरि लिव मंडल मंडा हे ॥१॥ करि साधू
 अंजुली पुनु वडा हे ॥ करि डंडउत पुनु वडा हे ॥१॥ रहाउ ॥ साकत हरि रस सादु न जानिआ तिन
 अंतरि हउमै कंडा हे ॥ जिउ जिउ चलहि चुभै दुखु पावहि जमकालु सहहि सिरि डंडा हे ॥२॥ हरि जन
 हरि हरि नामि समाणे दुखु जनम मरण भव खंडा हे ॥ अबिनासी पुरखु पाइआ परमेसरु बहु सोभ खंड
 ब्रहमंडा हे ॥३॥ हम गरीब मसकीन प्रभ तेरे हरि राखु राखु वड वडा हे ॥ जन नानक नामु अधारु
 टेक है हरि नामे ही सुखु मंडा हे ॥४॥८॥२२॥६०॥ गउड़ी पूरबी महला ४ ॥ इसु गड़ महि हरि
 राम राडि है किछु सादु न पावै धीठा ॥ हरि दीन दइआलि अनुग्रहु कीआ हरि गुर सबदी चखि
 डीठा ॥१॥ राम हरि कीरतनु गुर लिव मीठा ॥१॥ रहाउ ॥ हरि अगमु अगोचरु पारब्रहमु है मिलि
 सतिगुर लागि बसीठा ॥ जिन गुर बचन सुखाने हीअरै तिन आगै आणि परीठा ॥२॥ मनमुख हीअरा
 अति कठोरु है तिन अंतरि कार करीठा ॥ बिसीअर कउ बहु दूधु पीआईअै बिखु निकसै फोलि फुलीठा
 ॥३॥ हरि प्रभ आनि मिलावहु गुरु साधू घसि गरुडु सबदु मुखि लीठा ॥ जन नानक गुर के लाले गोले
 लागि संगति करूआ मीठा ॥४॥६॥२३॥६१॥ गउड़ी पूरबी महला ४ ॥ हरि हरि अरथि सरीरु हम
 बेचिआ पूरे गुर कै आगे ॥ सतिगुर दातै नामु दिड़ाइआ मुखि मसतकि भाग सभागे ॥१॥ राम

गुरमति हरि लिव लागे ॥१॥ रहाउ ॥ घटि घटि रमईआ रमत राम राइ गुर सबदि गुरू लिव लागे ॥ हउ मनु तनु देवउ काटि गुरू कउ मेरा भ्रमु भउ गुर बचनी भागे ॥२॥ अंधिआरै दीपक आनि जलाए गुर गिआनि गुरू लिव लागे ॥ अगिआनु अंधेरा बिनसि बिनासिओ घरि वसतु लही मन जागे ॥३॥ साकत बधिक माइआधारी तिन जम जोहनि लागे ॥ उन सतिगुर आगै सीसु न बेचिआ ओइ आवहि जाहि अभागे ॥४॥ हमरा बिनउ सुनहु प्रभ ठाकुर हम सरणि प्रभू हरि मागे ॥ जन नानक की लज पाति गुरू है सिरु बेचिओ सतिगुर आगे ॥५॥१०॥२४॥६२॥ गउड़ी पूरबी महला ४ ॥ हम अह्वकारी अह्वकार अगिआन मति गुरि मिलिअै आपु गवाइआ ॥ हउमै रोगु गइआ सुखु पाइआ धनु धन्नु गुरू हरि राइआ ॥१॥ राम गुर कै बचनि हरि पाइआ ॥१॥ रहाउ ॥ मेरै हीअरै प्रीति राम राइ की गुरि मारगु पंथु बताइआ ॥ मेरा जीउ पिंडु सभु सतिगुर आगै जिनि विछुड़िआ हरि गलि लाइआ ॥२॥ मेरै अंतरि प्रीति लगी देखन कउ गुरि हिरदे नालि दिखाइआ ॥ सहज अन्नदु भइआ मनि मोरै गुर आगै आपु वेचाइआ ॥३॥ हम अपराध पाप बहु कीने करि दुसटी चोर चुराइआ ॥ अब नानक सरणागति आए हरि राखहु लाज हरि भाइआ ॥४॥११॥२५॥६३॥ गउड़ी पूरबी महला ४ ॥ गुरमति बाजै सबदु अनाहदु गुरमति मनूआ गावै ॥ वडभागी गुर दरसन पाइआ धनु धन्नु गुरू लिव लावै ॥१॥ गुरमुखि हरि लिव लावै ॥१॥ रहाउ ॥ हमरा ठाकुरु सतिगुरु पूरा मनु गुर की कार कमावै ॥ हम मलि मलि धोवह पाव गुरू के जो हरि हरि कथा सुनावै ॥२॥ हिरदै गुरमति राम रसाइणु जिहवा हरि गुण गावै ॥ मन रसकि रसकि हरि रसि आघाने फिरि बहुरि न भूख लगावै ॥३॥ कोई करै उपाव अनेक बहुतेरे बिनु किरपा नामु न पावै ॥ जन नानक कउ हरि किरपा धारी मति गुरमति नामु दृढ़ावै ॥४॥१२॥२६॥६४॥ रागु गउड़ी माझ महला ४ ॥ गुरमुखि जिंदू जपि नामु करंमा ॥ मति माता मति जीउ नामु मुखि रामा ॥ संतोखु पिता

करि गुरु पुरखु अजनमा ॥ वडभागी मिलु रामा ॥१॥ गुरु जोगी पुरखु मिलिआ रंगु माणी जीउ ॥
 गुरु हरि रंगि रतड़ा सदा निरबाणी जीउ ॥ वडभागी मिलु सुघड़ सुजाणी जीउ ॥ मेरा मनु तनु हरि
 रंगि भिन्ना ॥२॥ आवहु संतहु मिलि नामु जपाहा ॥ विचि संगति नामु सदा लै लाहा जीउ ॥ करि
 सेवा संता अमृतु मुखि पाहा जीउ ॥ मिलु पूरबि लिखिअड़े धुरि करमा ॥३॥ सावणि वरसु अमृति
 जगु छाड़िआ जीउ ॥ मनु मोरु कुहुकिअड़ा सबदु मुखि पाड़िआ ॥ हरि अमृतु वुठड़ा मिलिआ हरि
 राड़िआ जीउ ॥ जन नानक प्रेमि रतन्ना ॥४॥१॥२७॥६५॥ गउड़ी माझ महला ४ ॥ आउ सखी गुण
 कामण करीहा जीउ ॥ मिलि संत जना रंगु माणिह रलीआ जीउ ॥ गुर दीपकु गिआनु सदा मनि
 बलीआ जीउ ॥ हरि तुठै ढुलि ढुलि मिलीआ जीउ ॥१॥ मेरै मनि तनि प्रेमु लगा हरि ढोले जीउ ॥
 मै मेले मित्रु सतिगुरु वेचोले जीउ ॥ मनु देवाँ संता मेरा प्रभु मेले जीउ ॥ हरि विटड़िअहु सदा घोले
 जीउ ॥२॥ वसु मेरे पिआरिआ वसु मेरे गोविदा हरि करि किरपा मनि वसु जीउ ॥ मनि चिंदिअड़ा
 फलु पाड़िआ मेरे गोविंदा गुरु पूरा वेखि विगसु जीउ ॥ हरि नामु मिलिआ सोहागणी मेरे गोविंदा मनि
 अनदिनु अनदु रहसु जीउ ॥ हरि पाड़िअड़ा वडभागीई मेरे गोविंदा नित लै लाहा मनि हसु जीउ
 ॥३॥ हरि आपि उपाए हरि आपे वेखै हरि आपे कारै लाड़िआ जीउ ॥ इकि खावहि बखस तोटि न
 आवै इकना फका पाड़िआ जीउ ॥ इकि राजे तखति बहहि नित सुखीए इकना भिख मंगाड़िआ जीउ
 ॥ सभु इको सबदु वरतदा मेरे गोविदा जन नानक नामु धिआड़िआ जीउ ॥४॥२॥२८॥६६॥
 गउड़ी माझ महला ४ ॥ मन माही मन माही मेरे गोविंदा हरि रंगि रता मन माही जीउ ॥ हरि रंगु
 नालि न लखीअै मेरे गोविदा गुरु पूरा अलखु लखाही जीउ ॥ हरि हरि नामु परगासिआ मेरे गोविंदा
 सभ दालद दुख लहि जाही जीउ ॥ हरि पदु ऊतमु पाड़िआ मेरे गोविंदा वडभागी नामि समाही
 जीउ ॥१॥ नैणी मेरे पिआरिआ नैणी मेरे गोविदा किनै हरि प्रभु डिठड़ा नैणी जीउ ॥ मेरा मनु

तनु बहुतु बैरागिआ मेरे गोविंदा हरि बाझहु धन कुमलैणी जीउ ॥ संत जना मिलि पाइआ मेरे गोविदा मेरा हरि प्रभु सजणु सैणी जीउ ॥ हरि आइ मिलिआ जगजीवनु मेरे गोविंदा मै सुखि विहाणी रैणी जीउ ॥२॥ मै मेलहु संत मेरा हरि प्रभु सजणु मै मनि तनि भुख लगाईआ जीउ ॥ हउ रहि न सकउ बिनु देखे मेरे प्रीतम मै अंतरि बिरहु हरि लाईआ जीउ ॥ हरि राइआ मेरा सजणु पिआरा गुरु मेले मेरा मनु जीवाईआ जीउ ॥ मेरै मनि तनि आसा पूरीआ मेरे गोविंदा हरि मिलिआ मनि वाधईआ जीउ ॥ ३॥ वारी मेरे गोविंदा वारी मेरे पिआरिआ हउ तुधु विटड़िअहु सद वारी जीउ ॥ मेरै मनि तनि प्रेमु पिरंम का मेरे गोविदा हरि पूंजी राखु हमारी जीउ ॥ सतिगुरु विसटु मेलि मेरे गोविंदा हरि मेले करि रैबारी जीउ ॥ हरि नामु दइआ करि पाइआ मेरे गोविंदा जन नानकु सरणि तुमारी जीउ ॥४॥३॥ २६॥६७॥ गउड़ी माझ महला ४ ॥ चोजी मेरे गोविंदा चोजी मेरे पिआरिआ हरि प्रभु मेरा चोजी जीउ ॥ हरि आपे कानु उपाइदा मेरे गोविदा हरि आपे गोपी खोजी जीउ ॥ हरि आपे सभ घट भोगदा मेरे गोविंदा आपे रसीआ भोगी जीउ ॥ हरि सुजाणु न भुलई मेरे गोविंदा आपे सतिगुरु जोगी जीउ ॥ १॥ आपे जगतु उपाइदा मेरे गोविदा हरि आपि खेलै बहु रंगी जीउ ॥ इकना भोग भोगाइदा मेरे गोविंदा इकि नगन फिरहि नग नगी जीउ ॥ आपे जगतु उपाइदा मेरे गोविदा हरि दानु देवै सभ मंगी जीउ ॥ भगता नामु आधारु है मेरे गोविंदा हरि कथा मंगहि हरि चंगी जीउ ॥२॥ हरि आपे भगति कराइदा मेरे गोविंदा हरि भगता लोच मनि पूरी जीउ ॥ आपे जलि थलि वरतदा मेरे गोविदा रवि रहिआ नही दूरी जीउ ॥ हरि अंतरि बाहरि आपि है मेरे गोविदा हरि आपि रहिआ भरपूरी जीउ ॥ हरि आतम रामु पसारिआ मेरे गोविंदा हरि वेखै आपि हदूरी जीउ ॥३॥ हरि अंतरि वाजा पउणु है मेरे गोविंदा हरि आपि वजाए तिउ वाजै जीउ ॥ हरि अंतरि नामु निधानु है मेरे गोविंदा गुर सबदी हरि प्रभु गाजै जीउ ॥ आपे सरणि पवाइदा मेरे गोविंदा हरि भगत जना राखु लाजै

जीउ ॥ वडभागी मिलु संगती मेरे गोविंदा जन नानक नाम सिधि काजै जीउ ॥४॥४॥३०॥६८॥
 गउड़ी माझ महला ४ ॥ मै हरि नामै हरि बिरहु लगाई जीउ ॥ मेरा हरि प्रभु मितु मिलै सुखु पाई
 जीउ ॥ हरि प्रभु देखि जीवा मेरी माई जीउ ॥ मेरा नामु सखा हरि भाई जीउ ॥१॥ गुण गावहु संत
 जीउ मेरे हरि प्रभु करे जीउ ॥ जपि गुरमुखि नामु जीउ भाग वडैरे जीउ ॥ हरि हरि नामु जीउ
 प्रान हरि मेरे जीउ ॥ फिरि बहुड़ि न भवजल फेरे जीउ ॥२॥ किउ हरि प्रभु वेखा मेरै मनि तनि
 चाउ जीउ ॥ हरि मेलहु संत जीउ मनि लगा भाउ जीउ ॥ गुर सबदी पाईअै हरि प्रीतम राउ जीउ ॥
 वडभागी जपि नाउ जीउ ॥३॥ मेरै मनि तनि वडड़ी गोविंद प्रभु आसा जीउ ॥ हरि मेलहु संत
 जीउ गोविंद प्रभु पासा जीउ ॥ सतिगुर मति नामु सदा परगासा जीउ ॥ जन नानक पूरिअड़ी मनि
 आसा जीउ ॥४॥५॥३१॥६६॥ गउड़ी माझ महला ४ ॥ मेरा बिरही नामु मिलै ता जीवा जीउ ॥ मन
 अंदरि अंमृतु गुरमति हरि लीवा जीउ ॥ मनु हरि रंगि रतड़ा हरि रसु सदा पीवा जीउ ॥ हरि
 पाइअड़ा मनि जीवा जीउ ॥१॥ मेरै मनि तनि प्रेमु लगा हरि बाणु जीउ ॥ मेरा प्रीतमु मित्रु हरि
 पुरखु सुजाणु जीउ ॥ गुरु मेले संत हरि सुघड़ु सुजाणु जीउ ॥ हउ नाम विटहु कुरबाणु जीउ ॥२॥
 हउ हरि हरि सजणु हरि मीतु दसाई जीउ ॥ हरि दसहु संतहु जी हरि खोजु पवाई जीउ ॥ सतिगुरु
 तुठड़ा दसे हरि पाई जीउ ॥ हरि नामे नामि समाई जीउ ॥३॥ मै वेदन प्रेमु हरि बिरहु लगाई
 जीउ ॥ गुर सरधा पूरि अंमृतु मुखि पाई जीउ ॥ हरि होहु दइआलु हरि नामु धिआई जीउ ॥ जन
 नानक हरि रसु पाई जीउ ॥४॥६॥२०॥१८॥३२॥७०॥

महला ५ रागु गउड़ी गुआरेरी चउपदे

१९ सतिगुर प्रसादि ॥

किन बिधि कुसलु होत मेरे भाई ॥ किउ पाईअै हरि राम सहाई ॥१॥ रहाउ ॥
 कुसलु न गृहि मेरी सभ माइआ ॥ ऊचे मंदर सुंदर छाडिआ ॥ झूठे लालचि जनमु गवाडिआ ॥

१॥ हसती घोड़े देखि विगासा ॥ लसकर जोड़े नेब खवासा ॥ गलि जेवड़ी हउमै के फासा ॥२॥ राजु
 कमावै दह दिस सारी ॥ माणै रंग भोग बहु नारी ॥ जिउ नरपति सुपनै भेखारी ॥३॥ एकु कुसलु मो कउ
 सतिगुरु बताइआ ॥ हरि जो किछु करे सु हरि किआ भगता भाइआ ॥ जन नानक हउमै मारि
 समाइआ ॥४॥ इनि बिधि कुसल होत मेरे भाई ॥ इउ पाईअै हरि राम सहाई ॥१॥ रहाउ दूजा ॥
 गउड़ी गुआरेरी महला ५ ॥ किउ भ्रमीअै भ्रमु किस का होई ॥ जा जलि थलि महीअलि रविआ सोई
 ॥ गुरमुखि उबरे मनमुख पति खोई ॥१॥ जिसु राखै आपि रामु दइआरा ॥ तिसु नही दूजा को
 पहुचनहारा ॥१॥ रहाउ ॥ सभ महि वरतै एकु अन्नता ॥ ता तूं सुखि सोउ होइ अचिंता ॥ ओहु सभु किछु
 जाणै जो वरतंता ॥२॥ मनमुख मुए जिन दूजी पिआसा ॥ बहु जोनी भवहि धुरि किरति लिखिआसा ॥
 जैसा बीजहि तैसा खासा ॥३॥ देखि दरसु मनि भइआ विगासा ॥ सभु नदरी आइआ ब्रहमु परगासा
 ॥ जन नानक की हरि पूरन आसा ॥४॥२॥७१॥ गउड़ी गुआरेरी महला ५ ॥ कई जनम भए कीट
 पतंगा ॥ कई जनम गज मीन कुरंगा ॥ कई जनम पंखी सरप होइओ ॥ कई जनम हैवर बृख जोइओ ॥
 १॥ मिलु जगदीस मिलन की बरीआ ॥ चिरंकाल इह देह संजरीआ ॥१॥ रहाउ ॥ कई जनम सैल
 गिरि करिआ ॥ कई जनम गरभ हिरि खरिआ ॥ कई जनम साख करि उपाइआ ॥ लख चउरासीह
 जोनि भ्रमाइआ ॥२॥ साधसंगि भइओ जनमु परापति ॥ करि सेवा भजु हरि हरि गुरमति ॥ तिआगि
 मानु झूठु अभिमानु ॥ जीवत मरहि दरगह परवानु ॥३॥ जो किछु होआ सु तुझ ते होगु ॥ अवरु न दूजा
 करणै जोगु ॥ ता मिलीअै जा लैहि मिलाइ ॥ कहु नानक हरि हरि गुण गाइ ॥४॥३॥७२॥
 गउड़ी गुआरेरी महला ५ ॥ करम भूमि महि बोअहु नामु ॥ पूरन होइ तुमारा कामु ॥ फल पावहि
 मिटै जम त्रास ॥ नित गावहि हरि हरि गुण जास ॥१॥ हरि हरि नामु अंतरि उरि धारि ॥
 सीघर कारजु लेहु सवारि ॥१॥ रहाउ ॥ अपने प्रभ सिउ होहु सावधानु ॥ ता तूं दरगह पावहि

मानु ॥ उकति सिआणप सगली तिआगु ॥ संत जना की चरणी लागु ॥२॥ सरब जीअ हहि जा कै हाथि
 ॥ कदे न विछुड़ै सभ कै साथि ॥ उपाव छोडि गहु तिस की ओट ॥ निमख माहि होवै तेरी छोटि ॥३॥ सदा
 निकटि करि तिस नो जाणु ॥ प्रभ की आगिआ सति करि मानु ॥ गुर कै बचनि मिटावहु आपु ॥ हरि हरि
 नामु नानक जपि जापु ॥४॥४॥७३॥ गउड़ी गुआरेरी महला ५ ॥ गुर का बचनु सदा अबिनासी ॥
 गुर कै बचनि कटी जम फासी ॥ गुर का बचनु जीअ कै संगि ॥ गुर कै बचनि रचै राम कै रंगि ॥१॥
 जो गुरि दीआ सु मन कै कामि ॥ संत का कीआ सति करि मानि ॥१॥ रहाउ ॥ गुर का बचनु अटल
 अछेद ॥ गुर कै बचनि कटे भ्रम भेद ॥ गुर का बचनु कतहु न जाडि ॥ गुर कै बचनि हरि के गुण
 गाडि ॥२॥ गुर का बचनु जीअ कै साथ ॥ गुर का बचनु अनाथ को नाथ ॥ गुर कै बचनि नरकि न
 पवै ॥ गुर कै बचनि रसना अमृतु रवै ॥३॥ गुर का बचनु परगटु संसारि ॥ गुर कै बचनि न आवै
 हारि ॥ जिसु जन होए आपि कृपाल ॥ नानक सतिगुर सदा दडिआल ॥४॥५॥७४॥ गउड़ी गुआरेरी
 महला ५ ॥ जिनि कीता माटी ते रतनु ॥ गरभ महि राखिआ जिनि करि जतनु ॥ जिनि दीनी सोभा
 वडिआई ॥ तिसु प्रभ कउ आठ पहर धिआई ॥१॥ रमईआ रेनु साध जन पावउ ॥ गुर मिलि अपुना
 खसमु धिआवउ ॥१॥ रहाउ ॥ जिनि कीता मूड़ ते बकता ॥ जिनि कीता बेसुरत ते सुरता ॥ जिसु
 परसादि नवै निधि पाई ॥ सो प्रभु मन ते बिसरत नाही ॥२॥ जिनि दीआ निथावे कउ थानु ॥ जिनि
 दीआ निमाने कउ मानु ॥ जिनि कीनी सभ पूरन आसा ॥ सिमरउ दिनु रैन सास गिरासा ॥३॥ जिसु
 प्रसादि माडिआ सिलक काटी ॥ गुर प्रसादि अमृतु बिखु खाटी ॥ कहु नानक इस ते किछु नाही ॥
 राखनहारे कउ सालाही ॥४॥६॥७५॥ गउड़ी गुआरेरी महला ५ ॥ तिस की सरणि नाही भउ
 सोगु ॥ उस ते बाहरि कछू न होगु ॥ तजी सिआणप बल बुधि बिकार ॥ दास अपने की राखनहार ॥
 १॥ जपि मन मेरे राम राम रंगि ॥ घरि बाहरि तैरे सद संगि ॥१॥ रहाउ ॥ तिस की टेक मनै महि

राखु ॥ गुर का सबदु अमृत रसु चाखु ॥ अवरि जतन कहहु कउन काज ॥ करि किरपा राखै आपि
 लाज ॥२॥ किआ मानुख कहहु किआ जोरु ॥ झूठा माइआ का सभु सोरु ॥ करण करावनहार सुआमी ॥
 सगल घटा के अंतरजामी ॥३॥ सरब सुखा सुखु साचा एहु ॥ गुर उपदेसु मनै महि लेहु ॥ जा कउ राम
 नाम लिव लागी ॥ कहु नानक सो धन्नु वडभागी ॥४॥७॥७६॥ गउड़ी गुआरेरी महला ५ ॥ सुणि हरि
 कथा उतारी मैलु ॥ महा पुनीत भए सुख सैलु ॥ वडै भागि पाइआ साधसंगु ॥ पारब्रहम सिउ लागो
 रंगु ॥१॥ हरि हरि नामु जपत जनु तारिओ ॥ अगनि सागरु गुरि पारि उतारिओ ॥१॥ रहाउ ॥ करि
 कीरतनु मन सीतल भए ॥ जनम जनम के किलविख गए ॥ सरब निधान पेखे मन माहि ॥ अब दूढन
 काहे कउ जाहि ॥२॥ प्रभ अपुने जब भए दइआल ॥ पूरन होई सेवक घाल ॥ बंधन काटि कीए
 अपने दास ॥ सिमरि सिमरि सिमरि गुणतास ॥३॥ एको मनि एको सभ ठाडि ॥ पूरन पूरि रहिओ सभ
 जाडि ॥ गुरि पूरै सभु भरमु चुकाइआ ॥ हरि सिमरत नानक सुखु पाइआ ॥४॥८॥७७॥ गउड़ी
 गुआरेरी महला ५ ॥ अगले मुए सि पाछै परे ॥ जो उबरे से बंधि लकु खरे ॥ जिह धंधे महि ओडि
 लपटाए ॥ उन ते दुगुण दिड़ी उन माए ॥१॥ ओह बेला कछु चीति न आवै ॥ बिनसि जाडि ताहू
 लपटावै ॥१॥ रहाउ ॥ आसा बंधी मूरख देह ॥ काम क्रोध लपटिओ असनेह ॥ सिर ऊपरि ठाढो
 धरम राडि ॥ मीठी करि करि बिखिआ खाडि ॥२॥ हउ बंधउ हउ साधउ बैरु ॥ हमरी भूमि कउणु
 घालै पैरु ॥ हउ पंडितु हउ चतुरु सिआणा ॥ करणैहारु न बुझै बिगाना ॥३॥ अपुनी गति मिति
 आपे जानै ॥ किआ को कहै किआ आखि वखानै ॥ जितु जितु लावहि तितु तितु लगना ॥ अपना भला सभ
 काहू मंगना ॥४॥ सभ किछु तेरा तूं करणैहारु ॥ अंतु नाही किछु पारावारु ॥ दास अपने कउ
 दीजै दानु ॥ कबहू न विसरै नानक नामु ॥५॥६॥७८॥ गउड़ी गुआरेरी महला ५ ॥ अनिक जतन
 नही होत छुटारा ॥ बहुतु सिआणप आगल भारा ॥ हरि की सेवा निरमल हेत ॥ प्रभ की दरगह

सोभा सेत ॥१॥ मन मेरे गहु हरि नाम का ओला ॥ तुझै न लागै ताता झोला ॥१॥ रहाउ ॥ जिउ
 बोहिथु भै सागर माहि ॥ अंधकार दीपक दीपाहि ॥ अगनि सीत का लाहसि दूख ॥ नामु जपत मनि
 होवत सूख ॥२॥ उतरि जाइ तेरे मन की पिआस ॥ पूरन होवै सगली आस ॥ डोलै नाही तुमरा चीतु ॥
 अमृत नामु जपि गुरुमुख मीत ॥३॥ नामु अउखधु सोई जनु पावै ॥ करि किरपा जिसु आपि
 दिवावै ॥ हरि हरि नामु जा कै हिरदै वसै ॥ दूखु दरदु तिह नानक नसै ॥४॥१०॥७६॥
 गउड़ी गुआरेरी महला ५ ॥ बहुतु दरबु करि मनु न अघाना ॥ अनिक रूप देखि नह पतीआना ॥
 पुत्र कलत्र उरझिओ जानि मेरी ॥ ओह बिनसै ओइ भसमै ढेरी ॥१॥ बिनु हरि भजन देखउ बिललाते ॥
 धिगु तनु धिगु धनु माइआ संगि राते ॥१॥ रहाउ ॥ जिउ बिगारी कै सिरि दीजहि दाम ॥ ओइ
 खसमै कै गृहि उन दूख सहाम ॥ जिउ सुपनै होइ बैसत राजा ॥ नेत्र पसारै ता निरारथ काजा ॥२॥
 जिउ राखा खेत ऊपरि पराए ॥ खेतु खसम का राखा उठि जाए ॥ उसु खेत कारणि राखा कड़ै ॥ तिस कै
 पालै कछू न पड़ै ॥३॥ जिस का राजु तिसै का सुपना ॥ जिनि माइआ दीनी तिनि लाई तृसना ॥ आपि
 बिनाहे आपि करे रासि ॥ नानक प्रभ आगै अरदासि ॥४॥११॥८०॥ गउड़ी गुआरेरी महला ५ ॥
 बहु रंग माइआ बहु बिधि पेखी ॥ कलम कागद सिआनप लेखी ॥ महर मलूक होइ देखिआ खान ॥
 ता ते नाही मनु तृपतान ॥१॥ सो सुखु मो कउ संत बतावहु ॥ तृसना बूझै मनु तृपतावहु ॥१॥ रहाउ ॥
 असु पवन हसति असवारी ॥ चोआ चंदनु सेज सुंदरि नारी ॥ नट नाटिक आखारे गाइआ ॥ ता महि
 मनि संतोखु न पाइआ ॥२॥ तखतु सभा मंडन दोलीचे ॥ सगल मेवे सुंदर बागीचे ॥ आखेड़ बिरति
 राजन की लीला ॥ मनु न सुहेला परपंचु हीला ॥३॥ करि किरपा संतन सचु कहिआ ॥ सरब सूख डिहु
 आन्नदु लहिआ ॥ साधसंगि हरि कीरतनु गाईअै ॥ कहु नानक वडभागी पाईअै ॥४॥ जा कै हरि धनु
 सोई सुहेला ॥ प्रभ किरपा ते साधसंगि मेला ॥१॥ रहाउ दूजा ॥१२॥८१॥ गउड़ी गुआरेरी

महला ५ ॥ प्राणी जाणै इहु तनु मेरा ॥ बहुरि बहुरि उआहू लपटेरा ॥ पुत्र कलत्र गिरसत का फासा ॥
 ॥ होनु न पाईअै राम के दासा ॥१॥ कवन सु बिधि जितु राम गुण गाडि ॥ कवन सु मति जितु तरै
 इह माडि ॥१॥ रहाउ ॥ जो भलाई सो बुरा जानै ॥ साचु कहै सो बिखै समानै ॥ जाणै नाही जीत अरु
 हार ॥ इहु वलेवा साकत संसार ॥२॥ जो हलाहल सो पीवै बउरा ॥ अमृतु नामु जानै करि कउरा ॥
 साधसंग कै नाही नेरि ॥ लख चउरासीह भ्रमता फेरि ॥३॥ एकै जालि फहाए पंखी ॥ रसि रसि भोग
 करहि बहु रंगी ॥ कहु नानक जिसु भए कृपाल ॥ गुरि पूरै ता के काटे जाल ॥४॥१३॥८२॥ गउड़ी
 गुआरेरी महला ५ ॥ तउ किरपा ते मारगु पाईअै ॥ प्रभ किरपा ते नामु धिआईअै ॥ प्रभ किरपा
 ते बंधन छुटै ॥ तउ किरपा ते हउमै तुटै ॥१॥ तुम लावहु तउ लागह सेव ॥ हम ते कछू न होवै देव ॥
 १॥ रहाउ ॥ तुधु भावै ता गावा बाणी ॥ तुधु भावै ता सचु वखाणी ॥ तुधु भावै ता सतिगुर मडिआ ॥
 सरब सुखा प्रभ तेरी दडिआ ॥२॥ जो तुधु भावै सो निरमल करमा ॥ जो तुधु भावै सो सचु धरमा ॥ सरब
 निधान गुण तुम ही पासि ॥ तूं साहिबु सेवक अरदासि ॥३॥ मनु तनु निरमलु होडि हरि रंगि ॥ सरब
 सुखा पावउ सतसंगि ॥ नामि तेरै रहै मनु राता ॥ इहु कलिआणु नानक करि जाता ॥४॥१४॥८३॥
 गउड़ी गुआरेरी महला ५ ॥ आन रसा जेते तै चाखे ॥ निमख न तृसना तेरी लाथे ॥ हरि रस का तूं
 चाखहि सादु ॥ चाखत होडि रहहि बिसमादु ॥१॥ अमृतु रसना पीउ पिआरी ॥ इह रस राती होडि
 तृपतारी ॥१॥ रहाउ ॥ हे जिहवे तूं राम गुण गाउ ॥ निमख निमख हरि हरि हरि धिआउ ॥ आन
 न सुनीअै कतहूं जाईअै ॥ साधसंगति वडभागी पाईअै ॥२॥ आठ पहर जिहवे आराधि ॥
 पारब्रहम ठाकुर आगाधि ॥ ईहा ऊहा सदा सुहेली ॥ हरि गुण गावत रसन अमोली ॥३॥ बनसपति
 मउली फल फुल पेडे ॥ इह रस राती बहुरि न छोडे ॥ आन न रस कस लवै न लाई ॥ कहु नानक
 गुर भए है सहाई ॥४॥१५॥८४॥ गउड़ी गुआरेरी महला ५ ॥ मनु मंदरु तनु साजी बारि ॥

इस ही मधे बसतु अपार ॥ इस ही भीतरि सुनीअत साहु ॥ कवनु बापारी जा का ऊहा विसाहु ॥१॥
 नाम रतन को को बिउहारी ॥ अमृत भोजनु करे आहारी ॥१॥ रहाउ ॥ मनु तनु अरपी सेव करीजै ॥
 कवन सु जुगति जितु करि भीजै ॥ पाड़ि लगउ तजि मेरा तेरै ॥ कवनु सु जनु जो सउदा जोरै ॥२॥
 महलु साह का किन बिधि पावै ॥ कवन सु बिधि जितु भीतरि बुलावै ॥ तूं वड साहु जा के कोटि
 वणजारे ॥ कवनु सु दाता ले संचारे ॥३॥ खोजत खोजत निज घरु पाड़िआ ॥ अमोल रतनु साचु
 दिखलाड़िआ ॥ करि किरपा जब मेले साहि ॥ कहु नानक गुर कै वेसाहि ॥४॥१६॥८५॥ गउड़ी
 महला ५ गुआरेरी ॥ रैणि दिनसु रहै डिक रंगा ॥ प्रभ कउ जाणै सद ही संगी ॥ ठाकुर नामु कीओ
 उनि वरतनि ॥ तृपति अघावनु हरि कै दरसनि ॥१॥ हरि संगि राते मन तन हरे ॥ गुर पूरे की
 सरनी परे ॥१॥ रहाउ ॥ चरण कमल आतम आधार ॥ एकु निहारहि आगिआकार ॥ एको बनजु
 एको बिउहारी ॥ अवरु न जानहि बिनु निरंकारी ॥२॥ हरख सोग दुहहूं ते मुकते ॥ सदा अलिपतु
 जोग अरु जुगते ॥ दीसहि सभ महि सभ ते रहते ॥ पारब्रहम का ओड़ि धिआनु धरते ॥३॥ संतन की
 महिमा कवन वखानउ ॥ अगाधि बोधि किछु मिति नही जानउ ॥ पारब्रहम मोहि किरपा कीजै ॥ धूरि
 संतन की नानक दीजै ॥४॥१७॥८६॥ गउड़ी गुआरेरी महला ५ ॥ तूं मेरा सखा तूंही मेरा मीतु ॥ तूं
 मेरा प्रीतमु तुम संगि हीतु ॥ तूं मेरी पति तूहै मेरा गहणा ॥ तुझ बिनु निमखु न जाई रहणा ॥१॥ तूं
 मेरे लालन तूं मेरे प्रान ॥ तूं मेरे साहिब तूं मेरे खान ॥१॥ रहाउ ॥ जिउ तुम राखहु तिव ही रहना ॥
 जो तुम कहहु सोई मोहि करना ॥ जह पेखउ तहा तुम बसना ॥ निरभउ नामु जपउ तेरा रसना ॥२॥ तूं
 मेरी नव निधि तूं भंडारु ॥ रंग रसा तूं मनहि अधारु ॥ तूं मेरी सोभा तुम संगि रचीआ ॥ तूं मेरी ओट तूं
 है मेरा तकीआ ॥३॥ मन तन अंतरि तुही धिआड़िआ ॥ मरमु तुमारा गुर ते पाड़िआ ॥ सतिगुर ते
 दृड़िआ डिकु एकै ॥ नानक दास हरि हरि हरि टेकै ॥४॥१८॥८७॥ गउड़ी गुआरेरी महला ५ ॥

बिआपत हरख सोग बिसथार ॥ बिआपत सुरग नरक अवतार ॥ बिआपत धन निरधन पेखि सोभा ॥
 मूलु बिआधी बिआपसि लोभा ॥१॥ माइआ बिआपत बहु परकारी ॥ संत जीवहि प्रभ ओट तुमारी ॥१
 ॥ रहाउ ॥ बिआपत अह्वबुधि का माता ॥ बिआपत पुत्र कलत्र संगि राता ॥ बिआपत हसति घोड़े अरु
 बसता ॥ बिआपत रूप जोबन मद मसता ॥२॥ बिआपत भूमि रंक अरु रंगा ॥ बिआपत गीत नाद
 सुणि संगी ॥ बिआपत सेज महल सींगार ॥ पंच दूत बिआपत अंधिआर ॥३॥ बिआपत करम करै हउ
 फासा ॥ बिआपति गिरसत बिआपत उदासा ॥ आचार बिउहार बिआपत इह जाति ॥ सभ किछु
 बिआपत बिनु हरि रंग रात ॥४॥ संतन के बंधन काटे हरि राइ ॥ ता कउ कहा बिआपै माइ ॥ कहु
 नानक जिनि धूरि संत पाई ॥ ता कै निकटि न आवै माई ॥५॥१६॥८८॥ गउड़ी गुआरेरी महला ५
 ॥ नैनहु नीद पर दृसटि विकार ॥ स्रवण सोए सुणि निंद वीचार ॥ रसना सोई लोभि मीठै सादि ॥ मनु
 सोइआ माइआ बिसमादि ॥१॥ इसु गृह महि कोई जागतु रहै ॥ साबतु वसतु ओहु अपनी लहै ॥१॥
 रहाउ ॥ सगल सहेली अपनै रस माती ॥ गृह अपुने की खबरि न जाती ॥ मुसनहार पंच बटवारे ॥
 सूने नगरि परे ठगहारे ॥२॥ उन ते राखै बापु न माई ॥ उन ते राखै मीतु न भाई ॥ दरबि सिआणप
 ना ओइ रहते ॥ साधसंगि ओइ दुसट वसि होते ॥३॥ करि किरपा मोहि सारिगपाणि ॥ संतन धूरि
 सरब निधान ॥ साबतु पूंजी सतिगुर संगि ॥ नानकु जागै पारब्रहम कै रंगि ॥४॥ सो जागै जिसु प्रभु
 किरपालु ॥ इह पूंजी साबतु धनु मालु ॥१॥ रहाउ दूजा ॥२०॥८६॥ गउड़ी गुआरेरी महला ५ ॥
 जा कै वसि खान सुलतान ॥ जा कै वसि है सगल जहान ॥ जा का कीआ सभु किछु होइ ॥ तिस ते बाहरि
 नाही कोइ ॥१॥ कहु बेन्नती अपुने सतिगुर पाहि ॥ काज तुमारे देइ निबाहि ॥१॥ रहाउ ॥ सभ ते
 ऊच जा का दरबारु ॥ सगल भगत जा का नामु अधारु ॥ सरब बिआपित पूरन धनी ॥ जा की सोभा
 घटि घटि बनी ॥२॥ जिसु सिमरत दुख डेरा ढहै ॥ जिसु सिमरत जमु किछू न कहै ॥ जिसु सिमरत

होत सूके हरे ॥ जिसु सिमरत डूबत पाहन तरे ॥३॥ संत सभा कउ सदा जैकारु ॥ हरि हरि नामु जन
 प्रान अधारु ॥ कहु नानक मेरी सुणी अरदासि ॥ संत प्रसादि मो कउ नाम निवासि ॥४॥२१॥६०॥
 गउड़ी गुआरेरी महला ५ ॥ सतिगुर दरसनि अगनि निवारी ॥ सतिगुर भेटत हउमै मारी ॥
 सतिगुर संगि नाही मनु डोलै ॥ अमृत बाणी गुरमुखि बोलै ॥१॥ सभु जगु साचा जा सच महि राते ॥
 सीतल साति गुर ते प्रभ जाते ॥१॥ रहाउ ॥ संत प्रसादि जपै हरि नाउ ॥ संत प्रसादि हरि कीरतनु
 गाउ ॥ संत प्रसादि सगल दुख मिटे ॥ संत प्रसादि बंधन ते छुटे ॥२॥ संत कृपा ते मिटे मोह भरम ॥
 साध रेण मजन सभि धरम ॥ साध कृपाल दड़िआल गोविंदु ॥ साधा महि इह हमरी जिंदु ॥३॥
 किरपा निधि किरपाल धिआवउ ॥ साधसंगि ता बैठणु पावउ ॥ मोहि निरगुण कउ प्रभि कीनी दड़िआ ॥
 साधसंगि नानक नामु लड़िआ ॥४॥२२॥६१॥ गउड़ी गुआरेरी महला ५ ॥ साधसंगि जपिओ
 भगवंतु ॥ केवल नामु दीओ गुरि मंतु ॥ तजि अभिमान भए निरवैर ॥ आठ पहर पूजहु गुर पैर
 ॥१॥ अब मति बिनसी दुसट बिगानी ॥ जब ते सुणिआ हरि जसु कानी ॥१॥ रहाउ ॥ सहज
 सूख आन्नद निधान ॥ राखनहार रखि लेड़ि निदान ॥ दूख दरद बिनसे भै भरम ॥ आवण जाण रखे
 करि करम ॥२॥ पेखै बोलै सुणै सभु आपि ॥ सदा संगि ता कउ मन जापि ॥ संत प्रसादि भड़िओ
 परगासु ॥ पूरि रहे एकै गुणतासु ॥३॥ कहत पवित्र सुणत पुनीत ॥ गुण गोविंद गावहि नित नीत ॥
 कहु नानक जा कउ होहु कृपाल ॥ तिसु जन की सभ पूरन घाल ॥४॥२३॥६२॥ गउड़ी गुआरेरी
 महला ५ ॥ बंधन तोड़ि बोलावै रामु ॥ मन महि लागै साचु धिआनु ॥ मिटहि कलेस सुखी होड़ि रहीअै
 ॥ अैसा दाता सतिगुरु कहीअै ॥१॥ सो सुखदाता जि नामु जपावै ॥ करि किरपा तिसु संगि मिलावै ॥
 १॥ रहाउ ॥ जिसु होड़ि दड़िआलु तिसु आपि मिलावै ॥ सरब निधान गुरु ते पावै ॥ आपु तिआगि
 मिटै आवण जाणा ॥ साध कै संगि पारब्रह्मु पछाणा ॥२॥ जन ऊपरि प्रभ भए दड़िआल ॥

जन की टेक एक गोपाल ॥ एका लिव एको मनि भाउ ॥ सरब निधान जन कै हरि नाउ ॥३॥ पारब्रहम
 सिउ लागी प्रीति ॥ निरमल करणी साची रीति ॥ गुरि पूरे मेटिआ अंधिआरा ॥ नानक का प्रभु अपर
 अपारा ॥४॥२४॥६३॥ गउड़ी गुआरेरी महला ५ ॥ जिसु मनि वसै तरै जनु सोडि ॥ जा कै करमि
 परापति होडि ॥ दूखु रोगु कछु भउ न बिआपै ॥ अमृत नामु रिदै हरि जापै ॥१॥ पारब्रहमु परमेसुरु
 धिआईअै ॥ गुर पूरे ते इह मति पाईअै ॥१॥ रहाउ ॥ करण करावनहार दडिआल ॥ जीअ जंत
 सगले प्रतिपाल ॥ अगम अगोचर सदा बेअंता ॥ सिमरि मना पूरे गुर मंता ॥२॥ जा की सेवा सरब
 निधानु ॥ प्रभ की पूजा पाईअै मानु ॥ जा की टहल न बिरथी जाडि ॥ सदा सदा हरि के गुण गाडि ॥
 ३॥ करि किरपा प्रभ अंतरजामी ॥ सुख निधान हरि अलख सुआमी ॥ जीअ जंत तेरी सरणाई ॥
 नानक नामु मिलै वडिआई ॥४॥२५॥६४॥ गउड़ी गुआरेरी महला ५ ॥ जीअ जुगति जा कै है हाथ
 ॥ सो सिमरहु अनाथ को नाथु ॥ प्रभ चिति आए सभु दुखु जाडि ॥ भै सभ बिनसहि हरि कै नाडि ॥१॥
 बिनु हरि भउ काहे का मानहि ॥ हरि बिसरत काहे सुखु जानहि ॥१॥ रहाउ ॥ जिनि धारे बहु धरणि
 अगास ॥ जा की जोति जीअ परगास ॥ जा की बखस न मेटै कोडि ॥ सिमरि सिमरि प्रभु निरभउ होडि
 ॥२॥ आठ पहर सिमरहु प्रभ नामु ॥ अनिक तीरथ मजनु इसनानु ॥ पारब्रहम की सरणी पाहि ॥
 कोटि कलम्क खिन महि मिटि जाहि ॥३॥ बेमुहताजु पूरा पातिसाहु ॥ प्रभ सेवक साचा वेसाहु ॥ गुरि
 पूरे राखे दे हाथ ॥ नानक पारब्रहम समराथ ॥४॥२६॥६५॥ गउड़ी गुआरेरी महला ५ ॥ गुर
 परसादि नामि मनु लागा ॥ जनम जनम का सोडिआ जागा ॥ अमृत गुण उचरै प्रभ बाणी ॥
 पूरे गुर की सुमति पराणी ॥१॥ प्रभ सिमरत कुसल सभि पाए ॥ घरि बाहरि सुख सहज
 सबाए ॥१॥ रहाउ ॥ सोई पछाता जिनहि उपाडिआ ॥ करि किरपा प्रभि आपि मिलाडिआ ॥
 बाह पकरि लीनो करि अपना ॥ हरि हरि कथा सदा जपु जपना ॥२॥ मंत्र तंत्र अउखधु पुनहचारु ॥

हरि हरि नामु जीअ प्रान अधारु ॥ साचा धनु पाडिओ हरि रंगि ॥ दुतरु तरे साध कै संगि ॥३॥ सुखि बैसहु संत सजन परवारु ॥ हरि धनु खटिओ जा का नाहि सुमारु ॥ जिसहि परापति तिसु गुरु देडि ॥ नानक बिरथा कोडि न हेडि ॥४॥२७॥६६॥ गउड़ी गुआरेरी महला ५ ॥ हसत पुनीत होहि ततकाल ॥ बिनसि जाहि माडिआ जंजाल ॥ रसना रमहु राम गुण नीत ॥ सुखु पावहु मेरे भाई मीत ॥१॥ लिखु लेखणि कागदि मसवाणी ॥ राम नाम हरि अमृत बाणी ॥१॥ रहाउ ॥ इह कारजि तेरे जाहि बिकार ॥ सिमरत राम नाही जम मार ॥ धरम राडि के दूत न जोहै ॥ माडिआ मगन न कछूअै मोहै ॥२॥ उधरहि आपि तरै संसारु ॥ राम नाम जपि एकंकारु ॥ आपि कमाउ अवरा उपदेस ॥ राम नाम हिरदै परवेस ॥३॥ जा कै माथै एहु निधानु ॥ सोई पुरखु जपै भगवानु ॥ आठ पहर हरि हरि गुण गाउ ॥ कहु नानक हउ तिसु बलि जाउ ॥४॥२८॥६७॥

रागु गउड़ी गुआरेरी महला ५ चउपदे दुपदे

१९८ सतिगुर प्रसादि ॥

जो पराडिओ सोई अपना ॥ जो तजि छोडन तिसु सिउ मनु रचना ॥१॥ कहहु गुसाई मिलीअै केह ॥ जो बिबरजत तिस सिउ नेह ॥१॥ रहाउ ॥ झूठु बात सा सचु करि जाती ॥ सति होवनु मनि लगै न राती ॥२॥ बावै मारगु टेढा चलना ॥ सीधा छोडि अपूठा बुनना ॥३॥ दुहा सिरिआ का खसमु प्रभु सोई ॥ जिसु मेले नानक सो मुक्ता होई ॥४॥२९॥६८॥ गउड़ी गुआरेरी महला ५ ॥ कलिजुग महि मिलि आए संजोग ॥ जिचरु आगिआ तिचरु भोगहि भोग ॥१॥ जलै न पाईअै राम सनेही ॥ किरति संजोगि सती उठि होई ॥१॥ रहाउ ॥ देखा देखी मनहठि जलि जाईअै ॥ पृअ संगु न पावै बहु जोनि भवाईअै ॥२॥ सील संजमि पृअ आगिआ मानै ॥ तिसु नारी कउ दुखु न जमानै ॥३॥ कहु नानक जिनि पृउ परमेसरु करि जानिआ ॥ धन्नु सती दरगह परवानिआ ॥४॥३०॥६९॥ गउड़ी गुआरेरी महला ५ ॥ हम धनवंत भागठ सच नाडि ॥ हरि गुण गावह

सहजि सुभाइ ॥१॥ रहाउ ॥ पीऊ दादे का खोलि डिठा खजाना ॥ ता मेरै मनि भइआ निधाना ॥१॥
 रतन लाल जा का कछू न मोलु ॥ भरे भंडार अखूट अतोल ॥२॥ खावहि खरचहि रलि मिलि भाई ॥ तोटि
 न आवै वधदो जाई ॥३॥ कहु नानक जिसु मसतकि लेखु लिखाइ ॥ सु एतु खजानै लइआ रलाइ
 ॥४॥३१॥१००॥ गउड़ी महला ५ ॥ डरि डरि मरते जब जानीऔ दूरि ॥ डरु चूका देखिआ भरपूरि ॥
 १॥ सतिगुर अपुने कउ बलिहारै ॥ छोडि न जाई सरपर तारै ॥१॥ रहाउ ॥ दूखु रोगु सोगु बिसरै
 जब नामु ॥ सदा अन्नदु जा हरि गुण गामु ॥२॥ बुरा भला कोई न कहीजै ॥ छोडि मानु हरि चरन
 गहीजै ॥३॥ कहु नानक गुर मंतु चितारि ॥ सुखु पावहि साचै दरबारि ॥४॥३२॥१०१॥ गउड़ी
 महला ५ ॥ जा का मीतु साजनु है समीआ ॥ तिसु जन कउ कहु का की कमीआ ॥१॥ जा की प्रीति गोबिंद
 सिउ लागी ॥ दूखु दरदु भ्रमु ता का भागी ॥१॥ रहाउ ॥ जा कउ रसु हरि रसु है आइओ ॥ सो अन रस
 नाही लपटाइओ ॥२॥ जा का कहिआ दरगह चलै ॥ सो किस कउ नदरि लै आवै तलै ॥३॥ जा का सभु
 किछु ता का होइ ॥ नानक ता कउ सदा सुखु होइ ॥४॥३३॥१०२॥ गउड़ी महला ५ ॥ जा कै दुखु सुखु
 सम करि जापै ॥ ता कउ काड़ा कहा बिआपै ॥१॥ सहज अन्नद हरि साधू माहि ॥ आगिआकारी हरि
 हरि राइ ॥१॥ रहाउ ॥ जा कै अचिंतु वसै मनि आइ ॥ ता कउ चिंता कतहूं नाहि ॥२॥ जा कै बिनसिओ
 मन ते भरमा ॥ ता कै कछू नाही डरु जमा ॥३॥ जा कै हिरदै दीओ गुरि नामा ॥ कहु नानक ता कै
 सगल निधाना ॥४॥३४॥१०३॥ गउड़ी महला ५ ॥ अगम रूप का मन महि थाना ॥ गुर प्रसादि
 किनै विरलै जाना ॥१॥ सहज कथा के अमृत कुंटा ॥ जिसहि परापति तिसु लै भुंचा ॥१॥ रहाउ ॥
 अनहत बाणी थानु निराला ॥ ता की धुनि मोहे गोपाला ॥२॥ तह सहज अखारे अनेक अन्नता ॥
 पारब्रहम के संगी संता ॥३॥ हरख अन्नत सोग नही बीआ ॥ सो घरु गुरि नानक कउ दीआ ॥
 ४॥३५॥१०४॥ गउड़ी मः ५ ॥ कवन रूपु तेरा आराधउ ॥ कवन जोग काइआ ले साधउ ॥१॥

कवन गुनु जो तुझु लै गावउ ॥ कवन बोल पारब्रहम रीझावउ ॥१॥ रहाउ ॥ कवन सु पूजा तेरी
 करउ ॥ कवन सु बिधि जितु भवजल तरउ ॥२॥ कवन तपु जितु तपीआ होइ ॥ कवन सु नामु
 हउमै मलु खोइ ॥३॥ गुण पूजा गिआन धिआन नानक सगल घाल ॥ जिसु करि किरपा सतिगुरु
 मिलै दइआल ॥४॥ तिस ही गुनु तिन ही प्रभु जाता ॥ जिस की मानि लेइ सुखदाता ॥१॥ रहाउ
 दूजा ॥३६॥१०५॥ गउड़ी महला ५ ॥ आपन तनु नही जा को गरबा ॥ राज मिलख नही आपन
 दरबा ॥१॥ आपन नही का कउ लपटाइओ ॥ आपन नामु सतिगुर ते पाइओ ॥१॥ रहाउ ॥
 सुत बनित आपन नही भाई ॥ इसट मीत आप बापु न माई ॥२॥ सुडिना रूपा फुनि नही दाम ॥
 हैवर गैवर आपन नही काम ॥३॥ कहु नानक जो गुरि बखसि मिलाइआ ॥ तिस का सभु किछु जिस का
 हरि राइआ ॥४॥३७॥१०६॥ गउड़ी महला ५ ॥ गुर के चरण ऊपरि मेरे माथे ॥ ता ते दुख मेरे
 सगले लाथे ॥१॥ सतिगुर अपुने कउ कुरबानी ॥ आतम चीनि परम रंग मानी ॥१॥ रहाउ ॥
 चरण रेणु गुर की मुखि लागी ॥ अह्वबुधि तिनि सगल तिआगी ॥२॥ गुर का सबदु लगो मनि मीठा
 ॥ पारब्रहमु ता ते मोहि डीठा ॥३॥ गुरु सुखदाता गुरु करतारु ॥ जीअ प्राण नानक गुरु आधारु ॥
 ४॥३८॥१०७॥ गउड़ी महला ५ ॥ रे मन मेरे तूं ता कउ आहि ॥ जा कै ऊणा कछहू नाहि ॥१॥ हरि
 सा प्रीतमु करि मन मीत ॥ प्रान अधारु राखहु सद चीत ॥१॥ रहाउ ॥ रे मन मेरे तूं ता कउ सेवि ॥
 आदि पुरख अपरंपर देव ॥२॥ तिसु ऊपरि मन करि तूं आसा ॥ आदि जुगादि जा का भरवासा ॥३॥
 जा की प्रीति सदा सुखु होइ ॥ नानकु गावै गुर मिलि सोइ ॥४॥३९॥१०८॥ गउड़ी महला ५ ॥
 मीतु करै सोई हम माना ॥ मीत के करतब कुसल समाना ॥१॥ एका टेक मेरै मनि चीत ॥ जिसु
 किछु करणा सु हमरा मीत ॥१॥ रहाउ ॥ मीतु हमारा वेपरवाहा ॥ गुर किरपा ते मोहि
 असनाहा ॥२॥ मीतु हमारा अंतरजामी ॥ समरथ पुरखु पारब्रहमु सुआमी ॥३॥ हम दासे तुम

ठाकुर मेरे ॥ मानु महतु नानक प्रभु तेरे ॥४॥४०॥१०६॥ गउड़ी महला ५ ॥ जा कउ तुम भए
 समरथ अंगा ॥ ता कउ कछु नाही कालंगा ॥१॥ माधउ जा कउ है आस तुमारी ॥ ता कउ कछु नाही
 संसारी ॥१॥ रहाउ ॥ जा कै हिरदै ठाकुरु होइ ॥ ता कउ सहसा नाही कोइ ॥२॥ जा कउ तुम दीनी
 प्रभ धीर ॥ ता कै निकटि न आवै पीर ॥३॥ कहु नानक मै सो गुरु पाइआ ॥ पारब्रहम पूरन
 देखाइआ ॥४॥४१॥११०॥ गउड़ी महला ५ ॥ दुलभ देह पाई वडभागी ॥ नामु न जपहि ते
 आतम घाती ॥१॥ मरि न जाही जिना बिसरत राम ॥ नाम बिहून जीवन कउन काम ॥१॥ रहाउ ॥
 खात पीत खेलत हसत बिसथार ॥ कवन अरथ मिरतक सीगार ॥२॥ जो न सुनहि जसु परमान्नदा ॥
 पसु पंखी तृगद जोनि ते मंदा ॥३॥ कहु नानक गुरि मंत्रु दृढ़ाइआ ॥ केवल नामु रिद माहि
 समाइआ ॥४॥४२॥१११॥ गउड़ी महला ५ ॥ का की माई का को बाप ॥ नाम धारीक झूठे सभि साक
 ॥१॥ काहे कउ मूरख भखलाइआ ॥ मिलि संजोगि हुकमि तूं आइआ ॥१॥ रहाउ ॥ एका माटी
 एका जोति ॥ एको पवनु कहा कउनु रोति ॥२॥ मेरा मेरा करि बिललाही ॥ मरणहारु इहु जीअरा
 नाही ॥३॥ कहु नानक गुरि खोले कपाट ॥ मुकतु भए बिनसे भ्रम थाट ॥४॥४३॥११२॥
 गउड़ी महला ५ ॥ वडे वडे जो दीसहि लोग ॥ तिन कउ बिआपै चिंता रोग ॥१॥ कउन वडा माइआ
 वडिआई ॥ सो वडा जिनि राम लिव लाई ॥१॥ रहाउ ॥ भूमीआ भूमि ऊपरि नित लुझै ॥ छोडि चलै
 तृसना नही बुझै ॥२॥ कहु नानक इहु ततु बीचारा ॥ बिनु हरि भजन नाही छुटकारा ॥३॥४४॥
 ११३॥ गउड़ी महला ५ ॥ पूरा मारगु पूरा इसनानु ॥ सभु किछु पूरा हिरदै नामु ॥१॥ पूरी रही
 जा पूरे राखी ॥ पारब्रहम की सरणि जन ताकी ॥१॥ रहाउ ॥ पूरा सुखु पूरा संतोखु ॥ पूरा तपु
 पूरन राजु जोगु ॥२॥ हरि कै मारगि पतित पुनीत ॥ पूरी सोभा पूरा लोकीक ॥३॥ करणहारु सद
 वसै हटूरा ॥ कहु नानक मेरा सतिगुरु पूरा ॥४॥४५॥११४॥ गउड़ी महला ५ ॥ संत की धूरि

मिटे अघ कोट ॥ संत प्रसादि जनम मरण ते छोट ॥१॥ संत का दरसु पूरन इसनानु ॥ संत कृपा ते
 जपीअै नामु ॥१॥ रहाउ ॥ संत कै संगि मिटिआ अह्वकारु ॥ दृसटि आवै सभु एकंकारु ॥२॥ संत सुप्रसन्न
 आए वसि पंचा ॥ अंमृतु नामु रिदै लै संचा ॥३॥ कहु नानक जा का पूरा करम ॥ तिसु भेटे साधू के
 चरन ॥४॥४६॥११५॥ गउड़ी महला ५ ॥ हरि गुण जपत कमलु परगासै ॥ हरि सिमरत त्रास सभ
 नासै ॥१॥ सा मति पूरी जितु हरि गुण गावै ॥ वडै भागि साधू संगु पावै ॥१॥ रहाउ ॥ साधसंगि
 पाईअै निधि नामा ॥ साधसंगि पूरन सभि कामा ॥२॥ हरि की भगति जनमु परवाणु ॥ गुर किरपा
 ते नामु वखाणु ॥३॥ कहु नानक सो जनु परवानु ॥ जा कै रिदै वसै भगवानु ॥४॥४७॥११६॥ गउड़ी
 महला ५ ॥ एकसु सिउ जा का मनु राता ॥ विसरी तिसै पराई ताता ॥१॥ बिनु गोबिंद न दीसै कोई
 ॥ करन करावन करता सोई ॥१॥ रहाउ ॥ मनहि कमावै मुखि हरि हरि बोलै ॥ सो जनु इत उत कतहि
 न डोलै ॥२॥ जा कै हरि धनु सो सच साहु ॥ गुरि पूरै करि दीनो विसाहु ॥३॥ जीवन पुरखु मिलिआ
 हरि राइआ ॥ कहु नानक परम पदु पाइआ ॥४॥४८॥११७॥ गउड़ी महला ५ ॥ नामु भगत कै
 प्रान अधारु ॥ नामो धनु नामो बिउहारु ॥१॥ नाम वडाई जनु सोभा पाए ॥ करि किरपा जिसु आपि
 दिवाए ॥१॥ रहाउ ॥ नामु भगत कै सुख असथानु ॥ नाम रतु सो भगतु परवानु ॥२॥ हरि का नामु
 जन कउ धारै ॥ सासि सासि जनु नामु समारै ॥३॥ कहु नानक जिसु पूरा भागु ॥ नाम संगि ता का मनु
 लागु ॥४॥४९॥११८॥ गउड़ी महला ५ ॥ संत प्रसादि हरि नामु धिआइआ ॥ तब ते धावतु मनु
 तृपताइआ ॥१॥ सुख बिस्रामु पाइआ गुण गाइ ॥ स्रमु मिटिआ मेरी हती बलाइ ॥१॥ रहाउ ॥
 चरन कमल अराधि भगवंता ॥ हरि सिमरन ते मिटी मेरी चिंता ॥२॥ सभ तजि अनाथु एक
 सरणि आइओ ॥ ऊच असथानु तब सहजे पाइओ ॥३॥ दूखु दरदु भरमु भउ नसिआ ॥ करणहारु
 नानक मनि बसिआ ॥४॥५०॥११९॥ गउड़ी महला ५ ॥ कर करि टहल रसना गुण गावउ ॥

चरन ठाकुर कै मारगि धावउ ॥१॥ भलो समो सिमरन की बरीआ ॥ सिमरत नामु भै पारि उतरीआ ॥१॥ रहाउ ॥ नेत्र संतन का दरसन पेखु ॥ प्रभ अविनासी मन महि लेखु ॥२॥ सुणि कीरतनु साध पहि जाइ ॥ जनम मरण की त्रास मिटाइ ॥३॥ चरण कमल ठाकुर उरि धारि ॥ दुलभ देह नानक निसतारि ॥४॥५१॥१२०॥ गउड़ी महला ५ ॥ जा कउ अपनी किरपा धारै ॥ सो जनु रसना नामु उचारै ॥१॥ हरि बिसरत सहसा दुखु बिआपै ॥ सिमरत नामु भरमु भउ भागै ॥१॥ रहाउ ॥ हरि कीरतनु सुणै हरि कीरतनु गावै ॥ तिसु जन दूखु निकटि नही आवै ॥२॥ हरि की टहल करत जनु सोहै ॥ ता कउ माइआ अगनि न पोहै ॥३॥ मनि तनि मुखि हरि नामु दइआल ॥ नानक तजीअले अवरि जंजाल ॥४॥५२॥१२१॥ गउड़ी महला ५ ॥ छाडि सिआनप बहु चतुराई ॥ गुर पूरे की टेक टिकाई ॥१॥ दुख बिनसे सुख हरि गुण गाइ ॥ गुरु पूरा भेटिआ लिव लाइ ॥१॥ रहाउ ॥ हरि का नामु दीओ गुरि मंत्र ॥ मिटे विसूरे उतरी चिंत ॥२॥ अनद भए गुर मिलत कृपाल ॥ करि किरपा काटे जम जाल ॥३॥ कहु नानक गुरु पूरा पाइआ ॥ ता ते बहुरि न बिआपै माइआ ॥४॥५३॥१२२॥ गउड़ी महला ५ ॥ राखि लीआ गुरि पूरै आपि ॥ मनमुख कउ लागो संतापु ॥१॥ गुरु गुरु जपि मीत हमारे ॥ मुख ऊजल होवहि दरबारे ॥१॥ रहाउ ॥ गुर के चरण हिरदै वसाइ ॥ दुख दुसमन तेरी हतै बलाइ ॥२॥ गुर का सबदु तेरै संगि सहाई ॥ दइआल भए सगले जीअ भाई ॥३॥ गुरि पूरै जब किरपा करी ॥ भनति नानक मेरी पूरी परी ॥४॥५४॥१२३॥ गउड़ी महला ५ ॥ अनिक रसा खाए जैसे ढोर ॥ मोह की जेवरी बाधिओ चोर ॥१॥ मिरतक देह साधसंग बिहूना ॥ आवत जात जोनी दुख खीना ॥१॥ रहाउ ॥ अनिक बसत सुंदर पहिराइआ ॥ जिउ डरना खेत माहि डराइआ ॥२॥ सगल सरीर आवत सभ काम ॥ निहफल मानुखु जपै नही नाम ॥३॥ कहु नानक जा कउ भए दइआला ॥ साधसंगि मिलि भजहि गोपाला ॥४॥५५॥१२४॥ गउड़ी महला ५ ॥

कलि कलेस गुर सबदि निवारे ॥ आवण जाण रहे सुख सारे ॥१॥ भै बिनसे निरभउ हरि धिआइआ
 ॥ साधसंगि हरि के गुण गाइआ ॥१॥ रहाउ ॥ चरन कवल रिद अंतरि धारे ॥ अगनि सागर गुरि
 पारि उतारे ॥२॥ बूडत जात पूरै गुरि काढे ॥ जनम जनम के टूटे गाढे ॥३॥ कहु नानक तिसु गुर
 बलिहारी ॥ जिसु भेटत गति भई हमारी ॥४॥५६॥१२५॥ गउड़ी महला ५ ॥ साधसंगि ता की
 सरनी परहु ॥ मनु तनु अपना आगै धरहु ॥१॥ अमृत नामु पीवहु मेरे भाई ॥ सिमरि सिमरि सभ
 तपति बुझाई ॥१॥ रहाउ ॥ तजि अभिमानु जनम मरणु निवारहु ॥ हरि के दास के चरण नमसकारहु
 ॥२॥ सासि सासि प्रभु मनहि समाले ॥ सो धनु संचहु जो चालै नाले ॥३॥ तिसहि परापति जिसु
 मसतकि भागु ॥ कहु नानक ता की चरणी लागु ॥४॥५७॥१२६॥ गउड़ी महला ५ ॥ सूके हरे कीए
 खिन माहे ॥ अमृत दृसटि संचि जीवाए ॥१॥ काटे कसट पूरे गुरदेव ॥ सेवक कउ दीनी अपुनी सेव
 ॥१॥ रहाउ ॥ मिटि गई चिंत पुनी मन आसा ॥ करी दइआ सतिगुरि गुणतासा ॥२॥ दुख नाठे सुख
 आइ समाए ॥ ढील न परी जा गुरि फुरमाए ॥३॥ इछ पुनी पूरे गुर मिले ॥ नानक ते जन सुफल
 फले ॥४॥५८॥१२७॥ गउड़ी महला ५ ॥ ताप गए पाई प्रभि साँति ॥ सीतल भए कीनी प्रभ दाति
 ॥१॥ प्रभ किरपा ते भए सुहेले ॥ जनम जनम के बिछुरे मेले ॥१॥ रहाउ ॥ सिमरत सिमरत प्रभ का
 नाउ ॥ सगल रोग का बिनसिआ थाउ ॥२॥ सहजि सुभाइ बोलै हरि बाणी ॥ आठ पहर प्रभ
 सिमरहु प्राणी ॥३॥ दूखु दरदु जमु नेड़ि न आवै ॥ कहु नानक जो हरि गुन गावै ॥४॥५९॥१२८॥
 गउड़ी महला ५ ॥ भले दिनस भले संजोग ॥ जितु भेटे पारब्रहम निरजोग ॥१॥ ओह बेला कउ
 हउ बलि जाउ ॥ जितु मेरा मनु जपै हरि नाउ ॥१॥ रहाउ ॥ सफल मूरतु सफल ओह घरी ॥ जितु
 रसना उचरै हरि हरी ॥२॥ सफलु ओहु माथा संत नमसकारसि ॥ चरण पुनीत चलहि हरि
 मारगि ॥३॥ कहु नानक भला मेरा करम ॥ जितु भेटे साधू के चरन ॥४॥६०॥१२९॥

गउड़ी महला ५ ॥ गुर का सबदु राखु मन माहि ॥ नामु सिमरि चिंता सभ जाहि ॥१॥ बिनु भगवंत
 नाही अन कोइ ॥ मारै राखै एको सोइ ॥१॥ रहाउ ॥ गुर के चरण रिदै उरि धारि ॥ अगनि सागरु
 जपि उतरहि पारि ॥२॥ गुर मूरति सिउ लाइ धिआनु ॥ ईहा ऊहा पावहि मानु ॥३॥ सगल
 तिआगि गुर सरणी आइआ ॥ मिटे अंदेसे नानक सुखु पाइआ ॥४॥६१॥१३०॥ गउड़ी महला ५
 ॥ जिसु सिमरत दूखु सभु जाइ ॥ नामु रतनु वसै मनि आइ ॥१॥ जपि मन मेरे गोविंद की बाणी ॥
 साधू जन रामु रसन वखाणी ॥१॥ रहाउ ॥ इकसु बिनु नाही दूजा कोइ ॥ जा की दृसटि सदा सुखु
 होइ ॥२॥ साजनु मीतु सखा करि एकु ॥ हरि हरि अखर मन महि लेखु ॥३॥ रवि रहिआ सरबत
 सुआमी ॥ गुण गावै नानकु अंतरजामी ॥४॥६२॥१३१॥ गउड़ी महला ५ ॥ भै महि रचिओ
 सभु संसारा ॥ तिसु भउ नाही जिसु नामु अधारा ॥१॥ भउ न विआपै तेरी सरणा ॥ जो तुधु भावै सोई
 करणा ॥१॥ रहाउ ॥ सोग हरख महि आवण जाणा ॥ तिनि सुखु पाइआ जो प्रभ भाणा ॥२॥ अगनि
 सागरु महा विआपै माइआ ॥ से सीतल जिन सतिगुरु पाइआ ॥३॥ राखि लेइ प्रभु राखनहारा ॥
 कहु नानक किआ जंत विचारा ॥४॥६३॥१३२॥ गउड़ी महला ५ ॥ तुमरी कृपा ते जपीअै नाउ ॥
 तुमरी कृपा ते दरगह थाउ ॥१॥ तुझ बिनु पारब्रहम नही कोइ ॥ तुमरी कृपा ते सदा सुखु होइ ॥
 १॥ रहाउ ॥ तुम मनि वसे तउ दूखु न लागै ॥ तुमरी कृपा ते भ्रमु भउ भागै ॥२॥ पारब्रहम
 अपरंपर सुआमी ॥ सगल घटा के अंतरजामी ॥३॥ करउ अरदासि अपने सतिगुर पासि ॥ नानक
 नामु मिलै सचु रासि ॥४॥६४॥१३३॥ गउड़ी महला ५ ॥ कण बिना जैसे थोथर तुखा ॥ नाम
 बिहून सूने से मुखा ॥१॥ हरि हरि नामु जपहु नित प्राणी ॥ नाम बिहून ध्रिगु देह बिगानी ॥१॥
 रहाउ ॥ नाम बिना नाही मुख भागु ॥ भरत बिहून कहा सोहागु ॥२॥ नामु बिसारि लगै अन
 सुआइ ॥ ता की आस न पूजै काइ ॥३॥ करि किरपा प्रभ अपनी दाति ॥ नानक नामु जपै

दिन राति ॥४॥६५॥१३४॥ गउड़ी महला ५ ॥ तूं समरथु तूहै मेरा सुआमी ॥ सभु किछु तुम ते तूं
 अंतरजामी ॥१॥ पारब्रह्म पूरन जन ओट ॥ तेरी सरणि उधरहि जन कोटि ॥१॥ रहाउ ॥ जेते जीअ
 तेते सभि तेरे ॥ तुमरी कृपा ते सूख घनेरे ॥२॥ जो किछु वरतै सभ तेरा भाणा ॥ हुकमु बूझै सो सचि
 समाणा ॥३॥ करि किरपा दीजै प्रभ दानु ॥ नानक सिमरै नामु निधानु ॥४॥६६॥१३५॥ गउड़ी
 महला ५ ॥ ता का दरसु पाईअै वडभागी ॥ जा की राम नामि लिव लागी ॥१॥ जा कै हरि वसिआ
 मन माही ॥ ता कउ दुखु सुपनै भी नाही ॥१॥ रहाउ ॥ सरब निधान राखे जन माहि ॥ ता कै संगि
 किलविख दुख जाहि ॥२॥ जन की महिमा कथी न जाइ ॥ पारब्रह्म जनु रहिआ समाइ ॥३॥ करि
 किरपा प्रभ बिनउ सुनीजै ॥ दास की धूरि नानक कउ दीजै ॥४॥६७॥१३६॥ गउड़ी महला ५ ॥
 हरि सिमरत तेरी जाइ बलाइ ॥ सरब कलिआण वसै मनि आइ ॥१॥ भजु मन मेरे एको नाम ॥
 जीअ तेरे कै आवै काम ॥१॥ रहाउ ॥ रैणि दिनसु गुण गाउ अन्नता ॥ गुर पूरे का निरमल मंता
 ॥२॥ छोडि उपाव एक टेक राखु ॥ महा पदारथु अमृत रसु चाखु ॥३॥ बिखम सागरु तेई जन तरे ॥
 नानक जा कउ नदरि करे ॥४॥६८॥१३७॥ गउड़ी महला ५ ॥ हिरदै चरन कमल प्रभ धारे ॥
 पूरे सतिगुर मिलि निसतारे ॥१॥ गोविंद गुण गावहु मेरे भाई ॥ मिलि साधू हरि नामु धिआई
 ॥१॥ रहाउ ॥ दुलभ देह होई परवानु ॥ सतिगुर ते पाइआ नाम नीसानु ॥२॥ हरि सिमरत
 पूरन पदु पाइआ ॥ साधसंगि भै भरम मिटाइआ ॥३॥ जत कत देखउ तत रहिआ समाइ ॥
 नानक दास हरि की सरणाइ ॥४॥६९॥१३८॥ गउड़ी महला ५ ॥ गुर जी के दरसन कउ बलि
 जाउ ॥ जपि जपि जीवा सतिगुर नाउ ॥१॥ पारब्रह्म पूरन गुरदेव ॥ करि किरपा लागउ तेरी
 सेव ॥१॥ रहाउ ॥ चरन कमल हिरदै उर धारी ॥ मन तन धन गुर प्रान अधारी ॥२॥ सफल जनमु
 होवै परवाणु ॥ गुरु पारब्रह्म निकटि करि जाणु ॥३॥ संत धूरि पाईअै वडभागी ॥ नानक गुर

भेटत हरि सिउ लिव लागी ॥४॥७०॥१३६॥ गउड़ी महला ५ ॥ करै दुहकरम दिखावै होरु ॥
 राम की दरगह बाधा चोरु ॥१॥ रामु रमै सोई रामाणा ॥ जलि थलि महीअलि एकु समाणा ॥१॥
 रहाउ ॥ अंतरि बिखु मुखि अमृतु सुणावै ॥ जम पुरि बाधा चोटा खावै ॥२॥ अनिक पड़दे महि
 कमावै विकार ॥ खिन महि प्रगट होहि संसार ॥३॥ अंतरि साचि नामि रसि राता ॥ नानक तिसु
 किरपालु बिधाता ॥४॥७१॥१४०॥ गउड़ी महला ५ ॥ राम रंगु कदे उतरि न जाइ ॥ गुरु पूरा
 जिसु देइ बुझाइ ॥१॥ हरि रंगि राता सो मनु साचा ॥ लाल रंग पूरन पुरखु बिधाता ॥१॥ रहाउ ॥
 संतह संगि बैसि गुन गाइ ॥ ता का रंगु न उतरै जाइ ॥२॥ बिनु हरि सिमरन सुखु नही पाइआ
 ॥ आन रंग फीके सभ माइआ ॥३॥ गुरि रंगे से भए निहाल ॥ कहु नानक गुर भए है दइआल
 ॥४॥७२॥१४१॥ गउड़ी महला ५ ॥ सिमरत सुआमी किलबिख नासे ॥ सूख सहज आन्नद
 निवासे ॥१॥ राम जना कउ राम भरोसा ॥ नामु जपत सभु मिटिओ अंदेसा ॥१॥ रहाउ ॥ साधसंगि
 कछु भउ न भराती ॥ गुण गोपाल गाईअहि दिनु राती ॥२॥ करि किरपा प्रभ बंधन छोट ॥ चरण
 कमल की दीनी ओट ॥३॥ कहु नानक मनि भई परतीति ॥ निरमल जसु पीवहि जन नीति ॥४॥७३॥
 १४२॥ गउड़ी महला ५ ॥ हरि चरणी जा का मनु लागा ॥ दूखु दरदु भ्रमु ता का भागा ॥१॥ हरि
 धन को वापारी पूरा ॥ जिसहि निवाजे सो जनु सूरा ॥१॥ रहाउ ॥ जा कउ भए कृपाल गुसाई ॥ से जन
 लागे गुर की पाई ॥२॥ सूख सहज साँति आन्नदा ॥ जपि जपि जीवे परमान्नदा ॥३॥ नाम रासि साध
 संगि खाटी ॥ कहु नानक प्रभि अपदा काटी ॥४॥७४॥१४३॥ गउड़ी महला ५ ॥ हरि सिमरत सभि
 मिटहि कलेस ॥ चरण कमल मन महि परवेस ॥१॥ उचरहु राम नामु लख बारी ॥ अमृत रसु पीवहु
 प्रभ पिआरी ॥१॥ रहाउ ॥ सूख सहज रस महा अन्नदा ॥ जपि जपि जीवे परमान्नदा ॥२॥ काम क्रोध लोभ
 मद खोए ॥ साध कै संगि किलबिख सभ धोए ॥३॥ करि किरपा प्रभ दीन दइआला ॥ नानक दीजै

साध खाला ॥४॥७५॥१४४॥ गउड़ी महला ५ ॥ जिस का दीआ पैनै खाइ ॥ तिसु सिउ आलसु
 किउ बनै माइ ॥१॥ खसमु बिसारि आन कंमि लागहि ॥ कउडी बदले रतनु तिआगहि ॥१॥ रहाउ
 ॥ प्रभू तिआगि लागत अन लोभा ॥ दासि सलामु करत कत सोभा ॥२॥ अमृत रसु खावहि खान पान
 ॥ जिनि दीए तिसहि न जानहि सुआन ॥३॥ कहु नानक हम लूण हरामी ॥ बखसि लेहु प्रभ अंतरजामी
 ॥४॥७६॥१४५॥ गउड़ी महला ५ ॥ प्रभ के चरन मन माहि धिआनु ॥ सगल तीरथ मजन
 इसनानु ॥१॥ हरि दिनु हरि सिमरनु मेरे भाई ॥ कोटि जनम की मलु लहि जाई ॥१॥ रहाउ ॥
 हरि की कथा रिद माहि बसाई ॥ मन बाँछत सगले फल पाई ॥२॥ जीवन मरणु जनमु परवानु ॥
 जा कै रिदै वसै भगवानु ॥३॥ कहु नानक सेई जन पूरे ॥ जिना परापति साधू धूरे ॥४॥७७॥१४६॥
 गउड़ी महला ५ ॥ खादा पैनदा मूकरि पाइ ॥ तिस नो जोहहि दूत धरमराइ ॥१॥ तिसु सिउ बेमुखु
 जिनि जीउ पिंडु दीना ॥ कोटि जनम भरमहि बहु जूना ॥१॥ रहाउ ॥ साकत की ऐसी है रीति ॥ जो
 किछु करै सगल बिपरीति ॥२॥ जीउ प्राण जिनि मनु तनु धारिआ ॥ सोई ठाकुरु मनहु बिसारिआ
 ॥३॥ बधे बिकार लिखे बहु कागर ॥ नानक उधरु कृपा सुख सागर ॥४॥ पारब्रहम तेरी सरणाइ ॥
 बंधन काटि तरै हरि नाइ ॥१॥ रहाउ दूजा ॥७८॥१४७॥ गउड़ी महला ५ ॥ अपने लोभ कउ
 कीनो मीतु ॥ सगल मनोरथ मुकति पदु दीतु ॥१॥ ऐसा मीतु करहु सभु कोइ ॥ जा ते बिरथा कोइ न
 होइ ॥१॥ रहाउ ॥ अपुनै सुआइ रिदै लै धारिआ ॥ दूख दरद रोग सगल बिदारिआ ॥२॥
 रसना गीधी बोलत राम ॥ पूरन होए सगले काम ॥३॥ अनिक बार नानक बलिहारा ॥ सफल
 दरसनु गोबिंदु हमारा ॥४॥७९॥१४८॥ गउड़ी महला ५ ॥ कोटि बिघन हिरे खिन माहि ॥
 हरि हरि कथा साधसंगि सुनाहि ॥१॥ पीवत राम रसु अमृत गुण जासु ॥ जपि हरि चरण
 मिटी खुधि तासु ॥१॥ रहाउ ॥ सरब कलिआण सुख सहज निधान ॥ जा कै रिदै वसहि भगवान

॥२॥ अउखध मंत्र तंत सभि छारु ॥ करणैहारु रिदे महि धारु ॥३॥ तजि सभि भरम भजिओ
 पारब्रह्म ॥ कहु नानक अटल इहु धरमु ॥४॥८०॥१४६॥ गउड़ी महला ५ ॥ करि किरपा
 भेटे गुर सोई ॥ तितु बलि रोगु न बिआपै कोई ॥१॥ राम रमण तरण भै सागर ॥ सरणि सूर फारे
 जम कागर ॥१॥ रहाउ ॥ सतिगुरि मंत्र दीओ हरि नाम ॥ इह आसर पूरन भए काम ॥२॥ जप तप
 संजम पूरी वडिआई ॥ गुर किरपाल हरि भए सहाई ॥३॥ मान मोह खोए गुरि भरम ॥ पेखु नानक
 पसरे पारब्रह्म ॥४॥८१॥१५०॥ गउड़ी महला ५ ॥ बिखै राज ते अंधुला भारी ॥ दुखि लागै राम
 नामु चितारी ॥१॥ तेरे दास कउ तुही वडिआई ॥ माडिआ मगनु नरकि लै जाई ॥१॥ रहाउ ॥
 रोग गिरसत चितारे नाउ ॥ बिखु माते का ठउर न ठाउ ॥२॥ चरन कमल सिउ लागी प्रीति ॥
 आन सुखा नही आवहि चीति ॥३॥ सदा सदा सिमरउ प्रभ सुआमी ॥ मिलु नानक हरि अंतरजामी ॥
 ४॥८२॥१५१॥ गउड़ी महला ५ ॥ आठ पहर संगी बटवारे ॥ करि किरपा प्रभि लए निवारे ॥
 १॥ औसा हरि रसु रमहु सभु कोडि ॥ सरब कला पूरन प्रभु सोडि ॥१॥ रहाउ ॥ महा तपति सागर
 संसार ॥ प्रभ खिन महि पारि उतारणहार ॥२॥ अनिक बंधन तोरे नही जाहि ॥ सिमरत नाम
 मुक्ति फल पाहि ॥३॥ उकति सिआनप इस ते कछु नाहि ॥ करि किरपा नानक गुण गाहि ॥
 ४॥८३॥१५२॥ गउड़ी महला ५ ॥ थाती पाई हरि को नाम ॥ बिचरु संसार पूरन सभि काम ॥
 १॥ वडभागी हरि कीरतनु गाईअै ॥ पारब्रह्म तूं देहि त पाईअै ॥१॥ रहाउ ॥ हरि के चरण
 हिरदै उरि धारि ॥ भव सागरु चड़ि उतरहि पारि ॥२॥ साधू संगु करहु सभु कोडि ॥ सदा
 कलिआण फिरि दूखु न होडि ॥३॥ प्रेम भगति भजु गुणी निधानु ॥ नानक दरगह पाईअै मानु ॥
 ४॥८४॥१५३॥ गउड़ी महला ५ ॥ जलि थलि महीअलि पूरन हरि मीत ॥ भ्रम बिनसे गाए गुण
 नीत ॥१॥ ऊठत सोवत हरि संगि पहरूआ ॥ जा कै सिमरणि जम नही डरूआ ॥१॥ रहाउ ॥ चरण

कमल प्रभ रिदै निवासु ॥ सगल दूख का होइआ नासु ॥२॥ आसा माणु ताणु धनु एक ॥ साचे साह की
 मन महि टेक ॥३॥ महा गरीब जन साध अनाथ ॥ नानक प्रभि राखे दे हाथ ॥४॥८५॥१५४॥
 गउड़ी महला ५ ॥ हरि हरि नामि मजनु करि सूचे ॥ कोटि ग्रहण पुन्न फल मूचे ॥१॥ रहाउ ॥ हरि
 के चरण रिदै महि बसे ॥ जनम जनम के किलविख नसे ॥१॥ साधसंगि कीरतन फलु पाइआ ॥
 जम का मारगु दृसटि न आइआ ॥२॥ मन बच क्रम गोविंद अधारु ॥ ता ते छुटिओ बिखु संसारु ॥३॥
 करि किरपा प्रभि कीनो अपना ॥ नानक जापु जपे हरि जपना ॥४॥८६॥१५५॥ गउड़ी महला ५ ॥
 पउ सरणाई जिनि हरि जाते ॥ मनु तनु सीतलु चरण हरि राते ॥१॥ भै भंजन प्रभ मनि न बसाही ॥
 डरपत डरपत जनम बहुतु जाही ॥१॥ रहाउ ॥ जा कै रिदै बसिओ हरि नाम ॥ सगल मनोरथ ता के
 पूरन काम ॥२॥ जनमु जरा मिरतु जिसु वासि ॥ सो समरथु सिमरि सासि गिरासि ॥३॥ मीतु
 साजनु सखा प्रभु एक ॥ नामु सुआमी का नानक टेक ॥४॥८७॥१५६॥ गउड़ी महला ५ ॥ बाहरि
 राखिओ रिदै समालि ॥ घरि आए गोविंदु लै नालि ॥१॥ हरि हरि नामु संतन कै संगि ॥ मनु तनु
 राता राम कै रंगि ॥१॥ रहाउ ॥ गुर परसादी सागरु तरिआ ॥ जनम जनम के किलविख सभि
 हिरिआ ॥२॥ सोभा सुरति नामि भगवंतु ॥ पूरे गुर का निरमल मंतु ॥३॥ चरण कमल हिरदै महि
 जापु ॥ नानकु पेखि जीवै परतापु ॥४॥८८॥१५७॥ गउड़ी महला ५ ॥ धन्नु इहु थानु गोविंद गुण
 गाए ॥ कुसल खेम प्रभि आपि बसाए ॥१॥ रहाउ ॥ बिपति तहा जहा हरि सिमरनु नाही ॥ कोटि अन्नद
 जह हरि गुन गाही ॥१॥ हरि बिसरिअै दुख रोग घनेरे ॥ प्रभ सेवा जमु लगै न नेरे ॥२॥ सो वडभागी
 निहचल थानु ॥ जह जपीअै प्रभ केवल नामु ॥३॥ जह जाईअै तह नालि मेरा सुआमी ॥ नानक कउ
 मिलिआ अंतरजामी ॥४॥८९॥१५८॥ गउड़ी महला ५ ॥ जो प्राणी गोविंदु धिआवै ॥ पड़िआ
 अणपड़िआ परम गति पावै ॥१॥ साधू संगि सिमरि गोपाल ॥ बिनु नावै झूठा धनु मालु ॥१॥ रहाउ ॥

रूपवंतु सो चतुरु सिआणा ॥ जिनि जनि मानिआ प्रभ का भाणा ॥२॥ जग महि आइआ सो परवाणु ॥
 घटि घटि अपणा सुआमी जाणु ॥३॥ कहु नानक जा के पूरन भाग ॥ हरि चरणी ता का मनु लाग
 ॥४॥६०॥१५६॥ गउड़ी महला ५ ॥ हरि के दास सिउ साकत नही संगु ॥ ओहु बिखई ओसु राम को
 रंगु ॥१॥ रहाउ ॥ मन असवार जैसे तुरी सीगारी ॥ जिउ कापुरखु पुचारै नारी ॥१॥ बैल कउ
 नेत्रा पाइ दुहावै ॥ गऊ चरि सिंघ पाछै पावै ॥२॥ गाडर ले कामधेनु करि पूजी ॥ सउदे कउ धावै
 बिनु पूंजी ॥३॥ नानक राम नामु जपि चीत ॥ सिमरि सुआमी हरि सा मीत ॥४॥६१॥१६०॥ गउड़ी
 महला ५ ॥ सा मति निरमल कहीअत धीर ॥ राम रसाइणु पीवत बीर ॥१॥ हरि के चरण हिरदै
 करि ओट ॥ जनम मरण ते होवत छोट ॥१॥ रहाउ ॥ सो तनु निरमलु जितु उपजै न पापु ॥ राम रंगि
 निरमल परतापु ॥२॥ साधसंगि मिटि जात बिकार ॥ सभ ते ऊच एहो उपकार ॥३॥ प्रेम भगति
 राते गोपाल ॥ नानक जाचै साध खाल ॥४॥६२॥१६१॥ गउड़ी महला ५ ॥ अैसी प्रीति गोविंद
 सिउ लागी ॥ मेलि लए पूरन वडभागी ॥१॥ रहाउ ॥ भरता पेखि बिगसै जिउ नारी ॥ तिउ हरि
 जनु जीवै नामु चितारी ॥१॥ पूत पेखि जिउ जीवत माता ॥ ओति पोति जनु हरि सिउ राता ॥२॥ लोभी
 अनदु करै पेखि धना ॥ जन चरन कमल सिउ लागो मना ॥३॥ बिसरु नही डिकु तिलु दातार ॥
 नानक के प्रभ प्रान अधार ॥४॥६३॥१६२॥ गउड़ी महला ५ ॥ राम रसाइणि जो जन गीधे ॥ चरन
 कमल प्रेम भगती बीधे ॥१॥ रहाउ ॥ आन रसा दीसहि सभि छारु ॥ नाम बिना निहफल संसार
 ॥१॥ अंध कूप ते काढे आपि ॥ गुण गोविंद अचरज परताप ॥२॥ वणि तृणि तृभवणि पूरन
 गोपाल ॥ ब्रह्म पसारु जीअ संगि दइआल ॥३॥ कहु नानक सा कथनी सारु ॥ मानि लेतु
 जिसु सिरजनहारु ॥४॥६४॥१६३॥ गउड़ी महला ५ ॥ नितप्रति नावणु राम सरि कीजै ॥ झोलि
 महा रसु हरि अंमृतु पीजै ॥१॥ रहाउ ॥ निरमल उदकु गोविंद का नाम ॥ मजनु करत पूरन

सभि काम ॥१॥ संतसंगि तह गोसटि होइ ॥ कोटि जनम के किलविख खोइ ॥२॥ सिमरहि साध करहि
 आन्नदु ॥ मनि तनि रविआ परमान्नदु ॥३॥ जिसहि परापति हरि चरण निधान ॥ नानक दास
 तिसहि कुरबान ॥४॥६५॥१६४॥ गउड़ी महला ५ ॥ सो किछु करि जितु मैलु न लागै ॥ हरि
 कीरतन महि एहु मनु जागै ॥१॥ रहाउ ॥ एको सिमरि न दूजा भाउ ॥ संतसंगि जपि केवल नाउ ॥
 १॥ करम धरम नेम ब्रत पूजा ॥ पारब्रहम बिनु जानु न दूजा ॥२॥ ता की पूरन होई घाल ॥ जा की
 प्रीति अपुने प्रभ नालि ॥३॥ सो बैसनो है अपर अपारु ॥ कहु नानक जिनि तजे बिकार ॥४॥६६॥१६५
 ॥ गउड़ी महला ५ ॥ जीवत छाडि जाहि देवाने ॥ मुड़िआ उन ते को वरसाँने ॥१॥ सिमरि गोविंदु
 मनि तनि धुरि लिखिआ ॥ काहू काज न आवत बिखिआ ॥१॥ रहाउ ॥ बिखै ठगउरी जिनि जिनि खाई
 ॥ ता की तृसना कबहूँ न जाई ॥२॥ दारन दुख दुतर संसारु ॥ राम नाम बिनु कैसे उतरसि पारि
 ॥३॥ साधसंगि मिलि दुडि कुल साधि ॥ राम नाम नानक आराधि ॥४॥६७॥१६६॥ गउड़ी महला ५
 ॥ गरीबा उपरि जि खिंजै दाड़ी ॥ पारब्रहमि सा अगनि महि साड़ी ॥१॥ पूरा निआउ करे
 करतारु ॥ अपुने दास कउ राखनहारु ॥१॥ रहाउ ॥ आदि जुगादि प्रगटि परतापु ॥ निंदकु
 मुआ उपजि वड तापु ॥२॥ तिनि मारिआ जि रखै न कोइ ॥ आगै पाछै मंदी सोइ ॥३॥ अपुने दास
 राखै कंठि लाडि ॥ सरणि नानक हरि नामु धिआइ ॥४॥६८॥१६७॥ गउड़ी महला ५ ॥ महजरु
 झूठा कीतोनु आपि ॥ पापी कउ लागा संतापु ॥१॥ जिसहि सहाई गोबिंदु मेरा ॥ तिसु कउ जमु नही
 आवै नेरा ॥१॥ रहाउ ॥ साची दरगह बोलै कूडु ॥ सिरु हाथ पछोड़ै अंधा मूडु ॥२॥ रोग बिआपे करदे
 पाप ॥ अदली होइ बैठा प्रभु आपि ॥३॥ अपन कमाइअै आपे बाधे ॥ दरबु गडिआ सभु जीअ
 कै साथै ॥४॥ नानक सरनि परे दरबारि ॥ राखी पैज मेरै करतारि ॥५॥६९॥१६८॥ गउड़ी
 महला ५ ॥ जन की धूरि मन मीठ खटानी ॥ पूरबि करमि लिखिआ धुरि प्रानी ॥१॥ रहाउ ॥

अह्यबुधि मन पूरि थिधाई ॥ साध धूरि करि सुध मंजाई ॥१॥ अनिक जला जे धोवै देही ॥ मैलु न
 उतरै सुधु न तेही ॥२॥ सतिगुरु भेटिओ सदा कृपाल ॥ हरि सिमरि सिमरि काटिआ भउ काल ॥३॥
 मुकति भुगति जुगति हरि नाउ ॥ प्रेम भगति नानक गुण गाउ ॥४॥१००॥१६६॥ गउड़ी महला ५
 ॥ जीवन पदवी हरि के दास ॥ जिन मिलिआ आतम परगासु ॥१॥ हरि का सिमरनु सुनि मन कानी ॥
 सुखु पावहि हरि दुआर परानी ॥१॥ रहाउ ॥ आठ पहर धिआईअै गोपालु ॥ नानक दरसन देखि
 निहालु ॥२॥१०१॥१७०॥ गउड़ी महला ५ ॥ साँति भई गुर गोबिदि पाई ॥ ताप पाप बिनसे
 मेरे भाई ॥१॥ रहाउ ॥ राम नामु नित रसन बखान ॥ बिनसे रोग भए कलिआन ॥१॥ पारब्रहम
 गुण अगम बीचार ॥ साधू संगमि है निसतार ॥२॥ निरमल गुण गावहु नित नीत ॥ गई बिआधि
 उबरे जन मीत ॥३॥ मन बच क्रम प्रभु अपना धिआई ॥ नानक दास तेरी सरणाई ॥४॥१०२॥
 १७१॥ गउड़ी महला ५ ॥ नेत्र प्रगासु कीआ गुरदेव ॥ भरम गए पूरन भई सेव ॥१॥ रहाउ ॥
 सीतला ते रखिआ बिहारी ॥ पारब्रहम प्रभ किरपा धारी ॥१॥ नानक नामु जपै सो जीवै ॥ साधसंगि
 हरि अंमृतु पीवै ॥२॥१०३॥१७२॥ गउड़ी महला ५ ॥ धनु ओहु मसतकु धनु तेरे नेत ॥ धनु
 ओइ भगत जिन तुम संगि हेत ॥१॥ नाम बिना कैसे सुखु लहीअै ॥ रसना राम नाम जसु कहीअै ॥
 १॥ रहाउ ॥ तिन ऊपरि जाईअै कुरबाणु ॥ नानक जिनि जपिआ निरबाणु ॥२॥१०४॥१७३॥
 गउड़ी महला ५ ॥ तूहै मसलति तूहै नालि ॥ तूहै राखहि सारि समालि ॥१॥ अैसा रामु दीन
 दुनी सहाई ॥ दास की पैज रखै मेरे भाई ॥१॥ रहाउ ॥ आगै आपि इहु थानु वसि जा कै ॥
 आठ पहर मनु हरि कउ जापै ॥२॥ पति परवाणु सचु नीसाणु ॥ जा कउ आपि करहि फुरमानु
 ॥३॥ आपे दाता आपि प्रतिपालि ॥ नित नित नानक राम नामु समालि ॥४॥१०५॥१७४॥
 गउड़ी महला ५ ॥ सतिगुरु पूरा भइआ कृपालु ॥ हिरदै वसिआ सदा गुपालु ॥१॥ रामु खत

सद ही सुखु पाइआ ॥ मडिआ करी पूरन हरि राइआ ॥१॥ रहाउ ॥ कहु नानक जा के पूरे
 भाग ॥ हरि हरि नामु असथिरु सोहागु ॥२॥१०६॥ गउड़ी महला ५ ॥ धोती खोलि विछाए हेठि
 ॥ गरधप वांगू लाहे पेटि ॥१॥ बिनु करतूती मुकति न पाईअै ॥ मुकति पदारथु नामु धिआईअै
 ॥१॥ रहाउ ॥ पूजा तिलक करत इसनानाँ ॥ छुरी काढि लेवै हथि दाना ॥२॥ बेदु पड़ै मुखि
 मीठी बाणी ॥ जीआँ कुहत न संगै पराणी ॥३॥ कहु नानक जिसु किरपा धारै ॥ हिरदा सुधु ब्रह्म
 बीचारै ॥४॥१०७॥ गउड़ी महला ५ ॥ थिरु घरि बैसहु हरि जन पिआरे ॥ सतिगुरि तुमरे काज
 सवारे ॥१॥ रहाउ ॥ दुसट दूत परमेसरि मारे ॥ जन की पैज रखी करतारे ॥१॥ बादिसाह साह
 सभ वसि करि दीने ॥ अमृत नाम महा रस पीने ॥२॥ निरभउ होइ भजहु भगवान ॥ साधसंगति
 मिलि कीनो दानु ॥३॥ सरणि परे प्रभ अंतरजामी ॥ नानक ओट पकरी प्रभ सुआमी ॥४॥१०८॥
 गउड़ी महला ५ ॥ हरि संगि राते भाहि न जलै ॥ हरि संगि राते माइआ नही छलै ॥ हरि संगि
 राते नही डूबै जला ॥ हरि संगि राते सुफल फला ॥१॥ सभ भै मिटहि तुमारै नाइ ॥ भेटत संगि
 हरि हरि गुन गाइ ॥ रहाउ ॥ हरि संगि राते मिटै सभ चिंता ॥ हरि सिउ सो रचै जिसु साध का मंता
 ॥ हरि संगि राते जम की नही त्रास ॥ हरि संगि राते पूरन आस ॥२॥ हरि संगि राते दूखु न लागै
 ॥ हरि संगि राता अनदिनु जागै ॥ हरि संगि राता सहज घरि वसै ॥ हरि संगि राते भ्रमु भउ नसै
 ॥३॥ हरि संगि राते मति ऊतम होइ ॥ हरि संगि राते निरमल सोइ ॥ कहु नानक तिन कउ
 बलि जाई ॥ जिन कउ प्रभु मेरा बिसरत नाही ॥४॥१०९॥ गउड़ी महला ५ ॥ उदमु करत
 सीतल मन भए ॥ मारगि चलत सगल दुख गए ॥ नामु जपत मनि भए अन्नद ॥ रसि गाए
 गुन परमानन्द ॥१॥ खेम भडिआ कुसल घरि आए ॥ भेटत साधसंगि गई बलाए ॥ रहाउ ॥
 नेत्र पुनीत पेखत ही दरस ॥ धनि मसतक चरन कमल ही परस ॥ गोबिंद की टहल सफल इह

काँड़िआ ॥ संत प्रसादि परम पदु पाड़िआ ॥२॥ जन की कीनी आपि सहाड़ि ॥ सुखु पाड़िआ लगि दासह पाड़ि ॥ आपु गड़िआ ता आपहि भए ॥ कृपा निधान की सरनी पए ॥३॥ जो चाहत सोई जब पाड़िआ ॥ तब ढूँढन कहा को जाड़िआ ॥ असथिर भए बसे सुख आसन ॥ गुर प्रसादि नानक सुख बासन ॥४॥११०॥ गउड़ी महला ५ ॥ कोटि मजन कीनो इसनान ॥ लाख अरब खरब दीनो दानु ॥ जा मनि वसिओ हरि को नामु ॥१॥ सगल पवित गुन गाड़ि गुपाल ॥ पाप मिटहि साधू सरनि दड़िआल ॥ रहाउ ॥ बहुतु उरध तप साधन साधे ॥ अनिक लाभ मनोरथ लाधे ॥ हरि हरि नाम रसन आराधे ॥२॥ सिमृति सासत बेद बखाने ॥ जोग गिआन सिध सुख जाने ॥ नामु जपत प्रभ सिउ मन माने ॥३॥ अगाधि बोधि हरि अगम अपारे ॥ नामु जपत नामु रिदे बीचारे ॥ नानक कउ प्रभ किरपा धारे ॥४॥१११॥ गउड़ी मः ५ ॥ सिमरि सिमरि सिमरि सुखु पाड़िआ ॥ चरन कमल गुर रिदै बसाड़िआ ॥१॥ गुर गोबिंदु पारब्रह्मु पूरा ॥ तिसहि अराधि मेरा मनु धीरा ॥ रहाउ ॥ अनदिनु जपउ गुरू गुर नाम ॥ ता ते सिधि भए सगल काँम ॥२॥ दरसन देखि सीतल मन भए ॥ जनम जनम के किलबिख गए ॥३॥ कहु नानक कहा भै भाई ॥ अपने सेवक की आपि पैज रखाई ॥४॥११२॥ गउड़ी महला ५ ॥ अपने सेवक कउ आपि सहाई ॥ नित प्रतिपारै बाप जैसे माई ॥१॥ प्रभ की सरनि उबरै सभ कोड़ि ॥ करन करावन पूरन सचु सोड़ि ॥ रहाउ ॥ अब मनि बसिआ करनैहारा ॥ भै बिनसे आतम सुख सारा ॥२॥ करि किरपा अपने जन राखे ॥ जनम जनम के किलबिख लाथे ॥३॥ कहनु न जाड़ि प्रभ की वडिआई ॥ नानक दास सदा सरनाई ॥४॥११३॥

रागु गउड़ी चेती महला ५ दुपदे

१९८१ सतिगुर प्रसादि ॥

राम को बलु पूरन भाई ॥ ता ते बृथा न बिआपै काई ॥१॥ रहाउ ॥ जो जो चितवै दासु हरि माई ॥ सो सो करता आपि कराई ॥१॥ निंदक की प्रभि पति गवाई ॥ नानक हरि गुण निरभउ

गाई ॥२॥११४॥ गउड़ी महला ५ ॥ भुज बल बीर ब्रहम सुख सागर गरत परत गहि लेहु
अंगुरीआ ॥१॥ रहाउ ॥ स्रवनि न सुरति नैन सुंदर नही आरत दुआरि रतत पिंगुरीआ ॥१॥
दीना नाथ अनाथ करुणा मै साजन मीत पिता महतरीआ ॥ चरन कवल हिरदै गहि नानक
भै सागर संत पारि उतरीआ ॥२॥२॥११५॥

रागु गउड़ी बैरागणि महला ५

१९८॥सतिगुर प्रसादि ॥

दय गुसाई मीतुला तूं संगि हमारै बासु जीउ ॥१॥ रहाउ ॥ तुझ बिनु घरी न जीवना धिगु रहणा
संसारि ॥ जीअ प्राण सुखदातिआ निमख निमख बलिहारि जी ॥१॥ हसत अलम्बनु देहु प्रभ गरतहु
उधरु गोपाल ॥ मोहि निरगुन मति थोरीआ तूं सद ही दीन दडिआल ॥२॥ किआ सुख तेरे संमला
कवन बिधी बीचार ॥ सरणि समाई दास हित ऊचे अगम अपार ॥३॥ सगल पदारथ असट सिधि
नाम महा रस माहि ॥ सुप्रसन्न भए केसवा से जन हरि गुण गाहि ॥४॥ मात पिता सुत बंधपो तूं मेरे
प्राण आधार ॥ साधसंगि नानकु भजै बिखु तरिआ संसारु ॥५॥१॥११६॥

गउड़ी बैरागणि रहोए के छंत के घरि मः ५

१९८॥सतिगुर प्रसादि ॥

है कोई राम पिआरो गावै ॥ सरब कलिआण सूख सचु पावै ॥ रहाउ ॥ बनु बनु खोजत फिरत बैरागी
॥ बिरले काहू एक लिव लागी ॥ जिनि हरि पाइआ से वडभागी ॥१॥ ब्रहमादिक सनकादिक चाहै
॥ जोगी जती सिध हरि आहै ॥ जिसहि परापति सो हरि गुण गाहै ॥२॥ ता की सरणि जिन
बिसरत नाही ॥ वडभागी हरि संत मिलाही ॥ जनम मरण तिह मूले नाही ॥३॥ करि किरपा मिलु
प्रीतम पिआरे ॥ बिनउ सुनहु प्रभ ऊच अपारे ॥ नानकु माँगतु नामु अधारे ॥४॥१॥११७॥

रागु गउड़ी पूरबी महला ५

१९८१ सतिगुर प्रसादि ॥

कवन गुन प्रानपति मिलउ मेरी माई ॥१॥ रहाउ ॥ रूप हीन बुधि बल हीनी मोहि परदेसनि दूर ते आई ॥१॥ नाहिन दरबु न जोबन माती मोहि अनाथ की करहु समाई ॥२॥ खोजत खोजत भई बैरागनि प्रभ दरसन कउ हउ फिरत तिसाई ॥३॥ दीन दइआल कृपाल प्रभ नानक साधसंगि मेरी जलनि बुझाई ॥४॥१॥११८॥ गउड़ी महला ५ ॥ प्रभ मिलबे कउ प्रीति मनि लागी ॥ पाड़ि लगउ मोहि करउ बेनती कोऊ संतु मिलै बडभागी ॥१॥ रहाउ ॥ मनु अरपउ धनु राखउ आगै मन की मति मोहि सगल तिआगी ॥ जो प्रभ की हरि कथा सुनावै अनदिनु फिरउ तिसु पिछै विरागी ॥१॥ पूरब करम अंकुर जब प्रगटे भेटिओ पुरखु रसिक बैरागी ॥ मिटिओ अंधेरु मिलत हरि नानक जनम जनम की सोई जागी ॥ २॥२॥११६॥ गउड़ी महला ५ ॥ निकसु रे पंखी सिमरि हरि पाँख ॥ मिलि साधू सरणि गहु पूरन राम रतनु हीअरे संगि राखु ॥१॥ रहाउ ॥ भ्रम की कूई तृसना रस पंकज अति तीख्यण मोह की फास ॥ काटनहार जगत गुर गोबिंद चरन कमल ता के करहु निवास ॥१॥ करि किरपा गोबिंद प्रभ प्रीतम दीना नाथ सुनहु अरदासि ॥ करु गहि लेहु नानक के सुआमी जीउ पिंडु सभु तुमरी रासि ॥२॥३॥१२०॥ गउड़ी महला ५ ॥ हरि पेखन कउ सिमरत मनु मेरा ॥ आस पिआसी चितवउ दिनु रैनी है कोई संतु मिलावै नेरा ॥१॥ रहाउ ॥ सेवा करउ दास दासन की अनिक भाँति तिसु करउ निहोरा ॥ तुला धारि तोले सुख सगले बिनु हरि दरस सभो ही थोरा ॥१॥ संत प्रसादि गाए गुन सागर जनम जनम को जात बहोरा ॥ आनद सूख भेटत हरि नानक जनमु कृतारथु सफलु सवेरा ॥२॥४॥१२१॥

रागु गउड़ी पूरबी महला ५

१९८१ सतिगुर प्रसादि ॥

किन बिधि मिलै गुसाई मेरे राम राइ ॥ कोई औसा संतु सहज सुखदाता मोहि मारगु देइ बताई

॥१॥ रहाउ ॥ अंतरि अलखु न जाई लखिआ विचि पढ़दा हउमै पाई ॥ माइआ मोहि सभो जगु सोइआ
 इहु भरमु कहहु किउ जाई ॥१॥ एका संगति डिकतु गृहि बसते मिलि बात न करते भाई ॥ एक
 बसतु बिनु पंच दुहेले ओह बसतु अगोचर ठाई ॥२॥ जिस का गृहु तिनि दीआ ताला कुंजी गुर
 सउपाई ॥ अनिक उपाव करे नही पावै बिनु सतिगुर सरणाई ॥३॥ जिन के बंधन काटे सतिगुर तिन
 साधसंगति लिव लाई ॥ पंच जना मिलि मंगलु गाइआ हरि नानक भेदु न भाई ॥४॥ मेरे राम राइ
 इन बिधि मिलै गुसाई ॥ सहजु भइआ भ्रमु खिन महि नाठा मिलि जोती जोति समाई ॥१॥ रहाउ
 दूजा ॥१॥१२२॥ गउड़ी महला ५ ॥ असो परचउ पाइओ ॥ करी कृपा दइआल बीठुलै सतिगुर
 मुझहि बताइओ ॥१॥ रहाउ ॥ जत कत देखउ तत तत तुम ही मोहि इहु बिसुआसु होइ आइओ ॥ कै
 पहि करउ अरदासि बेनती जउ सुनतो है रघुआइओ ॥१॥ लहिओ सहसा बंधन गुरि तोरे ताँ सदा
 सहज सुखु पाइओ ॥ होणा सा सोई फुनि होसी सुखु दुखु कहा दिखाइओ ॥२॥ खंड ब्रहमंड का एको ठाणा
 गुरि परदा खोलि दिखाइओ ॥ नउ निधि नामु निधानु डिक ठाई तउ बाहरि कैठै जाइओ ॥३॥ एकै
 कनिक अनिक भाति साजी बहु परकार रचाइओ ॥ कहु नानक भरमु गुरि खोई है इव ततै ततु
 मिलाइओ ॥४॥२॥१२३॥ गउड़ी महला ५ ॥ अउध घटै दिनसु रैनारे ॥ मन गुर मिलि काज सवारे
 ॥१॥ रहाउ ॥ करउ बेन्नती^२ सुनहु मेरे मीता संत टहल की बेला ॥ ईहा खाटि चलहु हरि लाहा आगै
 बसनु सुहेला ॥१॥ इहु संसारु बिकारु सहसे महि तरिओ ब्रहम गिआनी ॥ जिसहि जगाइ पीआए
 हरि रसु अकथ कथा तिनि जानी ॥२॥ जा कउ आए सोई विहाइहु हरि गुर ते मनहि बसेरा ॥ निज घरि
 महलु पावहु सुख सहजे बहुरि न होइगो फेरा ॥३॥ अंतरजामी पुरख बिधाते सरधा मन की पूरे ॥
 नानकु दासु इही सुखु मागै मो कउ करि संतन की धूरे ॥४॥३॥१२४॥ गउड़ी महला ५ ॥ राखु पिता
 प्रभ मेरे ॥ मोहि निरगुनु सभ गुन तेरे ॥१॥ रहाउ ॥ पंच बिखादी एकु गरीबा राखहु राखनहारे ॥ खेदु

करहि अरु बहुतु संतावहि आइओ सरनि तुहारे ॥१॥ करि करि हारिओ अनिक बहु भाती छोडहि कतहूं
 नाही ॥ एक बात सुनि ताकी ओटा साधसंगि मिटि जाही ॥२॥ करि किरपा संत मिले मोहि तिन ते धीरजु
 पाइआ ॥ संती मंतु दीओ मोहि निरभउ गुर का सबदु कमाइआ ॥३॥ जीति लए ओइ महा बिखादी
 सहज सुहेली बाणी ॥ कहु नानक मनि भइआ परगासा पाइआ पदु निरबाणी ॥४॥४॥१२५॥
 गउड़ी महला ५ ॥ ओहु अबिनासी राइआ ॥ निरभउ संगि तुमारै बसते इहु डरनु कहा ते आइआ
 ॥१॥ रहाउ ॥ एक महलि तूं होहि अफारो एक महलि निमानो ॥ एक महलि तूं आपे आपे एक महलि
 गरीबानो ॥१॥ एक महलि तूं पंडितु बकता एक महलि खलु होता ॥ एक महलि तूं सभु किछु ग्राहजु
 एक महलि कछू न लेता ॥२॥ काठ की पुतरी कहा करै बपुरी खिलावनहारो जानै ॥ जैसा भेखु करावै
 बाजीगरु ओहु तैसो ही साजु आनै ॥३॥ अनिक कोठरी बहुतु भाति करीआ आपि होआ रखवारा ॥
 जैसे महलि राखै तैसे रहना किआ इहु करै बिचारा ॥४॥ जिनि किछु कीआ सोई जानै जिनि इह सभ
 बिधि साजी ॥ कहु नानक अपरंपर सुआमी कीमति अपुने काजी ॥५॥५॥१२६॥ गउड़ी महला ५ ॥
 छोडि छोडि रे बिखिआ के रसूआ ॥ उरझि रहिओ रे बावर गावर जिउ किरखै हरिआइओ पसूआ ॥१॥
 रहाउ ॥ जो जानहि तूं अपुने काजै सो संगि न चालै तेरै तसूआ ॥ नागो आइओ नाग सिधासी फेरि
 फिरिओ अरु कालि गरसूआ ॥१॥ पेखि पेखि रे कसुंभ की लीला राचि माचि तिनहूं लउ हसूआ ॥
 छीजत डोरि दिनसु अरु रैनी जीअ को काजु न कीनो कछूआ ॥२॥ करत करत इव ही बिरधानो हारिओ
 उकते तनु खीनसूआ ॥ जिउ मोहिओ उनि मोहनी बाला उस ते घटै नाही रुच चसूआ ॥३॥ जगु औसा
 मोहि गुरहि दिखाइओ तउ सरणि परिओ तजि गरबसूआ ॥ मारगु प्रभ को संति बताइओ दृढ़ी नानक
 दास भगति हरि जसूआ ॥४॥६॥१२७॥ गउड़ी महला ५ ॥ तुझ बिनु कवनु हमारा ॥ मेरे प्रीतम
 प्रान अधारा ॥१॥ रहाउ ॥ अंतर की बिधि तुम ही जानी तुम ही सजन सुहेले ॥ सरब सुखा मै तुझ ते पाए

मेरे ठाकुर अगह अतोले ॥१॥ बरनि न साकउ तुमरे रंगा गुण निधान सुखदाते ॥ अगम अगोचर
 प्रभ अबिनासी पूरे गुर ते जाते ॥२॥ भ्रमु भउ काटि कीए निहकेवल जब ते हउमै मारी ॥ जनम मरण
 को चूको सहसा साधसंगति दरसारी ॥३॥ चरण पखारि करउ गुर सेवा बारि जाउ लख बरीआ ॥ जिह
 प्रसादि इहु भउजलु तरिआ जन नानक पृअ संगि मिरीआ ॥४॥७॥१२८॥ गउड़ी महला ५ ॥
 तुझ बिनु कवनु रीझावै तोही ॥ तेरो रूपु सगल देखि मोही ॥१॥ रहाउ ॥ सुरग पड़िआल मिरत भूअ
 मंडल सरब समानो एकै ओही ॥ सिव सिव करत सगल कर जोरहि सरब मड़िआ ठाकुर तेरी दोही
 ॥१॥ पतित पावन ठाकुर नामु तुमरा सुखदाई निरमल सीतलोही ॥ गिआन धिआन नानक
 वडिआई संत तेरे सिउ गाल गलोही ॥२॥८॥१२९॥ गउड़ी महला ५ ॥ मिलहु पिआरे जीआ ॥
 प्रभ कीआ तुमारा थीआ ॥१॥ रहाउ ॥ अनिक जनम बहु जोनी भ्रमिआ बहुरि बहुरि दुखु पाड़िआ ॥
 तुमरी कृपा ते मानुख देह पाई है देहु दरसु हरि राड़िआ ॥१॥ सोई होआ जो तिसु भाणा अवरु न
 किन ही कीता ॥ तुमरै भाणै भरमि मोहि मोहिआ जागतु नाही सूता ॥२॥ बिनउ सुनहु तुम प्रानपति
 पिआरे किरपा निधि दड़िआला ॥ राखि लेहु पिता प्रभ मेरे अनाथह करि प्रतिपाला ॥३॥ जिस नो
 तुमहि दिखाड़िओ दरसनु साधसंगति कै पाछै ॥ करि किरपा धूरि देहु संतन की सुखु नानकु इहु
 बाछै ॥४॥६॥१३०॥ गउड़ी महला ५ ॥ हउ ता कै बलिहारी ॥ जा कै केवल नामु अधारी ॥१॥
 रहाउ ॥ महिमा ता की केतक गनीअै जन पारब्रहम रंगि राते ॥ सूख सहज आन्नद तिना संगि उन
 समसरि अवर न दाते ॥१॥ जगत उधारण सेई आए जो जन दरस पिआसा ॥ उन की सरणि परै
 सो तरिआ संतसंगि पूरन आसा ॥२॥ ता कै चरणि परउ ता जीवा जन कै संगि निहाला ॥
 भगतन की रेणु होइ मनु मेरा होहु प्रभू किरपाला ॥३॥ राजु जोबनु अवध जो दीसै सभु किछु जुग
 महि घाटिआ ॥ नामु निधानु सद नवतनु निरमलु इहु नानक हरि धनु खाटिआ ॥४॥१०॥१३१॥

गउड़ी महला ५ ॥ जोग जुगति सुनि आइओ गुर ते ॥ मो कउ सतिगुर सबदि बुझाइओ ॥१॥ रहाउ
 ॥ नउ खंड पृथमी इसु तन महि रविआ निमख निमख नमसकारा ॥ दीखिआ गुर की मुंद्रा कानी
 दृड़िओ एकु निरंकारा ॥१॥ पंच चेले मिलि भए इक्ता एकसु कै वसि कीए ॥ दस बैरागनि
 आगिआकारी तब निरमल जोगी थीए ॥२॥ भरमु जराइ चराई बिभूता पंथु एकु करि पेखिआ ॥
 सहज सूख सो कीनी भुगता जो ठाकुरि मसतकि लेखिआ ॥३॥ जह भउ नाही तहा आसनु बाधिओ
 सिंगी अनहत बानी ॥ ततु बीचारु डंडा करि राखिओ जुगति नामु मनि भानी ॥४॥ अइसा जोगी
 वडभागी भेटै माइआ के बंधन काटै ॥ सेवा पूज करउ तिसु मूरति की नानकु तिसु पग चाटै ॥५॥
 ११॥१३२॥ गउड़ी महला ५ ॥ अनूप पदारथु नामु सुनहु सगल धिआइले मीता ॥ हरि
 अउखधु जा कउ गुरि दीआ ता के निरमल चीता ॥१॥ रहाउ ॥ अंधकारु मिटिओ तिह तन ते गुरि
 सबदि दीपकु परगासा ॥ भ्रम की जाली ता की काटी जा कउ साधसंगति बिसासा ॥१॥ तारीले भवजलु
 तारु बिखड़ा बोहिथ साधू संगी ॥ पूरन होई मन की आसा गुरु भेटिओ हरि रंगा ॥२॥ नाम खजाना
 भगती पाइआ मन तन तृपति अघाए ॥ नानक हरि जीउ ता कउ देवै जा कउ हुकमु मनाए
 ॥३॥१२॥१३३॥ गउड़ी महला ५ ॥ दइआ मइआ करि प्रानपति मोरे मोहि अनाथ सरणि
 प्रभ तोरी ॥ अंध कूप महि हाथ दे राखहु कछू सिआनप उकति न मोरी ॥१॥ रहाउ ॥ करन
 करावन सभ किछु तुम ही तुम समरथ नाही अन होरी ॥ तुमरी गति मिति तुम ही जानी से सेवक
 जिन भाग मथोरी ॥१॥ अपुने सेवक संगि तुम प्रभ राते ओति पोति भगतन संगि जोरी ॥ पृउ
 पृउ नामु तेरा दरसनु चाहै जैसे दृसटि ओह चंद चकोरी ॥२॥ राम संत महि भेटु किछु नाही
 एकु जनु कई महि लाख करोरी ॥ जा कै हीअै प्रगटु प्रभु होआ अनदिनु कीरतनु रसन रमोरी
 ॥३॥ तुम समरथ अपार अति ऊचे सुखदाते प्रभ प्रान अधोरी ॥ नानक कउ प्रभ कीजै किरपा

उन संतन कै संगि संगोरी ॥४॥१३॥१३४॥ गउड़ी महला ५ ॥ तुम हरि सेती राते संतहु ॥
 निबाहि लेहु मो कउ पुरख बिधाते ओड़ि पहुचावहु दाते ॥१॥ रहाउ ॥ तुमरा मरमु तुमा ही जानिआ
 तुम पूरन पुरख बिधाते ॥ राखहु सरणि अनाथ दीन कउ करहु हमारी गाते ॥१॥ तरण सागर
 बोहिथ चरण तुमारे तुम जानहु अपुनी भाते ॥ करि किरपा जिसु राखहु संगे ते ते पारि पराते ॥२॥
 ईत ऊत प्रभ तुम समरथा सभु किछु तुमरै हाथे ॥ औसा निधानु देहु मो कउ हरि जन चलै हमारै साथे
 ॥३॥ निरगुनीआरे कउ गुनु कीजै हरि नामु मेरा मनु जापे ॥ संत प्रसादि नानक हरि भेटे मन तन
 सीतल धापे ॥४॥१४॥१३५॥ गउड़ी महला ५ ॥ सहजि समाडिओ देव ॥ मो कउ सतिगुर भए
 दडिआल देव ॥१॥ रहाउ ॥ काटि जेवरी कीओ दासरो संतन टहलाडिओ ॥ एक नाम को थीओ पूजारी
 मो कउ अचरजु गुरहि दिखाडिओ ॥१॥ भडिओ प्रगासु सरब उजीआरा गुर गिआनु मनहि प्रगटाडिओ
 ॥ अंमृतु नामु पीओ मनु तृपतिआ अनभै ठहराडिओ ॥२॥ मानि आगिआ सरब सुख पाए दूखह
 ठाउ गवाडिओ ॥ जउ सुप्रसन्न भए प्रभ ठाकुर सभु आनद रूपु दिखाडिओ ॥३॥ ना किछु आवत ना
 किछु जावत सभु खेलु कीओ हरि राडिओ ॥ कहु नानक अगम अगम है ठाकुर भगत टेक हरि नाडिओ
 ॥४॥१५॥१३६॥ गउड़ी महला ५ ॥ पारब्रहम पूरन परमेसुर मन ता की ओट गहीजै रे ॥
 जिनि धारे ब्रहमंड खंड हरि ता को नामु जपीजै रे ॥१॥ रहाउ ॥ मन की मति तिआगहु हरि जन हुकमु
 बूझि सुखु पाईअै रे ॥ जो प्रभु करै सोई भल मानहु सुखि दुखि ओही धिआईअै रे ॥१॥ कोटि पतित
 उधारे खिन महि करते बार न लागै रे ॥ दीन दरद दुख भंजन सुआमी जिसु भावै तिसहि निवाजै रे
 ॥२॥ सभ को मात पिता प्रतिपालक जीअ प्राण सुख सागरु रे ॥ देंदे तोटि नाही तिसु करते पूरि
 रहिओ रतनागरु रे ॥३॥ जाचिकु जाचै नामु तेरा सुआमी घट घट अंतरि सोई रे ॥ नानकु दासु
 ता की सरणाई जा ते बृथा न कोई रे ॥४॥१६॥१३७॥

रागु गउड़ी पूरबी महला ५

१ॐ सतिगुर प्रसादि ॥

हरि हरि कबहू न मनहु बिसारे ॥ ईहा ऊहा सरब सुखदाता सगल घटा प्रतिपारे ॥१॥ रहाउ ॥
महा कसट काटै खिन भीतरि रसना नामु चितारे ॥ सीतल साँति सूख हरि सरणी जलती अगनि
निवारे ॥१॥ गरभ कुंड नरक ते राखै भवजलु पारि उतारे ॥ चरन कमल आराधत मन महि जम की
वास बिदारे ॥२॥ पूरन पारब्रहम परमेसुर ऊचा अगम अपारे ॥ गुण गावत धिआवत सुख सागर
जूए जनमु न हारे ॥३॥ कामि क्रोधि लोभि मोहि मनु लीनो निरगुण के दातारे ॥ करि किरपा अपुनो नामु
दीजै नानक सद बलिहारे ॥४॥१॥१३८॥

रागु गउड़ी चेती महला ५

१ॐ सतिगुर प्रसादि ॥

सुखु नाही रे हरि भगति बिना ॥ जीति जनमु इहु रतनु अमोलकु साधसंगति जपि इक खिना ॥१॥
रहाउ ॥ सुत संपति बनिता बिनोद ॥ छोडि गए बहु लोग भोग ॥१॥ हैवर गैवर राज रंग ॥ तिआगि
चलिओ है मूड़ न्नग ॥२॥ चोआ चंदन देह फूलिआ ॥ सो तनु धर संगि रूलिआ ॥३॥ मोहि मोहिआ जानै
दूरि है ॥ कहु नानक सदा हदूरि है ॥४॥१॥१३९॥ गउड़ी महला ५ ॥ मन धर तरबे हरि नाम नो ॥
सागर लहरि संसा संसारु गुरु बोहिथु पार गरामनो ॥१॥ रहाउ ॥ कलि कालख अंधिआरीआ ॥ गुर
गिआन दीपक उजिआरीआ ॥१॥ बिखु बिखिआ पसरी अति घनी ॥ उबरे जपि जपि हरि गुनी ॥२॥
मतवारो माइआ सोइआ ॥ गुर भेटत भ्रमु भउ खोइआ ॥३॥ कहु नानक एकु धिआइआ ॥ घटि घटि
नदरी आइआ ॥४॥२॥१४०॥ गउड़ी महला ५ ॥ दीबानु हमारो तुही एक ॥ सेवा थारी गुरहि टेक
॥१॥ रहाउ ॥ अनिक जुगति नही पाइआ ॥ गुरि चाकर लै लाइआ ॥१॥ मारे पंच बिखादीआ ॥
गुर किरपा ते दलु साधिआ ॥२॥ बखसीस वजहु मिलि एकु नाम ॥ सूख सहज आन्नद बिस्राम ॥३॥

प्रभ के चाकर से भले ॥ नानक तिन मुख ऊजले ॥४॥३॥१४१॥ गउड़ी महला ५ ॥ जीअरे ओला नाम
 का ॥ अवरु जि करन करावनो तिन महि भउ है जाम का ॥१॥ रहाउ ॥ अवर जतनि नही पाईअै ॥
 वडै भागि हरि धिआईअै ॥१॥ लाख हिकमती जानीअै ॥ आगै तिलु नही मानीअै ॥२॥ अह्वबुधि करम
 कमावने ॥ गृह बालू नीरि बहावने ॥३॥ प्रभु कृपालु किरपा करै ॥ नामु नानक साधू संगि मिलै ॥
 ४॥४॥१४२॥ गउड़ी महला ५ ॥ बारनै बलिहारनै लख बरीआ ॥ नामो हो नामु साहिब को प्रान
 अधरीआ ॥१॥ रहाउ ॥ करन करावन तुही एक ॥ जीअ जंत की तुही टेक ॥१॥ राज जोबन प्रभ तूं
 धनी ॥ तूं निरगुन तूं सरगुनी ॥२॥ ईहा ऊहा तुम रखे ॥ गुर किरपा ते को लखे ॥३॥ अंतरजामी प्रभ
 सुजानु ॥ नानक तकीआ तुही ताणु ॥४॥५॥१४३॥ गउड़ी महला ५ ॥ हरि हरि हरि आराधीअै ॥
 संतसंगि हरि मनि वसै भरमु मोहु भउ साधीअै ॥१॥ रहाउ ॥ बेद पुराण सिमृति भने ॥ सभ ऊच
 बिराजित जन सुने ॥१॥ सगल असथान भै भीत चीन ॥ राम सेवक भै रहत कीन ॥२॥ लख चउरासीह
 जोनि फिरहि ॥ गोबिंद लोक नही जनमि मरहि ॥३॥ बल बुधि सिआनप हउमै रही ॥ हरि साध सरणि
 नानक गही ॥४॥६॥१४४॥ गउड़ी महला ५ ॥ मन राम नाम गुन गाईअै ॥ नीत नीत हरि सेवीअै
 सासि सासि हरि धिआईअै ॥१॥ रहाउ ॥ संतसंगि हरि मनि वसै ॥ दुखु दरदु अनेरा भ्रमु नसै ॥
 १॥ संत प्रसादि हरि जापीअै ॥ सो जनु दूखि न विआपीअै ॥२॥ जा कउ गुरु हरि मंत्र दे ॥ सो उबरिआ
 माड़िआ अगनि ते ॥३॥ नानक कउ प्रभ मड़िआ करि ॥ मेरै मनि तनि वासै नामु हरि ॥४॥७॥
 १४५॥ गउड़ी महला ५ ॥ रसना जपीअै एकु नाम ॥ ईहा सुखु आन्नदु घना आगै जीअ कै संगि
 काम ॥१॥ रहाउ ॥ कटीअै तेरा अह्व रोगु ॥ तूं गुर प्रसादि करि राज जोगु ॥१॥ हरि रसु जिनि
 जनि चाखिआ ॥ ता की तृसना लाथीआ ॥२॥ हरि बिस्राम निधि पाड़िआ ॥ सो बहुरि न कत ही
 धाड़िआ ॥३॥ हरि हरि नामु जा कउ गुरि दीआ ॥ नानक ता का भउ गड़िआ ॥४॥८॥१४६॥

गउड़ी महला ५ ॥ जा कउ बिसरै राम नाम ताहू कउ पीर ॥ साधसंगति मिलि हरि खहि से गुणी
 गहीर ॥१॥ रहाउ ॥ जा कउ गुरमुखि रिदै बुधि ॥ ता कै कर तल नव निधि सिधि ॥१॥ जो जानहि हरि
 प्रभ धनी ॥ किछु नाही ता कै कमी ॥२॥ करणैहारु पछानिआ ॥ सरब सूख रंग माणिआ ॥३॥ हरि
 धनु जा कै गृहि वसै ॥ कहु नानक तिन संगि दुखु नसै ॥४॥६॥१४७॥ गउड़ी महला ५ ॥ गरबु बडो
 मूलु दितनो ॥ रहनु नही गहु कितनो ॥१॥ रहाउ ॥ बेबरजत बेद संतना उआहू सिउ रे हितनो ॥ हार
 जूआर जूआ बिधे इंद्री वसि लै जितनो ॥१॥ हरन भरन संपूरना चरन कमल रंगि रितनो ॥ नानक
 उधरे साधसंगि किरपा निधि मै दितनो ॥२॥१०॥१४८॥ गउड़ी महला ५ ॥ मोहि दासरो ठाकुर को ॥
 धानु प्रभ का खाना ॥१॥ रहाउ ॥ औसो है रे खसमु हमारा ॥ खिन महि साजि सवारणहारा ॥१॥ कामु
 करी जे ठाकुर भावा ॥ गीत चरित प्रभ के गुन गावा ॥२॥ सरणि परिओ ठाकुर वजीरा ॥ तिना देखि
 मेरा मनु धीरा ॥३॥ एक टेक एको आधार ॥ जन नानक हरि की लागा कारा ॥४॥११॥१४९॥
 गउड़ी महला ५ ॥ है कोई औसा हउमै तौरै ॥ इसु मीठी ते इहु मनु होरै ॥१॥ रहाउ ॥ अगिआनी
 मानुखु भइआ जो नाही सो लोरै ॥ रैणि अंधारी कारीआ कवन जुगति जितु भोरै ॥१॥ भ्रमतो भ्रमतो
 हारिआ अनिक बिधी करि टोरै ॥ कहु नानक किरपा भई साधसंगति निधि मोरै ॥२॥१२॥१५०॥
 गउड़ी महला ५ ॥ चिंतामणि करुणा मए ॥१॥ रहाउ ॥ दीन दइआला पारब्रह्म ॥ जा कै
 सिमरणि सुख भए ॥१॥ अकाल पुरख अगाधि बोध ॥ सुनत जसो कोटि अघ खए ॥२॥ किरपा निधि
 प्रभ मइआ धारि ॥ नानक हरि हरि नाम लए ॥३॥१३॥१५१॥ गउड़ी पूरबी महला ५ ॥
 मेरे मन सरणि प्रभू सुख पाए ॥ जा दिनि बिसरै प्रान सुखदाता सो दिनु जात अजाए ॥१॥ रहाउ ॥
 एक रैण के पाहुन तुम आए बहु जुग आस बधाए ॥ गृह मंदर संपै जो दीसै जिउ तरवर की छाए ॥
 १॥ तनु मेरा संपै सभ मेरी बाग मिलख सभ जाए ॥ देवनहारा बिसरिओ ठाकुरु खिन महि होत

पराए ॥२॥ पहिरै बागा करि इसनाना चोआ चंदन लाए ॥ निरभउ निरंकार नही चीनिआ जिउ हसती नावाए ॥३॥ जउ होइ कृपाल त सतिगुरु मेलै सभि सुख हरि के नाए ॥ मुकतु भइआ बंधन गुरि खोले जन नानक हरि गुण गाए ॥४॥१४॥१५२॥ गउड़ी पूरबी महला ५ ॥ मेरे मन गुरु गुरु गुरु सद करीअै ॥ रतन जनमु सफलु गुरि कीआ दरसन कउ बलिहरीअै ॥१॥ रहाउ ॥ जेते सास ग्रास मनु लेता तेते ही गुन गाईअै ॥ जउ होइ दैआलु सतिगुरु अपुना ता इह मति बुधि पाईअै ॥१॥ मेरे मन नामि लए जम बंध ते छूटहि सरब सुखा सुख पाईअै ॥ सेवि सुआमी सतिगुरु दाता मन बंछत फल आईअै ॥२॥ नामु इसटु मीत सुत करता मन संगि तुहारै चालै ॥ करि सेवा सतिगुर अपुने की गुर ते पाईअै पालै ॥३॥ गुरि किरपालि कृपा प्रभि धारी बिनसे सरब अंदेसा ॥ नानक सुखु पाइआ हरि कीरतनि मिटिओ सगल कलेसा ॥४॥१५॥१५३॥

रागु गउड़ी महला ५

१९ सतिगुर प्रसादि ॥

तृसना बिरले ही की बुझी हे ॥१॥ रहाउ ॥ कोटि जोरे लाख क्रोरे मनु न होरे ॥ परै परै ही कउ लुझी हे ॥१॥ सुंदर नारी अनिक परकारी पर गृह बिकारी ॥ बुरा भला नही सुझी हे ॥२॥ अनिक बंधन माइआ भरमतु भरमाइआ गुण निधि नही गाइआ ॥ मन बिखै ही महि लुझी हे ॥३॥ जा कउ रे किरपा करै जीवत सोई मरै साधसंगि माइआ तरै ॥ नानक सो जनु दरि हरि सिझी हे ॥४॥१॥१५४॥ गउड़ी महला ५ ॥ सभहू को रसु हरि हो ॥१॥ रहाउ ॥ काहू जोग काहू भोग काहू गिआन काहू धिआन ॥ काहू हो डंड धरि हो ॥१॥ काहू जाप काहू ताप काहू पूजा होम नेम ॥ काहू हो गउनु करि हो ॥२॥ काहू तीर काहू नीर काहू बेद बीचार ॥ नानका भगति पृअ हो ॥३॥२॥१५५॥ गउड़ी महला ५ ॥ गुन कीरति निधि मोरी ॥१॥ रहाउ ॥ तूही रस तूही जस तूही रूप तूही रंग ॥ आस ओट प्रभ तोरी ॥ १॥ तूही मान तूही धान तूही पति तूही प्रान ॥ गुरि तूटी लै जोरी ॥२॥ तूही गृहि तूही बनि

तूही गाउ तूही सुनि ॥ है नानक नेर नेरी ॥३॥३॥१५६॥ गउड़ी महला ५ ॥ मातो हरि रंगि मातो ॥१॥ रहाउ ॥ ओही पीओ ओही खीओ गुरहि दीओ दानु कीओ ॥ उआहू सिउ मनु रातो ॥१॥ ओही भाठी ओही पोचा उही पिआरो उही रूचा ॥ मनि ओहो सुखु जातो ॥२॥ सहज केल अनद खेल रहे फेर भए मेल ॥ नानक गुर सबदि परातो ॥३॥४॥१५७॥

रागु गौड़ी मालवा महला ५

१ॐ सतिगुर प्रसादि ॥

हरि नामु लेहु मीता लेहु आगै बिखम पंथु भैआन ॥१॥ रहाउ ॥ सेवत सेवत सदा सेवि तेरै संगि बसतु है कालु ॥ करि सेवा तूं साध की हो काटीअै जम जालु ॥१॥ होम जग तीरथ कीए बिचि हउमै बधे बिकार ॥ नरकु सुरगु दुडि भुंचना होडि बहुरि बहुरि अवतार ॥२॥ सिव पुरी ब्रहम इंद्र पुरी निहचलु को थाउ नाहि ॥ बिनु हरि सेवा सुखु नही हो साकत आवहि जाहि ॥३॥ जैसो गुरि उपदेसिआ मै तैसो कहिआ पुकारि ॥ नानकु कहै सुनि रे मना करि कीरतनु होडि उधारु ॥४॥१॥१५८॥

रागु गउड़ी माला महला ५

१ॐ सतिगुर प्रसादि ॥

पाडिओ बाल बुधि सुखु रे ॥ हरख सोग हानि मिरतु दूख सुख चिति समसरि गुर मिले ॥१॥ रहाउ ॥ जउ लउ हउ किछु सोचउ चितवउ तउ लउ दुखनु भरे ॥ जउ कृपालु गुरु पूरा भेटिआ तउ आनद सहजे ॥१॥ जेती सिआनप करम हउ कीए तेते बंध परे ॥ जउ साधू करु मसतकि धरिओ तब हम मुक्त भए ॥२॥ जउ लउ मेरो मेरो करतो तउ लउ बिखु घेरे ॥ मनु तनु बुधि अरपी ठाकुर कउ तब हम सहजि सोए ॥३॥ जउ लउ पोट उठाई चलिअउ तउ लउ डान भरे ॥ पोट डारि गुरु पूरा मिलिआ तउ नानक निरभए ॥४॥१॥१५९॥ गउड़ी माला महला ५ ॥ भावनु तिआगिओ री तिआगिओ ॥ तिआगिओ मै गुर मिलि तिआगिओ ॥ सरब सुख आन्नद मंगल रस मानि गोबिंदै

आगिओ ॥१॥ रहाउ ॥ मानु अभिमानु दोऊ समाने मसतकु डारि गुर पागिओ ॥ संपत हरखु न आपत
 दूखा रंगु ठाकुरै लागिओ ॥१॥ बास बासरी एकै सुआमी उदिआन दृसटागिओ ॥ निरभउ भए संत
 भ्रमु डारिओ पूरन सरबागिओ ॥२॥ जो किछु करतै कारणु कीनो मनि बुरो न लागिओ ॥ साधसंगति
 परसादि संतन कै सोड़िओ मनु जागिओ ॥३॥ जन नानक ओड़ि तुहारी परिओ आड़िओ सरणागिओ ॥
 नाम रंग सहज रस माणे फिरि दूखु न लागिओ ॥४॥२॥१६०॥ गउड़ी माला महला ५ ॥ पाड़िआ
 लालु रतनु मनि पाड़िआ ॥ तनु सीतलु मनु सीतलु थीआ सतगुर सबदि समाड़िआ ॥१॥ रहाउ ॥
 लाथी भूख तृसन सभ लाथी चिंता सगल बिसारी ॥ करु मसतकि गुरि पूरै धरिओ मनु जीतो जगु सारी
 ॥१॥ तृपति अघाड़ि रहे रिद अंतरि डोलन ते अब चूके ॥ अखुटु खजाना सतिगुरि दीआ तोटि नही
 रे मूके ॥२॥ अचरजु एकु सुनहु रे भाई गुरि औसी बूझ बुझाई ॥ लाहि परदा ठाकुरु जउ भेटिओ तउ
 बिसरी ताति पराई ॥३॥ कहिओ न जाई एहु अचंभउ सो जानै जिनि चाखिआ ॥ कहु नानक सच भए
 बिगासा गुरि निधानु रिदै लै राखिआ ॥४॥३॥१६१॥ गउड़ी माला महला ५ ॥ उबरत राजा राम
 की सरणी ॥ सरब लोक माड़िआ के मंडल गिरि गिरि परते धरणी ॥१॥ रहाउ ॥ सासत सिंमृति
 बेद बीचारे महा पुरखन इउ कहिआ ॥ बिनु हरि भजन नाही निसतारा सूखु न किनहूं लहिआ ॥१॥
 तीनि भवन की लखमी जोरी बूझत नाही लहरे ॥ बिनु हरि भगति कहा थिति पावै फिरतो पहरे पहरे
 ॥२॥ अनिक बिलास करत मन मोहन पूरन होत न कामा ॥ जलतो जलतो कबहू न बूझत सगल बृथे
 बिनु नामा ॥३॥ हरि का नामु जपहु मेरे मीता इहै सार सुखु पूरा ॥ साधसंगति जनम मरणु निवारै
 नानक जन की धूरा ॥४॥४॥१६२॥ गउड़ी माला महला ५ ॥ मो कउ इह बिधि को समझावै ॥
 करता होड़ि जनावै ॥१॥ रहाउ ॥ अनजानत किछु इनिहि कमानो जप तप कछू न साधा ॥ दह दिसि
 लै इहु मनु दउराड़िओ कवन करम करि बाधा ॥१॥ मन तन धन भूमि का ठाकुरु हउ इस का

इहु मेरा ॥ भरम मोह कछु सूझसि नाही इह पैखर पए पैरा ॥२॥ तब इहु कहा कमावन परिआ जब इहु कछू न होता ॥ जब एक निरंजन निरंकार प्रभ सभु किछु आपहि करता ॥३॥ अपने करतब आपे जानै जिनि इहु रचनु रचाइआ ॥ कहु नानक करणहारु है आपे सतिगुरि भरमु चुकाइआ ॥४॥५॥१६३॥ गउड़ी माला महला ५ ॥ हरि बिनु अवर कृआ बिरथे ॥ जप तप संजम करम कमाणे इहि औरै मूसे ॥१॥ रहाउ ॥ बरत नेम संजम महि रहता तिन का आदु न पाइआ ॥ आगै चलणु अउरु है भाई ऊंहा कामि न आइआ ॥१॥ तीरथि नाइ अरु धरनी भ्रमता आगै ठउर न पावै ॥ ऊंहा कामि न आवै इह बिधि ओहु लोगन ही पतीआवै ॥२॥ चतुर बेद मुख बचनी उचरै आगै महलु न पाईअै ॥ बूझै नाही एकु सुधाखरु ओहु सगली झाख झखाईअै ॥३॥ नानकु कहतो इहु बीचारा जि कमावै सु पार गरामी ॥ गुरु सेवहु अरु नामु धिआवहु तिआगहु मनहु गुमानी ॥४॥ ६॥१६४॥ गउड़ी माला ५ ॥ माधउ हरि हरि हरि मुखि कहीअै ॥ हम ते कछू न होवै सुआमी जिउ राखहु तिउ रहीअै ॥१॥ रहाउ ॥ किआ किछु करै कि करणैहारा किआ इसु हाथि बिचारे ॥ जितु तुम लावहु तित ही लागा पूरन खसम हमारे ॥१॥ करहु कृपा सरब के दाते एक रूप लिव लावहु ॥ नानक की बेन्नती हरि पहि अपुना नामु जपावहु ॥२॥७॥१६५॥

रागु गउड़ी माझ महला ५

१९ सतिगुर प्रसादि ॥

दीन दइआल दमोदर राइआ जीउ ॥ कोटि जना करि सेव लगाइआ जीउ ॥ भगत वछलु तेरा बिरदु रखाइआ जीउ ॥ पूरन सभनी जाई जीउ ॥१॥ किउ पेखा प्रीतमु कवण सुकरणी जीउ ॥ संता दासी सेवा चरणी जीउ ॥ इहु जीउ वताई बलि बलि जाई जीउ ॥ तिसु निवि निवि लागउ पाई जीउ ॥ २॥ पोथी पंडित बेद खोजंता जीउ ॥ होइ बैरागी तीरथि नावंता जीउ ॥ गीत नाद कीरतनु गावंता जीउ ॥ हरि निरभउ नामु धिआई जीउ ॥३॥ भए कृपाल सुआमी मेरे जीउ ॥ पतित पवित लगि

गुर के पैरे जीउ ॥ भ्रमु भउ काटि कीए निरवैरे जीउ ॥ गुर मन की आस पूराई जीउ ॥४॥ जिनि
 नाउ पाड़िआ सो धनवंता जीउ ॥ जिनि प्रभु धिआड़िआ सु सोभावंता जीउ ॥ जिसु साधू संगति तिसु सभ
 सुकरणी जीउ ॥ जन नानक सहजि समाई जीउ ॥५॥१॥१६६॥ गउड़ी महला ५ माझ ॥ आउ हमारै
 राम पिआरे जीउ ॥ रैणि दिनसु सासि सासि चितारे जीउ ॥ संत देउ संदेसा पै चरणारे जीउ ॥ तुधु
 बिनु कितु बिधि तरीअै जीउ ॥१॥ संगि तुमारै मै करे अन्नदा जीउ ॥ वणि तिणि तृभवणि सुख
 परमान्नदा जीउ ॥ सेज सुहावी इहु मनु बिगसंदा जीउ ॥ पेखि दरसनु इहु सुखु लहीअै जीउ ॥२॥
 चरण पखारि करी नित सेवा जीउ ॥ पूजा अरचा बंदन देवा जीउ ॥ दासनि दासु नामु जपि लेवा जीउ
 ॥ बिनउ ठाकुर पहि कहीअै जीउ ॥३॥ इछ पुन्नी मेरी मनु तनु हरिआ जीउ ॥ दरसन पेखत सभ दुख
 परहरिआ जीउ ॥ हरि हरि नामु जपे जपि तरिआ जीउ ॥ इहु अजरु नानक सुखु सहीअै जीउ ॥
 ४॥२॥१६७॥ गउड़ी माझ महला ५ ॥ सुणि सुणि साजन मन मित पिआरे जीउ ॥ मनु तनु तेरा इहु
 जीउ भि वारे जीउ ॥ विसरु नाही प्रभ प्राण अधारे जीउ ॥ सदा तेरी सरणाई जीउ ॥१॥ जिसु
 मिलिअै मनु जीवै भाई जीउ ॥ गुर परसादी सो हरि हरि पाई जीउ ॥ सभ किछु प्रभ का प्रभ कीआ
 जाई जीउ ॥ प्रभ कउ सद बलि जाई जीउ ॥२॥ एहु निधानु जपै वडभागी जीउ ॥ नाम निरंजन एक
 लिव लागी जीउ ॥ गुरु पूरा पाड़िआ सभु दुखु मिटाड़िआ जीउ ॥ आठ पहर गुण गाड़िआ जीउ ॥३॥
 रतन पदारथ हरि नामु तुमारा जीउ ॥ तूं सचा साहु भगतु वणजारा जीउ ॥ हरि धनु रासि सचु
 वापारा जीउ ॥ जन नानक सद बलिहारा जीउ ॥४॥३॥१६८॥

रागु गउड़ी माझ महला ५

१६ सतिगुर प्रसादि ॥

तूं मेरा बहु माणु करते तूं मेरा बहु माणु ॥ जोरि तुमारै सुखि वसा सचु सबदु नीसाणु ॥१॥ रहाउ ॥
 सभे गला जातीआ सुणि कै चुप कीआ ॥ कद ही सुरति न लधीआ माड़िआ मोहड़िआ ॥१॥ देड़ि

बुझारत सारता से अखी डिठड़िआ ॥ कोई जि मूरखु लोभीआ मूलि न सुणी कहिआ ॥२॥ डिकसु दुहु
 चहु किआ गणी सभ डिकतु सादि मुठी ॥ डिकु अधु नाडि रसीअड़ा का विरली जाडि वुठी ॥३॥ भगत
 सचे दरि सोहदे अनद करहि दिन राति ॥ रंगि रते परमेसरै जन नानक तिन बलि जात ॥४॥१॥१६६
 ॥ गउड़ी महला ५ माँझ ॥ दुख भंजनु तेरा नामु जी दुख भंजनु तेरा नामु ॥ आठ पहर आराधीअै पूरन
 सतिगुर गिआनु ॥१॥ रहाउ ॥ जितु घटि वसै पारब्रहमु सोई सुहावा थाउ ॥ जम कंकरु नेड़ि न
 आवई रसना हरि गुण गाउ ॥१॥ सेवा सुरति न जाणीआ ना जापै आराधि ॥ ओट तेरी जगजीवना
 मेरे ठाकुर अगम अगाधि ॥२॥ भए कृपाल गुसाईआ नठे सोग संताप ॥ तती वाउ न लगई
 सतिगुरि रखे आपि ॥३॥ गुरु नाराडिणु दयु गुरु गुरु सचा सिरजणहारु ॥ गुरि तुठै सभ किछु
 पाडिआ जन नानक सद बलिहार ॥४॥२॥१७०॥ गउड़ी माझ महला ५ ॥ हरि राम राम राम रामा
 ॥ जपि पूरन होए कामा ॥१॥ रहाउ ॥ राम गोबिंद जपेदिआ होआ मुखु पवित्तु ॥ हरि जसु सुणीअै
 जिस ते सोई भाई मित्र ॥१॥ सभि पदारथ सभि फला सरब गुणा जिसु माहि ॥ किउ गोबिंदु मनहु
 विसारीअै जिसु सिमरत दुख जाहि ॥२॥ जिसु लड़ि लगिअै जीवीअै भवजलु पईअै पारि ॥ मिलि
 साधू संगि उधारु होडि मुख ऊजल दरबारि ॥३॥ जीवन रूप गोपाल जसु संत जना की रासि ॥ नानक
 उबरे नामु जपि दरि सचै साबासि ॥४॥३॥१७१॥ गउड़ी माझ महला ५ ॥ मीठे हरि गुण गाउ
 जिंदू तूं मीठे हरि गुण गाउ ॥ सचे सेती रतिआ मिलिआ निथावे थाउ ॥१॥ रहाउ ॥ होरि साद सभि
 फिकिआ तनु मनु फिका होडि ॥ विणु परमेसर जो करे फिटु सु जीवणु सोडि ॥१॥ अंचलु गहि कै
 साध का तरणा डिहु संसारु ॥ पारब्रहमु आराधीअै उधरै सभ परवारु ॥२॥ साजनु बंधु सुमित्र
 सो हरि नामु हिरदै देडि ॥ अउगण सभि मिटाडि कै परउपकारु करेडि ॥३॥ मालु खजाना थेहु
 घरु हरि के चरण निधान ॥ नानकु जाचकु दरि तेरै प्रभ तुधनो मंगै दानु ॥४॥४॥१७२॥

१६ सतिगुर प्रसादि ॥ रागु गउड़ी महला ६ ॥ साधो मन का मानु तिआगउ ॥ कामु क्रोधु संगति
 दुरजन की ता ते अहिनिसि भागउ ॥१॥ रहाउ ॥ सुखु दुखु दोनो सम करि जानै अउरु मानु अपमाना ॥
 हरख सोग ते रहै अतीता तिनि जगि ततु पछाना ॥१॥ उसतति निंदा दोऊ तिआगै खोजै पदु निरबाना
 ॥ जन नानक इहु खेलु कठनु है किनहूं गुरमुखि जाना ॥२॥१॥ गउड़ी महला ६ ॥ साधो रचना
 राम बनाई ॥ इकि बिनसै इक असथिरु मानै अचरजु लखिओ न जाई ॥१॥ रहाउ ॥ काम क्रोध मोह
 बसि प्राणी हरि मूरति बिसराई ॥ झूठा तनु साचा करि मानिओ जिउ सुपना रैनाई ॥१॥ जो दीसै
 सो सगल बिनासै जिउ बादर की छाई ॥ जन नानक जगु जानिओ मिथिआ रहिओ राम सरनाई ॥
 २॥२॥ गउड़ी महला ६ ॥ प्राणी कउ हरि जसु मनि नही आवै ॥ अहिनिसि मगनु रहै माइआ मै
 कहु कैसे गुन गावै ॥१॥ रहाउ ॥ पूत मीत माइआ ममता सिउ इह बिधि आपु बंधावै ॥ मृग
 तृसना जिउ झूठो इहु जग देखि तासि उठि धावै ॥१॥ भुगति मुकति का कारनु सुआमी मूड़ ताहि
 बिसरावै ॥ जन नानक कोटन मै कोऊ भजनु राम को पावै ॥२॥३॥ गउड़ी महला ६ ॥ साधो इहु मनु
 गहिओ न जाई ॥ चंचल तृसना संगि बसतु है या ते थिरु न रहाई ॥१॥ रहाउ ॥ कठन करोध घट ही
 के भीतरि जिह सुधि सभ बिसराई ॥ रतनु गिआनु सभ को हिरि लीना ता सिउ कछु न बसाई ॥१॥
 जोगी जतन करत सभि हारे गुनी रहे गुन गाई ॥ जन नानक हरि भए दइआला तउ सभ बिधि बनि
 आई ॥२॥४॥ गउड़ी महला ६ ॥ साधो गोबिंद के गुन गावउ ॥ मानस जनमु अमोलकु पाइओ
 बिरथा काहि गवावउ ॥१॥ रहाउ ॥ पतित पुनीत दीन बंध हरि सरनि ताहि तुम आवउ ॥ गज को
 त्रासु मिटिओ जिह सिमरत तुम काहे बिसरावउ ॥१॥ तजि अभिमान मोह माइआ फुनि भजन राम चितु
 लावउ ॥ नानक कहत मुकति पंथ इहु गुरमुखि होइ तुम पावउ ॥२॥५॥ गउड़ी महला ६ ॥ कोऊ माई

भूलिओ मनु समझावै ॥ बेद पुरान साध मग सुनि करि निमख न हरि गुन गावै ॥१॥ रहाउ ॥ दुरलभ देह पाड़ि मानस की बिरथा जनमु सिरावै ॥ माड़िआ मोह महा संकट बन ता सिउ रुच उपजावै ॥१॥ अंतरि बाहरि सदा संगि प्रभु ता सिउ नेहु न लावै ॥ नानक मुकति ताहि तुम मानहु जिह घटि रामु समावै ॥२॥६॥ गउड़ी महला ६ ॥ साधो राम सरनि बिसरामा ॥ बेद पुरान पड़े को इह गुन सिमरे हरि को नामा ॥१॥ रहाउ ॥ लोभ मोह माड़िआ ममता फुनि अउ बिखिअन की सेवा ॥ हरख सोग परसै जिह नाहनि सो मूरति है देवा ॥१॥ सुरग नरक अमृत बिखु ए सभ तिउ कंचन अरु पैसा ॥ उसतति निंदा ए सम जा कै लोभु मोहु फुनि तैसा ॥२॥ दुखु सुखु ए बाधे जिह नाहनि तिह तुम जानउ गिआनी ॥ नानक मुकति ताहि तुम मानउ इह बिधि को जो प्रानी ॥३॥७॥ गउड़ी महला ६ ॥ मन रे कहा भइओ तै बउरा ॥ अहिनिमि अउध घटै नही जानै भइओ लोभ संगि हउरा ॥१॥ रहाउ ॥ जो तनु तै अपनो करि मानिओ अरु सुंदर गृह नारी ॥ इन मै कछु तेरो रे नाहनि देखो सोच बिचारी ॥१॥ रतन जनमु अपनो तै हारिओ गोबिंद गति नही जानी ॥ निमख न लीन भइओ चरनन सिउ बिरथा अउध सिरानी ॥२॥ कहु नानक सोई नरु सुखीआ राम नाम गुन गावै ॥ अउर सगल जगु माड़िआ मोहिआ निरभै पदु नही पावै ॥३॥८॥ गउड़ी महला ६ ॥ नर अचेत पाप ते डरु रे ॥ दीन दड़िआल सगल भै भंजन सरनि ताहि तुम परु रे ॥१॥ रहाउ ॥ बेद पुरान जास गुन गावत ता को नामु हीअै मो धरु रे ॥ पावन नामु जगति मै हरि को सिमरि सिमरि कसमल सभ हरु रे ॥१॥ मानस देह बहुरि नह पावै कछू उपाउ मुकति का करु रे ॥ नानक कहत गाड़ि करुना मै भव सागर कै पारि उतरु रे ॥२॥६॥२५१॥

रागु गउड़ी असटपदीआ महला १ गउड़ी गुआरेरी

१६ सतिनामु करता पुरखु गुर प्रसादि ॥

निधि सिधि निरमल नामु बीचारु ॥ पूरन पूर रहिआ बिखु मारि ॥ तृकुटी छूटी बिमल मझारि ॥

गुर की मति जीइ आई कारि ॥१॥ इनि बिधि राम रमत मनु मानिआ ॥ गिआन अंजनु गुर सबदि
 पछानिआ ॥१॥ रहाउ ॥ इकु सुखु मानिआ सहजि मिलाइआ ॥ निरमल बाणी भरमु चुकाइआ ॥
 लाल भए सूहा रंगु माइआ ॥ नदरि भई बिखु ठाकि रहाइआ ॥२॥ उलट भई जीवत मरि जागिआ
 ॥ सबदि रवे मनु हरि सिउ लागिआ ॥ रसु संग्रहि बिखु परहरि तिआगिआ ॥ भाइ बसे जम का भउ
 भागिआ ॥३॥ साद रहे बादं अह्वकारा ॥ चितु हरि सिउ राता हुकमि अपारा ॥ जाति रहे पति के आचारा
 ॥ दृसटि भई सुखु आतम धारा ॥४॥ तुझ बिनु कोइ न देखउ मीतु ॥ किसु सेवउ किसु देवउ चीतु ॥
 किसु पूछउ किसु लागउ पाइ ॥ किसु उपदेसि रहा लिव लाइ ॥५॥ गुर सेवी गुर लागउ पाइ ॥
 भगति करी राचउ हरि नाइ ॥ सिखिआ दीखिआ भोजन भाउ ॥ हुकमि संजोगी निज घरि जाउ ॥६॥
 गरब गतं सुख आतम धिआना ॥ जोति भई जोती माहि समाना ॥ लिखतु मिटै नही सबदु नीसाना ॥
 करता करणा करता जाना ॥७॥ नह पंडितु नह चतुरु सिआना ॥ नह भूलो नह भरमि भुलाना ॥ कथउ
 न कथनी हुकमु पछाना ॥ नानक गुरमति सहजि समाना ॥८॥ गउड़ी गुआरेरी महला १ ॥ मनु
 कुंचरु काइआ उदिआनै ॥ गुरु अंकसु सचु सबदु नीसानै ॥ राज दुआरै सोभ सु मानै ॥१॥ चतुराई
 नह चीनिआ जाइ ॥ बिनु मारे किउ कीमति पाइ ॥१॥ रहाउ ॥ घर महि अमृतु तसकरु लेई ॥
 न्ननाकारु न कोइ करेई ॥ राखै आपि वडिआई देई ॥२॥ नील अनील अगनि इक ठाई ॥ जलि
 निवरी गुरि बूझ बुझाई ॥ मनु दे लीआ रहसि गुण गाई ॥३॥ जैसा घरि बाहरि सो तैसा ॥ बैसि गुफा
 महि आखउ कैसा ॥ सागरि डूगरि निरभउ औसा ॥४॥ मूए कउ कहु मारे कउनु ॥ निडरे कउ कैसा डरु
 कवनु ॥ सबदि पछानै तीने भउन ॥५॥ जिनि कहिआ तिनि कहनु वखानिआ ॥ जिनि बूझिआ तिनि
 सहजि पछानिआ ॥ देखि बीचारि मेरा मनु मानिआ ॥६॥ कीरति सूरति मुकति इक नाई ॥ तही
 निरंजनु रहिआ समाई ॥ निज घरि बिआपि रहिआ निज ठाई ॥७॥ उसतति करहि केते मुनि प्रीति

॥ तनि मनि सूचै साचु सु चीति ॥ नानक हरि भजु नीता नीति ॥८॥२॥ गउड़ी गुआरेरी महला १ ॥
 ना मनु मरै न कारजु होइ ॥ मनु वसि दूता दुरमति दोइ ॥ मनु मानै गुर ते डिकु होइ ॥१॥ निरगुण
 रामु गुणह वसि होइ ॥ आपु निवारि बीचारे सोइ ॥१॥ रहाउ ॥ मनु भूलो बहु चितै विकारु ॥ मनु भूलो
 सिरि आवै भारु ॥ मनु मानै हरि एकंकारु ॥२॥ मनु भूलो माइआ घरि जाइ ॥ कामि बिरूधउ रहै न
 ठाड़ि ॥ हरि भजु प्राणी रसन रसाइ ॥३॥ गैवर हैवर कंचन सुत नारी ॥ बहु चिंता पिड़ चालै हारी
 ॥ जूअै खेलणु काची सारी ॥४॥ संपउ संची भए विकार ॥ हरख सोक उभे दरवारि ॥ सुखु सहजे जपि
 रिदै मुरारि ॥५॥ नदरि करे ता मेलि मिलाए ॥ गुण संग्रहि अउगण सबदि जलाए ॥ गुरमुखि नामु
 पदारथु पाए ॥६॥ बिनु नावै सभ दूख निवासु ॥ मनमुख मूड़ माइआ चित वासु ॥ गुरमुखि गिआनु
 धुरि करमि लिखिआसु ॥७॥ मनु चंचलु धावतु फुनि धावै ॥ साचे सूचे मैलु न भावै ॥ नानक गुरमुखि
 हरि गुण गावै ॥८॥३॥ गउड़ी गुआरेरी महला १ ॥ हउमै करतिआ नह सुखु होइ ॥ मनमति झूठी
 सचा सोइ ॥ सगल बिगूते भावै दोइ ॥ सो कमावै धुरि लिखिआ होइ ॥१॥ अैसा जगु देखिआ जूआरी ॥
 सभि सुख मागै नामु बिसारी ॥१॥ रहाउ ॥ अदिसटु दिसै ता कहिआ जाइ ॥ बिनु देखे कहणा बिरथा
 जाइ ॥ गुरमुखि दीसै सहजि सुभाइ ॥ सेवा सुरति एक लिव लाइ ॥२॥ सुखु माँगत दुखु आगल होइ
 ॥ सगल विकारी हारु परोइ ॥ एक बिना झूठे मुकति न होइ ॥ करि करि करता देखै सोइ ॥३॥ तृसना
 अगनि सबदि बुझाए ॥ दूजा भरमु सहजि सुभाए ॥ गुरमती नामु रिदै वसाए ॥ साची बाणी हरि गुण
 गाए ॥४॥ तन महि साचो गुरमुखि भाउ ॥ नाम बिना नाही निज ठाउ ॥ प्रेम पराडिण प्रीतम राउ ॥
 नदरि करे ता बूझै नाउ ॥५॥ माइआ मोहु सरब जंजाला ॥ मनमुख कुचील कुछित बिकराला ॥
 सतिगुरु सेवे चूकै जंजाला ॥ अंमृत नामु सदा सुखु नाला ॥६॥ गुरमुखि बूझै एक लिव लाए ॥ निज
 घरि वासै साचि समाए ॥ जंमणु मरणा ठाकि रहाए ॥ पूरे गुर ते इह मति पाए ॥७॥ कथनी

कथउ न आवै ओरु ॥ गुरु पुछि देखिआ नाही दरु होरु ॥ दुखु सुखु भाणै तिसै रजाइ ॥ नानकु नीचु कहै
 लिव लाइ ॥८॥४॥ गउड़ी महला १ ॥ दूजी माइआ जगत चित वासु ॥ काम क्रोध अह्वकार बिनासु
 ॥१॥ दूजा कउणु कहा नही कोई ॥ सभ महि एकु निरंजनु सोई ॥१॥ रहाउ ॥ दूजी दुरमति आवै
 दोइ ॥ आवै जाइ मरि दूजा होइ ॥२॥ धरणि गगन नह देखउ दोइ ॥ नारी पुरख सबाई लोइ
 ॥३॥ रवि ससि देखउ दीपक उजिआला ॥ सरब निरंतरि प्रीतमु बाला ॥४॥ करि किरपा मेरा
 चितु लाइआ ॥ सतिगुरि मो कउ एकु बुझाइआ ॥५॥ एकु निरंजनु गुरुमुखि जाता ॥ दूजा मारि
 सबदि पछाता ॥६॥ एको हुकमु वरतै सभ लोई ॥ एकसु ते सभ ओपति होई ॥७॥ राह दोवै खसमु एको
 जाणु ॥ गुर कै सबदि हुकमु पछाणु ॥८॥ सगल रूप वरन मन माही ॥ कहु नानक एको सालाही ॥
 ६॥५॥ गउड़ी महला १ ॥ अधिआतम करम करे ता साचा ॥ मुकति भेदु किआ जाणै काचा ॥१॥ अइसा
 जोगी जुगति बीचारै ॥ पंच मारि साचु उरि धारै ॥१॥ रहाउ ॥ जिस कै अंतरि साचु वसावै ॥ जोग
 जुगति की कीमति पावै ॥२॥ रवि ससि एको गृह उदिआनै ॥ करणी कीरति करम समानै ॥३॥ एक
 सबद इक भिखिआ मागै ॥ गिआनु धिआनु जुगति सचु जागै ॥४॥ भै रचि रहै न बाहरि जाइ ॥
 कीमति कउण रहै लिव लाइ ॥५॥ आपे मेले भरमु चुकाए ॥ गुर परसादि परम पदु पाए ॥६॥
 गुर की सेवा सबदु वीचारु ॥ हउमै मारे करणी सारु ॥७॥ जप तप संजम पाठ पुराणु ॥ कहु नानक
 अपरंपर मानु ॥८॥६॥ गउड़ी महला १ ॥ खिमा गही ब्रतु सील संतोखं ॥ रोगु न बिआपै ना जम
 दोखं ॥ मुक्त भए प्रभ रूप न रेखं ॥१॥ जोगी कउ कैसा डरु होइ ॥ रूखि बिरखि गृहि बाहरि सोइ ॥
 १॥ रहाउ ॥ निरभउ जोगी निरंजनु धिआवै ॥ अनदिनु जागै सचि लिव लावै ॥ सो जोगी मेरै मनि
 भावै ॥२॥ कालु जालु ब्रहम अगनी जारे ॥ जरा मरण गतु गरबु निवारे ॥ आपि तरै पितरी
 निसतारे ॥३॥ सतिगुरु सेवे सो जोगी होइ ॥ भै रचि रहै सु निरभउ होइ ॥ जैसा सेवै तैसो होइ ॥

४॥ नर निहकेवल निरभउ नाउ ॥ अनाथह नाथ करे बलि जाउ ॥ पुनरपि जनमु नाही गुण गाउ ॥
 ५॥ अंतरि बाहरि एको जाणै ॥ गुर कै सबदे आपु पछाणै ॥ साचै सबदि दरि नीसाणै ॥६॥ सबदि मरै
 तिसु निज घरि वासा ॥ आवै न जावै चूकै आसा ॥ गुर कै सबदि कमलु परगासा ॥७॥ जो दीसै सो आस
 निरासा ॥ काम क्रोध बिखु भूख पिआसा ॥ नानक बिरले मिलहि उदासा ॥८॥७॥ गउड़ी महला १ ॥
 अैसो दासु मिलै सुखु होई ॥ दुखु विसरै पावै सचु सोई ॥१॥ दरसनु देखि भई मति पूरी ॥ अठसठि
 मजनु चरनह धूरी ॥१॥ रहाउ ॥ नेत्र संतोखे एक लिव तारा ॥ जिहवा सूची हरि रस सारा ॥२॥
 सचु करणी अभ अंतरि सेवा ॥ मनु तृपतासिआ अलख अभेवा ॥३॥ जह जह देखउ तह तह साचा ॥
 बिनु बूझे झगरत जगु काचा ॥४॥ गुरु समझावै सोझी होई ॥ गुरुमुखि विरला बूझै कोई ॥५॥ करि
 किरपा राखहु रखवाले ॥ बिनु बूझे पसू भए बेताले ॥६॥ गुरि कहिआ अवरु नही दूजा ॥ किसु
 कहु देखि करउ अन पूजा ॥७॥ संत हेति प्रभि तृभवण धारे ॥ आतमु चीनै सु ततु बीचारे ॥८॥
 साचु रिदै सचु प्रेम निवास ॥ प्रणवति नानक हम ता के दास ॥९॥८॥ गउड़ी महला १ ॥ ब्रहमै
 गरबु कीआ नही जानिआ ॥ बेद की बिपति पड़ी पछुतानिआ ॥ जह प्रभ सिमरे तही मनु मानिआ
 ॥१॥ अैसा गरबु बुरा संसारै ॥ जिसु गुरु मिलै तिसु गरबु निवारै ॥१॥ रहाउ ॥ बलि राजा
 माड़िआ अह्वकारी ॥ जगन करै बहु भार अफारी ॥ बिनु गुर पूछे जाडि पड़िआरी ॥२॥ हरीचंदु
 दानु करै जसु लेवै ॥ बिनु गुर अंतु न पाडि अभेवै ॥ आपि भुलाडि आपे मति देवै ॥३॥ दुरमति
 हरणाखसु दुराचारी ॥ प्रभु नाराडिणु गरब प्रहारी ॥ प्रहलाद उधारे किरपा धारी ॥४॥ भूलो रावणु
 मुग्धु अचेति ॥ लूटी लम्का सीस समेति ॥ गरबि गड़िआ बिनु सतिगुर हेति ॥५॥ सहसबाहु
 मधु कीट महिखासा ॥ हरणाखसु ले नखहु बिधासा ॥ दैत संघारे बिनु भगति अभिआसा ॥६॥
 जरासंधि कालजमुन संघारे ॥ रक्तबीजु कालुनेमु बिदारे ॥ दैत संघारि संत निसतारे ॥७॥ आपे

सतिगुरु सबदु बीचारे ॥ दूजै भाड़ि दैत संघारे ॥ गुरुमुखि साचि भगति निसतारे ॥८॥ बूडा दुरजोधनु
 पति खोई ॥ रामु न जानिआ करता सोई ॥ जन कउ दूखि पचै दुखु होई ॥९॥ जनमेजै गुर सबदु न
 जानिआ ॥ किउ सुखु पावै भरमि भुलानिआ ॥ इकु तिलु भूले बहुरि पछुतानिआ ॥१०॥ कंसु केसु
 चाँडूरु न कोई ॥ रामु न चीनिआ अपनी पति खोई ॥ बिनु जगदीस न राखै कोई ॥११॥ बिनु गुर
 गरबु न मेटिआ जाइ ॥ गुरमति धरमु धीरजु हरि नाइ ॥ नानक नामु मिलै गुण गाइ ॥१२॥६॥
 गउड़ी महला १ ॥ चोआ चंदनु अंकि चड़ावउ ॥ पाट पटंबर पहिरि हढावउ ॥ बिनु हरि नाम
 कहा सुखु पावउ ॥१॥ किआ पहिरउ किआ ओढि दिखावउ ॥ बिनु जगदीस कहा सुखु पावउ ॥१॥
 रहाउ ॥ कानी कुंडल गलि मोतीअन की माला ॥ लाल निहाली फूल गुलाला ॥ बिनु जगदीस कहा
 सुखु भाला ॥२॥ नैन सलोनी सुंदर नारी ॥ खोड़ सीगार करै अति पिआरी ॥ बिनु जगदीस भजे नित
 खुआरी ॥३॥ दर घर महला सेज सुखाली ॥ अहिनिमि फूल बिछावै माली ॥ बिनु हरि नाम सु देह
 दुखाली ॥४॥ हैवर गैवर नेजे वाजे ॥ लसकर नेब खवासी पाजे ॥ बिनु जगदीस झूठे दिवाजे ॥५॥
 सिधु कहावउ रिधि सिधि बुलावउ ॥ ताज कुलह सिरि छत्रु बनावउ ॥ बिनु जगदीस कहा सचु
 पावउ ॥६॥ खानु मलूकु कहावउ राजा ॥ अबे तबे कूड़े है पाजा ॥ बिनु गुर सबद न सवरसि काजा ॥
 ७॥ हउमै ममता गुर सबदि विसारी ॥ गुरमति जानिआ रिदै मुरारी ॥ प्रणवति नानक सरणि
 तुमारी ॥८॥१०॥ गउड़ी महला १ ॥ सेवा एक न जानसि अवरे ॥ परपंच बिआधि तिआगै कवरे
 ॥ भाड़ि मिलै सचु साचै सचु रे ॥१॥ अैसा राम भगतु जनु होई ॥ हरि गुण गाइ मिलै मलु धोई ॥१॥
 रहाउ ॥ उंधो कवलु सगल संसारै ॥ दुरमति अगनि जगत परजारै ॥ सो उबरै गुर सबदु बीचारै
 ॥२॥ भ्रिंग पतंगु कुंचरु अरु मीना ॥ मिरगु मरै सहि अपुना कीना ॥ तृसना राचि ततु नही
 बीना ॥३॥ कामु चितै कामणि हितकारी ॥ क्रोधु बिनासै सगल विकारी ॥ पति मति खोवहि नामु

विसारी ॥४॥ पर घरि चीतु मनमुखि डोलाइ ॥ गलि जेवरी धंधै लपटाइ ॥ गुरमुखि छूटसि हरि
 गुण गाइ ॥५॥ जिउ तनु बिधवा पर कउ देई ॥ कामि दामि चितु पर वसि सेई ॥ बिनु पिर तृपति
 न कबहूं होई ॥६॥ पड़ि पड़ि पोथी सिमृति पाठा ॥ बेद पुराण पढ़ै सुणि थाटा ॥ बिनु रस राते मनु
 बहु नाटा ॥७॥ जिउ चातृक जल प्रेम पिआसा ॥ जिउ मीना जल माहि उलासा ॥ नानक हरि रसु पी
 तृपतासा ॥८॥११॥ गउड़ी महला १ ॥ हउ करि मरै न लेखै पावै ॥ वेस करै बहु भसम लगावै ॥ नामु
 बिसारि बहुरि पछुतावै ॥१॥ तूं मनि हरि जीउ तूं मनि सूख ॥ नामु बिसारि सहहि जम दूख ॥१॥ रहाउ
 ॥ चोआ चंदन अगर कपूरि ॥ माड़िआ मगनु परम पदु दूरि ॥ नामि बिसारिअै सभु कूड़ो कूरि ॥२॥ नेजे
 वाजे तखति सलामु ॥ अधकी तृसना विआपै कामु ॥ बिनु हरि जाचे भगति न नामु ॥३॥ वादि अह्वाकारि
 नाही प्रभ मेला ॥ मनु दे पावहि नामु सुहेला ॥ दूजै भाइ अगिआनु दुहेला ॥४॥ बिनु दम के सउदा
 नही हाट ॥ बिनु बोहिथ सागर नही वाट ॥ बिनु गुर सेवे घाटे घाटि ॥५॥ तिस कउ वाहु वाहु जि
 वाट दिखावै ॥ तिस कउ वाहु वाहु जि सबदु सुणावै ॥ तिस कउ वाहु वाहु जि मेलि मिलावै ॥६॥ वाहु
 वाहु तिस कउ जिस का इहु जीउ ॥ गुर सबदी मथि अंमृतु पीउ ॥ नाम वडाई तुधु भाणै दीउ ॥७॥
 नाम बिना किउ जीवा माड़ि ॥ अनदिनु जपतु रहउ तेरी सरणाइ ॥ नानक नामि रते पति पाड़ि ॥८॥
 १२॥ गउड़ी महला १ ॥ हउमै करत भेखी नही जानिआ ॥ गुरमुखि भगति विरले मनु मानिआ ॥१॥
 हउ हउ करत नही सचु पाईअै ॥ हउमै जाइ परम पदु पाईअै ॥१॥ रहाउ ॥ हउमै करि राजे
 बहु धावहि ॥ हउमै खपहि जनमि मरि आवहि ॥२॥ हउमै निवरै गुर सबदु वीचारै ॥ चंचल मति
 तिआगै पंच संघारै ॥३॥ अंतरि साचु सहज घरि आवहि ॥ राजनु जाणि परम गति पावहि ॥४॥
 सचु करणी गुरु भरमु चुकावै ॥ निरभउ कै घरि ताड़ी लावै ॥५॥ हउ हउ करि मरणा किआ
 पावै ॥ पूरा गुरु भेटे सो झगरु चुकावै ॥६॥ जेती है तेती किहु नाही ॥ गुरमुखि गिआन भेटि

गुण गाही ॥७॥ हउमै बंधन बंधि भवावै ॥ नानक राम भगति सुखु पावै ॥८॥१३॥ गउड़ी महला १
 ॥ प्रथमे ब्रहमा कालै घरि आइआ ॥ ब्रहम कमलु पडिआलि न पाइआ ॥ आगिआ नही लीनी भरमि
 भुलाइआ ॥१॥ जो उपजै सो कालि संघारिआ ॥ हम हरि राखे गुर सबटु बीचारिआ ॥१॥ रहाउ ॥
 माइआ मोहे देवी सभि देवा ॥ कालु न छोडै बिनु गुर की सेवा ॥ ओहु अबिनासी अलख अभेवा ॥२॥
 सुलतान खान बादिसाह नही रहना ॥ नामहु भूलै जम का दुखु सहना ॥ मै धर नामु जिउ राखहु रहना
 ॥३॥ चउधरी राजे नही किसै मुकामु ॥ साह मरहि संचहि माइआ दाम ॥ मै धनु दीजै हरि अमृत
 नामु ॥४॥ रयति महर मुकदम सिकदारै ॥ निहचलु कोडि न दिसै संसारै ॥ अफरिउ कालु कूडु सिरि
 मारै ॥५॥ निहचलु एकु सचा सचु सोई ॥ जिनि करि साजी तिनहि सभ गोई ॥ ओहु गुरमुखि जापै तां
 पति होई ॥६॥ काजी सेख भेख फकीरा ॥ वडे कहावहि हउमै तनि पीरा ॥ कालु न छोडै बिनु सतिगुर
 की धीरा ॥७॥ कालु जालु जिहवा अरु नैणी ॥ कानी कालु सुणै बिखु बैणी ॥ बिनु सबदै मूठे दिनु रैणी
 ॥८॥ हिरदै साचु वसै हरि नाइ ॥ कालु न जोहि सकै गुण गाइ ॥ नानक गुरमुखि सबदि समाइ ॥९॥
 ॥१४॥ गउड़ी महला १ ॥ बोलहि साचु मिथिआ नही राई ॥ चालहि गुरमुखि हुकमि रजाई ॥ रहहि
 अतीत सचे सरणार्ई ॥१॥ सच घरि बैसै कालु न जोहै ॥ मनमुख कउ आवत जावत दुखु मोहै ॥१॥
 रहाउ ॥ अपिउ पीअउ अकथु कथि रहीअै ॥ निज घरि बैसि सहज घरु लहीअै ॥ हरि रसि माते इहु
 सुखु कहीअै ॥२॥ गुरमति चाल निहचल नही डोलै ॥ गुरमति साचि सहजि हरि बोलै ॥ पीवै अमृत
 ततु विरोलै ॥३॥ सतिगुरु देखिआ दीखिआ लीनी ॥ मनु तनु अरपिओ अंतर गति कीनी ॥ गति मिति
 पाई आतमु चीनी ॥४॥ भोजनु नामु निरंजन सारु ॥ परम ह्यसु सचु जोति अपार ॥ जह देखउ तह
 एकंकारु ॥५॥ रहै निरालमु एका सचु करणी ॥ परम पटु पाइआ सेवा गुर चरणी ॥ मन ते मनु
 मानिआ चूकी अह्य भ्रमणी ॥६॥ इन बिधि कउणु कउणु नही तारिआ ॥ हरि जसि संत भगत

निसतारिआ ॥ प्रभ पाए हम अवरु न भारिआ ॥७॥ साच महलि गुरि अलखु लखाइआ ॥ निहचल महलु नही छाड़िआ माड़िआ ॥ साचि संतोखे भरमु चुकाड़िआ ॥८॥ जिन कै मनि वसिआ सचु सोई ॥ तिन की संगति गुरमुखि होई ॥ नानक साचि नामि मलु खोई ॥६॥१५॥ गउड़ी महला १ ॥ रामि नामि चितु रापै जा का ॥ उपजंपि दरसनु कीजै ता का ॥१॥ राम न जपहु अभागु तुमारा ॥ जुगि जुगि दाता प्रभु रामु हमारा ॥१॥ रहाउ ॥ गुरमति रामु जपै जनु पूरा ॥ तितु घट अनहत बाजे तूरा ॥२॥ जो जन राम भगति हरि पिआरि ॥ से प्रभि राखे किरपा धारि ॥३॥ जिन कै हिरदै हरि हरि सोई ॥ तिन का दरसु परसि सुखु होई ॥४॥ सरब जीआ महि एको रवै ॥ मनमुखि अह्वकारी फिरि जूनी भवै ॥५॥ सो बूझै जो सतिगुरु पाए ॥ हउमै मारे गुर सबदे पाए ॥६॥ अरध उरध की संधि किउ जानै ॥ गुरमुखि संधि मिलै मनु मानै ॥७॥ हम पापी निरगुण कउ गुणु करीअै ॥ प्रभ होइ दड़िआलु नानक जन तरीअै ॥८॥१६॥ सोलह असटपदीआ गुआरेरी गउड़ी कीआ ॥

गउड़ी बैरागणि महला १

१६ सतिगुर प्रसादि ॥

जिउ गाई कउ गोइली राखहि करि सारा ॥ अहिनिमि पालहि राखि लेहि आतम सुखु धारा ॥१॥ इति उत राखहु दीन दड़िआला ॥ तउ सरणागति नदरि निहाला ॥१॥ रहाउ ॥ जह देखउ तह रवि रहे रखु राखनहारा ॥ तूं दाता भुगता तूहै तूं प्राण अधारा ॥२॥ किरतु पड़िआ अध ऊरधी बिनु गिआन बीचारा ॥ बिनु उपमा जगदीस की बिनसै न अंधिआरा ॥३॥ जगु बिनसत हम देखिआ लोभे अह्वकारा ॥ गुर सेवा प्रभु पाड़िआ सचु मुकति दुआरा ॥४॥ निज घरि महलु अपार को अपरंपरु सोई ॥ बिनु सबदै थिरु को नही बूझै सुखु होई ॥५॥ किआ लै आड़िआ ले जाइ किआ फासहि जम जाला ॥ डोलु बधा कसि जेवरी आकासि पताला ॥६॥ गुरमति नामु न वीसरै सहजे पति पाईअै ॥ अंतरि सबदु निधानु है मिलि आपु गवाईअै ॥७॥ नदरि करे प्रभु आपणी गुण अंकि समावै ॥ नानक

मेलु न चूकई लाहा सचु पावै ॥८॥१॥१७॥ गउड़ी महला १ ॥ गुर परसादी बूझि ले तउ होइ निबेरा ॥ घरि घरि नामु निरंजना सो ठाकुरु मेरा ॥१॥ बिनु गुर सबद न छूटीअै देखहु वीचारा ॥ जे लख करम कमावही बिनु गुर अंधिआरा ॥१॥ रहाउ ॥ अंधे अकली बाहरे किआ तिन सिउ कहीअै ॥ बिनु गुर पंथु न सूझई कितु बिधि निखहीअै ॥२॥ खोटे कउ खरा कहै खरे सार न जाणै ॥ अंधे का नाउ पारखू कली काल विडाणै ॥३॥ सूते कउ जागतु कहै जागत कउ सूता ॥ जीवत कउ मूआ कहै मूए नही रोता ॥४॥ आवत कउ जाता कहै जाते कउ आइआ ॥ पर की कउ अपुनी कहै अपुनो नही भाइआ ॥५॥ मीठे कउ कउड़ा कहै कड़ए कउ मीठा ॥ राते की निंदा करहि अैसा कलि महि डीठा ॥६॥ चेरी की सेवा करहि ठाकुरु नही दीसै ॥ पोखरु नीरु विरोलीअै माखनु नही रीसै ॥७॥ इसु पद जो अरथाइ लेइ सो गुरु हमारा ॥ नानक चीनै आप कउ सो अपर अपारा ॥८॥ सभु आपे आपि वरतदा आपे भरमाइआ ॥ गुर किरपा ते बूझीअै सभु ब्रहमु समाइआ ॥९॥२॥१८॥

रागु गउड़ी गुआरेरी महला ३ असटपदीआ

१९८ सतिगुर प्रसादि ॥

मन का सूतकु दूजा भाउ ॥ भरमे भूले आवउ जाउ ॥१॥ मनमुखि सूतकु कबहि न जाइ ॥ जिचरु सबदि न भीजै हरि कै नाइ ॥१॥ रहाउ ॥ सभो सूतकु जेता मोहु आकारु ॥ मरि मरि जंमै वारो वार ॥२॥ सूतकु अगनि पउणै पाणी माहि ॥ सूतकु भोजनु जेता किछु खाहि ॥३॥ सूतकि करम न पूजा होइ ॥ नामि रते मनु निरमलु होइ ॥४॥ सतिगुरु सेविअै सूतकु जाइ ॥ मरै न जनमै कालु न खाइ ॥५॥ सासत सिमृति सोधि देखहु कोइ ॥ विणु नावै को मुकति न होइ ॥६॥ जुग चारे नामु उतमु सबदु बीचारि ॥ कलि महि गुरमुखि उतरसि पारि ॥७॥ साचा मरै न आवै जाइ ॥ नानक गुरमुखि रहै समाइ ॥८॥१॥ गउड़ी महला ३ ॥ गुरमुखि सेवा प्रान अधारा ॥ हरि जीउ राखहु हिरदै उर धारा ॥ गुरमुखि सोभा साच दुआरा ॥१॥ पंडित हरि पड़ु तजहु विकारा ॥ गुरमुखि भउजलु उतरहु पारा

॥१॥ रहाउ ॥ गुरमुखि विचहु हउमै जाइ ॥ गुरमुखि मैलु न लागै आइ ॥ गुरमुखि नामु वसै मनि आइ ॥२॥ गुरमुखि करम धरम सचि होई ॥ गुरमुखि अह्वकारु जलाए दोई ॥ गुरमुखि नामि रते सुखु होई ॥३॥ आपणा मनु परबोधहु बूझहु सोई ॥ लोक समझावहु सुणे न कोई ॥ गुरमुखि समझहु सदा सुखु होई ॥४॥ मनमुखि डंफु बहुतु चतुराई ॥ जो किछु कमावै सु थाइ न पाई ॥ आवै जावै ठउर न काई ॥५॥ मनमुख करम करे बहुतु अभिमाना ॥ बग जिउ लाइ बहै नित धिआना ॥ जमि पकड़िआ तब ही पछुताना ॥६॥ बिनु सतिगुर सेवे मुक्ति न होई ॥ गुर परसादी मिलै हरि सोई ॥ गुरु दाता जुग चारे होई ॥७॥ गुरमुखि जाति पति नामे वडिआई ॥ साइर की पुत्री बिदारि गवाई ॥ नानक बिनु नावै झूठी चतुराई ॥८॥२॥ गउड़ी मः ३ ॥ इसु जुग का धरमु पड़हु तुम भाई ॥ पूरै गुरि सभ सोझी पाई ॥ अथै अगै हरि नामु सखाई ॥१॥ राम पड़हु मनि करहु बीचारु ॥ गुर परसादी मैलु उतारु ॥१॥ रहाउ ॥ वादि विरोधि न पाइआ जाइ ॥ मनु तनु फीका दूजै भाइ ॥ गुर कै सबदि सचि लिव लाइ ॥२॥ हउमै मैला इहु संसारा ॥ नित तीरथि नावै न जाइ अह्वकारा ॥ बिनु गुर भेटे जमु करे खुआरा ॥३॥ सो जनु साचा जि हउमै मारै ॥ गुर कै सबदि पंच संघारै ॥ आपि तरै सगले कुल तारै ॥४॥ माइआ मोहि नटि बाजी पाई ॥ मनमुख अंध रहे लपटाई ॥ गुरमुख अलिपत रहे लिव लाई ॥५॥ बहुते भेख करै भेखधारी ॥ अंतरि तिसना फिरै अह्वकारी ॥ आपु न चीनै बाजी हारी ॥६॥ कापड़ पहिरि करे चतुराई ॥ माइआ मोहि अति भरमि भुलाई ॥ बिनु गुर सेवे बहुतु दुखु पाई ॥७॥ नामि रते सदा बैरागी ॥ गृही अंतरि साचि लिव लागी ॥ नानक सतिगुरु सेवहि से वडभागी ॥८॥३॥ गउड़ी महला ३ ॥ ब्रहमा मूलु वेद अभिआसा ॥ तिस ते उपजे देव मोह पिआसा ॥ त्रै गुण भरमे नाही निज घरि वासा ॥१॥ हम हरि राखे सतिगुरु मिलाइआ ॥ अनदिनु भगति हरि नामु दृढ़ाइआ ॥१॥ रहाउ ॥ त्रै गुण बाणी ब्रहम जंजाला ॥ पड़ि वादु

वखाणहि सिरि मारे जमकाला ॥ ततु न चीनहि बन्नहि पंड पराला ॥२॥ मनमुख अगिआनि कुमारगि
 पाए ॥ हरि नामु बिसारिआ बहु करम दृड़ाए ॥ भवजलि डूबे दूजै भाए ॥३॥ माइआ का मुहताजु
 पंडितु कहावै ॥ बिखिआ राता बहुतु दुखु पावै ॥ जम का गलि जेवड़ा नित कालु संतावै ॥४॥ गुरमुखि
 जमकालु नेड़ि न आवै ॥ हउमै दूजा सबदि जलावै ॥ नामे राते हरि गुण गावै ॥५॥ माइआ दासी
 भगता की कार कमावै ॥ चरणी लागै ता महलु पावै ॥ सद ही निरमलु सहजि समावै ॥६॥ हरि कथा
 सुणहि से धनवंत दिसहि जुग माही ॥ तिन कउ सभि निवहि अनदिनु पूज कराही ॥ सहजे गुण रवहि
 साचे मन माही ॥७॥ पूरै सतिगुरि सबदु सुणाइआ ॥ त्रै गुण मेटे चउथै चितु लाइआ ॥ नानक हउमै
 मारि ब्रहम मिलाइआ ॥८॥४॥ गउड़ी महला ३ ॥ ब्रहमा वेदु पड़ै वादु वखाणै ॥ अंतरि तामसु आपु
 न पछाणै ॥ ता प्रभु पाए गुर सबदु वखाणै ॥१॥ गुर सेवा करउ फिरि कालु न खाइ ॥ मनमुख खाधे
 दूजै भाइ ॥१॥ रहाउ ॥ गुरमुखि प्राणी अपराधी सीधे ॥ गुर कै सबदि अंतरि सहजि रीधे ॥ मेरा
 प्रभु पाइआ गुर कै सबदि सीधे ॥२॥ सतिगुरि मेले प्रभि आपि मिलाए ॥ मेरे प्रभ साचे कै मनि
 भाए ॥ हरि गुण गावहि सहजि सुभाए ॥३॥ बिनु गुर साचे भरमि भुलाए ॥ मनमुख अंधे सदा बिखु
 खाए ॥ जम डंडु सहहि सदा दुखु पाए ॥४॥ जमूआ न जोहै हरि की सरणाई ॥ हउमै मारि सचि लिव
 लाई ॥ सदा रहै हरि नामि लिव लाई ॥५॥ सतिगुरु सेवहि से जन निरमल पविता ॥ मन सिउ
 मनु मिलाइ सभु जगु जीता ॥ दिन बिधि कुसलु तैरै मेरे मीता ॥६॥ सतिगुरु सेवे सो फलु पाए ॥ हिरदै
 नामु विचहु आपु गवाए ॥ अनहद बाणी सबदु वजाए ॥७॥ सतिगुर ते कवनु कवनु न सीधो मेरे
 भाई ॥ भगती सीधे दरि सोभा पाई ॥ नानक राम नामि वडिआई ॥८॥५॥ गउड़ी महला ३ ॥ त्रै गुण
 वखाणै भरमु न जाइ ॥ बंधन न तूटहि मुकति न पाइ ॥ मुकति दाता सतिगुरु जुग माहि ॥१॥
 गुरमुखि प्राणी भरमु गवाइ ॥ सहज धुनि उपजै हरि लिव लाइ ॥१॥ रहाउ ॥ त्रै गुण कालै की

सिरि कारा ॥ नामु न चेतहि उपावणहारा ॥ मरि जंमहि फिरि वारो वारा ॥२॥ अंधे गुरू ते भरमु न
 जाई ॥ मूलु छोडि लागे दूजै भाई ॥ बिखु का माता बिखु माहि समाई ॥३॥ माइआ करि मूलु जंत्र
 भरमाए ॥ हरि जीउ विसरिआ दूजै भाए ॥ जिसु नदरि करे सो परम गति पाए ॥४॥ अंतरि साचु बाहरि
 साचु वरताए ॥ साचु न छपै जे को रखै छपाए ॥ गिआनी बूझहि सहजि सुभाए ॥५॥ गुरमुखि साचि
 रहिआ लिव लाए ॥ हउमै माइआ सबदि जलाए ॥ मेरा प्रभु साचा मेलि मिलाए ॥६॥ सतिगुरु
 दाता सबदु सुणाए ॥ धावतु राखै ठाकि रहाए ॥ पूरे गुर ते सोझी पाए ॥७॥ आपे करता सृसटि सिरजि
 जिनि गोई ॥ तिसु बिनु दूजा अवरु न कोई ॥ नानक गुरमुखि बूझै कोई ॥८॥ गउड़ी महला ३ ॥
 नामु अमोलकु गुरमुखि पावै ॥ नामो सेवे नामि सहजि समावै ॥ अमृतु नामु रसना नित गावै ॥ जिस नो
 कृपा करे सो हरि रसु पावै ॥१॥ अनदिनु हिरदै जपउ जगदीसा ॥ गुरमुखि पावउ परम पदु सूखा
 ॥१॥ रहाउ ॥ हिरदै सूखु भइआ परगासु ॥ गुरमुखि गावहि सचु गुणतासु ॥ दासनि दास नित
 होवहि दासु ॥ गृह कुटंब महि सदा उदासु ॥२॥ जीवन मुक्तु गुरमुखि को होई ॥ परम पदारथु पावै
 सोई ॥ त्रै गुण मेटे निरमलु होई ॥ सहजे साचि मिलै प्रभु सोई ॥३॥ मोह कुटंब सिउ प्रीति न होइ
 ॥ जा हिरदै वसिआ सचु सोइ ॥ गुरमुखि मनु बेधिआ असथिरु होइ ॥ हुकमु पछाणै बूझै सचु सोइ
 ॥४॥ तूं करता मै अवरु न कोइ ॥ तुझु सेवी तुझ ते पति होइ ॥ किरपा करहि गावा प्रभु सोइ ॥
 नाम रतनु सभ जग महि लोइ ॥५॥ गुरमुखि बाणी मीठी लागी ॥ अंतरु बिगसै अनदिनु लिव
 लागी ॥ सहजे सचु मिलिआ परसादी ॥ सतिगुरु पाइआ पूरै वडभागी ॥६॥ हउमै ममता दुरमति
 दुख नासु ॥ जब हिरदै राम नाम गुणतासु ॥ गुरमुखि बुधि प्रगटी प्रभ जासु ॥ जब हिरदै रविआ
 चरण निवासु ॥७॥ जिसु नामु देइ सोई जनु पाए ॥ गुरमुखि मेले आपु गवाए ॥ हिरदै साचा नामु
 वसाए ॥ नानक सहजे साचि समाए ॥८॥ गउड़ी महला ३ ॥ मन ही मनु सवारिआ भै सहजि

सुभाइ ॥ सबदि मनु रंगिआ लिव लाइ ॥ निज घरि वसिआ प्रभ की रजाइ ॥१॥ सतिगुरु सेविअै जाइ अभिमानु ॥ गोविंदु पाईअै गुणी निधानु ॥१॥ रहाउ ॥ मनु बैरागी जा सबदि भउ खाइ ॥ मेरा प्रभु निरमला सभ तै रहिआ समाइ ॥ गुर किरपा ते मिलै मिलाइ ॥२॥ हरि दासन को दासु सुखु पाए ॥ मेरा हरि प्रभु इनि बिधि पाइआ जाए ॥ हरि किरपा ते राम गुण गाए ॥३॥ ध्रिगु बहु जीवणु जितु हरि नामि न लगै पिआरु ॥ ध्रिगु सेज सुखाली कामणि मोह गुबारु ॥ तिन सफलु जनमु जिन नामु अधारु ॥४॥ ध्रिगु ध्रिगु गृहु कुटंबु जितु हरि प्रीति न होइ ॥ सोई हमारा मीतु जो हरि गुण गावै सोइ ॥ हरि नाम बिना मै अवरु न कोइ ॥५॥ सतिगुर ते हम गति पति पाई ॥ हरि नामु धिआइआ दूखु सगल मिटाई ॥ सदा अन्नदु हरि नामि लिव लाई ॥६॥ गुरि मिलिअै हम कउ सरीर सुधि भई ॥ हउमै तृसना सभ अगनि बुझई ॥ बिनसे क्रोध खिमा गहि लई ॥७॥ हरि आपे कृपा करे नामु देवै ॥ गुरमुखि रतनु को विरला लेवै ॥ नानकु गुण गावै हरि अलख अभेवै ॥८॥८॥

१९ सतिगुर प्रसादि ॥ रागु गउड़ी बैरागणि महला ३ ॥ सतिगुर ते जो मुह फेरे ते वेमुख बुरे दिसनि ॥ अनदिनु बधे मारीअनि फिरि वेला ना लहनि ॥१॥ हरि हरि राखहु कृपा धारि ॥ सतसंगति मेलाइ प्रभ हरि हिरदै हरि गुण सारि ॥१॥ रहाउ ॥ से भगत हरि भावदे जो गुरमुखि भाइ चलमनि ॥ आपु छोडि सेवा करनि जीवत मुए रहनि ॥२॥ जिस दा पिंडु पराण है तिस की सिरि कार ॥ ओहु किउ मनहु विसारीअै हरि रखीअै हिरदै धारि ॥३॥ नामि मिलिअै पति पाईअै नामि मंनिअै सुखु होइ ॥ सतिगुर ते नामु पाईअै करमि मिलै प्रभु सोइ ॥४॥ सतिगुर ते जो मुहु फेरे ओइ भ्रमदे ना टिकनि ॥ धरति असमानु न झलई विचि विसटा पए पचंनि ॥५॥ इहु जगु भरमि भुलाइआ मोह ठगउली पाइ ॥ जिना सतिगुरु भेटिआ तिन नेड़ि न भिटै माइ ॥६॥ सतिगुरु सेवनि सो सोहणे हउमै मैलु

गवाड़ि ॥ सबदि रते से निरमले चलहि सतिगुर भाड़ि ॥७॥ हरि प्रभ दाता एकु तूं तूं आपे बखसि मिलाड़ि ॥ जनु नानकु सरणागती जिउ भावै तिवै छडाड़ि ॥८॥१॥६॥

रागु गउड़ी पूरबी महला ४ करहले

१६ सतिगुर प्रसादि ॥

करहले मन परदेसीआ किउ मिलीअै हरि माड़ि ॥ गुरु भागि पूरै पाड़िआ गलि मिलिआ पिआरा आड़ि ॥१॥ मन करहला सतिगुरु पुरखु धिआड़ि ॥१॥ रहाउ ॥ मन करहला वीचारीआ हरि राम नाम धिआड़ि ॥ जिथै लेखा मंगीअै हरि आपे लए छडाड़ि ॥२॥ मन करहला अति निरमला मलु लागी हउमै आड़ि ॥ परतखि पिरु घरि नालि पिआरा विछुड़ि चोटा खाड़ि ॥३॥ मन करहला मेरे प्रीतमा हरि रिदै भालि भालाड़ि ॥ उपाड़ि कितै न लभई गुरु हिरदै हरि देखाड़ि ॥४॥ मन करहला मेरे प्रीतमा दिनु रैणि हरि लिव लाड़ि ॥ घरु जाड़ि पावहि रंग महली गुरु मेले हरि मेलाड़ि ॥५॥ मन करहला तूं मीतु मेरा पाखंडु लोभु तजाड़ि ॥ पाखंडि लोभी मारीअै जम डंडु देड़ि सजाड़ि ॥६॥ मन करहला मेरे प्रान तूं मैलु पाखंडु भरमु गवाड़ि ॥ हरि अंमृत सरु गुरि पूरिआ मिलि संगती मलु लहि जाड़ि ॥७॥ मन करहला मेरे पिआरिआ इक गुर की सिख सुणाड़ि ॥ इहु मोहु माड़िआ पसरिआ अंति साथि न कोई जाड़ि ॥८॥ मन करहला मेरे साजना हरि खरचु लीआ पति पाड़ि ॥ हरि दरगह पैनाड़िआ हरि आपि लड़िआ गलि लाड़ि ॥९॥ मन करहला गुरि मंनिआ गुरमुखि कार कमाड़ि ॥ गुर आगै करि जोदड़ी जन नानक हरि मेलाड़ि ॥१०॥१॥ गउड़ी महला ४ ॥ मन करहला वीचारीआ वीचारि देखु समालि ॥ बन फिरि थके बन वासीआ पिरु गुरमति रिदै निहालि ॥१॥ मन करहला गुर गोविंदु समालि ॥१॥ रहाउ ॥ मन करहला वीचारीआ मनमुख फाथिआ महा जालि ॥ गुरमुखि प्राणी मुक्तु है हरि हरि नामु समालि ॥२॥ मन करहला मेरे पिआरिआ सतसंगति सतिगुरु भालि ॥ सतसंगति लगि हरि धिआईअै हरि हरि चलै तेरै नालि ॥३॥ मन करहला वडभागीआ

हरि एक नदरि निहालि ॥ आपि छडाए छुटीअै सतिगुर चरण समालि ॥४॥ मन करहला मेरे
 पिआरिआ विचि देही जोति समालि ॥ गुरि नउ निधि नामु विखालिआ हरि दाति करी दइआलि ॥५॥
 मन करहला तूं चंचला चतुराई छडि विकरालि ॥ हरि हरि नामु समालि तूं हरि मुकति करे अंत कालि
 ॥६॥ मन करहला वडभागीआ तूं गिआनु रतनु समालि ॥ गुर गिआनु खड़गु हथि धारिआ जमु
 मारिअड़ा जमकालि ॥७॥ अंतरि निधानु मन करहले भ्रमि भवहि बाहरि भालि ॥ गुरु पुरखु पूरा
 भेटिआ हरि सजणु लधड़ा नालि ॥८॥ रंगि रतड़े मन करहले हरि रंगु सदा समालि ॥ हरि रंगु कदे
 न उतरै गुर सेवा सबदु समालि ॥९॥ हम पंखी मन करहले हरि तरवरु पुरखु अकालि ॥ वडभागी
 गुरमुखि पाइआ जन नानक नामु समालि ॥१०॥२॥

रागु गउड़ी गुआरेरी महला ५ असटपदीआ १९ सतिनामु करता पुरखु गुर प्रसादि ॥

जब इहु मन महि करत गुमाना ॥ तब इहु बावरु फिरत बिगाना ॥ जब इहु हूआ सगल की
 रीना ॥ ता ते रमईआ घटि घटि चीना ॥१॥ सहज सुहेला फलु मसकीनी ॥ सतिगुर अपुनै मोहि
 दानु दीनी ॥१॥ रहाउ ॥ जब किस कउ इहु जानसि मंदा ॥ तब सगले इसु मेलहि फंदा ॥ मेर
 तेर जब इनहि चुकाई ॥ ता ते इसु संगि नही बैराई ॥२॥ जब इनि अपुनी अपनी धारी ॥ तब
 इस कउ है मुसकलु भारी ॥ जब इनि करणैहारु पछाता ॥ तब इस नो नाही किछु ताता ॥३॥ जब
 इनि अपुनो बाधिओ मोहा ॥ आवै जाइ सदा जमि जोहा ॥ जब इस ते सभ बिनसे भरमा ॥ भेदु नाही है
 पारब्रहमा ॥४॥ जब इनि किछु करि माने भेदा ॥ तब ते दूख डंड अरु खेदा ॥ जब इनि एको एकी
 बूझिआ ॥ तब ते इस नो सभु किछु सूझिआ ॥५॥ जब इहु धावै माइआ अरथी ॥ नह तृपतावै नह
 तिस लाथी ॥ जब इस ते इहु होइओ जउला ॥ पीछै लागि चली उठि कउला ॥६॥ करि किरपा जउ
 सतिगुरु मिलिओ ॥ मन मंदर महि दीपकु जलिओ ॥ जीत हार की सोझी करी ॥ तउ इसु घर की

कीमति परी ॥७॥ करन करावन सभु किछु एकै ॥ आपे बुधि बीचारि बिबेकै ॥ दूरि न नेरै सभ कै संगी ॥
 सचु सालाहणु नानक हरि रंगा ॥८॥ गउड़ी महला ५ ॥ गुर सेवा ते नामे लागा ॥ तिस कउ
 मिलिआ जिसु मसतकि भागा ॥ तिस कै हिरदै रविआ सोडि ॥ मनु तनु सीतलु निहचलु होडि ॥१॥
 औसा कीरतनु करि मन मेरे ॥ ईहा ऊहा जो कामि तेरै ॥१॥ रहाउ ॥ जासु जपत भउ अपदा जाडि ॥
 धावत मनूआ आवै ठाडि ॥ जासु जपत फिरि दूखु न लागै ॥ जासु जपत इह हउमै भागै ॥२॥ जासु
 जपत वसि आवहि पंचा ॥ जासु जपत रिदै अमृतु संचा ॥ जासु जपत इह तृसना बुझै ॥ जासु जपत
 हरि दरगह सिझै ॥३॥ जासु जपत कोटि मिटहि अपराध ॥ जासु जपत हरि होवहि साध ॥ जासु जपत
 मनु सीतलु होवै ॥ जासु जपत मलु सगली खोवै ॥४॥ जासु जपत रतनु हरि मिलै ॥ बहुरि न छोडै हरि
 संगि हिलै ॥ जासु जपत कई बैकुंठ वासु ॥ जासु जपत सुख सहजि निवासु ॥५॥ जासु जपत इह
 अगनि न पोहत ॥ जासु जपत इहु कालु न जोहत ॥ जासु जपत तेरा निरमल माथा ॥ जासु जपत सगला
 दुखु लाथा ॥६॥ जासु जपत मुसकलु कछू न बनै ॥ जासु जपत सुणि अनहत धुनै ॥ जासु जपत इह
 निरमल सोडि ॥ जासु जपत कमलु सीधा होडि ॥७॥ गुरि सुभ दृसटि सभ उपरि करी ॥ जिस कै
 हिरदै मंत्र दे हरी ॥ अखंड कीरतनु तिनि भोजनु चूरा ॥ कहु नानक जिसु सतिगुरु पूरा ॥८॥
 गउड़ी महला ५ ॥ गुर का सबटु रिद अंतरि धारै ॥ पंच जना सिउ संगु निवारै ॥ दस इंद्री करि
 राखै वासि ॥ ता कै आतमै होडि परगासु ॥१॥ औसी दृढ़ता ता कै होडि ॥ जा कउ दडिआ मडिआ
 प्रभ सोडि ॥१॥ रहाउ ॥ साजनु दुसटु जा कै एक समानै ॥ जेता बोलणु तेता गिआनै ॥ जेता सुनणा
 तेता नामु ॥ जेता पेखनु तेता धिआनु ॥२॥ सहजे जागणु सहजे सोडि ॥ सहजे होता जाडि सु होडि ॥
 सहजि बैरागु सहजे ही हसना ॥ सहजे चूप सहजे ही जपना ॥३॥ सहजे भोजनु सहजे भाउ ॥ सहजे
 मिटिओ सगल दुराउ ॥ सहजे होआ साधू संगु ॥ सहजि मिलिओ पारब्रह्मु निसंगु ॥४॥ सहजे

गृह महि सहजि उदासी ॥ सहजे दुबिधा तन की नासी ॥ जा कै सहजि मनि भइआ अन्नदु ॥ ता कउ
 भेटिआ परमान्नदु ॥५॥ सहजे अंमृतु पीओ नामु ॥ सहजे कीनो जीअ को दानु ॥ सहज कथा महि आतमु
 रसिआ ॥ ता कै संगि अबिनासी वसिआ ॥६॥ सहजे आसणु असथिरु भाइआ ॥ सहजे अनहत सबदु
 वजाइआ ॥ सहजे रुण झुणकारु सुहाइआ ॥ ता कै घरि पारब्रह्म समाइआ ॥७॥ सहजे जा कउ परिओ
 करमा ॥ सहजे गुरु भेटिओ सचु धरमा ॥ जा कै सहजु भइआ सो जाणै ॥ नानक दास ता कै कुरबाणै ॥
 ८॥३॥ गउड़ी महला ५ ॥ प्रथमे गरभ वास ते टरिआ ॥ पुत्र कलत्र कुटंब संगि जुरिआ ॥ भोजनु अनिक
 प्रकार बहु कपरे ॥ सरपर गवनु करहिगे बपुरे ॥१॥ कवनु असथानु जो कबहु न टरै ॥ कवनु सबदु
 जितु दुरमति हरै ॥१॥ रहाउ ॥ इंद्र पुरी महि सरपर मरणा ॥ ब्रह्म पुरी निहचलु नही रहणा ॥
 सिव पुरी का होइगा काला ॥ त्रै गुण माइआ बिनसि बिताला ॥२॥ गिरि तर धरणि गगन अरु
 तारे ॥ रवि ससि पवणु पावकु नीरारे ॥ दिनसु रैणि बरत अरु भेदा ॥ सासत सिंमृति बिनसहिगे
 बेदा ॥३॥ तीरथ देव देहुरा पोथी ॥ माला तिलकु सोच पाक होती ॥ धोती डंडउति परसादन भोगा ॥
 गवनु करैगो सगलो लोगा ॥४॥ जाति वरन तुरक अरु छिद्रू ॥ पसु पंखी अनिक जोनि जिंदू ॥ सगल
 पासारु दीसै पासारा ॥ बिनसि जाइगो सगल आकारा ॥५॥ सहज सिफति भगति ततु गिआना ॥
 सदा अन्नदु निहचलु सचु थाना ॥ तहा संगति साध गुण रसै ॥ अनभउ नगरु तहा सद वसै ॥६॥
 तह भउ भरमा सोगु न चिंता ॥ आवणु जावणु मिरतु न होता ॥ तह सदा अन्नद अनहत आखारे ॥
 भगत वसहि कीरतन आधारे ॥७॥ पारब्रह्म का अंतु न पारु ॥ कउणु करै ता का बीचारु ॥ कहु
 नानक जिसु किरपा करै ॥ निहचल थानु साधसंगि तरै ॥८॥४॥ गउड़ी महला ५ ॥ जो इसु मारे
 सोई सूरु ॥ जो इसु मारे सोई पूरा ॥ जो इसु मारे तिसहि वडिआई ॥ जो इसु मारे तिस का दुखु
 जाई ॥१॥ औसा कोइ जि दुबिधा मारि गवावै ॥ इसहि मारि राज जोगु कमावै ॥१॥ रहाउ ॥

जो इसु मारे तिस कउ भउ नाहि ॥ जो इसु मारे सु नामि समाहि ॥ जो इसु मारे तिस की तृसना बुझै ॥
 जो इसु मारे सु दरगह सिझै ॥२॥ जो इसु मारे सो धनवंता ॥ जो इसु मारे सो पतिवंता ॥ जो इसु मारे
 सोई जती ॥ जो इसु मारे तिसु होवै गती ॥३॥ जो इसु मारे तिस का आइआ गनी ॥ जो इसु मारे सु
 निहचलु धनी ॥ जो इसु मारे सो वडभागा ॥ जो इसु मारे सु अनदिनु जागा ॥४॥ जो इसु मारे सु जीवन
 मुकता ॥ जो इसु मारे तिस की निरमल जुगता ॥ जो इसु मारे सोई सुगिआनी ॥ जो इसु मारे सु सहज
 धिआनी ॥५॥ इसु मारी बिनु थाइ न परै ॥ कोटि करम जाप तप करै ॥ इसु मारी बिनु जनमु न
 मिटै ॥ इसु मारी बिनु जम ते नही छुटै ॥६॥ इसु मारी बिनु गिआनु न होई ॥ इसु मारी बिनु जूठि
 न धोई ॥ इसु मारी बिनु सभु किछु मैला ॥ इसु मारी बिनु सभु किछु जउला ॥७॥ जा कउ भए कृपाल
 कृपा निधि ॥ तिसु भई खलासी होई सगल सिधि ॥ गुरि दुबिधा जा की है मारी ॥ कहु नानक सो ब्रहम
 बीचारी ॥८॥५॥ गउड़ी महला ५ ॥ हरि सिउ जुरै त सभु को मीतु ॥ हरि सिउ जुरै त निहचलु चीतु ॥
 हरि सिउ जुरै न विआपै काड़ा ॥ हरि सिउ जुरै त होइ निसतारा ॥१॥ रे मन मेरे तूं हरि सिउ जोरु ॥
 काजि तुहारै नाही होरु ॥१॥ रहाउ ॥ वडे वडे जो दुनीआदार ॥ काहू काजि नाही गावार ॥ हरि का दासु
 नीच कुलु सुणहि ॥ तिस कै संगि खिन महि उधरहि ॥२॥ कोटि मजन जा कै सुणि नाम ॥ कोटि पूजा जा कै
 है धिआन ॥ कोटि पुन्न सुणि हरि की बाणी ॥ कोटि फला गुर ते बिधि जाणी ॥३॥ मन अपुने महि फिरि
 फिरि चेत ॥ बिनसि जाहि माइआ के हेत ॥ हरि अबिनासी तुमरै संगि ॥ मन मेरे रचु राम कै रंगि ॥
 ४॥ जा कै कामि उतरै सभ भूख ॥ जा कै कामि न जोहहि दूत ॥ जा कै कामि तेरा वड गमरु ॥ जा कै कामि
 होवहि तूं अमरु ॥५॥ जा के चाकर कउ नही डान ॥ जा के चाकर कउ नही बान ॥ जा कै दफतरि पुछै न
 लेखा ॥ ता की चाकरी करहु बिसेखा ॥६॥ जा कै ऊन नाही काहू बात ॥ एकहि आपि अनेकहि भाति ॥
 जा की दृसटि होइ सदा निहाल ॥ मन मेरे करि ता की घाल ॥७॥ ना को चतुरु नाही को मूड़ा ॥ ना को

हीणु नाही को सूर ॥ जितु को लाइआ तित ही लागा ॥ सो सेवकु नानक जिसु भागा ॥८॥६॥ गउड़ी
 महला ५ ॥ बिनु सिमरन जैसे सरप आरजारी ॥ तित जीवहि साकत नामु बिसारी ॥१॥ एक निमख जो
 सिमरन महि जीआ ॥ कोटि दिनस लाख सदा थिरु थीआ ॥१॥ रहाउ ॥ बिनु सिमरन धिगु करम करास
 ॥ काग बतन बिसटा महि वास ॥२॥ बिनु सिमरन भए कूकर काम ॥ साकत बेसुआ पूत निनाम ॥३॥
 बिनु सिमरन जैसे सीड छतारा ॥ बोलहि कूरु साकत मुखु कारा ॥४॥ बिनु सिमरन गरधभ की निआई
 ॥ साकत थान भरिसट फिराही ॥५॥ बिनु सिमरन कूकर हरकाइआ ॥ साकत लोभी बंधु न पाइआ ॥
 ६॥ बिनु सिमरन है आतम घाती ॥ साकत नीच तिसु कुलु नही जाती ॥७॥ जिसु भइआ कृपालु तिसु
 सतसंगि मिलाइआ ॥ कहु नानक गुरि जगतु तराइआ ॥८॥७॥ गउड़ी महला ५ ॥ गुर कै बचनि
 मोहि परम गति पाई ॥ गुरि पूरै मेरी पैज रखाई ॥१॥ गुर कै बचनि धिआइओ मोहि नाउ ॥
 गुर परसादि मोहि मिलिआ थाउ ॥१॥ रहाउ ॥ गुर कै बचनि सुणि रसन वखाणी ॥ गुर किरपा ते
 अमृत मेरी बाणी ॥२॥ गुर कै बचनि मिटिआ मेरा आपु ॥ गुर की दइआ ते मेरा वड परतापु ॥३॥
 गुर कै बचनि मिटिआ मेरा भरमु ॥ गुर कै बचनि पेखिओ सभु ब्रहमु ॥४॥ गुर कै बचनि कीनो राजु जोगु
 ॥ गुर कै संगि तरिआ सभु लोगु ॥५॥ गुर कै बचनि मेरे कारज सिधि ॥ गुर कै बचनि पाइआ नाउ
 निधि ॥६॥ जिनि जिनि कीनी मेरे गुर की आसा ॥ तिस की कटीअै जम की फासा ॥७॥ गुर कै बचनि
 जागिआ मेरा करमु ॥ नानक गुरु भेटिआ पारब्रहमु ॥८॥८॥ गउड़ी महला ५ ॥ तिसु गुर कउ
 सिमरउ सासि सासि ॥ गुरु मेरे प्राण सतिगुरु मेरी रासि ॥१॥ रहाउ ॥ गुर का दरसनु देखि देखि
 जीवा ॥ गुर के चरण धोइ धोइ पीवा ॥१॥ गुर की रेणु नित मजनु करउ ॥ जनम जनम की हउमै
 मलु हरउ ॥२॥ तिसु गुर कउ झूलावउ पाखा ॥ महा अगनि ते हाथु दे राखा ॥३॥ तिसु गुर कै
 गृहि ढोवउ पाणी ॥ जिसु गुर ते अकल गति जाणी ॥४॥ तिसु गुर कै गृहि पीसउ नीत ॥ जिसु

परसादि वैरी सभ मीत ॥५॥ जिनि गुरि मो कउ दीना जीउ ॥ आपुना दासरा आपे मुलि लीउ ॥६॥
 आपे लाडिओ अपना पिआरु ॥ सदा सदा तिसु गुर कउ करी नमसकारु ॥७॥ कलि कलेस भै भ्रम दुख
 लाथा ॥ कहु नानक मेरा गुरु समराथा ॥८॥६॥ गउड़ी महला ५ ॥ मिलु मेरे गोबिंद अपना नामु देहु
 ॥ नाम बिना ध्रिगु ध्रिगु असनेहु ॥१॥ रहाउ ॥ नाम बिना जो पहिरै खाडि ॥ जिउ कूकरु जूठन महि
 पाडि ॥१॥ नाम बिना जेता बिउहारु ॥ जिउ मिरतक मिथिआ सीगारु ॥२॥ नामु बिसारि करे रस भोग
 ॥ सुखु सुपनै नही तन महि रोग ॥३॥ नामु तिआगि करे अन काज ॥ बिनसि जाडि झूठे सभि पाज
 ॥४॥ नाम संगि मनि प्रीति न लावै ॥ कोटि करम करतो नरकि जावै ॥५॥ हरि का नामु जिनि मनि न
 आराधा ॥ चोर की निआई जम पुरि बाधा ॥६॥ लाख अडंबर बहुतु बिसथारा ॥ नाम बिना झूठे
 पासारा ॥७॥ हरि का नामु सोई जनु लेडि ॥ करि किरपा नानक जिसु देडि ॥८॥१०॥ गउड़ी महला ५
 ॥ आदि मधि जो अंति निबाहै ॥ सो साजनु मेरा मनु चाहै ॥१॥ हरि की प्रीति सदा संगि चालै ॥
 दडिआल पुरख पूरन प्रतिपालै ॥१॥ रहाउ ॥ बिनसत नाही छोडि न जाडि ॥ जह पेखा तह रहिआ
 समाडि ॥२॥ सुंदरु सुघडु चतुरु जीअ दाता ॥ भाई पूतु पिता प्रभु माता ॥३॥ जीवन प्रान अधार
 मेरी रासि ॥ प्रीति लाई करि रिदै निवासि ॥४॥ माडिआ सिलक काटी गोपालि ॥ करि आपुना लीनो
 नदरि निहालि ॥५॥ सिमरि सिमरि काटे सभि रोग ॥ चरण धिआन सरब सुख भोग ॥६॥ पूरन
 पुरखु नवतनु नित बाला ॥ हरि अंतरि बाहरि संगि रखवाला ॥७॥ कहु नानक हरि हरि पदु चीन
 ॥ सरबसु नामु भगत कउ दीन ॥८॥११॥

रागु गउड़ी माझ महला ५

१९ सतिगुर प्रसादि ॥

खोजत फिरे असंख अंतु न पारीआ ॥ सेई होए भगत जिना किरपारीआ ॥१॥ हउ वारीआ हरि वारीआ
 ॥१॥ रहाउ ॥ सुणि सुणि पंथु डराउ बहुतु भैहारीआ ॥ मै तकी ओट संताह लेहु उबारीआ ॥

२॥ मोहन लाल अनूप सरब साधारीआ ॥ गुर निवि निवि लागउ पाड़ि देहु दिखारीआ ॥३॥ मै
कीए मित्र अनेक डिकसु बलिहारीआ ॥ सभ गुण किस ही नाहि हरि पूर भंडारीआ ॥४॥ चहु दिसि
जपीअै नाउ सूखि सवारीआ ॥ मै आही ओड़ि तुहारि नानक बलिहारीआ ॥५॥ गुरि काढिओ भुजा
पसारि मोह कूपारीआ ॥ मै जीतिओ जनमु अपारु बहुरि न हारीआ ॥६॥ मै पाड़िओ सरब निधानु
अकथु कथारीआ ॥ हरि दरगह सोभावंत बाह लुडारीआ ॥७॥ जन नानक लधा रतनु अमोलु
अपारीआ ॥ गुर सेवा भउजलु तरीअै कहउ पुकारीआ ॥८॥१२॥

गउड़ी महला ५

१९॥ सतिगुर प्रसादि ॥

नाराडिण हरि रंग रंगो ॥ जपि जिहवा हरि एक मंगो ॥१॥ रहाउ ॥ तजि हउमै गुर गिआन भजो ॥
मिलि संगति धुरि करम लिखिओ ॥१॥ जो दीसै सो संगि न गड़िओ ॥ साकतु मूडु लगे पचि मुड़िओ ॥
२॥ मोहन नामु सदा रवि रहिओ ॥ कोटि मधे किनै गुरमुखि लहिओ ॥३॥ हरि संतन करि नमो नमो ॥
नउ निधि पावहि अतुलु सुखो ॥४॥ नैन अलोवउ साध जनो ॥ हिरदै गावहु नाम निधो ॥५॥ काम
क्रोध लोभु मोहु तजो ॥ जनम मरन दुहु ते रहिओ ॥६॥ दूखु अंधेरा घर ते मिटिओ ॥ गुरि गिआनु
दृढ़ाड़िओ दीप बलिओ ॥७॥ जिनि सेविआ सो पारि परिओ ॥ जन नानक गुरमुखि जगतु तरिओ ॥
८॥१॥१३॥ महला ५ गउड़ी ॥ हरि हरि गुरु गुरु करत भरम गए ॥ मेरै मनि सभि सुख
पाड़िओ ॥१॥ रहाउ ॥ बलतो जलतो तउकिआ गुर चंदनु सीतलाड़िओ ॥१॥ अगिआन अंधेरा
मिटि गड़िआ गुर गिआनु दीपाड़िओ ॥२॥ पावकु सागरु गहरो चरि संतन नाव तराड़िओ ॥३॥
ना हम करम न धरम सुच प्रभि गहि भुजा आपाड़िओ ॥४॥ भउ खंडनु दुख भंजनो भगति वछल हरि
नाड़िओ ॥५॥ अनाथह नाथ कृपाल दीन संमृथ संत ओटाड़िओ ॥६॥ निरगुनीआरे की बेनती
देहु दरसु हरि राड़िओ ॥७॥ नानक सरनि तुहारी ठाकुर सेवकु दुआरै आड़िओ ॥८॥२॥१४॥

गउड़ी महला ५ ॥ रंगि संगि बिखिआ के भोगा इन संगि अंध न जानी ॥१॥ हउ संचउ हउ खाटता सगली अवध बिहानी ॥ रहाउ ॥ हउ सूर परधानु हउ को नाही मुझहि समानी ॥२॥ जोबनवंत अचार कुलीना मन महि होइ गुमानी ॥३॥ जिउ उलझाड़िओ बाध बुधि का मरतिआ नही बिसरानी ॥४॥ भाई मीत बंधप सखे पाछे तिनहू कउ संपानी ॥५॥ जितु लागो मनु बासना अंति साई प्रगटानी ॥६॥ अह्वबुधि सुचि करम करि इह बंधन बंधानी ॥७॥ दइआल पुरख किरपा करहु नानक दास दसानी ॥८॥३॥१५॥४४॥ जुमला

१६ सतिनामु करता पुरखु गुरप्रसादि ॥ रागु गउड़ी पूरबी छंत महला १ ॥ मुंध रैणि दुहेलड़ीआ जीउ नीद न आवै ॥ सा धन दुबलीआ जीउ पिर कै हावै ॥ धन थीई दुबलि कंत हावै केव नैणी देखए ॥ सीगार मिठ रस भोग भोजन सभु झूठु कितै न लेखए ॥ मै मत जोबनि गरबि गाली दुधा थणी न आवए ॥ नानक सा धन मिलै मिलाई बिनु पिर नीद न आवए ॥१॥ मुंध निमानड़ीआ जीउ बिनु धनी पिआरे ॥ किउ सुखु पावैगी बिनु उर धारे ॥ नाह बिनु घर वासु नाही पुछहु सखी सहेलीआ ॥ बिनु नाम प्रीति पिआरु नाही वसहि साचि सुहेलीआ ॥ सचु मनि सजन संतोखि मेला गुरमती सहु जाणिआ ॥ नानक नामु न छोडै सा धन नामि सहजि समाणीआ ॥२॥ मिलु सखी सहेलड़ीहो हम पिरु रावेहा ॥ गुर पुछि लिखउगी जीउ सबदि सनेहा ॥ सबदु साचा गुरि दिखाड़िआ मनमुखी पछुताणीआ ॥ निकसि जातउ रहै असथिरु जामि सचु पछाणिआ ॥ साच की मति सदा नउतन सबदि नेहु नवेलओ ॥ नानक नदरी सहजि साचा मिलहु सखी सहेलीहो ॥३॥ मेरी इछ पुनी जीउ हम घरि साजनु आड़िआ ॥ मिलि वरु नारी मंगलु गाड़िआ ॥ गुण गाड़ि मंगलु प्रेमि रहसी मुंध मनि ओमाहओ ॥ साजन रहसे दुसट विआपे साचु जपि सचु लाहओ ॥ कर जोड़ि सा धन करै बिनती रैणि दिनु रसि भिन्नीआ ॥ नानक पिरु धन करहि

रलीआ इछ मेरी पुन्नीआ ॥४॥१॥ गउड़ी छंत महला १ ॥ सुणि नाह प्रभू जीउ एकलड़ी बन माहे ॥ किउ धीरैगी नाह बिना प्रभ वेपरवाहे ॥ धन नाह बाझहु रहि न साकै बिखम रैणि घणेरीआ ॥ नह नीद आवै प्रेमु भावै सुणि बेन्नती मेरीआ ॥ बाझहु पिआरे कोइ न सारे एकलड़ी कुरलाए ॥ नानक सा धन मिलै मिलाई बिनु प्रीतम दुखु पाए ॥१॥ पिरि छोडिअड़ी जीउ कवणु मिलावै ॥ रसि प्रेमि मिली जीउ सबदि सुहावै ॥ सबदे सुहावै ता पति पावै दीपक देह उजारै ॥ सुणि सखी सहेली साचि सुहेली साचे के गुण सारै ॥ सतिगुरि मेली ता पिरि रावी बिगसी अमृत बाणी ॥ नानक सा धन ता पिरु रावे जा तिस कै मनि भाणी ॥२॥ माइआ मोहणी नीघरीआ जीउ कूड़ि मुठी कूड़िआरे ॥ किउ खूलै गल जेवड़ीआ जीउ बिनु गुर अति पिआरे ॥ हरि प्रीति पिआरे सबदि वीचारे तिस ही का सो होवै ॥ पुन्न दान अनेक नावण किउ अंतर मलु धोवै ॥ नाम बिना गति कोइ न पावै हठि निग्रहि बेबाणै ॥ नानक सच घरु सबदि सिजापै दुबिधा महलु कि जाणै ॥३॥ तेरा नामु सचा जीउ सबदु सचा वीचारो ॥ तेरा महलु सचा जीउ नामु सचा वापारो ॥ नाम का वापारु मीठा भगति लाहा अनदिनो ॥ तिसु बाझु वखरु कोइ न सूझै नामु लेवहु खिनु खिनो ॥ परखि लेखा नदरि साची करमि पूरै पाइआ ॥ नानक नामु महा रसु मीठा गुरि पूरै सचु पाइआ ॥४॥२॥

रागु गउड़ी पूरबी छंत महला ३

१९ सतिनामु करता पुरखु गुरप्रसादि ॥

सा धन बिनउ करे जीउ हरि के गुण सारे ॥ खिनु पलु रहि न सकै जीउ बिनु हरि पिआरे ॥ बिनु हरि पिआरे रहि न साकै गुर बिनु महलु न पाईअै ॥ जो गुरु कहै सोई परु कीजै तिसना अगनि बुझाईअै ॥ हरि साचा सोई तिसु बिनु अवरु न कोई बिनु सेविअै सुखु न पाए ॥ नानक सा धन मिलै मिलाई जिस नो आपि मिलाए ॥१॥ धन रैणि सुहेलड़ीए जीउ हरि सिउ चितु लाए ॥ सतिगुरु सेवे भाउ करे जीउ विचहु आपु गवाए ॥ विचहु आपु गवाए हरि गुण गाए अनदिनु लागा भाओ ॥ सुणि सखी सहेली

जीअ की मेली गुर कै सबदि समाओ ॥ हरि गुण सारी ता कंत पिआरी नामे धरी पिआरो ॥ नानक
 कामणि नाह पिआरी राम नामु गलि हारो ॥२॥ धन एकलड़ी जीउ बिनु नाह पिआरे ॥ दूजै भाड़ि मुठी
 जीउ बिनु गुर सबद करारे ॥ बिनु सबद पिआरे कउणु दुतरु तारे माड़िआ मोहि खुआई ॥ कूड़ि विगुती
 ता पिरि मुती सा धन महलु न पाई ॥ गुर सबदे राती सहजे माती अनदिनु रहै समाए ॥ नानक कामणि
 सदा रंगि राती हरि जीउ आपि मिलाए ॥३॥ ता मिलीअै हरि मेले जीउ हरि बिनु कवणु मिलाए ॥
 बिनु गुर प्रीतम आपणे जीउ कउणु भरमु चुकाए ॥ गुरु भरमु चुकाए इउ मिलीअै माए ता सा धन सुखु
 पाए ॥ गुर सेवा बिनु घोर अंधारु बिनु गुर मगु न पाए ॥ कामणि रंगि राती सहजे माती गुर कै सबदि
 वीचारे ॥ नानक कामणि हरि वरु पाड़िआ गुर कै भाड़ि पिआरे ॥४॥१॥ गउड़ी महला ३ ॥ पिर बिनु
 खरी निमाणी जीउ बिनु पिर किउ जीवा मेरी माई ॥ पिर बिनु नीद न आवै जीउ कापडु तनि न
 सुहाई ॥ कापरु तनि सुहावै जा पिर भावै गुरमती चितु लाईअै ॥ सदा सुहागणि जा सतिगुरु सेवे गुर
 कै अंकि समाईअै ॥ गुर सबदै मेला ता पिरु रावी लाहा नामु संसारे ॥ नानक कामणि नाह पिआरी
 जा हरि के गुण सारे ॥१॥ सा धन रंगु माणे जीउ आपणे नालि पिआरे ॥ अहिनिमि रंगि राती जीउ
 गुर सबदु वीचारे ॥ गुर सबदु वीचारे हउमै मारे इन बिधि मिलहु पिआरे ॥ सा धन सोहागणि
 सदा रंगि राती साचै नामि पिआरे ॥ अपुने गुर मिलि रहीअै अमृतु गहीअै दुबिधा मारि निवारे
 ॥ नानक कामणि हरि वरु पाड़िआ सगले दूख विसारे ॥२॥ कामणि पिरहु भुली जीउ माड़िआ मोहि
 पिआरे ॥ झूठी झूठि लगी जीउ कूड़ि मुठी कूड़िआरे ॥ कूडु निवारे गुरमति सारे जूअै जनमु न हारे ॥
 गुर सबदु सेवे सचि समावै विचहु हउमै मारे ॥ हरि का नामु रिदै वसाए अैसा करे सीगारो ॥ नानक
 कामणि सहजि समाणी जिसु साचा नामु अधारो ॥३॥ मिलु मेरे प्रीतमा जीउ तुधु बिनु खरी निमाणी ॥
 मै नैणी नीद न आवै जीउ भावै अन्न न पाणी ॥ पाणी अन्न न भावै मरीअै हावै बिनु पिर किउ सुखु

पाईअै ॥ गुर आगै करउ बिन्नती जे गुर भावै जिउ मिलै तिवै मिलाईअै ॥ आपे मेलि लए सुखदाता
 आपि मिलिआ घरि आए ॥ नानक कामणि सदा सुहागणि ना पिरु मरै न जाए ॥४॥२॥ गउड़ी
 महला ३ ॥ कामणि हरि रसि बेधी जीउ हरि कै सहजि सुभाए ॥ मनु मोहनि मोहि लीआ जीउ दुबिधा
 सहजि समाए ॥ दुबिधा सहजि समाए कामणि वरु पाए गुरमती रंगु लाए ॥ इहु सरीरु कूड़ि कुसति
 भरिआ गल ताई पाप कमाए ॥ गुरमुखि भगति जितु सहज धुनि उपजै बिनु भगती मैलु न जाए ॥
 नानक कामणि पिरहि पिआरी विचहु आपु गवाए ॥१॥ कामणि पिरु पाइआ जीउ गुर कै भाइ पिआरे
 ॥ रैणि सुखि सुती जीउ अंतरि उरि धारे ॥ अंतरि उरि धारे मिलीअै पिआरे अनदिनु दुखु निवारे ॥
 अंतरि महलु पिरु रावे कामणि गुरमती वीचारे ॥ अमृतु नामु पीआ दिन राती दुबिधा मारि निवारे
 ॥ नानक सचि मिली सोहागणि गुर कै हेति अपारे ॥२॥ आवहु दइआ करे जीउ प्रीतम अति पिआरे ॥
 कामणि बिनउ करे जीउ सचि सबदि सीगारे ॥ सचि सबदि सीगारे हउमै मारे गुरमुखि कारज सवारे
 ॥ जुगि जुगि एको सचा सोई बूझै गुर बीचारे ॥ मनमुखि कामि विआपी मोहि संतापी किसु आगै जाइ
 पुकारे ॥ नानक मनमुखि थाउ न पाए बिनु गुर अति पिआरे ॥३॥ मुंध इआणी भोली निगुणीआ
 जीउ पिरु अगम अपारा ॥ आपे मेलि मिलीअै जीउ आपे बखसणहारा ॥ अवगण बखसणहारा
 कामणि कंतु पिआरा घटि घटि रहिआ समाई ॥ प्रेम प्रीति भाइ भगती पाईअै सतिगुरि बूझ बुझाई
 ॥ सदा अन्नदि रहै दिन राती अनदिनु रहै लिव लाई ॥ नानक सहजे हरि वरु पाइआ सा धन
 नउ निधि पाई ॥४॥३॥ गउड़ी महला ३ ॥ माइआ सरु सबलु वरतै जीउ किउ करि दुतरु तरिआ
 जाइ ॥ राम नामु करि बोहिथा जीउ सबदु खेवटु विचि पाइ ॥ सबदु खेवटु विचि पाए हरि आपि
 लघाए इन बिधि दुतरु तरीअै ॥ गुरमुखि भगति परापति होवै जीवतिआ इउ मरीअै ॥ खिन महि
 राम नामि किलविख काटे भए पवितु सरीरा ॥ नानक राम नामि निसतारा कंचन भए मनूरा ॥१॥

इसतरी पुरख कामि विआपे जीउ राम नाम की बिधि नही जाणी ॥ मात पिता सुत भाई खरे
 पिआरे जीउ डूबि मुए बिनु पाणी ॥ डूबि मुए बिनु पाणी गति नही जाणी हउमै धातु संसारे ॥ जो
 आइआ सो सभु को जासी उबरे गुर वीचारे ॥ गुरमुखि होवै राम नामु वखाणै आपि तरै कुल तारे ॥
 नानक नामु वसै घट अंतरि गुरमति मिले पिआरे ॥२॥ राम नाम बिनु को थिरु नाही जीउ बाजी
 है संसारा ॥ दृढ़ भगति सची जीउ राम नामु वापारा ॥ राम नामु वापारा अगम अपारा गुरमती
 धनु पाईअै ॥ सेवा सुरति भगति इह साची विचहु आपु गवाईअै ॥ हम मति हीण मूरख मुगध
 अंधे सतिगुरि मारगि पाए ॥ नानक गुरमुखि सबदि सुहावे अनदिनु हरि गुण गाए ॥३॥ आपि
 कराए करे आपि जीउ आपे सबदि सवारे ॥ आपे सतिगुरु आपि सबदु जीउ जुगु जुगु भगत पिआरे
 ॥ जुगु जुगु भगत पिआरे हरि आपि सवारे आपे भगती लाए ॥ आपे दाना आपे बीना आपे सेव
 कराए ॥ आपे गुणदाता अवगुण काटे हिरदै नामु वसाए ॥ नानक सद बलिहारी सचे विटहु आपे
 करे कराए ॥४॥४॥ गउड़ी महला ३ ॥ गुर की सेवा करि पिरा जीउ हरि नामु धिआए ॥ मंजहु दूरि
 न जाहि पिरा जीउ घरि बैठिआ हरि पाए ॥ घरि बैठिआ हरि पाए सदा चितु लाए सहजे सति
 सुभाए ॥ गुर की सेवा खरी सुखाली जिस नो आपि कराए ॥ नामो बीजे नामो जंमै नामो मंनि वसाए ॥
 नानक सचि नामि वडिआई पूरबि लिखिआ पाए ॥१॥ हरि का नामु मीठा पिरा जीउ जा चाखहि
 चितु लाए ॥ रसना हरि रसु चाखु मुये जीउ अन रस साद गवाए ॥ सदा हरि रसु पाए जा हरि भाए
 रसना सबदि सुहाए ॥ नामु धिआए सदा सुखु पाए नामि रहै लिव लाए ॥ नामे उपजै नामे बिनसै
 नामे सचि समाए ॥ नानक नामु गुरमती पाईअै आपे लए लवाए ॥२॥ एह विडाणी चाकरी पिरा
 जीउ धन छोडि परदेसि सिधाए ॥ दूजै किनै सुखु न पाइओ पिरा जीउ बिखिआ लोभि लुभाए ॥ बिखिआ
 लोभि लुभाए भरमि भुलाए ओहु किउ करि सुखु पाए ॥ चाकरी विडाणी खरी दुखाली आपु वेचि धरमु

गवाए ॥ माइआ बंधन टिकै नाही खिनु खिनु दुखु संताए ॥ नानक माइआ का दुखु तदे चूकै जा गुर सबदी चितु लाए ॥३॥ मनमुख मुगध गावारु पिरा जीउ सबदु मनि न वसाए ॥ माइआ का भ्रमु अंधु पिरा जीउ हरि मारगु किउ पाए ॥ किउ मारगु पाए बिनु सतिगुर भाए मनमुखि आपु गणाए ॥ हरि के चाकर सदा सुहेले गुर चरणी चितु लाए ॥ जिस नो हरि जीउ करे किरपा सदा हरि के गुण गाए ॥ नानक नामु रतनु जगि लाहा गुरमुखि आपि बुझाए ॥४॥५॥७॥

रागु गउड़ी छंत महला ५

१९८ सतिगुर प्रसादि ॥

मेरै मनि बैरागु भइआ जीउ किउ देखा प्रभ दाते ॥ मेरे मीत सखा हरि जीउ गुर पुरख बिधाते ॥ पुरखो बिधाता एकु स्रीधरु किउ मिलह तुझै उडीणीआ ॥ कर करहि सेवा सीसु चरणी मनि आस दरस निमाणीआ ॥ सासि सासि न घड़ी विसरै पलु मूरतु दिनु राते ॥ नानक सारिंग जिउ पिआसे किउ मिलीअै प्रभ दाते ॥१॥ इक बिनउ करउ जीउ सुणि कंत पिआरे ॥ मेरा मनु तनु मोहि लीआ जीउ देखि चलत तुमारे ॥ चलता तुमारे देखि मोही उदास धन किउ धीरए ॥ गुणवंत नाह दइआलु बाला सरब गुण भरपूरए ॥ पिर दोसु नाही सुखह दाते हउ विछुड़ी बुरिआरे ॥ बिनवंति नानक दइआ धारहु घरि आवहु नाह पिआरे ॥२॥ हउ मनु अरपी सभु तनु अरपी अरपी सभि देसा ॥ हउ सिरु अरपी तिसु मीत पिआरे जो प्रभ देइ सदेसा ॥ अरपिआ त सीसु सुथानि गुर पहि संगि प्रभू दिखाइआ ॥ खिन माहि सगला दूखु मिटिआ मनहु चिंदिआ पाइआ ॥ दिनु रैणि रलीआ करै कामणि मिटे सगल अंदेसा ॥ बिनवंति नानकु कंतु मिलिआ लोड़ते हम जैसा ॥३॥ मेरै मनि अनदु भइआ जीउ वजी वाधाई ॥ घरि लालु आइआ पिआरा सभ तिखा बुझाई ॥ मिलिआ त लालु गुपालु ठाकुरु सखी मंगलु गाइआ ॥ सभ मीत बंधप हरखु उपजिआ दूत थाउ गवाइआ ॥ अनहत वाजे वजहि घर महि पिर संगि सेज विछाई ॥ बिनवंति नानकु सहजि रहै हरि मिलिआ

कंतु सुखदाई ॥४॥१॥ गउड़ी महला ५ ॥ मोहन तेरे ऊचे मंदर महल अपारा ॥ मोहन तेरे सोहनि
 दुआर जीउ संत धरम साला ॥ धरम साल अपार दैआर ठाकुर सदा कीरतनु गावहे ॥ जह साध संत
 इकत्र होवहि तहा तुझहि धिआवहे ॥ करि दइआ मइआ दइआल सुआमी होहु दीन कृपारा ॥
 बिनवंति नानक दरस पिआसे मिलि दरसन सुखु सारा ॥१॥ मोहन तेरे बचन अनूप चाल निराली
 ॥ मोहन तूं मानहि एकु जी अवर सभ राली ॥ मानहि त एकु अलेखु ठाकुरु जिनहि सभ कल धारीआ ॥
 तुधु बचनि गुर कै वसि कीआ आदि पुरखु बनवारीआ ॥ तूं आपि चलिआ आपि रहिआ आपि सभ
 कल धारीआ ॥ बिनवंति नानक पैज राखहु सभ सेवक सरनि तुमारीआ ॥२॥ मोहन तुधु सतसंगति
 धिआवै दरस धिआना ॥ मोहन जमु नेड़ि न आवै तुधु जपहि निदाना ॥ जमकालु तिन कउ लगै
 नाही जो इक मनि धिआवहे ॥ मनि बचनि करमि जि तुधु अराधहि से सभे फल पावहे ॥ मल मूत
 मूड़ जि मुगध होते सि देखि दरसु सुगिआना ॥ बिनवंति नानक राजु निहचलु पूरन पुरख भगवाना
 ॥३॥ मोहन तूं सुफलु फलिआ सणु परवारे ॥ मोहन पुत्र मीत भाई कुटंब सभि तारे ॥ तारिआ जहानु
 लहिआ अभिमानु जिनी दरसनु पाइआ ॥ जिनी तुधनो धन्नु कहिआ तिन जमु नेड़ि न आइआ ॥ बेअंत
 गुण तेरे कथे न जाही सतिगुर पुरख मुरारे ॥ बिनवंति नानक टेक राखी जितु लागि तरिआ संसारे ॥
 ४॥२॥ गउड़ी महला ५ ॥ सलोकु ॥ पतित असंख पुनीत करि पुनह पुनह बलिहार ॥ नानक राम
 नामु जपि पावको तिन किलबिख दाहनहार ॥१॥ छंत ॥ जपि मना तूं राम नराइणु गोविंदा हरि
 माधो ॥ धिआइ मना मुरारि मुकंदे कटीअै काल दुख फाधो ॥ दुखहरण दीन सरण श्रीधर चरन कमल
 अराधीअै ॥ जम पंथु बिखड़ा अगनि सागरु निमख सिमरत साधीअै ॥ कलिमलह दहता सुधु
 करता दिनसु रैणि अराधो ॥ बिनवंति नानक करहु किरपा गोपाल गोबिंद माधो ॥१॥ सिमरि मना
 दामोदरु दुखहरु भै भंजनु हरि राइआ ॥ श्रीरंगो दइआल मनोहरु भगति वछलु बिरदाइआ ॥

भगति वछल पुरख पूरन मनहि चिंदिआ पाईअै ॥ तम अंध कूप ते उधारै नामु मंनि वसाईअै ॥
 सुर सिध गण गंधरब मुनि जन गुण अनिक भगती गाड़िआ ॥ बिनवंति नानक करहु किरपा
 पारब्रहम हरि राड़िआ ॥२॥ चेति मना पारब्रहमु परमेसरु सरब कला जिनि धारी ॥ करुणा मै
 समरथु सुआमी घट घट प्राण अधारी ॥ प्राण मन तन जीअ दाता बेअंत अगम अपारो ॥ सरणि जोगु
 समरथु मोहनु सरब दोख बिदारो ॥ रोग सोग सभि दोख बिनसहि जपत नामु मुरारी ॥ बिनवंति नानक
 करहु किरपा समरथ सभ कल धारी ॥३॥ गुण गाउ मना अचुत अबिनासी सभ ते ऊच दड़िआला ॥
 बिसंभरु देवन कउ एकै सरब करै प्रतिपाला ॥ प्रतिपाल महा दड़िआल दाना दड़िआ धारे सभ किसै
 ॥ कालु कंटकु लोभु मोहु नासै जीअ जा कै प्रभु बसै ॥ सुप्रसन्न देवा सफल सेवा भई पूरन घाला ॥
 बिनवंत नानक इछ पुनी जपत दीन दैआला ॥४॥३॥ गउड़ी महला ५ ॥ सुणि सखीए मिलि उदमु
 करेहा मनाइ लैहि हरि कंतै ॥ मानु तिआगि करि भगति ठगउरी मोहह साधू मंतै ॥ सखी वसि
 आड़िआ फिरि छोडि न जाई इह रीति भली भगवंतै ॥ नानक जरा मरण भै नरक निवारै पुनीत करै
 तिसु जंतै ॥१॥ सुणि सखीए इह भली बिन्नती एहु मतांतु पकाईअै ॥ सहजि सुभाइ उपाधि रहत
 होइ गीत गोविंदहि गाईअै ॥ कलि कलेस मिटहि भ्रम नासहि मनि चिंदिआ फलु पाईअै ॥ पारब्रहम
 पूरन परमेसर नानक नामु धिआईअै ॥२॥ सखी इछ करी नित सुख मनाई प्रभ मेरी आस पुजाए
 ॥ चरन पिआसी दरस बैरागनि पेखउ थान सबाए ॥ खोजि लहउ हरि संत जना संगु संमृथ पुरख
 मिलाए ॥ नानक तिन मिलिआ सुरिजनु सुखदाता से वडभागी माए ॥३॥ सखी नालि वसा अपुने
 नाह पिआरे मेरा मनु तनु हरि संगि हिलिआ ॥ सुणि सखीए मेरी नीद भली मै आपनड़ा पिरु
 मिलिआ ॥ भ्रमु खोड़िओ साँति सहजि सुआमी परगासु भड़िआ कउलु खिलिआ ॥ वरु पाड़िआ प्रभु
 अंतरजामी नानक सोहागु न टलिआ ॥४॥४॥२॥५॥११॥

१६ सतिगुर प्रसादि ॥ गउड़ी बावन अखरी महला ५ ॥ सलोकु ॥ गुरदेव माता गुरदेव पिता गुरदेव
 सुआमी परमेसुरा ॥ गुरदेव सखा अगिआन भंजनु गुरदेव बंधिप सहोदरा ॥ गुरदेव दाता हरि नामु
 उपदेसै गुरदेव मंतु निरोधरा ॥ गुरदेव साँति सति बुधि मूरति गुरदेव पारस परस परा ॥ गुरदेव
 तीरथु अंमृत सरोवरु गुर गिआन मजनु अपरंपरा ॥ गुरदेव करता सभि पाप हरता गुरदेव पतित
 पवित करा ॥ गुरदेव आदि जुगादि जुगु जुगु गुरदेव मंतु हरि जपि उधरा ॥ गुरदेव संगति प्रभ मेलि
 करि किरपा हम मूड़ पापी जितु लगि तरा ॥ गुरदेव सतिगुरु पारब्रह्म परमेसरु गुरदेव नानक हरि
 नमसकरा ॥१॥ सलोकु ॥ आपहि कीआ कराइआ आपहि करनै जोगु ॥ नानक एको रवि रहिआ दूसर
 होआ न होगु ॥१॥ पउड़ी ॥ ओअं साध सतिगुर नमसकारं ॥ आदि मधि अंति निरंकारं ॥ आपहि सुन्न
 आपहि सुख आसन ॥ आपहि सुनत आप ही जासन ॥ आपन आपु आपहि उपाइओ ॥ आपहि बाप
 आप ही माइओ ॥ आपहि सूखम आपहि असथूला ॥ लखी न जाई नानक लीला ॥१॥ करि किरपा प्रभ
 दीन दइआला ॥ तेरे संतन की मनु होइ खाला ॥ रहाउ ॥ सलोकु ॥ निरंकार आकार आपि निरगुन
 सरगुन एक ॥ एकहि एक बखाननो नानक एक अनेक ॥१॥ पउड़ी ॥ ओअं गुरमुखि कीओ अकारा ॥ एकहि
 सूति परोवनहारा ॥ भिन्न भिन्न त्रै गुण बिसथारं ॥ निरगुन ते सरगुन दृसटारं ॥ सगल भाति करि
 करहि उपाइओ ॥ जनम मरन मन मोहु बढाइओ ॥ दुहू भाति ते आपि निरारा ॥ नानक अंतु न
 पारावारा ॥२॥ सलोकु ॥ सेई साह भगवंत से सचु संपै हरि रासि ॥ नानक सचु सुचि पाईअै तिह संतन कै
 पासि ॥१॥ पवड़ी ॥ ससा सति सति सति सोऊ ॥ सति पुरख ते भिन्न न कोऊ ॥ सोऊ सरनि परै जिह पायं
 ॥ सिमरि सिमरि गुन गाइ सुनायं ॥ संसै भरमु नही कछु बिआपत ॥ प्रगट प्रतापु ताहू को जापत ॥ सो
 साधू इह पहुचनहारा ॥ नानक ता कै सद बलिहारा ॥३॥ सलोकु ॥ धनु धनु कहा पुकारते माइआ मोह

सभ कूर ॥ नाम बिहूने नानका होत जात सभु धूर ॥१॥ पवड़ी ॥ धधा धूरि पुनीत तेरे जनूआ ॥ धनि तेऊ
 जिह रुच डिआ मनूआ ॥ धनु नही बाछहि सुरग न आछहि ॥ अति पृअ प्रीति साध रज राचहि ॥ धंधे
 कहा बिआपहि ताहू ॥ जो एक छाडि अन कतहि न जाहू ॥ जा कै हीअै दीओ प्रभ नाम ॥ नानक साध पूरन
 भगवान ॥४॥ सलोक ॥ अनिक भेख अरु डिआन धिआन मनहठि मिलिअउ न कोडि ॥ कहु नानक
 किरपा भई भगतु डिआनी सोडि ॥१॥ पउड़ी ॥ डंडा डिआनु नही मुख बातउ ॥ अनिक जुगति सासत्र
 करि भातउ ॥ डिआनी सोडि जा कै दृड़ सोऊ ॥ कहत सुनत कछु जोगु न होऊ ॥ डिआनी रहत आगिआ
 दृड़ु जा कै ॥ उसन सीत समसरि सभ ता कै ॥ डिआनी ततु गुरमुखि बीचारी ॥ नानक जा कउ किरपा
 धारी ॥५॥ सलोक ॥ आवन आए सृसटि महि बिनु बूझै पसु ढोर ॥ नानक गुरमुखि सो बुझै जा कै भाग
 मथोर ॥१॥ पउड़ी ॥ या जुग महि एकहि कउ आडिआ ॥ जनमत मोहिओ मोहनी माडिआ ॥ गरभ कुंट
 महि उरध तप करते ॥ सासि सासि सिमरत प्रभु रहते ॥ उरझि परे जो छोडि छडाना ॥ देवनहारु मनहि
 बिसराना ॥ धारहु किरपा जिसहि गुसाई ॥ इत उत नानक तिसु बिसरहु नाही ॥६॥ सलोक ॥ आवत
 हुकमि बिनास हुकमि आगिआ भिन्न न कोडि ॥ आवन जाना तिह मिटै नानक जिह मनि सोडि ॥१॥
 पउड़ी ॥ एऊ जीअ बहुतु ग्रभ वासे ॥ मोह मगन मीठ जोनि फासे ॥ इनि माडिआ तै गुण बसि कीने ॥
 आपन मोह घटे घटि दीने ॥ ए साजन कछु कहहु उपाडिआ ॥ जा ते तरउ बिखम इह माडिआ ॥ करि
 किरपा सतसंगि मिलाए ॥ नानक ता कै निकटि न माए ॥७॥ सलोक ॥ किरत कमावन सुभ असुभ कीने
 तिनि प्रभि आपि ॥ पसु आपन हउ हउ करै नानक बिनु हरि कहा कमाति ॥१॥ पउड़ी ॥ एकहि आपि
 करावनहारा ॥ आपहि पाप पुन्न बिसथारा ॥ इआ जुग जितु जितु आपहि लाडिओ ॥ सो सो पाडिओ जु
 आपि दिवाडिओ ॥ उआ का अंतु न जानै कोऊ ॥ जो जो करै सोऊ फुनि होऊ ॥ एकहि ते सगला बिसथारा ॥
 नानक आपि सवारनहारा ॥८॥ सलोक ॥ राचि रहे बनिता बिनोद कुसम रंग बिख सोर ॥ नानक तिह

सरनी परउ बिनसि जाइ मै मोर ॥१॥ पउड़ी ॥ रे मन बिनु हरि जह रचहु तह तह बंधन पाहि ॥ जिह
 बिधि कतहू न छूटीअै साकत तेऊ कमाहि ॥ हउ हउ करते करम रत ता को भारु अफार ॥ प्रीति नही जउ
 नाम सिउ तउ एऊ करम बिकार ॥ बाधे जम की जेवरी मीठी माइआ रंग ॥ भ्रम के मोहे नह बुझहि सो प्रभु
 सदहू संग ॥ लेखै गणत न छूटीअै काची भीति न सुधि ॥ जिसहि बुझाए नानका तिह गुरमुखि निरमल
 बुधि ॥६॥ सलोकु ॥ टूटे बंधन जासु के होआ साधू संगु ॥ जो राते रंग एक कै नानक गूड़ा रंगु ॥१॥ पउड़ी ॥
 रारा रंगहु इआ मनु अपना ॥ हरि हरि नामु जपहु जपु रसना ॥ रे रे दरगह कहै न कोऊ ॥ आउ
 बैठु आदरु सुभ देऊ ॥ उआ महली पावहि तू बासा ॥ जनम मरन नह होइ बिनासा ॥ मसतकि करमु
 लिखिओ धुरि जा कै ॥ हरि संपै नानक घरि ता कै ॥१०॥ सलोकु ॥ लालच झूठ बिकार मोह बिआपत मूड़े
 अंध ॥ लागि परे दुरगंध सिउ नानक माइआ बंध ॥१॥ पउड़ी ॥ लला लपटि बिखै रस राते ॥ अह्वबुधि
 माइआ मद माते ॥ इआ माइआ महि जनमहि मरना ॥ जिउ जिउ हुकमु तिवै तिउ करना ॥ कोऊ उन
 न कोऊ पूरा ॥ कोऊ सुघरु न कोऊ मूरा ॥ जितु जितु लावहु तितु तितु लगना ॥ नानक ठाकुर सदा अलिपना
 ॥११॥ सलोकु ॥ लाल गुपाल गोबिंद प्रभ गहिर गंभीर अथाह ॥ दूसर नाही अवर को नानक बेपरवाह
 ॥१॥ पउड़ी ॥ लला ता कै लवै न कोऊ ॥ एकहि आपि अवर नह होऊ ॥ होवनहारु होत सद आइआ ॥
 उआ का अंतु न काहू पाइआ ॥ कीट हसति महि पूर समाने ॥ प्रगट पुरख सभ ठाऊ जाने ॥ जा कउ दीनो
 हरि रसु अपना ॥ नानक गुरमुखि हरि हरि तिह जपना ॥१२॥ सलोकु ॥ आतम रसु जिह जानिआ हरि
 रंग सहजे माणु ॥ नानक धनि धनि धनि जन आए ते परवाणु ॥१॥ पउड़ी ॥ आइआ सफल ताहू को
 गनीअै ॥ जासु रसन हरि हरि जसु भनीअै ॥ आइ बसहि साधू कै संगे ॥ अनदिनु नामु धिआवहि रंगे ॥
 आवत सो जनु नामहि राता ॥ जा कउ दइआ मइआ बिधाता ॥ एकहि आवन फिरि जोनि न आइआ ॥
 नानक हरि कै दरसि समाइआ ॥१३॥ सलोकु ॥ यासु जपत मनि होइ अन्नदु बिनसै दूजा भाउ ॥ दूख

दरद तृसना बुझै नानक नामि समाउ ॥१॥ पउड़ी ॥ यया जारउ दुरमति दोऊ ॥ तिसहि तिआगि सुख
 सहजे सोऊ ॥ यया जाडि परहु संत सरना ॥ जिह आसर इआ भवजलु तरना ॥ यया जनमि न आवै सोऊ
 ॥ एक नाम ले मनहि परोऊ ॥ यया जनमु न हारीअै गुर पूरे की टेक ॥ नानक तिह सुखु पाइआ जा कै
 हीअरै एक ॥१४॥ सलोकु ॥ अंतरि मन तन बसि रहे ईत ऊत के मीत ॥ गुरि पूरै उपदेसिआ नानक
 जपीअै नीत ॥१॥ पउड़ी ॥ अनदिनु सिमरहु तासु कउ जो अंति सहाई होइ ॥ इह बिखिआ दिन चारि
 छिअ छाडि चलिओ सभु कोइ ॥ का को मात पिता सुत धीआ ॥ गृह बनिता कछु संगि न लीआ ॥ औसी
 संचि जु बिनसत नाही ॥ पति सेती अपुनै घरि जाही ॥ साधसंगि कलि कीरतनु गाइआ ॥ नानक ते ते
 बहुरि न आइआ ॥१५॥ सलोकु ॥ अति सुंदर कुलीन चतुर मुखि डिआनी धनवंत ॥ मिरतक कहीअहि
 नानका जिह प्रीति नही भगवंत ॥१॥ पउड़ी ॥ डंडा खटु सासत्र होइ डिआता ॥ पूरकु कुंभक रेचक
 करमाता ॥ डिआन धिआन तीरथ इसनानी ॥ सोमपाक अपरस उदिआनी ॥ राम नाम संगि मनि
 नही हेता ॥ जो कछु कीनो सोऊ अनेता ॥ उआ ते ऊतमु गनउ चंडाला ॥ नानक जिह मनि बसहि गुपाला
 ॥१६॥ सलोकु ॥ कुंट चारि दह दिसि भ्रमे करम किरति की रेख ॥ सूख दूख मुकति जोनि नानक लिखिओ लेख
 ॥१॥ पवड़ी ॥ कका कारन करता सोऊ ॥ लिखिओ लेखु न मेटत कोऊ ॥ नही होत कछु दोऊ बारा ॥ करनैहारु
 न भूलनहारा ॥ काहू पंथु दिखारै आपै ॥ काहू उदिआन भ्रमत पछुतापै ॥ आपन खेलु आप ही कीनो ॥
 जो जो दीनो सु नानक लीनो ॥१७॥ सलोकु ॥ खात खरचत बिलछत रहे टूटि न जाहि भंडार ॥ हरि हरि
 जपत अनेक जन नानक नाहि सुमार ॥१॥ पउड़ी ॥ खखा खूना कछु नही तिसु संम्रथ कै पाहि ॥ जो देना
 सो दे रहिओ भावै तह तह जाहि ॥ खरचु खजाना नाम धनु इआ भगतन की रासि ॥ खिमा गरीबी अनद
 सहज जपत रहहि गुणतास ॥ खेलहि बिगसहि अनद सिउ जा कउ होत कृपाल ॥ सदीव गनीव सुहावने
 राम नाम गृहि माल ॥ खेदु न दूखु न डानु तिह जा कउ नदरि करी ॥ नानक जो प्रभ भाणिआ पूरी

तिना परी ॥१८॥ सलोकु ॥ गनि मिनि देखहु मनै माहि सरपर चलनो लोग ॥ आस अनित गुरमुखि मिटै
 नानक नाम अरोग ॥१॥ पउड़ी ॥ गगा गोबिद गुण खहु सासि सासि जपि नीत ॥ कहा बिसासा देह
 का बिलम न करिहो मीत ॥ नह बारिक नह जोबनै नह बिरधी कछु बंधु ॥ ओह बेरा नह बूझीअै जउ
 आइ परै जम फंधु ॥ गिआनी धिआनी चतुर पेखि रहनु नही इह ठाड़ि ॥ छाडि छाडि सगली गई
 मूढ़ तहा लपटाहि ॥ गुर प्रसादि सिमरत रहै जाहू मसतकि भाग ॥ नानक आए सफल ते जा कउ
 पृअहि सुहाग ॥१६॥ सलोकु ॥ घोखे सासत्र बेद सभ आन न कथतउ कोड़ि ॥ आदि जुगादी हुणि होवत
 नानक एकै सोड़ि ॥१॥ पउड़ी ॥ घघा घालहु मनहि एह बिनु हरि दूसर नाहि ॥ नह होआ नह होवना
 जत कत ओही समाहि ॥ घूलहि तउ मन जउ आवहि सरना ॥ नाम ततु कलि महि पुनहचरना ॥ घालि
 घालि अनिक पछुतावहि ॥ बिनु हरि भगति कहा थिति पावहि ॥ घोलि महा रसु अंमृतु तिह पीआ ॥
 नानक हरि गुरि जा कउ दीआ ॥२०॥ सलोकु ॥ डणि घाले सभ दिवस सास नह बढन घटन तिलु सार
 ॥ जीवन लोरहि भरम मोह नानक तेऊ गवार ॥१॥ पउड़ी ॥ डंडा ड़ासै कालु तिह जो साकत प्रभि कीन ॥
 अनिक जोनि जनमहि मरहि आतम रामु न चीन ॥ डिआन धिआन ताहू कउ आए ॥ करि किरपा जिह
 आपि दिवाए ॥ डणती डणी नही कोऊ छूटै ॥ काची गागरि सरपर फूटै ॥ सो जीवत जिह जीवत जपिआ
 ॥ प्रगट भए नानक नह छपिआ ॥२१॥ सलोकु ॥ चिति चितवउ चरणारबिंद ऊध कवल बिगसाँत ॥
 प्रगट भए आपहि गोबिंद नानक संत मताँत ॥१॥ पउड़ी ॥ चचा चरन कमल गुर लागा ॥ धनि धनि
 उआ दिन संजोग सभागा ॥ चारि कुंट दह दिसि भ्रमि आइओ ॥ भई कृपा तब दरसनु पाइओ ॥ चार
 बिचार बिनसिओ सभ दूआ ॥ साधसंगि मनु निरमल हूआ ॥ चिंत बिसारी एक दृसटेता ॥ नानक
 गिआन अंजनु जिह नेत्रा ॥२२॥ सलोकु ॥ छाती सीतल मनु सुखी छंत गोबिद गुन गाड़ि ॥ औसी किरपा
 करहु प्रभ नानक दास दसाइ ॥१॥ पउड़ी ॥ छछा छोहरे दास तुमारे ॥ दास दासन के पानीहारे ॥ छछा

छारु होत तेरे संता ॥ अपनी कृपा करहु भगवंता ॥ छाडि सिआनप बहु चतुराई ॥ संतन की मन टेक
 टिकाई ॥ छारु की पुतरी परम गति पाई ॥ नानक जा कउ संत सहाई ॥२३॥ सलोकु ॥ जोर जुलम
 फूलहि घनो काची देह बिकार ॥ अह्वबुधि बंधन परे नानक नाम छुटार ॥१॥ पउड़ी ॥ जजा जानै हउ कछु
 हूआ ॥ बाधिओ जिउ नलिनी भ्रमि सूआ ॥ जउ जानै हउ भगनु गिआनी ॥ आगै ठाकुरि तिलु नही मानी
 ॥ जउ जानै मै कथनी करता ॥ बिआपारी बसुधा जिउ फिरता ॥ साधसंगि जिह हउमै मारी ॥ नानक
 ता कउ मिले मुरारी ॥२४॥ सलोकु ॥ झालाघे उठि नामु जपि निसि बासुर आराधि ॥ कसू तुझै न
 बिआपई नानक मिटै उपाधि ॥१॥ पउड़ी ॥ झझा झूरनु मिटै तुमारो ॥ राम नाम सिउ करि बिउहारो ॥
 झूरत झूरत साकत मूआ ॥ जा कै रिदै होत भाउ बीआ ॥ झरहि कसंमल पाप तेरे मनूआ ॥ अमृत कथा
 संतसंगि सुनूआ ॥ झरहि काम क्रोध दुसटाई ॥ नानक जा कउ कृपा गुसाई ॥२५॥ सलोकु ॥ अतन करहु
 तुम अनिक बिधि रहनु न पावहु मीत ॥ जीवत रहहु हरि हरि भजहु नानक नाम परीति ॥१॥ पवड़ी ॥
 जंजा जाणहु दृढ़ु सही बिनसि जात एह हेत ॥ गणती गणउ न गणि सकउ ऊठि सिधारे केत ॥ ओ
 पेखउ सो बिनसतउ का सिउ करीअै संगु ॥ जाणहु झिआ बिधि सही चित झूठउ माझिआ रंगु ॥ जाणत
 सोई संतु सुझि भ्रम ते कीचित भिन्न ॥ अंध कूप ते तिह कढहु जिह होवहु सुप्रसन्न ॥ जा कै हाथि समरथ ते
 कारन करनै जोग ॥ नानक तिह उसतति करउ जाहू कीओ संजोग ॥२६॥ सलोकु ॥ टूटे बंधन जनम
 मरन साध सेव सुखु पाइ ॥ नानक मनहु न बीसरै गुण निधि गोबिद राइ ॥१॥ पउड़ी ॥ टहल करहु
 तउ एक की जा ते बृथा न कोइ ॥ मनि तनि मुखि हीअै बसै जो चाहहु सो होइ ॥ टहल महल ता कउ
 मिलै जा कउ साध कृपाल ॥ साधू संगति तउ बसै जउ आपन होहि दइआल ॥ टोहे टाहे बहु भवन
 बिनु नावै सुखु नाहि ॥ टलहि जाम के दूत तिह जु साधू संगि समाहि ॥ बारि बारि जाउ संत सडके ॥
 नानक पाप बिनासे कदि के ॥२७॥ सलोकु ॥ ठाक न होती तिनहु दरि जिह होवहु सुप्रसन्न ॥ जो जन

प्रभि अपुने करे नानक ते धनि धनि ॥१॥ पउड़ी ॥ ठठा मनूआ ठाहहि नाही ॥ जो सगल तिआगि
 एकहि लपटाही ॥ ठहकि ठहकि माइआ संगि मूए ॥ उआ कै कुसल न कतहू हूए ॥ ठाँढि परी संतह
 संगि बसिआ ॥ अमृत नामु तहा जीअ रसिआ ॥ ठाकुर अपुने जो जनु भाइआ ॥ नानक उआ का मनु
 सीतलाइआ ॥२८॥ सलोकु ॥ डंडउति बंदन अनिक बार सरब कला समरथ ॥ डोलन ते राखहु प्रभू
 नानक दे करि हथ ॥१॥ पउड़ी ॥ डडा डेरा इहु नही जह डेरा तह जानु ॥ उआ डेरा का संजमो गुर कै
 सबदि पछानु ॥ इआ डेरा कउ स्रमु करि घालै ॥ जा का तसू नही संगि चालै ॥ उआ डेरा की सो मिति
 जानै ॥ जा कउ दृसटि पूरन भगवानै ॥ डेरा निहचलु सचु साधसंग पाइआ ॥ नानक ते जन नह
 डोलाइआ ॥२९॥ सलोकु ॥ ढाहन लागे धरम राइ किनहि न घालिओ बंध ॥ नानक उबरे जपि हरी
 साधसंगि सनबंध ॥१॥ पउड़ी ॥ ढढा ढूढत कह फिरहु ढूढनु इआ मन माहि ॥ संगि तुहारै प्रभु बसै
 बनु बनु कहा फिराहि ॥ ढेरी ढाहहु साधसंगि अह्वबुधि बिकराल ॥ सुखु पावहु सहजे बसहु दरसनु
 देखि निहाल ॥ ढेरी जामै जमि मरै गरभ जोनि दुख पाइ ॥ मोह मगन लपटत रहै हउ हउ आवै जाइ
 ॥ ढहत ढहत अब ढहि परे साध जना सरनाइ ॥ दुख के फाहे काटिआ नानक लीए समाइ ॥३०॥
 सलोकु ॥ जह साधू गोबिद भजनु कीरतनु नानक नीत ॥ णा हउ णा तूं णह छुटहि निकटि न जाईअहु
 दूत ॥१॥ पउड़ी ॥ णाणा रण ते सीझीअै आतम जीतै कोइ ॥ हउमै अन सिउ लरि मरै सो सोभा दू
 होइ ॥ मणी मिटाइ जीवत मरै गुर पूरे उपदेस ॥ मनूआ जीतै हरि मिलै तिह सूरतण वेस ॥
 णा को जाणै आपणो एकहि टेक अधार ॥ रैणि दिणसु सिमरत रहै सो प्रभु पुरखु अपार ॥ रेण
 सगल इआ मनु करै एऊ करम कमाइ ॥ हुकमै बूझै सदा सुखु नानक लिखिआ पाइ ॥३१॥
 सलोकु ॥ तनु मनु धनु अरपउ तिसै प्रभू मिलावै मोहि ॥ नानक भ्रम भउ काटीअै चूकै जम की
 जोह ॥१॥ पउड़ी ॥ तता ता सिउ प्रीति करि गुण निधि गोबिद राइ ॥ फल पावहि मन बाछते

तपति तुहारी जाइ ॥ त्रास मिटै जम पंथ की जासु बसै मनि नाउ ॥ गति पावहि मति होइ प्रगास
 महली पावहि ठाउ ॥ ताहू संगि न धनु चलै गृह जोवन नह राज ॥ संतसंगि सिमरत रहहु इहै
 तुहारै काज ॥ ताता कछू न होई है जउ ताप निवारै आप ॥ प्रतिपालै नानक हमहि आपहि माई
 बाप ॥३२॥ सलोकु ॥ थाके बहु बिधि घालते तृपति न तृसना लाथ ॥ संचि संचि साकत मूए नानक
 माइआ न साथ ॥१॥ पउड़ी ॥ थथा थिरु कोऊ नही काइ पसारहु पाव ॥ अनिक बंच बल छल करहु
 माइआ एक उपाव ॥ थैली संचहु स्रमु करहु थाकि परहु गावार ॥ मन कै कामि न आवई अंते
 अउसर बार ॥ थिति पावहु गोबिद भजहु संतह की सिख लेहु ॥ प्रीति करहु सद एक सिउ इआ साचा
 असनेहु ॥ कारन करन करावनो सभ बिधि एकै हाथ ॥ जितु जितु लावहु तितु तितु लगहि नानक जंत
 अनाथ ॥३३॥ सलोकु ॥ दासह एकु निहारिआ सभु कछु देवनहार ॥ सासि सासि सिमरत रहहि नानक
 दरस आधार ॥१॥ पउड़ी ॥ ददा दाता एकु है सभ कउ देवनहार ॥ देंदे तोटि न आवई अगनत भरे
 भंडार ॥ दैनहारु सद जीवनहारा ॥ मन मूरख किउ ताहि बिसारा ॥ दोसु नही काहू कउ मीता ॥
 माइआ मोह बंधु प्रभि कीता ॥ दरद निवारहि जा के आपे ॥ नानक ते ते गुरमुखि ध्रापे ॥३४॥ सलोकु ॥
 धर जीअरे इक टेक तू लाहि बिडानी आस ॥ नानक नामु धिआईअै कारजु आवै रासि ॥१॥ पउड़ी ॥
 धधा धावत तउ मिटै संतसंगि होइ बासु ॥ धुर ते किरपा करहु आपि तउ होइ मनहि परगासु ॥ धनु
 साचा तेऊ सच साहा ॥ हरि हरि पूंजी नाम बिसाहा ॥ धीरजु जसु सोभा तिह बनिआ ॥ हरि हरि
 नामु स्रवन जिह सुनिआ ॥ गुरमुखि जिह घटि रहे समाई ॥ नानक तिह जन मिली वडाई ॥३५॥
 सलोकु ॥ नानक नामु नामु जपु जपिआ अंतरि बाहरि रंगि ॥ गुरि पूरै उपदेसिआ नरकु नाहि साधसंगि
 ॥१॥ पउड़ी ॥ ननना नरकि परहि ते नाही ॥ जा कै मनि तनि नामु बसाही ॥ नामु निधानु गुरमुखि
 जो जपते ॥ बिखु माइआ महि ना ओइ खपते ॥ नननाकारु न होता ता कहु ॥ नामु मंत्र गुरि दीनो जा कहु

॥ निधि निधान हरि अमृत पूरे ॥ तह बाजे नानक अनहद तूरे ॥३६॥ सलोकु ॥ पति राखी गुरि पारब्रहम तजि परपंच मोह बिकार ॥ नानक सोऊ आराधीअै अंतु न पारावारु ॥१॥ पउड़ी ॥ पपा परमिति पारु न पाइआ ॥ पतित पावन अगम हरि राइआ ॥ होत पुनीत कोट अपराधू ॥ अमृत नामु जपहि मिलि साधू ॥ परपच धोह मोह मिटनाई ॥ जा कउ राखहु आपि गुसाई ॥ पातिसाहु छत्र सिर सोऊ ॥ नानक दूसर अवरु न कोऊ ॥३७॥ सलोकु ॥ फाहे काटे मिटे गवन फतिह भई मनि जीत ॥ नानक गुर ते थित पाई फिरन मिटे नित नीत ॥१॥ पउड़ी ॥ फफा फिरत फिरत तू आइआ ॥ दुलभ देह कलिजुग महि पाइआ ॥ फिरि इआ अउसरु चरै न हाथा ॥ नामु जपहु तउ कटीअहि फासा ॥ फिरि फिरि आवन जानु न होई ॥ एकहि एक जपहु जपु सोई ॥ करहु कृपा प्रभ करनैहारे ॥ मेलि लेहु नानक बेचारे ॥३८॥ सलोकु ॥ बिनउ सुनहु तुम पारब्रहम दीन दइआल गुपाल ॥ सुख संपै बहु भोग रस नानक साध खाल ॥१॥ पउड़ी ॥ बबा ब्रहमु जानत ते ब्रहमा ॥ बैसनो ते गुरमुखि सुच धरमा ॥ बीरा आपन बुरा मिटावै ॥ ताहू बुरा निकटि नही आवै ॥ बाधिओ आपन हउ हउ बंधा ॥ दोसु देत आगह कउ अंधा ॥ बात चीत सभ रही सिआनप ॥ जिसहि जनावहु सो जानै नानक ॥३९॥ सलोकु ॥ भै भंजन अघ दूख नास मनहि अराधि हरे ॥ संतसंग जिह रिद बसिओ नानक ते न भ्रमे ॥१॥ पउड़ी ॥ भभा भरमु मिटावहु अपना ॥ इआ संसारु सगल है सुपना ॥ भरमे सुरि नर देवी देवा ॥ भरमे सिध साधिक ब्रहमेवा ॥ भरमि भरमि मानुख डहकाए ॥ दुतर महा बिखम इह माए ॥ गुरमुखि भ्रम भै मोह मिटाइआ ॥ नानक तेह परम सुख पाइआ ॥४०॥ सलोकु ॥ माइआ डोलै बहु बिधी मनु लपटिओ तिह संग ॥ मागन ते जिह तुम रखहु सु नानक नामहि रंग ॥१॥ पउड़ी ॥ ममा मागनहार इआना ॥ देनहार दे रहिओ सुजाना ॥ जो दीनो सो एकहि बार ॥ मन मूरख कह करहि पुकार ॥ जउ मागहि तउ मागहि बीआ ॥ जा ते कुसल न काहू थीआ ॥ मागनि माग त एकहि माग ॥ नानक जा ते परहि

पराग ॥४१॥ सलोक ॥ मति पूरी परधान ते गुर पूरे मन मंत ॥ जिह जानिओ प्रभु आपुना नानक ते
 भगवंत ॥१॥ पउड़ी ॥ ममा जाहू मरमु पछाना ॥ भेटत साधसंग पतीआना ॥ दुख सुख उआ कै समत
 बीचारा ॥ नरक सुरग रहत अउतारा ॥ ताहू संग ताहू निरलेपा ॥ पूरन घट घट पुरख बिसेखा ॥
 उआ रस महि उआहू सुखु पाइआ ॥ नानक लिपत नही तिह माइआ ॥४२॥ सलोक ॥ यार मीत
 सुनि साजनहु बिनु हरि छूटनु नाहि ॥ नानक तिह बंधन कटे गुर की चरनी पाहि ॥१॥ पवड़ी ॥
 यया जतन करत बहु बिधीआ ॥ एक नाम बिनु कह लउ सिधीआ ॥ याहू जतन करि होत छुटारा ॥
 उआहू जतन साध संगारा ॥ या उबरन धारै सभु कोऊ ॥ उआहि जपे बिनु उबर न होऊ ॥ याहू तरन
 तारन समराथा ॥ राखि लेहु निरगुन नरनाथा ॥ मन बच क्रम जिह आपि जनाई ॥ नानक तिह
 मति प्रगटी आई ॥४३॥ सलोक ॥ रोसु न काहू संग करहु आपन आपु बीचारि ॥ होइ निमाना जगि
 रहहु नानक नदरी पारि ॥१॥ पउड़ी ॥ रारा रेन होत सभ जा की ॥ तजि अभिमानु छुटै तेरी बाकी ॥
 रणि दरगहि तउ सीझहि भाई ॥ जउ गुरमुखि राम नाम लिव लाई ॥ रहत रहत रहि जाहि बिकारा
 ॥ गुर पूरे कै सबदि अपारा ॥ राते रंग नाम रस माते ॥ नानक हरि गुर कीनी दाते ॥४४॥ सलोक ॥
 लालच झूठ बिखै बिआधि डिआ देही महि बास ॥ हरि हरि अमृतु गुरमुखि पीआ नानक सूखि
 निवास ॥१॥ पउड़ी ॥ लला लावउ अउखध जाहू ॥ दूख दरद तिह मिटहि खिनाहू ॥ नाम अउखधु
 जिह रिदै हितावै ॥ ताहि रोगु सुपनै नही आवै ॥ हरि अउखधु सभ घट है भाई ॥ गुर पूरे बिनु बिधि
 न बनाई ॥ गुरि पूरे संजमु करि दीआ ॥ नानक तउ फिरि दूख न थीआ ॥४५॥ सलोक ॥ वासुदेव
 सरबत्र मै ऊन न कतहू ठाड़ि ॥ अंतरि बाहरि संगि है नानक काड़ि दुराड़ि ॥१॥ पउड़ी ॥ ववा
 वैरु न करीअै काहू ॥ घट घट अंतरि ब्रहम समाहू ॥ वासुदेव जल थल महि रविआ ॥ गुर प्रसादि
 विरलै ही गविआ ॥ वैर विरोध मिटे तिह मन ते ॥ हरि कीरतनु गुरमुखि जो सुनते ॥ वरन चिहन

सगलह ते रहता ॥ नानक हरि हरि गुरमुखि जो कहता ॥४६॥ सलोकु ॥ हउ हउ करत बिहानीआ
 साकत मुगध अजान ॥ इड़कि मुए जिउ तृखावंत नानक किरति कमान ॥१॥ पउड़ी ॥ इड़ा इड़ि
 मिटै संगि साधू ॥ करम धरम ततु नाम अराधू ॥ रूड़ो जिह बसिओ रिद माही ॥ उआ की इड़ि मिटत
 बिनसाही ॥ इड़ि करत साकत गावारा ॥ जेह हीअै अह्वबुधि बिकारा ॥ इड़ा गुरमुखि इड़ि मिटाई
 ॥ निमख माहि नानक समझाई ॥४७॥ सलोकु ॥ साधू की मन ओट गहु उकति सिआनप तिआगु ॥ गुर
 दीखिआ जिह मनि बसै नानक मसतकि भागु ॥१॥ पउड़ी ॥ ससा सरनि परे अब हारे ॥ सासत्र
 सिमृति बेद पूकारे ॥ सोधत सोधत सोधि बीचारा ॥ बिनु हरि भजन नही छुटकारा ॥ सासि सासि हम
 भूलनहारे ॥ तुम समरथ अगनत अपारे ॥ सरनि परे की राखु दइआला ॥ नानक तुमरे बाल गुपाला
 ॥४८॥ सलोकु ॥ खुदी मिटी तब सुख भए मन तन भए अरोग ॥ नानक दृसटी आइआ उसतति करनै
 जोगु ॥१॥ पउड़ी ॥ खखा खरा सराहउ ताहू ॥ जो खिन महि ऊने सुभर भराहू ॥ खरा निमाना होत परानी
 ॥ अनदिनु जापै प्रभ निरबानी ॥ भावै खसम त उआ सुखु देता ॥ पारब्रहमु असो आगनता ॥ असंख खते
 खिन बखसनहारा ॥ नानक साहिब सदा दइआरा ॥४९॥ सलोकु ॥ सति कहउ सुनि मन मेरे सरनि
 परहु हरि राइ ॥ उकति सिआनप सगल तिआगि नानक लए समाइ ॥१॥ पउड़ी ॥ ससा सिआनप
 छाडु इआना ॥ हिकमति हुकमि न प्रभु पतीआना ॥ सहस भाति करहि चतुराई ॥ संगि तुहारै एक
 न जाई ॥ सोऊ सोऊ जपि दिन राती ॥ रे जीअ चलै तुहारै साथी ॥ साध सेवा लावै जिह आपै ॥ नानक
 ता कउ दूखु न बिआपै ॥५०॥ सलोकु ॥ हरि हरि मुख ते बोलना मनि वूठै सुखु होइ ॥ नानक सभ
 महि रवि रहिआ थान थन्नतरि सोइ ॥१॥ पउड़ी ॥ हेरउ घटि घटि सगल कै पूरि रहे भगवान
 ॥ होवत आए सद सदीव दुख भंजन गुर गिआन ॥ हउ छुटकै होइ अन्नदु तिह हउ नाही तह आपि
 ॥ हते दूख जनमह मरन संतसंग परताप ॥ हित करि नाम दृडै दइआला ॥ संतह संगि होत

किरपाला ॥ ओरै कछू न किनहू कीआ ॥ नानक सभु कछु प्रभ ते हूआ ॥५१॥ सलोकु ॥ लेखै कतहि न
 छूटीअै खिनु खिनु भूलनहार ॥ बखसनहार बखसि लै नानक पारि उतार ॥१॥ पउड़ी ॥ लूण हरामी
 गुनहगार बेगाना अलप मति ॥ जीउ पिंडु जिनि सुख दीए ताहि न जानत तत ॥ लाहा माड़िआ कारने
 दह दिसि दूढन जाइ ॥ देवनहार दातार प्रभ निमख न मनहि बसाइ ॥ लालच झूठ बिकार मोह इआ
 संपै मन माहि ॥ लम्पट चोर निंदक महा तिनहू संगि बिहाइ ॥ तुधु भावै ता बखसि लैहि खोटे संगि खरे
 ॥ नानक भावै पारब्रहम पाहन नीरि तरे ॥५२॥ सलोकु ॥ खात पीत खेलत हसत भरमे जनम अनेक ॥
 भवजल ते काढहु प्रभू नानक तेरी टेक ॥१॥ पउड़ी ॥ खेलत खेलत आइओ अनिक जोनि दुख पाइ ॥ खेद
 मिटे साधू मिलत सतिगुर बचन समाइ ॥ खिमा गही सचु संचिओ खाइओ अंमृतु नाम ॥ खरी कृपा
 ठाकुर भई अनद सूख बिस्राम ॥ खेप निबाही बहुतु लाभ घरि आए पतिवंत ॥ खरा दिलासा गुरि
 दीआ आइ मिले भगवंत ॥ आपन कीआ करहि आपि आगै पाछै आपि ॥ नानक सोऊ सराहीअै जि
 घटि घटि रहिआ बिआपि ॥५३॥ सलोकु ॥ आए प्रभ सरनागती किरपा निधि दइआल ॥ एक अखरु
 हरि मनि बसत नानक होत निहाल ॥१॥ पउड़ी ॥ अखर महि तृभवन प्रभि धारे ॥ अखर करि करि
 बेद बीचारे ॥ अखर सासत्र सिंमृति पुराना ॥ अखर नाद कथन वख्याना ॥ अखर मुकति जुगति भै भरमा
 ॥ अखर करम किरति सुच धरमा ॥ दृसटिमान अखर है जेता ॥ नानक पारब्रहम निरलेपा ॥५४॥
 सलोकु ॥ हथि कलम्म अंगंम मसतकि लिखावती ॥ उरझि रहिओ सभ संगि अनूप रूपावती ॥ उसतति
 कहनु न जाइ मुखहु तुहारीआ ॥ मोही देखि दरसु नानक बलिहारीआ ॥१॥ पउड़ी ॥ हे अचुत हे
 पारब्रहम अबिनासी अघनास ॥ हे पूरन हे सरब मै दुख भंजन गुणतास ॥ हे संगी हे निरंकार
 हे निरगुण सभ टेक ॥ हे गोबिंद हे गुण निधान जा कै सदा बिबेक ॥ हे अपरंपर हरि हरे हहि भी
 होवनहार ॥ हे संतह कै सदा संगि निधारा आधार ॥ हे ठाकुर हउ दासरो मै निरगुन गुनु नही कोइ ॥

नानक दीजै नाम दानु राखउ हीअै परोडि ॥५५॥ सलोकु ॥ गुरदेव माता गुरदेव पिता गुरदेव सुआमी
परमेसुरा ॥ गुरदेव सखा अगिआन भंजनु गुरदेव बंधिप सहोदरा ॥ गुरदेव दाता हरि नामु उपदेसै
गुरदेव मंतु निरोधरा ॥ गुरदेव साँति सति बुधि मूरति गुरदेव पारस परस परा ॥ गुरदेव तीरथु
अंमृत सरोवरु गुर गिआन मजनु अपरंपरा ॥ गुरदेव करता सभि पाप हरता गुरदेव पतित
पवित करा ॥ गुरदेव आदि जुगादि जुगु जुगु गुरदेव मंतु हरि जपि उधरा ॥ गुरदेव संगति प्रभ
मेलि करि किरपा हम मूड़ पापी जितु लगि तरा ॥ गुरदेव सतिगुरु पारब्रह्म परमेसरु गुरदेव
नानक हरि नमसकरा ॥१॥ एहु सलोकु आदि अंति पड़णा ॥

गउड़ी सुखमनी मः ५ ॥ सलोकु ॥

१९९ सतिगुर प्रसादि ॥

आदि गुरए नमह ॥ जुगादि गुरए नमह ॥ सतिगुरए नमह ॥ श्री गुरदेवए नमह ॥१॥ असटपदी
॥ सिमरउ सिमरि सिमरि सुखु पावउ ॥ कलि कलेस तन माहि मिटावउ ॥ सिमरउ जासु बिसुंभर
एकै ॥ नामु जपत अगनत अनेकै ॥ बेद पुरान सिमृति सुधाख्यर ॥ कीने राम नाम इक आख्यर ॥
किनका एक जिसु जीअ बसावै ॥ ता की महिमा गनी न आवै ॥ काँखी एकै दरस तुहारो ॥ नानक उन
संगि मोहि उधारो ॥१॥ सुखमनी सुख अंमृत प्रभ नामु ॥ भगत जना कै मनि बिस्राम ॥ रहाउ ॥ प्रभ कै
सिमरनि गरभि न बसै ॥ प्रभ कै सिमरनि दूखु जमु नसै ॥ प्रभ कै सिमरनि कालु परहरै ॥ प्रभ कै सिमरनि
दुसमनु टरै ॥ प्रभ सिमरत कछु बिघनु न लागै ॥ प्रभ कै सिमरनि अनदिनु जागै ॥ प्रभ कै सिमरनि
भउ न बिआपै ॥ प्रभ कै सिमरनि दुखु न संतापै ॥ प्रभ का सिमरनु साध कै संगि ॥ सरब निधान नानक
हरि रंगि ॥२॥ प्रभ कै सिमरनि रिधि सिधि नउ निधि ॥ प्रभ कै सिमरनि गिआनु धिआनु ततु बुधि
॥ प्रभ कै सिमरनि जप तप पूजा ॥ प्रभ कै सिमरनि बिनसै दूजा ॥ प्रभ कै सिमरनि तीरथ इसनानी ॥
प्रभ कै सिमरनि दरगह मानी ॥ प्रभ कै सिमरनि होडि सु भला ॥ प्रभ कै सिमरनि सुफल फला ॥ से

सिमरहि जिन आपि सिमराए ॥ नानक ता कै लागउ पाए ॥३॥ प्रभ का सिमरनु सभ ते ऊचा ॥ प्रभ
 कै सिमरनि उधरे मूचा ॥ प्रभ कै सिमरनि तृसना बुझै ॥ प्रभ कै सिमरनि सभु किछु सुझै ॥ प्रभ कै
 सिमरनि नाही जम त्रासा ॥ प्रभ कै सिमरनि पूरन आसा ॥ प्रभ कै सिमरनि मन की मलु जाडि ॥ अमृत
 नामु रिद माहि समाडि ॥ प्रभ जी बसहि साध की रसना ॥ नानक जन का दासनि दसना ॥४॥ प्रभ
 कउ सिमरहि से धनवंते ॥ प्रभ कउ सिमरहि से पतिवंते ॥ प्रभ कउ सिमरहि से जन परवान ॥ प्रभ कउ
 सिमरहि से पुरख प्रधान ॥ प्रभ कउ सिमरहि सि बेमुहताजे ॥ प्रभ कउ सिमरहि सि सरब के राजे ॥ प्रभ
 कउ सिमरहि से सुखवासी ॥ प्रभ कउ सिमरहि सदा अबिनासी ॥ सिमरन ते लागे जिन आपि
 दडिआला ॥ नानक जन की मंगै खाला ॥५॥ प्रभ कउ सिमरहि से परउपकारी ॥ प्रभ कउ सिमरहि
 तिन सद बलिहारी ॥ प्रभ कउ सिमरहि से मुख सुहावे ॥ प्रभ कउ सिमरहि तिन सूखि बिहावै ॥ प्रभ
 कउ सिमरहि तिन आतमु जीता ॥ प्रभ कउ सिमरहि तिन निरमल रीता ॥ प्रभ कउ सिमरहि तिन
 अनद घनेरे ॥ प्रभ कउ सिमरहि बसहि हरि नेरे ॥ संत कृपा ते अनदिनु जागि ॥ नानक सिमरनु पूरै
 भागि ॥६॥ प्रभ कै सिमरनि कारज पूरे ॥ प्रभ कै सिमरनि कबहु न झूरे ॥ प्रभ कै सिमरनि हरि गुन
 बानी ॥ प्रभ कै सिमरनि सहजि समानी ॥ प्रभ कै सिमरनि निहचल आसनु ॥ प्रभ कै सिमरनि कमल
 बिगासनु ॥ प्रभ कै सिमरनि अनहद झुनकार ॥ सुखु प्रभ सिमरन का अंतु न पार ॥ सिमरहि से जन
 जिन कउ प्रभ मडिआ ॥ नानक तिन जन सरनी पडिआ ॥७॥ हरि सिमरनु करि भगत प्रगटाए ॥
 हरि सिमरनि लगि बेद उपाए ॥ हरि सिमरनि भए सिध जती दाते ॥ हरि सिमरनि नीच चहु कुंट
 जाते ॥ हरि सिमरनि धारी सभ धरना ॥ सिमरि सिमरि हरि कारन करना ॥ हरि सिमरनि कीओ सगल
 अकारा ॥ हरि सिमरन महि आपि निरंकारा ॥ करि किरपा जिसु आपि बुझाडिआ ॥ नानक गुरुमुखि
 हरि सिमरनु तिनि पाडिआ ॥८॥१॥ सलोकु ॥ दीन दरद दुख भंजना घटि घटि नाथ अनाथ ॥ सरणि

तुमारी आइओ नानक के प्रभ साथ ॥१॥ असटपदी ॥ जह मात पिता सुत मीत न भाई ॥ मन ऊहा
 नामु तेरै संगि सहाई ॥ जह महा भइआन दूत जम दलै ॥ तह केवल नामु संगि तेरै चलै ॥ जह
 मुसकल होवै अति भारी ॥ हरि को नामु खिन माहि उधारी ॥ अनिक पुनहचरन करत नही तरै ॥ हरि
 को नामु कोटि पाप परहरै ॥ गुरुमुखि नामु जपहु मन मेरे ॥ नानक पावहु सूख घनेरे ॥१॥ सगल सृसटि
 को राजा दुखीआ ॥ हरि का नामु जपत होइ सुखीआ ॥ लाख करोरी बंधु न परै ॥ हरि का नामु जपत
 निसतरै ॥ अनिक माइआ रंग तिख न बुझावै ॥ हरि का नामु जपत आघावै ॥ जिह मारगि इहु जात
 डिकेला ॥ तह हरि नामु संगि होत सुहेला ॥ अइसा नामु मन सदा धिआईअै ॥ नानक गुरुमुखि परम गति
 पाईअै ॥२॥ छूत नही कोटि लख बाही ॥ नामु जपत तह पारि पराही ॥ अनिक बिघन जह आइ
 संघारै ॥ हरि का नामु ततकाल उधारै ॥ अनिक जोनि जनमै मरि जाम ॥ नामु जपत पावै बिस्राम ॥
 हउ मैला मलु कबहु न धोवै ॥ हरि का नामु कोटि पाप खोवै ॥ अइसा नामु जपहु मन रंगि ॥ नानक
 पाईअै साध कै संगि ॥३॥ जिह मारग के गने जाहि न कोसा ॥ हरि का नामु ऊहा संगि तोसा ॥ जिह
 पैडै महा अंध गुबारा ॥ हरि का नामु संगि उजीआरा ॥ जहा पंथि तेरा को न सिजानू ॥ हरि का नामु
 तह नालि पछानू ॥ जह महा भइआन तपति बहु घाम ॥ तह हरि के नाम की तुम ऊपरि छाम ॥
 जहा तृखा मन तुझु आकरखै ॥ तह नानक हरि हरि अमृतु बरखै ॥४॥ भगत जना की बरतनि
 नामु ॥ संत जना कै मनि बिस्रामु ॥ हरि का नामु दास की ओट ॥ हरि कै नामि उधरे जन कोटि ॥ हरि
 जसु करत संत दिनु राति ॥ हरि हरि अउखधु साध कमाति ॥ हरि जन कै हरि नामु निधानु ॥
 पारब्रहमि जन कीनो दान ॥ मन तन रंगि रते रंग एकै ॥ नानक जन कै बिरति बिबेकै ॥५॥ हरि का
 नामु जन कउ मुकति जुगति ॥ हरि कै नामि जन कउ तृपति भुगति ॥ हरि का नामु जन का रूप रंगु
 ॥ हरि नामु जपत कब परै न भंगु ॥ हरि का नामु जन की वडिआई ॥ हरि कै नामि जन सोभा

पाई ॥ हरि का नामु जन कउ भोग जोग ॥ हरि नामु जपत कछु नाहि बिओगु ॥ जनु राता हरि नाम की
 सेवा ॥ नानक पूजै हरि हरि देवा ॥६॥ हरि हरि जन कै मालु खजीना ॥ हरि धनु जन कउ आपि प्रभि
 दीना ॥ हरि हरि जन कै ओट सताणी ॥ हरि प्रतापि जन अवर न जाणी ॥ ओति पोति जन हरि रसि राते
 ॥ सुन्न समाधि नाम रस माते ॥ आठ पहर जनु हरि हरि जपै ॥ हरि का भगतु प्रगट नही छपै ॥ हरि
 की भगति मुक्ति बहु करे ॥ नानक जन संगि केते तरे ॥७॥ पारजातु इहु हरि को नाम ॥ कामधेन हरि
 हरि गुण गाम ॥ सभ ते ऊतम हरि की कथा ॥ नामु सुनत दरद दुख लथा ॥ नाम की महिमा संत रिद
 वसै ॥ संत प्रतापि दुरतु सभु नसै ॥ संत का संगु वडभागी पाईअै ॥ संत की सेवा नामु धिआईअै ॥
 नाम तुलि कछु अवरु न होइ ॥ नानक गुरुमुखि नामु पावै जनु कोइ ॥८॥२॥ सलोकु ॥ बहु सासत्र बहु
 सिमृती पेखे सरब ढढोलि ॥ पूजसि नाही हरि हरे नानक नाम अमोल ॥१॥ असटपदी ॥ जाप ताप
 गिआन सभि धिआन ॥ खट सासत्र सिमृति वखिआन ॥ जोग अभिआस करम ध्रम किरिआ ॥ सगल
 तिआगि बन मधे फिरिआ ॥ अनिक प्रकार कीए बहु जतना ॥ पुन्न दान होमे बहु रतना ॥ सरीरु कटाइ
 होमै करि राती ॥ वरत नेम करै बहु भाती ॥ नही तुलि राम नाम बीचार ॥ नानक गुरुमुखि नामु जपीअै
 इक बार ॥१॥ नउ खंड पृथमी फिरै चिरु जीवै ॥ महा उदासु तपीसरु थीवै ॥ अगनि माहि होमत
 परान ॥ कनिक अस्र हैवर भूमि दान ॥ निउली करम करै बहु आसन ॥ जैन मारग संजम अति साधन
 ॥ निमख निमख करि सरीरु कटावै ॥ तउ भी हउमै मैलु न जावै ॥ हरि के नाम समसरि कछु नाहि ॥
 नानक गुरुमुखि नामु जपत गति पाहि ॥२॥ मन कामना तीरथ देह छुटै ॥ गरबु गुमानु न मन ते
 हुटै ॥ सोच करै दिनसु अरु राति ॥ मन की मैलु न तन ते जाति ॥ इसु देही कउ बहु साधना करै
 ॥ मन ते कबहू न बिखिआ टरै ॥ जलि धोवै बहु देह अनीति ॥ सुध कहा होइ काची भीति ॥ मन
 हरि के नाम की महिमा ऊच ॥ नानक नामि उधरे पतित बहु मूच ॥३॥ बहुतु सिआणप जम का

भउ बिआपै ॥ अनिक जतन करि तृसन ना ध्रापै ॥ भेख अनेक अगनि नही बुझै ॥ कोटि उपाव दरगह
 नही सिझै ॥ छूटसि नाही ऊभ पड़िआलि ॥ मोहि बिआपहि माड़िआ जालि ॥ अवर करतूति सगली
 जमु डानै ॥ गोविंद भजन बिनु तिलु नही मानै ॥ हरि का नामु जपत दुखु जाइ ॥ नानक बोलै सहजि
 सुभाइ ॥४॥ चारि पदारथ जे को मागै ॥ साध जना की सेवा लागै ॥ जे को आपुना दूखु मिटावै ॥ हरि हरि
 नामु रिदै सद गावै ॥ जे को अपुनी सोभा लोरै ॥ साधसंगि इह हउमै छोरै ॥ जे को जनम मरण ते डरै ॥
 साध जना की सरनी परै ॥ जिसु जन कउ प्रभ दरस पिआसा ॥ नानक ता कै बलि बलि जासा ॥५॥
 सगल पुरख महि पुरखु प्रधानु ॥ साधसंगि जा का मिटै अभिमानु ॥ आपस कउ जो जाणै नीचा ॥ सोऊ
 गनीअै सभ ते ऊचा ॥ जा का मनु होइ सगल की रीना ॥ हरि हरि नामु तिनि घटि घटि चीना ॥ मन
 अपुने ते बुरा मिटाना ॥ पेखै सगल सृसटि साजना ॥ सूख दूख जन सम दृसटेता ॥ नानक पाप पुन्न
 नही लेपा ॥६॥ निरधन कउ धनु तेरो नाउ ॥ निथावे कउ नाउ तेरा थाउ ॥ निमाने कउ प्रभ तेरो
 मानु ॥ सगल घटा कउ देवहु दानु ॥ करन करावनहार सुआमी ॥ सगल घटा के अंतरजामी ॥ अपनी
 गति मिति जानहु आपे ॥ आपन संगि आपि प्रभ राते ॥ तुम्ही उसतति तुम ते होइ ॥ नानक अवरु न
 जानसि कोइ ॥७॥ सरब धरम महि सेसट धरमु ॥ हरि को नामु जपि निरमल करमु ॥ सगल कृआ महि
 ऊतम किरिआ ॥ साधसंगि दुरमति मलु हिरिआ ॥ सगल उदम महि उदमु भला ॥ हरि का नामु जपहु
 जीअ सदा ॥ सगल बानी महि अमृत बानी ॥ हरि को जसु सुनि रसन बखानी ॥ सगल थान ते ओहु ऊतम
 थानु ॥ नानक जिह घटि वसै हरि नामु ॥८॥३॥ सलोकु ॥ निरगुनीआर इआनिआ सो प्रभु सदा समालि
 ॥ जिनि कीआ तिसु चीति रखु नानक निबही नालि ॥१॥ असटपदी ॥ रमईआ के गुन चेति परानी ॥
 कवन मूल ते कवन दृसटानी ॥ जिनि तूं साजि सवारि सीगारिआ ॥ गरभ अगनि महि जिनहि उबारिआ
 ॥ बार बिबसथा तुझहि पिआरै दूध ॥ भरि जोबन भोजन सुख सूध ॥ बिरधि भइआ ऊपरि साक सैन ॥

मुखि अपिआउ बैठ कउ दैन ॥ इहु निरगुनु गुनु कछू न बूझै ॥ बखसि लेहु तउ नानक सीझै ॥१॥ जिह
 प्रसादि धर ऊपरि सुखि बसहि ॥ सुत भ्रात मीत बनिता संगि हसहि ॥ जिह प्रसादि पीवहि सीतल जला
 ॥ सुखदाई पवनु पावकु अमुला ॥ जिह प्रसादि भोगहि सभि रसा ॥ सगल समग्री संगि साथि बसा ॥
 दीने हसत पाव करन नेत्र रसना ॥ तिसहि तिआगि अवर संगि रचना ॥ अैसे दोख मूड़ अंध बिआपे ॥
 नानक काढि लेहु प्रभ आपे ॥२॥ आदि अंति जो राखनहारु ॥ तिस सिउ प्रीति न करै गवारु ॥ जा की
 सेवा नव निधि पावै ॥ ता सिउ मूड़ा मनु नही लावै ॥ जो ठाकुरु सद सदा हजुरे ॥ ता कउ अंधा जानत
 दूरे ॥ जा की टहल पावै दरगह मानु ॥ तिसहि बिसारै मुग्धु अजानु ॥ सदा सदा इहु भूलनहारु ॥ नानक
 राखनहारु अपारु ॥३॥ रतनु तिआगि कउडी संगि रचै ॥ साचु छोडि झूठ संगि मचै ॥ जो छडना सु
 असथिरु करि मानै ॥ जो होवनु सो दूरि परानै ॥ छोडि जाइ तिस का समु करै ॥ संगि सहाई तिसु परहरै
 ॥ चंदन लेपु उतारै धोइ ॥ गरधब प्रीति भसम संगि होइ ॥ अंध कूप महि पतित बिकराल ॥ नानक
 काढि लेहु प्रभ दइआल ॥४॥ करतूति पसू की मानस जाति ॥ लोक पचारा करै दिनु राति ॥ बाहरि
 भेख अंतरि मलु माइआ ॥ छपसि नाहि कछु करै छपाइआ ॥ बाहरि गिआन धिआन इसनान ॥
 अंतरि बिआपै लोभु सुआनु ॥ अंतरि अगनि बाहरि तनु सुआह ॥ गलि पाथर कैसे तरै अथाह ॥ जा कै
 अंतरि बसै प्रभु आपि ॥ नानक ते जन सहजि समाति ॥५॥ सुनि अंधा कैसे मारगु पावै ॥ करु गहि
 लेहु ओड़ि निबहावै ॥ कहा बुझारति बूझै डोरा ॥ निसि कहीअै तउ समझै भोरा ॥ कहा बिसनपद गावै
 गुंग ॥ जतन करै तउ भी सुर भंग ॥ कह पिंगुल परबत पर भवन ॥ नही होत ऊहा उसु गवन ॥
 करतार करुणा मै दीनु बेनती करै ॥ नानक तुमरी किरपा तरै ॥६॥ संगि सहाई सु आवै न चीति ॥
 जो बैराई ता सिउ प्रीति ॥ बलूआ के गृह भीतरि बसै ॥ अनद केल माइआ रंगि रसै ॥ दृढ़ु करि
 मानै मनहि प्रतीति ॥ कालु न आवै मूड़े चीति ॥ बैर बिरोध काम क्रोध मोह ॥ झूठ बिकार महा लोभ

ध्रोह ॥ इआहू जुगति बिहाने कई जनम ॥ नानक राखि लेहु आपन करि करम ॥७॥ तू ठाकुरु तुम
 पहि अरदासि ॥ जीउ पिंडु सभु तेरी रासि ॥ तुम मात पिता हम बारिक तेरे ॥ तुमरी कृपा महि सूख
 घनेरे ॥ कोडि न जानै तुमरा अंतु ॥ ऊचे ते ऊचा भगवंत ॥ सगल समग्री तुमरै सूतृ धारी ॥ तुम ते होडि
 सु आगिआकारी ॥ तुमरी गति मिति तुम ही जानी ॥ नानक दास सदा कुरबानी ॥८॥४॥ सलोकु ॥
 देनहारु प्रभ छोडि कै लागहि आन सुआडि ॥ नानक कहू न सीझई बिनु नावै पति जाडि ॥१॥
 असटपदी ॥ दस बसतू ले पाछै पावै ॥ एक बसतु कारनि बिखोटि गवावै ॥ एक भी न देडि दस भी
 हिरि लेडि ॥ तउ मूड़ा कहु कहा करेडि ॥ जिसु ठाकुर सिउ नाही चारा ॥ ता कउ कीजै सद नमसकारा
 ॥ जा कै मनि लागा प्रभु मीठा ॥ सरब सूख ताहू मनि वूठा ॥ जिसु जन अपना हुकमु मनाडिआ ॥ सरब
 थोक नानक तिनि पाडिआ ॥१॥ अगनत साहु अपनी दे रासि ॥ खात पीत बरतै अनद उलासि ॥
 अपुनी अमान कछु बहुरि साहु लेडि ॥ अगिआनी मनि रोसु करेडि ॥ अपनी परतीति आप ही खोवै ॥
 बहुरि उस का बिस्वासु न होवै ॥ जिस की बसतु तिसु आगै राखै ॥ प्रभ की आगिआ मानै माथै ॥ उस ते
 चउगुन करै निहालु ॥ नानक साहिबु सदा दडिआलु ॥२॥ अनिक भाति माडिआ के हेत ॥ सरपर
 होवत जानु अनेत ॥ बिरख की छाडिआ सिउ रंगु लावै ॥ ओह बिनसै उहु मनि पछुतावै ॥ जो दीसै सो
 चालनहारु ॥ लपटि रहिओ तह अंध अंधारु ॥ बटाऊ सिउ जो लावै नेह ॥ ता कउ हाथि न आवै केह ॥
 मन हरि के नाम की प्रीति सुखदाई ॥ करि किरपा नानक आपि लए लाई ॥३॥ मिथिआ तनु धनु
 कुटंबु सबाडिआ ॥ मिथिआ हउमै ममता माडिआ ॥ मिथिआ राज जोबन धन माल ॥ मिथिआ काम क्रोध
 बिकराल ॥ मिथिआ रथ हसती अस्र बसत्रा ॥ मिथिआ रंग संगि माडिआ पेखि हसता ॥ मिथिआ ध्रोह
 मोह अभिमानु ॥ मिथिआ आपस ऊपरि करत गुमानु ॥ असथिरु भगति साध की सरन ॥ नानक जपि
 जपि जीवै हरि के चरन ॥४॥ मिथिआ स्रवन पर निंदा सुनहि ॥ मिथिआ हसत पर दरब कउ

हिरहि ॥ मिथिआ नेत्र पेखत पर तृअ रूपाद ॥ मिथिआ रसना भोजन अन स्वाद ॥ मिथिआ चरन
 पर बिकार कउ धावहि ॥ मिथिआ मन पर लोभ लुभावहि ॥ मिथिआ तन नही परउपकारा ॥ मिथिआ
 बासु लेत बिकारा ॥ बिनु बूझे मिथिआ सभ भए ॥ सफल देह नानक हरि हरि नाम लए ॥५॥ बिरथी
 साकत की आरजा ॥ साच बिना कह होवत सूचा ॥ बिरथा नाम बिना तनु अंध ॥ मुखि आवत ता कै
 दुरगंध ॥ बिनु सिमरन दिनु रैन बृथा बिहाडि ॥ मेघ बिना जिउ खेती जाडि ॥ गोबिद भजन बिनु बृथे
 सभ काम ॥ जिउ किरपन के निरारथ दाम ॥ धनि धनि ते जन जिह घटि बसिओ हरि नाउ ॥ नानक
 ता कै बलि बलि जाउ ॥६॥ रहत अवर कछु अवर कमावत ॥ मनि नही प्रीति मुखहु गंड लावत ॥
 जाननहार प्रभू परबीन ॥ बाहरि भेख न काहू भीन ॥ अवर उपदेसै आपि न करै ॥ आवत जावत जनमै
 मरै ॥ जिस कै अंतरि बसै निरंकारु ॥ तिस की सीख तरै संसारु ॥ जो तुम भाने तिन प्रभु जाता ॥ नानक
 उन जन चरन पराता ॥७॥ करउ बेनती पारब्रह्मु सभु जानै ॥ अपना कीआ आपहि मानै ॥ आपहि
 आप आपि करत निबेरा ॥ किसै दूरि जनावत किसै बुझावत नेरा ॥ उपाव सिआनप सगल ते रहत ॥
 सभु कछु जानै आतम की रहत ॥ जिसु भावै तिसु लए लड़ि लाडि ॥ थान थन्नतरि रहिआ समाडि ॥ सो
 सेवकु जिसु किरपा करी ॥ निमख निमख जपि नानक हरी ॥८॥५॥ सलोकु ॥ काम क्रोध अरु लोभ मोह
 बिनसि जाडि अहमेव ॥ नानक प्रभ सरणागती करि प्रसादु गुरदेव ॥१॥ असटपदी ॥ जिह प्रसादि
 छतीह अमृत खाहि ॥ तिसु ठाकुर कउ रखु मन माहि ॥ जिह प्रसादि सुगंधत तनि लावहि ॥ तिस कउ
 सिमरत परम गति पावहि ॥ जिह प्रसादि बसहि सुख मंदरि ॥ तिसहि धिआडि सदा मन अंदरि ॥ जिह
 प्रसादि गृह संगि सुख बसना ॥ आठ पहर सिमरहु तिसु रसना ॥ जिह प्रसादि रंग रस भोग ॥
 नानक सदा धिआईऔ धिआवन जोग ॥१॥ जिह प्रसादि पाट पटंबर हढावहि ॥ तिसहि तिआगि
 कत अवर लुभावहि ॥ जिह प्रसादि सुख सेज सोईजै ॥ मन आठ पहर ता का जसु गावीजै ॥ जिह

प्रसादि तुझु सभु कोऊ मानै ॥ मुखि ता को जसु रसन बखानै ॥ जिह प्रसादि तेरो रहता धरमु ॥ मन सदा
 धिआइ केवल पारब्रह्म ॥ प्रभ जी जपत दरगह मानु पावहि ॥ नानक पति सेती घरि जावहि ॥२॥
 जिह प्रसादि आरोग कंचन देही ॥ लिव लावहु तिसु राम सनेही ॥ जिह प्रसादि तेरा ओला रहत ॥ मन
 सुखु पावहि हरि हरि जसु कहत ॥ जिह प्रसादि तेरे सगल छिद्र ढाके ॥ मन सरनी परु ठाकुर प्रभ ता कै
 ॥ जिह प्रसादि तुझु को न पहूचै ॥ मन सासि सासि सिमरहु प्रभ ऊचे ॥ जिह प्रसादि पाई दुलभ देह ॥
 नानक ता की भगति करेह ॥३॥ जिह प्रसादि आभूखन पहिरीजै ॥ मन तिसु सिमरत किउ आलसु कीजै ॥
 जिह प्रसादि अस्र हसति असवारी ॥ मन तिसु प्रभ कउ कबहू न बिसारी ॥ जिह प्रसादि बाग मिलख
 धना ॥ राखु परोड़ि प्रभु अपुने मना ॥ जिनि तेरी मन बनत बनाई ॥ ऊठत बैठत सद तिसहि धिआई ॥
 तिसहि धिआइ जो एक अलखै ॥ ईहा ऊहा नानक तेरी रखै ॥४॥ जिह प्रसादि करहि पुन्न बहु दान ॥
 मन आठ पहर करि तिस का धिआन ॥ जिह प्रसादि तू आचार बिउहारी ॥ तिसु प्रभ कउ सासि सासि
 चितारी ॥ जिह प्रसादि तेरा सुंदर रूपु ॥ सो प्रभु सिमरहु सदा अनूपु ॥ जिह प्रसादि तेरी नीकी जाति ॥ सो
 प्रभु सिमरि सदा दिन राति ॥ जिह प्रसादि तेरी पति रहै ॥ गुर प्रसादि नानक जसु कहै ॥५॥ जिह प्रसादि
 सुनहि करन नाद ॥ जिह प्रसादि पेखहि बिसमाद ॥ जिह प्रसादि बोलहि अमृत रसना ॥ जिह प्रसादि सुखि
 सहजे बसना ॥ जिह प्रसादि हसत कर चलहि ॥ जिह प्रसादि संपूरन फलहि ॥ जिह प्रसादि परम गति
 पावहि ॥ जिह प्रसादि सुखि सहजि समावहि ॥ अइसा प्रभु तिआगि अवर कत लागहु ॥ गुर प्रसादि
 नानक मनि जागहु ॥६॥ जिह प्रसादि तूं प्रगटु संसारि ॥ तिसु प्रभ कउ मूलि न मनहु बिसारि ॥ जिह
 प्रसादि तेरा परतापु ॥ रे मन मूड़ तू ता कउ जापु ॥ जिह प्रसादि तेरे कारज पूरे ॥ तिसहि जानु मन
 सदा हजूरे ॥ जिह प्रसादि तूं पावहि साचु ॥ रे मन मेरे तूं ता सिउ राचु ॥ जिह प्रसादि सभ की गति
 होइ ॥ नानक जापु जपै जपु सोइ ॥७॥ आपि जपाए जपै सो नाउ ॥ आपि गावाए सु हरि गुन गाउ ॥

प्रभ किरपा ते होइ प्रगासु ॥ प्रभू दइआ ते कमल बिगासु ॥ प्रभ सुप्रसन्न बसै मनि सोइ ॥ प्रभ दइआ
 ते मति उत्तम होइ ॥ सरब निधान प्रभ तेरी मइआ ॥ आपहु कछू न किनहू लइआ ॥ जितु जितु
 लावहु तितु लगहि हरि नाथ ॥ नानक इनि कै कछू न हाथ ॥८॥६॥ सलोकु ॥ अगम अगाधि पारब्रह्म
 सोइ ॥ जो जो कहै सु मुकता होइ ॥ सुनि मीता नानकु बिनवता ॥ साध जना की अचरज कथा ॥१॥
 असटपदी ॥ साध कै संगि मुख ऊजल होत ॥ साधसंगि मलु सगली खोत ॥ साध कै संगि मिटै अभिमानु ॥
 साध कै संगि प्रगटै सुगिआनु ॥ साध कै संगि बुझै प्रभु नेरा ॥ साधसंगि सभु होत निबेरा ॥ साध कै संगि
 पाए नाम रतनु ॥ साध कै संगि एक ऊपरि जतनु ॥ साध की महिमा बरनै कउनु प्राणी ॥ नानक साध
 की सोभा प्रभ माहि समानी ॥१॥ साध कै संगि अगोचरु मिलै ॥ साध कै संगि सदा परफुलै ॥ साध कै
 संगि आवहि बसि पंचा ॥ साधसंगि अमृत रसु भुंचा ॥ साधसंगि होइ सभ की रेन ॥ साध कै संगि
 मनोहर बैन ॥ साध कै संगि न कतहूं धावै ॥ साधसंगि असथिति मनु पावै ॥ साध कै संगि माइआ ते
 भिन्न ॥ साधसंगि नानक प्रभ सुप्रसन्न ॥२॥ साधसंगि दुसमन सभि मीत ॥ साधू कै संगि महा पुनीत ॥
 साधसंगि किस सिउ नही बैरु ॥ साध कै संगि न बीगा पैरु ॥ साध कै संगि नाही को मंदा ॥ साधसंगि
 जाने परमान्नदा ॥ साध कै संगि नाही हउ तापु ॥ साध कै संगि तजै सभु आपु ॥ आपे जानै साध बडाई ॥
 नानक साध प्रभू बनि आई ॥३॥ साध कै संगि न कबहू धावै ॥ साध कै संगि सदा सुखु पावै ॥ साधसंगि
 बसतु अगोचर लहै ॥ साधू कै संगि अजरु सहै ॥ साध कै संगि बसै थानि ऊचै ॥ साधू कै संगि महलि पहूचै ॥
 साध कै संगि दृढ़ै सभि धरम ॥ साध कै संगि केवल पारब्रह्म ॥ साध कै संगि पाए नाम निधान ॥ नानक
 साधू कै कुरबान ॥४॥ साध कै संगि सभ कुल उधारै ॥ साधसंगि साजन मीत कुटंब निसतारै ॥ साधू कै
 संगि सो धनु पावै ॥ जिसु धन ते सभु को वरसावै ॥ साधसंगि धरम राइ करे सेवा ॥ साध कै संगि सोभा
 सुरदेवा ॥ साधू कै संगि पाप पलाइनि ॥ साधसंगि अमृत गुन गाइनि ॥ साध कै संगि सब थान गंमि ॥

नानक साध कै संगि सफल जन्म ॥५॥ साध कै संगि नही कछु घाल ॥ दरसनु भेटत होत निहाल ॥ साध
 कै संगि कलूखत हरै ॥ साध कै संगि नरक परहरै ॥ साध कै संगि ईहा ऊहा सुहेला ॥ साधसंगि बिछुरत
 हरि मेला ॥ जो डिछै सोई फलु पावै ॥ साध कै संगि न बिरथा जावै ॥ पारब्रह्म साध रिद बसै ॥ नानक
 उधरै साध सुनि रसै ॥६॥ साध कै संगि सुनउ हरि नाउ ॥ साधसंगि हरि के गुन गाउ ॥ साध कै संगि
 न मन ते बिसरै ॥ साधसंगि सरपर निसतरै ॥ साध कै संगि लगै प्रभु मीठा ॥ साधू कै संगि घटि घटि
 डीठा ॥ साधसंगि भए आगिआकारी ॥ साधसंगि गति भई हमारी ॥ साध कै संगि मिटे सभि रोग ॥
 नानक साध भेटे संजोग ॥७॥ साध की महिमा बेद न जानहि ॥ जेता सुनहि तेता बखिआनहि ॥ साध की
 उपमा तिहु गुण ते दूरि ॥ साध की उपमा रही भरपूरि ॥ साध की सोभा का नाही अंत ॥ साध की सोभा सदा
 बेअंत ॥ साध की सोभा ऊच ते ऊची ॥ साध की सोभा मूच ते मूची ॥ साध की सोभा साध बनि आई ॥
 नानक साध प्रभ भेटु न भाई ॥८॥७॥ सलोकु ॥ मनि साचा मुखि साचा सोडि ॥ अवरु न पेखै एकसु बिनु
 कोडि ॥ नानक इह लछण ब्रह्म गिआनी होडि ॥१॥ असटपदी ॥ ब्रह्म गिआनी सदा निरलेप ॥ जैसे
 जल महि कमल अलेप ॥ ब्रह्म गिआनी सदा निरदोख ॥ जैसे सूरु सरब कउ सोख ॥ ब्रह्म गिआनी कै
 दृसटि समानि ॥ जैसे राज रंक कउ लागै तुलि पवान ॥ ब्रह्म गिआनी कै धीरजु एक ॥ जिउ बसुधा
 कोऊ खोदै कोऊ चंदन लेप ॥ ब्रह्म गिआनी का इहै गुनाउ ॥ नानक जिउ पावक का सहज सुभाउ ॥१॥
 ब्रह्म गिआनी निरमल ते निरमला ॥ जैसे मैलु न लागै जला ॥ ब्रह्म गिआनी कै मनि होडि प्रगासु ॥
 जैसे धर ऊपरि आकासु ॥ ब्रह्म गिआनी कै मित्र सत्रु समानि ॥ ब्रह्म गिआनी कै नाही अभिमान ॥
 ब्रह्म गिआनी ऊच ते ऊचा ॥ मनि अपनै है सभ ते नीचा ॥ ब्रह्म गिआनी से जन भए ॥ नानक जिन प्रभु
 आपि करेडि ॥२॥ ब्रह्म गिआनी सगल की रीना ॥ आतम रसु ब्रह्म गिआनी चीना ॥ ब्रह्म गिआनी
 की सभ ऊपरि मडिआ ॥ ब्रह्म गिआनी ते कछु बुरा न भडिआ ॥ ब्रह्म गिआनी सदा समदरसी ॥

ब्रह्म गिआनी की दृसटि अंमृतु बरसी ॥ ब्रह्म गिआनी बंधन ते मुक्ता ॥ ब्रह्म गिआनी की
 निरमल जुगता ॥ ब्रह्म गिआनी का भोजनु गिआन ॥ नानक ब्रह्म गिआनी का ब्रह्म धिआनु ॥३॥
 ब्रह्म गिआनी एक ऊपरि आस ॥ ब्रह्म गिआनी का नही बिनास ॥ ब्रह्म गिआनी कै गरीबी समाहा
 ॥ ब्रह्म गिआनी परउपकार उमाहा ॥ ब्रह्म गिआनी कै नाही धंधा ॥ ब्रह्म गिआनी ले धावतु बंधा
 ॥ ब्रह्म गिआनी कै होइ सु भला ॥ ब्रह्म गिआनी सुफल फला ॥ ब्रह्म गिआनी संगि सगल उधारु ॥
 नानक ब्रह्म गिआनी जपै सगल संसारु ॥४॥ ब्रह्म गिआनी कै एकै रंग ॥ ब्रह्म गिआनी कै बसै
 प्रभु संग ॥ ब्रह्म गिआनी कै नामु आधारु ॥ ब्रह्म गिआनी कै नामु परवारु ॥ ब्रह्म गिआनी सदा
 सद जागत ॥ ब्रह्म गिआनी अह्वबुधि तिआगत ॥ ब्रह्म गिआनी कै मनि परमानन्द ॥ ब्रह्म गिआनी
 कै घरि सदा अन्नद ॥ ब्रह्म गिआनी सुख सहज निवास ॥ नानक ब्रह्म गिआनी का नही बिनास ॥५॥
 ब्रह्म गिआनी ब्रह्म का बेता ॥ ब्रह्म गिआनी एक संगि हेता ॥ ब्रह्म गिआनी कै होइ अचिंत ॥ ब्रह्म
 गिआनी का निरमल मंत ॥ ब्रह्म गिआनी जिसु करै प्रभु आपि ॥ ब्रह्म गिआनी का बड परताप ॥
 ब्रह्म गिआनी का दरसु बडभागी पाईअै ॥ ब्रह्म गिआनी कउ बलि बलि जाईअै ॥ ब्रह्म गिआनी
 कउ खोजहि महेसुर ॥ नानक ब्रह्म गिआनी आपि परमेसुर ॥६॥ ब्रह्म गिआनी की कीमति नाहि ॥ ब्रह्म
 गिआनी कै सगल मन माहि ॥ ब्रह्म गिआनी का कउन जानै भेटु ॥ ब्रह्म गिआनी कउ सदा अदेसु ॥
 ब्रह्म गिआनी का कथिआ न जाइ अधाख्यरु ॥ ब्रह्म गिआनी सब का ठाकुरु ॥ ब्रह्म गिआनी की मिति
 कउनु बखानै ॥ ब्रह्म गिआनी की गति ब्रह्म गिआनी जानै ॥ ब्रह्म गिआनी का अंतु न पारु ॥ नानक
 ब्रह्म गिआनी कउ सदा नमसकारु ॥७॥ ब्रह्म गिआनी सभ सृसटि का करता ॥ ब्रह्म गिआनी सद
 जीवै नही मरता ॥ ब्रह्म गिआनी मुकति जुगति जीअ का दाता ॥ ब्रह्म गिआनी पूरन पुरखु बिधाता
 ॥ ब्रह्म गिआनी अनाथ का नाथु ॥ ब्रह्म गिआनी का सभ ऊपरि हाथु ॥ ब्रह्म गिआनी का सगल

अकारु ॥ ब्रह्म गिआनी आपि निरंकारु ॥ ब्रह्म गिआनी की सोभा ब्रह्म गिआनी बनी ॥ नानक ब्रह्म
 गिआनी सरब का धनी ॥८॥८॥ सलोकु ॥ उरि धारै जो अंतरि नामु ॥ सरब मै पेखै भगवानु ॥ निमख
 निमख ठाकुर नमसकारै ॥ नानक ओहु अपरसु सगल निसतारै ॥१॥ असटपदी ॥ मिथिआ नाही रसना
 परस ॥ मन महि प्रीति निरंजन दरस ॥ पर तृअ रूपु न पेखै नेत्र ॥ साध की टहल संतसंगि हेत ॥
 करन न सुनै काहू की निंदा ॥ सभ ते जानै आपस कउ मंदा ॥ गुर प्रसादि बिखिआ परहरै ॥ मन की
 बासना मन ते टरै ॥ इंद्री जित पंच दोख ते रहत ॥ नानक कोटि मधे को अैसा अपरस ॥१॥ बैसनो सो जिसु
 ऊपरि सुप्रसन्न ॥ बिसन की माड़िआ ते होड़ि भिन्न ॥ करम करत होवै निहकरम ॥ तिसु बैसनो का निरमल
 धरम ॥ काहू फल की इछा नही बाछै ॥ केवल भगति कीरतन संगि राचै ॥ मन तन अंतरि सिमरन
 गोपाल ॥ सभ ऊपरि होवत किरपाल ॥ आपि दृड़ै अवरह नामु जपावै ॥ नानक ओहु बैसनो परम गति
 पावै ॥२॥ भगउती भगवंत भगति का रंगु ॥ सगल तिआगै दुसट का संगु ॥ मन ते बिनसै सगला
 भरमु ॥ करि पूजै सगल पारब्रह्मु ॥ साधसंगि पापा मलु खोवै ॥ तिसु भगउती की मति उत्तम होवै ॥
 भगवंत की टहल करै नित नीति ॥ मनु तनु अरपै बिसन परीति ॥ हरि के चरन हिरदैं बसावै ॥ नानक
 अैसा भगउती भगवंत कउ पावै ॥३॥ सो पंडितु जो मनु परबोधै ॥ राम नामु आतम महि सोधै ॥ राम
 नाम सारु रसु पीवै ॥ उसु पंडित कै उपदेसि जगु जीवै ॥ हरि की कथा हिरदैं बसावै ॥ सो पंडितु
 फिरि जोनि न आवै ॥ बेद पुरान सिमृति बूझै मूल ॥ सूखम महि जानै असथूलु ॥ चहु वरना कउ दे
 उपदेसु ॥ नानक उसु पंडित कउ सदा अदेसु ॥४॥ बीज मंत्र सरब को गिआनु ॥ चहु वरना महि जपै
 कोऊ नामु ॥ जो जो जपै तिस की गति होड़ि ॥ साधसंगि पावै जनु कोड़ि ॥ करि किरपा अंतरि उर धारै ॥
 पसु प्रेत मुघद पाथर कउ तारै ॥ सरब रोग का अउखदु नामु ॥ कलिआण रूप मंगल गुण गाम ॥
 काहू जुगति कितै न पाईअै धरमि ॥ नानक तिसु मिलै जिसु लिखिआ धुरि करमि ॥५॥ जिस कै

मन पारब्रह्म का निवासु ॥ तिस का नामु सति रामदासु ॥ आत्म रामु तिसु नदरी आइआ ॥ दास
 दसंतण भाइ तिनि पाइआ ॥ सदा निकटि निकटि हरि जानु ॥ सो दासु दरगह परवानु ॥ अपुने दास
 कउ आपि किरपा करै ॥ तिसु दास कउ सभ सोझी परै ॥ सगल संगि आत्म उदासु ॥ ऐसी जुगति
 नानक रामदासु ॥६॥ प्रभ की आगिआ आत्म हितावै ॥ जीवन मुक्ति सोऊ कहावै ॥ तैसा हरखु तैसा
 उसु सोगु ॥ सदा अन्नदु तह नही बिओगु ॥ तैसा सुवरनु तैसी उसु माटी ॥ तैसा अमृतु तैसी बिखु खाटी
 ॥ तैसा मानु तैसा अभिमानु ॥ तैसा रंकु तैसा राजानु ॥ जो वरताए साई जुगति ॥ नानक ओहु पुरखु
 कहीअै जीवन मुक्ति ॥७॥ पारब्रह्म के सगले ठाउ ॥ जितु जितु घरि राखै तैसा तिन नाउ ॥ आपे करन
 करावन जोगु ॥ प्रभ भावै सोई फुनि होगु ॥ पसरिओ आपि होइ अनत तरंग ॥ लखे न जाहि पारब्रह्म
 के रंग ॥ जैसी मति देइ तैसा परगास ॥ पारब्रह्मु करता अबिनास ॥ सदा सदा सदा दइआल ॥
 सिमरि सिमरि नानक भए निहाल ॥८॥६॥ सलोकु ॥ उसतति करहि अनेक जन अंतु न पारावार ॥
 नानक रचना प्रभि रची बहु बिधि अनिक प्रकार ॥१॥ असटपदी ॥ कई कोटि होए पूजारी ॥ कई
 कोटि आचार बिउहारी ॥ कई कोटि भए तीरथ वासी ॥ कई कोटि बन भ्रमहि उदासी ॥ कई कोटि बेद
 के स्रोते ॥ कई कोटि तपीसुर होते ॥ कई कोटि आत्म धिआनु धारहि ॥ कई कोटि कवि काबि बीचारहि
 ॥ कई कोटि नवतन नाम धिआवहि ॥ नानक करते का अंतु न पावहि ॥१॥ कई कोटि भए अभिमानी
 ॥ कई कोटि अंध अगिआनी ॥ कई कोटि किरपन कठोर ॥ कई कोटि अभिग आत्म निकोर ॥ कई कोटि
 पर दरब कउ हिरहि ॥ कई कोटि पर दूखना करहि ॥ कई कोटि माइआ स्रम माहि ॥ कई कोटि
 परदेस भ्रमाहि ॥ जितु जितु लावहु तितु तितु लगना ॥ नानक करते की जानै करता रचना ॥२॥
 कई कोटि सिध जती जोगी ॥ कई कोटि राजे रस भोगी ॥ कई कोटि पंखी सरप उपाए ॥ कई कोटि
 पाथर बिरख निपजाए ॥ कई कोटि पवण पाणी बैसंतर ॥ कई कोटि देस भू मंडल ॥ कई कोटि

ससीअर सूर नख्यत्र ॥ कई कोटि देव दानव इंद्र सिरि छत्र ॥ सगल समग्री अपनै सूति धारै ॥ नानक
 जिसु जिसु भावै तिसु तिसु निसतारै ॥३॥ कई कोटि राजस तामस सातक ॥ कई कोटि बेद पुरान
 सिमृति अरु सासत ॥ कई कोटि कीए रतन समुद ॥ कई कोटि नाना प्रकार जंत ॥ कई कोटि कीए चिर
 जीवे ॥ कई कोटि गिरी मेर सुवरन थीवे ॥ कई कोटि जख्य किन्नर पिसाच ॥ कई कोटि भूत प्रेत सूकर
 मृगाच ॥ सभ ते नरै सभहू ते दूरि ॥ नानक आपि अलिपतु रहिआ भरपूरि ॥४॥ कई कोटि पाताल
 के वासी ॥ कई कोटि नरक सुरग निवासी ॥ कई कोटि जनमहि जीवहि मरहि ॥ कई कोटि बहु जोनी
 फिरहि ॥ कई कोटि बैठत ही खाहि ॥ कई कोटि घालहि थकि पाहि ॥ कई कोटि कीए धनवंत ॥ कई
 कोटि माड़िआ महि चिंत ॥ जह जह भाणा तह तह राखे ॥ नानक सभु किछु प्रभ कै हाथे ॥५॥ कई कोटि
 भए बैरागी ॥ राम नाम संगि तिनि लिव लागी ॥ कई कोटि प्रभ कउ खोजंते ॥ आतम महि पारब्रह्म
 लह्यते ॥ कई कोटि दरसन प्रभ पिआस ॥ तिन कउ मिलिओ प्रभु अबिनास ॥ कई कोटि मागहि सतसंगु
 ॥ पारब्रह्म तिन लागा रंगु ॥ जिन कउ होए आपि सुप्रसन्न ॥ नानक ते जन सदा धनि धनि ॥६॥ कई
 कोटि खाणी अरु खंड ॥ कई कोटि अकास ब्रह्मंड ॥ कई कोटि होए अवतार ॥ कई जुगति कीनो बिसथार
 ॥ कई बार पसरिओ पासार ॥ सदा सदा डिकु एकंकार ॥ कई कोटि कीने बहु भाति ॥ प्रभ ते होए प्रभ
 माहि समाति ॥ ता का अंतु न जानै कोडि ॥ आपे आपि नानक प्रभु सोडि ॥७॥ कई कोटि पारब्रह्म के
 दास ॥ तिन होवत आतम परगास ॥ कई कोटि तत के बेते ॥ सदा निहारहि एको नेत्रे ॥ कई कोटि नाम
 रसु पीवहि ॥ अमर भए सद सद ही जीवहि ॥ कई कोटि नाम गुन गावहि ॥ आतम रसि सुखि सहजि
 समावहि ॥ अपुने जन कउ सासि सासि समारे ॥ नानक ओडि परमेसुर के पिआरे ॥८॥१०॥ सलोकु ॥
 करण कारण प्रभु एकु है दूसर नाही कोडि ॥ नानक तिसु बलिहारणै जलि थलि महीअलि सोडि ॥१॥
 असटपदी ॥ करन करावन करनै जोगु ॥ जो तिसु भावै सोई होगु ॥ खिन महि थापि उथापनहारा ॥

अंतु नही किछु पारावारा ॥ हुकमे धारि अधर रहावै ॥ हुकमे उपजै हुकमि समावै ॥ हुकमे ऊच नीच
 बिउहार ॥ हुकमे अनिक रंग परकार ॥ करि करि देखै अपनी वडिआई ॥ नानक सभ महि रहिआ
 समाई ॥१॥ प्रभ भावै मानुख गति पावै ॥ प्रभ भावै ता पाथर तरावै ॥ प्रभ भावै बिनु सास ते राखै ॥ प्रभ
 भावै ता हरि गुण भाखै ॥ प्रभ भावै ता पतित उधारै ॥ आपि करै आपन बीचारै ॥ दुहा सिरिआ का
 आपि सुआमी ॥ खेलै बिगसै अंतरजामी ॥ जो भावै सो कार करावै ॥ नानक दृसटी अवरु न आवै ॥२॥
 कहु मानुख ते किआ होइ आवै ॥ जो तिसु भावै सोई करावै ॥ इस कै हाथि होइ ता सभु किछु लेइ ॥ जो
 तिसु भावै सोई करेइ ॥ अनजानत बिखिआ महि रचै ॥ जे जानत आपन आप बचै ॥ भरमे भूला दह
 दिसि धावै ॥ निमख माहि चारि कुंट फिरि आवै ॥ करि किरपा जिसु अपनी भगति देइ ॥ नानक ते
 जन नामि मिलेइ ॥३॥ खिन महि नीच कीट कउ राज ॥ पारब्रहम गरीब निवाज ॥ जा का दृसटि
 कछू न आवै ॥ तिसु ततकाल दह दिस प्रगटावै ॥ जा कउ अपुनी करै बखसीस ॥ ता का लेखा न गनै
 जगदीस ॥ जीउ पिंडु सभ तिस की रासि ॥ घटि घटि पूरन ब्रहम प्रगास ॥ अपनी बणत आपि
 बनाई ॥ नानक जीवै देखि बडाई ॥४॥ इस का बलु नाही इसु हाथ ॥ करन करावन सरब को नाथ
 ॥ आगिआकारी बपुरा जीउ ॥ जो तिसु भावै सोई फुनि थीउ ॥ कबहू ऊच नीच महि बसै ॥ कबहू सोग
 हरख रंगि हसै ॥ कबहू निंद चिंद बिउहार ॥ कबहू ऊभ अकास पडिआल ॥ कबहू बेता ब्रहम बीचार
 ॥ नानक आपि मिलावणहार ॥५॥ कबहू निरति करै बहु भाति ॥ कबहू सोइ रहै दिनु राति ॥ कबहू
 महा क्रोध बिकराल ॥ कबहू सरब की होत रवाल ॥ कबहू होइ बहै बड राजा ॥ कबहु भेखारी नीच का
 साजा ॥ कबहू अपकीरति महि आवै ॥ कबहू भला भला कहावै ॥ जिउ प्रभु राखै तिव ही रहै ॥ गुर
 प्रसादि नानक सचु कहै ॥६॥ कबहू होइ पंडितु करे बख्यानु ॥ कबहू मोनिधारी लावै धिआनु ॥ कबहू
 तट तीरथ इसनान ॥ कबहू सिध साधिक मुखि गिआन ॥ कबहू कीट हसति पतंग होइ जीआ ॥ अनिक

जोनि भरमै भरमीआ ॥ नाना रूप जिउ स्यागी दिखावै ॥ जिउ प्रभ भावै तिवै नचावै ॥ जो तिसु भावै सोई
 होइ ॥ नानक दूजा अवरु न कोइ ॥७॥ कबहू साधसंगति डिहु पावै ॥ उसु असथान ते बहुरि न आवै
 ॥ अंतरि होइ गिआन परगासु ॥ उसु असथान का नही बिनासु ॥ मन तन नामि रते इक रंगि ॥
 सदा बसहि पारब्रहम कै संगि ॥ जिउ जल महि जलु आइ खटाना ॥ तिउ जोती संगि जोति समाना ॥
 मिटि गए गवन पाए बिस्राम ॥ नानक प्रभ कै सद कुरबान ॥८॥११॥ सलोकु ॥ सुखी बसै मसकीनीआ
 आपु निवारि तले ॥ बडे बडे अह्मकारीआ नानक गरबि गले ॥१॥ असटपदी ॥ जिस कै अंतरि
 राज अभिमानु ॥ सो नरकपाती होवत सुआनु ॥ जो जानै मै जोबनवंतु ॥ सो होवत बिसटा का जंतु ॥
 आपस कउ करमवंतु कहावै ॥ जनमि मरै बहु जोनि भ्रमावै ॥ धन भूमि का जो करै गुमानु ॥ सो मूरखु
 अंधा अगिआनु ॥ करि किरपा जिस कै हिरदै गरीबी बसावै ॥ नानक ईहा मुक्तु आगै सुखु पावै ॥
 १॥ धनवंता होइ करि गरबावै ॥ तृण समानि कछु संगि न जावै ॥ बहु लसकर मानुख ऊपरि करे
 आस ॥ पल भीतरि ता का होइ बिनास ॥ सभ ते आप जानै बलवंतु ॥ खिन महि होइ जाइ भसमंतु ॥
 किसै न बदै आपि अह्मकारी ॥ धरम राइ तिसु करे खुआरी ॥ गुर प्रसादि जा का मिटै अभिमानु ॥ सो
 जनु नानक दरगह परवानु ॥२॥ कोटि करम करै हउ धारे ॥ स्रमु पावै सगले बिरथारे ॥ अनिक
 तपसिआ करे अह्मकार ॥ नरक सुरग फिरि फिरि अवतार ॥ अनिक जतन करि आतम नही द्रवै ॥
 हरि दरगह कहु कैसे गवै ॥ आपस कउ जो भला कहावै ॥ तिसहि भलाई निकटि न आवै ॥ सरब की
 रेन जा का मनु होइ ॥ कहु नानक ता की निरमल सोइ ॥३॥ जब लगु जानै मुझ ते कछु होइ ॥ तब
 इस कउ सुखु नाही कोइ ॥ जब इह जानै मै किछु करता ॥ तब लगु गरभ जोनि महि फिरता ॥ जब
 धारै कोऊ बैरी मीतु ॥ तब लगु निहचलु नाही चीतु ॥ जब लगु मोह मगन संगि माइ ॥ तब लगु
 धरम राइ देइ सजाइ ॥ प्रभ किरपा ते बंधन तूटै ॥ गुर प्रसादि नानक हउ छूटै ॥४॥ सहस खटे

लख कउ उठि धावै ॥ तृपति न आवै माड़िआ पाछै पावै ॥ अनिक भोग बिखिआ के करै ॥ नह तृपतावै
 खपि खपि मरै ॥ बिना संतोख नही कोऊ राजै ॥ सुपन मनोरथ बृथे सभ काजै ॥ नाम रंगि सरब सुखु होइ
 ॥ बडभागी किसै परापति होइ ॥ करन करावन आपे आपि ॥ सदा सदा नानक हरि जापि ॥५॥ करन
 करावन करनैहारु ॥ इस कै हाथि कहा बीचारु ॥ जैसी दृसटि करे तैसा होइ ॥ आपे आपि आपि प्रभु
 सोइ ॥ जो किछु कीनो सु अपनै रंगि ॥ सभ ते दूरि सभहू कै संगि ॥ बूझै देखै करै बिबेक ॥ आपहि एक
 आपहि अनेक ॥ मरै न बिनसै आवै न जाइ ॥ नानक सद ही रहिआ समाइ ॥६॥ आपि उपदेसै समझै
 आपि ॥ आपे रचिआ सभ कै साथि ॥ आपि कीनो आपन बिसथारु ॥ सभु कछु उस का ओहु करनैहारु ॥
 उस ते भिन्न कहहु किछु होइ ॥ थान थन्नतरि एकै सोइ ॥ अपुने चलित आपि करणैहार ॥ कउतक करै
 रंग आपार ॥ मन महि आपि मन अपुने माहि ॥ नानक कीमति कहनु न जाइ ॥७॥ सति सति सति प्रभु
 सुआमी ॥ गुर परसादि किनै वखिआनी ॥ सचु सचु सचु सभु कीना ॥ कोटि मधे किनै बिरलै चीना ॥ भला
 भला भला तेरा रूप ॥ अति सुंदर अपार अनूप ॥ निरमल निरमल निरमल तेरी बाणी ॥ घटि घटि
 सुनी स्रवन बख्याणी ॥ पवित्र पवित्र पवित्र पुनीत ॥ नामु जपै नानक मनि प्रीति ॥८॥१२॥ सलोकु ॥
 संत सरनि जो जनु परै सो जनु उधरनहार ॥ संत की निंदा नानका बहुरि बहुरि अवतार ॥१॥
 असटपदी ॥ संत कै दूखनि आरजा घटै ॥ संत कै दूखनि जम ते नही छुटै ॥ संत कै दूखनि सुखु सभु जाइ ॥
 संत कै दूखनि नरक महि पाइ ॥ संत कै दूखनि मति होइ मलीन ॥ संत कै दूखनि सोभा ते हीन ॥ संत के
 हते कउ रखै न कोइ ॥ संत कै दूखनि थान भ्रसटु होइ ॥ संत कृपाल कृपा जे करै ॥ नानक संतसंगि
 निंदकु भी तरै ॥१॥ संत के दूखन ते मुखु भवै ॥ संतन कै दूखनि काग जिउ लवै ॥ संतन कै दूखनि सरप
 जोनि पाइ ॥ संत कै दूखनि तृगद जोनि किरमाइ ॥ संतन कै दूखनि तृसना महि जलै ॥ संत कै दूखनि
 सभु को छलै ॥ संत कै दूखनि तेजु सभु जाइ ॥ संत कै दूखनि नीचु नीचाइ ॥ संत दोखी का थाउ को नाहि ॥

नानक संत भावै ता ओड़ि भी गति पाहि ॥२॥ संत का निंदकु महा अतताई ॥ संत का निंदकु खिनु टिकनु
 न पाई ॥ संत का निंदकु महा हतिआरा ॥ संत का निंदकु परमेसुरि मारा ॥ संत का निंदकु राज ते हीनु
 ॥ संत का निंदकु दुखीआ अरु दीनु ॥ संत के निंदक कउ सरब रोग ॥ संत के निंदक कउ सदा बिजोग ॥
 संत की निंदा दोख महि दोखु ॥ नानक संत भावै ता उस का भी होड़ि मोखु ॥३॥ संत का दोखी सदा अपवितु
 ॥ संत का दोखी किसै का नही मितु ॥ संत के दोखी कउ डानु लागै ॥ संत के दोखी कउ सभ तिआगै ॥ संत
 का दोखी महा अह्यकारी ॥ संत का दोखी सदा बिकारी ॥ संत का दोखी जनमै मरै ॥ संत की दूखना सुख ते
 टरै ॥ संत के दोखी कउ नाही ठाउ ॥ नानक संत भावै ता लए मिलाड़ि ॥४॥ संत का दोखी अध बीच ते टूटै
 ॥ संत का दोखी कितै काजि न पहुँचै ॥ संत के दोखी कउ उदिआन भमाईअै ॥ संत का दोखी उझड़ि पाईअै
 ॥ संत का दोखी अंतर ते थोथा ॥ जिउ सास बिना मिरतक की लोथा ॥ संत के दोखी की जड़ किछु नाहि ॥
 आपन बीजि आपे ही खाहि ॥ संत के दोखी कउ अवरु न राखनहारु ॥ नानक संत भावै ता लए उबारि
 ॥५॥ संत का दोखी झिउ बिललाड़ि ॥ जिउ जल बिहून मछुली तड़फड़ाड़ि ॥ संत का दोखी भूखा नही
 राजै ॥ जिउ पावकु ईधनि नही ध्रापै ॥ संत का दोखी छुटै झिकेला ॥ जिउ बूआड़ु तिलु खेत माहि दुहेला
 ॥ संत का दोखी धरम ते रहत ॥ संत का दोखी सद मिथिआ कहत ॥ किरतु निंदक का धुरि ही पड़िआ ॥
 नानक जो तिसु भावै सोई थिआ ॥६॥ संत का दोखी बिगड़ रूपु होड़ि जाड़ि ॥ संत के दोखी कउ दरगह
 मिलै सजाड़ि ॥ संत का दोखी सदा सहकाईअै ॥ संत का दोखी न मरै न जीवाईअै ॥ संत के दोखी की पुजै
 न आसा ॥ संत का दोखी उठि चलै निरासा ॥ संत के दोखि न तृसटै कोड़ि ॥ जैसा भावै तैसा कोई होड़ि ॥
 पड़िआ किरतु न मेटै कोड़ि ॥ नानक जानै सचा सोड़ि ॥७॥ सभ घट तिस के ओहु करनैहारु ॥ सदा सदा
 तिस कउ नमसकारु ॥ प्रभ की उसतति करहु दिनु राति ॥ तिसहि धिआवहु सासि गिरासि ॥ सभु
 कछु वरतै तिस का कीआ ॥ जैसा करे तैसा को थीआ ॥ अपना खेलु आपि करनैहारु ॥ दूसर कउनु

कहै बीचारु ॥ जिस नो कृपा करै तिसु आपन नामु देइ ॥ बडभागी नानक जन सेइ ॥८॥१३॥ सलोकु ॥
 तजहु सिआनप सुरि जनहु सिमरहु हरि हरि राइ ॥ एक आस हरि मनि रखहु नानक दूखु भरमु भउ
 जाइ ॥१॥ असटपदी ॥ मानुख की टेक बृथी सभ जानु ॥ देवन कउ एकै भगवानु ॥ जिस कै दीअै रहै
 अघाइ ॥ बहुरि न तृसना लागै आइ ॥ मारै राखै एको आपि ॥ मानुख कै किछु नाही हाथि ॥ तिस का
 हुकमु बूझि सुखु होइ ॥ तिस का नामु रखु कंठि परोइ ॥ सिमरि सिमरि सिमरि प्रभु सोइ ॥ नानक बिघनु
 न लागै कोइ ॥१॥ उसतति मन महि करि निरंकार ॥ करि मन मेरे सति बिउहार ॥ निरमल रसना
 अमृतु पीउ ॥ सदा सुहेला करि लेहि जीउ ॥ नैनहु पेखु ठाकुर का रंगु ॥ साधसंगि बिनसै सभ संगु ॥
 चरन चलउ मारगि गोबिंद ॥ मिटहि पाप जपीअै हरि बिंद ॥ कर हरि करम स्रवनि हरि कथा ॥ हरि
 दरगह नानक ऊजल मथा ॥२॥ बडभागी ते जन जग माहि ॥ सदा सदा हरि के गुन गाहि ॥ राम नाम
 जो करहि बीचार ॥ से धनवंत गनी संसार ॥ मनि तनि मुखि बोलहि हरि मुखी ॥ सदा सदा जानहु ते सुखी
 ॥ एको एकु एकु पछानै ॥ इत उत की ओहु सोझी जानै ॥ नाम संगि जिस का मनु मानिआ ॥ नानक तिनहि
 निरंजनु जानिआ ॥३॥ गुर प्रसादि आपन आपु सुझै ॥ तिस की जानहु तृसना बुझै ॥ साधसंगि हरि
 हरि जसु कहत ॥ सरब रोग ते ओहु हरि जनु रहत ॥ अनदिनु कीरतनु केवल बख्यान ॥ गृहसत महि
 सोई निरबानु ॥ एक ऊपरि जिसु जन की आसा ॥ तिस की कटीअै जम की फासा ॥ पारब्रहम की जिसु
 मनि भूख ॥ नानक तिसहि न लागहि दूख ॥४॥ जिस कउ हरि प्रभु मनि चिति आवै ॥ सो संतु सुहेला
 नही डुलावै ॥ जिसु प्रभु अपुना किरपा करै ॥ सो सेवकु कहु किस ते डरै ॥ जैसा सा तैसा दृसटाइआ ॥
 अपुने कारज महि आपि समाइआ ॥ सोधत सोधत सोधत सीझिआ ॥ गुर प्रसादि ततु सभु बूझिआ ॥ जब
 देखउ तब सभु किछु मूलु ॥ नानक सो सूखमु सोई असथूलु ॥५॥ नह किछु जनमै नह किछु मरै ॥
 आपन चलितु आप ही करै ॥ आवनु जावनु दृसटि अनदृसटि ॥ आगिआकारी धारी सभ सृसटि ॥

आपे आपि सगल महि आपि ॥ अनिक जुगति रचि थापि उथापि ॥ अबिनासी नाही किछु खंड ॥ धारण
 धारि रहिओ ब्रहमंड ॥ अलख अभेव पुरख परताप ॥ आपि जपाए त नानक जाप ॥६॥ जिन प्रभु जाता
 सु सोभावंत ॥ सगल संसारु उधरै तिन मंत ॥ प्रभ के सेवक सगल उधारन ॥ प्रभ के सेवक दूख
 बिसारन ॥ आपे मेलि लए किरपाल ॥ गुर का सबदु जपि भए निहाल ॥ उन की सेवा सोई लागै ॥
 जिस नो कृपा करहि बडभागै ॥ नामु जपत पावहि बिस्रामु ॥ नानक तिन पुरख कउ ऊतम करि मानु
 ॥७॥ जो किछु करै सु प्रभ कै रंगि ॥ सदा सदा बसै हरि संगि ॥ सहज सुभाइ होवै सो होइ ॥ करणैहारु
 पछाणै सोइ ॥ प्रभ का कीआ जन मीठ लगाना ॥ जैसा सा तैसा दृसटाना ॥ जिस ते उपजे तिसु माहि
 समाए ॥ ओइ सुख निधान उनहू बनि आए ॥ आपस कउ आपि दीनो मानु ॥ नानक प्रभ जनु एको जानु
 ॥८॥१४॥ सलोकु ॥ सरब कला भरपूर प्रभ बिरथा जाननहार ॥ जा कै सिमरनि उधरीअै नानक
 तिसु बलिहार ॥१॥ असटपदी ॥ टूटी गाढनहार गोपाल ॥ सरब जीआ आपे प्रतिपाल ॥ सगल की
 चिंता जिसु मन माहि ॥ तिस ते बिरथा कोई नाहि ॥ रे मन मेरे सदा हरि जापि ॥ अबिनासी प्रभु आपे
 आपि ॥ आपन कीआ कछू न होइ ॥ जे सउ प्राणी लोचै कोइ ॥ तिसु बिनु नाही तैरे किछु काम ॥ गति
 नानक जपि एक हरि नाम ॥१॥ रूपवंतु होइ नाही मोहै ॥ प्रभ की जोति सगल घट सोहै ॥ धनवंता
 होइ किआ को गरबै ॥ जा सभु किछु तिस का दीआ दरबै ॥ अति सूरु जे कोऊ कहावै ॥ प्रभ की कला
 बिना कह धावै ॥ जे को होइ बहै दातारु ॥ तिसु देनहारु जानै गावारु ॥ जिसु गुर प्रसादि तूटै हउ
 रोगु ॥ नानक सो जनु सदा अरोगु ॥२॥ जिउ मंदर कउ थामै थंमनु ॥ तिउ गुर का सबदु मनहि
 असथंमनु ॥ जिउ पाखाणु नाव चड़ि तरै ॥ प्राणी गुर चरण लगतु निसतरै ॥ जिउ अंधकार दीपक
 परगासु ॥ गुर दरसनु देखि मनि होइ बिगासु ॥ जिउ महा उदिआन महि मारगु पावै ॥ तिउ साधू
 संगि मिलि जोति प्रगटावै ॥ तिन संतन की बाछउ धूरि ॥ नानक की हरि लोचा पूरि ॥३॥ मन मूरख

काहे बिललाईअै ॥ पुरब लिखे का लिखिआ पाईअै ॥ दूख सूख प्रभ देवनहारु ॥ अवर तिआगि तू
 तिसहि चितारु ॥ जो कछु करै सोई सुखु मानु ॥ भूला काहे फिरहि अजान ॥ कउन बसतु आई तेरै संग ॥
 लपटि रहिओ रसि लोभी पतंग ॥ राम नाम जपि हिरदे माहि ॥ नानक पति सेती घरि जाहि ॥४॥ जिसु
 वखर कउ लैनि तू आइआ ॥ राम नामु संतन घरि पाइआ ॥ तजि अभिमानु लेहु मन मोलि ॥ राम
 नामु हिरदे महि तोलि ॥ लादि खेप संतह संगि चालु ॥ अवर तिआगि बिखिआ जंजाल ॥ धंनि धंनि कहै
 सभु कोइ ॥ मुख ऊजल हरि दरगह सोइ ॥ इहु वापारु विरला वापारै ॥ नानक ता कै सद बलिहारै ॥
 ५॥ चरन साध के धोइ धोइ पीउ ॥ अरपि साध कउ अपना जीउ ॥ साध की धूरि करहु इसनानु ॥ साध
 ऊपरि जाईअै कुरबानु ॥ साध सेवा वडभागी पाईअै ॥ साधसंगि हरि कीरतनु गाईअै ॥ अनिक
 बिघन ते साधू राखै ॥ हरि गुन गाइ अमृत रसु चाखै ॥ ओट गही संतह दरि आइआ ॥ सरब सूख
 नानक तिह पाइआ ॥६॥ मिरतक कउ जीवालनहार ॥ भूखे कउ देवत अधार ॥ सरब निधान जा की
 दृसटी माहि ॥ पुरब लिखे का लहणा पाहि ॥ सभु किछु तिस का ओहु करनै जोगु ॥ तिसु बिनु दूसर होआ
 न होगु ॥ जपि जन सदा सदा दिनु रैणी ॥ सभ ते ऊच निरमल इह करणी ॥ करि किरपा जिस कउ
 नामु दीआ ॥ नानक सो जनु निरमलु थीआ ॥७॥ जा कै मनि गुर की परतीति ॥ तिसु जन आवै हरि प्रभु
 चीति ॥ भगतु भगतु सुनीअै तिहु लोइ ॥ जा कै हिरदै एको होइ ॥ सचु करणी सचु ता की रहत ॥ सचु
 हिरदै सति मुखि कहत ॥ साची दृसटि साचा आकारु ॥ सचु वरतै साचा पासारु ॥ पारब्रहमु जिनि सचु
 करि जाता ॥ नानक सो जनु सचि समाता ॥८॥१५॥ सलोकु ॥ रूपु न रेख न रंगु किछु तृहु गुण ते प्रभ
 भिन्न ॥ तिसहि बुझाए नानका जिसु होवै सुप्रसन्न ॥१॥ असटपदी ॥ अबिनासी प्रभु मन महि राखु ॥ मानुख
 की तू प्रीति तिआगु ॥ तिस ते परै नाही किछु कोइ ॥ सरब निरंतरि एको सोइ ॥ आपे बीना आपे दाना
 ॥ गहिर गंभीरु गहीरु सुजाना ॥ पारब्रहम परमेसुर गोबिंद ॥ कृपा निधान दइआल बखसंद ॥ साध

तेरे की चरनी पाउ ॥ नानक कै मनि इहु अनराउ ॥१॥ मनसा पूरन सरना जोग ॥ जो करि पाइआ
 सोई होगु ॥ हरन भरन जा का नेत्र फोरु ॥ तिस का मंत्रु न जानै होरु ॥ अनद रूप मंगल सद जा कै ॥
 सरब थोक सुनीअहि घरि ता कै ॥ राज महि राजु जोग महि जोगी ॥ तप महि तपीसरु गृहसत महि
 भोगी ॥ धिआइ धिआइ भगतह सुखु पाइआ ॥ नानक तिसु पुरख का किनै अंतु न पाइआ ॥
 २॥ जा की लीला की मिति नाहि ॥ सगल देव हारे अवगाहि ॥ पिता का जनमु कि जानै पूतु ॥
 सगल परोई अपुनै सूति ॥ सुमति गिआनु धिआनु जिन देइ ॥ जन दास नामु धिआवहि सेइ ॥
 तिहु गुण महि जा कउ भरमाए ॥ जनमि मरै फिरि आवै जाए ॥ ऊच नीच तिस के असथान ॥ जैसा
 जनावै तैसा नानक जान ॥३॥ नाना रूप नाना जा के रंग ॥ नाना भेख करहि इक रंग ॥ नाना
 बिधि कीनो बिसथारु ॥ प्रभु अबिनासी एकंकारु ॥ नाना चलित करे खिन माहि ॥ पूरि रहिओ पूरनु
 सभ ठाड़ि ॥ नाना बिधि करि बनत बनाई ॥ अपनी कीमति आपे पाई ॥ सभ घट तिस के सभ
 तिस के ठाउ ॥ जपि जपि जीवै नानक हरि नाउ ॥४॥ नाम के धारे सगले जंत ॥ नाम के धारे खंड
 ब्रहमंड ॥ नाम के धारे सिमृति बेद पुरान ॥ नाम के धारे सुनन गिआन धिआन ॥ नाम के धारे
 आगास पाताल ॥ नाम के धारे सगल आकार ॥ नाम के धारे पुरीआ सभ भवन ॥ नाम कै संगि उधरे
 सुनि स्रवन ॥ करि किरपा जिसु आपनै नामि लाए ॥ नानक चउथे पद महि सो जनु गति पाए ॥५॥ रूपु
 सति जा का सति असथानु ॥ पुरखु सति केवल परधानु ॥ करतूति सति सति जा की बाणी ॥ सति पुरख
 सभ माहि समाणी ॥ सति करमु जा की रचना सति ॥ मूलु सति सति उत्पति ॥ सति करणी निरमल
 निरमली ॥ जिसहि बुझाए तिसहि सभ भली ॥ सति नामु प्रभ का सुखदाई ॥ बिस्वासु सति नानक
 गुर ते पाई ॥६॥ सति बचन साधू उपदेस ॥ सति ते जन जा कै रिदै प्रवेस ॥ सति निरति
 बूझै जे कोइ ॥ नामु जपत ता की गति होइ ॥ आपि सति कीआ सभु सति ॥ आपे जानै अपनी

मिति गति ॥ जिस की सृसटि सु करणैहारु ॥ अवर न बूझि करत बीचारु ॥ करते की मिति न जानै कीआ
 ॥ नानक जो तिसु भावै सो वरतीआ ॥७॥ बिसमन बिसम भए बिसमाद ॥ जिनि बूझिआ तिसु आडिआ
 स्याद ॥ प्रभ कै रंगि राचि जन रहे ॥ गुर कै बचनि पदारथ लहे ॥ ओडि दाते दुख काटनहार ॥ जा कै
 संगि तरै संसार ॥ जन का सेवकु सो वडभागी ॥ जन कै संगि एक लिव लागी ॥ गुन गोबिद कीरतनु जनु
 गावै ॥ गुर प्रसादि नानक फलु पावै ॥८॥१६॥ सलोकु ॥ आदि सचु जुगादि सचु ॥ है भि सचु नानक
 होसी भि सचु ॥१॥ असटपदी ॥ चरन सति सति परसनहार ॥ पूजा सति सति सेवदार ॥ दरसन
 सति सति पेखनहार ॥ नामु सति सति धिआवनहार ॥ आपि सति सति सभ धारी ॥ आपे गुण आपे
 गुणकारी ॥ सबदु सति सति प्रभु बकता ॥ सुरति सति सति जसु सुनता ॥ बुझनहार कउ सति सभ होडि
 ॥ नानक सति सति प्रभु सोडि ॥१॥ सति सरूपु रिदै जिनि मानिआ ॥ करन करावन तिनि मूलु पछानिआ
 ॥ जा कै रिदै बिस्वासु प्रभ आडिआ ॥ ततु गिआनु तिसु मनि प्रगटाडिआ ॥ भै ते निरभउ होडि बसाना
 ॥ जिस ते उपजिआ तिसु माहि समाना ॥ बसतु माहि ले बसतु गडाई ॥ ता कउ भिन्न न कहना जाई ॥
 बूझै बूझनहारु बिबेक ॥ नाराडिन मिले नानक एक ॥२॥ ठाकुर का सेवकु आगिआकारी ॥ ठाकुर का
 सेवकु सदा पूजारी ॥ ठाकुर के सेवक कै मनि परतीति ॥ ठाकुर की सेवक के निरमल रीति ॥ ठाकुर
 कउ सेवकु जानै संगि ॥ प्रभ का सेवकु नाम कै रंगि ॥ सेवक कउ प्रभ पालनहारा ॥ सेवक की राखै
 निरंकारा ॥ सो सेवकु जिसु दडिआ प्रभु धारै ॥ नानक सो सेवकु सासि सासि समारै ॥३॥ अपुने जन का
 परदा ढाकै ॥ अपने सेवक की सरपर राखै ॥ अपने दास कउ देडि वडाई ॥ अपने सेवक कउ नामु
 जपाई ॥ अपने सेवक की आपि पति राखै ॥ ता की गति मिति कोडि न लाखै ॥ प्रभ के सेवक कउ को न
 पहूचै ॥ प्रभ के सेवक ऊच ते ऊचे ॥ जो प्रभि अपनी सेवा लाडिआ ॥ नानक सो सेवकु दह दिसि प्रगटाडिआ
 ॥४॥ नीकी कीरी महि कल राखै ॥ भसम करै लसकर कोटि लाखै ॥ जिस का सासु न काढत आपि ॥

ता कउ राखत दे करि हाथ ॥ मानस जतन करत बहु भाति ॥ तिस के करतब बिरथे जाति ॥ मारै न
 राखै अवरु न कोइ ॥ सरब जीआ का राखा सोइ ॥ काहे सोच करहि रे प्राणी ॥ जपि नानक प्रभ अलख
 विडाणी ॥५॥ बारं बार बार प्रभु जपीअै ॥ पी अंमृतु इहु मनु तनु ध्रपीअै ॥ नाम रतनु जिनि
 गुरमुखि पाइआ ॥ तिसु किछु अवरु नाही दृसटाइआ ॥ नामु धनु नामो रूपु रंगु ॥ नामो सुखु हरि
 नाम का संगु ॥ नाम रसि जो जन तृपताने ॥ मन तन नामहि नामि समाने ॥ ऊठत बैठत सोवत नाम
 ॥ कहु नानक जन कै सद काम ॥६॥ बोलहु जसु जिहबा दिनु राति ॥ प्रभि अपनै जन कीनी दाति ॥
 करहि भगति आतम कै चाइ ॥ प्रभ अपने सिउ रहहि समाइ ॥ जो होआ होवत सो जानै ॥ प्रभ अपने का
 हुकमु पछानै ॥ तिस की महिमा कउन बखानउ ॥ तिस का गुनु कहि एक न जानउ ॥ आठ पहर प्रभ
 बसहि हजुरे ॥ कहु नानक सेई जन पूरे ॥७॥ मन मेरे तिन की ओट लेहि ॥ मनु तनु अपना तिन जन
 देहि ॥ जिनि जनि अपना प्रभू पछाता ॥ सो जनु सरब थोक का दाता ॥ तिस की सरनि सरब सुख पावहि
 ॥ तिस कै दरसि सभ पाप मिटावहि ॥ अवर सिआनप सगली छाडु ॥ तिसु जन की तू सेवा लागु ॥
 आवनु जानु न होवी तेरा ॥ नानक तिसु जन के पूजहु सद पैरा ॥८॥१७॥ सलोकु ॥ सति पुरखु जिनि
 जानिआ सतिगुरु तिस का नाउ ॥ तिस कै संगि सिखु उधरै नानक हरि गुन गाउ ॥१॥ असटपदी ॥
 सतिगुरु सिख की करै प्रतिपाल ॥ सेवक कउ गुरु सदा दइआल ॥ सिख की गुरु दुरमति मलु हिरै ॥
 गुर बचनी हरि नामु उचरै ॥ सतिगुरु सिख के बंधन काटै ॥ गुर का सिखु बिकार ते हाटै ॥ सतिगुरु
 सिख कउ नाम धनु देइ ॥ गुर का सिखु वडभागी हे ॥ सतिगुरु सिख का हलतु पलतु सवारै ॥ नानक
 सतिगुरु सिख कउ जीअ नालि समारै ॥१॥ गुर कै गृहि सेवकु जो रहै ॥ गुर की आगिआ मन महि
 सहै ॥ आपस कउ करि कछु न जनावै ॥ हरि हरि नामु रिदै सद धिआवै ॥ मनु बेचै सतिगुर कै
 पासि ॥ तिसु सेवक के कारज रासि ॥ सेवा करत होइ निहकामी ॥ तिस कउ होत परापति सुआमी ॥

अपनी कृपा जिसु आपि करेइ ॥ नानक सो सेवकु गुर की मति लेइ ॥२॥ बीस बिसवे गुर का मनु
 मानै ॥ सो सेवकु परमेसुर की गति जानै ॥ सो सतिगुरु जिसु रिदै हरि नाउ ॥ अनिक बार गुर कउ
 बलि जाउ ॥ सरब निधान जीअ का दाता ॥ आठ पहर पारब्रहम रंगि राता ॥ ब्रहम महि जनु जन
 महि पारब्रहमु ॥ एकहि आपि नही कछु भरमु ॥ सहस सिआनप लइआ न जाईअै ॥ नानक औसा
 गुरु बडभागी पाईअै ॥३॥ सफल दरसनु पेखत पुनीत ॥ परसत चरन गति निरमल रीति ॥ भेटत
 संगि राम गुन रवे ॥ पारब्रहम की दरगह गवे ॥ सुनि करि बचन करन आघाने ॥ मनि संतोखु आतम
 पतीआने ॥ पूरा गुरु अख्यओ जा का मंत्र ॥ अमृत दृसटि पेखै होइ संत ॥ गुण बिअंत कीमति नही
 पाइ ॥ नानक जिसु भावै तिसु लए मिलाइ ॥४॥ जिहबा एक उसतति अनेक ॥ सति पुरख पूरन
 बिबेक ॥ काहू बोल न पहुचत प्राणी ॥ अगम अगोचर प्रभ निरबानी ॥ निराहार निरवैर सुखदाई ॥
 ता की कीमति किनै न पाई ॥ अनिक भगत बंदन नित करहि ॥ चरन कमल हिरदै सिमरहि ॥ सद
 बलिहारी सतिगुर अपने ॥ नानक जिसु प्रसादि औसा प्रभु जपने ॥५॥ इहु हरि रसु पावै जनु कोइ ॥
 अमृतु पीवै अमरु सो होइ ॥ उसु पुरख का नाही कदे बिनास ॥ जा कै मनि प्रगटे गुनतास ॥ आठ पहर
 हरि का नामु लेइ ॥ सचु उपदेसु सेवक कउ देइ ॥ मोह माइआ कै संगि न लेपु ॥ मन महि राखै हरि
 हरि एकु ॥ अंधकार दीपक परगासे ॥ नानक भरम मोह दुख तह ते नासे ॥६॥ तपति माहि ठाढि
 वरताई ॥ अनदु भइआ दुख नाठे भाई ॥ जनम मरन के मिटे अंदेसे ॥ साधू के पूरन उपदेसे ॥ भउ
 चूका निरभउ होइ बसे ॥ सगल बिआधि मन ते खै नसे ॥ जिस का सा तिनि किरपा धारी ॥ साधसंगि
 जपि नामु मुरारी ॥ थिति पाई चूके भ्रम गवन ॥ सुनि नानक हरि हरि जसु स्रवन ॥७॥ निरगुनु आपि
 सरगुनु भी ओही ॥ कला धारि जिनि सगली मोही ॥ अपने चरित प्रभि आपि बनाए ॥ अपुनी कीमति
 आपे पाए ॥ हरि बिनु दूजा नाही कोइ ॥ सरब निरंतरि एको सोइ ॥ ओति पोति रविआ रूप रंग ॥ भए

प्रगास साध कै संग ॥ रचि रचना अपनी कल धारी ॥ अनिक बार नानक बलिहारी ॥८॥१८॥ सलोकु ॥
 साथि न चालै बिनु भजन बिखिआ सगली छारु ॥ हरि हरि नामु कमावना नानक डिहु धनु सारु ॥१॥
 असटपदी ॥ संत जना मिलि करहु बीचारु ॥ एकु सिमरि नाम आधारु ॥ अवरि उपाव सभि मीत
 बिसारहु ॥ चरन कमल रिद महि उरि धारहु ॥ करन कारन सो प्रभु समरथु ॥ दृढ़ु करि गहहु नामु
 हरि वथु ॥ डिहु धनु संचहु होवहु भगवंत ॥ संत जना का निरमल मंत ॥ एक आस राखहु मन माहि ॥
 सरब रोग नानक मिटि जाहि ॥१॥ जिसु धन कउ चारि कुंट उठि धावहि ॥ सो धनु हरि सेवा ते पावहि ॥
 जिसु सुख कउ नित बाछहि मीत ॥ सो सुखु साधू संगि परीति ॥ जिसु सोभा कउ करहि भली करनी ॥ सा सोभा
 भजु हरि की सरनी ॥ अनिक उपावी रोगु न जाइ ॥ रोगु मिटै हरि अवखधु लाइ ॥ सरब निधान महि
 हरि नामु निधानु ॥ जपि नानक दरगहि परवानु ॥२॥ मनु परबोधहु हरि कै नाइ ॥ दह दिसि धावत
 आवै ठाड़ि ॥ ता कउ बिघनु न लागै कोड़ि ॥ जा कै रिदै बसै हरि सोड़ि ॥ कलि ताती ठाँढा हरि नाउ ॥
 सिमरि सिमरि सदा सुख पाउ ॥ भउ बिनसै पूरन होइ आस ॥ भगति भाइ आतम परगास ॥ तितु
 घरि जाइ बसै अबिनासी ॥ कहु नानक काटी जम फासी ॥३॥ ततु बीचारु कहै जनु साचा ॥ जनमि मरै
 सो काचो काचा ॥ आवा गवनु मिटै प्रभ सेव ॥ आपु तिआगि सरनि गुरदेव ॥ इउ रतन जनम का होइ
 उधारु ॥ हरि हरि सिमरि प्रान आधारु ॥ अनिक उपाव न छूटनहारे ॥ सिंमृति सासत बेद बीचारे ॥ हरि
 की भगति करहु मनु लाइ ॥ मनि बंछत नानक फल पाइ ॥४॥ संगि न चालसि तैरै धना ॥ तूं किआ
 लपटावहि मूरख मना ॥ सुत मीत कुटंब अरु बनिता ॥ इन ते कहहु तुम कवन सनाथा ॥ राज रंग
 माइआ बिसथार ॥ इन ते कहहु कवन छुटकार ॥ असु हसती रथ असवारी ॥ झूठा डंफु झूठु पासारी ॥ जिनि
 दीए तिसु बुझै न बिगाना ॥ नामु बिसारि नानक पछुताना ॥५॥ गुर की मति तूं लेहि इआने ॥ भगति
 बिना बहु डूबे सिआने ॥ हरि की भगति करहु मन मीत ॥ निरमल होइ तुमारो चीत ॥ चरन कमल राखहु

मन माहि ॥ जनम जनम के किलबिख जाहि ॥ आपि जपहु अवरा नामु जपावहु ॥ सुनत कहत रहत गति
 पावहु ॥ सार भूत सति हरि को नाउ ॥ सहजि सुभाइ नानक गुन गाउ ॥६॥ गुन गावत तेरी उतरसि
 मैलु ॥ बिनसि जाइ हउमै बिखु फैलु ॥ होहि अचिंतु बसै सुख नालि ॥ सासि ग्रासि हरि नामु समालि ॥
 छाडि सिआनप सगली मना ॥ साधसंगि पावहि सचु धना ॥ हरि पूंजी संचि करहु बिउहारु ॥ ईहा
 सुखु दरगह जैकारु ॥ सरब निरंतरि एको देखु ॥ कहु नानक जा कै मसतकि लेखु ॥७॥ एको जपि एको
 सालाहि ॥ एकु सिमरि एको मन आहि ॥ एकस के गुन गाउ अन्नत ॥ मनि तनि जापि एक भगवंत ॥
 एको एकु एकु हरि आपि ॥ पूरन पूरि रहिओ प्रभु बिआपि ॥ अनिक बिसथार एक ते भए ॥ एकु
 अराधि पराछत गए ॥ मन तन अंतरि एकु प्रभु राता ॥ गुर प्रसादि नानक डिकु जाता ॥८॥१६॥
 सलोकु ॥ फिरत फिरत प्रभ आइआ परिआ तउ सरनाइ ॥ नानक की प्रभ बेनती अपनी भगती लाइ
 ॥१॥ असटपदी ॥ जाचक जनु जाचै प्रभ दानु ॥ करि किरपा देवहु हरि नामु ॥ साध जना की मागउ
 धूरि ॥ पारब्रहम मेरी सरधा पूरि ॥ सदा सदा प्रभ के गुन गावउ ॥ सासि सासि प्रभ तुमहि धिआवउ ॥
 चरन कमल सिउ लागै प्रीति ॥ भगति करउ प्रभ की नित नीति ॥ एक ओट एको आधारु ॥ नानकु मागै
 नामु प्रभ सारु ॥१॥ प्रभ की दृसटि महा सुखु होइ ॥ हरि रसु पावै बिरला कोइ ॥ जिन चाखिआ से
 जन तृपताने ॥ पूरन पुरख नही डोलाने ॥ सुभर भरे प्रेम रस रंगि ॥ उपजै चाउ साध कै संगि ॥ परे
 सरनि आन सभ तिआगि ॥ अंतरि प्रगास अनदिनु लिव लागि ॥ बडभागी जपिआ प्रभु सोइ ॥ नानक
 नामि रते सुखु होइ ॥२॥ सेवक की मनसा पूरी भई ॥ सतिगुर ते निरमल मति लई ॥ जन कउ प्रभु
 होइओ दइआलु ॥ सेवकु कीनो सदा निहालु ॥ बंधन काटि मुक्ति जनु भइआ ॥ जनम मरन दूखु
 भ्रमु गइआ ॥ इछ पुनी सरधा सभ पूरी ॥ रवि रहिआ सद संगि हजूरी ॥ जिस का सा तिनि लीआ
 मिलाइ ॥ नानक भगती नामि समाइ ॥३॥ सो किउ बिसरै जि घाल न भानै ॥ सो किउ बिसरै जि

कीआ जानै ॥ सो किउ बिसरै जिनि सभु किछु दीआ ॥ सो किउ बिसरै जि जीवन जीआ ॥ सो किउ बिसरै
 जि अगनि महि राखै ॥ गुर प्रसादि को बिरला लाखै ॥ सो किउ बिसरै जि बिखु ते काढै ॥ जनम जनम का
 टूटा गाढै ॥ गुरि पूरै ततु इहै बुझाडिआ ॥ प्रभु अपना नानक जन धिआडिआ ॥४॥ साजन संत करहु
 इहु कामु ॥ आन तिआगि जपहु हरि नामु ॥ सिमरि सिमरि सिमरि सुख पावहु ॥ आपि जपहु अवरह
 नामु जपावहु ॥ भगति भाडि तरीअै संसारु ॥ बिनु भगती तनु होसी छारु ॥ सरब कलिआण सूख निधि
 नामु ॥ बूडत जात पाए बिस्रामु ॥ सगल दूख का होवत नासु ॥ नानक नामु जपहु गुनतासु ॥५॥ उपजी
 प्रीति प्रेम रसु चाउ ॥ मन तन अंतरि इही सुआउ ॥ नेत्रहु पेखि दरसु सुखु होडि ॥ मनु बिगसै साध
 चरन धोडि ॥ भगत जना कै मनि तनि रंगु ॥ बिरला कोऊ पावै संगु ॥ एक बसतु दीजै करि मडिआ ॥
 गुर प्रसादि नामु जपि लडिआ ॥ ता की उपमा कही न जाडि ॥ नानक रहिआ सरब समाडि ॥६॥ प्रभ
 बखसंद दीन दडिआल ॥ भगति वछल सदा किरपाल ॥ अनाथ नाथ गोबिंद गुपाल ॥ सरब घटा
 करत प्रतिपाल ॥ आदि पुरख कारण करतार ॥ भगत जना के प्रान अधार ॥ जो जो जपै सु होडि पुनीत ॥
 भगति भाडि लावै मन हीत ॥ हम निरगुनीआर नीच अजान ॥ नानक तुमरी सरनि पुरख भगवान
 ॥७॥ सरब बैकुंठ मुकति मोख पाए ॥ एक निमख हरि के गुन गाए ॥ अनिक राज भोग बडिआई ॥
 हरि के नाम की कथा मनि भाई ॥ बहु भोजन कापर संगीत ॥ रसना जपती हरि हरि नीत ॥ भली सु
 करनी सोभा धनवंत ॥ हिरदै बसे पूरन गुर मंत ॥ साधसंगि प्रभ देहु निवास ॥ सरब सूख नानक
 परगास ॥८॥२०॥ सलोकु ॥ सरगुन निरगुन निरंकार सुन्न समाधी आपि ॥ आपन कीआ नानका
 आपे ही फिरि जापि ॥१॥ असटपदी ॥ जब अकारु इहु कछु न दृसटेता ॥ पाप पुन्न तब कह ते
 होता ॥ जब धारी आपन सुन्न समाधि ॥ तब बैर बिरोध किसु संगि कमाति ॥ जब इस का बरनु चिहनु
 न जापत ॥ तब हरख सोग कहु किसहि बिआपत ॥ जब आपन आप आपि पारब्रहम ॥ तब मोह कहा

किसु होवत भरम ॥ आपन खेलु आपि वरतीजा ॥ नानक करनैहारु न दूजा ॥१॥ जब होवत प्रभ केवल
 धनी ॥ तब बंध मुक्ति कहु किस कउ गनी ॥ जब एकहि हरि अगम अपार ॥ तब नरक सुरग कहु
 कउन अउतार ॥ जब निरगुन प्रभ सहज सुभाइ ॥ तब सिव सकति कहहु कितु ठाड़ि ॥ जब आपहि
 आपि अपनी जोति धरै ॥ तब कवन निडरु कवन कत डरै ॥ आपन चलित आपि करनैहार ॥ नानक
 ठाकुर अगम अपार ॥२॥ अबिनासी सुख आपन आसन ॥ तह जनम मरन कहु कहा बिनासन ॥ जब
 पूरन करता प्रभु सोड़ि ॥ तब जम की त्रास कहहु किसु होड़ि ॥ जब अबिगत अगोचर प्रभ एका ॥ तब चित्र
 गुप्त किसु पूछत लेखा ॥ जब नाथ निरंजन अगोचर अगाधे ॥ तब कउन छुटे कउन बंधन बाधे ॥
 आपन आप आप ही अचरजा ॥ नानक आपन रूप आप ही उपरजा ॥३॥ जह निरमल पुरखु पुरख पति
 होता ॥ तह बिनु मैलु कहहु किआ धोता ॥ जह निरंजन निरंकार निरबान ॥ तह कउन कउ मान कउन
 अभिमान ॥ जह सरूप केवल जगदीस ॥ तह छल छिद्र लगत कहु कीस ॥ जह जोति सरूपी जोति संगि
 समावै ॥ तह किसहि भूख कवनु तृपतावै ॥ करन करावन करनैहारु ॥ नानक करते का नाहि सुमारु
 ॥४॥ जब अपनी सोभा आपन संगि बनाई ॥ तब कवन माड़ि बाप मित्र सुत भाई ॥ जह सरब कला
 आपहि परबीन ॥ तह वेद कतेब कहा कोऊ चीन ॥ जब आपन आपु आपि उरि धारै ॥ तउ सगन
 अपसगन कहा बीचारै ॥ जह आपन ऊच आपन आपि नेरा ॥ तह कउन ठाकुरु कउनु कहीअै चेरा ॥
 बिसमन बिसम रहे बिसमाद ॥ नानक अपनी गति जानहु आपि ॥५॥ जह अछल अछेद अभेद
 समाड़िआ ॥ ऊहा किसहि बिआपत माड़िआ ॥ आपस कउ आपहि आदेसु ॥ तिहु गुण का नाही परवेसु
 ॥ जह एकहि एक एक भगवंता ॥ तह कउनु अचिंतु किसु लागै चिंता ॥ जह आपन आपु आपि
 पतीआरा ॥ तह कउनु कथै कउनु सुननैहारा ॥ बहु बेअंत ऊच ते ऊचा ॥ नानक आपस कउ आपहि
 पहूचा ॥६॥ जह आपि रचिओ परपंचु अकारु ॥ तिहु गुण महि कीनो बिसथारु ॥ पापु पुनु तह भई

कहावत ॥ कोऊ नरक कोऊ सुरग बंछावत ॥ आल जाल माडिआ जंजाल ॥ हउमै मोह भरम भै भार ॥
 दूख सूख मान अपमान ॥ अनिक प्रकार कीओ बख्यान ॥ आपन खेलु आपि करि देखै ॥ खेलु संकोचै तउ
 नानक एकै ॥७॥ जह अबिगतु भगतु तह आपि ॥ जह पसरै पासारु संत परतापि ॥ दुहू पाख का
 आपहि धनी ॥ उन की सोभा उनहू बनी ॥ आपहि कउतक करै अनद चोज ॥ आपहि रस भोगन
 निरजोग ॥ जिसु भावै तिसु आपन नाडि लावै ॥ जिसु भावै तिसु खेल खिलावै ॥ बेसुमार अथाह अगनत
 अतोले ॥ जिउ बुलावहु तिउ नानक दास बोलै ॥८॥२१॥ सलोकु ॥ जीअ जंत के ठाकुरा आपे
 वरतणहार ॥ नानक एको पसरिआ दूजा कह दृसटार ॥१॥ असटपदी ॥ आपि कथै आपि सुननैहारु
 ॥ आपहि एकु आपि बिसथारु ॥ जा तिसु भावै ता सृसटि उपाए ॥ आपनै भाणै लए समाए ॥ तुम ते
 भिन्न नही किछु होइ ॥ आपन सूति सभु जगतु परोइ ॥ जा कउ प्रभ जीउ आपि बुझाए ॥ सचु
 नामु सोई जनु पाए ॥ सो समदरसी तत का बेता ॥ नानक सगल सृसटि का जेता ॥१॥ जीअ जंत्र
 सभ ता कै हाथ ॥ दीन दडिआल अनाथ को नाथु ॥ जिसु राखै तिसु कोइ न मारै ॥ सो मूआ जिसु मनहु
 बिसारै ॥ तिसु तजि अवर कहा को जाइ ॥ सभ सिरि एकु निरंजन राइ ॥ जीअ की जुगति जा कै सभ
 हाथि ॥ अंतरि बाहरि जानहु साथि ॥ गुन निधान बेअंत अपार ॥ नानक दास सदा बलिहार ॥
 २॥ पूरन पूरि रहे दडिआल ॥ सभ ऊपरि होवत किरपाल ॥ अपने करतब जानै आपि ॥ अंतरजामी
 रहिओ बिआपि ॥ प्रतिपालै जीअन बहु भाति ॥ जो जो रचिओ सु तिसहि धिआति ॥ जिसु भावै तिसु
 लए मिलाइ ॥ भगति करहि हरि के गुण गाइ ॥ मन अंतरि बिसासु करि मानिआ ॥ करनहारु
 नानक डिकु जानिआ ॥३॥ जनु लागा हरि एकै नाइ ॥ तिस की आस न बिरथी जाइ ॥ सेवक
 कउ सेवा बनि आई ॥ हुकमु बूझि परम पटु पाई ॥ इस ते ऊपरि नही बीचारु ॥ जा कै मनि
 बसिआ निरंकारु ॥ बंधन तोरि भए निरवैर ॥ अनदिनु पूजहि गुर के पैर ॥ इह लोक सुखीए

परलोक सुहेले ॥ नानक हरि प्रभि आपहि मेले ॥४॥ साधसंगि मिलि करहु अन्नद ॥ गुन गावहु प्रभ
 परमान्नद ॥ राम नाम ततु करहु बीचारु ॥ दुलभ देह का करहु उधारु ॥ अमृत बचन हरि के गुन
 गाउ ॥ प्रान तरन का इहै सुआउ ॥ आठ पहर प्रभ पेखहु नेरा ॥ मिटै अगिआनु बिनसै अंधेरा ॥
 सुनि उपदेसु हिरदै बसावहु ॥ मन इछे नानक फल पावहु ॥५॥ हलतु पलतु दुइ लेहु सवारि ॥
 राम नामु अंतरि उरि धारि ॥ पूरे गुर की पूरी दीखिआ ॥ जिसु मनि बसै तिसु साचु परीखिआ ॥ मनि
 तनि नामु जपहु लिव लाइ ॥ दूखु दरदु मन ते भउ जाइ ॥ सचु वापारु करहु वापारी ॥ दरगह
 निबहै खेप तुमारी ॥ एका टेक रखहु मन माहि ॥ नानक बहुरि न आवहि जाहि ॥६॥ तिस ते दूरि
 कहा को जाइ ॥ उबरै राखनहारु धिआइ ॥ निरभउ जपै सगल भउ मिटै ॥ प्रभ किरपा ते प्राणी
 छुटै ॥ जिसु प्रभु राखै तिसु नाही दूख ॥ नामु जपत मनि होवत सूख ॥ चिंता जाइ मिटै अह्वकारु ॥
 तिसु जन कउ कोइ न पहुचनहारु ॥ सिर ऊपरि ठाढा गुरु सूरु ॥ नानक ता के कारज पूरा ॥७॥
 मति पूरी अमृतु जा की दृसटि ॥ दरसनु पेखत उधरत सृसटि ॥ चरन कमल जा के अनूप ॥ सफल
 दरसनु सुंदर हरि रूप ॥ धन्नु सेवा सेवकु परवानु ॥ अंतरजामी पुरखु प्रधानु ॥ जिसु मनि बसै सु होत
 निहालु ॥ ता कै निकटि न आवत कालु ॥ अमर भए अमरा पदु पाइआ ॥ साधसंगि नानक हरि
 धिआइआ ॥८॥२२॥ सलोकु ॥ गिआन अंजनु गुरि दीआ अगिआन अंधेर बिनासु ॥ हरि किरपा ते
 संत भेटिआ नानक मनि परगासु ॥१॥ असटपदी ॥ संतसंगि अंतरि प्रभु डीठा ॥ नामु प्रभू का
 लागा मीठा ॥ सगल समिग्री एकसु घट माहि ॥ अनिक रंग नाना दृसटाहि ॥ नउ निधि अमृतु
 प्रभ का नामु ॥ देही महि इस का बिस्रामु ॥ सुन्न समाधि अनहत तह नाद ॥ कहनु न जाई अचरज
 बिसमाद ॥ तिनि देखिआ जिसु आपि दिखाए ॥ नानक तिसु जन सोझी पाए ॥१॥ सो अंतरि सो बाहरि
 अन्नत ॥ घटि घटि बिआपि रहिआ भगवंत ॥ धरनि माहि आकास पड़िआल ॥ सरब लोक पूरन

प्रतिपाल ॥ बनि तिनि परबति है पारब्रह्म ॥ जैसी आगिआ तैसा करमु ॥ पउण पाणी बैसंतर माहि
 ॥ चारि कुंठ दह दिसे समाहि ॥ तिस ते भिन्न नही को ठाउ ॥ गुर प्रसादि नानक सुखु पाउ ॥२॥ बेद
 पुरान सिमृति महि देखु ॥ ससीअर सूर नख्यत्र महि एकु ॥ बाणी प्रभ की सभु को बोलै ॥ आपि अडोलु
 न कबहू डोलै ॥ सरब कला करि खेलै खेल ॥ मोलि न पाईअै गुणह अमोल ॥ सरब जोति महि जा की
 जोति ॥ धारि रहिओ सुआमी ओति पोति ॥ गुर परसादि भरम का नासु ॥ नानक तिन महि एहु बिसासु
 ॥३॥ संत जना का पेखनु सभु ब्रह्म ॥ संत जना कै हिरदै सभि धरम ॥ संत जना सुनहि सुभ बचन ॥
 सरब बिआपी राम संगि रचन ॥ जिनि जाता तिस की इह रहत ॥ सति बचन साधू सभि कहत ॥ जो
 जो होइ सोई सुखु मानै ॥ करन करावनहारु प्रभु जानै ॥ अंतरि बसे बाहरि भी ओही ॥ नानक दरसनु
 देखि सभ मोही ॥४॥ आपि सति कीआ सभु सति ॥ तिसु प्रभ ते सगली उत्पति ॥ तिसु भावै ता करे
 बिसथारु ॥ तिसु भावै ता एकंकारु ॥ अनिक कला लखी नह जाइ ॥ जिसु भावै तिसु लए मिलाइ ॥
 कवन निकटि कवन कहीअै दूरि ॥ आपे आपि आप भरपूरि ॥ अंतरगति जिसु आपि जनाए ॥
 नानक तिसु जन आपि बुझाए ॥५॥ सरब भूत आपि वरतारा ॥ सरब नैन आपि पेखनहारा ॥ सगल
 समग्री जा का तना ॥ आपन जसु आप ही सुना ॥ आवन जानु डिकु खेलु बनाइआ ॥ आगिआकारी
 कीनी माइआ ॥ सभ कै मधि अलिपतो रहै ॥ जो किछु कहणा सु आपे कहै ॥ आगिआ आवै आगिआ
 जाइ ॥ नानक जा भावै ता लए समाइ ॥६॥ इस ते होइ सु नाही बुरा ॥ औरै कहहु किनै कछु करा ॥
 आपि भला करतूति अति नीकी ॥ आपे जानै अपने जी की ॥ आपि साचु धारी सभ साचु ॥ ओति पोति
 आपन संगि राचु ॥ ता की गति मिति कही न जाइ ॥ दूसर होइ त सोझी पाइ ॥ तिस का कीआ सभु
 परवानु ॥ गुर प्रसादि नानक इहु जानु ॥७॥ जो जानै तिसु सदा सुखु होइ ॥ आपि मिलाइ लए प्रभु
 सोइ ॥ ओहु धनवंतु कुलवंतु पतिवंतु ॥ जीवन मुक्ति जिसु रिदै भगवंतु ॥ धन्नु धन्नु धन्नु जनु आइआ ॥

जिसु प्रसादि सभु जगतु तराडिआ ॥ जन आवन का इहै सुआउ ॥ जन कै संगि चिति आवै नाउ ॥
 आपि मुकतु मुकतु करै संसारु ॥ नानक तिसु जन कउ सदा नमसकारु ॥८॥२३॥ सलोकु ॥ पूरा प्रभु
 आराधिआ पूरा जा का नाउ ॥ नानक पूरा पाडिआ पूरे के गुन गाउ ॥१॥ असटपदी ॥ पूरे गुर का
 सुनि उपदेसु ॥ पारब्रह्मु निकटि करि पेखु ॥ सासि सासि सिमरहु गोबिंद ॥ मन अंतर की उतरै चिंद ॥
 आस अनित तिआगहु तरंग ॥ संत जना की धूरि मन मंग ॥ आपु छोडि बेनती करहु ॥ साधसंगि
 अगनि सागरु तरहु ॥ हरि धन के भरि लेहु भंडार ॥ नानक गुर पूरे नमसकार ॥१॥ खेम कुसल सहज
 आन्नद ॥ साधसंगि भजु परमान्नद ॥ नरक निवारि उधारहु जीउ ॥ गुन गोबिंद अमृत रसु पीउ ॥
 चिति चितवहु नाराडिण एक ॥ एक रूप जा के रंग अनेक ॥ गोपाल दामोदर दीन दडिआल ॥ दुख भंजन
 पूरन किरपाल ॥ सिमरि सिमरि नामु बारं बार ॥ नानक जीअ का इहै अधार ॥२॥ उत्तम सलोक साध
 के बचन ॥ अमुलीक लाल एहि रतन ॥ सुनत कमावत होत उधार ॥ आपि तरै लोकह निसतार ॥ सफल
 जीवनु सफलु ता का संगु ॥ जा कै मनि लागा हरि रंगु ॥ जै जै सबदु अनाहदु वाजै ॥ सुनि सुनि अनद
 करे प्रभु गाजै ॥ प्रगटे गुपाल महाँत कै माथे ॥ नानक उधरे तिन कै साथे ॥३॥ सरनि जोगु सुनि
 सरनी आए ॥ करि किरपा प्रभ आप मिलाए ॥ मिटि गए बैर भए सभ रेन ॥ अमृत नामु साधसंगि
 लैन ॥ सुप्रसन्न भए गुरदेव ॥ पूरन होई सेवक की सेव ॥ आल जंजाल बिकार ते रहते ॥ राम नाम
 सुनि रसना कहते ॥ करि प्रसादु दडिआ प्रभि धारी ॥ नानक निबही खेप हमारी ॥४॥ प्रभ की उसतति
 करहु संत मीत ॥ सावधान एकागर चीत ॥ सुखमनी सहज गोबिंद गुन नाम ॥ जिसु मनि बसै सु होत
 निधान ॥ सरब इछा ता की पूरन होइ ॥ प्रधान पुरखु प्रगटु सभ लोडि ॥ सभ ते ऊच पाए असथानु
 ॥ बहुरि न होवै आवन जानु ॥ हरि धनु खाटि चलै जनु सोडि ॥ नानक जिसहि परापति होइ ॥५॥
 खेम साँति रिधि नव निधि ॥ बुधि गिआनु सरब तह सिधि ॥ बिदिआ तपु जोगु प्रभ धिआनु ॥

गिआनु स्रेसट ऊतम इसनानु ॥ चारि पदारथ कमल प्रगास ॥ सभ कै मधि सगल ते उदास ॥ सुंदरु चतुरु तत का बेता ॥ समदरसी एक दृसटेता ॥ इह फल तिसु जन कै मुखि भने ॥ गुर नानक नाम बचन मनि सुने ॥६॥ इहु निधानु जपै मनि कोइ ॥ सभ जुग महि ता की गति होइ ॥ गुण गोबिंद नाम धुनि बाणी ॥ सिमृति सासत्र बेद बखाणी ॥ सगल मताँत केवल हरि नाम ॥ गोबिंद भगत कै मनि बिस्राम ॥ कोटि अप्राध साधसंगि मिटै ॥ संत कृपा ते जम ते छुटै ॥ जा कै मसतकि करम प्रभि पाए ॥ साध सरणि नानक ते आए ॥७॥ जिसु मनि बसै सुनै लाइ प्रीति ॥ तिसु जन आवै हरि प्रभु चीति ॥ जनम मरन ता का दूखु निवारै ॥ दुलभ देह ततकाल उधारै ॥ निरमल सोभा अमृत ता की बानी ॥ एकु नामु मन माहि समानी ॥ दूख रोग बिनसे भै भरम ॥ साध नाम निरमल ता के करम ॥ सभ ते ऊच ता की सोभा बनी ॥ नानक इह गुणि नामु सुखमनी ॥८॥२४॥

थिती गउड़ी महला ५ ॥ सलोकु ॥

१९६॥ सतिगुर प्रसादि ॥

जलि थलि महीअलि पूरिआ सुआमी सिरजनहारु ॥ अनिक भाँति होइ पसरिआ नानक एकंकारु ॥१॥ पउड़ी ॥ एकम एकंकारु प्रभु करउ बंदना धिआइ ॥ गुण गोबिंद गुपाल प्रभ सरनि परउ हरि राइ ॥ ता की आस कलिआण सुख जा ते सभु कछु होइ ॥ चारि कुंट दह दिसि भ्रमिओ तिसु बिनु अवरु न कोइ ॥ बेद पुरान सिमृति सुने बहु बिधि करउ बीचारु ॥ पतित उधारन भै हरन सुख सागर निरंकार ॥ दाता भुगता देनहारु तिसु बिनु अवरु न जाइ ॥ जो चाहहि सोई मिलै नानक हरि गुन गाइ ॥१॥ गोबिंद जसु गाईअै हरि नीत ॥ मिलि भजीअै साधसंगि मेरे मीत ॥१॥ रहाउ ॥ सलोकु ॥ करउ बंदना अनिक वार सरनि परउ हरि राइ ॥ भ्रमु कटीअै नानक साधसंगि दुतीआ भाउ मिटाइ ॥२॥ पउड़ी ॥ दुतीआ दुरमति दूरि करि गुर सेवा करि नीत ॥ राम रतनु मनि तनि बसै तजि कामु क्रोधु लोभु मीत ॥ मरणु मिटै जीवनु मिलै बिनसहि सगल कलेस ॥ आपु तजहु

गोबिंद भजहु भाउ भगति परवेस ॥ लाभु मिलै तोटा हिरै हरि दरगह पतिवंत ॥ राम नाम धनु
 संचवै साच साह भगवंत ॥ ऊठत बैठत हरि भजहु साधू संगि परीति ॥ नानक दुरमति छुटि गई
 पारब्रह्म बसे चीति ॥२॥ सलोकु ॥ तीनि बिआपहि जगत कउ तुरीआ पावै कोइ ॥ नानक संत निरमल
 भए जिन मनि वसिआ सोइ ॥३॥ पउड़ी ॥ तृतीआ त्रै गुण बिखै फल कब उतम कब नीचु ॥ नरक
 सुरग भ्रमतउ घणो सदा संघारै मीचु ॥ हरख सोग सहसा संसारु हउ हउ करत बिहाइ ॥ जिनि कीए
 तिसहि न जाणनी चितवहि अनिक उपाइ ॥ आधि बिआधि उपाधि रस कबहु न तूटै ताप ॥ पारब्रह्म
 पूरन धनी नह बूझै परताप ॥ मोह भ्रम बूडत घणो महा नरक महि वास ॥ करि किरपा प्रभ राखि लेहु
 नानक तेरी आस ॥३॥ सलोकु ॥ चतुर सिआणा सुघडु सोइ जिनि तजिआ अभिमानु ॥ चारि पदारथ
 असट सिधि भजु नानक हरि नामु ॥४॥ पउड़ी ॥ चतुरथि चारे बेद सुणि सोधिओ ततु बीचारु ॥ सरब
 खेम कलिआण निधि राम नामु जपि सारु ॥ नरक निवारै दुख हरै तूटहि अनिक कलेस ॥ मीचु हुटै जम
 ते छुटै हरि कीरतन परवेस ॥ भउ बिनसै अमृतु रसै रंगि रते निरंकार ॥ दुख दारिद अपवित्रता
 नासहि नाम आधार ॥ सुरि नर मुनि जन खोजते सुख सागर गोपाल ॥ मनु निरमलु मुखु ऊजला होइ
 नानक साध खाल ॥४॥ सलोकु ॥ पंच बिकार मन महि बसे राचे माइआ संगि ॥ साधसंगि होइ
 निरमला नानक प्रभ कै रंगि ॥५॥ पउड़ी ॥ पंचमि पंच प्रधान ते जिह जानिओ परपंचु ॥ कुसम बास
 बहु रंगु घणो सभ मिथिआ बलबंचु ॥ नह जापै नह बूझीअै नह कछु करत बीचारु ॥ सुआद मोह रस
 बेधिओ अगिआनि रचिओ संसारु ॥ जनम मरण बहु जोनि भ्रमण कीने करम अनेक ॥ रचनहारु नह
 सिमरिओ मनि न बीचारि बिबेक ॥ भाउ भगति भगवान संगि माइआ लिपत न रंच ॥ नानक बिरले
 पाईअहि जो न रचहि परपंच ॥५॥ सलोकु ॥ खट सासत्र ऊचौ कहहि अंतु न पारावार ॥ भगत सोहहि
 गुण गावते नानक प्रभ कै दुआर ॥६॥ पउड़ी ॥ खसटमि खट सासत्र कहहि सिमृति कथहि अनेक ॥

ऊतमु ऊचौ पारब्रह्म गुण अंतु न जाणहि सेख ॥ नारद मुनि जन सुक बिआस जसु गावत गोबिंद ॥
 रस गीधे हरि सिउ बीधे भगत रचे भगवंत ॥ मोह मान भ्रमु बिनसिओ पाई सरनि दइआल ॥
 चरन कमल मनि तनि बसे दरसनु देखि निहाल ॥ लाभु मिलै तोटा हिरै साधसंगि लिव लाडि ॥ खाटि
 खजाना गुण निधि हरे नानक नामु धिआडि ॥६॥ सलोकु ॥ संत मंडल हरि जसु कथहि बोलहि सति
 सुभाडि ॥ नानक मनु संतोखीअै एकसु सिउ लिव लाडि ॥७॥ पउड़ी ॥ सपतमि संचहु नाम धनु टूटि न
 जाहि भंडार ॥ संतसंगति महि पाईअै अंतु न पारावार ॥ आपु तजहु गोबिंद भजहु सरनि परहु हरि
 राडि ॥ दूख हरै भवजलु तरै मन चिंदिआ फलु पाडि ॥ आठ पहर मनि हरि जपै सफलु जनमु परवाणु
 ॥ अंतरि बाहरि सदा संगि करनैहारु पछाणु ॥ सो साजनु सो सखा मीतु जो हरि की मति देइ ॥ नानक
 तिसु बलिहारणै हरि हरि नामु जपेइ ॥७॥ सलोकु ॥ आठ पहर गुन गाईअहि तजीअहि अवरि
 जंजाल ॥ जमकंकरु जोहि न सकई नानक प्रभू दइआल ॥८॥ पउड़ी ॥ असटमी असट सिधि नव निधि
 ॥ सगल पदारथ पूरन बुधि ॥ कवल प्रगास सदा आन्नद ॥ निरमल रीति निरोधर मंत ॥ सगल
 धरम पवित्र इसनानु ॥ सभ महि ऊच बिसेख गिआनु ॥ हरि हरि भजनु पूरे गुर संगि ॥ जपि तरीअै
 नानक नाम हरि रंगि ॥८॥ सलोकु ॥ नाराडिणु नह सिमरिओ मोहिओ सुआद बिकार ॥ नानक नामि
 बिसारिअै नरक सुरग अवतार ॥९॥ पउड़ी ॥ नउमी नवे छिद्र अपवीत ॥ हरि नामु न जपहि करत
 बिपरीति ॥ पर तृअ रमहि बकहि साध निंद ॥ करन न सुनही हरि जसु बिंद ॥ हिरहि पर दरबु
 उदर कै ताई ॥ अगनि न निवरै तृसना न बुझाई ॥ हरि सेवा बिनु एह फल लागे ॥ नानक प्रभ
 बिसरत मरि जमहि अभागे ॥१०॥ सलोकु ॥ दस दिस खोजत मै फिरिओ जत देखउ तत सोडि ॥ मनु बसि
 आवै नानका जे पूरन किरपा होइ ॥१०॥ पउड़ी ॥ दसमी दस दुआर बसि कीने ॥ मनि संतोखु नाम
 जपि लीने ॥ करनी सुनीअै जसु गोपाल ॥ नैनी पेखत साध दइआल ॥ रसना गुन गावै बेअंत ॥ मन

महि चितवै पूरन भगवंत ॥ हसत चरन संत टहल कमाईअै ॥ नानक इहु संजमु प्रभ किरपा पाईअै
 ॥१०॥ सलोकु ॥ एको एकु बखानीअै बिरला जाणै स्यादु ॥ गुण गोबिंद न जाणीअै नानक सभु बिसमादु
 ॥११॥ पउड़ी ॥ एकादसी निकटि पेखहु हरि रामु ॥ इंद्री बसि करि सुणहु हरि नामु ॥ मनि संतोखु
 सरब जीअ दइआ ॥ इन बिधि बरतु संपूरन भइआ ॥ धावत मनु राखै इक ठाड़ि ॥ मनु तनु सुधु
 जपत हरि नाड़ि ॥ सभ महि पूरि रहे पारब्रहम ॥ नानक हरि कीरतनु करि अटल एहु धरम ॥११॥
 सलोकु ॥ दुरमति हरी सेवा करी भेटे साध कृपाल ॥ नानक प्रभ सिउ मिलि रहे बिनसे सगल जंजाल
 ॥१२॥ पउड़ी ॥ दुआदसी दानु नामु इसनानु ॥ हरि की भगति करहु तजि मानु ॥ हरि अमृत पान
 करहु साधसंगि ॥ मन तृप्तासै कीरतन प्रभ रंगि ॥ कोमल बाणी सभ कउ संतोखै ॥ पंच भू आतमा
 हरि नाम रसि पोखै ॥ गुर पूरे ते एह निहचउ पाईअै ॥ नानक राम रमत फिरि जोनि न आईअै ॥
 १२॥ सलोकु ॥ तीनि गुणा महि बिआपिआ पूरन होत न काम ॥ पतित उधारणु मनि बसै नानक छूटै
 नाम ॥१३॥ पउड़ी ॥ त्रउदसी तीनि ताप संसार ॥ आवत जात नरक अवतार ॥ हरि हरि भजनु न
 मन महि आइओ ॥ सुख सागर प्रभु निमख न गाइओ ॥ हरख सोग का देह करि बाधिओ ॥ दीरघ रोग
 माइआ आसाधिओ ॥ दिनहि बिकार करत स्रमु पाइओ ॥ नैनी नीद सुपन बरड़ाइओ ॥ हरि बिसरत
 होवत एह हाल ॥ सरनि नानक प्रभ पुरख दइआल ॥१३॥ सलोकु ॥ चारि कुंट चउदह भवन सगल
 बिआपत राम ॥ नानक ऊन न देखीअै पूरन ता के काम ॥१४॥ पउड़ी ॥ चउदहि चारि कुंट प्रभ आप
 ॥ सगल भवन पूरन परताप ॥ दसे दिसा रविआ प्रभु एकु ॥ धरनि अकास सभ महि प्रभ पेखु ॥
 जल थल बन परबत पाताल ॥ परमेस्वर तह बसहि दइआल ॥ सूखम असथूल सगल भगवान ॥
 नानक गुरमुखि ब्रहमु पछान ॥१४॥ सलोकु ॥ आतमु जीता गुरमती गुण गाए गोबिंद ॥ संत प्रसादी
 भै मिटे नानक बिनसी चिंद ॥१५॥ पउड़ी ॥ अमावस आतम सुखी भए संतोखु दीआ गुरदेव ॥

मनु तनु सीतलु साँति सहज लागा प्रभ की सेव ॥ टूटे बंधन बहु बिकार सफल पूरन ता के काम ॥
 दुरमति मिटी हउमै छुटी सिमरत हरि को नाम ॥ सरनि गही पारब्रह्म की मिटिआ आवा गवन ॥
 आपि तरिआ कुटंब सिउ गुण गुबिंद प्रभ खन ॥ हरि की टहल कमावणी जपीअै प्रभ का नामु ॥ गुर
 पूरे ते पाइआ नानक सुख बिस्रामु ॥१५॥ सलोकु ॥ पूरनु कबहु न डोलता पूरा कीआ प्रभ आपि ॥
 दिनु दिनु चढ़ै सवाइआ नानक होत न घाटि ॥१६॥ पउड़ी ॥ पूरनमा पूरन प्रभ एकु करण कारण
 समरथु ॥ जीअ जंत दइआल पुरखु सभ ऊपरि जा का हथु ॥ गुण निधान गोबिंद गुर कीआ जा का होइ
 ॥ अंतरजामी प्रभु सुजानु अलख निरंजन सोइ ॥ पारब्रह्म परमेसरो सभ बिधि जानणहार ॥ संत सहाई
 सरनि जोगु आठ पहर नमसकार ॥ अकथ कथा नह बूझीअै सिमरहु हरि के चरन ॥ पतित उधारन
 अनाथ नाथ नानक प्रभ की सरन ॥१६॥ सलोकु ॥ दुख बिनसे सहसा गइओ सरनि गही हरि राइ ॥
 मनि चिंदे फल पाइआ नानक हरि गुन गाइ ॥१७॥ पउड़ी ॥ कोई गावै को सुणै कोई करै बीचारु ॥
 को उपदेसै को दृढ़ै तिस का होइ उधारु ॥ किलबिख काटै होइ निरमला जनम जनम मलु जाइ ॥
 हलति पलति मुखु ऊजला नह पोहै तिसु माइ ॥ सो सुरता सो बैसनो सो गिआनी धनवंतु ॥ सो सूर
 कुलवंतु सोइ जिनि भजिआ भगवंतु ॥ खत्री ब्राह्मणु सूदु बैसु उधरै सिमरि चंडाल ॥ जिनि जानिओ
 प्रभु आपना नानक तिसहि खाल ॥१७॥

गउड़ी की वार महला ४ ॥

१९ सतिगुर प्रसादि ॥

सलोक मः ४ ॥ सतिगुरु पुरखु दइआलु है जिस नो समतु सभु कोइ ॥ एक दृसटि करि देखदा मन भावनी
 ते सिधि होइ ॥ सतिगुर विचि अमृतु है हरि उतमु हरि पदु सोइ ॥ नानक किरपा ते हरि धिआईअै
 गुरमुखि पावै कोइ ॥१॥ मः ४ ॥ हउमै माइआ सभ बिखु है नित जगि तोटा संसारि ॥ लाहा
 हरि धनु खटिआ गुरमुखि सबदु वीचारि ॥ हउमै मैलु बिखु उतरै हरि अमृतु हरि उर धारि ॥

सभि कारज तिन के सिधि हहि जिन गुरमुखि किरपा धारि ॥ नानक जो धुरि मिले से मिलि रहे हरि
 मेले सिरजणहारि ॥२॥ पउड़ी ॥ तू सचा साहिबु सचु है सचु सचा गोसाई ॥ तुधुनो सभ धिआइदी
 सभ लगै तेरी पाई ॥ तेरी सिफति सुआलिउ सरूप है जिनि कीती तिसु पारि लघाई ॥ गुरमुखा नो
 फलु पाइदा सचि नामि समाई ॥ वडे मेरे साहिबा वडी तेरी वडिआई ॥१॥ सलोक मः ४ ॥ विणु
 नावै होरु सलाहणा सभु बोलणु फिका सादु ॥ मनमुख अह्वकारु सलाहदे हउमै ममता वादु ॥ जिन
 सालाहनि से मरहि खपि जावै सभु अपवादु ॥ जन नानक गुरमुखि उबरे जपि हरि हरि परमानादु ॥
 १॥ मः ४ ॥ सतिगुर हरि प्रभु दसि नामु धिआई मनि हरी ॥ नानक नामु पवितु हरि मुखि बोली
 सभि दुख परहरी ॥२॥ पउड़ी ॥ तू आपे आपि निरंकारु है निरंजन हरि राइआ ॥ जिनी तू इकि मनि
 सचु धिआइआ तिन का सभु दुखु गवाइआ ॥ तेरा सरीकु को नाही जिस नो लवै लाइ सुणाइआ ॥
 तुधु जेवडु दाता तूहै निरंजना तूहै सचु मेरै मनि भाइआ ॥ सचे मेरे साहिबा सचे सचु नाइआ ॥
 २॥ सलोक मः ४ ॥ मन अंतरि हउमै रोगु है भ्रमि भूले मनमुख दुरजना ॥ नानक रोगु गवाइ मिलि
 सतिगुर साधू सजना ॥१॥ मः ४ ॥ मनु तनु रता रंग सिउ गुरमुखि हरि गुणतासु ॥ जन नानक हरि
 सरणागती हरि मेले गुर साबासि ॥२॥ पउड़ी ॥ तू करता पुरखु अगंमु है किसु नालि तू वड़ीअै ॥
 तुधु जेवडु होइ सु आखीअै तुधु जेहा तूहै पड़ीअै ॥ तू घटि घटि इकु वरतदा गुरमुखि परगड़ीअै ॥
 तू सचा सभस दा खसमु है सभ दू तू चड़ीअै ॥ तू करहि सु सचे होइसी ता काइतु कड़ीअै ॥३॥ सलोक
 मः ४ ॥ मै मनि तनि प्रेमु पिरंम का अठे पहर लगनि ॥ जन नानक किरपा धारि प्रभ सतिगुर सुखि
 वसनि ॥१॥ मः ४ ॥ जिन अंदरि प्रीति पिरंम की जिउ बोलनि तिवै सोहानि ॥ नानक हरि आपे
 जाणदा जिनि लाई प्रीति पिरनि ॥२॥ पउड़ी ॥ तू करता आपि अभुलु है भुलण विचि नाही ॥ तू
 करहि सु सचे भला है गुर सबदि बुझाही ॥ तू करण कारण समरथु है दूजा को नाही ॥ तू साहिबु अगमु

दड़िआलु है सभि तुधु धिआही ॥ सभि जीअ तेरे तू सभस दा तू सभ छडाही ॥४॥ सलोक मः ४ ॥ सुणि
 साजन प्रेम संदेसरा अखी तार लगनि ॥ गुरि तुठै सजणु मेलिआ जन नानक सुखि सवनि ॥१॥ मः ४ ॥
 सतिगुरु दाता दड़िआलु है जिस नो दड़िआ सदा होइ ॥ सतिगुरु अंदरहु निरवैरु है सभु देखै ब्रह्म
 डिकु सोइ ॥ निरवैरा नालि जि वैरु चलाइदे तिन विचहु तिसटिआ न कोइ ॥ सतिगुरु सभना दा
 भला मनाइदा तिस दा बुरा किउ होइ ॥ सतिगुरु नो जेहा को इछदा तेहा फलु पाए कोइ ॥ नानक
 करता सभु किछु जाणदा जिदू किछु गुझा न होइ ॥२॥ पउड़ी ॥ जिस नो साहिबु वडा करे सोई वड
 जाणी ॥ जिसु साहिब भावै तिसु बखसि लए सो साहिब मनि भाणी ॥ जे को ओस दी रीस करे सो मूड़ अजाणी
 ॥ जिस नो सतिगुरु मेले सु गुण रवै गुण आखि वखाणी ॥ नानक सचा सचु है बुझि सचि समाणी ॥५॥
 सलोक मः ४ ॥ हरि सति निरंजन अमरु है निरभउ निरवैरु निरंकारु ॥ जिन जपिआ डिक मनि
 डिक चिति तिन लथा हउमै भारु ॥ जिन गुरुमुखि हरि आराधिआ तिन संत जना जैकारु ॥ कोई निंदा
 करे पूरे सतिगुरु की तिस नो फिटु फिटु कहै सभु संसारु ॥ सतिगुरु विचि आपि वरतदा हरि आपे
 रखणहारु ॥ धनु धन्नु गुरु गुण गावदा तिस नो सदा सदा नमसकारु ॥ जन नानक तिन कउ वारिआ जिन
 जपिआ सिरजणहारु ॥१॥ मः ४ ॥ आपे धरती साजीअनु आपे आकासु ॥ विचि आपे जंत उपाइअनु
 मुखि आपे देइ गिरासु ॥ सभु आपे आपि वरतदा आपे ही गुणतासु ॥ जन नानक नामु धिआइ तू सभि
 किलविख कटे तासु ॥२॥ पउड़ी ॥ तू सचा साहिबु सचु है सचु सचे भावै ॥ जो तुधु सचु सलाहदे तिन जम
 कंकरु नेड़ि न आवै ॥ तिन के मुख दरि उजले जिन हरि हिरदै सचा भावै ॥ कूड़िआर पिछाहा सटीअनि
 कूड़ु हिरदै कपटु महा दुखु पावै ॥ मुह काले कूड़िआरीआ कूड़िआर कूड़ो होइ जावै ॥६॥ सलोक मः ४ ॥
 सतिगुरु धरती धरम है तिसु विचि जेहा को बीजे तेहा फलु पाए ॥ गुरसिखी अमृतु बीजिआ तिन
 अमृत फलु हरि पाए ॥ ओना हलति पलति मुख उजले ओइ हरि दरगह सची पैनाए ॥ डिकना

अंदरि खोटु नित खोटु कमावहि ओहु जेहा बीजे तेहा फलु खाए ॥ जा सतिगुरु सराफु नदरि करि देखै
 सुआवगीर सभि उघड़ि आए ॥ ओइ जेहा चितवहि नित तेहा पाइनि ओइ तेहो जेहे दयि वजाए ॥
 नानक दुही सिरी खसमु आपे वरतै नित करि करि देखै चलत सबाए ॥१॥ मः ४ ॥ डिकु मनु डिकु
 वरतदा जितु लगै सो थाइ पाइ ॥ कोई गला करे घनेरीआ जि घरि वथु होवै साई खाइ ॥ बिनु
 सतिगुर सोझी ना पवै अह्वकारु न विचहु जाइ ॥ अह्वकारीआ नो दुख भुख है हथु तडहि घरि घरि
 मंगाइ ॥ कूडु ठगी गुझी ना रहै मुलम्मा पाजु लहि जाइ ॥ जिसु होवै पूरबि लिखिआ तिसु सतिगुरु
 मिलै प्रभु आइ ॥ जिउ लोहा पारसि भेटीअै मिलि संगति सुवरनु होइ जाइ ॥ जन नानक के प्रभ तू धणी
 जिउ भावै तिवै चलाइ ॥२॥ पउड़ी ॥ जिन हरि हिरदै सेविआ तिन हरि आपि मिलाए ॥ गुण की साझि
 तिन सिउ करी सभि अवगण सबदि जलाए ॥ अउगण विकणि पलरी जिसु देहि सु सचे पाए ॥ बलिहारी
 गुर आपणे जिनि अउगण मेटि गुण परगटीआए ॥ वडी वडिआई वडे की गुरमुखि आलाए ॥७॥
 सलोक मः ४ ॥ सतिगुर विचि वडी वडिआई जो अनदिनु हरि हरि नामु धिआवै ॥ हरि हरि नामु रमत
 सुच संजमु हरि नामे ही तृपतावै ॥ हरि नामु ताणु हरि नामु दीबाणु हरि नामो रख करावै ॥ जो चितु लाइ
 पूजे गुर मूरति सो मन इछे फल पावै ॥ जो निंदा करे सतिगुर पूरे की तिसु करता मार दिवावै ॥ फेरि
 ओह वेला ओसु हथि न आवै ओहु आपणा बीजिआ आपे खावै ॥ नरकि घोरि मुहि कालै खड़िआ जिउ
 तसकरु पाइ गलावै ॥ फिरि सतिगुर की सरणी पवै ता उबरै जा हरि हरि नामु धिआवै ॥ हरि बाता
 आखि सुणाए नानकु हरि करते एवै भावै ॥१॥ मः ४ ॥ पूरे गुर का हुकमु न मन्नै ओहु मनमुखु अगिआनु
 मुठा बिखु माइआ ॥ ओसु अंदरि कूडु कूड़ो करि बुझै अणहोदे झगड़े दयि ओस दै गलि पाइआ ॥ ओहु
 गल फरोसी करे बहुतेरी ओस दा बोलिआ किसै न भाइआ ॥ ओहु घरि घरि ह्वटै जिउ रन्न टोहागणि
 ओसु नालि मुहु जोड़े ओसु भी लछणु लाइआ ॥ गुरमुखि होइ सु अलिपतो वरतै ओस दा पासु छडि गुर

पासि बहि जाइआ ॥ जो गुरु गोपे आपणा सु भला नाही पंचहु ओनि लाहा मूलु सभु गवाइआ ॥ पहिला
 आगमु निगमु नानकु आखि सुणाए पूरे गुर का बचनु उपरि आइआ ॥ गुरसिखा वडिआई भावै
 गुर पूरे की मनमुखा ओह वेला हथि न आइआ ॥२॥ पउड़ी ॥ सचु सचा सभ दू वडा है सो लए जिसु
 सतिगुरु टिके ॥ सो सतिगुरु जि सचु धिआइदा सचु सचा सतिगुरु डिके ॥ सोई सतिगुरु पुरखु है जिनि
 पंजे दूत कीते वसि छिके ॥ जि बिनु सतिगुर सेवे आपु गणाइदे तिन अंदरि कूडु फिटु फिटु मुह फिके
 ॥ ओइ बोले किसै न भावनी मुह काले सतिगुर ते चुके ॥८॥ सलोक मः ४ ॥ हरि प्रभ का सभु खेतु है
 हरि आपि किरसाणी लाइआ ॥ गुरमुखि बखसि जमाईअनु मनमुखी मूलु गवाइआ ॥ सभु को बीजे
 आपणे भले नो हरि भावै सो खेतु जमाइआ ॥ गुरसिखी हरि अमृतु बीजिआ हरि अमृत नामु फलु
 अमृतु पाइआ ॥ जमु चूहा किरस नित कुरकदा हरि करतै मारि कढाइआ ॥ किरसाणी जंमी भाउ करि
 हरि बोहल बखस जमाइआ ॥ तिन का काड़ा अंदेसा सभु लाहिओनु जिनी सतिगुरु पुरखु धिआइआ ॥
 जन नानक नामु अराधिआ आपि तरिआ सभु जगतु तराइआ ॥१॥ मः ४ ॥ सारा दिनु लालचि
 अटिआ मनमुखि होरे गला ॥ राती ऊघै दबिआ नवे सोत सभि ढिला ॥ मनमुखा दै सिरि जोरा अमरु है
 नित देवहि भला ॥ जोरा दा आखिआ पुरख कमावदे से अपवित अमेध खला ॥ कामि विआपे कुसुध नर
 से जोरा पुछि चला ॥ सतिगुर कै आखिअै जो चलै सो सति पुरखु भल भला ॥ जोरा पुरख सभि आपि
 उपाइअनु हरि खेल सभि खिला ॥ सभ तेरी बणत बणावणी नानक भल भला ॥२॥ पउड़ी ॥ तू वेपरवाहु
 अथाहु है अतुलु किउ तुलीअै ॥ से वडभागी जि तुधु धिआइदे जिन सतिगुरु मिलीअै ॥ सतिगुर की बाणी
 सति सरूपु है गुरबाणी बणीअै ॥ सतिगुर की रीसै होरि कचु पिचु बोलदे से कूड़िआर कूड़े झड़ि पड़ीअै ॥
 ओना अंदरि होरु मुखि होरु है बिखु माइआ नो झखि मरदे कड़ीअै ॥६॥ सलोक मः ४ ॥ सतिगुर की सेवा
 निरमली निरमल जनु होइ सु सेवा घाले ॥ जिन अंदरि कपटु विकारु झूठु ओइ आपे सचै वखि कढे जजमाले

॥ सचिआर सिख बहि सतिगुर पासि घालनि कूड़िआर न लभनी कितै थाडि भाले ॥ जिना सतिगुर का आखिआ सुखावै नाही तिना मुह भलेरे फिरहि दयि गाले ॥ जिन अंदरि प्रीति नही हरि केरी से किचरकु वेराईअनि मनमुख बेताले ॥ सतिगुर नो मिलै सु आपणा मनु थाडि रखै ओहु आपि वरतै आपणी वथु नाले ॥ जन नानक इकना गुरु मेलि सुखु देवै इकि आपे वखि कटै ठगवाले ॥१॥ मः ४ ॥ जिना अंदरि नामु निधानु हरि तिन के काज दयि आदे रासि ॥ तिन चूकी मुहताजी लोकन की हरि प्रभु अंगु करि बैठा पासि ॥ जाँ करता वलि ता सभु को वलि सभि दरसन देखि करहि साबासि ॥ साहु पातिसाहु सभु हरि का कीआ सभि जन कउ आडि करहि रहरासि ॥ गुर पूरे की वडी वडिआई हरि वडा सेवि अतुलु सुखु पाडिआ ॥ गुरि पूरे दानु दीआ हरि निहचलु नित बखसे चडै सवाडिआ ॥ कोई निंदकु वडिआई देखि न सकै सो करतै आपि पचाडिआ ॥ जनु नानकु गुण बोलै करते के भगता नो सदा रखदा आडिआ ॥२॥ पउड़ी ॥ तू साहिबु अगम दडिआलु है वड दाता दाणा ॥ तुधु जेवडु मै होरु को दिसि ना आवई तूहै सुघडु मैरै मनि भाणा ॥ मोहु कुटंबु दिसि आवदा सभु चलणहारा आवण जाणा ॥ जो बिनु सचे होरतु चितु लाडिदे से कूड़िआर कूड़ा तिन माणा ॥ नानक सचु धिआडि तू बिनु सचे पचि पचि मुए अजाणा ॥१०॥ सलोक मः ४ ॥ अगो दे सत भाउ न दिचै पिछो दे आखिआ कंमि न आवै ॥ अध विचि फिरै मनमुखु वेचारा गली किउ सुखु पावै ॥ जिसु अंदरि प्रीति नही सतिगुर की सु कूड़ी आवै कूड़ी जावै ॥ जे कृपा करे मेरा हरि प्रभु करता ताँ सतिगुरु पारब्रहमु नदरी आवै ॥ ता अपिउ पीवै सबदु गुर केरा सभु काड़ा अंदेसा भरमु चुकावै ॥ सदा अन्नदि रहै दिनु राती जन नानक अनदिनु हरि गुण गावै ॥१॥ मः ४ ॥ गुर सतिगुर का जो सिखु अखाए सु भलके उठि हरि नामु धिआवै ॥ उदमु करे भलके परभाती इसनानु करे अमृत सरि नावै ॥ उपदेसि गुरु हरि हरि जपु जापै सभि किलविख पाप दोख लहि जावै ॥ फिरि चडै दिवसु गुरबाणी गावै बहदिआ उठदिआ हरि नामु धिआवै ॥ जो सासि गिरासि धिआए मेरा हरि हरि

सो गुरसिखु गुरू मनि भावै ॥ जिस नो दइआलु होवै मेरा सुआमी तिसु गुरसिख गुरू उपदेसु सुणावै ॥
 जनु नानकु धूड़ि मंगै तिसु गुरसिख की जो आपि जपै अवरह नामु जपावै ॥२॥ पउड़ी ॥ जो तुधु सचु
 धिआइदे से विरले थोड़े ॥ जो मनि चिति इकु अराधदे तिन की बरकति खाहि असंख करोड़े ॥ तुधुनो सभ
 धिआइदी से थाइ पए जो साहिब लोड़े ॥ जो बिनु सतिगुर सेवे खादे पैनदे से मुए मरि जंमे कोड़े ॥ ओइ
 हाजरु मिठा बोलदे बाहरि विसु कढहि मुखि घोले ॥ मनि खोटे दयि विछोड़े ॥११॥ सलोक मः ४ ॥ मलु
 जूई भरिआ नीला काला खिधोलड़ा तिनि वेमुखि वेमुखै नो पाइआ ॥ पासि न टेई कोई बहणि जगत
 महि गूह पड़ि सगवी मलु लाइ मनमुखु आइआ ॥ पराई जो निंदा चुगली नो वेमुखु करि कै भेजिआ
 ओथै भी मुहु काला दुहा वेमुखा दा कराइआ ॥ तड़ सुणिआ सभतु जगत विचि भाई वेमुखु सणै नफरै
 पउली पउदी फावा होइ कै उठि घरि आइआ ॥ अगै संगती कुड़मी वेमुखु रलणा न मिलै ता वहुटी
 भतीजनी फिरि आणि घरि पाइआ ॥ हलतु पलतु दोवै गए नित भुखा कूके तिहाइआ ॥ धनु धनु सुआमी
 करता पुरखु है जिनि निआउ सचु बहि आपि कराइआ ॥ जो निंदा करे सतिगुर पूरे की सो साचै मारि
 पचाइआ ॥ एहु अखरु तिनि आखिआ जिनि जगतु सभु उपाइआ ॥१॥ मः ४ ॥ साहिबु जिस का नंगा
 भुखा होवै तिस दा नफरु किथहु रजि खाए ॥ जि साहिब कै घरि वथु होवै सु नफरै हथि आवै अणहोदी
 किथहु पाए ॥ जिस दी सेवा कीती फिरि लेखा मंगीअै सा सेवा अउखी होई ॥ नानक सेवा करहु हरि गुर
 सफल दरसन की फिरि लेखा मंगै न कोई ॥२॥ पउड़ी ॥ नानक वीचारहि संत जन चारि वेद कह्यदे ॥
 भगत मुखै ते बोलदे से वचन होवंदे ॥ प्रगट पहारा जापदा सभि लोक सुणंदे ॥ सुखु न पाइनि मुगध
 नर संत नालि खह्यदे ॥ ओइ लोचनि ओना गुणै नो ओइ अह्यकारि सइंदे ॥ ओइ विचारे किआ करहि
 जा भाग धुरि मंदे ॥ जो मारे तिनि पारब्रहमि से किसै न संदे ॥ वैरु करहि निरवैर नालि धरम निआइ
 पचंदे ॥ जो जो संति सरापिआ से फिरहि भवंदे ॥ पेडु मुंढाहूं कटिआ तिसु डाल सुकंदे ॥१२॥ सलोक मः ४

॥ अंतरि हरि गुरू धिआइदा वडी वडिआई ॥ तुसि दिती पूरै सतिगुरू घटै नाही इकु तिलु किसै दी घटाई ॥ सचु साहिबु सतिगुरू कै वलि है ताँ झखि झखि मरै सभ लोकाई ॥ निंदका के मुह काले करे हरि करतै आपि वधाई ॥ जिउ जिउ निंदक निंद करहि तिउ तिउ नित नित चढ़ै सवाई ॥ जन नानक हरि आराधिआ तिनि पैरी आणि सभ पाई ॥१॥ मः ४ ॥ सतिगुर सेती गणत जि रखै हलतु पलतु सभु तिस का गड़िआ ॥ नित झहीआ पाए झगू सुटे झखदा झखदा झड़ि पड़िआ ॥ नित उपाव करै माड़िआ धन कारण अगला धनु भी उडि गड़िआ ॥ किआ ओहु खटे किआ ओहु खावै जिसु अंदरि सहसा दुखु पड़िआ ॥ निरवैरै नालि जि वैरु रचाए सभु पापु जगतै का तिनि सिरि लड़िआ ॥ ओसु अगै पिछै ढोई नाही जिसु अंदरि निंदा मुहि अंबु पड़िआ ॥ जे सुझिने नो ओहु हथु पाए ता खेहू सेती रलि गड़िआ ॥ जे गुर की सरणी फिरि ओहु आवै ता पिछले अउगण बखसि लड़िआ ॥ जन नानक अनदिनु नामु धिआड़िआ हरि सिमरत किलविख पाप गड़िआ ॥२॥ पउड़ी ॥ तूहै सचा सचु तू सभ दू उपरि तू दीबाणु ॥ जो तुधु सचु धिआड़िदे सचु सेवनि सचे तेरा माणु ॥ ओना अंदरि सचु मुख उजले सचु बोलनि सचे तेरा ताणु ॥ से भगत जिनी गुरमुखि सालाहिआ सचु सबदु नीसाणु ॥ सचु जि सचे सेवदे तिन वारी सद कुरबाणु ॥१३॥ सलोक मः ४ ॥ धुरि मारे पूरै सतिगुरू सेई हुणि सतिगुरि मारे ॥ जे मेलण नो बहुतेरा लोचीअै न देई मिलण करतारे ॥ सतसंगति ढोई ना लहनि विचि संगति गुरि वीचारे ॥ कोई जाड़ि मिलै हुणि ओना नो तिसु मारे जमु जंदारे ॥ गुरि बाबै फिटके से फिटे गुरि अंगदि कीते कूड़िआरे ॥ गुरि तीजी पीड़ी वीचारिआ किआ हथि एना वेचारे ॥ गुरु चउथी पीड़ी टिकिआ तिनि निंदक दुसट सभि तारे ॥ कोई पुतु सिखु सेवा करे सतिगुरू की तिसु कारज सभि सवारे ॥ जो झिछै सो फलु पाड़िसी पुतु धनु लखमी खड़ि मेले हरि निसतारे ॥ सभि निधान सतिगुरू विचि जिसु अंदरि हरि उर धारे ॥ सो पाए पूरा सतिगुरू जिसु लिखिआ लिखतु लिलारे ॥ जनु नानकु मागै धूड़ि तिन जो गुरसिख मित

पिआरे ॥१॥ मः ४ ॥ जिन कउ आपि देइ वडिआई जगतु भी आपे आणि तिन कउ पैरी पाए ॥
 डरीअै ताँ जे किछु आप दू कीचै सभु करता आपणी कला वधाए ॥ देखहु भाई एहु अखाड़ा हरि प्रीतम
 सचे का जिनि आपणै जोरि सभि आणि निवाए ॥ आपणिआ भगता की रख करे हरि सुआमी निंदका
 दुसटा के मुह काले कराए ॥ सतिगुर की वडिआई नित चढ़ै सवाई हरि कीरति भगति नित आपि
 कराए ॥ अनदिनु नामु जपहु गुरसिखहु हरि करता सतिगुरु घरी वसाए ॥ सतिगुर की बाणी सति
 सति करि जाणहु गुरसिखहु हरि करता आपि मुहहु कढाए ॥ गुरसिखा के मुह उजले करे हरि पिआरा
 गुर का जैकारु संसारि सभतु कराए ॥ जनु नानकु हरि का दासु है हरि दासन की हरि पैज रखाए ॥
 २॥ पउड़ी ॥ तू सचा साहिबु आपि है सचु साह हमारे ॥ सचु पूजी नामु दृड़ाइ प्रभ वणजारे थारे ॥ सचु
 सेवहि सचु वणंजि लैहि गुण कथह निरारे ॥ सेवक भाड़ि से जन मिले गुर सबदि सवारे ॥ तू सचा
 साहिबु अलखु है गुर सबदि लखारे ॥१४॥ सलोक मः ४ ॥ जिसु अंदरि ताति पराई होवै तिस दा कदे
 न होवी भला ॥ ओस दै आखिअै कोई न लगै नित ओजाड़ी पूकारे खला ॥ जिसु अंदरि चुगली चुगलो वजै
 कीता करतिआ ओस दा सभु गड़िआ ॥ नित चुगली करे अणहोदी पराई मुहु कढि न सकै ओस दा काला
 भड़िआ ॥ करम धरती सरीरु कलिजुग विचि जेहा को बीजे तेहा को खाए ॥ गला उपरि तपावसु न होई
 विसु खाधी ततकाल मरि जाए ॥ भाई वेखहु निआउ सचु करते का जेहा कोई करे तेहा कोई पाए ॥ जन
 नानक कउ सभ सोझी पाई हरि दर कीआ बाता आखि सुणाए ॥१॥ मः ४ ॥ होदैं परतखि गुरु जो विछुड़े
 तिन कउ दरि ढोई नाही ॥ कोई जाड़ि मिलै तिन निंदका मुह फिके थुक थुक मुहि पाही ॥ जो सतिगुरि
 फिटके से सभ जगति फिटके नित भंभल भूसे खाही ॥ जिन गुरु गोपिआ आपणा से लैदे ढहा फिराही ॥
 तिन की भुख कदे न उतरै नित भुखा भुख कूकाही ॥ ओना दा आखिआ को न सुणै नित हउले हउलि
 मराही ॥ सतिगुर की वडिआई वेखि न सकनी ओना अगै पिछै थाउ नाही ॥ जो सतिगुरि मारे तिन

जाड़ि मिलहि रहदी खुहदी सभ पति गवाही ॥ ओड़ि अगै कुसटी गुर के फिटके जि ओसु मिलै तिसु कुसटु
 उठाही ॥ हरि तिन का दरसन ना करहु जो दूजै भाड़ि चितु लाही ॥ धुरि करतै आपि लिखि पाड़िआ
 तिसु नालि किहु चारा नाही ॥ जन नानक नामु अराधि तू तिसु अपड़ि को न सकाही ॥ नावै की वडिआई
 वडी है नित सवाई चढ़ै चड़ाही ॥२॥ मः ४ ॥ जि होंदै गुरू बहि टिकिआ तिसु जन की वडिआई
 वडी होई ॥ तिसु कउ जगतु निविआ सभु पैरी पड़िआ जसु वरतिआ लोई ॥ तिस कउ खंड ब्रहमंड
 नमसकारु करहि जिस कै मसतकि हथु धरिआ गुरि पूरे सो पूरा होई ॥ गुर की वडिआई नित चढ़ै
 सवाई अपड़ि को न सकोई ॥ जनु नानकु हरि करतै आपि बहि टिकिआ आपे पैज रखै प्रभु सोई ॥३॥
 पउड़ी ॥ काड़िआ कोटु अपारु है अंदरि हटनाले ॥ गुरमुखि सउदा जो करे हरि वसतु समाले ॥ नामु
 निधानु हरि वणजीअै हीरे परवाले ॥ विणु काड़िआ जि होर थै धनु खोजदे से मूड़ बेताले ॥ से उझड़ि
 भरमि भवाईअहि जिउ झाड़ मिर्गु भाले ॥१५॥ सलोक मः ४ ॥ जो निंदा करे सतिगुर पूरे की सु
 अउखा जग महि होड़िआ ॥ नरक घोरु दुख खूहु है ओथै पकड़ि ओहु ढोड़िआ ॥ कूक पुकार को न सुणे ओहु
 अउखा होड़ि होड़ि रोड़िआ ॥ ओनि हलतु पलतु सभु गवाड़िआ लाहा मूलु सभु खोड़िआ ॥ ओहु तेली संदा
 बलदु करि नित भलके उठि प्रभि जोड़िआ ॥ हरि वेखै सुणै नित सभु किछु तिदू किछु गुझा न होड़िआ
 ॥ जैसा बीजे सो लुणै जेहा पुरबि किनै बोड़िआ ॥ जिसु कृपा करे प्रभु आपणी तिसु सतिगुर के चरण
 धोड़िआ ॥ गुर सतिगुर पिछै तरि गड़िआ जिउ लोहा काठ संगोड़िआ ॥ जन नानक नामु धिआड़ि तू
 जपि हरि हरि नामि सुखु होड़िआ ॥१॥ मः ४ ॥ वडभागीआ सोहागणी जिना गुरमुखि मिलिआ हरि राड़ि
 ॥ अंतर जोति प्रगासीआ नानक नामि समाड़ि ॥२॥ पउड़ी ॥ इहु सरीरु सभु धरमु है जिसु अंदरि
 सचे की विचि जोति ॥ गुहज रतन विचि लुकि रहे कोई गुरमुखि सेवकु कढै खोति ॥ सभु आतम रामु
 पछाणिआ ताँ इकु रविआ इको ओति पोति ॥ इकु देखिआ इकु मंनिआ इको सुणिआ स्रवण सरोति ॥

जन नानक नामु सलाहि तू सचु सचे सेवा तेरी होति ॥१६॥ सलोक मः ४ ॥ सभि रस तिन कै रिदै हहि
 जिन हरि वसिआ मन माहि ॥ हरि दरगहि ते मुख उजले तिन कउ सभि देखण जाहि ॥ जिन निरभउ
 नामु धिआइआ तिन कउ भउ कोई नाहि ॥ हरि उतमु तिनी सरेविआ जिन कउ धुरि लिखिआ आहि ॥
 ते हरि दरगहि पैनाईअहि जिन हरि वुठा मन माहि ॥ ओइ आपि तरे सभ कुटंब सिउ तिन पिछै
 सभु जगतु छडाहि ॥ जन नानक कउ हरि मेलि जन तिन वेखि वेखि हम जीवाहि ॥१॥ मः ४ ॥ सा धरती
 भई हरीआवली जिथै मेरा सतिगुरु बैठा आइ ॥ से जंत भए हरीआवले जिनी मेरा सतिगुरु देखिआ
 जाइ ॥ धनु धन्नु पिता धनु धन्नु कुलु धनु धनु सु जननी जिनि गुरु जणिआ माइ ॥ धनु धन्नु गुरु जिनि
 नामु अराधिआ आपि तरिआ जिनी डिठा तिना लए छडाइ ॥ हरि सतिगुरु मेलहु दइआ करि जनु
 नानकु धोवै पाइ ॥२॥ पउड़ी ॥ सचु सचा सतिगुरु अमरु है जिसु अंदरि हरि उरि धारिआ ॥ सचु सचा
 सतिगुरु पुरखु है जिनि कामु क्रोधु बिखु मारिआ ॥ जा डिठा पूरा सतिगुरु ताँ अंदरहु मनु साधारिआ ॥
 बलिहारी गुर आपणे सदा सदा घुमि वारिआ ॥ गुरमुखि जिता मनमुखि हारिआ ॥१७॥ सलोक मः ४
 ॥ करि किरपा सतिगुरु मेलिओनु मुखि गुरमुखि नामु धिआइसी ॥ सो करे जि सतिगुर भावसी गुरु
 पूरा घरी वसाइसी ॥ जिन अंदरि नामु निधानु है तिन का भउ सभु गवाइसी ॥ जिन रखण कउ हरि
 आपि होइ होर केती झखि झखि जाइसी ॥ जन नानक नामु धिआइ तू हरि हलति पलति छोडाइसी
 ॥१॥ मः ४ ॥ गुरसिखा कै मनि भावदी गुर सतिगुर की वडिआई ॥ हरि राखहु पैज सतिगुरु की नित
 चढ़ै सवाई ॥ गुर सतिगुर कै मनि पारब्रह्म है पारब्रह्म छडाई ॥ गुर सतिगुर ताणु दीबाणु हरि
 तिनि सभ आणि निवाई ॥ जिनी डिठा मेरा सतिगुरु भाउ करि तिन के सभि पाप गवाई ॥ हरि
 दरगह ते मुख उजले बहु सोभा पाई ॥ जनु नानकु मंगै धूड़ि तिन जो गुर के सिख मेरे भाई ॥२॥
 पउड़ी ॥ हउ आखि सलाही सिफति सचु सचु सचे की वडिआई ॥ सालाही सचु सलाह सचु सचु कीमति

किनै न पाई ॥ सचु सचा रसु जिनी चखिआ से तृपति रहे आघाई ॥ इहु हरि रसु सेई जाणदे जिउ
 गूंगै मिठिआई खाई ॥ गुरि पूरै हरि प्रभु सेविआ मनि वजी वाधाई ॥१८॥ सलोक मः ४ ॥ जिना
 अंदरि उमरथल सेई जाणनि सूलीआ ॥ हरि जाणहि सेई बिरहु हउ तिन विटहु सद घुमि घोलीआ
 ॥ हरि मेलहु सजणु पुरखु मेरा सिरु तिन विटहु तल रोलीआ ॥ जो सिख गुर कार कमावहि हउ गुलमु
 तिना का गोलीआ ॥ हरि रंगि चललै जो रते तिन भिनी हरि रंगि चोलीआ ॥ करि किरपा नानक
 मेलि गुर पहि सिरु वेचिआ मोलीआ ॥१॥ मः ४ ॥ अउगणी भरिआ सरीरु है किउ संतहु निरमलु
 होइ ॥ गुरमुखि गुण वेहाझीअहि मलु हउमै कटै धोइ ॥ सचु वणंजहि रंग सिउ सचु सउदा होइ ॥
 तोटा मूलि न आवई लाहा हरि भावै सोइ ॥ नानक तिन सचु वणंजिआ जिना धुरि लिखिआ परापति
 होइ ॥२॥ पउड़ी ॥ सालाही सचु सालाहणा सचु सचा पुरखु निराले ॥ सचु सेवी सचु मनि वसै सचु
 सचा हरि रखवाले ॥ सचु सचा जिनी अराधिआ से जाइ रले सच नाले ॥ सचु सचा जिनी न सेविआ
 से मनमुख मूढ़ बेताले ॥ ओह आलु पतालु मुहहु बोलदे जिउ पीतै मदि मतवाले ॥१६॥ सलोक महला ३
 ॥ गउड़ी रागि सुलखणी जे खसमै चिति करेइ ॥ भाणै चलै सतिगुरु कै औसा सीगारु करेइ ॥ सचा
 सबदु भतारु है सदा सदा रावेइ ॥ जिउ उबली मजीठै रंगु गहगहा तिउ सचे नो जीउ देइ ॥ रंगि
 चललै अति रती सचे सिउ लगा नेहु ॥ कूडु ठगी गुझी ना रहै कूडु मुलम्मा पलेटि धरेहु ॥ कूडी करनि
 वडाईआ कूड़े सिउ लगा नेहु ॥ नानक सचा आपि है आपे नदरि करेइ ॥१॥ मः ४ ॥ सतसंगति
 महि हरि उसतति है संगि साधू मिले पिआरिआ ॥ ओइ पुरख प्राणी धंनि जन हहि उपदेसु करहि
 परउपकारिआ ॥ हरि नामु दृढ़ावहि हरि नामु सुणावहि हरि नामे जगु निसतारिआ ॥ गुर वेखण
 कउ सभु कोई लोचै नव खंड जगति नमसकारिआ ॥ तुधु आपे आपु रखिआ सतिगुर विचि गुरु आपे
 तुधु सवारिआ ॥ तू आपे पूजहि पूज करावहि सतिगुर कउ सिरजणहारिआ ॥ कोई विछुड़ि जाइ

सतिगुरू पासहु तिसु काला मुहु जमि मारिआ ॥ तिसु अगै पिछै ढोई नाही गुरसिखी मनि वीचारिआ ॥ सतिगुरू नो मिले सेई जन उबरे जिन हिरदै नामु समारिआ ॥ जन नानक के गुरसिख पुतहहु हरि जपिअहु हरि निसतारिआ ॥२॥ महला ३ ॥ हउमै जगतु भुलाइआ दुरमति बिखिआ बिकार ॥ सतिगुरू मिलै त नदरि होइ मनमुख अंध अंधिआर ॥ नानक आपे मेलि लए जिस नो सबदि लए पिआरु ॥३॥ पउड़ी ॥ सचु सचे की सिफति सलाह है सो करे जिसु अंदरु भिजै ॥ जिनी इक मनि इकु अराधिआ तिन का कंधु न कबहू छिजै ॥ धनु धनु पुरख साबासि है जिन सचु रसना अंमृतु पिजै ॥ सचु सचा जिन मनि भावदा से मनि सची दरगह लिजै ॥ धनु धन्नु जनमु सचिआरीआ मुख उजल सचु करिजै ॥२०॥ सलोक मः ४ ॥ साकत जाइ निवहि गुर आगै मनि खोटे कूड़ि कूड़िआरे ॥ जा गुरु कहै उठहु मेरे भाई बहि जाहि घुसरि बगुलारे ॥ गुरसिखा अंदरि सतिगुरू वरतै चुणि कढे लधोवारे ॥ ओइ अगै पिछै बहि मुहु छपाइनि न रलनी खोटेआरे ॥ ओना दा भखु सु ओथै नाही जाइ कूडु लहनि भेडारे ॥ जे साकतु नरु खावाईअै लोचीअै बिखु कढै मुखि उगलारे ॥ हरि साकत सेती संगु न करीअहु ओइ मारे सिरजणहारे ॥ जिस का इहु खेलु सोई करि वेखै जन नानक नामु समारे ॥१॥ मः ४ ॥ सतिगुरू पुरखु अगंमु है जिसु अंदरि हरि उरि धारिआ ॥ सतिगुरू नो अपड़ि कोइ न सकई जिसु वलि सिरजणहारिआ ॥ सतिगुरू का खड़गु संजोउ हरि भगति है जितु कालु कंटकु मारि विडारिआ ॥ सतिगुरू का रखणहारा हरि आपि है सतिगुरू कै पिछै हरि सभि उबारिआ ॥ जो मंदा चितवै पूरे सतिगुरू का सो आपि उपावणहारै मारिआ ॥ एह गल होवै हरि दरगह सचे की जन नानक अगमु वीचारिआ ॥२॥ पउड़ी ॥ सचु सुतिआ जिनी अराधिआ जा उठे ता सचु चवे ॥ से विरले जुग महि जाणीअहि जो गुरमुखि सचु रवे ॥ हउ बलिहारी तिन कउ जि अनदिनु सचु लवे ॥ जिन मनि तनि सचा भावदा से सची दरगह गवे ॥ जनु नानकु बोलै सचु नामु सचु सचा सदा नवे ॥२१॥ सलोक मः ४ ॥ किआ सवणा किआ जागणा गुरमुखि ते

परवाणु ॥ जिना सासि गिरासि न विसरै से पूरे पुरख परधान ॥ करमी सतिगुरु पाईअै अनदिनु
 लगै धिआनु ॥ तिन की संगति मिलि रहा दरगह पाई मानु ॥ सउदे वाहु वाहु उचरहि उठदे भी
 वाहु करेनि ॥ नानक ते मुख उजले जि नित उठि संमालेनि ॥१॥ मः ४ ॥ सतिगुरु सेवीअै आपणा
 पाईअै नामु अपारु ॥ भउजलि डुबदिआ कठि लए हरि दाति करे दातारु ॥ धन्नु धन्नु से साह है जि
 नामि करहि वापारु ॥ वणजारे सिख आवदे सबदि लघावणहारु ॥ जन नानक जिन कउ कृपा भई
 तिन सेविआ सिरजणहारु ॥२॥ पउड़ी ॥ सचु सचे के जन भगत हहि सचु सचा जिनी अराधिआ ॥ जिन
 गुरुमुखि खोजि ढंढोलिआ तिन अंदरहु ही सचु लाधिआ ॥ सचु साहिबु सचु जिनी सेविआ कालु कंटकु
 मारि तिनी साधिआ ॥ सचु सचा सभ दू वडा है सचु सेवनि से सचि रलाधिआ ॥ सचु सचे नो साबासि है
 सचु सचा सेवि फलाधिआ ॥२२॥ सलोक मः ४ ॥ मनमुखु प्राणी मुग्धु है नामहीण भरमाडि ॥ बिनु गुरु
 मनूआ ना टिकै फिरि फिरि जूनी पाडि ॥ हरि प्रभु आपि दडिआल होहि ताँ सतिगुरु मिलिआ आडि ॥
 जन नानक नामु सलाहि तू जनम मरण दुखु जाडि ॥१॥ मः ४ ॥ गुरु सालाही आपणा बहु बिधि रंगि
 सुभाडि ॥ सतिगुरु सेती मनु रता रखिआ बणत बणाडि ॥ जिहवा सालाहि न रजई हरि प्रीतम चितु
 लाडि ॥ नानक नावै की मनि भुख है मनु तृपतै हरि रसु खाडि ॥२॥ पउड़ी ॥ सचु सचा कुदरति जाणीअै
 दिनु राती जिनि बणाईआ ॥ सो सचु सलाही सदा सदा सचु सचे कीआ वडिआईआ ॥ सालाही सचु
 सलाह सचु सचु कीमति किनै न पाईआ ॥ जा मिलिआ पूरा सतिगुरु ता हाजरु नदरी आईआ ॥ सचु
 गुरुमुखि जिनी सलाहिआ तिना भुखा सभि गवाईआ ॥२३॥ सलोक मः ४ ॥ मै मनु तनु खोजि खोजेदिआ
 सो प्रभु लधा लोडि ॥ विसटु गुरु मै पाडिआ जिनि हरि प्रभु दिता जोडि ॥१॥ मः ३ ॥ माडिआधारी
 अति अन्ना बोला ॥ सबटु न सुणई बहु रोल घचोला ॥ गुरुमुखि जापै सबदि लिव लाडि ॥ हरि नामु
 सुणि मन्ने हरि नामि समाडि ॥ जो तिसु भावै सु करे कराडिआ ॥ नानक वजदा जंतु वजाडिआ ॥२॥

पउड़ी ॥ तू करता सभु किछु जाणदा जो जीआ अंदरि वरतै ॥ तू करता आपि अगणतु है सभु जगु विचि
 गणतै ॥ सभु कीता तेरा वरतदा सभ तेरी बणतै ॥ तू घटि घटि डिकु वरतदा सचु साहिब चलतै ॥
 सतिगुर नो मिले सु हरि मिले नाही किसै परतै ॥२४॥ सलोकु मः ४ ॥ इहु मनूआ दृडु करि रखीअै
 गुरमुखि लाईअै चितु ॥ किउ सासि गिरासि विसारीअै बहदिआ उठदिआ नित ॥ मरण जीवण की
 चिंता गई इहु जीअड़ा हरि प्रभ वसि ॥ जिउ भावै तिउ रखु तू जन नानक नामु बखसि ॥१॥ मः ३ ॥
 मनमुखु अह्वकारी महलु न जाणै खिनु आगै खिनु पीछै ॥ सदा बुलाईअै महलि न आवै किउ करि
 दरगह सीझै ॥ सतिगुर का महलु विरला जाणै सदा रहै कर जोड़ि ॥ आपणी कृपा करे हरि मेरा
 नानक लए बहोड़ि ॥२॥ पउड़ी ॥ सा सेवा कीती सफल है जितु सतिगुर का मनु मन्ने ॥ जा सतिगुर का
 मनु मंनिआ ता पाप कसंमल भन्ने ॥ उपदेसु जि दिता सतिगुरू सो सुणिआ सिखी कन्ने ॥ जिन सतिगुर
 का भाणा मंनिआ तिन चड़ी चवगणि वन्ने ॥ इह चाल निराली गुरमुखी गुर दीखिआ सुणि मनु भिन्ने
 ॥२५॥ सलोकु मः ३ ॥ जिनि गुरु गोपिआ आपणा तिसु ठउर न ठाउ ॥ हलतु पलतु दोवै गए दरगह
 नाही थाउ ॥ ओह वेला हथि न आवई फिरि सतिगुर लगहि पाड़ि ॥ सतिगुर की गणतै घुसीअै दुखे
 दुखि विहाड़ि ॥ सतिगुरु पुरखु निरवैरु है आपे लए जिसु लाड़ि ॥ नानक दरसन जना वेखालिओनु
 तिना दरगह लए छडाड़ि ॥१॥ मः ३ ॥ मनमुखु अगिआनु दुरमति अह्वकारी ॥ अंतरि क्रोधु जूअै मति
 हारी ॥ कूडु कुसतु ओहु पाप कमावै ॥ किआ ओहु सुणै किआ आखि सुणावै ॥ अन्ना बोला खुड़ि उझड़ि
 पाड़ि ॥ मनमुखु अंधा आवै जाड़ि ॥ बिनु सतिगुर भेटे थाड़ि न पाड़ि ॥ नानक पूरबि लिखिआ कमाड़ि
 ॥२॥ पउड़ी ॥ जिन के चित कठोर हहि से बहहि न सतिगुर पासि ॥ ओथै सचु वरतदा कूड़िआरा चित
 उदासि ॥ ओड़ि वलु छलु करि झति कढदे फिरि जाड़ि बहहि कूड़िआरा पासि ॥ विचि सचे कूडु न गडई
 मनि वेखहु को निरजासि ॥ कूड़िआर कूड़िआरी जाड़ि रले सचिआर सिख बैठे सतिगुर पासि ॥

२६॥ सलोक मः ५ ॥ रहदे खुहदे निंदक मारिअनु करि आपे आहरु ॥ संत सहाई नानका वरतै सभ
 जाहरु ॥१॥ मः ५ ॥ मुंढहु भुले मुंढ ते किथै पाइनि हथु ॥ तिन्नै मारे नानका जि करण कारण समरथु
 ॥२॥ पउड़ी ५ ॥ लै फाहे राती तुरहि प्रभु जाणै प्राणी ॥ तकहि नारि पराईआ लुकि अंदरि ठाणी ॥
 सन्नी देनि विखंम थाडि मिठा मटु माणी ॥ करमी आपो आपणी आपे पछुताणी ॥ अजराईलु फरेसता
 तिल पीड़े घाणी ॥२७॥ सलोक मः ५ ॥ सेवक सचे साह के सेई परवाणु ॥ दूजा सेवनि नानका से
 पचि पचि मुए अजाण ॥१॥ मः ५ ॥ जो धुरि लिखिआ लेखु प्रभ मेटणा न जाडि ॥ राम नामु धनु वखरो
 नानक सदा धिआडि ॥२॥ पउड़ी ५ ॥ नाराडिणि लडिआ नाटूंगड़ा पैर किथै रखै ॥ करदा पाप
 अमितिआ नित विसो चखै ॥ निंदा करदा पचि मुआ विचि देही भखै ॥ सचै साहिब मारिआ कउणु तिस
 नो रखै ॥ नानक तिसु सरणागती जो पुरखु अलखै ॥२८॥ सलोक मः ५ ॥ नरक घोर बहु दुख घणे
 अकिरतघणा का थानु ॥ तिनि प्रभि मारे नानका होडि होडि मुए हरामु ॥१॥ मः ५ ॥ अवखध सभे कीतिअनु
 निंदक का दारू नाहि ॥ आपि भुलाए नानका पचि पचि जोनी पाहि ॥२॥ पउड़ी ५ ॥ तुसि दिता पूरै
 सतिगुरु हरि धनु सचु अखुटु ॥ सभि अंदेसे मिटि गए जम का भउ छुटु ॥ काम क्रोध बुरिआईआँ संगि
 साधू तुटु ॥ विणु सचे दूजा सेवदे हुडि मरसनि बुटु ॥ नानक कउ गुरि बखसिआ नामै संगि जुटु ॥२९॥
 सलोक मः ४ ॥ तपा न होवै अंद्रहु लोभी नित माडिआ नो फिरै जजमालिआ ॥ अगो दे सदिआ सतै दी
 भिखिआ लए नाही पिछो दे पछुताडि कै आणि तपै पुतु विचि बहालिआ ॥ पंच लोग सभि हसण
 लगे तपा लोभि लहरि है गालिआ ॥ जिथै थोड़ा धनु वेखै तिथै तपा भिटै नाही धनि बहुतै डिटै तपै
 धरमु हारिआ ॥ भाई एहु तपा न होवी बगुला है बहि साध जना वीचारिआ ॥ सत पुरख की तपा निंदा
 करै संसारै की उसतती विचि होवै एतु दोखै तपा दयि मारिआ ॥ महा पुरखाँ की निंदा का वेखु जि तपे
 नो फलु लगा सभु गडिआ तपे का घालिआ ॥ बाहरि बहै पंचा विचि तपा सदाए ॥ अंदरि बहै तपा

पाप कमाए ॥ हरि अंदरला पापु पंचा नो उघा करि वेखालिआ ॥ धरम राइ जमकंकरा नो आखि
 छडिआ एसु तपे नो तिथै खड़ि पाइहु जिथै महा महाँ हतिआरिआ ॥ फिरि एसु तपे दै मुहि कोई
 लगहु नाही एहु सतिगुरि है फिटकारिआ ॥ हरि कै दरि वरतिआ सु नानकि आखि सुणाइआ ॥ सो बूझै
 जु दयि सवारिआ ॥१॥ मः ४ ॥ हरि भगताँ हरि आराधिआ हरि की वडिआई ॥ हरि कीरतनु
 भगत नित गाँवदे हरि नामु सुखदाई ॥ हरि भगताँ नो नित नावै दी वडिआई बखसीअनु नित चढ़ै
 सवाई ॥ हरि भगताँ नो थिरु घरी बहालिअनु अपणी पैज रखाई ॥ निंदकाँ पासहु हरि लेखा मंगसी
 बहु देइ सजाई ॥ जेहा निंदक अपणै जीइ कमावदे तेहो फलु पाई ॥ अंदरि कमाणा सरपर उघड़ै
 भावै कोई बहि धरती विचि कमाई ॥ जन नानकु देखि विगसिआ हरि की वडिआई ॥२॥ पउड़ी मः ५
 ॥ भगत जनाँ का राखा हरि आपि है किआ पापी करीअै ॥ गुमानु करहि मूड़ गुमानीआ विसु खाधी
 मरीअै ॥ आइ लगे नी दिह थोड़ड़े जिउ पका खेतु लुणीअै ॥ जेहे करम कमावदे तेवेहो भणीअै ॥ जन
 नानक का खसमु वडा है सभना दा धणीअै ॥३०॥ सलोक मः ४ ॥ मनमुख मूलहु भुलिआ विचि लबु लोभु
 अह्यकारु ॥ झगड़ा करदिआ अनदिनु गुदरै सबदि न करहि वीचारु ॥ सुधि मति करतै सभ हिरि लई
 बोलनि सभु विकारु ॥ दितै कितै न संतोखीअहि अंतरि तिसना बहु अगिआनु अंध्यारु ॥ नानक मनमुखा
 नालो तुटी भली जिन माइआ मोह पिआरु ॥१॥ मः ४ ॥ जिना अंदरि दूजा भाउ है तिना गुरमुखि प्रीति
 न होइ ॥ ओहु आवै जाइ भवाईअै सुपनै सुखु न कोइ ॥ कूडु कमावै कूडु उचरै कूड़ि लगिआ कूडु होइ ॥
 माइआ मोहु सभु दुखु है दुखि बिनसै दुखु रोइ ॥ नानक धातु लिवै जोडु न आवई जे लोचै सभु कोइ ॥
 जिन कउ पोतै पुन्नु पडिआ तिना गुर सबदी सुखु होइ ॥२॥ पउड़ी मः ५ ॥ नानक वीचारहि संत मुनि
 जनाँ चारि वेद कह्यदे ॥ भगत मुखै ते बोलदे से वचन होवंदे ॥ परगट पाहारै जापदे सभि लोक सुणंदे ॥
 सुखु न पाइनि मुग्ध नर संत नालि खह्यदे ॥ ओइ लोचनि ओना गुणा नो ओइ अह्यकारि सड़ंदे ॥ ओइ

वेचारे किरा करहि जाँ भाग धुरि मंदे ॥ जो मारे तिनि पारब्रह्मि से किसै न संदे ॥ वैरु करनि निरवैर
 नालि धरमि निआइ पचंदे ॥ जो जो संति सरापिआ से फिरहि भवंदे ॥ पेडु मुंढाहू कटिआ तिसु डाल
 सुकंदे ॥३१॥ सलोक मः ५ ॥ गुर नानक हरि नामु दृडाइआ भन्नण घड़ण समरथु ॥ प्रभु सदा
 समालहि मित्र तू दुखु सबाइआ लथु ॥१॥ मः ५ ॥ खुधिआवंतु न जाणई लाज कुलाज कुबोलु ॥ नानकु
 माँगै नामु हरि करि किरपा संजोगु ॥२॥ पउड़ी ॥ जेवेहे करम कमावदा तेवेहे फलते ॥ चबे तता लोह
 सारु विचि संघै पलते ॥ घति गलावाँ चालिआ तिनि दूति अमल ते ॥ काई आस न पुन्नीआ नित पर
 मलु हिरते ॥ कीआ न जाणै अकिरतघण विचि जोनी फिरते ॥ सभे धिराँ निखुटीअसु हिरि लईअसु
 धर ते ॥ विझण कलह न देवदा ताँ लडिआ करते ॥ जो जो करते अह्ममेउ झड़ि धरती पड़ते ॥३२॥ सलोक
 मः ३ ॥ गुरमुखि गिआनु बिबेक बुधि होइ ॥ हरि गुण गावै हिरदै हारु परोइ ॥ पवितु पावनु परम
 बीचारी ॥ जि ओसु मिलै तिसु पारि उतारी ॥ अंतरि हरि नामु बासना समाणी ॥ हरि दरि सोभा महा
 उत्तम बाणी ॥ जि पुरखु सुणै सु होइ निहालु ॥ नानक सतिगुर मिलिअै पाइआ नामु धनु मालु ॥१॥
 मः ४ ॥ सतिगुर के जीअ की सार न जापै कि पूरै सतिगुर भावै ॥ गुरसिखाँ अंदरि सतिगुरु वरतै जो
 सिखाँ नो लोचै सो गुर खुसी आवै ॥ सतिगुर आखै सु कार कमावनि सु जपु कमावहि गुरसिखाँ की घाल
 सचा थाइ पावै ॥ विणु सतिगुर के हुकमै जि गुरसिखाँ पासहु कंमु कराइआ लोड़े तिसु गुरसिखु फिरि
 नेड़ि न आवै ॥ गुर सतिगुर अगै को जीउ लाइ घालै तिसु अगै गुरसिखु कार कमावै ॥ जि ठगी आवै
 ठगी उठि जाइ तिसु नेड़ै गुरसिखु मूलि न आवै ॥ ब्रह्म बीचारु नानकु आखि सुणावै ॥ जि विणु
 सतिगुर के मनु मन्ने कंमु कराए सो जंतु महा दुखु पावै ॥२॥ पउड़ी ॥ तूं सचा साहिबु अति वडा तुहि
 जेवडु तूं वड वडे ॥ जिसु तूं मेलहि सो तुधु मिलै तूं आपे बखसि लैहि लेखा छडे ॥ जिस नो तूं आपि
 मिलाइदा सो सतिगुरु सेवे मनु गड गडे ॥ तूं सचा साहिबु सचु तू सभु जीउ पिंडु चंमु तेरा हडे ॥ जिउ

भावै तिउ रखु तूं सचिआ नानक मनि आस तेरी वड वडे ॥३३॥१॥ सुधु ॥

गउड़ी की वार महला ५ राडि कमालदी मोजदी की वार की धुनि उपरि गावणी

१९८ सतिगुर प्रसादि ॥ सलोक मः ५ ॥ हरि हरि नामु जो जनु जपै सो आडिआ परवाणु ॥ तिसु जन कै बलिहारणै जिनि भजिआ प्रभु निरबाणु ॥ जनम मरन दुखु कटिआ हरि भेटिआ पुरखु सुजाणु ॥ संत संगि सागरु तरे जन नानक सचा ताणु ॥१॥ मः ५ ॥ भलके उठि पराहुणा मैरै घरि आवउ ॥ पाउ पखाला तिस के मनि तनि नित भावउ ॥ नामु सुणे नामु संग्रहै नामे लिव लावउ ॥ गृहु धनु सभु पवित्र होडि हरि के गुण गावउ ॥ हरि नाम वापारी नानका वडभागी पावउ ॥२॥ पउड़ी ॥ जो तुधु भावै सो भला सचु तेरा भाणा ॥ तू सभ महि एकु वरतदा सभ माहि समाणा ॥ थान थन्नतरि रवि रहिआ जीअ अंदरि जाणा ॥ साधसंगि मिलि पाईअै मनि सचे भाणा ॥ नानक प्रभ सरणागती सद सद कुरबाणा ॥१॥ सलोक मः ५ ॥ चेता ई ताँ चेति साहिबु सचा सो धणी ॥ नानक सतिगुरु सेवि चडि बोहिथि भउजलु पारि पउ ॥१॥ मः ५ ॥ वाऊ संदे कपड़े पहिरहि गरबि गवार ॥ नानक नालि न चलनी जलि बलि होए छारु ॥२॥ पउड़ी ॥ सेई उबरे जगै विचि जो सचै रखे ॥ मुहि डिठै तिन कै जीवीअै हरि अंमृतु चखे ॥ कामु क्रोधु लोभु मोहु संगि साधा भखे ॥ करि किरपा प्रभि आपणी हरि आपि परखे ॥ नानक चलत न जापनी को सकै न लखे ॥२॥ सलोक मः ५ ॥ नानक सोई दिनसु सुहावड़ा जितु प्रभु आवै चिति ॥ जितु दिनि विसरै पारब्रहमु फिटु भलेरी रुति ॥१॥ मः ५ ॥ नानक मित्राई तिसु सिउ सभ किछु जिस कै हाथि ॥ कुमित्रा सेई काँठीअहि डिक विख न चलहि साथि ॥२॥ पउड़ी ॥ अंमृतु नामु निधानु है मिलि पीवहु भाई ॥ जिसु सिमरत सुखु पाईअै सभ तिखा बुझाई ॥ करि सेवा पारब्रहम गुर भुख रहै न काई ॥ सगल मनोरथ पुंनिआ अमरा पदु पाई ॥ तुधु जेवडु तूहै पारब्रहम नानक सरणाई ॥३॥ सलोक मः ५ ॥ डिठडो हभ ठाडि ऊण न काई जाडि ॥ नानक लधा तिन सुआउ जिना सतिगुरु

भेटिआ ॥१॥ मः ५ ॥ दामनी चमतकार तिउ वरतारा जग खे ॥ वथु सुहावी साइ नानक नाउ जपंदो
 तिसु धणी ॥२॥ पउड़ी ॥ सिमृति सासत्र सोधि सभि किनै कीम न जाणी ॥ जो जनु भेटै साधसंगि सो हरि
 रंगु माणी ॥ सचु नामु करता पुरखु एह रतना खाणी ॥ मसतकि होवै लिखिआ हरि सिमरि पराणी ॥
 तोसा दिचै सचु नामु नानक मिहमाणी ॥४॥ सलोक मः ५ ॥ अंतरि चिंता नैणी सुखी मूलि न उतरै भुख
 ॥ नानक सचे नाम बिनु किसै न लथो दुखु ॥१॥ मः ५ ॥ मुठड़े सेई साथ जिनी सचु न लदिआ ॥
 नानक से साबासि जिनी गुर मिलि इकु पछाणिआ ॥२॥ पउड़ी ॥ जियै बैसनि साध जन सो थानु
 सुहदा ॥ ओइ सेवनि संमृथु आपणा बिनसै सभु मंदा ॥ पतित उधारण पारब्रहम संत बेदु कहदा ॥
 भगति वछलु तेरा बिरदु है जुगि जुगि वरतंदा ॥ नानकु जाचै एकु नामु मनि तनि भावंदा ॥५॥
 सलोक मः ५ ॥ चिड़ी चुहकी पहु फुटी वगनि बहुतु तरंग ॥ अचरज रूप संतन रचे नानक नामहि रंग
 ॥१॥ मः ५ ॥ घर मंदर खुसीआ तही जह तू आवहि चिति ॥ दुनीआ कीआ वडिआईआ नानक सभि
 कुमित ॥२॥ पउड़ी ॥ हरि धनु सची रासि है किनै विरलै जाता ॥ तिसै परापति भाइरहु जिसु देइ
 बिधाता ॥ मन तन भीतरि मउलिआ हरि रंगि जनु राता ॥ साधसंगि गुण गाइआ सभि दोखह खाता
 ॥ नानक सोई जीविआ जिनि इकु पछाता ॥६॥ सलोक मः ५ ॥ खखड़ीआ सुहावीआ लगड़ीआ अक
 कंठि ॥ बिरह विछोड़ा धणी सिउ नानक सहसै गंठि ॥१॥ मः ५ ॥ विसारेदे मरि गए मरि भि न
 सकहि मूलि ॥ वेमुख होए राम ते जिउ तसकर उपरि सूलि ॥२॥ पउड़ी ॥ सुख निधानु प्रभु एकु है
 अबिनासी सुणिआ ॥ जलि थलि महीअलि पूरिआ घटि घटि हरि भणिआ ॥ ऊच नीच सभ इक समानि
 कीट हसती बणिआ ॥ मीत सखा सुत बंधिपो सभि तिस दे जणिआ ॥ तुसि नानकु देवै जिसु नामु तिनि
 हरि रंगु मणिआ ॥७॥ सलोक मः ५ ॥ जिना सासि गिरासि न विसरै हरि नामाँ मनि मंतु ॥ धन्नु सि
 सेई नानका पूरनु सोई संतु ॥१॥ मः ५ ॥ अठे पहर भउदा फिरै खावण संदड़ै सूलि ॥ दोजकि पउदा

किउ रहै जा चिति न होइ रसूलि ॥२॥ पउड़ी ॥ तिसै सरेवहु प्राणीहो जिस दै नाउ पलै ॥ अथै रहहु
 सुहेलिआ अगै नालि चलै ॥ घरु बंधहु सच धरम का गडि थंमु अहलै ॥ ओट लैहु नाराइणै दीन
 दुनीआ झलै ॥ नानक पकड़े चरण हरि तिसु दरगह मलै ॥८॥ सलोक मः ५ ॥ जाचकु मंगै दानु देहि
 पिआरिआ ॥ देवणहारु दातारु मै नित चितारिआ ॥ निखुटि न जाई मूलि अतुल भंडारिआ ॥ नानक
 सबदु अपारु तिनि सभु किछु सारिआ ॥१॥ मः ५ ॥ सिखहु सबदु पिआरिहो जनम मरन की टेक ॥ मुख
 ऊजल सदा सुखी नानक सिमरत एक ॥२॥ पउड़ी ॥ ओथै अमृतु वंडीअै सुखीआ हरि करणे ॥ जम कै
 पंथि न पाईअहि फिरि नाही मरणे ॥ जिस नो आइआ प्रेम रसु तिसै ही जरणे ॥ बाणी उचरहि
 साध जन अमिउ चलहि झरणे ॥ पेखि दरसनु नानकु जीविआ मन अंदरि धरणे ॥६॥ सलोक मः ५ ॥
 सतिगुरि पूरै सेविअै दूखा का होइ नासु ॥ नानक नामि अराधिअै कारजु आवै रासि ॥१॥ मः ५ ॥
 जिसु सिमरत संकट छुटहि अनद मंगल बिस्राम ॥ नानक जपीअै सदा हरि निमख न बिसरउ नामु
 ॥२॥ पउड़ी ॥ तिन की सोभा किआ गणी जिनी हरि हरि लधा ॥ साधा सरणी जो पवै सु छुटै बधा ॥
 गुण गावै अबिनासीअै जोनि गरभि न दधा ॥ गुरु भेटिआ पारब्रहमु हरि पड़ि बुझि समधा ॥ नानक
 पाइआ सो धणी हरि अगम अगधा ॥१०॥ सलोक मः ५ ॥ कामु न करही आपणा फिरहि अवता
 लोडि ॥ नानक नाइ विसारिअै सुखु किनेहा होइ ॥१॥ मः ५ ॥ बिखै कउड़तणि सगल माहि जगति
 रही लपटाइ ॥ नानक जनि वीचारिआ मीठा हरि का नाउ ॥२॥ पउड़ी ॥ इह नीसाणी साध की
 जिसु भेटत तरीअै ॥ जमकंकरु नेड़ि न आवई फिरि बहुड़ि न मरीअै ॥ भव सागरु संसारु बिखु सो
 पारि उतरीअै ॥ हरि गुण गुंफहु मनि माल हरि सभ मलु परहरीअै ॥ नानक प्रीतम मिलि रहे
 पारब्रहम नरहरीअै ॥११॥ सलोक मः ५ ॥ नानक आए से परवाणु है जिन हरि वुठा चिति ॥ गाली
 अल पलालीआ कंमि न आवहि मित ॥१॥ मः ५ ॥ पारब्रहमु प्रभु दृसटी आइआ पूरन अगम

बिसमाद ॥ नानक राम नामु धनु कीता पूरे गुर परसादि ॥२॥ पउड़ी ॥ धोहु न चली खसम नालि लबि
 मोहि विगुते ॥ करतब करनि भलेरिआ मदि माइआ सुते ॥ फिरि फिरि जूनि भवाईअनि जम मारगि
 मुते ॥ कीता पाइनि आपणा दुख सेती जुते ॥ नानक नाइ विसारिअै सभ मंदी रुते ॥१२॥ सलोक मः ५ ॥
 उठंदिआ बह्मादिआ सवंदिआ सुखु सोइ ॥ नानक नामि सलाहिअै मनु तनु सीतलु होइ ॥१॥ मः ५
 ॥ लालचि अटिआ नित फिरै सुआरथु करे न कोइ ॥ जिसु गुरु भेटै नानका तिसु मनि वसिआ सोइ ॥२॥
 पउड़ी ॥ सभे वसतू कउड़ीआ सचे नाउ मिठा ॥ सादु आइआ तिन हरि जनाँ चखि साधी डिठा ॥
 पारब्रहमि जिसु लिखिआ मनि तिसै वुठा ॥ इकु निरंजनु रवि रहिआ भाउ दुया कुठा ॥ हरि नानकु
 मंगै जोड़ि कर प्रभु देवै तुठा ॥१३॥ सलोक मः ५ ॥ जाचड़ी सा सारु जो जाचंदी हेकड़ो ॥ गाली बिआ
 विकार नानक धणी विहूणीआ ॥१॥ मः ५ ॥ नीहि जि विधा मन्नु पछाणू विरलो थिओ ॥ जोड़णहारा
 संतु नानक पाधरु पधरो ॥२॥ पउड़ी ॥ सोई सेविहु जीअड़े दाता बखसिंदु ॥ किलविख सभि बिनासु
 होनि सिमरत गोविंदु ॥ हरि मारगु साधू दसिआ जपीअै गुरमंतु ॥ माइआ सुआद सभि फिकिआ हरि
 मनि भावंदु ॥ धिआइ नानक परमेसरै जिनि दिती जिंदु ॥१४॥ सलोक मः ५ ॥ वत लगी सचे नाम
 की जो बीजे सो खाइ ॥ तिसहि परापति नानका जिस नो लिखिआ आइ ॥१॥ मः ५ ॥ मंगणा त सचु
 इकु जिसु तुसि देवै आपि ॥ जितु खाधै मनु तृपतीअै नानक साहिब दाति ॥२॥ पउड़ी ॥ लाहा जग
 महि से खटहि जिन हरि धनु रासि ॥ दुतीआ भाउ न जाणनी सचे दी आस ॥ निहचलु एकु सरेविआ
 होरु सभ विणासु ॥ पारब्रहमु जिसु विसरै तिसु बिरथा सासु ॥ कंठि लाइ जन रखिआ नानक बलि
 जासु ॥१५॥ सलोक मः ५ ॥ पारब्रहमि फुरमाइआ मीहु वुठा सहजि सुभाइ ॥ अन्नु धन्नु बहुतु
 उपजिआ पृथमी रजी तिपति अघाइ ॥ सदा सदा गुण उचरै दुखु दालदु गइआ बिलाइ ॥ पूरबि
 लिखिआ पाइआ मिलिआ तिसै रजाइ ॥ परमेसरि जीवालिआ नानक तिसै धिआइ ॥१॥ मः ५ ॥

जीवन पटु निरबाणु इको सिमरीअै ॥ दूजी नाही जाइ किनि बिधि धीरीअै ॥ डिठा सभु संसारु सुखु न
 नाम बिनु ॥ तनु धनु होसी छारु जाणै कोइ जनु ॥ रंग रूप रस बादि कि करहि पराणीआ ॥ जिसु
 भुलाए आपि तिसु कल नही जाणीआ ॥ रंगि रते निरबाणु सचा गावही ॥ नानक सरणि दुआरि जे
 तुधु भावही ॥२॥ पउड़ी ॥ जंमणु मरणु न तिन् कउ जो हरि लड़ि लागे ॥ जीवत से परवाणु होए हरि
 कीरतनि जागे ॥ साधसंगु जिन पाइआ सेई वडभागे ॥ नाइ विसरिअै धिगु जीवणा तूटे कच धागे
 ॥ नानक धूड़ि पुनीत साध लख कोटि पिरागे ॥१६॥ सलोकु मः ५ ॥ धरणि सुवन्नी खड़ रतन जड़ावी
 हरि प्रेम पुरखु मनि वुठा ॥ सभे काज सुहेलड़े थीए गुरु नानकु सतिगुरु तुठा ॥१॥ मः ५ ॥ फिरदी
 फिरदी दह दिसा जल परबत बनराइ ॥ जिथै डिठा मिरतको इल बहिठी आइ ॥२॥ पउड़ी ॥
 जिसु सरब सुखा फल लोड़ीअहि सो सचु कमावउ ॥ नेड़ै देखउ पारब्रह्म इकु नामु धिआवउ ॥ होइ
 सगल की रेणुका हरि संगि समावउ ॥ दूखु न देई किसै जीअ पति सिउ घरि जावउ ॥ पतित
 पुनीत करता पुरखु नानक सुणावउ ॥१७॥ सलोक दोहा मः ५ ॥ एकु जि साजनु मै कीआ सरब कला
 समरथु ॥ जीउ हमारा खन्नीअै हरि मन तन संदड़ी वथु ॥१॥ मः ५ ॥ जे करु गहहि पिआरड़े तुधु न
 छोडा मूलि ॥ हरि छोडनि से दुरजना पड़हि दोजक कै सूलि ॥२॥ पउड़ी ॥ सभि निधान घरि जिस दै
 हरि करे सु होवै ॥ जपि जपि जीवहि संत जन पापा मलु धोवै ॥ चरन कमल हिरदै वसहि संकट सभि खोवै
 ॥ गुरु पूरा जिसु भेटीअै मरि जनमि न रोवै ॥ प्रभ दरस पिआस नानक घणी किरपा करि देवै ॥१८॥
 सलोक डखणा मः ५ ॥ भोरी भरमु वजाइ पिरि मुहबति हिकु तू ॥ जिथहु वंजै जाइ तिथाऊ मउजूदु
 सोइ ॥१॥ मः ५ ॥ चड़ि कै घोड़ै कुंदे पकड़हि खूंडी दी खेडारी ॥ ह्यसा सेती चितु उलासहि कुकड़ दी
 ओडारी ॥२॥ पउड़ी ॥ रसना उचरै हरि स्रवणी सुणै सो उधरै मिता ॥ हरि जसु लिखहि लाइ
 भावनी से हसत पविता ॥ अठसठि तीरथ मजना सभि पुन्न तिनि किता ॥ संसार सागर ते उधरे

बिखिआ गडु जिता ॥ नानक लड़ि लाड़ि उधारिअनु दयु सेवि अमिता ॥१६॥ सलोक मः ५ ॥ धंधड़े
 कुलाह चिति न आवै हेकड़ो ॥ नानक सेई तन्न फुटनि जिना साँई विसरै ॥१॥ मः ५ ॥ परेतहु कीतोनु
 देवता तिनि करणैहारे ॥ सभे सिख उबारिअनु प्रभि काज सवारे ॥ निंदक पकड़ि पछाड़िअनु झूठे
 दरबारे ॥ नानक का प्रभु वडा है आपि साजि सवारे ॥२॥ पउड़ी ॥ प्रभु बेअंतु किछु अंतु नाहि सभु
 तिसै करणा ॥ अगम अगोचरु साहिबो जीआँ का परणा ॥ हसत देइ प्रतिपालदा भरण पोखणु करणा ॥
 मिहरवानु बखसिंदु आपि जपि सचे तरणा ॥ जो तुधु भावै सो भला नानक दास सरणा ॥२०॥ सलोक
 मः ५ ॥ तिन्ना भुख न का रही जिस दा प्रभु है सोइ ॥ नानक चरणी लगिआ उधरै सभो कोइ ॥१॥ मः ५
 ॥ जाचिकु मंगै नित नामु साहिबु करे कबूलु ॥ नानक परमेसरु जजमानु तिसहि भुख न मूलि ॥२॥
 पउड़ी ॥ मनु रता गोविंद संगि सचु भोजनु जोड़े ॥ प्रीति लगी हरि नाम सिउ ए हसती घोड़े ॥ राज मिलख
 खुसीआ घणी धिआइ मुखु न मोड़े ॥ ढाढी दरि प्रभ मंगणा दरु कदे न छोड़े ॥ नानक मनि तनि चाउ
 एहु नित प्रभ कउ लोड़े ॥२१॥१॥ सुधु कीचे

रागु गउड़ी भगताँ की बाणी

१६ सतिनामु करता पुरखु गुर प्रसादि ॥

गउड़ी गुआरेरी स्त्री कबीर जीउ के चउपदे १४ ॥ अब मोहि जलत राम जलु पाइआ ॥ राम उदकि
 तनु जलत बुझाड़िआ ॥१॥ रहाउ ॥ मनु मारण कारण बन जाईअै ॥ सो जलु बिनु भगवंत न पाईअै
 ॥१॥ जिह पावक सुरि नर है जारे ॥ राम उदकि जन जलत उबारे ॥२॥ भव सागर सुख सागर माही ॥
 पीवि रहे जल निखुटत नाही ॥३॥ कहि कबीर भजु सारिंगपानी ॥ राम उदकि मेरी तिखा बुझानी ॥
 ४॥१॥ गउड़ी कबीर जी ॥ माधउ जल की पिआस न जाइ ॥ जल महि अगनि उठी अधिकाइ ॥१॥
 रहाउ ॥ तूं जलनिधि हउ जल का मीनु ॥ जल महि रहउ जलहि बिनु खीनु ॥१॥ तूं पिंजरु हउ सूअटा
 तोर ॥ जमु मंजारु कहा करै मोर ॥२॥ तूं तरवरु हउ पंखी आहि ॥ मंदभागी तेरो दरसनु नाहि ॥३॥

तूं सतिगुरु हउ नउतनु चेला ॥ कहि कबीर मिलु अंत की बेला ॥४॥२॥ गउड़ी कबीर जी ॥ जब हम
 एको एकु करि जानिआ ॥ तब लोगह काहे दुखु मानिआ ॥१॥ हम अपतह अपुनी पति खोई ॥ हमरै खोजि
 परहु मति कोई ॥१॥ रहाउ ॥ हम मंदे मंदे मन माही ॥ साझ पाति काहू सिउ नाही ॥२॥ पति अपति
 ता की नही लाज ॥ तब जानहुगे जब उघरैगो पाज ॥३॥ कहु कबीर पति हरि परवानु ॥ सरब तिआगि
 भजु केवल रामु ॥४॥३॥ गउड़ी कबीर जी ॥ नगन फिरत जौ पाईअै जोगु ॥ बन का मिरगु मुकति सभु
 होगु ॥१॥ किआ नागे किआ बाधे चाम ॥ जब नही चीनसि आतम राम ॥१॥ रहाउ ॥ मूड मुंडाए जौ
 सिधि पाई ॥ मुकती भेड न गईआ काई ॥२॥ बिंदु राखि जौ तरीअै भाई ॥ खुसरै किउ न परम गति
 पाई ॥३॥ कहु कबीर सुनहु नर भाई ॥ राम नाम बिनु किनि गति पाई ॥४॥४॥ गउड़ी कबीर जी
 ॥ संधिआ प्रात इस्रानु कराही ॥ जिउ भए दादुर पानी माही ॥१॥ जउ पै राम राम रति नाही ॥ ते
 सभि धरम राइ कै जाही ॥१॥ रहाउ ॥ काइआ रति बहु रूप रचाही ॥ तिन कउ दइआ सुपनै भी
 नाही ॥२॥ चारि चरन कहहि बहु आगर ॥ साधू सुखु पावहि कलि सागर ॥३॥ कहु कबीर बहु
 काइ करीजै ॥ सरबसु छोडि महा रसु पीजै ॥४॥५॥ कबीर जी गउड़ी ॥ किआ जपु किआ तपु किआ
 ब्रत पूजा ॥ जा कै रिदै भाउ है दूजा ॥१॥ रे जन मनु माधउ सिउ लाईअै ॥ चतुराई न चतुरभुजु
 पाईअै ॥ रहाउ ॥ परहरु लोभु अरु लोकाचारु ॥ परहरु कामु क्रोधु अह्वकारु ॥२॥ करम करत बधे
 अह्वमेव ॥ मिलि पाथर की करही सेव ॥३॥ कहु कबीर भगति करि पाइआ ॥ भोले भाइ मिले
 रघुराइआ ॥४॥६॥ गउड़ी कबीर जी ॥ गरभ वास महि कुलु नही जाती ॥ ब्रहम बिंदु ते सभ
 उतपाती ॥१॥ कहु रे पंडित बामन कब के होए ॥ बामन कहि कहि जनमु मत खोए ॥१॥ रहाउ ॥
 जौ तूं ब्राहमणु ब्रहमणी जाइआ ॥ तउ आन बाट काहे नही आइआ ॥२॥ तुम कत ब्राहमण हम कत
 सूद ॥ हम कत लोहू तुम कत दूध ॥३॥ कहु कबीर जो ब्रहमु बीचारै ॥ सो ब्राहमणु कहीअतु है हमारै

॥४॥७॥ गउड़ी कबीर जी ॥ अंधकार सुखि कबहि न सोई है ॥ राजा रंकु दोऊ मिलि रोई है ॥१॥ जउ पै रसना रामु न कहिबो ॥ उपजत बिनसत रोवत रहिबो ॥१॥ रहाउ ॥ जस देखीअै तरवर की छाड़िआ ॥ प्रान गए कहु का की माड़िआ ॥२॥ जस जंती महि जीउ समाना ॥ मूए मरमु को का कर जाना ॥३॥ ह्यसा सरवरु कालु सरीर ॥ राम रसाइन पीउ रे कबीर ॥४॥८॥ गउड़ी कबीर जी ॥ जोति की जाति जाति की जोती ॥ तितु लागे कंचूआ फल मोती ॥१॥ कवनु सु घरु जो निरभउ कहीअै ॥ भउ भजि जाड़ि अभै होड़ि रहीअै ॥१॥ रहाउ ॥ तटि तीरथि नही मनु पतीआड़ि ॥ चार अचार रहे उरझाड़ि ॥२॥ पाप पुन्न टुड़ि एक समान ॥ निज घरि पारसु तजहु गुन आन ॥३॥ कबीर निरगुण नाम न रोसु ॥ इसु परचाड़ि परचि रहु एसु ॥४॥९॥ गउड़ी कबीर जी ॥ जो जन परमिति परमनु जाना ॥ बातन ही बैकुंठ समाना ॥१॥ ना जाना बैकुंठ कहा ही ॥ जानु जानु सभि कहहि तहा ही ॥१॥ रहाउ ॥ कहन कहावन नह पतीअई है ॥ तउ मनु मानै जा ते हउमै जई है ॥२॥ जब लगु मनि बैकुंठ की आस ॥ तब लगु होड़ि नही चरन निवासु ॥३॥ कहु कबीर इह कहीअै काहि ॥ साधसंगति बैकुंठे आहि ॥ ४॥१०॥ गउड़ी कबीर जी ॥ उपजै निपजै निपजि समाई ॥ नैनह देखत इहु जगु जाई ॥१॥ लाज न मरहु कहहु घरु मेरा ॥ अंत की बार नही कछु तेरा ॥१॥ रहाउ ॥ अनिक जतन करि काड़िआ पाली ॥ मरती बार अगनि संगि जाली ॥२॥ चोआ चंदनु मरदन अंगा ॥ सो तनु जलै काठ कै संगा ॥३॥ कहु कबीर सुनहु रे गुनीआ ॥ बिनसैगो रूपु देखै सभ दुनीआ ॥४॥११॥ गउड़ी कबीर जी ॥ अवर मूए किआ सोगु करीजै ॥ तउ कीजै जउ आपन जीजै ॥१॥ मै न मरउ मरिबो संसारा ॥ अब मोहि मिलिओ है जीआवनहारा ॥१॥ रहाउ ॥ इआ देही परमल महकंदा ॥ ता सुख बिसरे परमान्नदा ॥२॥ कूअटा एकु पंच पनिहारी ॥ टूटी लाजु भरै मति हारी ॥३॥ कहु कबीर इक बुधि बीचारी ॥ ना ओहु कूअटा ना पनिहारी ॥४॥१२॥ गउड़ी कबीर जी ॥ असथावर जंगम कीट पतंगा ॥ अनिक

जनम कीए बहु रंगा ॥१॥ अैसे घर हम बहुतु बसाए ॥ जब हम राम गरभ होइ आए ॥१॥ रहाउ ॥
 जोगी जती तपी ब्रह्मचारी ॥ कबहू राजा छत्रपति कबहू भेखारी ॥२॥ साकत मरहि संत सभि जीवहि ॥
 राम रसाइनु रसना पीवहि ॥३॥ कहु कबीर प्रभ किरपा कीजै ॥ हारि परे अब पूरा दीजै ॥४॥१३॥
 गउड़ी कबीर जी की नालि रलाइ लिखिआ महला ५ ॥ अैसो अचरजु देखिओ कबीर ॥ दधि कै भोलै
 बिरोलै नीरु ॥१॥ रहाउ ॥ हरी अंगूरी गदहा चरै ॥ नित उठि हासै हीगै मरै ॥१॥ माता भैसा अंमुहा
 जाइ ॥ कुदि कुदि चरै रसातलि पाइ ॥२॥ कहु कबीर परगटु भई खेड ॥ लेले कउ चूघै नित भेड
 ॥३॥ राम रमत मति परगटी आई ॥ कहु कबीर गुरि सोझी पाई ॥४॥१॥१४॥ गउड़ी कबीर जी
 पंचपदे ॥ जिउ जल छोडि बाहरि भइओ मीना ॥ पूरब जनम हउ तप का हीना ॥१॥ अब कहु राम
 कवन गति मोरी ॥ तजी ले बनारस मति भई थोरी ॥१॥ रहाउ ॥ सगल जनमु सिव पुरी गवाइआ ॥
 मरती बार मगहरि उठि आइआ ॥२॥ बहुतु बरस तपु कीआ कासी ॥ मरनु भइआ मगहर की
 बासी ॥३॥ कासी मगहर सम बीचारी ॥ ओछी भगति कैसे उतरसि पारी ॥४॥ कहु गुर गज सिव सभु
 को जानै ॥ मुआ कबीरु रमत श्री रामै ॥५॥१५॥ गउड़ी कबीर जी ॥ चोआ चंदन मरदन अंगा ॥ सो
 तनु जलै काठ कै संगी ॥१॥ इसु तन धन की कवन बडाई ॥ धरनि परै उरवारि न जाई ॥१॥
 रहाउ ॥ राति जि सोवहि दिन करहि काम ॥ इकु खिनु लेहि न हरि को नाम ॥२॥ हाथि त डोर मुख
 खाइओ तंबोर ॥ मरती बार कसि बाधिओ चोर ॥३॥ गुरमति रसि रसि हरि गुन गावै ॥ रामै राम
 रमत सुखु पावै ॥४॥ किरपा करि कै नामु दृढ़ाई ॥ हरि हरि बासु सुगंध बसाई ॥५॥ कहत कबीर
 चेति रे अंधा ॥ सति रामु झूठा सभु धंधा ॥६॥१६॥ गउड़ी कबीर जी तिपदे चारतुके ॥ जम ते
 उलटि भए है राम ॥ दुख बिनसे सुख कीओ बिसराम ॥ बैरी उलटि भए है मीता ॥ साकत उलटि
 सुजन भए चीता ॥१॥ अब मोहि सरब कुसल करि मानिआ ॥ साँति भई जब गोबिंदु जानिआ ॥१॥

रहाउ ॥ तन महि होती कोटि उपाधि ॥ उलटि भई सुख सहजि समाधि ॥ आपु पछानै आपै आप ॥ रोगु
 न बिआपै तीनौ ताप ॥२॥ अब मनु उलटि सनातनु हूआ ॥ तब जानिआ जब जीवत मूआ ॥ कहु
 कबीर सुख सहजि समावउ ॥ आपि न डरउ न अवर डरावउ ॥३॥१७॥ गउड़ी कबीर जी ॥ पिंडि
 मूअै जीउ किह घरि जाता ॥ सबदि अतीति अनाहदि राता ॥ जिनि रामु जानिआ तिनहि पछानिआ
 ॥ जिउ गूंगे साकर मनु मानिआ ॥१॥ अैसा गिआनु कथै बनवारी ॥ मन रे पवन दृढ़ सुखमन नारी
 ॥१॥ रहाउ ॥ सो गुरु करहु जि बहुरि न करना ॥ सो पदु खहु जि बहुरि न खना ॥ सो धिआनु धरहु
 जि बहुरि न धरना ॥ अैसे मरहु जि बहुरि न मरना ॥२॥ उलटी गंगा जमुन मिलावउ ॥ बिनु जल
 संगम मन महि नावउ ॥ लोचा समसरि इहु बिउहारा ॥ ततु बीचारि किआ अवरि बीचारा ॥३॥ अपु
 तेजु बाड़ि पृथमी आकासा ॥ अैसी रहत रहउ हरि पासा ॥ कहै कबीर निरंजन धिआवउ ॥ तितु घरि
 जाउ जि बहुरि न आवउ ॥४॥१८॥ गउड़ी कबीर जी तिपदे ॥ कंचन सिउ पाईअै नही तोलि ॥ मनु
 दे रामु लीआ है मोलि ॥१॥ अब मोहि रामु अपुना करि जानिआ ॥ सहज सुभाइ मेरा मनु मानिआ ॥
 १॥ रहाउ ॥ ब्रहमै कथि कथि अंतु न पाइआ ॥ राम भगति बैठे घरि आइआ ॥२॥ कहु कबीर चंचल
 मति तिआगी ॥ केवल राम भगति निज भागी ॥३॥१॥१६॥ गउड़ी कबीर जी ॥ जिह मरनै सभु जगतु
 तरासिआ ॥ सो मरना गुर सबदि प्रगासिआ ॥१॥ अब कैसे मरउ मरनि मनु मानिआ ॥ मरि मरि
 जाते जिन रामु न जानिआ ॥१॥ रहाउ ॥ मरनो मरनु कहै सभु कोई ॥ सहजे मरै अमरु होइ सोई
 ॥२॥ कहु कबीर मनि भइआ अन्नदा ॥ गइआ भरमु रहिआ परमान्नदा ॥३॥२०॥ गउड़ी कबीर
 जी ॥ कत नही ठउर मूलु कत लावउ ॥ खोजत तन महि ठउर न पावउ ॥१॥ लागी होइ सु जानै
 पीर ॥ राम भगति अनीआले तीर ॥१॥ रहाउ ॥ एक भाइ देखउ सभ नारी ॥ किआ जानउ सह
 कउन पिआरी ॥२॥ कहु कबीर जा कै मसतकि भागु ॥ सभ परहरि ता कउ मिलै सुहागु ॥३॥२१॥

गउड़ी कबीर जी ॥ जा कै हरि सा ठाकुरु भाई ॥ मुकति अन्नत पुकारणि जाई ॥१॥ अब कहु राम
 भरोसा तोरा ॥ तब काहू का कवनु निहोरा ॥१॥ रहाउ ॥ तीनि लोक जा कै हहि भार ॥ सो काहे न करै
 प्रतिपार ॥२॥ कहु कबीर इक बुधि बीचारी ॥ किआ बसु जउ बिखु दे महतारी ॥३॥२२॥ गउड़ी
 कबीर जी ॥ बिनु सत सती होइ कैसे नारि ॥ पंडित देखहु रिदै बीचारि ॥१॥ प्रीति बिना कैसे बधै
 सनेहु ॥ जब लगु रसु तब लगु नही नेहु ॥१॥ रहाउ ॥ साहनि सतु करै जीअ अपनै ॥ सो रमये कउ
 मिलै न सुपनै ॥२॥ तनु मनु धनु गृहु सउपि सरीरु ॥ सोई सुहागनि कहै कबीरु ॥३॥२३॥ गउड़ी
 कबीर जी ॥ बिखिआ बिआपिआ सगल संसारु ॥ बिखिआ लै डूबी परवारु ॥१॥ रे नर नाव चउड़ि
 कत बोड़ी ॥ हरि सिउ तोड़ि बिखिआ संगि जोड़ी ॥१॥ रहाउ ॥ सुरि नर दाधे लागी आगि ॥ निकटि
 नीरु पसु पीवसि न झागि ॥२॥ चेतत चेतत निकसिओ नीरु ॥ सो जलु निरमलु कथत कबीरु ॥३॥२४॥
 गउड़ी कबीर जी ॥ जिह कुलि पूतु न गिआन बीचारी ॥ बिधवा कस न भई महतारी ॥१॥ जिह नर
 राम भगति नहि साधी ॥ जनमत कस न मुओ अपराधी ॥१॥ रहाउ ॥ मुचु मुचु गरभ गए कीन बचिआ
 ॥ बुडभुज रूप जीवे जग मझिआ ॥२॥ कहु कबीर जैसे सुंदर सरूप ॥ नाम बिना जैसे कुबज कुरूप
 ॥३॥२५॥ गउड़ी कबीर जी ॥ जो जन लेहि खसम का नाउ ॥ तिन कै सद बलिहारै जाउ ॥१॥ सो
 निरमलु निरमल हरि गुन गावै ॥ सो भाई मेरै मनि भावै ॥१॥ रहाउ ॥ जिह घट रामु रहिआ
 भरपूरि ॥ तिन की पग पंकज हम धूरि ॥२॥ जाति जुलाहा मति का धीरु ॥ सहजि सहजि गुण रमै
 कबीरु ॥३॥२६॥ गउड़ी कबीर जी ॥ गगनि रसाल चुअै मेरी भाठी ॥ संचि महा रसु तनु भडिआ
 काठी ॥१॥ उआ कउ कहीअै सहज मतवारा ॥ पीवत राम रसु गिआन बीचारा ॥१॥ रहाउ ॥ सहज
 कलालनि जउ मिलि आई ॥ आन्नदि माते अनदिनु जाई ॥२॥ चीनत चीतु निरंजन लाडिआ ॥
 कहु कबीर तौ अनभउ पाडिआ ॥३॥२७॥ गउड़ी कबीर जी ॥ मन का सुभाउ मनहि बिआपी ॥

मनहि मारि कवन सिधि थापी ॥१॥ कवनु सु मुनि जो मनु मारै ॥ मन कउ मारि कहहु किसु तारै ॥१॥ रहाउ ॥ मन अंतरि बोलै सभु कोई ॥ मन मारे बिनु भगति न होई ॥२॥ कहु कबीर जो जानै भेउ ॥ मनु मधुसूदनु तृभवण देउ ॥३॥२८॥ गउड़ी कबीर जी ॥ ओड़ि जु दीसहि अंबरि तारे ॥ किनि ओड़ि चीते चीतनहारे ॥१॥ कहु रे पंडित अंबरु का सिउ लागा ॥ बूझै बूझनहारु सभागा ॥१॥ रहाउ ॥ सूरज चंदु करहि उजीआरा ॥ सभ महि पसरिआ ब्रहम पसारा ॥२॥ कहु कबीर जानैगा सोड़ि ॥ हिरदै रामु मुखि रामै होड़ि ॥३॥२९॥ गउड़ी कबीर जी ॥ बेद की पुत्री सिमृति भाई ॥ साँकल जेवरी लै है आई ॥१॥ आपन नगरु आप ते बाधिआ ॥ मोह कै फाधि काल सरु साँधिआ ॥१॥ रहाउ ॥ कटी न कटै तूटि नह जाई ॥ सा सापनि होड़ि जग कउ खाई ॥२॥ हम देखत जिनि सभु जगु लूटिआ ॥ कहु कबीर मै राम कहि छूटिआ ॥३॥३०॥ गउड़ी कबीर जी ॥ देड़ि मुहार लगामु पहिरावउ ॥ सगल त जीनु गगन दउरावउ ॥१॥ अपनै बीचारि असवारी कीजै ॥ सहज कै पावड़ै पगु धरि लीजै ॥१॥ रहाउ ॥ चलु रे बैकुंठ तुझहि ले तारउ ॥ हिचहि त प्रेम कै चाबुक मारउ ॥२॥ कहत कबीर भले असवारा ॥ बेद कतेब ते रहहि निरारा ॥३॥३१॥ गउड़ी कबीर जी ॥ जिह मुखि पाँचउ अमृत खाए ॥ तिह मुख देखत लूकट लाए ॥१॥ डिकु दुखु राम राड़ि काटहु मेरा ॥ अगनि दहै अरु गरभ बसेरा ॥१॥ रहाउ ॥ काड़िआ बिगूती बहु बिधि भाती ॥ को जारे को गडि ले माटी ॥२॥ कहु कबीर हरि चरण दिखावहु ॥ पाछै ते जमु किउ न पठावहु ॥३॥३२॥ गउड़ी कबीर जी ॥ आपे पावकु आपे पवना ॥ जारै खसमु त राखै कवना ॥१॥ राम जपत तनु जरि की न जाड़ि ॥ राम नाम चितु रहिआ समाड़ि ॥१॥ रहाउ ॥ का को जरै काहि होड़ि हानि ॥ नट वट खेलै सारिगपानि ॥२॥ कहु कबीर अखर दुड़ि भाखि ॥ होड़िगा खसमु त लेड़िगा राखि ॥३॥३३॥ गउड़ी कबीर जी दुपदे ॥ ना मै जोग धिआन चितु लाड़िआ ॥ बिनु बैराग न छूटसि माड़िआ ॥१॥ कैसे जीवनु होड़ि हमारा ॥

जब न होइ राम नाम अधारा ॥१॥ रहाउ ॥ कहु कबीर खोजउ असमान ॥ राम समान न देखउ आन ॥२॥३४॥ गउड़ी कबीर जी ॥ जिह सिरि रचि रचि बाधत पाग ॥ सो सिरु चुंच सवारहि काग ॥१॥ इसु तन धन को किआ गरबईआ ॥ राम नामु काहे न दृडीआ ॥१॥ रहाउ ॥ कहत कबीर सुनहु मन मेरे ॥ इहि हवाल होहिगे तेरे ॥२॥३५॥ गउड़ी गुआरेरी के पदे पैतीस ॥

रागु गउड़ी गुआरेरी असटपदी कबीर जी की

१९ सतिगुर प्रसादि ॥ सुखु माँगत दुखु आगै आवै ॥ सो सुखु हमहु न माँगिआ भावै ॥१॥ बिखिआ अजहु सुरति सुख आसा ॥ कैसे होई है राजा राम निवासा ॥१॥ रहाउ ॥ इसु सुख ते सिव ब्रहम डराना ॥ सो सुखु हमहु साचु करि जाना ॥२॥ सनकादिक नारद मुनि सेखा ॥ तिन भी तन महि मनु नही पेखा ॥३॥ इसु मन कउ कोई खोजहु भाई ॥ तन छूटे मनु कहा समाई ॥४॥ गुर परसादी जैदेउ नामाँ ॥ भगति कै प्रेमि इन ही है जानाँ ॥५॥ इसु मन कउ नही आवन जाना ॥ जिस का भरमु गडिआ तिनि साचु पछाना ॥६॥ इसु मन कउ रूपु न रेखिआ काई ॥ हुकमे होइआ हुकमु बूझि समाई ॥७॥ इस मन का कोई जानै भेउ ॥ इह मनि लीण भए सुखदेउ ॥८॥ जीउ एकु अरु सगल सरीरा ॥ इसु मन कउ रवि रहे कबीरा ॥९॥१॥३६॥ गउड़ी गुआरेरी ॥ अहिनिमि एक नाम जो जागे ॥ केतक सिध भए लिव लागे ॥१॥ रहाउ ॥ साधक सिध सगल मुनि हारे ॥ एक नाम कलिप तर तारे ॥१॥ जो हरि हरे सु होहि न आना ॥ कहि कबीर राम नाम पछाना ॥२॥३७॥ गउड़ी भी सोरठि भी ॥ रे जीअ निलज लाज तोहि नाही ॥ हरि तजि कत काहू के जाँही ॥१॥ रहाउ ॥ जा को ठाकुरु ऊचा होई ॥ सो जनु पर घर जात न सोही ॥१॥ सो साहिबु रहिआ भरपूरि ॥ सदा संगि नाही हरि दूरि ॥२॥ कवला चरन सरन है जा के ॥ कहु जन का नाही घर ता के ॥३॥ सभु कोऊ कहै जासु की बाता ॥ सो संमथु निज पति है दाता ॥४॥ कहै कबीर पूरन जग सोई ॥ जा के हिरदै अवरु न होई ॥५॥३८॥

कउनु को पूतु पिता को का को ॥ कउनु मरै को देइ संतापो ॥१॥ हरि ठग जग कउ ठगउरी लाई ॥
 हरि के बिओग कैसे जीअउ मेरी माई ॥१॥ रहाउ ॥ कउन को पुरखु कउन की नारी ॥ इआ तत
 लेहु सरीर बिचारी ॥२॥ कहि कबीर ठग सिउ मनु मानिआ ॥ गई ठगउरी ठगु पहिचानिआ
 ॥३॥३६॥ अब मो कउ भए राजा राम सहाई ॥ जनम मरन कटि परम गति पाई ॥१॥ रहाउ ॥
 साधू संगति दीओ रलाइ ॥ पंच दूत ते लीओ छडाइ ॥ अमृत नामु जपउ जपु रसना ॥ अमोल
 दासु करि लीनो अपना ॥१॥ सतिगुर कीनो परउपकारु ॥ काढि लीन सागर संसार ॥ चरन कमल
 सिउ लागी प्रीति ॥ गोबिंदु बसै नित नित चीत ॥२॥ माइआ तपति बुझिआ अंगिआरु ॥
 मनि संतोखु नामु आधारु ॥ जलि थलि पूरि रहे प्रभ सुआमी ॥ जत पेखउ तत अंतरजामी ॥३॥
 अपनी भगति आप ही दृडाई ॥ पूरब लिखतु मिलिआ मेरे भाई ॥ जिसु कृपा करे तिसु पूरन
 साज ॥ कबीर को सुआमी गरीब निवाज ॥४॥४०॥ जलि है सूतकु थलि है सूतकु सूतक ओपति
 होई ॥ जनमे सूतकु मूए फुनि सूतकु सूतक परज बिगोई ॥१॥ कहु रे पंडीआ कउन पवीता ॥
 औसा गिआनु जपहु मेरे मीता ॥१॥ रहाउ ॥ नैनहु सूतकु बैनहु सूतकु सूतकु स्रवनी होई ॥ ऊठत
 बैठत सूतकु लागै सूतकु परै रसोई ॥२॥ फासन की बिधि सभु कोऊ जानै छूटन की डिकु कोई ॥
 कहि कबीर रामु रिदै बिचारै सूतकु तिनै न होई ॥३॥४१॥ गउड़ी ॥ झगरा एकु निबेरहु राम ॥
 जउ तुम अपने जन सौ कामु ॥१॥ रहाउ ॥ इहु मनु बडा कि जा सउ मनु मानिआ ॥ रामु बडा कै
 रामहि जानिआ ॥१॥ ब्रहमा बडा कि जासु उपाइआ ॥ बेदु बडा कि जहाँ ते आइआ ॥२॥
 कहि कबीर हउ भइआ उदासु ॥ तीरथु बडा कि हरि का दासु ॥३॥४२॥ रागु गउड़ी चेती ॥
 देखौ भाई ग्यान की आई आँधी ॥ सभै उडानी भ्रम की टाटी रहै न माइआ बाँधी ॥१॥ रहाउ ॥
 दुचिते की दुइ थूनि गिरानी मोह बलेडा टूटा ॥ तिसना छानि परी धर ऊपरि दुरमति भाँडा फूटा ॥

१॥ आँधी पाछे जो जलु बरखै तिहि तेरा जनु भीनाँ ॥ कहि कबीर मनि भइआ प्रगासा उदै भानु
जब चीना ॥२॥४३॥

गउड़ी चेती

१९॥सतिगुर प्रसादि ॥

हरि जसु सुनहि न हरि गुन गावहि ॥ बातन ही असमानु गिरावहि ॥१॥ ऐसे लोगन सिउ किआ
कहीअै ॥ जो प्रभ कीए भगति ते बाहज तिन ते सदा डराने रहीअै ॥१॥ रहाउ ॥ आपि न देहि चुरु
भरि पानी ॥ तिह निंदहि जिह गंगा आनी ॥२॥ बैठत उठत कुटिलता चालहि ॥ आपु गए
अउरन हू घालहि ॥३॥ छाडि कुचरचा आन न जानहि ॥ ब्रहमा हू को कहिओ न मानहि ॥४॥ आपु
गए अउरन हू खोवहि ॥ आगि लगाइ मंदर मै सोवहि ॥५॥ अवरन हसत आप हहि काँने ॥ तिन
कउ देखि कबीर लजाने ॥६॥१॥४४॥

रागु गउड़ी बैरागुणि कबीर जी

१९॥सतिगुर प्रसादि ॥

जीवत पितर न मानै कोऊ मूएँ सिराध कराही ॥ पितर भी बपुरे कहु किउ पावहि कऊआ कूकर खाही
॥१॥ मो कउ कुसलु बतावहु कोई ॥ कुसलु कुसलु करते जगु बिनसै कुसलु भी कैसे होई ॥१॥ रहाउ ॥
माटी के करि देवी देवा तिसु आगै जीउ देही ॥ ऐसे पितर तुमारे कहीअहि आपन कहिआ न लेही
॥२॥ सरजीउ काटहि निरजीउ पूजहि अंत काल कउ भारी ॥ राम नाम की गति नही जानी भै डूबे
संसारी ॥३॥ देवी देवा पूजहि डोलहि पारब्रहमु नही जाना ॥ कहत कबीर अकुलु नही चेतिआ
बिखिआ सिउ लपटाना ॥४॥१॥४५॥ गउड़ी ॥ जीवत मरै मरै फुनि जीवै ऐसे सुनि समाइआ ॥
अंजन माहि निरंजनि रहीअै बहुड़ि न भवजलि पाइआ ॥१॥ मेरे राम ऐसा खीरु बिलोईअै ॥
गुरमति मनूआ असथिरु राखहु इन बिधि अमृतु पीओईअै ॥१॥ रहाउ ॥ गुर कै बाणि बजर कल
छेदी प्रगटिआ पदु परगासा ॥ सकति अधेर जेवड़ी भ्रमु चूका निहचलु सिव घरि बासा ॥२॥ तिनि

बिनु बाणै धनखु चढाईअै इहु जगु बेधिआ भाई ॥ दह दिस बूडी पवनु झुलावै डोरि रही लिव लाई
 ॥३॥ उनमनि मनूआ सुनि समाना दुबिधा दुरमति भागी ॥ कहु कबीर अनभउ डिकु देखिआ राम
 नामि लिव लागी ॥४॥२॥४६॥ गउड़ी बैरागणि तिपट्टे ॥ उलटत पवन चक्र खटु भेदे सुरति सुन्न
 अनरागी ॥ आवै न जाडि मरै न जीवै तासु खोजु बैरागी ॥१॥ मेरे मन मन ही उलटि समाना ॥
 गुर परसादि अकलि भई अवै नातरु था बेगाना ॥१॥ रहाउ ॥ निवरै दूरि दूरि फुनि निवरै जिनि
 जैसा करि मानिआ ॥ अलउती का जैसे भडिआ बरेडा जिनि पीआ तिनि जानिआ ॥२॥ तेरी निरगुन
 कथा काडि सिउ कहीअै अैसा कोडि बिबेकी ॥ कहु कबीर जिनि दीआ पलीता तिनि तैसी झल देखी
 ॥३॥३॥४७॥ गउड़ी ॥ तह पावस सिंधु धूप नही छहीआ तह उतपति परलउ नाही ॥ जीवन मिरतु
 न दुखु सुखु बिआपै सुन्न समाधि दोऊ तह नाही ॥१॥ सहज की अकथ कथा है निरारी ॥ तुलि नही चढै
 जाडि न मुकाती हलुकी लगै न भारी ॥१॥ रहाउ ॥ अरध उरध दोऊ तह नाही राति दिनसु तह
 नाही ॥ जलु नही पवनु पावकु फुनि नाही सतिगुर तहा समाही ॥२॥ अगम अगोचरु रहै निरंतरि
 गुर किरपा ते लहीअै ॥ कहु कबीर बलि जाउ गुर अपुने सतसंगति मिलि रहीअै ॥३॥४॥४८॥
 गउड़ी ॥ पापु पुनु दुडि बैल बिसाहे पवनु पूजी परगासिओ ॥ तृसना गूणि भरी घट भीतरि इन
 बिधि टाँड बिसाहिओ ॥१॥ अैसा नाडिकु रामु हमारा ॥ सगल संसारु कीओ बनजारा ॥१॥ रहाउ ॥
 कामु क्रोधु दुडि भए जगाती मन तरंग बटवारा ॥ पंच ततु मिलि दानु निबेरहि टाँडा उतरिओ पारा
 ॥२॥ कहत कबीरु सुनहु रे संतहु अब अैसी बनि आई ॥ घाटी चढत बैलु डिकु थाका चलो गोनि
 छिटकाई ॥३॥५॥४९॥ गउड़ी पंचपदा ॥ पेवकडै दिन चारि है साहुरडै जाणा ॥ अंधा लोकु न जाणई
 मूरखु एआणा ॥१॥ कहु डंडीआ बाधै धन खड़ी ॥ पाहू घरि आए मुकलाऊ आए ॥१॥ रहाउ ॥ ओह
 जि दिसै खूहड़ी कउन लाजु वहारी ॥ लाजु घड़ी सिउ तूटि पड़ी उठि चली पनिहारी ॥२॥ साहिबु

होइ दइआलु कृपा करे अपुना कारजु सवारे ॥ ता सोहागणि जाणीअै गुर सबदु बीचारे ॥३॥ किरत की बाँधी सभ फिरै देखहु बीचारी ॥ एस नो किआ आखीअै किआ करे विचारी ॥४॥ भई निरासी उठि चली चित बंधि न धीरा ॥ हरि की चरणी लागि रहु भजु सरणि कबीरा ॥५॥६॥५०॥ गउड़ी ॥ जोगी कहहि जोगु भल मीठा अवरु न दूजा भाई ॥ रुंडित मुंडित एकै सबदी एहि कहहि सिधि पाई ॥१॥ हरि बिनु भरमि भुलाने अंधा ॥ जा पहि जाउ आपु छुटकावनि ते बाधे बहु फंधा ॥१॥ रहाउ ॥ जह ते उपजी तही समानी इह बिधि बिसरी तब ही ॥ पंडित गुणी सूर हम दाते एहि कहहि बड हम ही ॥२॥ जिसहि बुझाए सोई बूझै बिनु बूझै किउ रहीअै ॥ सतिगुरु मिलै अंधेरा चूकै इन बिधि माणकु लहीअै ॥३॥ तजि बावे दाहने बिकारा हरि पदु दृडु करि रहीअै ॥ कहु कबीर गूंगै गुडु खाइआ पूछे ते किआ कहीअै ॥४॥७॥५१॥

रागु गउड़ी पूरबी कबीर जी ॥

१९ सतिगुर प्रसादि ॥

जह कछु अहा तहा किछु नाही पंच ततु तह नाही ॥ इड़ा पिंगुला सुखमन बंदे ए अवगन कत जाही ॥ १॥ तागा तूटा गगनु बिनसि गइआ तेरा बोलतु कहा समाई ॥ एह संसा मो कउ अनदिनु बिआपै मो कउ को न कहै समझाई ॥१॥ रहाउ ॥ जह बरभंडु पिंडु तह नाही रचनहारु तह नाही ॥ जोड़नहारो सदा अतीता इह कहीअै किसु माही ॥२॥ जोड़ी जुड़ै न तोड़ी तूटै जब लगु होइ बिनासी ॥ का को ठाकुरु का को सेवकु को काहू कै जासी ॥३॥ कहु कबीर लिव लागि रही है जहा बसे दिन राती ॥ उआ का मरमु ओही परु जानै ओहु तउ सदा अबिनासी ॥४॥१॥५२॥ गउड़ी ॥ सुरति सिमृति दुइ कन्नी मुंदा परमिति बाहरि खिंथा ॥ सुन्न गुफा महि आसणु बैसणु कलप बिबरजित पंथा ॥१॥ मेरे राजन मै बैरागी जोगी ॥ मरत न सोग बिओगी ॥१॥ रहाउ ॥ खंड ब्रहमंड महि सिंडी मेरा बटूआ सभु जगु भसमाधारी ॥ ताड़ी लागी तृपलु पलटीअै छूटै होइ पसारी ॥२॥ मनु पवनु दुइ तूंबा करी है जुग जुग

सारद साजी ॥ थिरु भई तंती तूतसि नाही अनहद किंगुरी बाजी ॥३॥ सुनि मन मगन भए है पूरे
 माइआ डोल न लागी ॥ कहु कबीर ता कउ पुनरपि जनमु नही खेलि गइओ बैरागी ॥४॥२॥५३॥
 गउड़ी ॥ गज नव गज दस गज इकीस पुरीआ एक तनाई ॥ साठ सूत नव खंड बहतारि पाटु लगो
 अधिकाई ॥१॥ गई बुनावन माहो ॥ घर छोडिअै जाइ जुलाहो ॥१॥ रहाउ ॥ गजी न मिनीअै तोलि न
 तुलीअै पाचनु सेर अढाई ॥ जौ करि पाचनु बेगि न पावै झगरु करै घरहाई ॥२॥ दिन की बैठ खसम
 की बरकस इह बेला कत आई ॥ छूटे कूंडे भीगै पुरीआ चलिओ जुलाहो रीसाई ॥३॥ छोछी नली तंतु
 नही निकसै नतर रही उरझाई ॥ छोडि पसारु ईहा रहु बपुरी कहु कबीर समझाई ॥४॥३॥५४॥
 गउड़ी ॥ एक जोति एका मिली किंबा होइ महोइ ॥ जितु घटि नामु न ऊपजै फूटि मरै जनु सोइ ॥१॥
 सावल सुंदर रामईआ ॥ मेरा मनु लागा तोहि ॥१॥ रहाउ ॥ साधु मिलै सिधि पाईअै कि एहु जोगु कि
 भोगु ॥ टुहु मिलि कारजु ऊपजै राम नाम संजोगु ॥२॥ लोगु जानै इहु गीतु है इहु तउ ब्रहम बीचार ॥
 जिउ कासी उपदेसु होइ मानस मरती बार ॥३॥ कोई गावै को सुणै हरि नामा चितु लाइ ॥ कहु
 कबीर संसा नही अंति परम गति पाइ ॥४॥१॥४॥५५॥ गउड़ी ॥ जेते जतन करत ते डूबे भव
 सागरु नही तारिओ रे ॥ करम धरम करते बहु संजम अह्वबुधि मनु जारिओ रे ॥१॥ सास ग्रास को
 दातो ठाकुरु सो किउ मनहु बिसारिओ रे ॥ हीरा लालु अमोलु जनमु है कउडी बदलै हारिओ रे ॥
 १॥ रहाउ ॥ तृसना तृखा भूख भ्रमि लागी हिरदैं नाहि बीचारिओ रे ॥ उनमत मान हिरिओ मन
 माही गुर का सबदु न धारिओ रे ॥२॥ सुआद लुभत इंद्री रस प्रेरिओ मद रस लैत बिकारिओ रे ॥
 करम भाग संतन संगाने कासट लोह उधारिओ रे ॥३॥ धावत जोनि जनम भ्रमि थाके अब दुख करि
 हम हारिओ रे ॥ कहि कबीर गुर मिलत महा रसु प्रेम भगति निसतारिओ रे ॥४॥१॥५॥५६॥
 गउड़ी ॥ कालबूत की हसतनी मन बउरा रे चलतु रचिओ जगदीस ॥ काम सुआइ गज बसि परे

मन बउरा रे अंकसु सहिओ सीस ॥१॥ बिखै बाचु हरि राचु समझु मन बउरा रे ॥ निरभै होइ न हरि
 भजे मन बउरा रे गहिओ न राम जहाजु ॥१॥ रहाउ ॥ मरकट मुसटी अनाज की मन बउरा रे लीनी
 हाथु पसारि ॥ छूटन को सहसा परिआ मन बउरा रे नाचिओ घर घर बारि ॥२॥ जिउ नलनी सूअटा
 गहिओ मन बउरा रे माया इहु बिउहारु ॥ जैसा रंगु कसुंभ का मन बउरा रे तिउ पसरिओ पासारु
 ॥३॥ नावन कउ तीरथ घने मन बउरा रे पूजन कउ बहु देव ॥ कहु कबीर छूटनु नही मन बउरा
 रे छूटनु हरि की सेव ॥४॥१॥६॥५७॥ गउड़ी ॥ अगनि न दहै पवनु नही मगनै तसकरु नेरि न
 आवै ॥ राम नाम धनु करि संचउनी सो धनु कत ही न जावै ॥१॥ हमरा धनु माधउ गोबिंदु धरणीधरु
 इहै सार धनु कहीअै ॥ जो सुखु प्रभ गोबिंद की सेवा सो सुखु राजि न लहीअै ॥१॥ रहाउ ॥ इसु
 धन कारणि सिव सनकादिक खोजत भए उदासी ॥ मनि मुकंदु जिहबा नाराडिनु परै न जम की फासी
 ॥२॥ निज धनु गिआनु भगति गुरि दीनी तासु सुमति मनु लागा ॥ जलत अंभ थंभि मनु धावत
 भरम बंधन भउ भागा ॥३॥ कहै कबीरु मदन के माते हिरदै देखु बीचारी ॥ तुम घरि लाख कोटि
 अस हसती हम घरि एकु मुरारी ॥४॥१॥७॥५८॥ गउड़ी ॥ जिउ कपि के कर मुसटि चनन की
 लुबधि न तिआगु दइओ ॥ जो जो करम कीए लालच सिउ ते फिरि गरहि परिओ ॥१॥ भगति बिनु
 बिरथे जनमु गइओ ॥ साधसंगति भगवान भजन बिनु कही न सचु रहिओ ॥१॥ रहाउ ॥ जिउ
 उदिआन कुसम परफुलित किनहि न घ्राउ लइओ ॥ तैसे भ्रमत अनेक जोनि महि फिरि फिरि काल
 हइओ ॥२॥ इआ धन जोबन अरु सुत दारा पेखन कउ जु दइओ ॥ तिन ही माहि अटकि जो उरझे इंद्री
 प्रेरि लइओ ॥३॥ अउध अनल तनु तिन को मंदरु चहु दिस ठाटु ठइओ ॥ कहि कबीर भै सागर
 तरन कउ मै सतिगुर ओट लइओ ॥४॥१॥८॥५९॥ गउड़ी ॥ पानी मैला माटी गोरी ॥ इस माटी की
 पुतरी जोरी ॥१॥ मै नाही कछु आहि न मोरा ॥ तनु^५ धनु सभु रसु गोबिंद तोरा ॥१॥ रहाउ ॥ इस

माटी महि पवनु समाइआ ॥ झूठा परपंचु जोरि चलाइआ ॥२॥ किनहू लाख पाँच की जोरी ॥ अंत की
 बार गगरीआ फोरी ॥३॥ कहि कबीर इक नीव उसारी ॥ खिन महि बिनसि जाइ अह्वकारी ॥४॥१॥
 ६॥६०॥ गउड़ी ॥ राम जपउ जीअ ऐसे ऐसे ॥ धू प्रहिलाद जपिओ हरि जैसे ॥१॥ दीन दइआल
 भरोसे तेरे ॥ सभु परवारु चड़ाइआ बेड़े ॥१॥ रहाउ ॥ जा तिसु भावै ता हुकमु मनावै ॥ इस बेड़े कउ
 पारि लघावै ॥२॥ गुर परसादि ऐसी बुधि समानी ॥ चूकि गई फिरि आवन जानी ॥३॥ कहु कबीर
 भजु सारिगपानी ॥ उरवारि पारि सभ एको दानी ॥४॥२॥१०॥६१॥ गउड़ी ६ ॥ जोनि छाडि जउ जग
 महि आइओ ॥ लागत पवन खसमु बिसराइओ ॥१॥ जीअरा हरि के गुना गाउ ॥१॥ रहाउ ॥
 गरभ जोनि महि उरध तपु करता ॥ तउ जठर अगनि महि रहता ॥२॥ लख चउरासीह जोनि भ्रमि
 आइओ ॥ अब के छुटके ठउर न ठाडिओ ॥३॥ कहु कबीर भजु सारिगपानी ॥ आवत दीसै जात
 न जानी ॥४॥१॥११॥६२॥ गउड़ी पूरबी ॥ सुरग बासु न बाछीअै डरीअै न नरकि निवासु ॥ होना
 है सो होई है मनहि न कीजै आस ॥१॥ रमईआ गुन गाईअै ॥ जा ते पाईअै परम निधानु ॥१॥
 रहाउ ॥ किया जपु किया तपु संजमो किया बरतु किया इसनानु ॥ जब लगु जुगति न जानीअै
 भाउ भगति भगवान ॥२॥ संपै देखि न हरखीअै बिपति देखि न रोडि ॥ जिउ संपै तिउ बिपति है
 बिध ने रचिआ सो होडि ॥३॥ कहि कबीर अब जानिआ संतन रिदै मझारि ॥ सेवक सो सेवा भले
 जिह घट बसै मुरारि ॥४॥१॥१२॥६३॥ गउड़ी ॥ रे मन तेरो कोडि नही खिंचि लेडि जिनि
 भारु ॥ बिरख बसेरो पंखि को तैसो इहु संसारु ॥१॥ राम रसु पीआ रे ॥ जिह रस बिसरि गए रस
 अउर ॥१॥ रहाउ ॥ अउर मुए किया रोईअै जउ आपा थिरु न रहाडि ॥ जो उपजै सो बिनसि है
 दुखु करि रोवै बलाडि ॥२॥ जह की उपजी तह रची पीवत मरदन लाग ॥ कहि कबीर चिति
 चेतिआ राम सिमरि बैराग ॥३॥२॥१३॥६४॥ रागु गउड़ी ॥ पंथु निहारै कामनी लोचन

भरी ले उसासा ॥ उर न भीजै पगु ना खिसै हरि दरसन की आसा ॥१॥ उडहु न कागा कारे ॥
 बेगि मिलीजै अपुने राम पिआरे ॥१॥ रहाउ ॥ कहि कबीर जीवन पद कारनि हरि की भगति
 करीजै ॥ एकु आधारु नामु नाराइन रसना रामु रवीजै ॥२॥१॥१४॥६५॥ रागु गउड़ी ११ ॥ आस
 पास घन तुरसी का बिरवा माझ बना रसि गाऊं रे ॥ उआ का सरूपु देखि मोही गुआरनि मो कउ छोडि
 न आउ न जाहू रे ॥१॥ तोहि चरन मनु लागो सारिंगधर ॥ सो मिलै जो बडभागो ॥१॥ रहाउ ॥
 बिंद्राबन मन हरन मनोहर कृसन चरावत गाऊ रे ॥ जा का ठाकुरु तुही सारिंगधर मोहि कबीरा नाऊ
 रे ॥२॥२॥१५॥६६॥ गउड़ी पूरबी १२ ॥ बिपल बसत केते है पहिरे किआ बन मधे बासा ॥ कहा
 भइआ नर देवा धोखे किआ जलि बोरिओ गिआता ॥१॥ जीअरे जाहिगा मै जानाँ ॥ अबिगत
 समझु इआना ॥ जत जत देखउ बहुरि न पेखउ संगि माइआ लपटाना ॥१॥ रहाउ ॥ गिआनी
 धिआनी बहु उपदेसी इहु जगु सगलो धंधा ॥ कहि कबीर इकि राम नाम बिनु इआ जगु माइआ अंधा
 ॥२॥१॥१६॥६७॥ गउड़ी १२ ॥ मन रे छाडहु भरमु प्रगट होइ नाचहु इआ माइआ के डाँडे ॥ सूरु
 कि सनमुख रन ते डरपै सती कि साँचै भाँडे ॥१॥ डगमग छाडि रे मन बउरा ॥ अब तउ जरे मरे
 सिधि पाईअै लीनो हाथि संधउरा ॥१॥ रहाउ ॥ काम क्रोध माइआ के लीने इआ बिधि जगतु बिगूता ॥
 कहि कबीर राजा राम न छोडउ सगल ऊच ते ऊचा ॥२॥२॥१७॥६८॥ गउड़ी १३ ॥ फुरमानु तेरा सिरै
 ऊपरि फिरि न करत बीचार ॥ तुही दरीआ तुही करीआ तुझै ते निसतार ॥१॥ बंदे बंदगी इकतीआर
 ॥ साहिबु रोसु धरउ कि पिआरु ॥१॥ रहाउ ॥ नामु तेरा आधारु मेरा जिउ फूलु जई है नारि ॥ कहि
 कबीर गुलामु घर का जीआइ भावै मारि ॥२॥१८॥६९॥ गउड़ी ॥ लख चउरासीह जीअ जोनि
 महि भ्रमत नन्दु बहु थाको रे ॥ भगति हेति अवतारु लीओ है भागु^५ बडो बपुरा को रे ॥१॥ तुम् जु कहत
 हउ नन्द को नन्दनु नन्द सु नन्दनु का को रे ॥ धरनि अकासु दसो दिस नाही तब इहु नन्दु कहा थो रे ॥

१॥ रहाउ ॥ संकटि नही परै जोनि नही आवै नामु निरंजन जा को रे ॥ कबीर को सुआमी औसो ठाकुर
 जा कै माई न बापो रे ॥२॥१६॥७०॥ गउड़ी ॥ निंदउ निंदउ मो कउ लोगु निंदउ ॥ निंदा जन कउ
 खरी पिआरी ॥ निंदा बापु निंदा महतारी ॥१॥ रहाउ ॥ निंदा होइ त बैकुंठि जाईअै ॥ नामु पदारथु
 मनहि बसाईअै ॥ रिदै सुध जउ निंदा होइ ॥ हमरे कपरे निंदकु धोइ ॥१॥ निंदा करै सु हमरा
 मीतु ॥ निंदक माहि हमारा चीतु ॥ निंदकु सो जो निंदा होरै ॥ हमरा जीवनु निंदकु लोरै ॥२॥ निंदा
 हमरी प्रेम पिआरु ॥ निंदा हमरा करै उधारु ॥ जन कबीर कउ निंदा सारु ॥ निंदकु डूबा हम उतरे
 पारि ॥३॥२०॥७१॥ राजा राम तूं औसा निरभउ तरन तारन राम राइआ ॥१॥ रहाउ ॥ जब हम
 होते तब तुम नाही अब तुम हहु हम नाही ॥ अब हम तुम एक भए हहि एकै देखत मनु पतीआही ॥
 १॥ जब बुधि होती तब बलु कैसा अब बुधि बलु न खटाई ॥ कहि कबीर बुधि हरि लई मेरी बुधि
 बदली सिधि पाई ॥२॥२१॥७२॥ गउड़ी ॥ खट नेम करि कोठड़ी बाँधी बसतु अनूपु बीच पाई ॥
 कुंजी कुलफु प्रान करि राखे करते बार न लाई ॥१॥ अब मन जागत रहु रे भाई ॥ गाफलु होइ कै
 जनमु गवाइओ चोरु मुसै घरु जाई ॥१॥ रहाउ ॥ पंच पहरूआ दर महि रहते तिन का नही
 पतीआरा ॥ चेति सुचेत चित होइ रहु तउ लै परगासु उजारा ॥२॥ नउ घर देखि जु कामनि भूली
 बसतु अनूप न पाई ॥ कहतु कबीर नवै घर मूसे दसवै ततु समाई ॥३॥२२॥७३॥ गउड़ी ॥ माई
 मोहि अवरु न जानिओ आनानाँ ॥ सिव सनकादि जासु गुन गावहि तासु बसहि मोरे प्रानानाँ ॥ रहाउ ॥
 हिरदे प्रगासु गिआन गुर गंमित गगन मंडल महि धिआनानाँ ॥ बिखै रोग भै बंधन भागे मन निज
 घरि सुखु जानाना ॥१॥ एक सुमति रति जानि मानि प्रभ दूसर मनहि न आनाना ॥ चंदन बासु भए
 मन बासन तिआगि घटिओ अभिमानाना ॥२॥ जो जन गाइ धिआइ जसु ठाकुर तासु प्रभू है
 थानानाँ ॥ तिह बड भाग बसिओ मनि जा कै करम प्रधान मथानाना ॥३॥ काटि सकति सिव सहजु

प्रगासिओ एकै एक समानाना ॥ कहि कबीर गुर भेटि महा सुख भ्रमत रहे मनु मानानाँ ॥४॥२३॥७४॥

रागु गउड़ी पूरबी बावन अखरी कबीर जीउ की

१९८१ सतिनामु करता पुरखु गुरप्रसादि ॥

बावन अछर लोक त्रै सभु कछु इन ही माहि ॥ ए अखर खिरि जाहिगे ओइ अखर इन महि नाहि ॥१॥
 जहा बोल तह अछर आवा ॥ जह अबोल तह मनु न रहावा ॥ बोल अबोल मधि है सोई ॥ जस ओहु है तस
 लखै न कोई ॥२॥ अलह लहउ तउ किआ कहउ कहउ त को उपकार ॥ बटक बीज महि रवि रहिओ
 जा को तीनि लोक बिसथार ॥३॥ अलह लह्यता भेद छै कछु कछु पाइओ भेद ॥ उलटि भेद मनु बेधिओ
 पाइओ अभंग अछेद ॥४॥ तुरक तरीकति जानीअै द्विदू बेद पुरान ॥ मन समझावन कारने कछूअक
 पड़ीअै गिआन ॥५॥ ओअंकार आदि मै जाना ॥ लिखि अरु मेटै ताहि न माना ॥ ओअंकार लखै जउ कोई
 ॥ सोई लिखि मेटणा न होई ॥६॥ कका किरणि कमल महि पावा ॥ ससि बिगास संपट नही आवा ॥
 अरु जे तहा कुसम रसु पावा ॥ अकह कहा कहि का समझावा ॥७॥ खखा इहै खोड़ि मन आवा ॥ खोड़े
 छाडि न दह दिस धावा ॥ खसमहि जाणि खिमा करि रहै ॥ तउ होइ निखिअउ अखै पटु लहै ॥८॥ गगा
 गुर के बचन पछाना ॥ दूजी बात न धरई काना ॥ रहै बिहगम कतहि न जाई ॥ अगह गहै गहि
 गगन रहाई ॥९॥ घघा घटि घटि निमसै सोई ॥ घट फूटे घटि कबहि न होई ॥ ता घट माहि घाट
 जउ पावा ॥ सो घटु छाडि अवघट कत धावा ॥१०॥ डंडा निग्रहि सनेहु करि निखारो संदेह ॥ नाही
 देखि न भाजीअै परम सिआनप एह ॥११॥ चचा रचित चित्र है भारी ॥ तजि चित्रै चेतहु चितकारी ॥
 चित्र बचित्र इहै अवझेरा ॥ तजि चित्रै चितु राखि चितेरा ॥१२॥ छछा इहै छत्रपति पास ॥ छकि कि न
 रहहु छाडि कि न आसा ॥ रे मन मै तउ छिन छिन समझावा ॥ ताहि छाडि कत आपु बधावा ॥१३॥ जजा
 जउ तन जीवत जरावै ॥ जोवन जारि जुगति सो पावै ॥ अस जरि पर जरि जरि जब रहै ॥ तब जाइ जोति

उजारउ लहै ॥१४॥ झझा उरझि सुरझि नही जाना ॥ रहिओ झझकि नाही परवाना ॥ कत झखि झखि
 अउरन समझावा ॥ झगरु कीए झगरउ ही पावा ॥१५॥ जंजा निकटि जु घट रहिओ दूरि कहा तजि
 जाइ ॥ जा कारणि जगु ढूढिअउ नेरउ पाइअउ ताहि ॥१६॥ टटा बिकट घाट घट माही ॥ खोलि
 कपाट महलि कि न जाही ॥ देखि अटल टलि कतहि न जावा ॥ रहै लपटि घट परचउ पावा ॥१७॥
 ठठा इहै दूरि ठग नीरा ॥ नीठि नीठि मनु कीआ धीरा ॥ जिनि ठगि ठगिआ सगल जगु खावा ॥ सो
 ठगु ठगिआ ठउर मनु आवा ॥१८॥ डडा डर उपजे डरु जाई ॥ ता डर महि डरु रहिआ समाई ॥
 जउ डर डरै ता फिरि डरु लागै ॥ निडर हूआ डरु उर होइ भागै ॥१९॥ ढढा ढिग ढूढहि कत आना ॥
 ढूढत ही ढहि गए पराना ॥ चड़ि सुमेरि ढूढि जब आवा ॥ जिह गड़ु गड़िओ सु गड़ महि पावा ॥२०॥
 णाणा रणि रूतउ नर नेही करै ॥ ना निवै ना फुनि संचरै ॥ धंनि जनमु ताही को गणै ॥ मारै एकहि तजि
 जाइ घणै ॥२१॥ तता अतर तरिओ नह जाई ॥ तन तृभवण महि रहिओ समाई ॥ जउ तृभवण तन
 माहि समावा ॥ तउ ततहि तत मिलिआ सचु पावा ॥२२॥ थथा अथाह थाह नही पावा ॥ ओहु अथाह
 इहु थिरु न रहावा ॥ थोड़ै थलि थानक आरंभै ॥ बिनु ही थाभह मंदिरु थंभै ॥२३॥ ददा देखि जु
 बिनसनहारा ॥ जस अदेखि तस राखि बिचारा ॥ दसवै दुआरि कुंची जब दीजै ॥ तउ दड़िआल को दरसन
 कीजै ॥२४॥ धधा अरधहि उरध निबेरा ॥ अरधहि उरधह मंझि बसेरा ॥ अरधह छाडि उरध जउ आवा
 ॥ तउ अरधहि उरध मिलिआ सुख पावा ॥२५॥ नना निसि दिनु निरखत जाई ॥ निरखत नैन रहे
 रतवाई ॥ निरखत निरखत जब जाइ पावा ॥ तब ले निरखहि निरख मिलावा ॥२६॥ पपा अपर पारु
 नही पावा ॥ परम जोति सिउ परचउ लावा ॥ पाँचउ इंद्री निग्रह करई ॥ पापु पुन्नु दोऊ निरवरई
 ॥२७॥ फफा बिनु फूलह फलु होई ॥ ता फल फंक लखै जउ कोई ॥ ढूणि न परई फंक बिचारै ॥ ता फल
 फंक सभै तन फारै ॥२८॥ बबा बिंदहि बिंद मिलावा ॥ बिंदहि बिंदि न बिछुरन पावा ॥ बंदउ होइ

बंदगी गहै ॥ बंदक होइ बंध सुधि लहै ॥२६॥ भभा भेदहि भेद मिलावा ॥ अब भउ भानि भरोसउ
 आवा ॥ जो बाहरि सो भीतरि जानिआ ॥ भइआ भेटु भूपति पहिचानिआ ॥३०॥ ममा मूल गहिआ मनु
 मानै ॥ मरमी होइ सु मन कउ जानै ॥ मत कोई मन मिलता बिलमावै ॥ मगन भइआ ते सो सचु पावै
 ॥३१॥ ममा मन सिउ काजु है मन साधे सिधि होइ ॥ मन ही मन सिउ कहै कबीरा मन सा मिलिआ
 न कोइ ॥३२॥ इहु मनु सकती इहु मनु सीउ ॥ इहु मनु पंच तत को जीउ ॥ इहु मनु ले जउ उनमनि
 रहै ॥ तउ तीनि लोक की बातै कहै ॥३३॥ यया जउ जानहि तउ दुरमति हनि करि बसि काइआ
 गाउ ॥ रणि रूतउ भाजै नही सूरउ थारउ नाउ ॥३४॥ रारा रसु निरस करि जानिआ ॥ होइ निरस
 सु रसु पहिचानिआ ॥ इह रस छाडे उह रसु आवा ॥ उह रसु पीआ इह रसु नही भावा ॥३५॥
 लला अैसे लिव मनु लावै ॥ अनत न जाइ परम सचु पावै ॥ अरु जउ तहा प्रेम लिव लावै ॥ तउ अलह
 लहै लहि चरन समावै ॥३६॥ ववा बार बार बिसन समारि ॥ बिसन समारि न आवै हारि ॥ बलि
 बलि जे बिसनतना जसु गावै ॥ विसन मिले सभ ही सचु पावै ॥३७॥ वावा वाही जानीअै वा जाने इहु
 होइ ॥ इहु अरु ओहु जब मिलै तब मिलत न जानै कोइ ॥३८॥ ससा सो नीका करि सोधहु ॥ घट परचा
 की बात निरोधहु ॥ घट परचै जउ उपजै भाउ ॥ पूरि रहिआ तह तृभवण राउ ॥३९॥ खखा खोजि
 परै जउ कोई ॥ जो खोजै सो बहुरि न होई ॥ खोज बूझि जउ करै बीचारा ॥ तउ भवजल तरत न लावै
 बारा ॥४०॥ ससा सो सह सेज सवारै ॥ सोई सही संदेह निवारै ॥ अलप सुख छाडि परम सुख पावा
 ॥ तब इह त्रीअ ओहु कंतु कहावा ॥४१॥ हाहा होत होइ नही जाना ॥ जब ही होइ तबहि मनु माना
 ॥ है तउ सही लखै जउ कोई ॥ तब ओही उहु एहु न होई ॥४२॥ लिम्उ लिम्उ करत फिरै सभु लोगु ॥
 ता कारणि बिआपै बहु सोगु ॥ लखिमी बर सिउ जउ लिउ लावै ॥ सोगु मिटै सभ ही सुख पावै ॥४३॥
 खखा खिरत खपत गए केते ॥ खिरत खपत अजहूं नह चेतै ॥ अब जगु जानि जउ मना रहै ॥ जह का

बिछुरा तह थिरु लहै ॥४४॥ बावन अखर जोरे आनि ॥ सकिआ न अखरु एकु पछानि ॥ सत का सबदु कबीरा कहै ॥ पंडित होइ सु अनभै रहै ॥ पंडित लोगह कउ बिउहार ॥ गिआनवंत कउ ततु बीचार ॥ जा कै जीअ जैसी बुधि होई ॥ कहि कबीर जानैगा सोई ॥४५॥

१९ सतिगुर प्रसादि ॥ रागु गउड़ी थितंती कबीर जी कीं ॥ सलोकु ॥ पंद्रह थितंती सात वार ॥ कहि कबीर उरवार न पार ॥ साधिक सिध लखै जउ भेउ ॥ आपे करता आपे देउ ॥१॥ थितंती ॥ अंमावस महि आस निवारहु ॥ अंतरजामी रामु समारहु ॥ जीवत पावहु मोख दुआर ॥ अनभउ सबदु ततु निजु सार ॥१॥ चरन कमल गोबिंद रंगु लागा ॥ संत प्रसादि भए मन निरमल हरि कीरतन महि अनदिनु जागा ॥१॥ रहाउ ॥ परिवा प्रीतम करहु बीचार ॥ घट महि खेलै अघट अपार ॥ काल कलपना कदे न खाइ ॥ आदि पुरख महि रहै समाइ ॥२॥ दुतीआ दुह करि जानै अंग ॥ माइआ ब्रहम रमै सभ संग ॥ ना ओहु बढै न घटता जाइ ॥ अकुल निरंजन एकै भाइ ॥३॥ तृतीआ तीने सम करि लिआवै ॥ आनद मूल परम पदु पावै ॥ साधसंगति उपजै बिस्वास ॥ बाहरि भीतरि सदा प्रगास ॥४॥ चउथहि चंचल मन कउ गहहु ॥ काम क्रोध संगि कबहु न बहहु ॥ जल थल माहे आपहि आप ॥ आपै जपहु आपना जाप ॥५॥ पाँचै पंच तत बिसथार ॥ कनिक कामिनी जुग बिउहार ॥ प्रेम सुधा रसु पीवै कोइ ॥ जरा मरण दुखु फेरि न होइ ॥६॥ छठि खटु चक्र छहूं दिस धाइ ॥ बिनु परचै नही थिरा रहाइ ॥ दुबिधा मेटि खिमा गहि रहहु ॥ करम धरम की सूल न सहहु ॥७॥ सातै सति करि बाचा जाणि ॥ आतम रामु लेहु परवाणि ॥ छूटै संसा मिटि जाहि दुख ॥ सुन्न सरोवरि पावहु सुख ॥८॥ असटमी असट धातु की काइआ ॥ ता महि अकुल महा निधि राइआ ॥ गुर गम गिआन बतावै भेद ॥ उलटा रहै अभंग अछेद ॥९॥ नउमी नवै दुआर कउ साधि ॥ बहती मनसा राखहु बांधि ॥ लोभ मोह सभ बीसरि जाहु ॥

जुगु जुगु जीवहु अमर फल खाहु ॥१०॥ दसमी दह दिस होइ अन्नद ॥ छूटै भरमु मिलै गोविंद ॥ जोति सरूपी तत अनूप ॥ अमल न मल न छाह नही धूप ॥११॥ एकादसी एक दिस धावै ॥ तउ जोनी संकट बहुरि न आवै ॥ सीतल निरमल भइआ सरीरा ॥ दूरि बतावत पाइआ नीरा ॥१२॥ बारसि बारह उगवै सूर ॥ अहिनिस्सि बाजे अनहद तूर ॥ देखिआ तिहूं लोक का पीउ ॥ अचरजु भइआ जीव ते सीउ ॥१३॥ तेरसि तेरह अगम बखाणि ॥ अरध उरध बिचि सम पहिचाणि ॥ नीच ऊच नही मान अमान ॥ बिआपिक राम सगल सामान ॥१४॥ चउदसि चउदह लोक मझारि ॥ रोम रोम महि बसहि मुरारि ॥ सत संतोख का धरहु धिआन ॥ कथनी कथीअै ब्रहम गिआन ॥१५॥ पूनिउ पूरा चंद अकास ॥ पसरहि कला सहज परगास ॥ आदि अंति मधि होइ रहिआ थीर ॥ सुख सागर महि रमहि कबीर ॥१६॥

१६ सतिगुर प्रसादि ॥ रागु गउड़ी वार कबीर जीउ के ७ ॥ बार बार हरि के गुन गावउ ॥ गुर गमि भेटु सु हरि का पावउ ॥१॥ रहाउ ॥ आदित करै भगति आरंभ ॥ काइआ मंदर मनसा थंभ ॥ अहिनिस्सि अखंड सुरही जाइ ॥ तउ अनहद बेणु सहज महि बाइ ॥१॥ सोमवारि ससि अंमृतु झरै ॥ चाखत बेगि सगल बिख हरै ॥ बाणी रोकिआ रहै दुआर ॥ तउ मनु मतवारो पीवनहार ॥२॥ मंगलवारे ले माहीति ॥ पंच चोर की जाणै रीति ॥ घर छोडैं बाहरि जिनि जाइ ॥ नातरु खरा रिसै है राइ ॥३॥ बुधवारि बुधि करै प्रगास ॥ हिरदै कमल महि हरि का बास ॥ गुर मिलि दोऊ एक सम धरै ॥ उरध पंक लै सूधा करै ॥४॥ बृहस्पति बिखिआ देइ बहाइ ॥ तीनि देव एक संगि लाइ ॥ तीनि नदी तह तृकुटी माहि ॥ अहिनिस्सि कसमल धोवहि नाहि ॥५॥ सुकृतु सहारै सु इह ब्रति चडै ॥ अनदिन आपि आप सिउ लडै ॥ सुखी पांचउ राखै सबै ॥ तउ दूजी दृसटि न पैसै कबै ॥६॥ थावर थिरु करि राखै सोइ ॥ जोति दी वटी घट महि जोइ ॥ बाहरि भीतरि भइआ प्रगासु ॥ तब हूआ

सगल करम का नासु ॥७॥ जब लगु घट महि दूजी आन ॥ तउ लउ महलि न लाभै जान ॥ रमत
राम सिउ लागो रंगु ॥ कहि कबीर तब निरमल अंग ॥८॥१॥

रागु गउड़ी चेती बाणी नामदेउ जीउ की

१९९ सतिगुर प्रसादि ॥

देवा पाहन तारीअले ॥ राम कहत जन कस न तरे ॥१॥ रहाउ ॥ तारीले गनिका
बिनु रूप कुबिजा बिआधि अजामलु तारीअले ॥ चरन बधिक जन तेऊ मुकति भए ॥ हउ बलि बलि
जिन राम कहे ॥१॥ दासी सुत जनु बिदरु सुदामा उग्रसैन कउ राज दीए ॥ जप हीन तप हीन कुल
हीन क्रम हीन नामे के सुआमी तेऊ तरे ॥२॥१॥

रागु गउड़ी रविदास जी के पदे गउड़ी गुआरेरी

१९९ सतिनामु करता पुरखु गुरप्रसादि ॥ मेरी संगति पोच सोच दिनु राती ॥ मेरा करमु कुटिलता
जनमु कुभाँती ॥१॥ राम गुसईआ जीअ के जीवना ॥ मोहि न बिसारहु मै जनु तेरा ॥१॥ रहाउ ॥
मेरी हरहु बिपति जन करहु सुभाई ॥ चरण न छाडउ सरीर कल जाई ॥२॥ कहु रविदास परउ
तेरी साभा ॥ बेगि मिलहु जन करि न बिलाँबा ॥३॥१॥ बेगम पुरा सहर को नाउ ॥ दूखु अंदोहु नही
तिहि ठाउ ॥ नाँ तसवीस खिराजु न मालु ॥ खउफु न खता न तरसु जवालु ॥१॥ अब मोहि खूब वतन
गह पाई ॥ ऊहाँ खैरि सदा मेरे भाई ॥१॥ रहाउ ॥ काडिमु दाडिमु सदा पातिसाही ॥ दोम न सेम एक
सो आही ॥ आबादानु सदा मसहूर ॥ ऊहाँ गनी बसहि मामूर ॥२॥ तिउ तिउ सैल करहि जिउ भावै ॥
महरम महल न को अटकावै ॥ कहि रविदास खलास चमारा ॥ जो हम सहरी सु मीतु हमारा ॥३॥२॥

१९९ सतिगुर प्रसादि ॥ गउड़ी बैरागणि रविदास जीउ ॥ घट अवघट डूगर घणा डिकु निरगुणु
बैलु हमार ॥ रमईए सिउ डिक बेनती मेरी पूंजी राखु मुरारि ॥१॥ को बनजारो राम को मेरा टाँडा

लादिआ जाइ रे ॥१॥ रहाउ ॥ हउ बनजारो राम को सहज करउ ब्यापारु ॥ मै राम नाम धनु लादिआ बिखु लादी संसारि ॥२॥ उरवार पार के दानीआ लिखि लेहु आल पतालु ॥ मोहि जम डंडु न लागई तजीले सरब जंजाल ॥३॥ जैसा रंगु कसुंभ का तैसा इहु संसारु ॥ मेरे रमईए रंगु मजीठ का कहु रविदास चमार ॥४॥१॥

गउड़ी पूरबी रविदास जीउ

१९९ सतिगुर प्रसादि ॥

कूपु भरिओ जैसे दादिरा कछु देसु बिदेसु न बूझ ॥ अैसे मेरा मनु बिखिआ बिमोहिआ कछु आरा पारु न सूझ ॥१॥ सगल भवन के नाइका इकु छिनु दरसु दिखाइ जी ॥१॥ रहाउ ॥ मलिन भई मति माधवा तेरी गति लखी न जाइ ॥ करहु कृपा भ्रमु चूकई मै सुमति देहु समझाइ ॥२॥ जोगीसर पावहि नही तुअ गुण कथनु अपार ॥ प्रेम भगति कै कारणै कहु रविदास चमार ॥३॥१॥

गउड़ी बैरागणि

१९९ सतिगुर प्रसादि ॥

सतजुगि सतु तेता जगी दुआपरि पूजाचार ॥ तीनौ जुग तीनौ दिडे कलि केवल नाम आधार ॥१॥ पारु कैसे पाइबो रे ॥ मो सउ कोऊ न कहै समझाइ ॥ जा ते आवा गवनु बिलाइ ॥१॥ रहाउ ॥ बहु बिधि धरम निरूपीअै करता दीसै सभ लोइ ॥ कवन करम ते छूटीअै जिह साधे सभ सिधि होइ ॥२॥ करम अकरम बीचारीअै संका सुनि बेद पुरान ॥ संसा सद हिरदै बसै कउनु हिरै अभिमानु ॥३॥ बाहरु उदकि पखारीअै घट भीतरि बिबिधि बिकार ॥ सुध कवन पर होइबो सुच कुंचर बिधि बिउहार ॥४॥ रवि प्रगास रजनी जथा गति जानत सभ संसार ॥ पारस मानो ताबो छुए कनक होत नही बार ॥५॥ परम परस गुरु भेटीअै पूरब लिखत लिलाट ॥ उनमन मन मन ही मिले छुटकत बजर कपाट ॥६॥ भगति जुगति मति सति करी भ्रम बंधन काटि बिकार ॥ सोई बसि रसि मन मिले गुन निरगुन एक बिचार ॥७॥ अनिक जतन निग्रह कीए टारी न टरै भ्रम फास ॥ प्रेम भगति नही ऊपजै ता ते रविदास उदास ॥८॥१॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ
ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨਿ ਤੁਧਨੋ ਪਤਨੁ ਪਾਣੀ
ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ
॥ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧਨੋ ਭਿੰਦ੍ਰ ਭਿੰਦ੍ਰਾਸਣਿ ਬੈਠੇ
ਦੇਵਤਿਆ ਦਰਿ ਨਾਲੇ ॥ ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਤੁਧਨੋ
ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ
॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪੜਿਆਲੇ ॥ ਗਾਵਨਿ ਤੁਧਨੋ ਰਤਨ ਉਪਾਏ ਤੇਰੇ ਜੇਤੇ
ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ ਗਾਵਨਿ ਤੁਧਨੋ
ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸੇਝੈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ
॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਸੋਝੈ ਸੋਝੈ ਸਦਾ ਸਚੁ ਸਾਹਿਬੁ
ਸਾਚਾ ਸਾਚੀ ਨਾਝੈ ॥ ਹੈ ਭੀ ਹੋਸੀ ਜਾਝਿ ਨ ਜਾਸੀ ਰਚਨਾ ਜਿਨਿ ਰਚਾਝੈ ॥ ਰੰਗੀ ਰੰਗੀ ਭਾਤੀ ਜਿਨਸੀ ਮਾਝਿਆ
ਜਿਨਿ ਉਪਾਝੈ ॥ ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਝੈ ॥ ਜੋ ਤਿਸੁ ਭਾਵੈ ਸੋਝੈ ਕਰਸੀ ਫਿਰਿ

हुकमु न करणा जाई ॥ सो पातिसाहु साहा पति साहिबु नानक रहणु रजाई ॥१॥१॥ आसा महला ४ ॥
 सो पुरखु निरंजनु हरि पुरखु निरंजनु हरि अगमा अगम अपारा ॥ सभि धिआवहि सभि धिआवहि तुधु
 जी हरि सचे सिरजणहारा ॥ सभि जीअ तुमारे जी तूं जीआ का दातारा ॥ हरि धिआवहु संतहु जी सभि
 दूख विसारणहारा ॥ हरि आपे ठाकुरु हरि आपे सेवकु जी किआ नानक जंत विचारा ॥१॥ तूं घट घट
 अंतरि सरब निरंतरि जी हरि एको पुरखु समाणा ॥ इकि दाते इकि भेखारी जी सभि तेरे चोज विडाणा ॥
 तूं आपे दाता आपे भुगता जी हउ तुधु बिनु अवरु न जाणा ॥ तूं पारब्रह्म बेअंतु बेअंतु जी तेरे किआ
 गुण आखि वखाणा ॥ जो सेवहि जो सेवहि तुधु जी जनु नानकु तिन् कुरबाणा ॥२॥ हरि धिआवहि हरि
 धिआवहि तुधु जी से जन जुग महि सुख वासी ॥ से मुकतु से मुकतु भए जिन् हरि धिआइआ जीउ तिन
 टूटी जम की फासी ॥ जिन निरभउ जिन् हरि निरभउ धिआइआ जीउ तिन का भउ सभु गवासी ॥ जिन्
 सेविआ जिन् सेविआ मेरा हरि जीउ ते हरि हरि रूपि समासी ॥ से धन्नु से धन्नु जिन हरि धिआइआ
 जीउ जनु नानकु तिन बलि जासी ॥३॥ तेरी भगति तेरी भगति भंडार जी भरे बेअंत बेअंता ॥ तेरे
 भगत तेरे भगत सलाहनि तुधु जी हरि अनिक अनेक अन्नता ॥ तेरी अनिक तेरी अनिक करहि हरि
 पूजा जी तपु तापहि जपहि बेअंता ॥ तेरे अनेक तेरे अनेक पड़हि बहु सिमृति सासत जी करि किरिआ
 खटु करम करंता ॥ से भगत से भगत भले जन नानक जी जो भावहि मेरे हरि भगवंता ॥४॥ तूं आदि
 पुरखु अपरंपरु करता जी तुधु जेवडु अवरु न कोई ॥ तूं जुग जुग एको सदा सदा तूं एको जी तूं निहचलु
 करता सोई ॥ तुधु आपे भावै सोई वरतै जी तूं आपे करहि सु होई ॥ तुधु आपे सृसटि सभ उपाई जी
 तुधु आपे सिरजि सभ गोई ॥ जनु नानकु गुण गावै करते के जी जो सभसै का जाणोई ॥५॥२॥

१९ सतिगुर प्रसादि ॥ रागु आसा महला १ चउपदे घरु २ ॥ सुणि वडा आखै सभ कोई ॥ केवडु वडा

डीठा होई ॥ कीमति पाडि न कहिआ जाडि ॥ कहणै वाले तेरे रहे समाडि ॥१॥ वडे मेरे साहिबा गहिर
 गंभीरा गुणी गहीरा ॥ कोई न जाणै तेरा केता केवडु चीरा ॥१॥ रहाउ ॥ सभि सुरती मिलि सुरति कमाई
 ॥ सभ कीमति मिलि कीमति पाई ॥ गिआनी धिआनी गुर गुर हाई ॥ कहणु न जाई तेरी तिलु
 वडिआई ॥२॥ सभि सत सभि तप सभि चंगिआईआ ॥ सिधा पुरखा कीआ वडिआईआँ ॥ तुधु विणु
 सिधी किनै न पाईआ ॥ करमि मिलै नाही ठाकि रहाईआ ॥३॥ आखण वाला किआ बेचारा ॥ सिफती
 भरे तेरे भंडारा ॥ जिसु तूं देहि तिसै किआ चारा ॥ नानक सचु सवारणहारा ॥४॥१॥ आसा महला १ ॥
 आखा जीवा विसरै मरि जाउ ॥ आखणि अउखा साचा नाउ ॥ साचे नाम की लागै भूख ॥ तितु भूखै खाडि
 चलीअहि दूख ॥१॥ सो किउ विसरै मेरी माडि ॥ साचा साहिबु साचै नाडि ॥१॥ रहाउ ॥ साचे नाम की
 तिलु वडिआई ॥ आखि थके कीमति नही पाई ॥ जे सभि मिलि कै आखण पाहि ॥ वडा न होवै घाटि न
 जाडि ॥२॥ ना ओहु मरै न होवै सोगु ॥ देंदा रहै न चूकै भोगु ॥ गुणु एहो होरु नाही कोडि ॥ ना को होआ
 ना को होडि ॥३॥ जेवडु आपि तेवड तेरी दाति ॥ जिनि दिनु करि कै कीती राति ॥ खसमु विसारहि ते
 कमजाति ॥ नानक नावै बाझु सनाति ॥४॥२॥ आसा महला १ ॥ जे दरि माँगतु कूक करे महली खसमु
 सुणे ॥ भावै धीरक भावै धके एक वडाई देडि ॥१॥ जाणहु जोति न पूछहु जाती आगै जाति न हे ॥१॥
 रहाउ ॥ आपि कराए आपि करेडि ॥ आपि उलामे चिति धरेडि ॥ जा तूं करणहारु करतारु ॥ किआ
 मुहताजी किआ संसारु ॥२॥ आपि उपाए आपे देडि ॥ आपे दुरमति मनहि करेडि ॥ गुर परसादि वसै
 मनि आडि ॥ दुखु अनेरा विचहु जाडि ॥३॥ साचु पिआरा आपि करेडि ॥ अवरी कउ साचु न देडि ॥ जे
 किसै देडि वखाणै नानकु आगै पूछ न लेडि ॥४॥३॥ आसा महला १ ॥ ताल मदीरे घट के घाट ॥ दोलक
 दुनीआ वाजहि वाज ॥ नारदु नाचै कलि का भाउ ॥ जती सती कह राखहि पाउ ॥१॥ नानक नाम विटहु
 कुरबाणु ॥ अंधी दुनीआ साहिबु जाणु ॥१॥ रहाउ ॥ गुरू पासहु फिरि चेला खाडि ॥ तामि परीति वसै घरि

आइ ॥ जे सउ वरिआ जीवण खाणु ॥ खसम पछाणै सो दिनु परवाणु ॥२॥ दरसनि देखिअै दइआ
 न होइ ॥ लए दिते विणु रहै न कोइ ॥ राजा निआउ करे हथि होइ ॥ कहै खुदाइ न मानै कोइ ॥३॥
 माणस मूरति नानकु नामु ॥ करणी कुता दरि फुरमानु ॥ गुर परसादि जाणै मिहमानु ॥ ता किछु दरगह
 पावै मानु ॥४॥४॥ आसा महला १ ॥ जेता सबदु सुरति धुनि तेती जेता रूपु काइआ तेरी ॥ तूं आपे
 रसना आपे बसना अवरु न दूजा कहउ माई ॥१॥ साहिबु मेरा एको है ॥ एको है भाई एको है ॥१॥
 रहाउ ॥ आपे मारे आपे छोडै आपे लेवै देइ ॥ आपे वेखै आपे विगसै आपे नदरि करेइ ॥२॥ जो किछु
 करणा सो करि रहिआ अवरु न करणा जाई ॥ जैसा वरतै तैसो कहीअै सभ तेरी वडिआई ॥३॥ कलि
 कलवाली माइआ मदु मीठा मनु मतवाला पीवतु रहै ॥ आपे रूप करे बहु भाँती नानकु बपुड़ा एव
 कहै ॥४॥५॥ आसा महला १ ॥ वाजा मति पखावजु भाउ ॥ होइ अन्नदु सदा मनि चाउ ॥ एहा भगति
 एहो तप ताउ ॥ इतु रंगि नाचहु रखि रखि पाउ ॥१॥ पूरे ताल जाणै सालाह ॥ होरु नचणा खुसीआ
 मन माह ॥१॥ रहाउ ॥ सतु संतोखु वजहि दुइ ताल ॥ पैरी वाजा सदा निहाल ॥ रागु नादु नही दूजा
 भाउ ॥ इतु रंगि नाचहु रखि रखि पाउ ॥२॥ भउ फेरी होवै मन चीति ॥ बहदिआ उठदिआ नीता
 नीति ॥ लेटणि लेटि जाणै तनु सुआहु ॥ इतु रंगि नाचहु रखि रखि पाउ ॥३॥ सिख सभा दीखिआ का
 भाउ ॥ गुरमुखि सुणणा साचा नाउ ॥ नानक आखणु वेरा वेर ॥ इतु रंगि नाचहु रखि रखि पैर ॥४॥६
 ॥ आसा महला १ ॥ पउणु उपाइ धरी सभ धरती जल अगनी का बंधु कीआ ॥ अंधुलै दहसिरि मूंडु
 कटाइआ रावणु मारि किआ वडा भइआ ॥१॥ किआ उपमा तेरी आखी जाइ ॥ तूं सरबे पूरि रहिआ
 लिव लाइ ॥१॥ रहाउ ॥ जीअ उपाइ जुगति हथि कीनी काली नथि किआ वडा भइआ ॥ किसु तूं
 पुरखु जोरु कउण कहीअै सरब निरंतरि रवि रहिआ ॥२॥ नालि कुटंबु साथि वरदाता ब्रहमा भालण
 सृसटि गइआ ॥ आगै अंतु न पाइओ ता का कंसु छेदि किआ वडा भइआ ॥३॥ रतन उपाइ

धरे खीरु मथिआ होरि भखलाए जि असी कीआ ॥ कहै नानकु छपै किउ छपिआ एकी एकी वंडि दीआ ॥४॥७॥ आसा महला १ ॥ करम करतूति बेलि बिसथारी राम नामु फलु हूआ ॥ तिसु रूपु न रेख अनाहटु वाजै सबटु निरंजनि कीआ ॥१॥ करे वखिआणु जाणै जे कोई ॥ अंमृतु पीवै सोई ॥१॥ रहाउ ॥ जिन् पीआ से मसत भए है तूटे बंधन फाहे ॥ जोती जोति समाणी भीतरि ता छोडे माड़िआ के लाहे ॥२॥ सरब जोति रूपु तेरा देखिआ सगल भवन तेरी माड़िआ ॥ राँरै रूपि निरालमु बैठा नदरि करे विचि छाड़िआ ॥३॥ बीणा सबटु वजावै जोगी दरसनि रूपि अपारा ॥ सबदि अनाहदि सो सहु राता नानकु कहै विचारा ॥४॥८॥ आसा महला १ ॥ मै गुण गला के सिरि भार ॥ गली गला सिरजणहार ॥ खाणा पीणा हसणा बादि ॥ जब लगु रिदै न आवहि यादि ॥१॥ तउ परवाह केही किआ कीजै ॥ जनमि जनमि किछु लीजी लीजै ॥१॥ रहाउ ॥ मन की मति मतागलु मता ॥ जो किछु बोलीअै सभु खतो खता ॥ किआ मुहु लै कीचै अरदासि ॥ पापु पुन्नु दुइ साखी पासि ॥२॥ जैसा तूं करहि तैसा को होइ ॥ तुझ बिनु दूजा नाही कोइ ॥ जेही तूं मति देहि तेही को पावै ॥ तुधु आपे भावै तिवै चलावै ॥३॥ राग रतन परीआ परवार ॥ तिसु विचि उपजै अंमृतु सार ॥ नानक करते का इहु धनु मालु ॥ जे को बूझै एहु बीचारु ॥४॥९॥ आसा महला १ ॥ करि किरपा अपनै घरि आड़िआ ता मिलि सखीआ काजु रचाड़िआ ॥ खेलु देखि मनि अनटु भड़िआ सहु वीआहण आड़िआ ॥१॥ गावहु गावहु कामणी बिबेक बीचारु ॥ हमरै घरि आड़िआ जगजीवनु भतारु ॥१॥ रहाउ ॥ गुरु दुआरै हमरा वीआहु जि होआ जाँ सहु मिलिआ ताँ जानिआ ॥ तिहु लोका महि सबटु रविआ है आपु गड़िआ मनु मानिआ ॥२॥ आपणा कारजु आपि सवारे होरनि कारजु न होई ॥ जितु कारजि सतु संतोखु दड़िआ धरमु है गुरमुखि बूझै कोई ॥३॥ भनति नानकु सभना का पिरु एको सोइ ॥ जिस नो नदरि करे सा सोहागणि होइ ॥४॥१०॥ आसा महला १ ॥ गृहु बनु समसरि सहजि सुभाइ ॥ दुरमति गतु भई कीरति ठाड़ि ॥ सच पउड़ी साचउ

मुखि नाँउ ॥ सतिगुरु सेवि पाए निज थाउ ॥१॥ मन चूरे खटु दरसन जाणु ॥ सरब जोति पूरन भगवानु ॥१॥ रहाउ ॥ अधिक तिआस भेख बहु करै ॥ दुखु बिखिआ सुखु तनि परहरै ॥ कामु क्रोधु अंतरि धनु हिरै ॥ दुबिधा छोडि नामि निसतरै ॥२॥ सिफति सलाहणु सहज अन्नद ॥ सखा सैनु प्रेमु गोबिंद ॥ आपे करे आपे बखसिंदु ॥ तनु मनु हरि पहि आगै जिंदु ॥३॥ झूठ विकार महा दुखु देह ॥ भेख वरन दीसहि सभि खेह ॥ जो उपजै सो आवै जाइ ॥ नानक असथिरु नामु रजाइ ॥४॥११॥ आसा महला १ ॥ एको सरवरु कमल अनूप ॥ सदा बिगासै परमल रूप ॥ ऊजल मोती चूगहि ह्वस ॥ सरब कला जगदीसै अंस ॥१॥ जो दीसै सो उपजै बिनसै ॥ बिनु जल सरवरि कमलु न दीसै ॥१॥ रहाउ ॥ बिरला बूझै पावै भेदु ॥ साखा तीनि कहै नित बेदु ॥ नाद बिंद की सुरति समाइ ॥ सतिगुरु सेवि परम पदु पाइ ॥२॥ मुक्तो रातउ रंगि रवाँतउ ॥ राजन राजि सदा बिगसाँतउ ॥ जिसु तूं राखहि किरपा धारि ॥ बूडत पाहन तारहि तारि ॥३॥ तृभवण महि जोति तृभवण महि जाणिआ ॥ उलट भई घरु घर महि आणिआ ॥ अहिनिस्सि भगति करे लिव लाइ ॥ नानकु तिन कै लागै पाइ ॥४॥१२॥ आसा महला १ ॥ गुरमति साची हुजति दूरि ॥ बहुतु सिआणप लागै धूरि ॥ लागी मैलु मिटै सच नाइ ॥ गुर परसादि रहै लिव लाइ ॥१॥ है हजूरि हाजरु अरदासि ॥ दुखु सुखु साचु करते प्रभ पासि ॥१॥ रहाउ ॥ कूडु कमावै आवै जावै ॥ कहणि कथनि वारा नही आवै ॥ किआ देखा सूझ बूझ न पावै ॥ बिनु नावै मनि तृपति न आवै ॥२॥ जो जनमे से रोगि विआपे ॥ हउमै माइआ दूखि संतापे ॥ से जन बाचे जो प्रभि राखे ॥ सतिगुरु सेवि अमृत रसु चाखे ॥३॥ चलतउ मनु राखै अमृतु चाखै ॥ सतिगुरु सेवि अमृत सबदु भाखै ॥ साचै सबदि मुक्ति गति पाए ॥ नानक विचहु आपु गवाए ॥४॥१३॥ आसा महला १ ॥ जो तिनि कीआ सो सचु थीआ ॥ अमृत नामु सतिगुरि दीआ ॥ हिरदै नामु नाही मनि भंगु ॥ अनदिनु नालि पिआरे संगु ॥१॥ हरि जीउ राखहु अपनी सरणाई ॥

गुर परसादी हरि रसु पाइआ नामु पदारथु नउ निधि पाई ॥१॥ रहाउ ॥ करम धरम सचु
 साचा नाउ ॥ ता कै सद बलिहारै जाउ ॥ जो हरि राते से जन परवाणु ॥ तिन की संगति परम निधानु
 ॥२॥ हरि वरु जिनि पाइआ धन नारी ॥ हरि सिउ राती सबदु वीचारी ॥ आपि तरै संगति कुल
 तरै ॥ सतिगुरु सेवि ततु वीचारै ॥३॥ हमरी जाति पति सचु नाउ ॥ करम धरम संजमु सत भाउ ॥
 नानक बखसे पूछ न होइ ॥ दूजा मेटे एको सोइ ॥४॥१४॥ आसा महला १ ॥ इकि आवहि इकि
 जावहि आई ॥ इकि हरि राते रहहि समाई ॥ इकि धरनि गगन महि ठउर न पावहि ॥ से
 करमहीण हरि नामु न धिआवहि ॥१॥ गुर पूरे ते गति मिति पाई ॥ इहु संसारु बिखु वत अति
 भउजलु गुर सबदी हरि पारि लम्घाई ॥१॥ रहाउ ॥ जिन् कउ आप लए प्रभु मेलि ॥ तिन कउ
 कालु न साकै पेलि ॥ गुरमुखि निरमल रहहि पिआरे ॥ जिउ जल अंभ ऊपरि कमल निरारे ॥२॥
 बुरा भला कहु किस नो कहीअै ॥ दीसै ब्रह्म गुरमुखि सचु लहीअै ॥ अकथु कथउ गुरमति वीचारु ॥
 मिलि गुर संगति पावउ पारु ॥३॥ सासत बेद सिमृति बहु भेद ॥ अठसठि मजनु हरि रसु रेद ॥
 गुरमुखि निरमलु मैलु न लागै ॥ नानक हिरदै नामु वडे धुरि भागै ॥४॥१५॥ आसा महला १ ॥
 निवि निवि पाइ लगउ गुर अपुने आतम रामु निहारिआ ॥ करत बीचारु हिरदै हरि रविआ हिरदै
 देखि बीचारिआ ॥१॥ बोलहु रामु करे निसतारा ॥ गुर परसादि रतनु हरि लाभै मिटै अगिआनु होइ
 उजीआरा ॥१॥ रहाउ ॥ खनी खै बंधन नही तूटहि विचि हउमै भरमु न जाई ॥ सतिगुरु मिलै
 त हउमै तूटै ता को लेखै पाई ॥२॥ हरि हरि नामु भगति पृअ प्रीतमु सुख सागरु उर धारे ॥ भगति
 वछलु जगजीवनु दाता मति गुरमति हरि निसतारे ॥३॥ मन सिउ जूझि मरै प्रभु पाए मनसा मनहि
 समाए ॥ नानक कृपा करे जगजीवनु सहज भाइ लिव लाए ॥४॥१६॥ आसा महला १ ॥ किस
 कउ कहहि सुणावहि किस कउ किसु समझावहि समझि रहे ॥ किसै पड़ावहि पड़ि गुणि बूझे सतिगुर

सबदि संतोखि रहे ॥१॥ अइसा गुरमति रमतु सरीरा ॥ हरि भजु मेरे मन गहिर गंभीरा ॥१॥ रहाउ ॥
 अनत तरंग भगति हरि रंगा ॥ अनदिनु सूचे हरि गुण संगी ॥ मिथिआ जनमु साकत संसारा ॥ राम
 भगति जनु रहै निरारा ॥२॥ सूची काड़िआ हरि गुण गाड़िआ ॥ आतमु चीनि रहै लिव लाड़िआ
 ॥ आदि अपारु अपरंपरु हीरा ॥ लालि रता मेरा मनु धीरा ॥३॥ कथनी कहहि कहहि से मूए ॥
 सो प्रभु दूरि नाही प्रभु तूं है ॥ सभु जगु देखिआ माड़िआ छाड़िआ ॥ नानक गुरमति नामु धिआड़िआ
 ॥४॥१७॥ आसा महला १ तितुका ॥ कोई भीखकु भीखिआ खाड़ि ॥ कोई राजा रहिआ समाड़ि ॥
 किस ही मानु किसै अपमानु ॥ ढाहि उसारे धरे धिआनु ॥ तुझ ते वडा नाही कोड़ि ॥ किसु वेखाली चंगा
 होड़ि ॥१॥ मै तां नामु तेरा आधारु ॥ तूं दाता करणहारु करतारु ॥१॥ रहाउ ॥ वाट न पावउ वीगा
 जाउ ॥ दरगह बैसण नाही थाउ ॥ मन का अंधुला माड़िआ का बंधु ॥ खीन खराबु होवै नित कंधु ॥
 खाण जीवण की बहुती आस ॥ लेखै तैरे सास गिरास ॥२॥ अहिनिस् अंधुले दीपकु देड़ि ॥ भउजल
 डूबत चिंत करेड़ि ॥ कहहि सुणहि जो मानहि नाउ ॥ हउ बलिहारै ता कै जाउ ॥ नानकु एक कहै
 अरदासि ॥ जीउ पिंडु सभु तैरे पासि ॥३॥ जाँ तूं देहि जपी तेरा नाउ ॥ दरगह बैसण होवै थाउ ॥ जाँ
 तुधु भावै ता दुरमति जाड़ि ॥ गिआन रतनु मनि वसै आड़ि ॥ नदरि करे ता सतिगुरु मिलै ॥ प्रणवति
 नानकु भवजलु तैरे ॥४॥१८॥ आसा महला १ पंचपदे ॥ दुध बिनु धेनु पंख बिनु पंखी जल बिनु
 उतभुज कामि नाही ॥ किआ सुलतानु सलाम विहूणा अंधी कोठी तेरा नामु नाही ॥१॥ की विसरहि दुखु
 बहुता लागै ॥ दुखु लागै तूं विसरु नाही ॥१॥ रहाउ ॥ अखी अंधु जीभ रसु नाही कन्नी पवणु न वाजै
 ॥ चरणी चलै पजूता आगै विणु सेवा फल लागे ॥२॥ अखर बिरख बाग भुड़ि चोखी सिंचित भाउ
 करेही ॥ सभना फलु लागै नामु एको बिनु करमा कैसे लेही ॥३॥ जेते जीअ तेते सभि तेरे विणु सेवा
 फलु किसै नाही ॥ दुखु सुखु भाणा तेरा होवै विणु नावै जीउ रहै नाही ॥४॥ मति विचि मरणु जीवणु

होरु कैसा जा जीवा ताँ जुगति नाही ॥ कहै नानकु जीवाले जीआ जह भावै तह राखु तुही ॥५॥१६॥
 आसा महला १ ॥ काड़िआ ब्रहमा मनु है धोती ॥ गिआनु जनेऊ धिआनु कुसपाती ॥ हरि नामा जसु
 जाचउ नाउ ॥ गुर परसादी ब्रहमि समाउ ॥१॥ पाँडे औसा ब्रहम बीचारु ॥ नामे सुचि नामो पड़उ
 नामे चजु आचारु ॥१॥ रहाउ ॥ बाहरि जनेऊ जिचरु जोति है नालि ॥ धोती टिका नामु समालि ॥ औथै
 ओथै निबही नालि ॥ विणु नावै होरि करम न भालि ॥२॥ पूजा प्रेम माड़िआ परजालि ॥ एको वेखहु
 अवरु न भालि ॥ चीनै ततु गगन दस दुआर ॥ हरि मुखि पाठ पढ़ै बीचार ॥३॥ भोजनु भाउ भरमु
 भउ भागै ॥ पाहरुअरा छबि चोरु न लागै ॥ तिलकु लिलाटि जाणै प्रभु एकु ॥ बूझै ब्रहमु अंतरि बिबेकु
 ॥४॥ आचारी नही जीतिआ जाड़ि ॥ पाठ पढ़ै नही कीमति पाड़ि ॥ असट दसी चहु भेटु न पाड़िआ ॥
 नानक सतिगुरि ब्रहमु दिखाड़िआ ॥५॥२०॥ आसा महला १ ॥ सेवकु दासु भगतु जनु सोई ॥ ठाकुर
 का दासु गुरमुखि होई ॥ जिनि सिरि साजी तिनि फुनि गोई ॥ तिसु बिनु दूजा अवरु न कोई ॥१॥
 साचु नामु गुर सबदि वीचारि ॥ गुरमुखि साचे साचै दरबारि ॥१॥ रहाउ ॥ सचा अरजु सची अरदासि
 ॥ महली खसमु सुणे साबासि ॥ सचै तखति बुलावै सोड़ि ॥ दे वडिआई करे सु होड़ि ॥२॥ तेरा ताणु
 तूहै दीबाणु ॥ गुर का सबदु सचु नीसाणु ॥ मन्ने हुकमु सु परगटु जाड़ि ॥ सचु नीसाणै ठाक न पाड़ि
 ॥३॥ पंडित पड़हि वखाणहि वेदु ॥ अंतरि वसतु न जाणहि भेटु ॥ गुर बिनु सोझी बूझ न होड़ि ॥ साचा
 रवि रहिआ प्रभु सोड़ि ॥४॥ किआ हउ आखा आखि वखाणी ॥ तूं आपे जाणहि सरब विडाणी ॥ नानक
 एको दरु दीबाणु ॥ गुरमुखि साचु तहा गुदराणु ॥५॥२१॥ आसा महला १ ॥ काची गागरि देह दुहेली
 उपजै बिनसै दुखु पाई ॥ डिहु जगु सागरु दुतरु किउ तरीअै बिनु हरि गुर पारि न पाई ॥१॥ तुझ
 बिनु अवरु न कोई मेरे पिआरे तुझ बिनु अवरु न कोई हरे ॥ सरबी रंगी रूपी तूहै तिसु बखसे जिसु
 नदरि करे ॥१॥ रहाउ ॥ सासु बुरी घरि वासु न देवै पिर सिउ मिलण न देड़ि बुरी ॥ सखी साजनी के

हउ चरन सरेवउ हरि गुर किरपा ते नदरि धरी ॥२॥ आपु बीचारि मारि मनु देखिआ तुम सा
 मीतु न अवरु कोई ॥ जिउ तूं राखहि तिव ही रहणा दुखु सुखु देवहि करहि सोई ॥३॥ आसा मनसा
 दोऊ बिनासत तूहु गुण आस निरास भई ॥ तुरीआवसथा गुरमुखि पाईअै संत सभा की ओट लही
 ॥४॥ गिआन धिआन सगले सभि जप तप जिसु हरि हिरदै अलख अभेवा ॥ नानक राम नामि मनु
 राता गुरमति पाए सहज सेवा ॥५॥२२॥ आसा महला १ पंचपदे ॥ मोहु कुटंबु मोहु सभ कार ॥ मोहु
 तुम तजहु सगल वेकार ॥१॥ मोहु अरु भरमु तजहु तुम् बीर ॥ साचु नामु रिदे रवै सरीर ॥१॥
 रहाउ ॥ सचु नामु जा नव निधि पाई ॥ रोवै पूतु न कलपै माई ॥२॥ एतु मोहि डूबा संसारु ॥ गुरमुखि
 कोई उतरै पारि ॥३॥ एतु मोहि फिरि जूनी पाहि ॥ मोहे लागा जम पुरि जाहि ॥४॥ गुर दीखिआ ले जपु
 तपु कमाहि ॥ ना मोहु तूटै ना थाड़ि पाहि ॥५॥ नदरि करे ता एहु मोहु जाइ ॥ नानक हरि सिउ रहै
 समाड़ि ॥६॥२३॥ आसा महला १ ॥ आपि करे सचु अलख अपारु ॥ हउ पापी तूं बखसणहारु ॥१॥
 तेरा भाणा सभु किछु होवै ॥ मनहठि कीचै अंति विगोवै ॥१॥ रहाउ ॥ मनमुख की मति कूड़ि विआपी
 ॥ बिनु हरि सिमरण पापि संतापी ॥२॥ दुरमति तिआगि लाहा किछु लेवहु ॥ जो उपजै सो अलख
 अभेवहु ॥३॥ अैसा हमरा सखा सहाई ॥ गुर हरि मिलिआ भगति दृढ़ाई ॥४॥ सगली सउंदी
 तोटा आवै ॥ नानक राम नामु मनि भावै ॥५॥२४॥ आसा महला १ चउपदे ॥ विदिआ वीचारी ताँ
 परउपकारी ॥ जाँ पंच रासी ताँ तीरथ वासी ॥१॥ घुंघरू वाजै जे मनु लागै ॥ तउ जमु कहा करे मो
 सिउ आगै ॥१॥ रहाउ ॥ आस निरासी तउ संनिआसी ॥ जाँ जतु जोगी ताँ काड़िआ भोगी ॥२॥ दड़िआ
 दिगंबरु देह बीचारी ॥ आपि मरै अवरा नह मारी ॥३॥ एकु तू होरि वेस बहुतेरे ॥ नानकु जाणै चोज
 न तेरे ॥४॥२५॥ आसा महला १ ॥ एक न भरीआ गुण करि धोवा ॥ मेरा सहु जागै हउ निसि
 भरि सोवा ॥१॥ इउ किउ कंत पिआरी होवा ॥ सहु जागै हउ निस भरि सोवा ॥१॥ रहाउ ॥

आस पिआसी सेजै आवा ॥ आगै सह भावा कि न भावा ॥२॥ किआ जाना किआ होड़िगा री माई ॥ हरि
 दरसन बिनु रहनु न जाई ॥१॥ रहाउ ॥ प्रेमु न चाखिआ मेरी तिस न बुझानी ॥ गड़िआ सु जोबनु
 धन पछुतानी ॥३॥ अजै सु जागउ आस पिआसी ॥ भईले उदासी रहउ निरासी ॥१॥ रहाउ ॥
 हउमै खोड़ि करे सीगारु ॥ तउ कामणि सेजै रवै भतारु ॥४॥ तउ नानक कंतै मनि भावै ॥ छोड़ि
 वडाई अपणे खसम समावै ॥१॥ रहाउ ॥२६॥ आसा महला १ ॥ पेवकड़ै धन खरी डिआणी ॥
 तिसु सह की मै सार न जाणी ॥१॥ सहु मेरा एकु दूजा नही कोई ॥ नदरि करे मेलावा होई
 ॥१॥ रहाउ ॥ साहुरड़ै धन साचु पछाणिआ ॥ सहजि सुभाड़ि अपणा पिरु जाणिआ ॥२॥
 गुर परसादी औसी मति आवै ॥ ताँ कामणि कंतै मनि भावै ॥३॥ कहतु नानकु भै भाव का करे सीगारु
 ॥ सद ही सेजै रवै भतारु ॥४॥२७॥ आसा महला १ ॥ न किस का पूतु न किस की माई ॥ झूठै मोहि
 भरमि भुलाई ॥१॥ मेरे साहिब हउ कीता तेरा ॥ जाँ तूं देहि जपी नाउ तेरा ॥१॥ रहाउ ॥ बहुते
 अउगण कूकै कोई ॥ जा तिसु भावै बखसे सोई ॥२॥ गुर परसादी दुरमति खोई ॥ जह देखा तह एको
 सोई ॥३॥ कहत नानक औसी मति आवै ॥ ताँ को सचे सचि समावै ॥४॥२८॥ आसा महला १ दुपदे ॥
 तितु सरवरड़ै भईले निवासा पाणी पावकु तिनहि कीआ ॥ पंकजु मोह पगु नही चालै हम देखा
 तह डूबीअले ॥१॥ मन एकु न चेतसि मूड़ मना ॥ हरि बिसरत तेरे गुण गलिआ ॥१॥ रहाउ ॥
 ना हउ जती सती नही पड़िआ मूरख मुग्धा जनमु भड़िआ ॥ प्रणवति नानक तिन की सरणा जिन
 तूं नाही वीसरिआ ॥२॥२९॥ आसा महला १ ॥ छिअ घर छिअ गुर छिअ उपदेस ॥ गुर गुरु एको
 वेस अनेक ॥१॥ जै घरि करते कीरति होड़ि ॥ सो घरु राखु वडाई तोहि ॥१॥ रहाउ ॥ विसुए
 चसिआ घड़ीआ पहरा थिती वारी माहु भड़िआ ॥ सूरजु एको रुति अनेक ॥ नानक करते के केते
 वेस ॥२॥३०॥

१९८ सतिगुर प्रसादि ॥ आसा घरु ३ महला १ ॥ लख लसकर लख वाजे नेजे लख उठि करहि सलामु ॥ लखा उपरि फुरमाइसि तेरी लख उठि राखहि मानु ॥ जाँ पति लेखै ना पवै ताँ सभि निराफल काम ॥१॥ हरि के नाम बिना जगु धंधा ॥ जे बहुता समझाईअै भोला भी सो अंधो अंधा ॥१॥ रहाउ ॥ लख खटीअहि लख संजीअहि खाजहि लख आवहि लख जाहि ॥ जाँ पति लेखै ना पवै ताँ जीअ किथै फिरि पाहि ॥२॥ लख सासत समझावणी लख पंडित पढ़हि पुराण ॥ जाँ पति लेखै ना पवै ताँ सभे कुपरवाण ॥३॥ सच नामि पति उपजै करमि नामु करतारु ॥ अहिनिमि हिरदै जे वसै नानक नदरी पारु ॥४॥१॥३१॥ आसा महला १ ॥ दीवा मेरा एकु नामु दुखु विचि पाइआ तेलु ॥ उनि चानणि ओहु सोखिआ चूका जम सिउ मेलु ॥१॥ लोका मत को फकड़ि पाइ ॥ लख मड़िआ करि एकठे एक रती ले भाहि ॥१॥ रहाउ ॥ पिंडु पतलि मेरी केसउ किरिआ सचु नामु करतारु ॥ अैथै ओथै आगै पाछै एहु मेरा आधारु ॥२॥ गंग बनारसि सिफति तुमारी नावै आतम राउ ॥ सचा नावणु ताँ थोअै जाँ अहिनिमि लागै भाउ ॥३॥ इक लोकी होरु छमिछरी ब्राहमणु वटि पिंडु खाइ ॥ नानक पिंडु बखसीस का कबहूँ निखूटसि नाहि ॥४॥२॥३२॥

आसा घरु ४ महला १

१९८ सतिगुर प्रसादि ॥ देवतिआ दरसन कै ताई दूख भूख तीरथ कीए ॥ जोगी जती जुगति महि रहते करि करि भगवे भेख भए ॥१॥ तउ कारणि साहिबा रंगि रते ॥ तेरे नाम अनेका रूप अन्नता कहणु न जाही तेरे गुण केते ॥१॥ रहाउ ॥ दर घर महला हसती घोड़े छोडि विलाइति देस गए ॥ पीर पेकाँबर सालिक सादिक छोडी दुनीआ थाइ पए ॥२॥ साद सहज सुख रस कस तजीअले कापड़ छोडे चमड़ लीए ॥ दुखीए दरदवंद दरि तेरै नामि रते दरवेस भए ॥३॥ खलड़ी खपरी लकड़ी चमड़ी सिखा सूतु धोती कीनी ॥ तूं साहिबु हउ साँगी तेरा प्रणवै नानकु जाति कैसी ॥४॥१॥३३॥

आसा घरु ५ महला १

१ॐ सतिगुर प्रसादि ॥ भीतरि पंच गुप्त मनि वासे ॥ थिरु न रहहि जैसे भवहि उदासे ॥१॥ मनु मेरा दड़िआल सेती थिरु न रहै ॥ लोभी कपटी पापी पाखंडी माड़िआ अधिक लगै ॥१॥ रहाउ ॥ फूल माला गलि पहिरउगी हारो ॥ मिलैगा प्रीतमु तब करउगी सीगारो ॥२॥ पंच सखी हम एकु भतारो ॥ पेड़ि लगी है जीअड़ा चालणहारो ॥३॥ पंच सखी मिलि रुदनु करेहा ॥ साहु पजूता प्रणवति नानक लेखा देहा ॥४॥१॥३४॥

१ॐ सतिगुर प्रसादि ॥

आसा घरु ६ महला १ ॥ मनु मोती जे गहणा होवै पउणु होवै सूत धारी ॥ खिमा सीगारु कामणि तनि पहिरै रावै लाल पिआरी ॥१॥ लाल बहु गुणि कामणि मोही ॥ तेरे गुण होहि न अवरी ॥१॥ रहाउ ॥ हरि हरि हारु कंठि ले पहिरै दामोदरु दंतु लेई ॥ कर करि करता कंगन पहिरै इन बिधि चितु धरेई ॥२॥ मधुसूदनु कर मुंदरी पहिरै परमेसरु पटु लेई ॥ धीरजु धड़ी बंधावै कामणि सीरंगु सुरमा देई ॥३॥ मन मंदरि जे दीपकु जाले काड़िआ सेज करेई ॥ गिआन राउ जब सेजै आवै त नानक भोगु करेई ॥४॥१॥३५॥ आसा महला १ ॥ कीता होवै करे कराड़िआ तिसु किआ कहीअै भाई ॥ जो किछु करणा सो करि रहिआ कीते किआ चतुराई ॥१॥ तेरा हुकमु भला तुधु भावै ॥ नानक ता कउ मिलै वडाई साचे नामि समावै ॥१॥ रहाउ ॥ किरतु पड़िआ परवाणा लिखिआ बाहुड़ि हुकमु न होई ॥ जैसा लिखिआ तैसा पड़िआ मेटि न सकै कोई ॥२॥ जे को दरगह बहुता बोलै नाउ पवै बाजारी ॥ सतरंज बाजी पकै नाही कची आवै सारी ॥३॥ ना को पड़िआ पंडितु बीना ना को मूरखु मंदा ॥ बंदी अंदरि सिफति कराए ता कउ कहीअै बंदा ॥४॥२॥३६॥ आसा महला १ ॥ गुर का सबदु मनै महि मुंद्रा खिंथा खिमा हठावउ ॥ जो किछु करै भला करि मानउ सहज जोग निधि पावउ

॥१॥ बाबा जुगता जीउ जुगह जुग जोगी परम तंत महि जोगं ॥ अमृतु नामु निरंजन पाड़िआ गिआन काड़िआ रस भोगं ॥१॥ रहाउ ॥ सिव नगरी महि आसणि बैसउ कलप तिआगी बादं ॥ सिंडी सबदु सदा धुनि सोहै अहिनिसि पूरै नादं ॥२॥ पतु वीचारु गिआन मति डंडा वरतमान बिभूतं ॥ हरि कीरति रहरासि हमारी गुरमुखि पंथु अतीतं ॥३॥ सगली जोति हमारी संमिआ नाना वरन अनेकं ॥ कहु नानक सुणि भरथरि जोगी पारब्रहम लिव एकं ॥४॥३॥३७॥ आसा महला १ ॥ गुडु करि गिआनु धिआनु करि धावै करि करणी कसु पाईअै ॥ भाठी भवनु प्रेम का पोचा इतु रसि अमिउ चुआईअै ॥१॥ बाबा मनु मतवारो नाम रसु पीवै सहज रंग रचि रहिआ ॥ अहिनिसि बनी प्रेम लिव लागी सबदु अनाहद गहिआ ॥१॥ रहाउ ॥ पूरा साचु पिआला सहजे तिसहि पीआए जा कउ नदरि करे ॥ अमृत का वापारी होवै किआ मदि छूछै भाउ धरे ॥२॥ गुर की साखी अमृत बाणी पीवत ही परवाणु भड़िआ ॥ दर दरसन का प्रीतमु होवै मुकति बैकुंठै करै किआ ॥३॥ सिफती रता सद बैरागी जूअै जनमु न हारै ॥ कहु नानक सुणि भरथरि जोगी खीवा अमृत धारै ॥४॥४॥३८॥ आसा महला १ ॥ खुरासान खसमाना कीआ ह्विदुसतानु डराड़िआ ॥ आपै दोसु न देई करता जमु करि मुगलु चड़ाड़िआ ॥ एती मार पई करलाणे तै की दरदु न आड़िआ ॥१॥ करता तूं सभना का सोई ॥ जे सकता सकते कउ मारे ता मनि रोसु न होई ॥१॥ रहाउ ॥ सकता सीहु मारे पै वगै खसमै सा पुरसाई ॥ रतन विगाड़ि विगोए कुंती मुड़िआ सार न काई ॥ आपे जोड़ि विछोड़े आपे वेखु तेरी वडिआई ॥२॥ जे को नाउ धराए वडा साद करे मनि भाणे ॥ खसमै नदरी कीड़ा आवै जेते चुगै दाणे ॥ मरि मरि जीवै ता किछु पाए नानक नामु वखाणे ॥३॥५॥३९॥

रागु आसा घरु २ महला ३

१९८ सतिगुर प्रसादि ॥

हरि दरसन पावै वडभागि ॥ गुर कै सबदि सचै बैरागि ॥ खटु दरसन वरतै

वरतारा ॥ गुर का दरसनु अगम अपारा ॥१॥ गुर कै दरसनि मुकति गति होइ ॥ साचा आपि वसै
 मनि सोइ ॥१॥ रहाउ ॥ गुर दरसनि उधरै संसारा ॥ जे को लाए भाउ पिआरा ॥ भाउ पिआरा लाए
 विरला कोइ ॥ गुर कै दरसनि सदा सुखु होइ ॥२॥ गुर कै दरसनि मोख दुआरु ॥ सतिगुरु सेवै परवार
 साधारु ॥ निगुरे कउ गति काई नाही ॥ अवगणि मुठे चोटा खाही ॥३॥ गुर कै सबदि सुखु साँति
 सरीर ॥ गुरमुखि ता कउ लगै न पीर ॥ जमकालु तिसु नेड़ि न आवै ॥ नानक गुरमुखि साचि समावै
 ॥४॥१॥४०॥ आसा महला ३ ॥ सबदि मुआ विचहु आपु गवाइ ॥ सतिगुरु सेवे तिलु न तमाइ ॥
 निरभउ दाता सदा मनि होइ ॥ सची बाणी पाए भागि कोइ ॥१॥ गुण संग्रहु विचहु अउगुण जाहि
 ॥ पूरे गुर कै सबदि समाहि ॥१॥ रहाउ ॥ गुणा का गाहकु होवै सो गुण जाणै ॥ अमृत सबदि नामु
 वखाणै ॥ साची बाणी सूचा होइ ॥ गुण ते नामु परापति होइ ॥२॥ गुण अमोलक पाए न जाहि ॥ मनि
 निरमल साचै सबदि समाहि ॥ से वडभागी जिन् नामु धिआइआ ॥ सदा गुणदाता मनि वसाइआ
 ॥३॥ जो गुण संग्रहै तिन् बलिहारै जाउ ॥ दरि साचै साचे गुण गाउ ॥ आपे देवै सहजि सुभाइ ॥
 नानक कीमति कहणु न जाइ ॥४॥२॥४१॥ आसा महला ३ ॥ सतिगुर विचि वडी वडिआई ॥ चिरी
 विछुन्ने मेलि मिलाई ॥ आपे मेले मेलि मिलाए ॥ आपणी कीमति आपे पाए ॥१॥ हरि की कीमति
 किन बिधि होइ ॥ हरि अपरंपरु अगम अगोचरु गुर कै सबदि मिलै जनु कोइ ॥१॥ रहाउ ॥
 गुरमुखि कीमति जाणै कोइ ॥ विरले करमि परापति होइ ॥ ऊची बाणी ऊचा होइ ॥ गुरमुखि सबदि
 वखाणै कोइ ॥२॥ विणु नावै दुखु दरदु सरीरि ॥ सतिगुरु भेटे ता उतरै पीर ॥ बिनु गुर भेटे दुखु
 कमाइ ॥ मनमुखि बहुती मिलै सजाइ ॥३॥ हरि का नामु मीठा अति रसु होइ ॥ पीवत रहै पीआए
 सोइ ॥ गुर किरपा ते हरि रसु पाए ॥ नानक नामि रते गति पाए ॥४॥३॥४२॥ आसा महला ३ ॥
 मेरा प्रभु साचा गहिर गंभीर ॥ सेवत ही सुखु साँति सरीर ॥ सबदि तरे जन सहजि सुभाइ ॥ तिन कै

हम सद लागह पाइ ॥१॥ जो मनि राते हरि रंगु लाइ ॥ तिन का जनम मरण दुखु लाथा ते हरि
 दरगह मिले सुभाइ ॥१॥ रहाउ ॥ सबदु चाखै साचा सादु पाए ॥ हरि का नामु मंनि वसाए ॥ हरि प्रभु
 सदा रहिआ भरपूरि ॥ आपे नेड़ै आपे दूरि ॥२॥ आखणि आखै बकै सभु कोइ ॥ आपे बखसि मिलाए
 सोइ ॥ कहणै कथनि न पाइआ जाइ ॥ गुर परसादि वसै मनि आइ ॥३॥ गुरमुखि विचहु आपु गवाइ
 ॥ हरि रंगि राते मोहु चुकाइ ॥ अति निरमलु गुर सबद वीचार ॥ नानक नामि सवारणहार ॥४॥
 ४॥४३॥ आसा महला ३ ॥ दूजै भाइ लगे दुखु पाइआ ॥ बिनु सबदै बिरथा जनमु गवाइआ ॥
 सतिगुरु सेवै सोझी होइ ॥ दूजै भाइ न लागै कोइ ॥१॥ मूलि लागे से जन परवाणु ॥ अनदिनु राम
 नामु जपि हिरदै गुर सबदी हरि एको जाणु ॥१॥ रहाउ ॥ डाली लागै निहफलु जाइ ॥ अंधी
 कंमी अंध सजाइ ॥ मनमुखु अंधा ठउर न पाइ ॥ बिसटा का कीड़ा बिसटा माहि पचाइ ॥२॥ गुर
 की सेवा सदा सुखु पाए ॥ संतसंगति मिलि हरि गुण गाए ॥ नामे नामि करे वीचारु ॥ आपि तरै
 कुल उधरणहारु ॥३॥ गुर की बाणी नामि वजाए ॥ नानक महलु सबदि घरु पाए ॥ गुरमति
 सत सरि हरि जलि नाइआ ॥ दुरमति मैलु सभु दुरतु गवाइआ ॥४॥५॥४४॥ आसा महला ३ ॥
 मनमुख मरहि मरि मरणु विगाड़हि ॥ दूजै भाइ आतम संघारहि ॥ मेरा मेरा करि करि विगूता ॥
 आतमु न चीनै भरमै विचि सूता ॥१॥ मरु मुड़िआ सबदे मरि जाइ ॥ उसतति निंदा गुरि सम
 जाणार्इ डिसु जुग महि लाहा हरि जपि लै जाइ ॥१॥ रहाउ ॥ नाम विहूण गरभ गलि जाइ ॥ बिरथा
 जनमु दूजै लोभाइ ॥ नाम बिहूणी दुखि जलै सबार्इ ॥ सतिगुरि पूरै बूझ बुझार्इ ॥२॥ मनु चंचलु
 बहु चोटा खाइ ॥ एथहु छुड़किआ ठउर न पाइ ॥ गरभ जोनि विसटा का वासु ॥ तितु घरि मनमुखु करे
 निवासु ॥३॥ अपुने सतिगुर कउ सदा बलि जाई ॥ गुरमुखि जोती जोति मिलाई ॥ निरमल बाणी
 निज घरि वासा ॥ नानक हउमै मारे सदा उदासा ॥४॥६॥४५॥ आसा महला ३ ॥ लालै आपणी

जाति गवाई ॥ तनु मनु अरपे सतिगुर सरणार्ई ॥ हिरदै नामु वडी वडिआई ॥ सदा प्रीतमु प्रभु
 होइ सखाई ॥१॥ सो लाला जीवतु मरै ॥ सोगु हरखु दुइ सम करि जाणै गुर परसादी सबदि उधरै
 ॥१॥ रहाउ ॥ करणी कार धुरहु फुरमाई ॥ बिनु सबदै को थाइ न पाई ॥ करणी कीरति नामु वसाई
 ॥ आपे देवै ढिल न पाई ॥२॥ मनमुखि भरमि भुलै संसारु ॥ बिनु रासी कूड़ा करे वापारु ॥ विणु रासी
 वखरु पलै न पाइ ॥ मनमुखि भुला जनमु गवाइ ॥३॥ सतिगुरु सेवे सु लाला होइ ॥ ऊतम जाती
 ऊतमु सोइ ॥ गुर पउड़ी सभ दू ऊचा होइ ॥ नानक नामि वडाई होइ ॥४॥७॥४६॥ आसा महला ३
 ॥ मनमुखि झूठो झूठु कमावै ॥ खसमै का महलु कटे न पावै ॥ दूजै लगी भरमि भुलावै ॥ ममता बाधा
 आवै जावै ॥१॥ दोहागणी का मन देखु सीगारु ॥ पुत्र कलति धनि माइआ चितु लाए झूठु मोहु पाखंड
 विकारु ॥१॥ रहाउ ॥ सदा सोहागणि जो प्रभ भावै ॥ गुर सबदी सीगारु बणावै ॥ सेज सुखाली
 अनदिनु हरि रावै ॥ मिलि प्रीतम सदा सुखु पावै ॥२॥ सा सोहागणि साची जिसु साचि पिआरु ॥
 अपणा पिरु राखै सदा उर धारि ॥ नेडै वेखै सदा हदूरि ॥ मेरा प्रभु सरब रहिआ भरपूरि ॥३॥ आगै
 जाति रूपु न जाइ ॥ तेहा होवै जेहे करम कमाइ ॥ सबदे ऊचो ऊचा होइ ॥ नानक साचि समावै सोइ
 ॥४॥८॥४७॥ आसा महला ३ ॥ भगति रता जनु सहजि सुभाइ ॥ गुर कै भै साचै साचि समाइ ॥ बिनु
 गुर पूरे भगति न होइ ॥ मनमुख रुन्ने अपनी पति खोइ ॥१॥ मेरे मन हरि जपि सदा धिआइ ॥ सदा
 अन्नदु होवै दिनु राती जो इछै सोई फलु पाइ ॥१॥ रहाउ ॥ गुर पूरे ते पूरा पाए ॥ हिरदै सबदु सचु
 नामु वसाए ॥ अंतरु निरमलु अमृत सरि नाए ॥ सदा सूचे साचि समाए ॥२॥ हरि प्रभु वेखै सदा
 हजूरि ॥ गुर परसादि रहिआ भरपूरि ॥ जहा जाउ तह वेखा सोइ ॥ गुर बिनु दाता अवरु न कोइ
 ॥३॥ गुरु सागरु पूरा भंडार ॥ ऊतम रतन जवाहर अपार ॥ गुर परसादी देवणहारु ॥ नानक
 बखसे बखसणहारु ॥४॥६॥४८॥ आसा महला ३ ॥ गुरु साइरु सतिगुरु सचु सोइ ॥ पूरै भागि गुर

सेवा होइ ॥ सो बूझै जिसु आपि बुझाए ॥ गुर परसादी सेव कराए ॥१॥ गिआन रतनि सभ सोझी होइ
 ॥ गुर परसादि अगिआनु बिनासै अनदिनु जागै वेखै सचु सोइ ॥१॥ रहाउ ॥ मोहु गुमानु गुर सबदि
 जलाए ॥ पूरे गुर ते सोझी पाए ॥ अंतरि महलु गुर सबदि पछाणै ॥ आवण जाणु रहै थिरु नामि
 समाणे ॥२॥ जंमणु मरणा है संसारु ॥ मनमुखु अचेतु माइआ मोहु गुबारु ॥ पर निंदा बहु कूडु कमावै
 ॥ विसटा का कीड़ा विसटा माहि समावै ॥३॥ सतसंगति मिलि सभ सोझी पाए ॥ गुर का सबदु हरि
 भगति दृड़ाए ॥ भाणा मन्ने सदा सुखु होइ ॥ नानक सचि समावै सोइ ॥४॥१०॥४६॥ आसा महला ३
 पंचपदे ॥ सबदि मरै तिसु सदा अन्नद ॥ सतिगुर भेटे गुर गोबिंद ॥ ना फिरि मरै न आवै जाइ ॥ पूरे
 गुर ते साचि समाइ ॥१॥ जिन् कउ नामु लिखिआ धुरि लेखु ॥ ते अनदिनु नामु सदा धिआवहि गुर
 पूरे ते भगति विसेखु ॥१॥ रहाउ ॥ जिन् कउ हरि प्रभु लए मिलाइ ॥ तिन् की गहण गति कही न
 जाइ ॥ पूरे सतिगुर दिती वडिआई ॥ ऊतम पदवी हरि नामि समाई ॥२॥ जो किछु करे सु आपे
 आपि ॥ एक घड़ी महि थापि उथापि ॥ कहि कहि कहणा आखि सुणाए ॥ जे सउ घाले थाइ न पाए
 ॥३॥ जिन् कै पोतै पुन्नु तिना गुरु मिलाए ॥ सचु बाणी गुरु सबदु सुणाए ॥ जहाँ सबदु वसै तहाँ दुखु
 जाए ॥ गिआनि रतनि साचै सहजि समाए ॥४॥ नावै जेवडु होरु धनु नाही कोइ ॥ जिस नो बखसे
 साचा सोइ ॥ पूरे सबदि मंनि वसाए ॥ नानक नामि रते सुखु पाए ॥५॥११॥५०॥ आसा महला ३ ॥
 निरति करे बहु वाजे वजाए ॥ इहु मनु अंधा बोला है किसु आखि सुणाए ॥ अंतरि लोभु भरमु अनल
 वाउ ॥ दीवा बलै न सोझी पाइ ॥१॥ गुरमुखि भगति घटि चानणु होइ ॥ आपु पछाणि मिलै प्रभु
 सोइ ॥१॥ रहाउ ॥ गुरमुखि निरति हरि लागै भाउ ॥ पूरे ताल विचहु आपु गवाइ ॥ मेरा प्रभु
 साचा आपे जाणु ॥ गुर कै सबदि अंतरि ब्रहमु पछाणु ॥२॥ गुरमुखि भगति अंतरि प्रीति पिआरु ॥
 गुर का सबदु सहजि वीचारु ॥ गुरमुखि भगति जुगति सचु सोइ ॥ पाखंडि भगति निरति दुखु होइ

॥३॥ एहा भगति जनु जीवत मरै ॥ गुर परसादी भवजलु तरै ॥ गुर कै बचनि भगति थाडि पाडि ॥
हरि जीउ आपि वसै मनि आडि ॥४॥ हरि कृपा करे सतिगुरू मिलाए ॥ निहचल भगति हरि सिउ
चितु लाए ॥ भगति रते तिन् सची सोडि ॥ नानक नामि रते सुखु होडि ॥५॥१२॥५१॥

आसा घरु ८ काफी महला ३

१ॐ सतिगुर प्रसादि ॥

हरि कै भाणै सतिगुरु मिलै सचु सोझी होई ॥ गुर परसादी मनि वसै हरि बूझै सोई ॥१॥ मै सहु दाता
एकु है अवरु नाही कोई ॥ गुर किरपा ते मनि वसै ता सदा सुखु होई ॥१॥ रहाउ ॥ इसु जुग महि
निरभउ हरि नामु है पाईअै गुर वीचारि ॥ बिनु नावै जम कै वसि है मनमुखि अंध गवारि ॥२॥
हरि कै भाणै जनु सेवा करै बूझै सचु सोई ॥ हरि कै भाणै सालाहीअै भाणै मंनिअै सुखु होई ॥३॥
हरि कै भाणै जनमु पदारथु पाडिआ मति ऊतम होई ॥ नानक नामु सलाहि तूं गुरमुखि गति होई
॥४॥३६॥१३॥५२॥

आसा महला ४ घरु २

१ॐ सतिगुर प्रसादि ॥

तूं करता सचिआरु मैडा साँई ॥ जो तउ भावै सोई थीसी जो तूं देहि सोई हउ पाई ॥१॥ रहाउ ॥ सभ
तेरी तूं सभनी धिआडिआ ॥ जिस नो कृपा करहि तिनि नाम रतनु पाडिआ ॥ गुरमुखि लाधा मनमुखि
गवाडिआ ॥ तुधु आपि विछोडिआ आपि मिलाडिआ ॥१॥ तूं दरीआउ सभ तुझ ही माहि ॥ तुझ बिनु
दूजा कोई नाहि ॥ जीअ जंत सभि तेरा खेलु ॥ विजोगि मिलि विछुडिआ संजोगी मेलु ॥२॥ जिस नो तू
जाणाडिहि सोई जनु जाणै ॥ हरि गुण सद ही आखि वखाणै ॥ जिनि हरि सेविआ तिनि सुखु पाडिआ ॥
सहजे ही हरि नामि समाडिआ ॥३॥ तू आपे करता तेरा कीआ सभु होडि ॥ तुधु बिनु दूजा अवरु न
कोडि ॥ तू करि करि वेखहि जाणहि सोडि ॥ जन नानक गुरमुखि परगटु होडि ॥४॥१॥५३॥

१६ सतिगुर प्रसादि ॥ रागु आसा घरु २ महला ४ ॥ किस ही धड़ा कीआ मित्र सुत नालि भाई ॥
 किस ही धड़ा कीआ कुड़म सके नालि जवाई ॥ किस ही धड़ा कीआ सिकदार चउधरी नालि आपणै
 सुआई ॥ हमारा धड़ा हरि रहिआ समाई ॥१॥ हम हरि सिउ धड़ा कीआ मेरी हरि टेक ॥ मै हरि
 बिनु पखु धड़ा अवरु न कोई हउ हरि गुण गावा असंख अनेक ॥१॥ रहाउ ॥ जिन् सिउ धड़े करहि
 से जाहि ॥ झूठु धड़े करि पछोताहि ॥ थिरु न रहहि मनि खोटु कमाहि ॥ हम हरि सिउ धड़ा कीआ जिस का
 कोई समरथु नाहि ॥२॥ एह सभि धड़े माड़िआ मोह पसारी ॥ माड़िआ कउ लूझहि गावारी ॥
 जनमि मरहि जूअै बाजी हारी ॥ हमरै हरि धड़ा जि हलतु पलतु सभु सवारी ॥३॥ कलिजुग महि
 धड़े पंच चोर झगड़ाए ॥ कामु क्रोधु लोभु मोहु अभिमानु वधाए ॥ जिस नो कृपा करे तिसु सतसंगि मिलाए
 ॥ हमरा हरि धड़ा जिनि एह धड़े सभि गवाए ॥४॥ मिथिआ दूजा भाउ धड़े बहि पावै ॥ पराडिआ
 छिद्रु अटकलै आपणा अह्वकारु वधावै ॥ जैसा बीजै तैसा खावै ॥ जन नानक का हरि धड़ा धरमु
 सभ सृसटि जिणि आवै ॥५॥२॥५४॥ आसा महला ४ ॥ हिरदै सुणि सुणि मनि अंमृतु भाड़िआ ॥
 गुरबाणी हरि अलखु लखाड़िआ ॥१॥ गुरमुखि नामु सुनहु मेरी भैना ॥ एको रवि रहिआ घट
 अंतरि मुखि बोलहु गुर अंमृत बैना ॥१॥ रहाउ ॥ मै मनि तनि प्रेमु महा बैरागु ॥ सतिगुरु पुरखु
 पाड़िआ वडभागु ॥२॥ दूजै भाड़ि भवहि बिखु माड़िआ ॥ भागहीन नही सतिगुरु पाड़िआ ॥३॥
 अंमृतु हरि रसु हरि आपि पीआड़िआ ॥ गुरि पूरै नानक हरि पाड़िआ ॥४॥३॥५५॥ आसा महला ४
 ॥ मेरै मनि तनि प्रेमु नामु आधारु ॥ नामु जपी नामो सुख सारु ॥१॥ नामु जपहु मेरे साजन
 सैना ॥ नाम बिना मै अवरु न कोई वडै भागि गुरमुखि हरि लैना ॥१॥ रहाउ ॥ नाम बिना नही
 जीविआ जाड़ि ॥ वडै भागि गुरमुखि हरि पाड़ि ॥२॥ नामहीन कालख मुखि माड़िआ ॥ नाम बिना

ध्रिगु ध्रिगु जीवाइआ ॥३॥ वडा वडा हरि भाग करि पाइआ ॥ नानक गुरमुखि नामु दिवाइआ
 ॥४॥४॥५६॥ आसा महला ४ ॥ गुण गावा गुण बोली बाणी ॥ गुरमुखि हरि गुण आखि
 वखाणी ॥१॥ जपि जपि नामु मनि भइआ अन्नदा ॥ सति सति सतिगुरि नामु दिडाइआ रसि गाए
 गुण परमान्नदा ॥१॥ रहाउ ॥ हरि गुण गावै हरि जन लोगा ॥ वडै भागि पाए हरि निरजोगा ॥
 २॥ गुण विहूण माइआ मलु धारी ॥ विणु गुण जनमि मुए अह्वकारी ॥३॥ सरीरि सरोवरि गुण
 परगटि कीए ॥ नानक गुरमुखि मथि ततु कढीए ॥४॥५॥५७॥ आसा महला ४ ॥ नामु सुणी
 नामो मनि भावै ॥ वडै भागि गुरमुखि हरि पावै ॥१॥ नामु जपहु गुरमुखि परगासा ॥ नाम बिना मै
 धर नही काई नामु रविआ सभ सास गिरासा ॥१॥ रहाउ ॥ नामै सुरति सुनी मनि भाई ॥ जो
 नामु सुनावै सो मेरा मीतु सखाई ॥२॥ नामहीण गए मूड़ न्गगा ॥ पचि पचि मुए बिखु देखि पतंगा ॥
 ३॥ आपे थापे थापि उथापे ॥ नानक नामु देवै हरि आपे ॥४॥६॥५८॥ आसा महला ४ ॥ गुरमुखि
 हरि हरि वेलि वधाई ॥ फल लागे हरि रसक रसाई ॥१॥ हरि हरि नामु जपि अनत तरंगा ॥
 जपि जपि नामु गुरमति सालाही मारिआ कालु जमकंकर भुइअंगा ॥१॥ रहाउ ॥ हरि हरि गुर
 महि भगति रखाई ॥ गुरु तुठा सिख देवै मेरे भाई ॥२॥ हउमै करम किछु बिधि नही जाणै ॥ जिउ
 कुंचरु नाइ खाकु सिरि छाणै ॥३॥ जे वड भाग होवहि वड ऊचे ॥ नानक नामु जपहि सचि सूचे ॥
 ४॥७॥५९॥ आसा महला ४ ॥ हरि हरि नाम की मनि भूख लगाई ॥ नामि सुनिअै मनु तृपतै
 मेरे भाई ॥१॥ नामु जपहु मेरे गुरसिख मीता ॥ नामु जपहु नामे सुखु पावहु नामु रखहु गुरमति
 मनि चीता ॥१॥ रहाउ ॥ नामो नामु सुणी मनु सरसा ॥ नामु लाहा लै गुरमति बिगसा ॥२॥
 नाम बिना कुसटी मोह अंधा ॥ सभ निहफल करम कीए दुखु धंधा ॥३॥ हरि हरि हरि जसु जपै
 वडभागी ॥ नानक गुरमति नामि लिव लागी ॥४॥८॥६०॥

१९८ सतिगुर प्रसादि ॥ महला ४ रागु आसा घरु ६ के ३ ॥ हथि करि तंतु वजावै जोगी थोथर वाजै बेन ॥
 गुरमति हरि गुण बोलहु जोगी इहु मनूआ हरि रंगि भेन ॥१॥ जोगी हरि देहु मती उपदेसु ॥ जुगु जुगु
 हरि हरि एको वरतै तिसु आगै हम आदेसु ॥१॥ रहाउ ॥ गावहि राग भाति बहु बोलहि इहु मनूआ खेलै
 खेल ॥ जोवहि कूप सिंचन कउ बसुधा उठि बैल गए चरि बेल ॥२॥ काडिआ नगर महि करम हरि बोवहु
 हरि जामै हरिआ खेतु ॥ मनूआ असथिरु बैलु मनु जोवहु हरि सिंचहु गुरमति जेतु ॥३॥ जोगी जंगम सृसटि
 सभ तुमरी जो देहु मती तितु चेल ॥ जन नानक के प्रभ अंतरजामी हरि लावहु मनूआ पेल ॥४॥६१॥
 आसा महला ४ ॥ कब को भालै घुंघरू ताला कब को बजावै रबाबु ॥ आवत जात बार खिनु लागै हउ तब
 लगु समारउ नामु ॥१॥ मेरै मनि औसी भगति बनि आई ॥ हउ हरि बिनु खिनु पलु रहि न सकउ जैसे
 जल बिनु मीनु मरि जाई ॥१॥ रहाउ ॥ कब कोऊ मेलै पंच सत गाड़िण कब को राग धुनि उठावै ॥ मेलत
 चुनत खिनु पलु चसा लागै तब लगु मेरा मनु राम गुन गावै ॥२॥ कब को नाचै पाव पसारै कब को हाथ
 पसारै ॥ हाथ पाव पसारत बिलमु तिलु लागै तब लगु मेरा मनु राम समारै ॥३॥ कब कोऊ लोगन कउ
 पतीआवै लोकि पतीणै ना पति होइ ॥ जन नानक हरि हिरदै सद धिआवहु ता जै जै करे सभु कोइ ॥४॥
 १०॥६२॥ आसा महला ४ ॥ सतसंगति मिलीअै हरि साधू मिलि संगति हरि गुण गाड़ि ॥ गिआन
 रतनु बलिआ घटि चानणु अगिआनु अंधेरा जाड़ि ॥१॥ हरि जन नाचहु हरि हरि धिआड़ि ॥ औसे संत
 मिलहि मेरे भाई हम जन के धोवह पाड़ि ॥१॥ रहाउ ॥ हरि हरि नामु जपहु मन मेरे अनदिनु हरि लिव
 लाड़ि ॥ जो इछहु सोई फलु पावहु फिरि भूख न लागै आड़ि ॥२॥ आपे हरि अपरंपरु करता हरि आपे
 बोलि बुलाड़ि ॥ सेई संत भले तुधु भावहि जिन् की पति पावहि थाड़ि ॥३॥ नानकु आखि न राजै हरि गुण
 जिउ आखै तितु सुखु पाड़ि ॥ भगति भंडार दीए हरि अपुने गुण गाहकु वणजि लै जाड़ि ॥४॥११॥६३॥

१९८ सतिगुर प्रसादि ॥ रागु आसा घरु ८ के काफ़ी महला ४ ॥ आइआ मरणु धुराहु हउमै रोईअै ॥
 गुरमुखि नामु धिआइ असथिरु होईअै ॥१॥ गुर पूरे साबासि चलणु जाणिआ ॥ लाहा नामु सु सारु
 सबदि समाणिआ ॥१॥ रहाउ ॥ पूरबि लिखे डेह सि आए माइआ ॥ चलणु अजु कि कलि धुरहु
 फुरमाइआ ॥२॥ बिरथा जनमु तिना जिनी नामु विसारिआ ॥ जूअै खेलणु जगि कि इहु मनु हारिआ
 ॥३॥ जीवणि मरणि सुखु होइ जिना गुरु पाइआ ॥ नानक सचे सचि सचि समाइआ ॥४॥१२॥६४॥
 आसा महला ४ ॥ जनमु पदारथु पाइ नामु धिआइआ ॥ गुर परसादी बुझि सचि समाइआ ॥१॥
 जिन् धुरि लिखिआ लेखु तिनी नामु कमाइआ ॥ दरि सचै सचिआर महलि बुलाइआ ॥१॥ रहाउ ॥
 अंतरि नामु निधानु गुरमुखि पाईअै ॥ अनदिनु नामु धिआइ हरि गुण गाईअै ॥२॥ अंतरि वसतु
 अनेक मनमुखि नही पाईअै ॥ हउमै गरबै गरबु आपि खुआईअै ॥३॥ नानक आपे आपि आपि
 खुआईअै ॥ गुरमति मनि परगासु सचा पाईअै ॥४॥१३॥६५॥

रागु आसावरी घरु १६ के २ महला ४ सुधंग

१९८ सतिगुर प्रसादि ॥

हउ अनदिनु हरि नामु कीरतनु करउ ॥ सतिगुरि मो कउ हरि नामु बताइआ हउ हरि
 बिनु खिनु पलु रहि न सकउ ॥१॥ रहाउ ॥ हमरै स्रवणु सिमरनु हरि कीरतनु हउ हरि बिनु रहि
 न सकउ हउ इकु खिनु ॥ जैसे ह्वासु सरवर बिनु रहि न सकै तैसे हरि जनु किउ रहै हरि सेवा बिनु
 ॥१॥ किनहूं प्रीति लाई दूजा भाउ रिद धारि किनहूं प्रीति लाई मोह अपमान ॥ हरि जन प्रीति
 लाई हरि निरबाण पद नानक सिमरत हरि हरि भगवान ॥२॥१४॥६६॥ आसावरी महला ४
 ॥ माई मोरो प्रीतमु रामु बतावहु री माई ॥ हउ हरि बिनु खिनु पलु रहि न सकउ जैसे करहलु बेलि
 रीझाई ॥१॥ रहाउ ॥ हमरा मनु बैराग बिरक्तु भइओ हरि दरसन मीत कै ताई ॥ जैसे

अलि कमला बिनु रहि न सकै तैसे मोहि हरि बिनु रहनु न जाई ॥१॥ राखु सरणि जगदीसुर
पिआरे मोहि सरधा पूरि हरि गुसाई ॥ जन नानक कै मनि अनदु होत है हरि दरसन निमख
दिखाई ॥२॥३६॥१३॥१५॥६७॥

रागु आसा घरु २ महला ५

१६ सतिगुर प्रसादि ॥

जिनि लाई प्रीति सोई फिरि खाइआ ॥ जिनि सुखि बैठाली तिसु भउ बहुतु दिखाइआ ॥ भाई मीत
कुटंब देखि बिबादे ॥ हम आई वसगति गुर परसादे ॥१॥ असा देखि बिमोहित होए ॥ साधिक सिध
सुरदेव मनुखा बिनु साधू सभि धोहनि धोहे ॥१॥ रहाउ ॥ इकि फिरहि उदासी तिन कामि विआपै ॥
इकि संचहि गिरही तिन होइ न आपै ॥ इकि सती कहावहि तिन बहुतु कलपावै ॥ हम हरि राखे
लगि सतिगुर पावै ॥२॥ तपु करते तपसी भूलाए ॥ पंडित मोहे लोभि सबाए ॥ त्रै गुण मोहे मोहिआ
आकासु ॥ हम सतिगुर राखे दे करि हाथु ॥३॥ गिआनी की होइ वरती दासि ॥ कर जोड़े सेवा करे
अरदासि ॥ जो तूं कहहि सु कार कमावा ॥ जन नानक गुरमुख नेड़ि न आवा ॥४॥१॥ आसा महला ५ ॥
ससू ते पिरि कीनी वाखि ॥ देर जिठाणी मुई दूखि संतापि ॥ घर के जिठेरे की चूकी काणि ॥ पिरि रखिआ
कीनी सुघड़ सुजाणि ॥१॥ सुनहु लोका मै प्रेम रसु पाइआ ॥ दुरजन मारे वैरी संघारे सतिगुरि मो कउ
हरि नामु दिवाइआ ॥१॥ रहाउ ॥ प्रथमे तिआगी हउमै प्रीति ॥ दुतीआ तिआगी लोगा रीति ॥ त्रै गुण
तिआगि दुरजन मीत समाने ॥ तुरीआ गुणु मिलि साध पछाने ॥२॥ सहज गुफा महि आसणु बाधिआ ॥
जोति सरूप अनाहदु वाजिआ ॥ महा अन्नदु गुर सबदु वीचारि ॥ पृअ सिउ राती धन सोहागणि नारि
॥३॥ जन नानकु बोले ब्रहम बीचारु ॥ जो सुणे कमावै सु उतरै पारि ॥ जनमि न मरै न आवै न जाइ ॥
हरि सेती ओहु रहै समाइ ॥४॥२॥ आसा महला ५ ॥ निज भगती सीलवंती नारि ॥ रूपि अनूप पूरी
आचारि ॥ जितु गृहि वसै सो गृहु सोभावता ॥ गुरमुखि पाई किनै विरलै जंता ॥१॥ सुकरणी कामणि

गुर मिलि हम पाई ॥ जजि काजि परथाइ सुहाई ॥१॥ रहाउ ॥ जिचरु वसी पिता कै साथि ॥ तिचरु
 कंतु बहु फिरै उदासि ॥ करि सेवा सत पुरखु मनाइआ ॥ गुरि आणी घर महि ता सरब सुख पाइआ
 ॥२॥ बतीह सुलखणी सचु संतति पूत ॥ आगिआकारी सुघड़ सरूप ॥ इछ पूरे मन कंत सुआमी ॥
 सगल संतोखी देर जेठानी ॥३॥ सभ परवारै माहि सरेसट ॥ मती देवी देवर जेसट ॥ धन्नु सु गृहु जितु
 प्रगटी आइ ॥ जन नानक सुखे सुखि विहाइ ॥४॥३॥ आसा महला ५ ॥ मता करउ सो पकनि न देई
 ॥ सील संजम कै निकटि खलोई ॥ वेस करे बहु रूप दिखावै ॥ गृहि बसनि न देई वखि वखि भरमावै
 ॥१॥ घर की नाइकि घर वासु न देवै ॥ जतन करउ उरझाडि परेवै ॥१॥ रहाउ ॥ धुर की भेजी
 आई आमरि ॥ नउ खंड जीते सभि थान थन्नतर ॥ तटि तीरथि न छोडै जोग संनिआस ॥ पड़ि थाके
 सिमृति बेद अभिआस ॥२॥ जह बैसउ तह नाले बैसै ॥ सगल भवन महि सबल प्रवेसै ॥ होछी
 सरणि पड़िआ रहणु न पाई ॥ कहु मीता हउ कै पहि जाई ॥३॥ सुणि उपदेसु सतिगुर पहि
 आइआ ॥ गुरि हरि हरि नामु मोहि मंत्रु दृडाइआ ॥ निज घरि वसिआ गुण गाइ अन्नता ॥ प्रभु
 मिलिओ नानक भए अचिंता ॥४॥ घरु मेरा इह नाइकि हमारी ॥ इह आमरि हम गुरि कीए
 दरबारी ॥१॥ रहाउ दूजा ॥४॥४॥ आसा महला ५ ॥ प्रथमे मता जि पत्नी चलावउ ॥ दुतीए
 मता दुइ मानुख पहुचावउ ॥ तृतीए मता किछु करउ उपाइआ ॥ मै सभु किछु छोडि प्रभु तुही
 धिआइआ ॥१॥ महा अन्नद अचिंत सहजाइआ ॥ दुसमन दूत मुए सुखु पाइआ ॥१॥ रहाउ ॥
 सतिगुरि मो कउ दीआ उपदेसु ॥ जीउ पिंडु सभु हरि का देसु ॥ जो किछु करी सु तेरा ताणु ॥ तूं मेरी
 ओट तूंहै दीबाणु ॥२॥ तुधनो छोडि जाईअै प्रभु कै धरि ॥ आन न बीआ तेरी समसरि ॥ तेरे सेवक
 कउ किस की काणि ॥ साकतु भूला फिरै बेबाणि ॥३॥ तेरी वडिआई कही न जाइ ॥ जह कह
 राखि लैहि गलि लाइ ॥ नानक दास तेरी सरणाई ॥ प्रभि राखी पैज वजी वाधाई ॥४॥५॥

आसा महला ५ ॥ परदेसु झागि सउदे कउ आइआ ॥ वसतु अनूप सुणी लाभाइआ ॥ गुण रासि
 बंनि पलै आनी ॥ देखि रतनु इहु मनु लपटानी ॥१॥ साह वापारी दुआरै आए ॥ वखरु काढहु
 सउदा कराए ॥१॥ रहाउ ॥ साहि पठाइआ साहै पासि ॥ अमोल रतन अमोला रासि ॥ विसटु सुभाई
 पाइआ मीत ॥ सउदा मिलिआ निहचल चीत ॥२॥ भउ नही तसकर पउण न पानी ॥ सहजि विहाझी
 सहजि लै जानी ॥ सत कै खटिअै दुखु नही पाइआ ॥ सही सलामति घरि लै आइआ ॥३॥ मिलिआ
 लाहा भए अन्नद ॥ धन्नु साह पूरे बखसिंद ॥ इहु सउदा गुरमुखि किनै विरलै पाइआ ॥ सहली खेप
 नानकु लै आइआ ॥४॥६॥ आसा महला ५ ॥ गुनु अवगनु मेरो कछु न बीचारो ॥ नह देखिओ रूप रंग
 सींगारो ॥ चज अचार किछु बिधि नही जानी ॥ बाह पकरि पृअ सेजै आनी ॥१॥ सुनिबो सखी कंति
 हमारो कीअलो खसमाना ॥ करु मसतकि धारि राखिओ करि अपुना किआ जानै इहु लोकु अजाना ॥१॥
 रहाउ ॥ सुहागु हमारो अब हुणि सोहिओ ॥ कंतु मिलिओ मेरो सभु दुखु जोहिओ ॥ आँगनि मेरै सोभा चंद ॥
 निसि बासुर पृअ संगि अन्नद ॥२॥ बसत्र हमारे रंगि चलूल ॥ सगल आभरण सोभा कंठि फूल ॥
 पृअ पेखी दृसटि पाए सगल निधान ॥ दुसट दूत की चूकी कानि ॥३॥ सद खुसीआ सदा रंग माणे ॥
 नउ निधि नामु गृह महि तृपताने ॥ कहु नानक जउ पिरहि सींगारी ॥ थिरु सोहागनि संगि भतारी
 ॥४॥७॥ आसा महला ५ ॥ दानु देइ करि पूजा करना ॥ लैत देत उन् मूकरि परना ॥ जितु दरि तुम्
 है ब्राहमण जाणा ॥ तितु दरि तूही है पछुताणा ॥१॥ अैसे ब्राहमण डूबे भाई ॥ निरापराध चितवहि
 बुरिआई ॥१॥ रहाउ ॥ अंतरि लोभु फिरहि हलकाए ॥ निंदा करहि सिरि भारु उठाए ॥ माइआ मूठा
 चेतै नाही ॥ भरमे भूला बहुती राही ॥२॥ बाहरि भेख करहि घनेरे ॥ अंतरि बिखिआ उतरी घेरे ॥
 अवर उपदेसै आपि न बूझै ॥ अैसा ब्राहमणु कही न सीझै ॥३॥ मूरख बामण प्रभू समालि ॥ देखत सुनत
 तैरै है नालि ॥ कहु नानक जे होवी भागु ॥ मानु छोडि गुर चरणी लागु ॥४॥८॥ आसा महला ५ ॥

दूख रोग भए गतु तन ते मनु निरमलु हरि हरि गुण गाडि ॥ भए अन्नद मिलि साधू संगि अब मेरा
 मनु कत ही न जाडि ॥१॥ तपति बुझी गुर सबदी माडि ॥ बिनसि गडिओ ताप सभ सहसा गुरु सीतलु
 मिलिओ सहजि सुभाडि ॥१॥ रहाउ ॥ धावत रहे एकु डिकु बूझिआ आडि बसे अब निहचलु थाडि ॥
 जगतु उधारन संत तुमारे दरसन पेखत रहे अघाडि ॥२॥ जनम दोख परे मेरे पाछै अब पकरे
 निहचलु साधू पाडि ॥ सहज धुनि गावै मंगल मनूआ अब ता कउ फुनि कालु न खाडि ॥३॥ करन
 कारन समरथ हमारे सुखदाई मेरे हरि हरि राडि ॥ नामु तेरा जपि जीवै नानकु ओति पोति मेरे
 संगि सहाडि ॥४॥६॥ आसा महला ५ ॥ अरड़ावै बिललावै निंदकु ॥ पारब्रह्म परमेसरु बिसरिआ
 अपणा कीता पावै निंदकु ॥१॥ रहाउ ॥ जे कोई उस का संगी होवै नाले लए सिधावै ॥ अणहोदा
 अजगरु भारु उठाए निंदकु अगनी माहि जलावै ॥१॥ परमेसर कै दुआरै जि होडि बितीतै सु नानकु
 आखि सुणावै ॥ भगत जना कउ सदा अन्नदु है हरि कीरतनु गाडि बिगसावै ॥२॥१०॥ आसा महला ५
 ॥ जउ मै कीओ सगल सीगारा ॥ तउ भी मेरा मनु न पतीआरा ॥ अनिक सुगंधत तन महि लावउ ॥
 ओहु सुखु तिलु समानि नही पावउ ॥ मन महि चितवउ औसी आसाई ॥ पृअ देखत जीवउ मेरी माई
 ॥१॥ माई कहा करउ डिहु मनु न धीरै ॥ पृअ प्रीतम बैरागु हिरै ॥१॥ रहाउ ॥ बसत बिभूखन सुख
 बहुत बिसेखै ॥ ओडि भी जानउ कितै न लेखै ॥ पति सोभा अरु मानु महतु ॥ आगिआकारी सगल जगतु
 ॥ गृहु औसा है सुंदर लाल ॥ प्रभ भावा ता सदा निहाल ॥२॥ बिंजन भोजन अनिक परकार ॥ रंग
 तमासे बहुतु बिसथार ॥ राज मिलख अरु बहुतु फुरमाडिसि ॥ मनु नही ध्रापै तृसना ना जाडिसि ॥
 बिनु मिलबे डिहु दिनु न बिहावै ॥ मिलै प्रभू ता सभ सुख पावै ॥३॥ खोजत खोजत सुनी डिह सोडि ॥
 साधसंगति बिनु तरिओ न कोडि ॥ जिसु मसतकि भागु तिनि सतिगुरु पाडिआ ॥ पूरी आसा मनु
 तृपताडिआ ॥ प्रभ मिलिआ ता चूकी डंझा ॥ नानक लधा मन तन मंझा ॥४॥११॥ आसा महला ५

पंचपदे ॥ प्रथमे तेरी नीकी जाति ॥ दुतीआ तेरी मनीअै पाँति ॥ तृतीआ तेरा सुंदर थानु ॥ बिगड़
 रूपु मन महि अभिमानु ॥१॥ सोहनी सरूपि सुजाणि बिचखनि ॥ अति गरबै मोहि फाकी तूं ॥१॥ रहाउ ॥
 अति सूची तेरी पाकसाल ॥ करि इसनानु पूजा तिलकु लाल ॥ गली गरबहि मुखि गोवहि गिआन ॥
 सभि बिधि खोई लोभि सुआन ॥२॥ कापर पहिरहि भोगहि भोग ॥ आचार करहि सोभा महि लोग ॥ चोआ
 चंदन सुगंध बिसथार ॥ संगी खोटा क्रोधु चंडाल ॥३॥ अवर जोनि तेरी पनिहारी ॥ इसु धरती महि तेरी
 सिकदारी ॥ सुइना रूपा तुझ पहि दाम ॥ सीलु बिगारिओ तेरा काम ॥४॥ जा कउ दृसटि मडिआ
 हरि राइ ॥ सा बंदी ते लई छडाइ ॥ साधसंगि मिलि हरि रसु पाइआ ॥ कहु नानक सफल ओह
 काइआ ॥५॥ सभि रूप सभि सुख बने सुहागनि ॥ अति सुंदरि बिचखनि तूं ॥१॥ रहाउ दूजा ॥१२॥
 आसा महला ५ इकतुके २ ॥ जीवत दीसै तिसु सरपर मरणा ॥ मुआ होवै तिसु निहचलु रहणा ॥१॥
 जीवत मुए मुए से जीवे ॥ हरि हरि नामु अवखधु मुखि पाइआ गुर सबदी रसु अंमृतु पीवे ॥१॥
 रहाउ ॥ काची मटुकी बिनसि बिनासा ॥ जिसु छूटै तृकुटी तिसु निज घरि वासा ॥२॥ ऊचा चढ़ै सु पवै
 पडिआला ॥ धरनि पड़ै तिसु लगै न काला ॥३॥ भ्रमत फिरे तिन किछू न पाइआ ॥ से असथिर जिन
 गुर सबदु कमाइआ ॥४॥ जीउ पिंडु सभु हरि का मालु ॥ नानक गुर मिलि भए निहाल ॥५॥१३॥
 आसा महला ५ ॥ पुतरी तेरी बिधि करि थाटी ॥ जानु सति करि होइगी माटी ॥१॥ मूलु समालहु
 अचेत गवारा ॥ इतने कउ तुम् किआ गरबे ॥१॥ रहाउ ॥ तीनि सेर का दिहाड़ी मिहमानु ॥ अवर
 वसतु तुझ पाहि अमान ॥२॥ बिसटा असत रक्तु परेटे चाम ॥ इसु ऊपरि ले राखिओ गुमान ॥३॥
 एक वसतु बूझहि ता होवहि पाक ॥ बिनु बूझे तूं सदा नापाक ॥४॥ कहु नानक गुर कउ कुरबानु ॥
 जिस ते पाईअै हरि पुरखु सुजानु ॥५॥१४॥ आसा महला ५ इकतुके चउपदे ॥ इक घड़ी दिनसु
 मो कउ बहुतु दिहारे ॥ मनु न रहै कैसे मिलउ पिआरे ॥१॥ इकु पलु दिनसु मो कउ कबहु न बिहावै ॥

दरसन की मनि आस घनेरी कोई औसा संतु मो कउ पिरहि मिलावै ॥१॥ रहाउ ॥ चारि पहर चहु
 जुगह समाने ॥ रैणि भई तब अंतु न जाने ॥२॥ पंच दूत मिलि पिरहु विछोड़ी ॥ भ्रमि भ्रमि रोवै हाथ
 पछोड़ी ॥३॥ जन नानक कउ हरि दरसु दिखाइआ ॥ आतमु चीन्नि परम सुखु पाइआ ॥४॥१५॥
 आसा महला ५ ॥ हरि सेवा महि परम निधानु ॥ हरि सेवा मुखि अमृत नामु ॥१॥ हरि मेरा साथी
 संगि सखाई ॥ दुखि सुखि सिमरी तह मउजूदु जमु बपुरा मो कउ कहा डराई ॥१॥ रहाउ ॥ हरि मेरी
 ओट मै हरि का ताणु ॥ हरि मेरा सखा मन माहि दीबाणु ॥२॥ हरि मेरी पूंजी मेरा हरि वेसाहु ॥
 गुरुमुखि धनु खटी हरि मेरा साहु ॥३॥ गुर किरपा ते इह मति आवै ॥ जन नानकु हरि कै अंकि
 समावै ॥४॥१६॥ आसा महला ५ ॥ प्रभु होइ कृपालु त इहु मनु लाई ॥ सतिगुरु सेवि सभै फल
 पाई ॥१॥ मन किउ बैरागु करहिगा सतिगुरु मेरा पूरा ॥ मनसा का दाता सभ सुख निधानु अमृत
 सरि सद ही भरपूरा ॥१॥ रहाउ ॥ चरण कमल रिद अंतरि धारे ॥ प्रगटी जोति मिले राम पिआरे ॥
 २॥ पंच सखी मिलि मंगलु गाइआ ॥ अनहद बाणी नादु वजाइआ ॥३॥ गुरु नानकु तुठा मिलिआ
 हरि राइ ॥ सुखि रैणि विहाणी सहजि सुभाइ ॥४॥१७॥ आसा महला ५ ॥ करि किरपा हरि
 परगटी आइआ ॥ मिलि सतिगुरु धनु पूरा पाइआ ॥१॥ औसा हरि धनु संचीऔ भाई ॥ भाहि न
 जालै जलि नही डूबै संगु छोडि करि कतहु न जाई ॥१॥ रहाउ ॥ तोटि न आवै निखुटि न जाइ ॥
 खाइ खरचि मनु रहिआ अघाइ ॥२॥ सो सचु साहु जिसु घरि हरि धनु संचाणा ॥ इसु धन ते सभु जगु
 वरसाणा ॥३॥ तिनि हरि धनु पाइआ जिसु पुरब लिखे का लहणा ॥ जन नानक अंति वार नामु
 गहणा ॥४॥१८॥ आसा महला ५ ॥ जैसे किरसाणु बोवै किरसानी ॥ काची पाकी बाढि परानी ॥१॥ जो
 जनमै सो जानहु मूआ ॥ गोविंद भगतु असथिरु है थीआ ॥१॥ रहाउ ॥ दिन ते सरपर पउसी राति ॥
 रैणि गई फिरि होइ परभाति ॥२॥ माइआ मोहि सोइ रहे अभागे ॥ गुर प्रसादि को विरला

जागे ॥३॥ कहु नानक गुण गाईअहि नीत ॥ मुख ऊजल होइ निरमल चीत ॥४॥१६॥ आसा महला ५
 ॥ नउ निधि तेरै सगल निधान ॥ इछा पूरकु रखै निदान ॥१॥ तूं मेरो पिआरो ता कैसी भूखा ॥ तूं मनि
 वसिआ लगै न दूखा ॥१॥ रहाउ ॥ जो तूं करहि सोई परवाणु ॥ साचे साहिब तेरा सचु फुरमाणु ॥२॥ जा
 तुधु भावै ता हरि गुण गाउ ॥ तेरै घरि सदा सदा है निआउ ॥३॥ साचे साहिब अलख अभेव ॥ नानक
 लाइआ लागा सेव ॥४॥२०॥ आसा महला ५ ॥ निकटि जीअ कै सद ही संगी ॥ कुदरति वरतै रूप
 अरु रंगा ॥१॥ करै न झुरै ना मनु रोवनहारा ॥ अविनासी अविगतु अगोचरु सदा सलामति खसमु
 हमारा ॥१॥ रहाउ ॥ तेरे दासरे कउ किस की काणि ॥ जिस की मीरा राखै आनि ॥२॥ जो लउडा प्रभि
 कीआ अजाति ॥ तिसु लउडे कउ किस की ताति ॥३॥ वेमुहताजा वेपरवाहु ॥ नानक दास कहहु गुर
 वाहु ॥४॥२१॥ आसा महला ५ ॥ हरि रसु छोडि होछै रसि माता ॥ घर महि वसतु बाहरि उठि जाता
 ॥१॥ सुनी न जाई सचु अमृत काथा ॥ रारि करत झूठी लगि गाथा ॥१॥ रहाउ ॥ वजहु साहिब का
 सेव बिरानी ॥ अैसे गुनह अछादिओ प्रानी ॥२॥ तिसु सिउ लूक जो सद ही संगी ॥ कामि न आवै सो
 फिरि फिरि मंगी ॥३॥ कहु नानक प्रभ दीन दइआला ॥ जिउ भावै तिउ करि प्रतिपाला ॥४॥२२॥
 आसा महला ५ ॥ जीअ प्रान धनु हरि को नामु ॥ ईहा ऊहाँ उन संगि कामु ॥१॥ बिनु हरि नाम
 अवरु सभु थोरा ॥ तृपति अघावै हरि दरसनि मनु मोरा ॥१॥ रहाउ ॥ भगति भंडार गुरबाणी
 लाल ॥ गावत सुनत कमावत निहाल ॥२॥ चरण कमल सिउ लागो मानु ॥ सतिगुरि तूठै कीनो दानु
 ॥३॥ नानक कउ गुरि दीखिआ दीन् ॥ प्रभ अविनासी घटि घटि चीन् ॥४॥२३॥ आसा महला ५
 ॥ अनद बिनोद भरेपुरि धारिआ ॥ अपुना कारजु आपि सवारिआ ॥१॥ पूर समग्री पूरे ठाकुर
 की ॥ भरिपुरि धारि रही सोभ जा की ॥१॥ रहाउ ॥ नामु निधानु जा की निरमल सोइ ॥ आपे
 करता अवरु न कोइ ॥२॥ जीअ जंत सभि ता कै हाथि ॥ रवि रहिआ प्रभु सभ कै साथि ॥३॥

पूरा गुरु पूरी बणत बणाई ॥ नानक भगत मिली वडिआई ॥४॥२४॥ आसा महला ५ ॥
 गुर कै सबदि बनावहु इहु मनु ॥ गुर का दरसनु संचहु हरि धनु ॥१॥ ऊतम मति मेरै रिदै तूं आउ ॥
 धिआवउ गावउ गुण गोविंदा अति प्रीतम मोहि लागै नाउ ॥१॥ रहाउ ॥ तृपति अघावनु साचै
 नाइ ॥ अठसठि मजनु संत धूराइ ॥२॥ सभ महि जानउ करता एक ॥ साधसंगति मिलि बुधि
 बिबेक ॥३॥ दासु सगल का छोडि अभिमानु ॥ नानक कउ गुरि दीनो दानु ॥४॥२५॥ आसा महला ५
 ॥ बुधि प्रगास भई मति पूरी ॥ ता ते बिनसी दुरमति दूरी ॥१॥ अैसी गुरमति पाईअले ॥ बूडत घोर
 अंध कूप महि निकसिओ मेरे भाई रे ॥१॥ रहाउ ॥ महा अगाह अगनि का सागरु ॥ गुरु बोहिथु
 तारे रतनागरु ॥२॥ दुतर अंध बिखम इह माइआ ॥ गुरि पूरै परगटु मारगु दिखाइआ ॥३॥
 जाप ताप कछु उकति न मोरी ॥ गुर नानक सरणागति तोरी ॥४॥२६॥ आसा महला ५ तिपदे २ ॥
 हरि रसु पीवत सद ही राता ॥ आन रसा खिन महि लहि जाता ॥ हरि रस के माते मनि सदा अन्नद ॥
 आन रसा महि विआपै चिंद ॥१॥ हरि रसु पीवै अलमसतु मतवारा ॥ आन रसा सभि होछे रे ॥१॥
 रहाउ ॥ हरि रस की कीमति कही न जाइ ॥ हरि रसु साधू हाटि समाइ ॥ लाख करोरी मिलै न केह ॥
 जिसहि परापति तिस ही देहि ॥२॥ नानक चाखि भए बिसमादु ॥ नानक गुर ते आइआ सादु ॥ ईत
 ऊत कत छोडि न जाइ ॥ नानक गीधा हरि रस माहि ॥३॥२७॥ आसा महला ५ ॥ कामु क्रोधु
 लोभु मोहु मिटावै छुटकै दुरमति अपुनी धारी ॥ होइ निमाणी सेव कमावहि ता प्रीतम होवहि मनि
 पिआरी ॥१॥ सुणि सुंदरि साधू बचन उधारी ॥ दूख भूख मिटै तेरो सहसा सुख पावहि तूं सुखमनि
 नारी ॥१॥ रहाउ ॥ चरण पखारि करउ गुर सेवा आतम सुधु बिखु तिआस निवारी ॥ दासन
 की होइ दासि दासरी ता पावहि सोभा हरि दुआरी ॥२॥ इही अचार इही बिउहारा आगिआ
 मानि भगति होइ तुमारी ॥ जो इहु मंत्र कमावै नानक सो भउजलु पारि उतारी ॥३॥२८॥

आसा महला ५ दुपदे ॥ भई परापति मानुख देहुरीआ ॥ गोबिंद मिलण की इह तेरी बरीआ ॥
 अवरि काज तेरै कितै न काम ॥ मिलु साधसंगति भजु केवल नाम ॥१॥ सरंजामि लागु भवजल
 तरन कै ॥ जनमु बृथा जात रंगि माइआ कै ॥१॥ रहाउ ॥ जपु तपु संजमु धरमु न कमाइआ ॥
 सेवा साध न जानिआ हरि राइआ ॥ कहु नानक हम नीच करंमा ॥ सरणि परे की राखहु सरमा
 ॥२॥२६॥ आसा महला ५ ॥ तुझ बिनु अवरु नाही मै दूजा तूं मेरे मन माही ॥ तूं साजनु संगी प्रभु
 मेरा काहे जीअ डराही ॥१॥ तुमरी ओट तुमारी आसा ॥ बैठत ऊठत सोवत जागत विसरु नाही
 तूं सास गिरासा ॥१॥ रहाउ ॥ राखु राखु सरणि प्रभ अपनी अगनि सागर विकराला ॥ नानक
 के सुखदाते सतिगुर हम तुमरे बाल गुपाला ॥२॥३०॥ आसा महला ५ ॥ हरि जन लीने प्रभू
 छडाइ ॥ प्रीतम सिउ मेरो मनु मानिआ तापु मुआ बिखु खाइ ॥१॥ रहाउ ॥ पाला ताऊ कछू न
 बिआपै राम नाम गुन गाइ ॥ डाकी को चिति कछू न लागै चरन कमल सरनाइ ॥१॥ संत प्रसादि
 भए किरपाला होए आपि सहाइ ॥ गुन निधान निति गावै नानकु सहसा दुखु मिटाइ ॥२॥३१॥
 आसा महला ५ ॥ अउखधु खाइओ हरि को नाउ ॥ सुख पाए दुख बिनसिआ थाउ ॥१॥ तापु
 गइआ बचनि गुर पूरे ॥ अनदु भइआ सभि मिटे विसूरे ॥१॥ रहाउ ॥ जीअ जंत सगल सुखु
 पाइआ ॥ पारब्रह्म नानक मनि धिआइआ ॥२॥३२॥ आसा महला ५ ॥ बाँछत नाही सु बेला आई
 ॥ बिनु हुकमै किउ बुझै बुझाई ॥१॥ ठंढी ताती मिटी खाई ॥ ओहु न बाला बूढा भाई ॥१॥ रहाउ ॥
 नानक दास साध सरणार्ह ॥ गुर प्रसादि भउ पारि पराई ॥२॥३३॥ आसा महला ५ ॥ सदा सदा
 आतम परगासु ॥ साधसंगति हरि चरण निवासु ॥१॥ राम नाम निति जपि मन मेरे ॥ सीतल साँति
 सदा सुख पावहि किलविख जाहि सभे मन तेरे ॥१॥ रहाउ ॥ कहु नानक जा के पूरन करम ॥ सतिगुर
 भेटे पूरन पारब्रह्म ॥२॥३४॥ दूजे घर के चउतीस ॥ आसा महला ५ ॥ जा का हरि सुआमी प्रभु

बेली ॥ पीड़ गई फिरि नही दुहेली ॥१॥ रहाउ ॥ करि किरपा चरन संगि मेली ॥ सूख सहज आन्नद सुहेली ॥१॥ साधसंगि गुण गाड़ि अतोली ॥ हरि सिमरत नानक भई अमोली ॥२॥३५॥ आसा महला ५ ॥ काम क्रोध माड़िआ मद मतसर ए खेलत सभि जूअै हारे ॥ सतु संतोखु दड़िआ धरमु सचु इह अपुनै गृह भीतरि वारे ॥१॥ जनम मरन चूके सभि भारे ॥ मिलत संगि भड़िओ मनु निरमलु गुरि पूरै लै खिन महि तारे ॥१॥ रहाउ ॥ सभ की रेनु होड़ि रहै मनूआ सगले दीसहि मीत पिआरे ॥ सभ मधे रविआ मेरा ठाकुरु दानु देत सभि जीअ समारे ॥२॥ एको एकु आपि इकु एकै एकै है सगला पासारे ॥ जपि जपि होए सगल साध जन एकु नामु धिआड़ि बहुतु उधारे ॥३॥ गहिर गंभीर बिअंत गुसाई अंतु नही किछु पारावारे ॥ तुमरी कृपा ते गुन गावै नानक धिआड़ि धिआड़ि प्रभ कउ नमसकारे ॥४॥३६॥ आसा महला ५ ॥ तू बिअंतु अविगतु अगोचरु इहु सभु तेरा आकारु ॥ किआ हम जंत करह चतुराई जाँ सभु किछु तुझै मझारि ॥१॥ मेरे सतिगुर अपने बालिक राखहु लीला धारि ॥ देहु सुमति सदा गुण गावा मेरे ठाकुर अगम अपार ॥१॥ रहाउ ॥ जैसे जननि जठर महि प्रानी ओहु रहता नाम अधारि ॥ अनदु करै सासि सासि समारै ना पोहै अगनारि ॥२॥ पर धन पर दारा पर निंदा इन सिउ प्रीति निवारि ॥ चरन कमल सेवी रिद अंतरि गुर पूरे कै आधारि ॥३॥ गृहु मंदर महला जो दीसहि ना कोई संगारि ॥ जब लगु जीवहि कली काल महि जन नानक नामु समारि ॥४॥३७॥

आसा घरु ३ महला ५

१६ सतिगुर प्रसादि ॥

राज मिलक जोबन गृह सोभा रूपवंतु जोआनी ॥ बहुतु दरबु हसती अरु घोड़े लाल लाख बै आनी ॥ आगै दरगहि कामि न आवै छोड़ि चलै अभिमानी ॥१॥ काहे एक बिना चितु लाईअै ॥ ऊठत बैठत सोवत जागत सदा सदा हरि धिआईअै ॥१॥ रहाउ ॥ महा बचित्र सुंदर आखाड़े रण महि जिते

पवाड़े ॥ हउ मारउ हउ बंधउ छोडउ मुख ते एव बबाड़े ॥ आइआ हुकमु पारब्रहम का छोडि चलिआ
 एक दिहाड़े ॥२॥ करम धरम जुगति बहु करता करणैहारु न जानै ॥ उपदेसु करै आपि न कमावै ततु
 सबदु न पछानै ॥ नाँगा आइआ नाँगो जासी जितु हसती खाकु छानै ॥३॥ संत सजन सुनहु सभि मीता
 झूठा एहु पसारा ॥ मेरी मेरी करि करि डूबे खपि खपि मुए गवारा ॥ गुर मिलि नानक नामु धिआइआ
 साचि नामि निसतारा ॥४॥१॥३८॥

रागु आसा घरु ५ महला ५

१९९ सतिगुर प्रसादि ॥

भ्रम महि सोई सगल जगत धंध अंध ॥ कोऊ जागै हरि जनु ॥१॥ महा मोहनी मगन पृअ प्रीति प्रान ॥
 कोऊ तिआगै विरला ॥२॥ चरन कमल आनूप हरि संत मंत ॥ कोऊ लागै साधू ॥३॥ नानक साधू संगि
 जागे गिआन रंगि ॥ वडभागे किरपा ॥४॥१॥३६॥

१९९ सतिगुर प्रसादि ॥

रागु आसा घरु ६ महला ५ ॥ जो तुधु भावै सो परवाना सूखु सहजु मनि सोई ॥ करण कारण समरथ
 अपारा अवरु नाही रे कोई ॥१॥ तेरे जन रसकि रसकि गुण गावहि ॥ मसलति मता सिआणप
 जन की जो तूं करहि करावहि ॥१॥ रहाउ ॥ अंमृतु नामु तुमारा पिआरे साधसंगि रसु पाइआ ॥
 तृपति अघाडि सेई जन पूरे सुख निधानु हरि गाइआ ॥२॥ जा कउ टेक तुमारी सुआमी ता कउ
 नाही चिंता ॥ जा कउ दइआ तुमारी होई से साह भले भगवंता ॥३॥ भ्रम मोह धोह सभि निकसे
 जब का दरसनु पाइआ ॥ वरतणि नामु नानक सचु कीना हरि नामे रंगि समाइआ ॥४॥१॥४०॥
 आसा महला ५ ॥ जनम जनम की मलु धोवै पराई आपणा कीता पावै ॥ ईहा सुखु नही दरगह ढोई
 जम पुरि जाइ पचावै ॥१॥ निंदकि अहिला जनमु गवाइआ ॥ पहुचि न साकै काहू बातै आगै ठउर
 न पाइआ ॥१॥ रहाउ ॥ किरतु पइआ निंदक बपुरे का किया ओहु करै बिचारा ॥ तहा बिगूता

जह कोइ न राखै ओहु किसु पहि करे पुकारा ॥२॥ निंदक की गति कतहूं नाही खसमै एवै भाणा ॥
 जो जो निंद करे संतन की तिउ संतन सुखु माना ॥३॥ संता टेक तुमारी सुआमी तूं संतन का सहाई ॥
 कहु नानक संत हरि राखे निंदक दीए रुड़ाई ॥४॥२॥४१॥ आसा महला ५ ॥ बाहरु धोइ अंतरु
 मनु मैला दुइ ठउर अपुने खोए ॥ ईहा कामि क्रोधि मोहि विआपिआ आगै मुसि मुसि रोए ॥१॥
 गोविंद भजन की मति है होरा ॥ वरमी मारी सापु न मरई नामु न सुनई डोरा ॥१॥ रहाउ ॥ माइआ
 की किरति छोडि गवाई भगती सार न जानै ॥ बेद सासत्र कउ तरकनि लागा ततु जोगु न पछानै ॥
 २॥ उघरि गइआ जैसा खोटा ढबूआ नदरि सराफा आइआ ॥ अंतरजामी सभु किछु जानै उस ते
 कहा छपाइआ ॥३॥ कूड़ि कपटि बंचि निमुनीआदा बिनसि गइआ ततकाले ॥ सति सति सति
 नानकि कहिआ अपनै हिरदै देखु समाले ॥४॥३॥४२॥ आसा महला ५ ॥ उदमु करत होवै मनु
 निरमलु नाचै आपु निवारे ॥ पंच जना ले वसगति राखै मन महि एकंकारे ॥१॥ तेरा जनु निरति
 करे गुन गावै ॥ रबाबु पखावज ताल घुंघरू अनहद सबदु वजावै ॥१॥ रहाउ ॥ प्रथमे मनु परबोधै
 अपना पाछै अवर रीझावै ॥ राम नाम जपु हिरदै जापै मुख ते सगल सुनावै ॥२॥ कर संगि साधू
 चरन पखारै संत धूरि तनि लावै ॥ मनु तनु अरपि धरे गुर आगै सति पदारथु पावै ॥३॥ जो जो
 सुनै पेखै लाइ सरधा ता का जनम मरन दुखु भागै ॥ औसी निरति नरक निवारै नानक गुरमुखि
 जागै ॥४॥४॥४३॥ आसा महला ५ ॥ अधम चंडाली भई ब्रहमणी सूदी ते सेसटाई रे ॥ पाताली
 आकासी सखनी लहबर बूझी खाई रे ॥१॥ घर की बिलाई अवर सिखाई मूसा देखि डराई रे ॥
 अज कै वसि गुरि कीनो केहरि कूकर तिनहि लगाई रे ॥१॥ रहाउ ॥ बाझु थूनीआ छपरा थामिआ
 नीघरिआ घरु पाइआ रे ॥ बिनु जड़ीए लै जड़िओ जड़ावा थेवा अचरजु लाइआ रे ॥२॥ दादी
 दादि न पहुचनहारा चूपी निरनउ पाइआ रे ॥ मालि दुलीचै बैठी ले मिरतकु नैन दिखालनु

धाड़िआ रे ॥३॥ सोई अजाणु कहै मै जाना जानणहारु न छाना रे ॥ कहु नानक गुरि अमिउ
 पीआड़िआ रसकि रसकि बिगसाना रे ॥४॥५॥४४॥ आसा महला ५ ॥ बंधन काटि बिसारे अउगन
 अपना बिरदु समारिआ ॥ होए कृपाल मात पित निआई बारिक जिउ प्रतिपारिआ ॥१॥ गुरसिख
 राखे गुर गोपालि ॥ काढि लीए महा भवजल ते अपनी नदरि निहालि ॥१॥ रहाउ ॥ जा कै सिमरणि
 जम ते छुटीअै हलति पलति सुखु पाईअै ॥ सासि गिरासि जपहु जपु रसना नीत नीत गुण गाईअै
 ॥२॥ भगति प्रेम परम पदु पाड़िआ साधसंगि दुख नाठे ॥ छिजै न जाड़ि किछु भउ न बिआपे हरि
 धनु निरमलु गाठे ॥३॥ अंति काल प्रभ भए सहाई इति उत राखनहारे ॥ प्रान मीत हीत धनु मेरै
 नानक सद बलिहारे ॥४॥६॥४५॥ आसा महला ५ ॥ जा तूं साहिबु ता भउ केहा हउ तुधु बिनु किसु
 सालाही ॥ एकु तूं ता सभु किछु है मै तुधु बिनु दूजा नाही ॥१॥ बाबा बिखु देखिआ संसारु ॥ रखिआ
 करहु गुसाई मेरे मै नामु तेरा आधारु ॥१॥ रहाउ ॥ जाणहि बिरथा सभा मन की होरु किसु पहि आखि
 सुणाईअै ॥ विणु नावै सभु जगु बउराड़िआ नामु मिलै सुखु पाईअै ॥२॥ किआ कहीअै किसु आखि
 सुणाईअै जि कहणा सु प्रभ जी पासि ॥ सभु किछु कीता तेरा वरतै सदा सदा तेरी आस ॥३॥ जे
 देहि वडिआई ता तेरी वडिआई इति उत तुझहि धिआउ ॥ नानक के प्रभ सदा सुखदाते मै ताणु
 तेरा डिकु नाउ ॥४॥७॥४६॥ आसा महला ५ ॥ अंमृतु नामु तुमारा ठाकुर एहु महा रसु जनहि पीओ
 ॥ जनम जनम चूके भै भारे दुरतु बिनासिओ भरमु बीओ ॥१॥ दरसनु पेखत मै जीओ ॥ सुनि करि बचन
 तुमारे सतिगुर मनु तनु मेरा ठारु थीओ ॥१॥ रहाउ ॥ तुमरी कृपा ते भडिओ साधसंगु एहु काजु तुम्
 आपि कीओ ॥ दिडु करि चरण गहे प्रभ तुमरे सहजे बिखिआ भई खीओ ॥२॥ सुख निधान नामु प्रभ
 तुमरा एहु अबिनासी मंत्रु लीओ ॥ करि किरपा मोहि सतिगुरि दीना तापु संतापु मेरा बैरु गीओ ॥३॥
 धन्नु सु माणस देही पाई जितु प्रभि अपनै मेलि लीओ ॥ धन्नु सु कलिजुगु साधसंगि कीरतनु गाईअै

नानक नामु अधारु हीओ ॥४॥८॥४७॥ आसा महला ५ ॥ आगै ही ते सभु किछु हूआ अवरु कि जाणै
 गिआना ॥ भूल चूक अपना बारिकु बखसिआ पारब्रहम भगवाना ॥१॥ सतिगुरु मेरा सदा दडिआला
 मोहि दीन कउ राखि लीआ ॥ काटिआ रोगु महा सुखु पाडिआ हरि अमृतु मुखि नामु दीआ ॥१॥
 रहाउ ॥ अनिक पाप मेरे परहरिआ बंधन काटे मुक्त भए ॥ अंध कूप महा घोर ते बाह पकरि गुरि
 काढि लीए ॥२॥ निरभउ भए सगल भउ मिटिआ राखे राखनहारे ॥ अैसी दाति तेरी प्रभ मेरे कारज
 सगल सवारे ॥३॥ गुण निधान साहिब मनि मेला ॥ सरणि पडिआ नानक सोहेला ॥४॥६॥४८॥
 आसा महला ५ ॥ तूं विसरहि ताँ सभु को लागू चीति आवहि ताँ सेवा ॥ अवरु न कोऊ दूजा सूझै साचे
 अलख अभेवा ॥१॥ चीति आवै ताँ सदा दडिआला लोगन किआ वेचारे ॥ बुरा भला कहु किस नो
 कहीअै सगले जीअ तुमारे ॥१॥ रहाउ ॥ तेरी टेक तेरा आधार हाथ देडि तूं राखहि ॥ जिसु जन
 ऊपरि तेरी किरपा तिस कउ बिपु न कोऊ भाखै ॥२॥ ओहो सुखु ओहा वडिआई जो प्रभ जी मनि भाणी ॥
 तूं दाना तूं सद मिहरवाना नामु मिलै रंगु माणी ॥३॥ तुधु आगै अरदासि हमारी जीउ पिंडु सभु
 तेरा ॥ कहु नानक सभ तेरी वडिआई कोई नाउ न जाणै मेरा ॥४॥१०॥४९॥ आसा महला ५ ॥ करि
 किरपा प्रभ अंतरजामी साधसंगि हरि पाईअै ॥ खोलि किवार दिखाले दरसनु पुनरपि जनमि न
 आईअै ॥१॥ मिलउ परीतम सुआमी अपुने सगले दूख हरउ रे ॥ पारब्रहमु जिनि रिदै अराधिआ
 ता कै संगि तरउ रे ॥१॥ रहाउ ॥ महा उदिआन पावक सागर भए हरख सोग महि बसना ॥
 सतिगुरु भेटि भडिआ मनु निरमलु जपि अमृतु हरि रसना ॥२॥ तनु धनु थापि कीओ सभु अपना
 कोमल बंधन बाँधिआ ॥ गुर परसादि भए जन मुक्ते हरि हरि नामु अराधिआ ॥३॥ राखि लीए
 प्रभि राखनहारै जो प्रभ अपुने भाणे ॥ जीउ पिंडु सभु तुमरा दाते नानक सद कुरबाणे ॥४॥११॥
 ५०॥ आसा महला ५ ॥ मोह मलन नीद ते छुटकी कउनु अनुग्रहु भडिओ री ॥ महा मोहनी तुधु न

विआपै तेरा आलसु कहा गइओ री ॥१॥ रहाउ ॥ कामु क्रोधु अह्यकारु गाखरो संजमि कउन छुटिओ री ॥ सुरि नर देव असुर तै गुनीआ सगलो भवनु लुटिओ री ॥१॥ दावा अगनि बहुतु तृण जाले कोई हरिआ बूटु रहिओ री ॥ असो समरथु वरनि न साकउ ता की उपमा जात न कहिओ री ॥ २॥ काजर कोठ महि भई न कारी निरमल बरनु बनिओ री ॥ महा मंत्रु गुर हिरदै बसिओ अचरज नामु सुनिओ री ॥३॥ करि किरपा प्रभ नदरि अवलोकन अपुनै चरणि लगाई ॥ प्रेम भगति नानक सुखु पाइआ साधू संगि समाई ॥४॥१२॥५१॥

१६ सतिगुर प्रसादि ॥ रागु आसा घरु ७ महला ५ ॥ लालु चोलना तै तनि सोहिआ ॥ सुरिजन भानी ताँ मनु मोहिआ ॥१॥ कवन बनी री तेरी लाली ॥ कवन रंगि तूं भई गुलाली ॥१॥ रहाउ ॥ तुम ही सुंदरि तुमहि सुहागु ॥ तुम घरि लालनु तुम घरि भागु ॥२॥ तूं सतवंती तूं परधानि ॥ तूं प्रीतम भानी तुही सुर गिआनि ॥३॥ प्रीतम भानी ताँ रंगि गुलाल ॥ कहु नानक सुभ दृसटि निहाल ॥४॥ सुनि री सखी इह हमरी घाल ॥ प्रभ आपि सीगारि सवारनहार ॥१॥ रहाउ दूजा ॥१॥५२॥ आसा महला ५ ॥ दूखु घनो जब होते दूरि ॥ अब मसलति मोहि मिली हदूरि ॥१॥ चुका निहोरा सखी सहेरी ॥ भरमु गइआ गुरि पिर संगि मेरी ॥१॥ रहाउ ॥ निकटि आनि पृअ सेज धरी ॥ काणि कढन ते छूटि परी ॥२॥ मंदरि मेरै सबदि उजारा ॥ अनद बिनोदी खसमु हमारा ॥३॥ मसतकि भागु मै पिरु घरि आइआ ॥ थिरु सोहागु नानक जन पाइआ ॥४॥२॥५३॥ आसा महला ५ ॥ साचि नामि मेरा मनु लागा ॥ लोगन सिउ मेरा ठाठा बागा ॥१॥ बाहरि सूतु सगल सिउ मउला ॥ अलिपतु रहउ जैसे जल महि कउला ॥१॥ रहाउ ॥ मुख की बात सगल सिउ करता ॥ जीअ संगि प्रभु अपुना धरता ॥२॥ दीसि आवत है बहुतु भीहाला ॥ सगल चरन की इहु मनु राला ॥३॥ नानक जनि गुरु पूरा पाइआ ॥

अंतरि बाहरि एकु दिखाइआ ॥४॥३॥५४॥ आसा महला ५ ॥ पावतु रलीआ जोबनि बलीआ ॥ नाम
 बिना माटी संगि रलीआ ॥१॥ कान कुंडलीआ बसत ओढलीआ ॥ सेज सुखलीआ मनि गरबलीआ
 ॥१॥ रहाउ ॥ तलै कुंचरीआ सिरि कनिक छतरीआ ॥ हरि भगति बिना ले धरनि गडलीआ ॥२॥
 रूप सुंदरीआ अनिक इसतरीआ ॥ हरि रस बिनु सभि सुआद फिकरीआ ॥३॥ माइआ छलीआ
 बिकार बिखलीआ ॥ सरणि नानक प्रभ पुरख दइअलीआ ॥४॥४॥५५॥ आसा महला ५ ॥ एकु
 बगीचा पेड घन करिआ ॥ अमृत नामु तहा महि फलिआ ॥१॥ अइसा करहु बीचारु गिआनी ॥ जा ते
 पाईअै पटु निरबानी ॥ आसि पासि बिखूआ के कुंटा बीचि अमृतु है भाई रे ॥१॥ रहाउ ॥
 सिंचनहारे एकै माली ॥ खबरि करतु है पात पत डाली ॥२॥ सगल बनसपति आणि जड़ाई ॥ सगली
 फूली निफल न काई ॥३॥ अमृत फलु नामु जिनि गुर ते पाइआ ॥ नानक दास तरी तिनि माइआ
 ॥४॥५॥५६॥ आसा महला ५ ॥ राज लीला तैरे नामि बनाई ॥ जोगु बनिआ तेरा कीरतनु गाई
 ॥१॥ सरब सुखा बने तैरे ओलै ॥ भ्रम के परदे सतिगुर खोले ॥१॥ रहाउ ॥ हुकमु बूझि रंग रस माणे ॥
 सतिगुर सेवा महा निरबाणे ॥२॥ जिनि तूं जाता सो गिरसत उदासी परवाणु ॥ नामि रता सोई
 निरबाणु ॥३॥ जा कउ मिलिओ नामु निधाना ॥ भनति नानक ता का पूर खजाना ॥४॥६॥५७॥ आसा
 महला ५ ॥ तीरथि जाउ त हउ हउ करते ॥ पंडित पूछउ त माइआ राते ॥१॥ सो असथानु बतावहु
 मीता ॥ जा कै हरि हरि कीरतनु नीता ॥१॥ रहाउ ॥ सासत्र बेद पाप पुन्न वीचार ॥ नरकि सुरगि
 फिरि फिरि अउतार ॥२॥ गिरसत महि चिंत उदास अह्वकार ॥ करम करत जीअ कउ जंजार ॥३॥
 प्रभ किरपा ते मनु वसि आइआ ॥ नानक गुरमुखि तरी तिनि माइआ ॥४॥ साधसंगि हरि कीरतनु
 गाईअै ॥ इहु असथानु गुरु ते पाईअै ॥१॥ रहाउ दूजा ॥७॥५८॥ आसा महला ५ ॥ घर महि
 सूख बाहरि फुनि सूखा ॥ हरि सिमरत सगल बिनासे दूखा ॥१॥ सगल सूख जाँ तूं चिति आँवै ॥

सो नामु जपै जो जनु तुधु भावै ॥१॥ रहाउ ॥ तनु मनु सीतलु जपि नामु तेरा ॥ हरि हरि जपत ढहै
 दुख डेरा ॥२॥ हुकमु बूझै सोई परवानु ॥ साचु सबदु जा का नीसानु ॥३॥ गुरि पूरै हरि नामु
 दृड़ाइआ ॥ भनति नानकु मैरै मनि सुखु पाइआ ॥४॥८॥५६॥ आसा महला ५ ॥ जहा पठावहु तह
 तह जाइं ॥ जो तुम देहु सोई सुखु पाइं ॥१॥ सदा चेरै गोविंद गोसाई ॥ तुमरी कृपा ते तृपति
 अघाई ॥१॥ रहाउ ॥ तुमरा दीआ पैनु खान्दी ॥ तउ प्रसादि प्रभ सुखी वलाइं ॥२॥ मन तन
 अंतरि तुझै धिआइं ॥ तुमरै लवै न कोऊ लाइं ॥३॥ कहु नानक नित इवै धिआइं ॥ गति होवै
 संतह लागि पाइं ॥४॥६॥६०॥ आसा महला ५ ॥ ऊठत बैठत सोवत धिआईअै ॥ मारगि चलत
 हरे हरि गाईअै ॥१॥ स्रवन सुनीजै अमृत कथा ॥ जासु सुनी मनि होइ अन्नदा दूख रोग मन सगले
 लथा ॥१॥ रहाउ ॥ कारजि कामि बाट घाट जपीजै ॥ गुर प्रसादि हरि अमृतु पीजै ॥२॥ दिनसु
 रैन हरि कीरतनु गाईअै ॥ सो जनु जम की वाट न पाईअै ॥३॥ आठ पहर जिसु विसरहि नाही ॥
 गति होवै नानक तिसु लागि पाई ॥४॥१०॥६१॥ आसा महला ५ ॥ जा कै सिमरनि सूख निवासु ॥
 भई कलिआण दुख होवत नासु ॥१॥ अनदु करहु प्रभ के गुन गावहु ॥ सतिगुरु अपना सद सदा
 मनावहु ॥१॥ रहाउ ॥ सतिगुर का सचु सबदु कमावहु ॥ थिरु घरि बैठे प्रभु अपना पावहु ॥२॥
 पर का बुरा न राखहु चीत ॥ तुम कउ दुखु नही भाई मीत ॥३॥ हरि हरि तंतु मंतु गुरि दीना ॥ इहु
 सुखु नानक अनदिनु चीना ॥४॥११॥६२॥ आसा महला ५ ॥ जिसु नीच कउ कोई न जानै ॥ नामु
 जपत उहु चहु कुंट मानै ॥१॥ दरसनु मागउ देहि पिआरे ॥ तुमरी सेवा कउन कउन न तारे ॥१॥
 रहाउ ॥ जा कै निकटि न आवै कोई ॥ सगल सृसटि उआ के चरन मलि धोई ॥२॥ जो प्राणी काहू
 न आवत काम ॥ संत प्रसादि ता को जपीअै नाम ॥३॥ साधसंगि मन सोवत जागे ॥ तब प्रभ नानक
 मीठे लागे ॥४॥१२॥६३॥ आसा महला ५ ॥ एको एकी नैन निहारउ ॥ सदा सदा हरि नामु

समारउ ॥१॥ राम रामा रामा गुन गावउ ॥ संत प्रतापि साध कै संगे हरि हरि नामु धिआवउ रे ॥
 १॥ रहाउ ॥ सगल समग्री जा कै सूति परोई ॥ घट घट अंतरि रविआ सोई ॥२॥ ओपति परलउ
 खिन महि करता ॥ आपि अलेपा निरगुनु रहता ॥३॥ करन करावन अंतरजामी ॥ अन्नद करै
 नानक का सुआमी ॥४॥१३॥६४॥ आसा महला ५ ॥ कोटि जनम के रहे भवारे ॥ दुलभ देह
 जीती नही हारे ॥१॥ किलबिख बिनासे दुख दरद दूरि ॥ भए पुनीत संतन की धूरि ॥१॥ रहाउ ॥
 प्रभ के संत उधारन जोग ॥ तिसु भेटे जिसु धुरि संजोग ॥२॥ मनि आन्नदु मंत्र गुरि दीआ ॥ तृसन
 बुझी मनु निहचलु थीआ ॥३॥ नामु पदारथु नउ निधि सिधि ॥ नानक गुर ते पाई बुधि ॥४॥१४॥
 ६५॥ आसा महला ५ ॥ मिटी तिआस अगिआन अंधेरे ॥ साध सेवा अघ कटे घनेरे ॥१॥ सूख
 सहज आन्नदु घना ॥ गुर सेवा ते भए मन निरमल हरि हरि हरि हरि नामु सुना ॥१॥ रहाउ ॥
 बिनसिओ मन का मूरखु ढीठा ॥ प्रभ का भाणा लागा मीठा ॥२॥ गुर पूरे के चरण गहे ॥ कोटि जनम
 के पाप लहे ॥३॥ रतन जनमु डिहु सफल भड़िआ ॥ कहु नानक प्रभ करी मड़िआ ॥४॥१५॥६६॥
 आसा महला ५ ॥ सतिगुरु अपना सद सदा समारे ॥ गुर के चरन केस संगि झारे ॥१॥ जागु रे मन
 जागनहारे ॥ बिनु हरि अवरु न आवसि कामा झूठा मोहु मिथिआ पसारे ॥१॥ रहाउ ॥ गुर की बाणी
 सिउ रंगु लाडि ॥ गुरु किरपालु होडि दुखु जाडि ॥२॥ गुर बिनु दूजा नाही थाउ ॥ गुरु दाता गुरु
 देवै नाउ ॥३॥ गुरु पारब्रह्म परमेसरु आपि ॥ आठ पहर नानक गुर जापि ॥४॥१६॥६७॥
 आसा महला ५ ॥ आपे पेडु बिसथारी साख ॥ अपनी खेती आपे राख ॥१॥ जत कत पेखउ एकै ओही ॥
 घट घट अंतरि आपे सोई ॥१॥ रहाउ ॥ आपे सूरु किरणि बिसथारु ॥ सोई गुप्तु सोई आकारु
 ॥२॥ सरगुण निरगुण थापै नाउ ॥ दुह मिलि एकै कीनो ठाउ ॥३॥ कहु नानक गुरि भ्रमु भउ खोडिआ
 ॥ अन्नद रूपु सभु नैन अलोडिआ ॥४॥१७॥६८॥ आसा महला ५ ॥ उकति सिआनप किछू न जाना ॥

दिनु रैणि तेरा नामु वखाना ॥१॥ मै निरगुन गुणु नाही कोडि ॥ करन करावनहार प्रभ सोडि ॥१॥
 रहाउ ॥ मूरख मुगध अगिआन अवीचारी ॥ नाम तेरे की आस मनि धारी ॥२॥ जपु तपु संजमु करम
 न साधा ॥ नामु प्रभू का मनहि अराधा ॥३॥ किछू न जाना मति मेरी थोरी ॥ बिनवति नानक ओट
 प्रभ तोरी ॥४॥१८॥६६॥ आसा महला ५ ॥ हरि हरि अखर दुडि इह माला ॥ जपत जपत भए दीन
 दडिआला ॥१॥ करउ बेनती सतिगुर अपुनी ॥ करि किरपा राखहु सरणाई मो कउ देहु हरे हरि
 जपनी ॥१॥ रहाउ ॥ हरि माला उर अंतरि धारै ॥ जनम मरण का दूखु निवारै ॥२॥ हिरदै समालै
 मुखि हरि हरि बोलै ॥ सो जनु इत उत कतहि न डोलै ॥३॥ कहु नानक जो राचै नाडि ॥ हरि माला ता कै
 संगि जाडि ॥४॥१६॥७०॥ आसा महला ५ ॥ जिस का सभु किछु तिस का होडि ॥ तिसु जन लेपु न
 बिआपै कोडि ॥१॥ हरि का सेवकु सद ही मुक्ता ॥ जो किछु करै सोई भल जन कै अति निरमल दास
 की जुगता ॥१॥ रहाउ ॥ सगल तिआगि हरि सरणी आडिआ ॥ तिसु जन कहा बिआपै माडिआ ॥
 २॥ नामु निधानु जा के मन माहि ॥ तिस कउ चिंता सुपनै नाहि ॥३॥ कहु नानक गुरु पूरा पाडिआ
 ॥ भरमु मोहु सगल बिनसाडिआ ॥४॥२०॥७१॥ आसा महला ५ ॥ जउ सुप्रसन्न होडिओ प्रभु
 मेरा ॥ ताँ दूखु भरमु कहु कैसे नेरा ॥१॥ सुनि सुनि जीवा सोडि तुमारी ॥ मोहि निरगुन कउ लेहु
 उधारी ॥१॥ रहाउ ॥ मिटि गडिआ दूखु बिसारी चिंता ॥ फलु पाडिआ जपि सतिगुर मंता ॥२॥
 सोई सति सति है सोडि ॥ सिमरि सिमरि रखु कंठि परोडि ॥३॥ कहु नानक कउन उह करमा ॥
 जा कै मनि वसिआ हरि नामा ॥४॥२१॥७२॥ आसा महला ५ ॥ कामि क्रोधि अहंकारि विगूते ॥ हरि
 सिमरनु करि हरि जन छूटे ॥१॥ सोडि रहे माडिआ मद माते ॥ जागत भगत सिमरत हरि राते ॥१॥
 रहाउ ॥ मोह भरमि बहु जोनि भवाडिआ ॥ असथिरु भगत हरि चरण धिआडिआ ॥२॥ बंधन
 अंध कूप गृह मेरा ॥ मुक्ते संत बुझहि हरि नेरा ॥३॥ कहु नानक जो प्रभ सरणाई ॥ ईहा सुखु

आगै गति पाई ॥४॥२२॥७३॥ आसा महला ५ ॥ तू मेरा तरंगु हम मीन तुमारे ॥ तू मेरा ठाकुरु
 हम तेरै दुआरे ॥१॥ तूं मेरा करता हउ सेवकु तेरा ॥ सरणि गही प्रभ गुनी गहेरा ॥१॥ रहाउ ॥ तू
 मेरा जीवनु तू आधारु ॥ तुझहि पेखि बिगसै कउलारु ॥२॥ तू मेरी गति पति तू परवानु ॥ तू समरथु
 मै तेरा ताणु ॥३॥ अनदिनु जपउ नाम गुणतासि ॥ नानक की प्रभ पहि अरदासि ॥४॥२३॥७४॥
 आसा महला ५ ॥ रोवनहारै झूठु कमाना ॥ हसि हसि सोगु करत बेगाना ॥१॥ को मूआ का कै घरि
 गावनु ॥ को रोवै को हसि हसि पावनु ॥१॥ रहाउ ॥ बाल बिबसथा ते बिबधाना ॥ पहुचि न मूका फिरि
 पछुताना ॥२॥ तूहु गुण महि वरतै संसारा ॥ नरक सुरग फिरि फिरि अउतारा ॥३॥ कहु नानक
 जो लाडिआ नाम ॥ सफल जनमु ता का परवान ॥४॥२४॥७५॥ आसा महला ५ ॥ सोडि रही प्रभ
 खबरि न जानी ॥ भोरु भडिआ बहुरि पछुतानी ॥१॥ पृअ प्रेम सहजि मनि अनदु धरउ री ॥ प्रभ
 मिलबे की लालसा ता ते आलसु कहा करउ री ॥१॥ रहाउ ॥ कर महि अंमृतु आणि निसारिओ ॥
 खिसरि गडिओ भूम परि डारिओ ॥२॥ सादि मोहि लादी अह्वकारे ॥ दोसु नाही प्रभ करणैहारे ॥३॥
 साधसंगि मिटे भरम अंधारे ॥ नानक मेली सिरजणहारे ॥४॥२५॥७६॥ आसा महला ५ ॥
 चरन कमल की आस पिआरे ॥ जमकंकर नसि गए विचारे ॥१॥ तू चिति आवहि तेरी मडिआ ॥
 सिमरत नाम सगल रोग खडिआ ॥१॥ रहाउ ॥ अनिक दूख देवहि अवरा कउ ॥ पहुचि न साकहि
 जन तेरे कउ ॥२॥ दरस तेरे की पिआस मनि लागी ॥ सहज अन्नद बसै बैरागी ॥३॥ नानक की
 अरदासि सुणीजै ॥ केवल नामु रिदे महि दीजै ॥४॥२६॥७७॥ आसा महला ५ ॥ मनु तृपतानो मिटे
 जंजाल ॥ प्रभु अपुना होडिआ किरपाल ॥१॥ संत प्रसादि भली बनी ॥ जा कै गृहि सभु किछु है पूरनु
 सो भेटिआ निरभै धनी ॥१॥ रहाउ ॥ नामु दृडाडिआ साध कृपाल ॥ मिटि गई भूख महा बिकराल
 ॥२॥ ठाकुरि अपुनै कीनी दाति ॥ जलनि बुझी मनि होई साँति ॥३॥ मिटि गई भाल मनु

सहजि समाना ॥ नानक पाड़िआ नाम खजाना ॥४॥२७॥७८॥ आसा महला ५ ॥ ठाकुर सिउ जा की
 बनि आई ॥ भोजन पूरन रहे अघाई ॥१॥ कछू न थोरा हरि भगतन कउ ॥ खात खरचत बिलछत
 देवन कउ ॥१॥ रहाउ ॥ जा का धनी अगम गुसाई ॥ मानुख की कहु केत चलाई ॥२॥ जा की सेवा
 दस असट सिधाई ॥ पलक दिसटि ता की लागहु पाई ॥३॥ जा कउ दड़िआ करहु मेरे सुआमी ॥
 कहु नानक नाही तिन कामी ॥४॥२८॥७९॥ आसा महला ५ ॥ जउ मै अपुना सतिगुरु धिआड़िआ ॥
 तब मेरे मनि महा सुखु पाड़िआ ॥१॥ मिटि गई गणत बिनासिउ संसा ॥ नामि रते जन भए
 भगवंता ॥१॥ रहाउ ॥ जउ मै अपुना साहिबु चीति ॥ तउ भउ मिटिओ मेरे मीत ॥२॥ जउ मै ओट गही
 प्रभ तेरी ॥ ताँ पूरन होई मनसा मेरी ॥३॥ देखि चलित मनि भए दिलासा ॥ नानक दास तेरा
 भरवासा ॥४॥२९॥८०॥ आसा महला ५ ॥ अनदिनु मूसा लाजु टुकाई ॥ गिरत कूप महि खाहि
 मिठाई ॥१॥ सोचत साचत रैन बिहानी ॥ अनिक रंग माड़िआ के चितवत कबहू न सिमरै
 सारिंगपानी ॥१॥ रहाउ ॥ द्रुम की छाड़िआ निहचल गृहु बाँधिआ ॥ काल कै फाँसि सकत सरु
 साँधिआ ॥२॥ बालू कनारा तरंग मुखि आड़िआ ॥ सो थानु मूड़ि निहचलु करि पाड़िआ ॥३॥ साधसंगि
 जपिओ हरि राड़ि ॥ नानक जीवै हरि गुण गाड़ि ॥४॥३०॥८१॥ आसा महला ५ ॥ दुतुके ९ ॥ उन कै
 संगि तू करती केल ॥ उन कै संगि हम तुम संगि मेल ॥ उन कै संगि तुम सभु कोऊ लोरै ॥ ओसु बिना कोऊ
 मुखु नही जोरै ॥१॥ ते बैरागी कहा समाए ॥ तिसु बिनु तुही दुहेरी री ॥१॥ रहाउ ॥ उन कै संगि तू
 गृह महि माहरि ॥ उन कै संगि तू होई है जाहरि ॥ उन कै संगि तू रखी पपोलि ॥ ओसु बिना तू छुटकी
 रेलि ॥२॥ उन कै संगि तेरा मानु महतु ॥ उन कै संगि तुम साकु जगतु ॥ उन कै संगि तेरी सभ बिधि
 थाटी ॥ ओसु बिना तू होई है माटी ॥३॥ ओहु बैरागी मरै न जाड़ि ॥ हुकमे बाधा कार कमाड़ि ॥
 जोड़ि विछोड़े नानक थापि ॥ अपनी कुदरति जाणै आपि ॥४॥३१॥८२॥ आसा महला ५ ॥

ना ओहु मरता ना हम डरिआ ॥ ना ओहु बिनसै ना हम कड़िआ ॥ ना ओहु निरधनु ना हम भूखे ॥ ना
 ओसु दूखु न हम कउ दूखे ॥१॥ अवरु न कोऊ मारनवारा ॥ जीअउ हमारा जीउ देनहारा ॥१॥ रहाउ ॥
 ना उसु बंधन ना हम बाधे ॥ ना उसु धंधा ना हम धाधे ॥ ना उसु मैलु न हम कउ मैला ॥ ओसु अन्नदु त
 हम सद केला ॥२॥ ना उसु सोचु न हम कउ सोचा ॥ ना उसु लेपु न हम कउ पोचा ॥ ना उसु भूख न
 हम कउ तृसना ॥ जा उहु निरमलु ताँ हम जचना ॥३॥ हम किछु नाही एकै ओही ॥ आगै पाछै एको
 सोई ॥ नानक गुरि खोए भ्रम भंगा ॥ हम ओड़ि मिलि होए इक रंगा ॥४॥३२॥८३॥ आसा महला ५ ॥
 अनिक भाँति करि सेवा करीअै ॥ जीउ प्रान धनु आगै धरीअै ॥ पानी पखा करउ तजि अभिमानु ॥
 अनिक बार जाईअै कुरबानु ॥१॥ साई सुहागणि जो प्रभ भाई ॥ तिस कै संगि मिलउ मेरी माई ॥
 १॥ रहाउ ॥ दासनि दासी की पनिहारि ॥ उन् की रेणु बसै जीअ नालि ॥ माथै भागु त पावउ संगु ॥
 मिलै सुआमी अपुनै रंगि ॥२॥ जाप ताप देवउ सभ नेमा ॥ करम धरम अरपउ सभ होमा ॥ गरबु
 मोहु तजि होवउ रेन ॥ उन् कै संगि देखउ प्रभु नैन ॥३॥ निमख निमख एही आराधउ ॥ दिनसु रैणि
 एह सेवा साधउ ॥ भए कृपाल गुपाल गोबिंद ॥ साधसंगि नानक बखसिंद ॥४॥३३॥८४॥
 आसा महला ५ ॥ प्रभ की प्रीति सदा सुखु होइ ॥ प्रभ की प्रीति दुखु लगै न कोइ ॥ प्रभ की प्रीति हउमै
 मलु खोइ ॥ प्रभ की प्रीति सद निरमल होइ ॥१॥ सुनहु मीत अैसा प्रेम पिआरु ॥ जीअ प्रान घट
 घट आधारु ॥१॥ रहाउ ॥ प्रभ की प्रीति भए सगल निधान ॥ प्रभ की प्रीति रिदै निरमल नाम ॥
 प्रभ की प्रीति सद सोभावंत ॥ प्रभ की प्रीति सभ मिटी है चिंत ॥२॥ प्रभ की प्रीति इहु भवजलु तरै ॥
 प्रभ की प्रीति जम ते नही डरै ॥ प्रभ की प्रीति सगल उधारै ॥ प्रभ की प्रीति चलै संगारै ॥३॥
 आपहु कोई मिलै न भूलै ॥ जिसु कृपालु तिसु साधसंगि घूलै ॥ कहु नानक तरै कुरबाणु ॥ संत ओट
 प्रभ तेरा ताणु ॥४॥३४॥८५॥ आसा महला ५ ॥ भूपति होइ कै राजु कमाइआ ॥ करि करि अनरथ

विहाझी माझिआ ॥ संचत संचत थैली कीनी ॥ प्रभि उस ते डारि अवर कउ दीनी ॥१॥ काच गगरीआ
 अंभ मझरीआ ॥ गरबि गरबि उआहू महि परीआ ॥१॥ रहाउ ॥ निरभउ होइओ भडिआ निह्वगा ॥
 चीति न आइओ करता संगा ॥ लसकर जोड़े कीआ संबाहा ॥ निकसिआ फूक त होइ गइओ सुआहा
 ॥२॥ ऊचे मंदर महल अरु रानी ॥ हसति घोड़े जोड़े मनि भानी ॥ वड परवारु पूत अरु धीआ ॥ मोहि
 पचे पचि अंधा मूआ ॥३॥ जिनहि उपाहा तिनहि बिनाहा ॥ रंग रसा जैसे सुपनाहा ॥ सोई मुकता
 तिसु राजु मालु ॥ नानक दास जिसु खसमु दइआलु ॥४॥३५॥८६॥ आसा महला ५ ॥ इन् सिउ
 प्रीति करी घनेरी ॥ जउ मिलीअै तउ वधै वधेरी ॥ गलि चमड़ी जउ छोडै नाही ॥ लागि छुटो सतिगुर
 की पाई ॥१॥ जग मोहनी हम तिआगि गवाई ॥ निरगुनु मिलिओ वजी वधार्इ ॥१॥ रहाउ ॥ अैसी
 सुंदरि मन कउ मोहै ॥ बाटि घाटि गृहि बनि बनि जोहै ॥ मनि तनि लागै होइ कै मीठी ॥ गुर प्रसादि
 मै खोटी डीठी ॥२॥ अगरक उस के वडे ठगाऊ ॥ छोडहि नाही बाप न माऊ ॥ मेली अपने उनि ले
 बाँधे ॥ गुर किरपा ते मै सगले साधे ॥३॥ अब मोरै मनि भडिआ अन्नद ॥ भउ चूका टूटे सभि फंद ॥
 कहु नानक जा सतिगुरु पाइआ ॥ घरु सगला मै सुखी बसाइआ ॥४॥३६॥८७॥ आसा महला ५ ॥
 आठ पहर निकटि करि जानै ॥ प्रभ का कीआ मीठा मानै ॥ एकु नामु संतन आधारु ॥ होइ रहे सभ
 की पग छारु ॥१॥ संत रहत सुनहु मेरे भाई ॥ उआ की महिमा कथनु न जाई ॥१॥ रहाउ ॥
 वरतणि जा कै केवल नाम ॥ अनद रूप कीरतनु बिस्राम ॥ मित्र सत्रु जा कै एक समानै ॥ प्रभ अपुने
 बिनु अवरु न जानै ॥२॥ कोटि कोटि अघ काटनहारा ॥ दुख दूरि करन जीअ के दातारा ॥ सूरबीर
 बचन के बली ॥ कउला बपुरी संती छली ॥३॥ ता का संगु बाछहि सुरदेव ॥ अमोघ दरसु सफल
 जा की सेव ॥ कर जोड़ि नानकु करे अरदासि ॥ मोहि संतह टहल दीजै गुणतासि ॥४॥३७॥८८॥
 आसा महला ५ ॥ सगल सूख जपि एकै नाम ॥ सगल धरम हरि के गुण गाम ॥ महा पवित्र

साध का संगु ॥ जिसु भेटत लागै प्रभ रंगु ॥१॥ गुर प्रसादि ओइ आन्नद पावै ॥ जिसु सिमरत मन
 होइ प्रगासा ता की गति मिति कहनु न जावै ॥१॥ रहाउ ॥ वरत नेम मजन तिसु पूजा ॥ बेद पुरान
 तिनि सिमृति सुनीजा ॥ महा पुनीत जा का निरमल थानु ॥ साधसंगति जा कै हरि हरि नामु ॥२॥
 प्रगटिओ सो जनु सगले भवन ॥ पतित पुनीत ता की पग रेन ॥ जा कउ भेटिओ हरि हरि राइ ॥ ता की
 गति मिति कथनु न जाइ ॥३॥ आठ पहर कर जोड़ि धिआवउ ॥ उन साधा का दरसनु पावउ ॥ मोहि
 गरीब कउ लेहु रलाइ ॥ नानक आइ पए सरणाइ ॥४॥३८॥८६॥ आसा महला ५ ॥ आठ पहर
 उदक इसनानी ॥ सद ही भोगु लगाइ सुगिआनी ॥ बिरथा काहू छोडै नाही ॥ बहुरि बहुरि तिसु
 लागह पाई ॥१॥ सालगिरामु हमारै सेवा ॥ पूजा अरचा बंदन देवा ॥१॥ रहाउ ॥ घंटा जा का
 सुनीअै चहु कुंठ ॥ आसनु जा का सदा बैकुंठ ॥ जा का चवरु सभ ऊपरि झूलै ॥ ता का धूपु सदा परफुलै
 ॥२॥ घटि घटि संपटु है रे जा का ॥ अभग सभा संगि है साधा ॥ आरती कीरतनु सदा अन्नद ॥ महिमा
 सुंदर सदा बेअंत ॥३॥ जिसहि परापति तिस ही लहना ॥ संत चरन ओहु आइओ सरना ॥ हाथि चड़िओ
 हरि सालगिरामु ॥ कहु नानक गुरि कीनो दानु ॥४॥३६॥६०॥ आसा महला ५ पंचपदा ॥ जिह पैडै
 लूटी पनिहारी ॥ सो मारगु संतन दूरारी ॥१॥ सतिगुर पूरै साचु कहिआ ॥ नाम तेरे की मुकते बीथी
 जम का मारगु दूर रहिआ ॥१॥ रहाउ ॥ जह लालच जागाती घाट ॥ दूर रही उह जन ते
 बाट ॥२॥ जह आवटे बहुत घन साथ ॥ पारब्रहम के संगी साध ॥३॥ चित्र गुप्तु सभ लिखते
 लेखा ॥ भगत जना कउ दृसटि न पेखा ॥४॥ कहु नानक जिसु सतिगुरु पूरा ॥ वाजे ता कै अनहद
 तूरा ॥५॥४०॥६१॥ आसा महला ५ दुपदा १ ॥ साधू संगि सिखाइओ नामु ॥ सरब मनोरथ पूरन
 काम ॥ बुझि गई तृसना हरि जसहि अघाने ॥ जपि जपि जीवा सारिगपाने ॥१॥ करन करावन
 सरनि परिआ ॥ गुर परसादि सहज घरु पाइआ मिटिआ अंधेरा चंदु चड़िआ ॥१॥ रहाउ ॥

लाल जवेहर भरे भंडार ॥ तोटि न आवै जपि निरंकार ॥ अमृत सबदु पीवै जनु कोइ ॥ नानक ता की
 परम गति होइ ॥२॥४१॥६२॥ आसा घरु ७ महला ५ ॥ हरि का नामु रिदै नित धिआई ॥ संगी
 साथी सगल तराँई ॥१॥ गुरु मेरै संगि सदा है नाले ॥ सिमरि सिमरि तिसु सदा समाले ॥१॥
 रहाउ ॥ तेरा कीआ मीठा लागै ॥ हरि नामु पदारथु नानकु माँगै ॥२॥४२॥६३॥ आसा महला ५ ॥
 साधू संगति तरिआ संसारु ॥ हरि का नामु मनहि आधारु ॥१॥ चरन कमल गुरदेव पिआरे ॥
 पूजहि संत हरि प्रीति पिआरे ॥१॥ रहाउ ॥ जा कै मसतकि लिखिआ भागु ॥ कहु नानक ता का थिरु
 सोहागु ॥२॥४३॥६४॥ आसा महला ५ ॥ मीठी आगिआ पिर की लागी ॥ सउकनि घर की कंति
 तिआगी ॥ पृअ सोहागनि सीगारि करी ॥ मन मेरे की तपति हरी ॥१॥ भलो भइओ पृअ कहिआ
 मानिआ ॥ सूखु सहजु इसु घर का जानिआ ॥ रहाउ ॥ हउ बंदी पृअ खिजमतदार ॥ ओहु अबिनासी
 अगम अपार ॥ ले पखा पृअ झलउ पाए ॥ भागि गए पंच दूत लावे ॥२॥ ना मै कुलु ना सोभावंत
 ॥ किआ जाना किउ भानी कंत ॥ मोहि अनाथ गरीब निमानी ॥ कंत पकरि हम कीनी रानी ॥३॥
 जब मुखि प्रीतमु साजनु लागा ॥ सूख सहज मेरा धनु सोहागा ॥ कहु नानक मोरी पूरन आसा ॥
 सतिगुर मेली प्रभ गुणतासा ॥४॥१॥६५॥ आसा महला ५ ॥ माथै तृकुटी दृसटि करूरि ॥ बोलै
 कउड़ा जिहबा की फूड़ि ॥ सदा भूखी पिरु जानै दूरि ॥१॥ औसी इसत्री इकि रामि उपाई ॥
 उनि सभु जगु खाइआ हम गुरि राखे मेरे भाई ॥ रहाउ ॥ पाइ ठगउली सभु जगु जोहिआ ॥
 ब्रहमा बिसनु महादेउ मोहिआ ॥ गुरमुखि नामि लगे से सोहिआ ॥२॥ वरत नेम करि थाके
 पुनहचरना ॥ तट तीरथ भवे सभ धरना ॥ से उबरे जि सतिगुर की सरना ॥३॥ माइआ मोहि
 सभो जगु बाधा ॥ हउमै पचै मनमुख मूराखा ॥ गुर नानक बाह पकरि हम राखा ॥४॥२॥६६॥
 आसा महला ५ ॥ सरब दूख जब बिसरहि सुआमी ॥ ईहा ऊहा कामि न प्रानी ॥१॥ संत तृपतासे

हरि हरि ध्याइ ॥ करि किरपा अपुनै नाइ लाए सरब सूख प्रभ तुमरी रजाइ ॥ रहाउ ॥ संगि होवत कउ
 जानत दूरि ॥ सो जनु मरता नित नित झूरि ॥२॥ जिनि सभु किछु दीआ तिसु चितवत नाहि ॥ महा
 बिखिआ महि दिनु रैन जाहि ॥३॥ कहु नानक प्रभु सिमरहु एक ॥ गति पाईअै गुर पूरे टेक ॥४
 ॥३॥६७॥ आसा महला ५ ॥ नामु जपत मनु तनु सभु हरिआ ॥ कलमल दोख सगल परहरिआ ॥
 १॥ सोई दिवसु भला मेरे भाई ॥ हरि गुन गाइ परम गति पाई ॥ रहाउ ॥ साध जना के पूजे पैर ॥
 मिटे उपद्रह मन ते बैर ॥२॥ गुर पूरे मिलि झगरु चुकाइआ ॥ पंच दूत सभि वसगति आइआ ॥
 ३॥ जिसु मनि वसिआ हरि का नामु ॥ नानक तिसु ऊपरि कुरबान ॥४॥४॥६८॥ आसा महला ५ ॥
 गावि लेहि तू गावनहारे ॥ जीअ पिंड के प्रान अधारे ॥ जा की सेवा सरब सुख पावहि ॥ अवर काहू
 पहि बहुड़ि न जावहि ॥१॥ सदा अन्नद अन्नदी साहिबु गुन निधान नित नित जापीअै ॥ बलिहारी
 तिसु संत पिआरे जिसु प्रसादि प्रभु मनि वासीअै ॥ रहाउ ॥ जा का दानु निखूटै नाही ॥ भली भाति
 सभ सहजि समाही ॥ जा की बखस न मेटै कोई ॥ मनि वासाईअै साचा सोई ॥२॥ सगल समग्री गृह
 जा कै पूरन ॥ प्रभ के सेवक दूख न झूरन ॥ ओटि गही निरभउ पदु पाईअै ॥ सासि सासि सो गुन
 निधि गाईअै ॥३॥ दूरि न होई कतहू जाईअै ॥ नदरि करे ता हरि हरि पाईअै ॥ अरदासि करी
 पूरे गुर पासि ॥ नानकु मंगै हरि धनु रासि ॥४॥५॥६९॥ आसा महला ५ ॥ प्रथमे मिटिआ तन
 का दूख ॥ मन सगल कउ होआ सूखु ॥ करि किरपा गुर दीनो नाउ ॥ बलि बलि तिसु सतिगुर कउ
 जाउ ॥१॥ गुरु पूरा पाइओ मेरे भाई ॥ रोग सोग सभ दूख बिनासे सतिगुर की सरणाई ॥ रहाउ ॥
 गुर के चरन हिरदै वसाए ॥ मन चिंतत सगले फल पाए ॥ अगनि बुझी सभ होई साँति ॥ करि
 किरपा गुरि कीनी दाति ॥२॥ निथावे कउ गुरि दीनो थानु ॥ निमाने कउ गुरि कीनो मानु ॥ बंधन
 काटि सेवक करि राखे ॥ अमृत बानी रसना चाखे ॥३॥ वडै भागि पूज गुर चरना ॥ सगल तिआगि

पाई प्रभ सरना ॥ गुरु नानक जा कउ भइआ दइआला ॥ सो जनु होआ सदा निहाला ॥४॥६॥१००॥
 आसा महला ५ ॥ सतिगुर साचै दीआ भेजि ॥ चिरु जीवनु उपजिआ संजोगि ॥ उदरै माहि आइ
 कीआ निवासु ॥ माता कै मनि बहुतु बिगासु ॥१॥ जंमिआ पूतु भगतु गोविंद का ॥ प्रगटिआ सभ
 महि लिखिआ धुर का ॥ रहाउ ॥ दसी मासी हुकमि बालक जनमु लीआ ॥ मिटिआ सोगु महा अन्नदु
 थीआ ॥ गुरबाणी सखी अन्नदु गावै ॥ साचे साहिब कै मनि भावै ॥२॥ वधी वेलि बहु पीड़ी चाली ॥
 धरम कला हरि बंधि बहाली ॥ मन चिंदिआ सतिगुरु दिवाइआ ॥ भए अचिंत एक लिव लाइआ
 ॥३॥ जिउ बालकु पिता ऊपरि करे बहु माणु ॥ बुलाइआ बोलै गुर कै भाणि ॥ गुझी छन्नी नाही बात
 ॥ गुरु नानकु तुठा कीनी दाति ॥४॥७॥१०१॥ आसा महला ५ ॥ गुर पूरे राखिआ दे हाथ ॥
 प्रगटु भइआ जन का परतापु ॥१॥ गुरु गुरु जपी गुरु गुरु धिआई ॥ जीअ की अरदासि गुरु पहि
 पाई ॥ रहाउ ॥ सरनि परे साचे गुरदेव ॥ पूरन होई सेवक सेव ॥२॥ जीउ पिंडु जोबनु राखै प्रान ॥
 कहु नानक गुर कउ कुरबान ॥३॥८॥१०२॥

आसा घरु ८ काफी महला ५

१६ सतिगुर प्रसादि ॥

मै बंदा बै खरीदु सचु साहिबु मेरा ॥ जीउ पिंडु सभु तिस दा सभु किछु है तेरा ॥१॥ माणु निमाणे तूं
 धणी तेरा भरवासा ॥ बिनु साचे अन टेक है सो जाणहु काचा ॥१॥ रहाउ ॥ तेरा हुकमु अपार है कोई
 अंतु न पाए ॥ जिसु गुरु पूरा भेटसी सो चलै रजाए ॥२॥ चतुराई सिआणपा कितै कामि न आईअै ॥
 तुठा साहिबु जो देवै सोई सुखु पाईअै ॥३॥ जे लख करम कमाईअहि किछु पवै न बंधा ॥ जन नानक
 कीता नामु धर होरु छोडिआ धंधा ॥४॥१॥१०३॥ आसा महला ५ ॥ सरब सुखा मै भालिआ हरि जेवडु
 न कोई ॥ गुर तुठे ते पाईअै सचु साहिबु सोई ॥१॥ बलिहारी गुर आपणे सद सद कुरबाना ॥ नामु
 न विसरउ इकु खिनु चसा इहु कीजै दाना ॥१॥ रहाउ ॥ भागटु सचा सोइ है जिसु हरि धनु

अंतरि ॥ सो छूटै महा जाल ते जिसु गुर सबदु निरंतरि ॥२॥ गुर की महिमा किआ कहा गुरु बिबेक
 सत सरु ॥ ओहु आदि जुगादी जुगह जुग पूरा परमेसरु ॥३॥ नामु धिआवहु सद सदा हरि हरि मनु
 रंगे ॥ जीउ प्राण धनु गुरु है नानक कै संगे ॥४॥२॥१०४॥ आसा महला ५ ॥ साई अलखु अपारु
 भोरी मनि वसै ॥ दूखु दरदु रोगु माडि मैडा हभु नसै ॥१॥ हउ वंजा कुरबाणु साई आपणे ॥ होवै
 अनदु घणा मनि तनि जापणे ॥१॥ रहाउ ॥ बिंदक गालि सुणी सचे तिसु धणी ॥ सूखी हूं सुखु पाडि
 माडि न कीम गणी ॥२॥ नैण पसंदो सोडि पेखि मुसताक भई ॥ मै निरगुणि मेरी माडि आपि लड़ि
 लाडि लई ॥३॥ बेद कतेब संसार हभा हूं बाहरा ॥ नानक का पातिसाहु दिसै जाहरा ॥४॥३॥१०५॥
 आसा महला ५ ॥ लाख भगत आराधहि जपते पीउ पीउ ॥ कवन जुगति मेलावउ निरगुण बिखई
 जीउ ॥१॥ तेरी टेक गोविंद गुपाल दडिआल प्रभ ॥ तूं सभना के नाथ तेरी सृसटि सभ ॥१॥ रहाउ ॥
 सदा सहाई संत पेखहि सदा हजूरि ॥ नाम बिहूनड़िआ से मरनि विसूरि विसूरि ॥२॥ दास दासतण
 भाडि मिटिआ तिना गउणु ॥ विसरिआ जिना नामु तिनाड़ा हालु कउणु ॥३॥ जैसे पसु हरिआउ
 तैसा संसारु सभ ॥ नानक बंधन काटि मिलावहु आपि प्रभ ॥४॥४॥१०६॥ आसा महला ५ ॥ हभे
 थोक विसारि हिको खिआलु करि ॥ झूठा लाहि गुमानु मनु तनु अरपि धरि ॥१॥ आठ पहर सालाहि
 सिरजनहार तूं ॥ जीवाँ तेरी दाति किरपा करहु मूं ॥१॥ रहाउ ॥ सोई कंमु कमाडि जितु मुखु उजला ॥
 सोई लगै सचि जिसु तूं देहि अला ॥२॥ जो न ढढादो मूलि सो घरु रासि करि ॥ हिको चिति वसाडि कदे
 न जाडि मरि ॥३॥ तिना पिआरा रामु जो प्रभ भाणिआ ॥ गुर परसादि अकथु नानकि वखाणिआ
 ॥४॥५॥१०७॥ आसा महला ५ ॥ जिना न विसरै नामु से किनेहिआ ॥ भेदु न जाणहु मूलि
 साँई जेहिआ ॥१॥ मनु तनु होडि निहालु तुम् संगि भेटिआ ॥ सुखु पाडिआ जन परसादि दुखु सभु
 मेटिआ ॥१॥ रहाउ ॥ जेते खंड ब्रहमंड उधारे तिन् खे ॥ जिन् मनि वुठा आपि पूरे भगत से ॥२॥

जिस नो मन्ने आपि सोई मानीअै ॥ प्रगट पुरखु परवाणु सभ ठाई जानीअै ॥३॥ दिनसु रैणि आराधि
 समाले साह साह ॥ नानक की लोचा पूरि सचे पातिसाह ॥४॥६॥१०८॥ आसा महला ५ ॥ पूरि
 रहिआ सब ठाड़ि हमारा खसमु सोड़ि ॥ एकु साहिबु सिरि छतु दूजा नाहि कोड़ि ॥१॥ जिउ भावै तिउ
 राखु राखणहारिआ ॥ तुझ बिनु अवरु न कोड़ि नदरि निहारिआ ॥१॥ रहाउ ॥ प्रतिपाले प्रभु आपि
 घटि घटि सारीअै ॥ जिसु मनि वुठा आपि तिसु न विसारीअै ॥२॥ जो किछु करे सु आपि आपण
 भाणिआ ॥ भगता का सहाई जुगि जुगि जाणिआ ॥३॥ जपि जपि हरि का नामु कदे न झूरीअै ॥
 नानक दरस पिआस लोचा पूरीअै ॥४॥७॥१०६॥ आसा महला ५ ॥ किआ सोवहि नामु विसारि
 गाफल गहिलिआ ॥ कित्ती इतु दरीआड़ि वंअनि वहदिआ ॥१॥ बोहिथड़ा हरि चरण मन चड़ि
 लम्घीअै ॥ आठ पहर गुण गाड़ि साधू संगीअै ॥१॥ रहाउ ॥ भोगहि भोग अनेक विणु नावै सुंजिआ ॥
 हरि की भगति बिना मरि मरि रुंनिआ ॥२॥ कपड़ भोग सुगंध तनि मरदन मालणा ॥ बिनु सिमरन
 तनु छारु सरपर चालणा ॥३॥ महा बिखमु संसारु विरलै पेखिआ ॥ छूटनु हरि की सरणि लेखु नानक
 लेखिआ ॥४॥८॥११०॥ आसा महला ५ ॥ कोड़ि न किस ही संगि काहे गरबीअै ॥ एकु नामु आधारु
 भउजलु तरबीअै ॥१॥ मै गरीब सचु टेक तूं मेरे सतिगुर पूरे ॥ देखि तुमारा दरसनो मेरा मनु धीरे
 ॥१॥ रहाउ ॥ राजु मालु जंजालु काजि न कितै गनु ॥ हरि कीरतनु आधारु निहचलु एहु धनो ॥२॥
 जेते माड़िआ रंग तेत पछाविआ ॥ सुख का नामु निधानु गुरमुखि गाविआ ॥३॥ सचा गुणी निधानु
 तूं प्रभ गहिर गंभीरे ॥ आस भरोसा खसम का नानक के जीअरे ॥४॥६॥१११॥ आसा महला ५ ॥ जिसु
 सिमरत दुखु जाड़ि सहज सुखु पाईअै ॥ रैणि दिनसु कर जोड़ि हरि हरि धिआईअै ॥१॥ नानक का
 प्रभु सोड़ि जिस का सभु कोड़ि ॥ सरब रहिआ भरपूरि सचा सचु सोड़ि ॥१॥ रहाउ ॥ अंतरि बाहरि संगि
 सहाई गिआन जोगु ॥ तिसहि अराधि मना बिनासै सगल रोगु ॥२॥ राखनहारु अपारु राखै अगनि

माहि ॥ सीतलु हरि हरि नामु सिमरत तपति जाइ ॥३॥ सूख सहज आन्नद घणा नानक जन धूरा ॥
 कारज सगले सिधि भए भेटिआ गुरु पूरा ॥४॥१०॥११२॥ आसा महला ५ ॥ गोबिंदु गुणी निधानु
 गुरुमुखि जाणीअै ॥ होइ कृपालु दइआलु हरि रंगु माणीअै ॥१॥ आवहु संत मिलाह हरि कथा
 कहाणीआ ॥ अनदिनु सिमरह नामु तजि लाज लोकाणीआ ॥१॥ रहाउ ॥ जपि जपि जीवा नामु होवै
 अनदु घणा ॥ मिथिआ मोहु संसारु झूठा विणसणा ॥२॥ चरण कमल संगि नेहु किनै विरलै लाइआ ॥
 धन्नु सुहावा मुखु जिनि हरि धिआइआ ॥३॥ जनम मरण दुख काल सिमरत मिटि जावई ॥ नानक कै
 सुखु सोइ जो प्रभ भावई ॥४॥११॥११३॥ आसा महला ५ ॥ आवहु मीत इकत्र होइ रस कस सभि
 भुंचह ॥ अमृत नामु हरि हरि जपह मिलि पापा मुंचह ॥१॥ ततु वीचारहु संत जनहु ता ते बिघनु न
 लागै ॥ खीन भए सभि तसकरा गुरुमुखि जनु जागै ॥१॥ रहाउ ॥ बुधि गरीबी खरचु लैहु हउमै बिखु
 जारहु ॥ साचा हटु पूरा सउदा वखरु नामु वापारहु ॥२॥ जीउ पिंडु धनु अरपिआ सेई पतिवन्ते ॥
 आपनड़े प्रभ भाणिआ नित केल करंते ॥३॥ दुरमति मटु जो पीवते बिखली पति कमली ॥ राम
 रसाइणि जो रते नानक सच अमली ॥४॥१२॥११४॥ आसा महला ५ ॥ उदमु कीआ कराइआ
 आरंभु रचाइआ ॥ नामु जपे जपि जीवणा गुरि मंत्रु वृडाइआ ॥१॥ पाइ परह सतिगुरु कै जिनि भरमु
 बिदारिआ ॥ करि किरपा प्रभि आपणी सचु साजि सवारिआ ॥१॥ रहाउ ॥ करु गहि लीने आपणे सचु
 हुकमि रजाई ॥ जो प्रभि दिती दाति सा पूरन वडिआई ॥२॥ सदा सदा गुण गाईअहि जपि नामु
 मुरारी ॥ नेमु निबाहिओ सतिगुरु प्रभि किरपा धारी ॥३॥ नामु धनु गुण गाउ लाभु पूरै गुरि दिता ॥
 वणजारे संत नानका प्रभु साहु अमिता ॥४॥१३॥११५॥ आसा महला ५ ॥ जा का ठाकुरु तुही प्रभ
 ता के वडभागा ॥ ओहु सुहेला सद सुखी सभु भ्रमु भउ भागा ॥१॥ हम चाकर गोबिंद के ठाकुरु मेरा
 भारा ॥ करन करावन सगल बिधि सो सतिगुरु हमारा ॥१॥ रहाउ ॥ दूजा नाही अउरु को ता का भउ

करीअै ॥ गुर सेवा महलु पाईअै जगु दुतरु तरीअै ॥२॥ दृसटि तेरी सुखु पाईअै मन माहि निधाना
 ॥ जा कउ तुम किरपाल भए सेवक से परवाना ॥३॥ अंमृत रसु हरि कीरतनो को विरला पीवै ॥ वजहु
 नानक मिलै एकु नामु रिद जपि जपि जीवै ॥४॥१४॥११६॥ आसा महला ५ ॥ जा प्रभ की हउ चेरुली
 सो सभ ते ऊचा ॥ सभु किछु ता का काँढीअै थोरा अरु मूचा ॥१॥ जीअ प्राण मेरा धनो साहिब की मनीआ
 ॥ नामि जिसै कै ऊजली तिसु दासी गनीआ ॥१॥ रहाउ ॥ वेपरवाहु अन्नद मै नाउ माणक हीरा ॥
 रजी धाई सदा सुखु जा का तूं मीरा ॥२॥ सखी सहेरी संग की सुमति दृड़ावउ ॥ सेवहु साधू भाउ करि
 तउ निधि हरि पावउ ॥३॥ सगली दासी ठाकुरै सभ कहती मेरा ॥ जिसहि सीगारे नानका तिसु
 सुखहि बसेरा ॥४॥१५॥११७॥ आसा महला ५ ॥ संता की होइ दासरी एहु अचारा सिखु री ॥ सगल
 गुणा गुण ऊतमो भरता दूरि न पिखु री ॥१॥ इहु मनु सुंदरि आपणा हरि नामि मजीठै रंगि री ॥
 तिआगि सिआणप चातुरी तूं जाणु गुपालहि संगि री ॥१॥ रहाउ ॥ भरता कहै सु मानीअै एहु
 सीगारु बणाइ री ॥ दूजा भाउ विसारीअै एहु तंबोला खाइ री ॥२॥ गुर का सबदु करि दीपको इह
 सत की सेज बिछाइ री ॥ आठ पहर कर जोड़ि रहु तउ भेटै हरि राइ री ॥३॥ तिस ही चजु सीगारु
 सभु साई रूपि अपारि री ॥ साई सोहागणि नानका जो भाणी करतारि री ॥४॥१६॥११८॥
 आसा महला ५ ॥ डीगन डोला तऊ लउ जउ मन के भरमा ॥ भ्रम काटे गुरि आपणै पाए बिसरामा ॥
 १॥ ओइ बिखादी दोखीआ ते गुर ते हूटे ॥ हम छूटे अब उना ते ओइ हम ते छूटे ॥१॥ रहाउ ॥ मेरा
 तेरा जानता तब ही ते बंधा ॥ गुरि काटी अगिआनता तब छुटके फंधा ॥२॥ जब लगु हुकमु न बूझता
 तब ही लउ दुखीआ ॥ गुर मिलि हुकमु पछाणिआ तब ही ते सुखीआ ॥३॥ ना को दुसमनु दोखीआ
 नाही को मंदा ॥ गुर की सेवा सेवको नानक खसमै बंदा ॥४॥१७॥११९॥ आसा महला ५ ॥ सूख सहज
 आनदु घणा हरि कीरतनु गाउ ॥ गरह निवारे सतिगुरु दे अपणा नाउ ॥१॥ बलिहारी गुर आपणे

सद सद बलि जाउ ॥ गुरु विटहु हउ वारिआ जिसु मिलि सचु सुआउ ॥१॥ रहाउ ॥ सगुन अपसगुन
तिस कउ लगहि जिसु चीति न आवै ॥ तिसु जमु नेड़ि न आवई जो हरि प्रभि भावै ॥२॥ पुन्न दान
जप तप जेते सभ ऊपरि नामु ॥ हरि हरि रसना जो जपै तिसु पूरन कामु ॥३॥ भै बिनसे भ्रम मोह गए को
दिसै न बीआ ॥ नानक राखे पारब्रहमि फिरि दूखु न थीआ ॥४॥१८॥१२०॥

आसा घरु ६ महला ५

१६ सतिगुर प्रसादि ॥

चितवउ चितवि सरब सुख पावउ आगै भावउ कि न भावउ ॥ एकु दातारु सगल है जाचिक दूसर
कै पहि जावउ ॥१॥ हउ मागउ आन लजावउ ॥ सगल छत्रपति एको ठाकुरु कउनु समसरि लावउ ॥
१॥ रहाउ ॥ ऊठउ बैसउ रहि भि न साकउ दरसनु खोजि खोजावउ ॥ ब्रहमादिक सनकादिक सनक
सन्नदन सनातन सनतकुमार तिन् कउ महलु दुलभावउ ॥२॥ अगम अगम आगाधि बोध कीमति
परै न पावउ ॥ ताकी सरणि सति पुरख की सतिगुरु पुरखु धिआवउ ॥३॥ भड़िओ कृपालु दड़िआलु
प्रभु ठाकुरु काटिओ बंधु गरावउ ॥ कहु नानक जउ साधसंगु पाड़िओ तउ फिरि जनमि न आवउ
॥४॥१॥१२१॥ आसा महला ५ ॥ अंतरि गावउ बाहरि गावउ गावउ जागि सवारी ॥ संगि चलन
कउ तोसा दीना गोबिंद नाम के बिउहारी ॥१॥ अवर बिसारी बिसारी ॥ नाम दानु गुरि पूरै दीओ मै
एहो आधारी ॥१॥ रहाउ ॥ दूखनि गावउ सुखि भी गावउ मारगि पंथि समारी ॥ नाम दृहु गुरि
मन महि दीआ मोरी तिसा बुझारी ॥२॥ दिनु भी गावउ रैनी गावउ गावउ सासि सासि रसनारी ॥
सतसंगति महि बिसासु होड़ि हरि जीवत मरत संगारी ॥३॥ जन नानक कउ इहु दानु देहु प्रभ
पावउ संत रेन उरि धारी ॥ स्रवनी कथा नैन दरसु पेखउ मसतकु गुर चरनारी ॥४॥२॥१२२॥

१६ सतिगुर प्रसादि ॥ आसा घरु १० महला ५ ॥ जिस नो तूं असथिरु करि मानहि ते पाहुन दो दाहा

॥ पुत्र कलत्र गृह सगल समग्री सभ मिथिआ असनाहा ॥१॥ रे मन किआ करहि है हा हा ॥ दृसटि देखु जैसे हरिचंदउरी डिकु राम भजनु लै लाहा ॥१॥ रहाउ ॥ जैसे बसतर देह ओढाने दिन दोडि चारि भोराहा ॥ भीति ऊपरे केतकु धाईअै अंति ओरको आहा ॥२॥ जैसे अंभ कुंड करि राखिओ परत सिंधु गलि जाहा ॥ आवगि आगिआ पारब्रहम की उठि जासी मुहत चसाहा ॥३॥ रे मन लेखै चालहि लेखै बैसहि लेखै लैदा साहा ॥ सदा कीरति करि नानक हरि की उबरे सतिगुर चरण ओटाहा ॥४॥१॥१२३ ॥ आसा महला ५ ॥ अपुसट बात ते भई सीधरी दूत दुसट सजनई ॥ अंधकार महि रतनु प्रगासिओ मलीन बुधि हछनई ॥१॥ जउ किरपा गोबिंद भई ॥ सुख संपति हरि नाम फल पाए सतिगुर मिलई ॥१॥ रहाउ ॥ मोहि किरपन कउ कोडि न जानत सगल भवन प्रगटई ॥ संगि बैठनो कही न पावत हुणि सगल चरण सेवई ॥२॥ आढ आढ कउ फिरत ढूढते मन सगल तृसन बुझि गई ॥ एकु बोलु भी खवतो नाही साधसंगति सीतलई ॥३॥ एक जीह गुण कवन वखानै अगम अगम अगमई ॥ दासु दास दास को करीअहु जन नानक हरि सरणई ॥४॥२॥१२४॥ आसा महला ५ ॥ रे मूड़े लाहे कउ तूं ढीला ढीला तोटे कउ बेगि धाड़िआ ॥ ससत वखरु तूं धिन्नहि नाही पापी बाधा रेनाड़िआ ॥१॥ सतिगुर तेरी आसाड़िआ ॥ पतित पावनु तेरो नामु पारब्रहम मै एहा ओटाड़िआ ॥१॥ रहाउ ॥ गंधण वैण सुणहि उरझावहि नामु लैत अलकाड़िआ ॥ निंद चिंद कउ बहुतु उमाहिओ बूझी उलटाड़िआ ॥२॥ पर धन पर तन पर ती निंदा अखाधि खाहि हरकाड़िआ ॥ साच धरम सिउ रुचि नही आवै सति सुनत छोहाड़िआ ॥३॥ दीन दड़िआल कृपाल प्रभ ठाकुर भगत टेक हरि नाड़िआ ॥ नानक आहि सरण प्रभ आड़िओ राखु लाज अपनाड़िआ ॥४॥३॥१२५॥ आसा महला ५ ॥ मिथिआ संगि संगि लपटाए मोह माड़िआ करि बाधे ॥ जह जानो सो चीति न आवै अह्वबुधि भए आँधे ॥१॥ मन बैरागी किउ न अराधे ॥ काच कोठरी माहि तूं बसता संगि सगल बिखै की बिआधे ॥१॥ रहाउ ॥ मेरी मेरी करत

दिनु रैन बिहावै पलु खिनु छीजै अरजाधे ॥ जैसे मीठै सादि लोभाए झूठ धंधि दुरगाधे ॥२॥ काम क्रोध
 अरु लोभ मोह इह इंद्रि रसि लपटाधे ॥ दीई भवारी पुरखि बिधातै बहुरि बहुरि जनमाधे ॥३॥ जउ
 भइओ कृपालु दीन दुख भंजनु तउ गुर मिलि सभ सुख लाधे ॥ कहु नानक दिनु रैन धिआवउ मारि
 काढी सगल उपाधे ॥४॥ इउ जपिओ भाई पुरखु बिधाते ॥ भइओ कृपालु दीन दुख भंजनु जनम मरण
 दुख लाधे ॥१॥ रहाउ दूजा ॥४॥४॥१२६॥ आसा महला ५ ॥ निमख काम सुआद कारणि कोटि
 दिनस दुखु पावहि ॥ घरी मुहत रंग माणहि फिरि बहुरि बहुरि पछुतावहि ॥१॥ अंधे चेति हरि हरि
 राइआ ॥ तेरा सो दिनु नेडै आइआ ॥१॥ रहाउ ॥ पलक दृसटि देखि भूलो आक नीम को तूंमरु ॥ जैसा
 संगु बिसीअर सिउ है रे तैसो ही इहु पर गृहु ॥२॥ बैरी कारणि पाप करता बसतु रही अमाना ॥
 छोडि जाहि तिन ही सिउ संगी साजन सिउ बैराना ॥३॥ सगल संसारु इहै बिधि बिआपिओ सो उबरिओ
 जिसु गुरु पूरा ॥ कहु नानक भव सागरु तरिओ भए पुनीत सरीरा ॥४॥५॥१२७॥ आसा महला ५
 दुपदे ॥ लूकि कमानो सोई तुम् पेखिओ मूड़ मुगध मुकरानी ॥ आप कमाने कउ ले बाँधे फिरि पाछै
 पछुतानी ॥१॥ प्रभ मेरे सभ बिधि आगै जानी ॥ भ्रम के मूसे तूं राखत परदा पाछै जीअ की मानी ॥१॥
 रहाउ ॥ जितु जितु लाए तितु तितु लागे किआ को करै परानी ॥ बखसि लैहु पारब्रहम सुआमी नानक
 सद कुरबानी ॥२॥६॥१२८॥ आसा महला ५ ॥ अपुने सेवक की आपे राखै आपे नामु जपावै ॥ जह
 जह काज किरति सेवक की तहा तहा उठि धावै ॥१॥ सेवक कउ निकटी होइ दिखावै ॥ जो जो कहै ठाकुर
 पहि सेवकु ततकाल होइ आवै ॥१॥ रहाउ ॥ तिसु सेवक कै हउ बलिहारी जो अपने प्रभ भावै ॥ तिस की
 सोइ सुणी मनु हरिआ तिसु नानक परसणि आवै ॥२॥७॥१२९॥

आसा घरु ११ महला ५

१९८ सतिगुर प्रसादि ॥

नटूआ भेख दिखावै बहु बिधि जैसा है ओहु तैसा रे ॥ अनिक जोनि भ्रमिओ भ्रम भीतरि सुखहि नाही

परवेसा रे ॥१॥ साजन संत हमारे मीता बिनु हरि हरि आनीता रे ॥ साधसंगि मिलि हरि गुण गाए
 इहु जनमु पदारथु जीता रे ॥१॥ रहाउ ॥ तै गुण माइआ ब्रहम की कीनी कहहु कवन बिधि तरीअै
 रे ॥ घूमन घेर अगाह गाखरी गुर सबदी पारि उतरीअै रे ॥२॥ खोजत खोजत खोजि बीचारिओ ततु
 नानक इहु जाना रे ॥ सिमरत नामु निधानु निरमोलकु मनु माणकु पतीआना रे ॥३॥१॥१३०॥
 आसा महला ५ दुपदे ॥ गुर परसादि मैरै मनि वसिआ जो मागउ सो पावउ रे ॥ नाम रंगि इहु मनु
 तृपताना बहुरि न कतहूं धावउ रे ॥१॥ हमरा ठाकुरु सभ ते ऊचा रैणि दिनसु तिसु गावउ रे ॥ खिन
 महि थापि उथापनहारा तिस ते तुझहि डरावउ रे ॥१॥ रहाउ ॥ जब देखउ प्रभु अपुना सुआमी तउ
 अवरहि चीति न पावउ रे ॥ नानकु दासु प्रभि आपि पहिराइआ भ्रमु भउ मेटि लिखावउ रे ॥
 २॥२॥१३१॥ आसा महला ५ ॥ चारि बरन चउहा के मरदन खटु दरसन कर तली रे ॥ सुंदर
 सुघर सरूप सिआने पंचहु ही मोहि छली रे ॥१॥ जिनि मिलि मारे पंच सूरबीर असो कउनु बली रे ॥
 जिनि पंच मारि बिदारि गुदारे सो पूरा इह कली रे ॥१॥ रहाउ ॥ वडी कोम वसि भागहि नाही
 मुहकम फउज हठली रे ॥ कहु नानक तिनि जनि निरदलिआ साधसंगति कै झली रे ॥२॥३॥१३२॥
 आसा महला ५ ॥ नीकी जीअ की हरि कथा ऊतम आन सगल रस फीकी रे ॥१॥ रहाउ ॥ बहु गुनि
 धुनि मुनि जन खटु बेते अवरु न किछु लाईकी रे ॥१॥ बिखारी निरारी अपारी सहजारी साधसंगि
 नानक पीकी रे ॥२॥४॥१३३॥ आसा महला ५ ॥ हमारी पिआरी अमृत धारी गुरि निमख न मन ते
 टारी रे ॥१॥ रहाउ ॥ दरसन परसन सरसन हरसन रंगि रंगी करतारी रे ॥१॥ खिनु रम गुर गम
 हरि दम नह जम हरि कंठि नानक उरि हारी रे ॥२॥५॥१३४॥ आसा महला ५ ॥ नीकी साध संगानी
 ॥ रहाउ ॥ पहर मूरत पल गावत गावत गोविंद गोविंद वखानी ॥१॥ चालत बैसत सोवत हरि जसु
 मनि तनि चरन खटानी ॥२॥ हंड हउरो तू ठाकुरु गउरो नानक सरनि पछानी ॥३॥६॥१३५॥

रागु आसा महला ५ घरु १२

१६ सतिगुर प्रसादि ॥ तिआगि सगल सिआनपा भजु पारब्रहम निरंकारु ॥ एक साचे नाम बाझहु सगल दीसै छारु ॥१॥ सो प्रभु जाणीअै सद संगि ॥ गुर प्रसादी बूझीअै एक हरि कै रंगि ॥१॥ रहाउ ॥ सरणि समरथ एक केरी दूजा नाही ठाउ ॥ महा भउजलु लम्घीअै सदा हरि गुण गाउ ॥२॥ जनम मरणु निवारीअै दुखु न जम पुरि होइ ॥ नामु निधानु सोई पाए कृपा करे प्रभु सोइ ॥३॥ एक टेक अधारु एको एक का मनि जोरु ॥ नानक जपीअै मिलि साधसंगति हरि बिनु अवरु न होरु ॥४॥१॥१३६ ॥ आसा महला ५ ॥ जीउ मनु तनु प्रान प्रभ के दीए सभि रस भोग ॥ दीन बंधप जीअ दाता सरणि राखण जोगु ॥१॥ मेरे मन धिआइ हरि हरि नाउ ॥ हलति पलति सहाइ संगे एक सिउ लिव लाउ ॥ १॥ रहाउ ॥ बेद सासत्र जन धिआवहि तरण कउ संसारु ॥ करम धरम अनेक किरिआ सभ ऊपरि नामु अचारु ॥२॥ कामु क्रोधु अह्वकारु बिनसै मिलै सतिगुर देव ॥ नामु दृडु करि भगति हरि की भली प्रभ की सेव ॥३॥ चरण सरण दइआल तेरी तूं निमाणे माणु ॥ जीअ प्राण अधारु तेरा नानक का प्रभु ताणु ॥४॥२॥१३७॥ आसा महला ५ ॥ डोलि डोलि महा दुखु पाइआ बिना साधू संग ॥ खाटि लाभु गोबिंद हरि रसु पारब्रहम इक रंग ॥१॥ हरि को नामु जपीअै नीति ॥ सासि सासि धिआइ सो प्रभु तिआगि अवर परीति ॥१॥ रहाउ ॥ करण कारण समरथ सो प्रभु जीअ दाता आपि ॥ तिआगि सगल सिआणपा आठ पहर प्रभु जापि ॥२॥ मीतु सखा सहाइ संगी ऊच अगम अपारु ॥ चरण कमल बसाइ हिरदै जीअ को आधारु ॥३॥ करि किरपा प्रभ पारब्रहम गुण तेरा जसु गाउ ॥ सरब सूख वडी वडिआई जपि जीवै नानकु नाउ ॥४॥३॥१३८॥ आसा महला ५ ॥ उदमु करउ करावहु ठाकुर पेखत साधू संगि ॥ हरि हरि नामु चरावहु रंगनि आपे ही प्रभ रंगि ॥१॥ मन महि राम नामा जापि ॥ करि किरपा वसहु मेरै हिरदै होइ सहाई आपि ॥१॥ रहाउ ॥ सुणि सुणि नामु तुमारा प्रीतम प्रभु पेखन

का चाउ ॥ दइआ करहु किरम अपुने कउ इहै मनोरथु सुआउ ॥२॥ तनु धनु तेरा तूं प्रभु मेरा हमरै
 वसि किछु नाहि ॥ जिउ जिउ राखहि तिउ तिउ रहणा तेरा दीआ खाहि ॥३॥ जनम जनम के किलविख
 काटै मजनु हरि जन धूरि ॥ भाइ भगति भरम भउ नासै हरि नानक सदा हजूरि ॥४॥४॥१३६॥
 आसा महला ५ ॥ अगम अगोचरु दरसु तेरा सो पाए जिसु मसतकि भागु ॥ आपि कृपालि कृपा प्रभि
 धारी सतिगुरि बखसिआ हरि नामु ॥१॥ कलिजुगु उधारिआ गुरदेव ॥ मल मूत मूड़ जि मुघद होते
 सभि लगे तेरी सेव ॥१॥ रहाउ ॥ तू आपि करता सभ सृसटि धरता सभ महि रहिआ समाइ ॥
 धरम राजा बिसमादु होआ सभ पई पैरी आइ ॥२॥ सतजुगु त्रेता दुआपरु भणीअै कलिजुगु ऊतमो
 जुगा माहि ॥ अहि करु करे सु अहि करु पाए कोई न पकड़ीअै किसै थाइ ॥३॥ हरि जीउ सोई करहि
 जि भगत तेरे जाचहि एहु तेरा बिरदु ॥ कर जोड़ि नानक दानु मागै अपणिआ संता देहि हरि दरसु
 ॥४॥५॥१४०॥

रागु आसा महला ५ घरु १३

१६ सतिगुर प्रसादि ॥

सतिगुर बचन तुमारे ॥ निरगुण निसतारे ॥१॥ रहाउ ॥ महा बिखादी दुसट अपवादी ते पुनीत
 संगारे ॥१॥ जनम भवंते नरकि पड़ंते तिन् के कुल उधारे ॥२॥ कोइ न जानै कोइ न मानै से परगटु
 हरि दुआरे ॥३॥ कवन उपमा देउ कवन वडाई नानक खिनु खिनु वारे ॥४॥१॥१४१॥
 आसा महला ५ ॥ बावर सोइ रहे ॥१॥ रहाउ ॥ मोह कुटंब बिखै रस माते मिथिआ गहन गहे ॥१॥
 मिथन मनोरथ सुपन आन्नद उलास मनि मुखि सति कहे ॥२॥ अमृतु नामु पदारथु संगे तिलु मरमु
 न लहे ॥३॥ करि किरपा राखे सतसंगे नानक सरणि आहे ॥४॥२॥१४२॥ आसा महला ५ तिपदे ॥
 ओहा प्रेम पिरी ॥१॥ रहाउ ॥ कनिक माणिक गज मोतीअन लालन नह नाह नही ॥१॥ राज न भाग न

हुकम न सादन ॥ किछु किछु न चाही ॥२॥ चरनन सरनन संतन बंदन ॥ सुखो सुखु पाही ॥ नानक तपति हरी ॥ मिले प्रेम पिरि ॥३॥३॥१४३॥ आसा महला ५ ॥ गुरहि दिखाइओ लोड़िना ॥१॥ रहाउ ॥ ईतहि ऊतहि घटि घटि घटि घटि तूही तूही मोहिना ॥१॥ कारन करना धारन धरना एकै एकै सोहिना ॥२॥ संतन परसन बलिहारी दरसन नानक सुखि सुखि सोड़िना ॥३॥४॥१४४॥ आसा महला ५ ॥ हरि हरि नामु अमोला ॥ ओहु सहजि सुहेला ॥१॥ रहाउ ॥ संगि सहाई छोडि न जाई ओहु अगह अतोला ॥१॥ प्रीतमु भाई बापु मोरो माई भगतन का ओला ॥२॥ अलखु लखाइआ गुर ते पाड़िआ नानक इहु हरि का चोला ॥३॥५॥१४५॥ आसा महला ५ ॥ आपुनी भगति निबाहि ॥ ठाकुर आइओ आहि ॥१॥ रहाउ ॥ नामु पदारथु होइ सकारथु हिरदै चरन बसाहि ॥१॥ एह मुक्ता एह जुगता राखहु संत संगहि ॥२॥ नामु धिआवउ सहजि समावउ नानक हरि गुन गाहि ॥३॥६॥१४६॥ आसा महला ५ ॥ ठाकुर चरण सुहावे ॥ हरि संतन पावे ॥१॥ रहाउ ॥ आपु गवाड़िआ सेव कमाड़िआ गुन रसि रसि गावे ॥१॥ एकहि आसा दरस पिआसा आन न भावे ॥२॥ दड़िआ तुहारी किआ जंत विचारी नानक बलि बलि जावे ॥३॥७॥१४७॥ आसा महला ५ ॥ एकु सिमरि मन माही ॥१॥ रहाउ ॥ नामु धिआवहु रिदै बसावहु तिसु बिनु को नाही ॥१॥ प्रभ सरनी आईअै सरब फल पाईअै सगले दुख जाही ॥२॥ जीअन को दाता पुरखु बिधाता नानक घटि घटि आही ॥३॥८॥१४८॥ आसा महला ५ ॥ हरि बिसरत सो मूआ ॥१॥ रहाउ ॥ नामु धिआवै सरब फल पावै सो जनु सुखीआ हूआ ॥१॥ राजु कहावै हउ करम कमावै बाधिओ नलिनी भ्रमि सूआ ॥२॥ कहु नानक जिसु सतिगुरु भेटिआ सो जनु निहचलु थीआ ॥३॥९॥१४९॥

आसा महला ५ घरु १४

१९ सतिगुर प्रसादि ॥

ओहु नेहु नवेला ॥ अपुने प्रीतम सिउ लागि रहै ॥१॥ रहाउ ॥ जो प्रभ भावै जनमि न आवै ॥ हरि

प्रेम भगति हरि प्रीति रचै ॥१॥ प्रभ संगि मिलीजै इहु मनु दीजै ॥ नानक नामु मिलै अपनी दइआ करहु ॥२॥१॥१५०॥ आसा महला ५ ॥ मिलु राम पिआरे तुम बिनु धीरजु को न करै ॥१॥ रहाउ ॥ सिमृति सासत्र बहु करम कमाए प्रभ तुमरे दरस बिनु सुखु नाही ॥१॥ वरत नेम संजम करि थाके नानक साध सरनि प्रभ संगि वसै ॥२॥२॥१५१॥

आसा महला ५ घरु १५ पड़ताल

१६ सतिगुर प्रसादि ॥

बिकार माइआ मादि सोइओ सूझ बूझ न आवै ॥ पकरि केस जमि उठारिओ तद ही घरि जावै ॥१॥ लोभ बिखिआ बिखै लागे हिरि वित चित दुखाही ॥ खिन भंगुना कै मानि माते असुर जाणहि नाही ॥१॥ रहाउ ॥ बेद सासत्र जन पुकारहि सुनै नाही डोरा ॥ निपटि बाजी हारि मूका पछुताइओ मनि भोरा ॥२॥ डानु सगल गैर वजहि भरिआ दीवान लेखै न परिआ ॥ जेह कारजि रहै ओला सोइ कामु न करिआ ॥३॥ असो जगु मोहि गुरि दिखाइओ तउ एक कीरति गाइआ ॥ मानु तानु तजि सिआनप सरणि नानकु आइआ ॥४॥१॥१५२॥ आसा महला ५ ॥ बापारि गोविंद नाए ॥ साध संत मनाए पृअ पाए गुन गाए पंच नाद तूर बजाए ॥१॥ रहाउ ॥ किरपा पाए सहजाए दरसाए अब रातिआ गोविंद सिउ ॥ संत सेवि प्रीति नाथ रंगु लालन लाए ॥१॥ गुर गिआनु मनि दृड़ाए रहसाए नही आए सहजाए मनि निधानु पाए ॥ सभ तजी मनै की काम करा ॥ चिरु चिरु चिरु चिरु भइआ मनि बहुतु पिआस लागी ॥ हरि दरसनो दिखावहु मोहि तुम बतावहु ॥ नानक दीन सरणि आए गलि लाए ॥२॥२॥१५३॥ आसा महला ५ ॥ कोऊ बिखम गार तोरै ॥ आस पिआस धोह मोह भरम ही ते होरै ॥१॥ रहाउ ॥ काम क्रोध लोभ मान इह बिआधि छोरै ॥१॥ संतसंगि नाम रंगि गुन गोविंद गावउ ॥ अनदिनो प्रभ धिआवउ ॥ भ्रम भीति जीति मिटावउ ॥ निधि नामु नानक मोरै ॥२॥३॥१५४॥ आसा महला ५ ॥ कामु क्रोधु लोभु तिआगु ॥ मनि सिमरि गोविंद नाम ॥ हरि भजन सफल काम ॥

१॥ रहाउ ॥ तजि मान मोह विकार मिथिआ जपि राम राम राम ॥ मन संतना कै चरनि लागु ॥१॥
 प्रभ गोपाल दीन दड़िआल पतित पावन पारब्रहम हरि चरण सिमरि जागु ॥ करि भगति नानक
 पूरन भागु ॥२॥४॥१५५॥ आसा महला ५ ॥ हरख सोग बैराग अन्नदी खेलु री दिखाइओ ॥१॥
 रहाउ ॥ खिनहूं भै निरभै खिनहूं खिनहूं उठि धाड़िओ ॥ खिनहूं रस भोगन खिनहूं खिनहू तजि जाड़िओ
 ॥१॥ खिनहूं जोग ताप बहु पूजा खिनहूं भरमाड़िओ ॥ खिनहूं किरपा साधू संग नानक हरि रंगु
 लाड़िओ ॥२॥५॥१५६॥

रागु आसा महला ५ घरु १७ आसावरी

१९६ सतिगुर प्रसादि ॥

गोबिंद गोबिंद करि हाँ ॥ हरि हरि मनि पिआरि हाँ ॥ गुरि कहिआ सु चिति धरि हाँ ॥ अन सिउ तोरि फेरि
 हाँ ॥ अैसे लालनु पाड़िओ री सखी ॥१॥ रहाउ ॥ पंकज मोह सरि हाँ ॥ पगु नही चलै हरि हाँ ॥ गहड़िओ
 मूड़ नरि हाँ ॥ अनिन उपाव करि हाँ ॥ तउ निकसै सरनि पै री सखी ॥१॥ थिर थिर चित थिर हाँ ॥
 बनु गृहु समसरि हाँ ॥ अंतरि एक पिर हाँ ॥ बाहरि अनेक धरि हाँ ॥ राजन जोगु करि हाँ ॥ कहु नानक
 लोग अलोगी री सखी ॥२॥१॥१५७॥ आसावरी महला ५ ॥ मनसा एक मानि हाँ ॥ गुर सिउ नेत
 धिआनि हाँ ॥ दृढु संत मंत गिआनि हाँ ॥ सेवा गुर चरानि हाँ ॥ तउ मिलीअै गुर कृपानि मेरे मना ॥१॥
 रहाउ ॥ टूटे अन भरानि हाँ ॥ रविओ सरब थानि हाँ ॥ लहिओ जम भड़िआनि हाँ ॥ पाड़िओ पेड थानि हाँ ॥
 तउ चूकी सगल कानि ॥१॥ लहनो जिसु मथानि हाँ ॥ भै पावक पारि परानि हाँ ॥ निज घरि तिसहि थानि
 हाँ ॥ हरि रस रसहि मानि हाँ ॥ लाथी तिस भुखानि हाँ ॥ नानक सहजि समाड़िओ रे मना ॥२॥२॥१५८॥
 आसावरी महला ५ ॥ हरि हरि हरि गुनी हाँ ॥ जपीअै सहज धुनी हाँ ॥ साधू रसन भनी हाँ ॥ छूटन
 बिधि सुनी हाँ ॥ पाईअै वड पुनी मेरे मना ॥१॥ रहाउ ॥ खोजहि जन मुनी हाँ ॥ सब का प्रभ धनी हाँ
 ॥ दुलभ कलि दुनी हाँ ॥ दूख बिनासनी हाँ ॥ प्रभ पूरन आसनी मेरे मना ॥१॥ मन सो सेवीअै हाँ ॥

अलख अभेवीअै हाँ ॥ ताँ सिउ प्रीति करि हाँ ॥ बिनसि न जाइ मरि हाँ ॥ गुर ते जानिआ हाँ ॥ नानक
 मनु मानिआ मेरे मना ॥२॥३॥१५६॥ आसावरी महला ५ ॥ एका ओट गहु हाँ ॥ गुर का सबदु कहु
 हाँ ॥ आगिआ सति सहु हाँ ॥ मनहि निधानु लहु हाँ ॥ सुखहि समाईअै मेरे मना ॥१॥ रहाउ ॥ जीवत
 जो मरै हाँ ॥ दुतरु सो तरै हाँ ॥ सभ की रेनु होइ हाँ ॥ निरभउ कहउ सोइ हाँ ॥ मिटे अंदेसिआ हाँ ॥ संत
 उपदेसिआ मेरे मना ॥१॥ जिसु जन नाम सुखु हाँ ॥ तिसु निकटि न कदे दुखु हाँ ॥ जो हरि हरि जसु सुने
 हाँ ॥ सभु को तिसु मन्ने हाँ ॥ सफलु सु आइआ हाँ ॥ नानक प्रभ भाइआ मेरे मना ॥२॥४॥१६०॥
 आसावरी महला ५ ॥ मिलि हरि जसु गाईअै हाँ ॥ परम पदु पाईअै हाँ ॥ उआ रस जो बिधे हाँ ॥
 ता कउ सगल सिधे हाँ ॥ अनदिनु जागिआ हाँ ॥ नानक बडभागिआ मेरे मना ॥१॥ रहाउ ॥ संत पग
 धोईअै हाँ ॥ दुरमति खोईअै हाँ ॥ दासह रेनु होइ हाँ ॥ बिआपै दुखु न कोइ हाँ ॥ भगताँ सरनि परु हाँ
 ॥ जनमि न कदे मरु हाँ ॥ असथिरु से भए हाँ ॥ हरि हरि जिन् जपि लए मेरे मना ॥१॥ साजनु मीतु तूं
 हाँ ॥ नामु दृडाइ मूं हाँ ॥ तिसु बिनु नाहि कोइ हाँ ॥ मनहि अराधि सोइ हाँ ॥ निमख न वीसरै हाँ ॥
 तिसु बिनु किउ सरै हाँ ॥ गुर कउ कुरबानु जाउ हाँ ॥ नानकु जपे नाउ मेरे मना ॥२॥५॥१६१॥
 आसावरी महला ५ ॥ कारन करन तूं हाँ ॥ अवरु ना सुझै मूं हाँ ॥ करहि सु होईअै हाँ ॥ सहजि सुखि
 सोईअै हाँ ॥ धीरज मनि भए हाँ ॥ प्रभ कै दरि पए मेरे मना ॥१॥ रहाउ ॥ साधू संगमे हाँ ॥ पूरन संजमे हाँ ॥
 जब ते छुटे आप हाँ ॥ तब ते मिटे ताप हाँ ॥ किरपा धारीआ हाँ ॥ पति रखु बनवारीआ मेरे मना ॥१॥
 इहु सुखु जानीअै हाँ ॥ हरि करे सु मानीअै हाँ ॥ मंदा नाहि कोइ हाँ ॥ संत की रेन होइ हाँ ॥ आपे जिसु
 रखै हाँ ॥ हरि अंमृतु सो चखै मेरे मना ॥२॥ जिस का नाहि कोइ हाँ ॥ तिस का प्रभू सोइ हाँ ॥ अंतरगति
 बुझै हाँ ॥ सभु किछु तिसु सुझै हाँ ॥ पतित उधारि लेहु हाँ ॥ नानक अरदासि एहु मेरे मना ॥३॥६॥१६२॥
 आसावरी महला ५ इकतुका ॥ ओइ परदेसीआ हाँ ॥ सुनत संदेसिआ हाँ ॥१॥ रहाउ ॥ जा सिउ रचि

रहे हाँ ॥ सभ कउ तजि गए हाँ ॥ सुपना जिउ भए हाँ ॥ हरि नामु जिनि लए ॥१॥ हरि तजि अन लगे हाँ ॥
जनमहि मरि भगे हाँ ॥ हरि हरि जनि लहे हाँ ॥ जीवत से रहे हाँ ॥ जिसहि कृपालु होइि हाँ ॥ नानक
भगतु सोइि ॥२॥७॥१६३॥२३२॥

१९॥सतिगुर प्रसादि ॥ रागु आसा महला ६ ॥ बिरथा कहउ कउन
सिउ मन की ॥ लोभि ग्रसिओ दस हू दिस धावत आसा लागिओ धन की ॥१॥ रहाउ ॥ सुख कै हेति बहुतु
दुखु पावत सेव करत जन जन की ॥ दुआरहि दुआरि सुआन जिउ डोलत नह सुध राम भजन की
॥१॥ मानस जनम अकारथ खोवत लाज न लोक हसन की ॥ नानक हरि जसु किउ नही गावत कुमति
बिनासै तन की ॥२॥१॥२३३॥

रागु आसा महला १ असटपदीआ घरु २

१९॥सतिगुर प्रसादि ॥

उतरि अवघटि सरवरि न्वाँवै ॥ बकै न बोलै हरि गुण गावै ॥ जलु आकासी सुनि समावै ॥ रसु सतु
झोलि महा रसु पावै ॥१॥ औसा गिआनु सुनहु अभ मोरे ॥ भरिपुरि धारि रहिआ सभ ठउरे ॥१॥
रहाउ ॥ सचु ब्रतु नेमु न कालु संतावै ॥ सतिगुर सबदि करोधु जलावै ॥ गगनि निवासि समाधि
लगावै ॥ पारसु परसि परम पदु पावै ॥२॥ सचु मन कारणि ततु बिलोवै ॥ सुभर सरवरि मैलु न
धोवै ॥ जै सिउ राता तैसो होवै ॥ आपे करता करे सु होवै ॥३॥ गुर हिव सीतलु अगनि बुझावै ॥ सेवा
सुरति बिभूत चड़ावै ॥ दरसनु आपि सहज घरि आवै ॥ निरमल बाणी नादु वजावै ॥४॥ अंतरि
गिआनु महा रसु सारा ॥ तीरथ मजनु गुर वीचारा ॥ अंतरि पूजा थानु मुरारा ॥ जोती जोति
मिलावणहारा ॥५॥ रसि रसिआ मति एकै भाइ ॥ तखत निवासी पंच समाइ ॥ कार कमाई खसम
रजाइ ॥ अविगत नाथु न लखिआ जाइ ॥६॥ जल महि उपजै जल ते दूरि ॥ जल महि जोति रहिआ
भरपूरि ॥ किसु नेड़ै किसु आखा दूरि ॥ निधि गुण गावा देखि हदूरि ॥७॥ अंतरि बाहरि अवरु न

कोडि ॥ जो तिसु भावै सो फुनि होडि ॥ सुणि भरथरि नानकु कहै बीचारु ॥ निरमल नामु मेरा आधारु ॥
 ८॥१॥ आसा महला १ ॥ सभि जप सभि तप सभ चतुराई ॥ ऊझड़ि भरमै राहि न पाई ॥ बिनु बूझै
 को थाडि न पाई ॥ नाम बिहूणै माथे छाई ॥१॥ साच धणी जगु आडि बिनासा ॥ छूटसि प्राणी
 गुरमुखि दासा ॥१॥ रहाउ ॥ जगु मोहि बाधा बहुती आसा ॥ गुरमती इकि भए उदासा ॥ अंतरि
 नामु कमलु परगासा ॥ तिन् कउ नाही जम की तासा ॥२॥ जगु तृअ जितु कामणि हितकारी ॥ पुत्र
 कलत्र लगि नामु विसारी ॥ बिरथा जनमु गवाडिआ बाजी हारी ॥ सतिगुरु सेवे करणी सारी ॥३॥
 बाहरहु हउमै कहै कहाए ॥ अंदरहु मुक्तु लेपु कटे न लाए ॥ माडिआ मोहु गुर सबदि जलाए ॥
 निरमल नामु सद हिरदै धिआए ॥४॥ धावतु राखै ठाकि रहाए ॥ सिख संगति करमि मिलाए ॥ गुर
 बिनु भूलो आवै जाए ॥ नदरि करे संजोगि मिलाए ॥५॥ रूडो कहउ न कहिआ जाई ॥ अकथ कथउ नह
 कीमति पाई ॥ सभ दुख तेरे सूख रजाई ॥ सभि दुख मेटे साचै नाई ॥६॥ कर बिनु वाजा पग बिनु
 ताला ॥ जे सबदु बुझै ता सचु निहाला ॥ अंतरि साचु सभे सुख नाला ॥ नदरि करे राखै रखवाला ॥७॥
 तृभवण सूझै आपु गवावै ॥ बाणी बूझै सचि समावै ॥ सबदु वीचारे एक लिव तारा ॥ नानक धन्नु
 सवारणहारा ॥८॥२॥ आसा महला १ ॥ लेख असंख लिखि लिखि मानु ॥ मनि मानिअै सचु सुरति
 वखानु ॥ कथनी बदनी पड़ि पड़ि भारु ॥ लेख असंख अलेखु अपारु ॥१॥ अैसा साचा तूं एको जाणु ॥
 जंमणु मरणा हुकमु पछाणु ॥१॥ रहाउ ॥ माडिआ मोहि जगु बाधा जमकालि ॥ बाँधा छूटै नामु समालि
 ॥ गुरु सुखदाता अवरु न भालि ॥ हलति पलति निबही तुधु नालि ॥२॥ सबदि मरै ताँ एक लिव लाए
 ॥ अचरु चरै ताँ भरमु चुकाए ॥ जीवन मुक्तु मनि नामु वसाए ॥ गुरमुखि होडि त सचि समाए ॥३॥
 जिनि धर साजी गगनु अकासु ॥ जिनि सभ थापी थापि उथापि ॥ सरब निरंतरि आपे आपि ॥
 किसै न पूछे बखसे आपि ॥४॥ तू पुरु सागरु माणक हीरु ॥ तू निरमलु सचु गुणी गहीरु ॥

सुखु मानै भेटै गुर पीरु ॥ एको साहिबु एकु वजीरु ॥५॥ जगु बंदी मुकते हउ मारी ॥ जगि गिआनी
 विरला आचारी ॥ जगि पंडितु विरला वीचारी ॥ बिनु सतिगुरु भेटे सभ फिरै अह्वकारी ॥६॥ जगु
 दुखीआ सुखीआ जनु कोडि ॥ जगु रोगी भोगी गुण रोडि ॥ जगु उपजै बिनसै पति खोडि ॥ गुरुमुखि होवै बूझै
 सोडि ॥७॥ महघो मोलि भारि अफारु ॥ अटल अछलु गुरुमती धारु ॥ भाडि मिलै भावै भडिकारु ॥ नानकु
 नीचु कहै बीचारु ॥८॥३॥ आसा महला १ ॥ एकु मरै पंचे मिलि रोवहि ॥ हउमै जाडि सबदि मलु
 धोवहि ॥ समझि सूझि सहज घरि होवहि ॥ बिनु बूझै सगली पति खोवहि ॥१॥ कउणु मरै कउणु रोवै
 ओही ॥ करण कारण सभसै सिरि तोही ॥१॥ रहाउ ॥ मूए कउ रोवै दुखु कोडि ॥ सो रोवै जिसु बेदन होडि ॥
 जिसु बीती जाणै प्रभ सोडि ॥ आपे करता करे सु होडि ॥२॥ जीवत मरणा तारे तरणा ॥ जै जगदीस
 परम गति सरणा ॥ हउ बलिहारी सतिगुर चरणा ॥ गुरु बोहिथु सबदि भै तरणा ॥३॥ निरभउ आपि
 निरंतरि जोति ॥ बिनु नावै सूतकु जगि छोति ॥ दुरमति बिनसै किआ कहि रोति ॥ जनमि मूए बिनु
 भगति सरोति ॥४॥ मूए कउ सचु रोवहि मीत ॥ तै गुण रोवहि नीता नीत ॥ दुखु सुखु परहरि सहजि
 सुचीत ॥ तनु मनु सउपउ कृसन परीति ॥५॥ भीतरि एकु अनेक असंख ॥ करम धरम बहु संख असंख
 ॥ बिनु भै भगती जनमु बिरंथ ॥ हरि गुण गावहि मिलि परमारंथ ॥६॥ आपि मरै मारे भी आपि ॥
 आपि उपाए थापि उथापि ॥ सृसटि उपाई जोती तू जाति ॥ सबदु वीचारि मिलणु नही भ्राति ॥७॥
 सूतकु अगनि भखै जगु खाडि ॥ सूतकु जलि थलि सभ ही थाडि ॥ नानक सूतकि जनमि मरीजै ॥
 गुर परसादी हरि रसु पीजै ॥८॥४॥ रागु आसा महला १ ॥ आपु वीचारै सु परखे हीरा ॥ एक दृसटि
 तारे गुर पूरा ॥ गुरु मानै मन ते मनु धीरा ॥१॥ अैसा साहु सराफी करै ॥ साची नदरि एक लिव
 तरै ॥१॥ रहाउ ॥ पूंजी नामु निरंजन सारु ॥ निरमलु साचि रता पैकारु ॥ सिफति सहज घरि गुरु
 करतारु ॥२॥ आसा मनसा सबदि जलाए ॥ राम नराडिणु कहै कहाए ॥ गुर ते वाट महलु

घरु पाए ॥३॥ कंचन काडिआ जोति अनूपु ॥ तृभवण देवा सगल सरूपु ॥ मै सो धनु पलै साचु अखूटु ॥४॥ पंच तीनि नव चारि समावै ॥ धरणि गगनु कल धारि रहावै ॥ बाहरि जातउ उलटि परावै ॥ ५॥ मूरखु होइ न आखी सूझै ॥ जिहवा रसु नही कहिआ बूझै ॥ बिखु का माता जग सिउ लूझै ॥६॥ ऊतम संगति ऊतमु होवै ॥ गुण कउ धावै अवगण धोवै ॥ बिनु गुर सेवे सहजु न होवै ॥७॥ हीरा नामु जवेहर लालु ॥ मनु मोती है तिस का मालु ॥ नानक परखै नदरि निहालु ॥८॥५॥ आसा महला १ ॥ गुरमुखि गिआनु धिआनु मनि मानु ॥ गुरमुखि महली महलु पछानु ॥ गुरमुखि सुरति सबदु नीसानु ॥१॥ अैसे प्रेम भगति वीचारी ॥ गुरमुखि साचा नामु मुरारी ॥१॥ रहाउ ॥ अहिनिमि निरमलु थानि सुथानु ॥ तीन भवन निहकेवल गिआनु ॥ साचे गुर ते हुकमु पछानु ॥२॥ साचा हरखु नाही तिसु सोगु ॥ अंमृतु गिआनु महा रसु भोगु ॥ पंच समाई सुखी सभु लोगु ॥३॥ सगली जोति तेरा सभु कोई ॥ आपे जोड़ि विछोड़े सोई ॥ आपे करता करे सु होई ॥४॥ ढाहि उसारे हुकमि समावै ॥ हुकमो वरतै जो तिसु भावै ॥ गुर बिनु पूरा कोई न पावै ॥५॥ बालक बिरधि न सुरति परानि ॥ भरि जोबनि बूडै अभिमानि ॥ बिनु नावै किआ लहसि निदानि ॥६॥ जिस का अनु धनु सहजि न जाना ॥ भरमि भुलाना फिरि पछुताना ॥ गलि फाही बउरा बउराना ॥७॥ बूडत जगु देखिआ तउ डरि भागे ॥ सतिगुरि राखे से वडभागे ॥ नानक गुर की चरणी लागे ॥८॥६॥ आसा महला १ ॥ गावहि गीते चीति अनीते ॥ राग सुणाइ कहावहि बीते ॥ बिनु नावै मनि झूठु अनीते ॥१॥ कहा चलहु मन रहहु घरे ॥ गुरमुखि राम नामि तृपतासे खोजत पावहु सहजि हरे ॥१॥ रहाउ ॥ कामु क्रोधु मनि मोहु सरीरा ॥ लबु लोभु अह्यकारु सु पीरा ॥ राम नाम बिनु किउ मनु धीरा ॥२॥ अंतरि नावणु साचु पछाणै ॥ अंतर की गति गुरमुखि जाणै ॥ साच सबद बिनु महलु न पछाणै ॥३॥ निरंकार महि आकारु समावै ॥ अकल कला सचु साचि टिकावै ॥ सो नरु गरभ जोनि नही आवै ॥४॥ जहाँ नामु मिलै तह जाउ ॥

गुर परसादी करम कमाउ ॥ नामे राता हरि गुण गाउ ॥५॥ गुर सेवा ते आपु पछाता ॥ अंमृत
 नामु वसिआ सुखदाता ॥ अनदिनु बाणी नामे राता ॥६॥ मेरा प्रभु लाए ता को लागै ॥ हउमै
 मारे सबदे जागै ॥ अथै ओथै सदा सुखु आगै ॥७॥ मनु चंचलु बिधि नाही जाणै ॥ मनमुखि मैला सबदु न
 पछाणै ॥ गुरमुखि निरमलु नामु वखाणै ॥८॥ हरि जीउ आगै करी अरदासि ॥ साधू जन संगति होइ
 निवासु ॥ किलविख दुख काटे हरि नामु प्रगासु ॥९॥ करि बीचारु आचारु पराता ॥ सतिगुर बचनी
 एको जाता ॥ नानक राम नामि मनु राता ॥१०॥७॥ आसा महला १ ॥ मनु मैगलु साकतु देवाना ॥
 बन खंडि माइआ मोहि हैराना ॥ इति उत जाहि काल के चापे ॥ गुरमुखि खोजि लहै घरु आपे ॥१॥
 बिनु गुर सबदै मनु नही ठउरा ॥ सिमरहु राम नामु अति निरमलु अवर तिआगहु हउमै कउरा
 ॥१॥ रहाउ ॥ इहु मनु मुगधु कहहु किउ रहसी ॥ बिनु समझे जम का दुखु सहसी ॥ आपे बखसे
 सतिगुरु मेलै ॥ कालु कंटकु मारे सचु पेलै ॥२॥ इहु मनु करमा इहु मनु धरमा ॥ इहु मनु पंच
 ततु ते जनमा ॥ साकतु लोभी इहु मनु मूढ़ा ॥ गुरमुखि नामु जपै मनु रूढ़ा ॥३॥ गुरमुखि मनु असथाने
 सोई ॥ गुरमुखि तृभवणि सोझी होई ॥ इहु मनु जोगी भोगी तपु तापै ॥ गुरमुखि चीनै हरि प्रभु आपै
 ॥४॥ मनु बैरागी हउमै तिआगी ॥ घटि घटि मनसा दुबिधा लागी ॥ राम रसाइणु गुरमुखि चाखै ॥
 दरि घरि महली हरि पति राखै ॥५॥ इहु मनु राजा सूर संग्रामि ॥ इहु मनु निरभउ गुरमुखि
 नामि ॥ मारे पंच अपुनै वसि कीए ॥ हउमै ग्रासि इकतु थाइ कीए ॥६॥ गुरमुखि राग सुआद अन
 तिआगे ॥ गुरमुखि इहु मनु भगती जागे ॥ अनहद सुणि मानिआ सबदु वीचारी ॥ आतमु चीनि भए
 निरंकारी ॥७॥ इहु मनु निरमलु दरि घरि सोई ॥ गुरमुखि भगति भाउ धुनि होई ॥ अहिनिस्सि
 हरि जसु गुर परसादि ॥ घटि घटि सो प्रभु आदि जुगादि ॥८॥ राम रसाइणि इहु मनु माता ॥
 सरब रसाइणु गुरमुखि जाता ॥ भगति हेतु गुर चरण निवासा ॥ नानक हरि जन के दासनि दासा

॥६॥८॥ आसा महला १ ॥ तनु बिनसै धनु का को कहीअै ॥ बिनु गुर राम नामु कत लहीअै ॥
राम नाम धनु संगि सखाई ॥ अहिनिमि निरमलु हरि लिव लाई ॥१॥ राम नाम बिनु कवनु हमारा
॥ सुख दुख सम करि नामु न छोडउ आपे बखसि मिलावणहारा ॥१॥ रहाउ ॥ कनिक कामनी हेतु
गवारा ॥ दुबिधा लागे नामु विसारा ॥ जिसु तूं बखसहि नामु जपाइ ॥ दूतु न लागि सकै गुन गाइ
॥२॥ हरि गुरु दाता राम गुपाला ॥ जिउ भावै तिउ राखु दइआला ॥ गुरमुखि रामु मेरै मनि
भाइआ ॥ रोग मिटे दुखु ठाकि रहाइआ ॥३॥ अवरु न अउखधु तंत न मंता ॥ हरि हरि सिमरणु
किलविख ह्वता ॥ तूं आपि भुलावहि नामु विसारि ॥ तूं आपे राखहि किरपा धारि ॥४॥ रोगु भरमु भेटु
मनि दूजा ॥ गुर बिनु भरमि जपहि जपु दूजा ॥ आदि पुरख गुर दरस न देखहि ॥ विणु गुर सबदै
जनमु कि लेखहि ॥५॥ देखि अचरजु रहे बिसमादि ॥ घटि घटि सुर नर सहज समाधि ॥ भरिपुरि
धारि रहे मन माही ॥ तुम समसरि अवरु को नाही ॥६॥ जा की भगति हेतु मुखि नामु ॥ संत भगत की
संगति रामु ॥ बंधन तोरे सहजि धिआनु ॥ छूटै गुरमुखि हरि गुर गिआनु ॥७॥ ना जमदूत दूखु तिसु
लागै ॥ जो जनु राम नामि लिव जागै ॥ भगति वछलु भगता हरि संगि ॥ नानक मुकति भए हरि रंगि
॥८॥६॥ आसा महला १ डिकतुकी ॥ गुरु सेवे सो ठाकुर जानै ॥ दूखु मिटै सचु सबदि पछानै ॥१॥
रामु जपहु मेरी सखी सखैनी ॥ सतिगुरु सेवि देखहु प्रभु नैनी ॥१॥ रहाउ ॥ बंधन मात पिता संसारि
॥ बंधन सुत कंनिआ अरु नारि ॥२॥ बंधन करम धरम हउ कीआ ॥ बंधन पुतु कलतु मनि बीआ
॥३॥ बंधन किरखी करहि किरसान ॥ हउमै डन्नु सहै राजा मंगै दान ॥४॥ बंधन सउदा
अणवीचारी ॥ तिपति नाही माइआ मोह पसारी ॥५॥ बंधन साह संचहि धनु जाइ ॥ बिनु हरि
भगति न पवई थाइ ॥६॥ बंधन बेदु बादु अह्वकार ॥ बंधनि बिनसै मोह विकार ॥७॥ नानक
राम नाम सरणाई ॥ सतिगुरि राखे बंधु न पाई ॥८॥१०॥

रागु आसा महला १ असटपदीआ घरु ३

१९ सतिगुर प्रसादि ॥

जिन सिरि सोहनि पटीआ माँगी पाइ संधूरु ॥ से सिर काती मुन्नीअनि गल विचि आवै धूड़ि ॥ महला
अंदरि होदीआ हुणि बहणि न मिलनि हदूरि ॥१॥ आदेसु बाबा आदेसु ॥ आदि पुरख तेरा अंतु न
पाइआ करि करि देखहि वेस ॥१॥ रहाउ ॥ जदहु सीआ वीआहीआ लाड़े सोहनि पासि ॥ हीडोली चड़ि
आईआ दंद खंड कीते रासि ॥ उपरहु पाणी वारीअै झले झिमकनि पासि ॥२॥ इकु लखु लहनि
बहिठीआ लखु लहनि खड़ीआ ॥ गरी छुहारे खाँदीआ माणनि सेजड़ीआ ॥ तिन् गलि सिलका पाईआ
तुटनि मोतसरीआ ॥३॥ धनु जोबनु दुइ वैरी होए जिनी रखे रंगु लाडि ॥ दूता नो फुरमाइआ लै चले
पति गवाडि ॥ जे तिसु भावै दे वडिआई जे भावै देइ सजाडि ॥४॥ अगो दे जे चेतीअै ताँ काडितु मिलै
सजाडि ॥ साहाँ सुरति गवाईआ रंगि तमासै चाडि ॥ बाबरवाणी फिरि गई कुडिरु न रोटी खाडि ॥५॥
इकना वखत खुआईअहि इकना पूजा जाडि ॥ चउके विणु ह्विदवाणीआ किउ टिके कढहि नाडि ॥ रामु
न कबहू चेतियो हुणि कहणि न मिलै खुदाडि ॥६॥ इकि घरि आवहि आपणै इकि मिलि मिलि पुछहि
सुख ॥ इकना एहो लिखिआ बहि बहि रोवहि दुख ॥ जो तिसु भावै सो थीअै नानक किआ मानुख ॥७॥११॥
आसा महला १ ॥ कहा सु खेल तबेला घोड़े कहा भेरी सहनाई ॥ कहा सु तेगबंद गाडेरडि कहा सु
लाल कवाई ॥ कहा सु आरसीआ मुह बंके अैथै दिसहि नाही ॥१॥ इहु जगु तेरा तू गोसाई ॥ एक घड़ी
महि थापि उथापे जरु वंडि देवै भाँई ॥१॥ रहाउ ॥ कहाँ सु घर दर मंडप महला कहा सु बंक सराई ॥
कहाँ सु सेज सुखाली कामणि जिसु वेखि नीद न पाई ॥ कहा सु पान तंबोली हरमा होईआ छाई माई
॥२॥ इसु जर कारणि घणी विगुती इनि जर घणी खुआई ॥ पापा बाझहु होवै नाही मुडिआ साथि न
जाई ॥ जिस नो आपि खुआए करता खुसि लए चंगिआई ॥३॥ कोटी हू पीर वरजि रहाए जा मीरु

सुणिआ धाड़िआ ॥ थान मुकाम जले बिज मंदर मुछि मुछि कुडिर रुलाड़िआ ॥ कोई मुगलु न होआ अंधा
 किनै न परचा लाड़िआ ॥४॥ मुगल पठाणा भई लड़ाई रण महि तेग वगाई ॥ ओनी तुपक ताणि
 चलाई ओनी हसति चिड़ाई ॥ जिन् की चीरी दरगह पाटी तिन् मरणा भाई ॥५॥ इक ह्विदवाणी
 अवर तुरकाणी भटिआणी ठकुराणी ॥ इकन् पेरण सिर खुर पाटे इकन् वासु मसाणी ॥ जिन् के बंके
 घरी न आड़िआ तिन् किउ रैणि विहाणी ॥६॥ आपे करे कराए करता किस नो आखि सुणाईअै ॥ दुखु सुखु
 तेरै भाणै होवै किस थै जाड़ि रूआईअै ॥ हुकमी हुकमि चलाए विगसै नानक लिखिआ पाईअै ॥७॥१२॥

१९ सतिगुर प्रसादि ॥ आसा काफी महला १ घरु ८ असटपदीआ ॥ जैसे गोड़िलि गोड़िली तैसे संसारा
 ॥ कूडु कमावहि आदमी बाँधहि घर बारा ॥१॥ जागहु जागहु सूतिहो चलिआ वणजारा ॥१॥ रहाउ ॥
 नीत नीत घर बाँधीअहि जे रहणा होई ॥ पिंडु पवै जीउ चलसी जे जाणै कोई ॥२॥ ओही ओही किआ
 करहु है होसी सोई ॥ तुम रोवहुगे ओस नो तुम् कउ कउणु रोई ॥३॥ धंधा पिटिहु भाईहो तुम् कूडु कमावहु
 ॥ ओहु न सुणई कत ही तुम् लोक सुणावहु ॥४॥ जिस ते सुता नानका जागाए सोई ॥ जे घरु बूझै आपणा ताँ
 नीद न होई ॥५॥ जे चलदा लै चलिआ किछु संपै नाले ॥ ता धनु संचहु देखि कै बूझहु बीचारे ॥६॥ वणजु
 करहु मखसूटु लैहु मत पछोतावहु ॥ अउगण छोडहु गुण करहु अैसे ततु परावहु ॥७॥ धरमु भूमि सतु
 बीजु करि अैसी किरस कमावहु ॥ ताँ वापारी जाणीअहु लाहा लै जावहु ॥८॥ करमु होवै सतिगुरु मिलै
 बूझै बीचारा ॥ नामु वखाणै सुणे नामु नामे बिउहारा ॥९॥ जिउ लाहा तोटा तिवै वाट चलदी आई ॥
 जो तिसु भावै नानका साई वडिआई ॥१०॥१३॥ आसा महला १ ॥ चारे कुंडा ढूढीआ को नीमी मैडा ॥
 जे तुधु भावै साहिबा तू मै हउ तैडा ॥१॥ दरु बीभा मै नीमि को कै करी सलामु ॥ हिको मैडा तू धणी साचा
 मुखि नामु ॥१॥ रहाउ ॥ सिधा सेवनि सिध पीर मागहि रिधि सिधि ॥ मै इकु नामु न वीसरै साचे गुर

बुधि ॥२॥ जोगी भोगी कापड़ी किआ भवहि दिसंतर ॥ गुर का सबदु न चीन्ही ततु सारु निरंतर ॥३॥
 पंडित पाधे जोइसी नित पढ़हि पुराणा ॥ अंतरि वसतु न जाणनी घटि ब्रह्म लुकाणा ॥४॥ इकि
 तपसी बन महि तपु करहि नित तीरथ वासा ॥ आपु न चीनहि तामसी काहे भए उदासा ॥५॥ इकि
 बिंदु जतन करि राखदे से जती कहावहि ॥ बिनु गुर सबद न छूटही भ्रमि आवहि जावहि ॥६॥ इकि
 गिरही सेवक साधिका गुरमती लागे ॥ नामु दानु इसनानु दृडु हरि भगति सु जागे ॥७॥ गुर ते दरु
 घरु जाणीअै सो जाइ सिजाणै ॥ नानक नामु न वीसरै साचे मनु मानै ॥८॥१४॥ आसा महला १ ॥
 मनसा मनहि समाइले भउजलु सचि तरणा ॥ आदि जुगादि दइआलु तू ठाकुर तेरी सरणा ॥१॥
 तू दातौ हम जाचिका हरि दरसनु दीजै ॥ गुरमुखि नामु धिआईअै मन मंदरु भीजै ॥२॥ रहाउ ॥
 कूड़ा लालचु छोडीअै तउ साचु पछाणै ॥ गुर कै सबदि समाईअै परमारथु जाणै ॥३॥ इहु मनु राजा
 लोभीआ लुभतउ लोभाई ॥ गुरमुखि लोभु निवारीअै हरि सिउ बणि आई ॥४॥ कलरि खेती बीजीअै
 किउ लाहा पावै ॥ मनमुखु सचि न भीजई कूडु कूड़ि गडावै ॥५॥ लालचु छोडहु अंधिहो लालचि
 दुखु भारी ॥ साचौ साहिबु मनि वसै हउमै बिखु मारी ॥६॥ दुबिधा छोडि कुवाटड़ी मूसहुगे भाई ॥
 अहिनिमि नामु सलाहीअै सतिगुर सरणाई ॥७॥ मनमुख पथरु सैलु है ध्रिगु जीवणु फीका ॥
 जल महि केता राखीअै अभ अंतरि सूका ॥८॥ हरि का नामु निधानु है पूरै गुरि दीआ ॥ नानक नामु न
 वीसरै मथि अमृतु पीआ ॥९॥१५॥ आसा महला १ ॥ चले चलणहार वाट वटाइआ ॥ धंधु पिटे
 संसारु सचु न भाइआ ॥१॥ किआ भवीअै किआ दूढीअै गुर सबदि दिखाइआ ॥ ममता मोहु
 विसरजिआ अपनै घरि आइआ ॥२॥ रहाउ ॥ सचि मिलै सचिआरु कूड़ि न पाईअै ॥ सचे सिउ चितु
 लाइ बहुड़ि न आईअै ॥३॥ मोइआ कउ किआ रोवहु रोड़ि न जाणहू ॥ रोवहु सचु सलाहि हुकमु
 पछाणहू ॥४॥ हुकमी वजहु लिखाइ आइआ जाणीअै ॥ लाहा पलै पाइ हुकमु सिजाणीअै ॥५॥

हुकमी पैधा जाइ दरगह भाणीअै ॥ हुकमे ही सिरि मार बंदि रवाणीअै ॥५॥ लाहा सचु निआउ मनि
 वसाईअै ॥ लिखिआ पलै पाइ गरबु वजाईअै ॥६॥ मनमुखीआ सिरि मार वादि खपाईअै ॥ ठगि
 मुठी कूड़िआर बंनि चलाईअै ॥७॥ साहिबु रिदै वसाइ न पछोतावही ॥ गुनहाँ बखसणहारु सबदु
 कमावही ॥८॥ नानकु मंगै सचु गुरमुखि घालीअै ॥ मै तुझ बिनु अवरु न कोइ नदरि निहालीअै
 ॥९॥१६॥ आसा महला १ ॥ किआ जंगलु ढूढी जाइ मै घरि बनु हरीआवला ॥ सचि टिकै घरि आइ
 सबदि उतावला ॥१॥ जह देखा तह सोइ अवरु न जाणीअै ॥ गुर की कार कमाइ महलु पछाणीअै
 ॥१॥ रहाउ ॥ आपि मिलावै सचु ता मनि भावई ॥ चलै सदा रजाइ अंकि समावई ॥२॥ सचा
 साहिबु मनि वसै वसिआ मनि सोई ॥ आपे दे वडिआईआ दे तोटि न होई ॥३॥ अबे तबे की
 चाकरी किउ दरगह पावै ॥ पथर की बेड़ी जे चढ़ै भर नालि बुडावै ॥४॥ आपनड़ा मनु वेचीअै सिरु
 दीजै नाले ॥ गुरमुखि वसतु पछाणीअै अपना घरु भाले ॥५॥ जंमण मरणा आखीअै तिनि करतै
 कीआ ॥ आपु गवाइआ मरि रहे फिरि मरणु न थीआ ॥६॥ साई कार कमावणी धुर की फुरमाई ॥
 जे मनु सतिगुर दे मिलै किनि कीमति पाई ॥७॥ रतना पारखु सो धणी तिनि कीमति पाई ॥ नानक
 साहिबु मनि वसै सची वडिआई ॥८॥१७॥ आसा महला १ ॥ जिनी नामु विसारिआ दूजै भरमि
 भुलाई ॥ मूलु छोडि डाली लगे किआ पावहि छाई ॥१॥ बिनु नावै किउ छूटीअै जे जाणै कोई ॥
 गुरमुखि होइ त छूटीअै मनमुखि पति खोई ॥१॥ रहाउ ॥ जिनी एको सेविआ पूरी मति भाई ॥ आदि
 जुगादि निरंजना जन हरि सरणाई ॥२॥ साहिबु मेरा एकु है अवरु नही भाई ॥ किरपा ते सुखु
 पाइआ साचे परथाई ॥३॥ गुर बिनु किनै न पाइओ केती कहै कहाए ॥ आपि दिखावै वाटड़ी सची
 भगति दृड़ाए ॥४॥ मनमुखु जे समझाईअै भी उझड़ि जाए ॥ बिनु हरि नाम न छूटसी मरि नरक
 समाए ॥५॥ जनमि मरै भरमाईअै हरि नामु न लेवै ॥ ता की कीमति ना पवै बिनु गुर की सेवै ॥६॥

जेही सेव कराईअै करणी भी साई ॥ आपि करे किसु आखीअै वेखै वडिआई ॥७॥ गुर की सेवा सो करे
 जिसु आपि कराए ॥ नानक सिरु दे छूटीअै दरगह पति पाए ॥८॥१८॥ आसा महला १ ॥ रूड़ो ठाकुर
 माहरो रूड़ी गुरबाणी ॥ वडै भागि सतिगुरु मिलै पाईअै पटु निरबाणी ॥१॥ मै ओल्गीआ ओल्गी
 हम छोरु थारे ॥ जिउ तूं राखहि तिउ रहा मुख नामु हमारे ॥१॥ रहाउ ॥ दरसन की पिआसा घणी भाणै
 मनि भाईअै ॥ मेरे ठाकुर हाथि वडिआईआ भाणै पति पाईअै ॥२॥ साचउ दूरि न जाणीअै अंतरि है
 सोई ॥ जह देखा तह रवि रहे किनि कीमति होई ॥३॥ आपि करे आपे हरे वेखै वडिआई ॥ गुरमुखि
 होइ निहालीअै इउ कीमति पाई ॥४॥ जीवदिआ लाहा मिलै गुर कार कमावै ॥ पूरबि होवै लिखिआ
 ता सतिगुरु पावै ॥५॥ मनमुख तोटा नित है भरमहि भरमाए ॥ मनमुखु अंधु न चेतई किउ दरसनु पाए
 ॥६॥ ता जगि आइआ जाणीअै साचै लिव लाए ॥ गुर भेटे पारसु भए जोती जोति मिलाए ॥७॥ अहिनिमि
 रहै निरालमो कार धुर की करणी ॥ नानक नामि संतोखीआ राते हरि चरणी ॥८॥१६॥ आसा महला १
 ॥ केता आखणु आखीअै ता के अंत न जाणा ॥ मै निधरिआ धर एक तूं मै ताणु सताणा ॥१॥ नानक की
 अरदासि है सच नामि सुहेला ॥ आपु गइआ सोझी पई गुर सबदी मेला ॥१॥ रहाउ ॥ हउमै गरबु
 गवाईअै पाईअै वीचारु ॥ साहिब सिउ मनु मानिआ दे साचु अधारु ॥२॥ अहिनिमि नामि संतोखीआ
 सेवा सचु साई ॥ ता कउ बिघनु न लागई चालै हुकमि रजाई ॥३॥ हुकमि रजाई जो चलै सो पवै
 खजानै ॥ खोटे ठवर न पाइनी रले जूठानै ॥४॥ नित नित खरा समालीअै सचु सउदा पाईअै ॥ खोटे
 नदरि न आवनी ले अगनि जलाईअै ॥५॥ जिनी आतमु चीनिआ परमातमु सोई ॥ एको अमृत
 बिरखु है फलु अमृतु होई ॥६॥ अमृत फलु जिनी चाखिआ सचि रहे अघाई ॥ तिन्ना भरमु न भेदु
 है हरि रसन रसाई ॥७॥ हुकमि संजोगी आइआ चलु सदा रजाई ॥ अउगणिआरे कउ गुणु नानकै
 सचु मिलै वडाई ॥८॥२०॥ आसा महला १ ॥ मनु रातउ हरि नाइि सचु वखाणिआ ॥ लोका दा

किआ जाइ जा तुधु भाणिआ ॥१॥ जउ लगु जीउ पराण सचु धिआईअै ॥ लाहा हरि गुण गाइ मिलै
 सुखु पाईअै ॥१॥ रहाउ ॥ सची तेरी कार देहि दइआल तूं ॥ हउ जीवा तुधु सालाहि मै टेक अधारु
 तूं ॥२॥ दरि सेवकु दरवानु दरदु तूं जाणही ॥ भगति तेरी हैरानु दरदु गवावही ॥३॥ दरगह
 नामु हदूरि गुरमुखि जाणसी ॥ वेला सचु परवाणु सबदु पछाणसी ॥४॥ सतु संतोखु करि भाउ तोसा
 हरि नामु सेइ ॥ मनहु छोडि विकार सचा सचु देइ ॥५॥ सचे सचा नेहु सचै लाइआ ॥ आपे करे
 निआउ जो तिसु भाइआ ॥६॥ सचे सची दाति देहि दइआलु है ॥ तिसु सेवी दिनु राति नामु अमोलु
 है ॥७॥ तूं उतमु हउ नीचु सेवकु काँढीआ ॥ नानक नदरि करेहु मिलै सचु वाँढीआ ॥८॥२१॥
 आसा महला १ ॥ आवण जाणा किउ रहै किउ मेला होई ॥ जनम मरण का दुखु घणो नित सहसा
 दोई ॥१॥ बिनु नावै किआ जीवना फिटु ध्रिगु चतुराई ॥ सतिगुर साधु न सेविआ हरि भगति न
 भाई ॥१॥ रहाउ ॥ आवणु जावणु तउ रहै पाईअै गुरु पूरा ॥ राम नामु धनु रासि देइ बिनसै
 भ्रमु कूरा ॥२॥ संत जना कउ मिलि रहै धनु धनु जसु गाए ॥ आदि पुरखु अपरंपरा गुरमुखि हरि
 पाए ॥३॥ नटूअै साँगु बणाइआ बाजी संसारा ॥ खिनु पलु बाजी देखीअै उझरत नही बारा ॥४॥
 हउमै चउपड़ि खेलणा झूठे अह्वकारा ॥ सभु जगु हारै सो जिणै गुर सबदु वीचारा ॥५॥ जिउ अंधुलै
 हथि टोहणी हरि नामु हमारै ॥ राम नामु हरि टेक है निसि दउत सवारै ॥६॥ जिउ तूं राखहि तिउ
 रहा हरि नाम अधारा ॥ अंति सखाई पाइआ जन मुकति दुआरा ॥७॥ जनम मरण दुख मेटिआ
 जपि नामु मुरारे ॥ नानक नामु न वीसरै पूरा गुरु तारे ॥८॥२२॥

आसा महला ३ असटपदीआ घरु २

१६ सतिगुर प्रसादि ॥

सासतु बेदु सिमृति सरु तेरा सुरसरी चरण समाणी ॥ साखा तीनि मूलु मति रावै तूं ताँ सरब
 विडाणी ॥१॥ ता के चरण जपै जनु नानकु बोले अमृत बाणी ॥१॥ रहाउ ॥ तेतीस करोड़ी दास

तुमारे रिधि सिधि प्राण अधारी ॥ ता के रूप न जाही लखणे किआ करि आखि वीचारी ॥२॥ तीनि
 गुणा तेरे जुग ही अंतरि चारे तेरीआ खाणी ॥ करमु होवै ता परम पदु पाईअै कथे अकथ कहाणी ॥
 ३॥ तूं करता कीआ सभु तेरा किआ को करे पराणी ॥ जा कउ नदरि करहि तूं अपनी साई सचि
 समाणी ॥४॥ नामु तेरा सभु कोई लेतु है जेती आवण जाणी ॥ जा तुधु भावै ता गुरुमुखि बूझै होर
 मनमुखि फिरै इआणी ॥५॥ चारे वेद ब्रहमे कउ दीए पड़ि पड़ि करे वीचारी ॥ ता का हुकमु न बूझै
 बपुड़ा नरकि सुरगि अवतारी ॥६॥ जुगह जुगह के राजे कीए गावहि करि अवतारी ॥ तिन भी
 अंतु न पाड़िआ ता का किआ करि आखि वीचारी ॥७॥ तूं सचा तेरा कीआ सभु साचा देहि त साचु
 वखाणी ॥ जा कउ सचु बुझावहि अपना सहजे नामि समाणी ॥८॥१॥२३॥ आसा महला ३ ॥
 सतिगुर हमरा भरमु गवाड़िआ ॥ हरि नामु निरंजनु मंनि वसाड़िआ ॥ सबदु चीनि सदा सुखु
 पाड़िआ ॥१॥ सुणि मन मेरे ततु गिआनु ॥ देवण वाला सभ बिधि जाणै गुरुमुखि पाईअै नामु निधानु
 ॥१॥ रहाउ ॥ सतिगुर भेटे की वडिआई ॥ जिनि ममता अगनि तृसना बुझाई ॥ सहजे माता हरि
 गुण गाई ॥२॥ विणु गुर पूरे कोडि न जाणी ॥ माड़िआ मोहि दूजै लोभाणी ॥ गुरुमुखि नामु मिलै हरि
 बाणी ॥३॥ गुर सेवा तपाँ सिरि तपु सारु ॥ हरि जीउ मनि वसै सभ दूख विसारणहारु ॥ दरि साचै
 दीसै सचिआरु ॥४॥ गुर सेवा ते तृभवन सोझी होडि ॥ आपु पछाणि हरि पावै सोडि ॥ साची बाणी
 महलु परापति होडि ॥५॥ गुर सेवा ते सभ कुल उधारे ॥ निरमल नामु रखै उरि धारे ॥ साची सोभा
 साचि दुआरे ॥६॥ से वडभागी जि गुरि सेवा लाए ॥ अनदिनु भगति सचु नामु दृड़ाए ॥ नामे
 उधरे कुल सबाए ॥७॥ नानकु साचु कहै वीचारु ॥ हरि का नामु रखहु उरि धारि ॥ हरि भगती राते
 मोख दुआरु ॥८॥२॥२४॥ आसा महला ३ ॥ आसा आस करे सभु कोई ॥ हुकमै बूझै निरासा होई ॥
 आसा विचि सुते कई लोई ॥ सो जागै जागावै सोई ॥१॥ सतिगुरि नामु बुझाड़िआ विणु नावै भुख

न जाई ॥ नामे तृसना अगनि बुझै नामु मिलै तिसै रजाई ॥१॥ रहाउ ॥ कलि कीरति सबदु पछानु ॥ एहा भगति चूकै अभिमानु ॥ सतिगुरु सेविअै होवै परवानु ॥ जिनि आसा कीती तिस नो जानु ॥२॥ तिसु किआ दीजै जि सबदु सुणाए ॥ करि किरपा नामु मंनि वसाए ॥ इहु सिरु दीजै आपु गवाए ॥ हुकमै बूझै सदा सुखु पाए ॥३॥ आपि करे तै आपि कराए ॥ आपे गुरुमुखि नामु वसाए ॥ आपि भुलावै आपि मारगि पाए ॥ सचै सबदि सचि समाए ॥४॥ सचा सबदु सची है बाणी ॥ गुरुमुखि जुगि जुगि आखि वखाणी ॥ मनमुखि मोहि भरमि भोलाणी ॥ बिनु नावै सभ फिरै बउराणी ॥५॥ तीनि भवन महि एका माडिआ ॥ मूरखि पड़ि पड़ि दूजा भाउ दृडाडिआ ॥ बहु करम कमावै दुखु सबाडिआ ॥ सतिगुरु सेवि सदा सुखु पाडिआ ॥६॥ अमृतु मीठा सबदु वीचारि ॥ अनदिनु भोगे हउमै मारि ॥ सहजि अन्नदि किरपा धारि ॥ नामि रते सदा सचि पिआरि ॥७॥ हरि जपि पड़ीअै गुरु सबदु वीचारि ॥ हरि जपि पड़ीअै हउमै मारि ॥ हरि जपीअै भडि सचि पिआरि ॥ नानक नामु गुरुमति उर धारि ॥८॥३॥२५॥

१६ सतिगुरु प्रसादि ॥ रागु आसा महला ३ असटपदीआ घरु ८ काफी ॥ गुरु ते साँति ऊपजै जिनि तृसना अगनि बुझाई ॥ गुरु ते नामु पाईअै वडी वडिआई ॥१॥ एको नामु चेति मेरे भाई ॥ जगतु जलमदा देखि कै भजि पए सरणाई ॥१॥ रहाउ ॥ गुरु ते गिआनु ऊपजै महा ततु बीचारा ॥ गुरु ते घरु दरु पाडिआ भगती भरे भंडारा ॥२॥ गुरुमुखि नामु धिआईअै बूझै वीचारा ॥ गुरुमुखि भगति सलाह है अंतरि सबदु अपारा ॥३॥ गुरुमुखि सूखु ऊपजै दुखु कटे न होई ॥ गुरुमुखि हउमै मारीअै मनु निरमलु होई ॥४॥ सतिगुरि मिलिअै आपु गडिआ तृभवण सोझी पाई ॥ निरमल जोति पसरि रही जोती जोति मिलाई ॥५॥ पूरै गुरि समझाडिआ मति ऊतम होई ॥ अंतरु सीतलु साँति होडि नामे सुखु होई ॥६॥ पूरा सतिगुरु ताँ मिलै जाँ नदरि करेई ॥ किलविख पाप सभ कटीअहि फिरि दुखु बिघनु न

होई ॥७॥ आपणै हथि वडिआईआ दे नामे लाए ॥ नानक नामु निधानु मनि वसिआ वडिआई पाए ॥८॥४॥२६॥ आसा महला ३ ॥ सुणि मन मंनि वसाइ तूं आपे आइ मिलै मेरे भाई ॥ अनदिनु सची भगति करि सचै चितु लाई ॥१॥ एको नामु धिआइ तूं सुखु पावहि मेरे भाई ॥ हउमै दूजा दूरि करि वडी वडिआई ॥१॥ रहाउ ॥ इसु भगती नो सुरि नर मुनि जन लोचदे विणु सतिगुर पाई न जाइ ॥ पंडित पड़दे जोतिकी तिन बूझ न पाइ ॥२॥ आपै थै सभु रखिओनु किछु कहणु न जाई ॥ आपे देइ सु पाईअै गुरि बूझ बुझाई ॥३॥ जीअ जंत सभि तिस दे सभना का सोई ॥ मंदा किस नो आखीअै जे दूजा होई ॥४॥ इको हुकमु वरतदा एका सिरि कारा ॥ आपि भवाली दितीअनु अंतरि लोभु विकारा ॥५॥ इक आपे गुरमुखि कीतिअनु बूझनि वीचारा ॥ भगति भी ओना नो बखसीअनु अंतरि भंडारा ॥६॥ गिआनीआ नो सभु सचु है सचु सोझी होई ॥ ओइ भुलाए किसै दे न भुलनी सचु जाणनि सोई ॥७॥ घर महि पंच वरतदे पंचे वीचारी ॥ नानक बिनु सतिगुर वसि न आवनी नामि हउमै मारी ॥८॥५॥२७॥ आसा महला ३ ॥ घरै अंदरि सभु वथु है बाहरि किछु नाही ॥ गुर परसादी पाईअै अंतरि कपट खुलाही ॥१॥ सतिगुर ते हरि पाईअै भाई ॥ अंतरि नामु निधानु है पूरै सतिगुरि दीआ दिखाई ॥१॥ रहाउ ॥ हरि का गाहकु होवै सो लए पाए रतनु वीचारा ॥ अंदरु खोलै दिब दिसटि देखै मुकति भंडारा ॥२॥ अंदरि महल अनेक हहि जीउ करे वसेरा ॥ मन चिंदिआ फलु पाइसी फिरि होइ न फेरा ॥३॥ पारखीआ वथु समालि लई गुर सोझी होई ॥ नामु पदारथु अमुलु सा गुरमुखि पावै कोई ॥४॥ बाहरु भाले सु किया लहै वथु घरै अंदरि भाई ॥ भरमे भूला सभु जगु फिरै मनमुखि पति गवाई ॥५॥ घरु दरु छोडे आपणा पर घरि झूठा जाई ॥ चोरै वांगू पकड़ीअै बिनु नावै चोटा खाई ॥६॥ जिनी घरु जाता आपणा से सुखीए भाई ॥ अंतरि ब्रहमु पछाणिआ गुर की वडिआई ॥७॥ आपे दानु करे किसु आखीअै आपे देइ बुझाई ॥ नानक नामु धिआइ तूं दरि सचै सोभा पाई ॥८॥६॥२८॥

आसा महला ३ ॥ आपै आपु पछाणिआ सादु मीठा भाई ॥ हरि रसि चाखिअै मुक्तु भए जिना साचो
 भाई ॥१॥ हरि जीउ निरमल निरमला निरमल मनि वासा ॥ गुरमती सालाहीअै बिखिआ माहि
 उदासा ॥१॥ रहाउ ॥ बिनु सबदै आपु न जापई सभ अंधी भाई ॥ गुरमती घटि चानणा नामु अंति
 सखाई ॥२॥ नामे ही नामि वरतदे नामे वरतारा ॥ अंतरि नामु मुखि नामु है नामे सबदि वीचारा
 ॥३॥ नामु सुणीअै नामु मन्नीअै नामे वडिआई ॥ नामु सलाहे सदा सदा नामे महलु पाई ॥४॥ नामे
 ही घटि चानणा नामे सोभा पाई ॥ नामे ही सुखु ऊपजै नामे सरणाई ॥५॥ बिनु नावै कोडि न मन्नीअै
 मनमुखि पति गवाई ॥ जम पुरि बाधे मारीअहि बिरथा जनमु गवाई ॥६॥ नामै की सभ सेवा करै
 गुरमुखि नामु बुझाई ॥ नामहु ही नामु मन्नीअै नामे वडिआई ॥७॥ जिस नो देवै तिसु मिलै गुरमती
 नामु बुझाई ॥ नानक सभ किछु नावै कै वसि है पूरै भागि को पाई ॥८॥७॥२६॥ आसा महला ३ ॥
 दोहागणी महलु न पाइनी न जाणनि पिर का सुआउ ॥ फिका बोलहि ना निवहि दूजा भाउ सुआउ ॥
 १॥ इहु मनूआ किउ करि वसि आवै ॥ गुर परसादी ठाकीअै गिआन मती घरि आवै ॥१॥ रहाउ ॥
 सोहागणी आपि सवारीओनु लाडि प्रेम पिआरु ॥ सतिगुर कै भाणै चलदीआ नामे सहजि सीगारु ॥२॥
 सदा रावहि पिरु आपणा सची सेज सुभाडि ॥ पिर कै प्रेमि मोहीआ मिलि प्रीतम सुखु पाडि ॥३॥ गिआन
 अपारु सीगारु है सोभावंती नारि ॥ सा सभराई सुंदरी पिर कै हेति पिआरि ॥४॥ सोहागणी विचि रंगु
 रखिओनु सचै अलखि अपारि ॥ सतिगुरु सेवनि आपणा सचै भाडि पिआरि ॥५॥ सोहागणी सीगारु
 बणाडिआ गुण का गलि हारु ॥ प्रेम पिरमलु तनि लावणा अंतरि रतनु वीचारु ॥६॥ भगति रते
 से ऊतमा जति पति सबदे होडि ॥ बिनु नावै सभ नीच जाति है बिसटा का कीड़ा होडि ॥७॥ हउ हउ
 करदी सभ फिरै बिनु सबदै हउ न जाडि ॥ नानक नामि रते तिन हउमै गई सचै रहे समाडि
 ॥८॥८॥३०॥ आसा महला ३ ॥ सचे रते से निरमले सदा सची सोडि ॥ अैथै घरि घरि जापदे आगै

जुगि जुगि परगटु होइ ॥१॥ ए मन रूढ़े रंगुले तूं सचा रंगु चड़ाइ ॥ रूढ़ी बाणी जे रपै ना इहु रंगु
 लहै न जाइ ॥१॥ रहाउ ॥ हम नीच मैले अति अभिमानी दूजै भाइ विकार ॥ गुरि पारसि मिलिअै
 कंचनु होए निरमल जोति अपार ॥२॥ बिनु गुर कोइ न रंगीअै गुरि मिलिअै रंगु चड़ाउ ॥ गुर कै भै
 भाइ जो रते सिफती सचि समाउ ॥३॥ भै बिनु लागि न लगई ना मनु निरमलु होइ ॥ बिनु भै करम
 कमावणे झूठे ठाउ न कोइ ॥४॥ जिस नो आपे रंगे सु रपसी सतसंगति मिलाइ ॥ पूरे गुर ते सतसंगति
 ऊपजै सहजे सचि सुभाइ ॥५॥ बिनु संगती सभि अैसे रहहि जैसे पसु ढोर ॥ जिनि कीते तिसै न जाणनी
 बिनु नावै सभि चोर ॥६॥ इकि गुण विहाइहि अउगण विकणहि गुर कै सहजि सुभाइ ॥ गुर सेवा ते
 नाउ पाइआ वुठा अंदरि आइ ॥७॥ सभना का दाता एकु है सिरि धंधै लाइ ॥ नानक नामे लाइ
 सवारिअनु सबदे लए मिलाइ ॥८॥१॥३१॥ आसा महला ३ ॥ सभ नावै नो लोचदी जिसु कृपा करे
 सो पाए ॥ बिनु नावै सभु दुखु है सुखु तिसु जिसु मंनि वसाए ॥१॥ तूं बेअंतु दइआलु है तेरी
 सरणाई ॥ गुर पूरे ते पाईअै नामे वडिआई ॥१॥ रहाउ ॥ अंतरि बाहरि एकु है बहु बिधि सृसटि
 उपाई ॥ हुकमे कार कराइदा दूजा किसु कहीअै भाई ॥२॥ बुझणा अबुझणा तुधु कीआ इह तेरी
 सिरि कार ॥ इकना बखसिहि मेलि लैहि इकि दरगह मारि कठे कूड़िआर ॥३॥ इकि धुरि पवित
 पावन हहि तुधु नामे लाए ॥ गुर सेवा ते सुखु ऊपजै सचै सबदि बुझाए ॥४॥ इकि कुचल कुचील
 विखली पते नावहु आपि खुआए ॥ ना ओन सिधि न बुधि है न संजमी फिरहि उतवताए ॥५॥ नदरि
 करे जिसु आपणी तिस नो भावनी लाए ॥ सतु संतोखु इह संजमी मनु निरमलु सबदु सुणाए ॥६॥ लेखा
 पड़ि न पहूचीअै कथि कहणै अंतु न पाइ ॥ गुर ते कीमति पाईअै सचि सबदि सोझी पाइ ॥७॥ इहु
 मनु देही सोधि तूं गुर सबदि वीचारि ॥ नानक इसु देही विचि नामु निधानु है पाईअै गुर कै हेति
 अपारि ॥८॥१०॥३२॥ आसा महला ३ ॥ सचि रतीआ सोहागणी जिना गुर कै सबदि सीगारि ॥

घर ही सो पिरु पाड़िआ सचै सबदि वीचारि ॥१॥ अवगण गुणी बखसाड़िआ हरि सिउ लिव लाई ॥
 हरि वरु पाड़िआ कामणी गुरि मेलि मिलाई ॥१॥ रहाउ ॥ इकि पिरु हदूरि न जाणनी दूजै भरमि
 भुलाइ ॥ किउ पाड़िनि डोहागणी दुखी रैणि विहाइ ॥२॥ जिन कै मनि सचु वसिआ सची कार
 कमाइ ॥ अनदिनु सेवहि सहज सिउ सचे माहि समाइ ॥३॥ दोहागणी भरमि भुलाईआ कूड़ु बोलि
 बिखु खाहि ॥ पिरु न जाणनि आपणा सुंजी सेज दुखु पाहि ॥४॥ सचा साहिबु एकु है मतु मन भरमि
 भुलाहि ॥ गुर पूछि सेवा करहि सचु निरमलु मंनि वसाहि ॥५॥ सोहागणी सदा पिरु पाड़िआ हउमै
 आपु गवाइ ॥ पिर सेती अनदिनु गहि रही सची सेज सुखु पाइ ॥६॥ मेरी मेरी करि गए पलै किछु
 न पाइ ॥ महलु नाही डोहागणी अंति गई पछुताइ ॥७॥ सो पिरु मेरा एकु है एकसु सिउ लिव लाइ
 ॥ नानक जे सुखु लोड़हि कामणी हरि का नामु मंनि वसाइ ॥८॥११॥३३॥ आसा महला ३ ॥ अंमृतु
 जिना चखाइओनु रसु आइआ सहजि सुभाइ ॥ सचा वेपरवाहु है तिस नो तिलु न तमाइ ॥१॥ अंमृतु
 सचा वरसदा गुरमुखा मुखि पाइ ॥ मनु सदा हरीआवला सहजे हरि गुण गाइ ॥१॥ रहाउ ॥
 मनमुखि सदा दोहागणी दरि खड़ीआ बिललाहि ॥ जिना पिर का सुआदु न आइओ जो धुरि लिखिआ
 सो कमाहि ॥२॥ गुरमुखि बीजे सचु जमै सचु नामु वापारु ॥ जो इतु लाहै लाइअनु भगती देइ भंडार ॥
 ३॥ गुरमुखि सदा सोहागणी भै भगति सीगारि ॥ अनदिनु रावहि पिरु आपणा सचु रखहि उर धारि
 ॥४॥ जिना पिरु राविआ आपणा तिना विटहु बलि जाउ ॥ सदा पिर कै संगि रहहि विचहु आपु
 गवाइ ॥५॥ तनु मनु सीतलु मुख उजले पिर कै भाइ पिआरि ॥ सेज सुखाली पिरु रवै हउमै
 तृसना मारि ॥६॥ करि किरपा घरि आइआ गुर कै हेति अपारि ॥ वरु पाड़िआ सोहागणी केवल
 एकु मुरारि ॥७॥ सभे गुनह बखसाइ लड़िओनु मेले मेलणहारि ॥ नानक आखणु आखीअै जे सुणि
 धरे पिआरु ॥८॥१२॥३४॥ आसा महला ३ ॥ सतिगुर ते गुण उपजै जा प्रभु मेलै सोइ ॥

सहजे नामु धिआईअै गिआनु परगटु होइ ॥१॥ ए मन मत जाणहि हरि दूरि है सदा वेखु हदूरि ॥
 सद सुणदा सद वेखदा सबदि रहिआ भरपूरि ॥१॥ रहाउ ॥ गुरमुखि आपु पछाणिआ तिनी इकि मनि
 धिआइआ ॥ सदा खहि पिरु आपणा सचै नामि सुखु पाइआ ॥२॥ ए मन तेरा को नही करि वेखु
 सबदि वीचारु ॥ हरि सरणाई भजि पउ पाइहि मोख दुआरु ॥३॥ सबदि सुणीअै सबदि बुझीअै सचि
 रहै लिव लाइ ॥ सबदे हउमै मारीअै सचै महलि सुखु पाइ ॥४॥ इसु जुग महि सोभा नाम की बिनु नावै
 सोभ न होइ ॥ इह माइआ की सोभा चारि दिहाड़े जादी बिलमु न होइ ॥५॥ जिनी नामु विसारिआ से
 मुए मरि जाहि ॥ हरि रस सादु न आइओ बिसटा माहि समाहि ॥६॥ इकि आपे बखसि मिलाइअनु
 अनदिनु नामे लाइ ॥ सचु कमावहि सचि रहहि सचे सचि समाहि ॥७॥ बिनु सबदै सुणीअै न देखीअै
 जगु बोला अन्ना भरमाइ ॥ बिनु नावै दुखु पाइसी नामु मिलै तिसै रजाइ ॥८॥ जिन बाणी सिउ चितु
 लाइआ से जन निरमल परवाणु ॥ नानक नामु तिना कदे न वीसरै से दरि सचे जाणु ॥९॥१३॥३५॥
 आसा महला ३ ॥ सबदौ ही भगत जापदे जिन् की बाणी सची होइ ॥ विचहु आपु गइआ नाउ मंनिआ
 सचि मिलावा होइ ॥१॥ हरि हरि नामु जन की पति होइ ॥ सफलु तिना का जनमु है तिन् मानै सभु
 कोइ ॥१॥ रहाउ ॥ हउमै मेरा जाति है अति क्रोधु अभिमानु ॥ सबदि मरै ता जाति जाइ जोती जोति
 मिलै भगवानु ॥२॥ पूरा सतिगुरु भेटिआ सफल जनमु हमारा ॥ नामु नवै निधि पाइआ भरे अखुट
 भंडारा ॥३॥ आवहि इसु रासी के वापारीए जिना नामु पिआरा ॥ गुरमुखि होवै सो धनु पाए तिना
 अंतरि सबदु वीचारा ॥४॥ भगती सार न जाणनी मनमुख अह्वकारी ॥ धुरहु आपि खुआइअनु जूअै
 बाजी हारी ॥५॥ बिनु पिआरै भगति न होवई ना सुखु होइ सरीरि ॥ प्रेम पदारथु पाईअै गुर भगती
 मन धीरि ॥६॥ जिस नो भगति कराए सो करे गुर सबद वीचारि ॥ हिरदै एको नामु वसै हउमै दुबिधा
 मारि ॥७॥ भगता की जति पति एको नामु है आपे लए सवारि ॥ सदा सरणाई तिस की जिउ भावै

तिउ कारजु सारि ॥८॥ भगति निराली अलाह दी जापै गुर वीचारि ॥ नानक नामु हिरदै वसै भै
 भगती नामि सवारि ॥६॥१४॥३६॥ आसा महला ३ ॥ अन रस महि भोलाइआ बिनु नामै दुख पाडि
 ॥ सतिगुरु पुरखु न भेटिओ जि सची बूझ बुझाडि ॥१॥ ए मन मेरे बावले हरि रसु चखि सादु पाडि ॥
 अन रसि लागा तूं फिरहि बिरथा जनमु गवाडि ॥१॥ रहाउ ॥ इसु जुग महि गुरमुख निरमले सचि
 नामि रहहि लिव लाडि ॥ विणु करमा किछु पाईअै नही किआ करि कहिआ जाडि ॥२॥ आपु पछाणहि
 सबदि मरहि मनहु तजि विकार ॥ गुर सरणाई भजि पए बखसे बखसणहार ॥३॥ बिनु नावै सुखु न
 पाईअै ना दुखु विचहु जाडि ॥ इहु जगु माडिआ मोहि विआपिआ दूजै भरमि भुलाडि ॥४॥ दोहागणी
 पिर की सार न जाणही किआ करि करहि सीगारु ॥ अनदिनु सदा जलदीआ फिरहि सेजै रवै न भतारु
 ॥५॥ सोहागणी महलु पाडिआ विचहु आपु गवाडि ॥ गुर सबदी सीगारीआ अपणे सहि लईआ
 मिलाडि ॥६॥ मरणा मनहु विसारिआ माडिआ मोहु गुबारु ॥ मनमुख मरि मरि जंमहि भी मरहि
 जम दरि होहि खुआरु ॥७॥ आपि मिलाडिअनु से मिले गुर सबदि वीचारि ॥ नानक नामि समाणे मुख
 उजले तितु सचै दरबारि ॥८॥२२॥१५॥३७॥

आसा महला ५ असटपदीआ घरु २ १९ सतिगुर प्रसादि ॥ पंच मनाए पंच रुसाए ॥ पंच वसाए
 पंच गवाए ॥१॥ इन् बिधि नगरु वुठा मेरे भाई ॥ दुरतु गडिआ गुरि गिआनु दृड़ाई ॥१॥
 रहाउ ॥ साच धरम की करि दीनी वारि ॥ फरहे मुहकम गुर गिआनु बीचारि ॥२॥ नामु खेती बीजहु
 भाई मीत ॥ सउदा करहु गुरु सेवहु नीत ॥३॥ साँति सहज सुख के सभि हाट ॥ साह वापारी एकै
 थाट ॥४॥ जेजीआ डन्नु को लए न जगाति ॥ सतिगुरि करि दीनी धुर की छाप ॥५॥ वखरु नामु लदि
 खेप चलावहु ॥ लै लाहा गुरमुखि घरि आवहु ॥६॥ सतिगुरु साहु सिख वणजारे ॥ पूंजी नामु लेखा
 साचु समारे ॥७॥ सो वसै इतु घरि जिसु गुरु पूरा सेव ॥ अबिचल नगरी नानक देव ॥८॥१॥

आसावरी महला ५ घरु ३

१६ सतिगुर प्रसादि ॥ मेरे मन हरि सिउ लागी प्रीति ॥ साधसंगि हरि हरि जपत निरमल साची रीति ॥१॥ रहाउ ॥ दरसन की पिआस घणी चितवत अनिक प्रकार ॥ करहु अनुग्रहु पारब्रहम हरि किरपा धारि मुरारि ॥१॥ मनु परदेसी आइआ मिलिओ साध कै संगि ॥ जिसु वखर कउ चाहता सो पाइओ नामहि रंगि ॥२॥ जेते माइआ रंग रस बिनसि जाहि खिन माहि ॥ भगत रते तेरे नाम सिउ सुखु भुंचहि सभ ठाड़ि ॥३॥ सभु जगु चलतउ पेखीअै निहचलु हरि को नाउ ॥ करि मित्राई साध सिउ निहचलु पावहि ठाउ ॥४॥ मीत साजन सुत बंधपा कोऊ होत न साथ ॥ एकु निवाहू राम नाम दीना का प्रभु नाथ ॥५॥ चरन कमल बोहिय भए लगि सागरु तरिओ तेह ॥ भेटिओ पूरा सतिगुरू साचा प्रभ सिउ नेह ॥६॥ साध तेरे की जाचना विसरु न सासि गिरासि ॥ जो तुधु भावै सो भला तेरै भाणै कारज रासि ॥७॥ सुख सागर प्रीतम मिले उपजे महा अन्नद ॥ कहु नानक सभ दुख मिटे प्रभ भेटे परमानन्द ॥८॥१॥२॥

आसा महला ५ बिरहड़े घरु ४ छंता की जति

१६ सतिगुर प्रसादि ॥ पारब्रहमु प्रभु सिमरीअै पिआरे दरसन कउ बलि जाउ ॥१॥ जिसु सिमरत दुख बीसरहि पिआरे सो किउ तजणा जाइ ॥२॥ डिहु तनु वेची संत पहि पिआरे प्रीतमु देइ मिलाइ ॥३॥ सुख सीगार बिखिआ के फीके तजि छोडे मेरी माइ ॥४॥ कामु क्रोधु लोभु तजि गए पिआरे सतिगुर चरनी पाइ ॥५॥ जो जन राते राम सिउ पिआरे अनत न काहू जाइ ॥६॥ हरि रसु जिनी चाखिआ पिआरे तृपति रहे आघाड़ि ॥७॥ अंचलु गहिआ साध का नानक भै सागरु पारि पराड़ि ॥८॥१॥३॥ जनम मरण दुखु कटीअै पिआरे जब भेटै हरि राइ ॥१॥ सुंदरु सुघरु सुजाणु प्रभु मेरा जीवनु दरसु दिखाइ ॥२॥ जो जीअ तुझ ते बीछुरे पिआरे जनमि मरहि बिखु खाइ ॥३॥ जिसु तूं मेलहि सो मिलै पिआरे तिस कै लागउ पाइ ॥४॥ जो सुखु दरसनु पेखते पिआरे मुख ते कहणु न जाइ ॥५॥ साची प्रीति

न तुटई पिआरे जुगु जुगु रही समाइ ॥६॥ जो तुधु भावै सो भला पिआरे तेरी अमरु रजाइ ॥७॥
 नानक रंगि रते नाराइणै पिआरे माते सहजि सुभाइ ॥८॥२॥४॥ सभ बिधि तुम ही जानते पिआरे
 किसु पहि कहउ सुनाइ ॥१॥ तूं दाता जीआ सभना का तेरा दिता पहिरहि खाइ ॥२॥ सुखु दुखु तेरी
 आगिआ पिआरे दूजी नाही जाइ ॥३॥ जो तूं करावहि सो करी पिआरे अवरु किछु करणु न जाइ ॥
 ४॥ दिनु रैणि सभ सुहावणे पिआरे जितु जपीअै हरि नाउ ॥५॥ साई कार कमावणी पिआरे धुरि
 मसतकि लेखु लिखाइ ॥६॥ एको आपि वरतदा पिआरे घटि घटि रहिआ समाइ ॥७॥ संसार कूप
 ते उधरि लै पिआरे नानक हरि सरणाइ ॥८॥३॥२२॥१५॥२॥४२॥

रागु आसा महला १ पटी लिखी

१४८ सतिगुर प्रसादि ॥

ससै सोइ सृसटि जिनि साजी सभना साहिबु एकु भइआ ॥ सेवत रहे चितु जिन् का लागा आइआ तिन्
 का सफलु भइआ ॥१॥ मन काहे भूले मूड़ मना ॥ जब लेखा देवहि बीरा तउ पड़िआ ॥१॥
 रहाउ ॥ ईवड़ी आदि पुरखु है दाता आपे सचा सोई ॥ एना अखरा महि जो गुरुमुखि बूझै तिसु
 सिरि लेखु न होई ॥२॥ ऊड़ै उपमा ता की कीजै जा का अंतु न पाइआ ॥ सेवा करहि सेई फलु
 पावहि जिनी सचु कमाइआ ॥३॥ डंडै डिआनु बूझै जे कोई पड़िआ पंडितु सोई ॥ सरब जीआ महि
 एको जाणै ता हउमै कहै न कोई ॥४॥ ककै केस पुंडर जब हूए विणु साबूणै उजलिआ ॥ जम राजे के
 हेरू आए माइआ कै संगलि बंधि लइआ ॥५॥ खखै खुंदकारु साह आलमु करि खरीदि जिनि खरचु
 दीआ ॥ बंधनि जा कै सभु जगु बाधिआ अवरी का नही हुकमु पड़िआ ॥६॥ गगै गोइ गाइ जिनि
 छोडी गली गोबिंदु गरबि भइआ ॥ घड़ि भाँडे जिनि आवी साजी चाड़ण वाहै तई कीआ ॥७॥ घघै
 घाल सेवकु जे घालै सबदि गुरू कै लागि रहै ॥ बुरा भला जे सम करि जाणै इन बिधि साहिबु रमतु
 रहै ॥८॥ चचै चारि वेद जिनि साजे चारे खाणी चारि जुगा ॥ जुगु जुगु जोगी खाणी भोगी पड़िआ पंडितु

आपि थीआ ॥६॥ छछै छाड़िआ वरती सभ अंतरि तेरा कीआ भरमु होआ ॥ भरमु उपाड़ि भुलाईअनु
 आपे तेरा करमु होआ तिन् गुरू मिलिआ ॥१०॥ जजै जानु मंगत जनु जाचै लख चउरासीह भीख भविआ
 ॥ एको लेवै एको देवै अवरु न दूजा मै सुणिआ ॥११॥ झझै झूरि मरहु किआ प्राणी जो किछु देणा सु दे
 रहिआ ॥ दे दे वेखै हुकमु चलाए जिउ जीआ का रिजकु पड़िआ ॥१२॥ अंजै नदरि करे जा देखा दूजा
 कोई नाही ॥ एको रवि रहिआ सभ थाई एकु वसिआ मन माही ॥१३॥ टटै टंचु करहु किआ प्राणी घड़ी
 कि मुहति कि उठि चलणा ॥ जूअै जनमु न हारहु अपणा भाजि पड़हु तुम हरि सरणा ॥१४॥ ठठै ठाढि
 वरती तिन अंतरि हरि चरणी जिन् का चितु लागा ॥ चितु लागा सेई जन निसतरे तउ परसादी सुखु
 पाड़िआ ॥१५॥ डडै डंफु करहु किआ प्राणी जो किछु होआ सु सभु चलणा ॥ तिसै सरेवहु ता सुखु पावहु
 सरब निरंतरि रवि रहिआ ॥१६॥ ढढै ढाहि उसारै आपे जिउ तिसु भावै तिवै करे ॥ करि करि वेखै
 हुकमु चलाए तिसु निसतारे जा कउ नदरि करे ॥१७॥ णाणै खतु रहै घट अंतरि हरि गुण गावै सोई
 ॥ आपे आपि मिलाए करता पुनरपि जनमु न होई ॥१८॥ ततै तारु भवजलु होआ ता का अंतु न
 पाड़िआ ॥ ना तर ना तुलहा हम बूडसि तारि लेहि तारण राड़िआ ॥१९॥ थथै थानि थान्नतरि सोई
 जा का कीआ सभु होआ ॥ किआ भरमु किआ माड़िआ कहीअै जो तिसु भावै सोई भला ॥२०॥ ददै दोसु न
 देऊ किसै दोसु करंमा आपणिआ ॥ जो मै कीआ सो मै पाड़िआ दोसु न दीजै अवर जना ॥२१॥ धधै धारि
 कला जिनि छोडी हरि चीजी जिनि रंग कीआ ॥ तिस दा दीआ सभनी लीआ करमी करमी हुकमु पड़िआ
 ॥२२॥ न्ननै नाह भोग नित भोगै ना डीठा ना संमूलिआ ॥ गली हउ सोहागणि भैणे कंतु न कबहूं मै
 मिलिआ ॥२३॥ पपै पातिसाहु परमेसरु वेखण कउ परपंचु कीआ ॥ देखै बूझै सभु किछु जाणै अंतरि
 बाहरि रवि रहिआ ॥२४॥ फफै फाही सभु जगु फासा जम कै संगलि बंधि लड़िआ ॥ गुर परसादी से
 नर उबरे जि हरि सरणागति भजि पड़िआ ॥२५॥ बबै बाजी खेलण लागा चउपड़ि कीते चारि जुगा

॥ जीअ जंत सभ सारी कीते पासा ढालणि आपि लगा ॥२६॥ भभै भालहि से फलु पावहि गुर परसादी
जिन् कउ भउ पड़िआ ॥ मनमुख फिरहि न चेतहि मूढ़े लख चउरासीह फेरु पड़िआ ॥२७॥ मंमै मोहु
मरणु मधुसूदनु मरणु भड़िआ तब चेतविआ ॥ काड़िआ भीतरि अवरो पड़िआ मंमा अखरु वीसरिआ
॥२८॥ ययै जनमु न होवी कद ही जे करि सचु पछाणै ॥ गुरमुखि आखै गुरमुखि बूझै गुरमुखि एको जाणै
॥२९॥ रारै रवि रहिआ सभ अंतरि जेते कीए जंता ॥ जंत उपाड़ि धंधै सभ लाए करमु होआ तिन नामु
लड़िआ ॥३०॥ ललै लाड़ि धंधै जिनि छोडी मीठा माड़िआ मोहु कीआ ॥ खाणा पीणा सम करि सहणा
भाणै ता कै हुकमु पड़िआ ॥३१॥ ववै वासुदेउ परमेसरु वेखण कउ जिनि वेसु कीआ ॥ वेखै चाखै सभु
किछु जाणै अंतरि बाहरि रवि रहिआ ॥३२॥ ड़ाड़ै राड़ि करहि किआ प्राणी तिसहि धिआवहु जि
अमरु होआ ॥ तिसहि धिआवहु सचि समावहु ओसु विटहु कुरबाणु कीआ ॥३३॥ हाहै होरु न कोई
दाता जीअ उपाड़ि जिनि रिजकु दीआ ॥ हरि नामु धिआवहु हरि नामि समावहु अनदिनु लाहा हरि
नामु लीआ ॥३४॥ आड़िड़ै आपि करे जिनि छोडी जो किछु करणा सु करि रहिआ ॥ करे कराए सभ
किछु जाणै नानक साड़ि इव कहिआ ॥३५॥१॥

रागु आसा महला ३ पटी

१९८॥ सतिगुर प्रसादि ॥

अयो अंडै सभु जगु आड़िआ काखै घंडै कालु भड़िआ ॥ रीरी लली पाप कमाणे पड़ि अवगण गुण
वीसरिआ ॥१॥ मन औसा लेखा तूं की पड़िआ ॥ लेखा देणा तेरै सिरि रहिआ ॥१॥ रहाउ ॥
सिधंडाड़िऔ सिमरहि नाही न्ननै ना तुधु नामु लड़िआ ॥ छछै छीजहि अहिनिमि मूढ़े किउ छूटहि जमि
पाकड़िआ ॥२॥ बबै बूझहि नाही मूढ़े भरमि भुले तेरा जनमु गड़िआ ॥ अणहोदा नाउ धराड़िओ पाधा
अवरा का भारु तुधु लड़िआ ॥३॥ जजै जोति हिरि लई तेरी मूढ़े अंति गड़िआ पछुतावहिगा ॥ एकु
सबदु तूं चीनहि नाही फिरि फिरि जूनी आवहिगा ॥४॥ तुधु सिरि लिखिआ सो पड़ु पंडित अवरा नो न

सिखालि बिखिआ ॥ पहिला फाहा पड़िआ पाधे पिछो दे गलि चाटड़िआ ॥५॥ ससै संजमु गड़िओ मूड़े
 एकु दानु तुधु कुथाड़ि लड़िआ ॥ साई पुत्री जजमान की सा तेरी एतु धानि खाधै तेरा जनमु गड़िआ
 ॥६॥ मंमै मति हिरि लई तेरी मूड़े हउमै वडा रोगु पड़िआ ॥ अंतर आतमै ब्रहमु न चीन्हा माड़िआ
 का मुहताजु भड़िआ ॥७॥ ककै कामि क्रोधि भरमिओहु मूड़े ममता लागे तुधु हरि विसरिआ ॥ पड़हि
 गुणहि तूं बहुतु पुकारहि विणु बूझै तूं डूबि मुआ ॥८॥ ततै तामसि जलिओहु मूड़े थथै थान भरिसटु
 होआ ॥ घघै घरि घरि फिरहि तूं मूड़े ददै दानु न तुधु लड़िआ ॥९॥ पपै पारि न पवही मूड़े परपंचि
 तूं पलचि रहिआ ॥ सचै आपि खुआड़िओहु मूड़े डिहु सिरि तेरै लेखु पड़िआ ॥१०॥ भभै भवजलि डुबोहु
 मूड़े माड़िआ विचि गलतानु भड़िआ ॥ गुर परसादी एको जाणै एक घड़ी महि पारि पड़िआ ॥११॥
 ववै वारी आईआ मूड़े वासुदेउ तुधु वीसरिआ ॥ एह वेला न लहसहि मूड़े फिरि तूं जम कै वसि
 पड़िआ ॥१२॥ झझै कदे न झूरहि मूड़े सतिगुर का उपदेसु सुणि तूं विखा ॥ सतिगुर बाझहु गुरु नही
 कोई निगुरे का है नाउ बुरा ॥१३॥ धधै धावत वरजि रखु मूड़े अंतरि तेरै निधानु पड़िआ ॥ गुरमुखि
 होवहि ता हरि रसु पीवहि जुगा जुगंतरि खाहि पड़िआ ॥१४॥ गगै गोबिंदु चिति करि मूड़े गली
 किनै न पाड़िआ ॥ गुर के चरन हिरदै वसाड़ि मूड़े पिछले गुनह सभ बखसि लड़िआ ॥१५॥ हाहै हरि
 कथा बूझु तूं मूड़े ता सदा सुखु होई ॥ मनमुखि पड़हि तेता दुखु लागै विणु सतिगुर मुकति न होई
 ॥१६॥ रारै रामु चिति करि मूड़े हिरदै जिन् कै रवि रहिआ ॥ गुर परसादी जिनी रामु पछाता
 निरगुण रामु तिनी बूझि लहिआ ॥१७॥ तेरा अंतु न जाई लखिआ अकथु न जाई हरि कथिआ ॥
 नानक जिन् कउ सतिगुरु मिलिआ तिन् का लेखा निबड़िआ ॥१८॥१॥२॥

रागु आसा महला १ छंत घरु १

१९ सतिगुर प्रसादि ॥ मुंघ जोबनि बालड़ीए मेरा पिरु रलीआला राम ॥ धन पिर नेहु घणा

रसि प्रीति दइआला राम ॥ धन पिरहि मेला होइ सुआमी आपि प्रभु किरपा करे ॥ सेजा सुहावी
 संगि पिर कै सात सर अंमृत भरे ॥ करि दइआ मइआ दइआल साचे सबदि मिलि गुण गावओ ॥
 नानका हरि वरु देखि बिगसी मुंघ मनि ओमाहओ ॥१॥ मुंघ सहजि सलोनड़ीए इकि प्रेम बिन्नती राम ॥
 मै मनि तनि हरि भावै प्रभ संगमि राती राम ॥ प्रभ प्रेमि राती हरि बिन्नती नामि हरि कै सुखि वसै ॥
 तउ गुण पछाणहि ता प्रभु जाणहि गुणह वसि अवगण नसै ॥ तुधु बाझु इकु तिलु रहि न साका कहणि
 सुनणि न धीजए ॥ नानका पृउ पृउ करि पुकारे रसन रसि मनु भीजए ॥२॥ सखीहो सहेलड़ीहो मेरा
 पिरु वणजारा राम ॥ हरि नामो वणंजड़िआ रसि मोलि अपारा राम ॥ मोलि अमोलो सच घरि ढोलो प्रभ
 भावै ता मुंघ भली ॥ इकि संगि हरि कै करहि रलीआ हउ पुकारी दरि खली ॥ करण कारण समरथ
 स्रीधर आपि कारजु सारए ॥ नानक नदरी धन सोहागणि सबदु अभ साधारए ॥३॥ हम घरि साचा
 सोहिलड़ा प्रभ आइअड़े मीता राम ॥ रावे रंगि रातड़िआ मनु लीअड़ा दीता राम ॥ आपणा मनु
 दीआ हरि वरु लीआ जिउ भावै तिउ रावए ॥ तनु मनु पिर आगै सबदि सभागै घरि अंमृत फलु
 पावए ॥ बुधि पाठि न पाईअै बहु चतुराईअै भाइ मिलै मनि भाणे ॥ नानक ठाकुर मीत हमारे हम
 नाही लोकाणे ॥४॥१॥ आसा महला १ ॥ अनहदो अनहदु वाजै रुण झुणकारे राम ॥ मेरा मनो मेरा मनु
 राता लाल पिआरे राम ॥ अनदिनु राता मनु बैरागी सुन्न मंडलि घरु पाड़िआ ॥ आदि पुरखु अपरंपरु
 पिआरा सतिगुरि अलखु लखाड़िआ ॥ आसणि बैसणि थिरु नाराड़िणु तितु मनु राता वीचारे ॥ नानक
 नामि रते बैरागी अनहद रुण झुणकारे ॥१॥ तितु अगम तितु अगम पुरे कहु कितु बिधि जाईअै राम
 ॥ सचु संजमो सारि गुणा गुर सबदु कमाईअै राम ॥ सचु सबदु कमाईअै निज घरि जाईअै पाईअै
 गुणी निधाना ॥ तितु साखा मूलु पतु नही डाली सिरि सभना परधाना ॥ जपु तपु करि करि संजम थाकी
 हठि निग्रहि नही पाईअै ॥ नानक सहजि मिले जगजीवन सतिगुर बूझ बुझाईअै ॥२॥ गुरु सागरो

रतनागरु तितु रतन घणेरे राम ॥ करि मजनो सपत सरे मन निरमल मेरे राम ॥ निरमल जलि नाए
 जा प्रभ भाए पंच मिले वीचारे ॥ कामु करोधु कपटु बिखिआ तजि सचु नामु उरि धारे ॥ हउमै लोभ लहरि
 लब थाके पाए दीन दड़िआला ॥ नानक गुर समानि तीरथु नही कोई साचे गुर गोपाला ॥३॥ हउ
 बनू बनो देखि रही तृणु देखि सबाड़िआ राम ॥ तृभवणो तुझहि कीआ सभु जगतु सबाड़िआ राम ॥
 तेरा सभु कीआ तूं थिरु थीआ तुधु समानि को नाही ॥ तूं दाता सभ जाचिक तेरे तुधु बिनु किसु सालाही
 ॥ अणमंगिआ दानु दीजै दाते तेरी भगति भरे भंडारा ॥ राम नाम बिनु मुकति न होई नानकु कहै
 वीचारा ॥४॥२॥ आसा महला १ ॥ मेरा मनो मेरा मनु राता राम पिआरे राम ॥ सचु साहिबो आदि
 पुरखु अपरंपरो धारे राम ॥ अगम अगोचरु अपर अपारा पारब्रह्म परधानो ॥ आदि जुगादी
 है भी होसी अवरु झूठा सभु मानो ॥ करम धरम की सार न जाणै सुरति मुकति किउ पाईअै ॥ नानक
 गुरमुखि सबदि पछाणै अहिनिस्सि नामु धिआईअै ॥१॥ मेरा मनो मेरा मनु मानिआ नामु सखाई
 राम ॥ हउमै ममता माड़िआ संगि न जाई राम ॥ माता पित भाई सुत चतुराई संगि न संपै नारे ॥
 साड़िर की पुत्री परहरि तिआगी चरण तलै वीचारे ॥ आदि पुरखि डिकु चलतु दिखाड़िआ जह
 देखा तह सोई ॥ नानक हरि की भगति न छोडउ सहजे होइ सु होई ॥२॥ मेरा मनो मेरा मनु निरमलु
 साचु समाले राम ॥ अवगण मेटि चले गुण संगम नाले राम ॥ अवगण परहरि करणी सारी दरि
 सचै सचिआरो ॥ आवणु जावणु ठाकि रहाए गुरमुखि ततु वीचारो ॥ साजनु मीतु सुजाणु सखा तूं
 सचि मिलै वडिआई ॥ नानक नामु रतनु परगासिआ अैसी गुरमति पाई ॥३॥ सचु अंजनो अंजनु
 सारि निरंजनि राता राम ॥ मनि तनि रवि रहिआ जगजीवनो दाता राम ॥ जगजीवनु दाता हरि
 मनि राता सहजि मिलै मेलाड़िआ ॥ साध सभा संता की संगति नदरि प्रभू सुखु पाड़िआ ॥ हरि की
 भगति रते बैरागी चूके मोह पिआसा ॥ नानक हउमै मारि पतीणे विरले दास उदासा ॥४॥३॥

रागु आसा महला १ छंत घरु २

१९ सतिगुर प्रसादि ॥ तूं सभनी थाई जिथै हउ जाई साचा सिरजणहारु जीउ ॥ सभना का दाता करम बिधाता दूख बिसारणहारु जीउ ॥ दूख बिसारणहारु सुआमी कीता जा का होवै ॥ कोट कोटंतर पापा केरे एक घड़ी महि खोवै ॥ ह्यस सि ह्यसा बग सि बगा घट घट करे बीचारु जीउ ॥ तूं सभनी थाई जिथै हउ जाई साचा सिरजणहारु जीउ ॥१॥ जिन् इक मनि धिआइआ तिन् सुखु पाइआ ते विरले संसारि जीउ ॥ तिन जमु नेड़ि न आवै गुर सबदु कमावै कबहु न आवहि हारि जीउ ॥ ते कबहु न हारहि हरि हरि गुण सारहि तिन् जमु नेड़ि न आवै ॥ जंमणु मरणु तिना का चूका जो हरि लागे पावै ॥ गुरमति हरि रसु हरि फलु पाइआ हरि हरि नामु उर धारि जीउ ॥ जिन् इक मनि धिआइआ तिन् सुखु पाइआ ते विरले संसारि जीउ ॥२॥ जिनि जगतु उपाइआ धंधै लाइआ तिसै विटहु कुरबाणु जीउ ॥ ता की सेव करीजै लाहा लीजै हरि दरगह पाईअै माणु जीउ ॥ हरि दरगह मानु सोई जनु पावै जो नरु एकु पछाणै ॥ ओहु नव निधि पावै गुरमति हरि धिआवै नित हरि गुण आखि वखाणै ॥ अहिनिस्सि नामु तिसै का लीजै हरि ऊतमु पुरखु परधानु जीउ ॥ जिनि जगतु उपाइआ धंधै लाइआ हउ तिसै विटहु कुरबानु जीउ ॥३॥ नामु लैनि सि सोहहि तिन सुख फल होवहि मानहि से जिणि जाहि जीउ ॥ तिन फल तोटि न आवै जा तिसु भावै जे जुग केते जाहि जीउ ॥ जे जुग केते जाहि सुआमी तिन फल तोटि न आवै ॥ तिन् जरा न मरणा नरकि न परणा जो हरि नामु धिआवै ॥ हरि हरि करहि सि सूकहि नाही नानक पीड़ न खाहि जीउ ॥ नामु लैनि सि सोहहि तिन् सुख फल होवहि मानहि से जिणि जाहि जीउ ॥४॥ १॥४॥

१९ सतिगुर प्रसादि ॥ आसा महला १ छंत घरु ३ ॥ तूं सुणि हरणा कालिआ की वाड़ीअै राता राम ॥ बिखु फलु मीठा चारि दिन फिरि होवै ताता राम ॥ फिरि होइ ताता खरा माता नाम बिनु परतापए ॥

ओहु जेव साइर देइ लहरी बिजुल जिवै चमकए ॥ हरि बाझु राखा कोइ नाही सोइ तुझहि बिसारिआ ॥ सचु कहै नानकु चेति रे मन मरहि हरणा कालिआ ॥१॥ भवरा फूल भवंतिआ दुखु अति भारी राम ॥ मै गुरु पूछिआ आपणा साचा बीचारी राम ॥ बीचारि सतिगुरु मुझै पूछिआ भवरु बेली रातओ ॥ सूरजु चड़िआ पिंडु पड़िआ तेलु तावणि तातओ ॥ जम मगि बाधा खाहि चोटा सबद बिनु बेतालिआ ॥ सचु कहै नानकु चेति रे मन मरहि भवरा कालिआ ॥२॥ मेरे जीअड़िआ परदेसीआ कितु पवहि जंजाले राम ॥ साचा साहिबु मनि वसै की फासहि जम जाले राम ॥ मछुली विछुन्नी नैण रुन्नी जालु बधिकि पाड़िआ ॥ संसारु माड़िआ मोहु मीठा अंति भरमु चुकाड़िआ ॥ भगति करि चितु लाड़ि हरि सिउ छोड़ि मनहु अंदेसिआ ॥ सचु कहै नानकु चेति रे मन जीअड़िआ परदेसीआ ॥३॥ नदीआ वाह विछुंनिआ मेला संजोगी राम ॥ जुगु जुगु मीठा विसु भरे को जाणै जोगी राम ॥ कोई सहजि जाणै हरि पछाणै सतिगुरु जिनि चेतिआ ॥ बिनु नाम हरि के भरमि भूले पचहि मुगध अचेतिआ ॥ हरि नामु भगति न रिदै साचा से अंति धाही रंनिआ ॥ सचु कहै नानकु सबदि साचै मेलि चिरी विछुंनिआ ॥४॥१॥५॥

१६ सतिगुर प्रसादि ॥ आसा महला ३ छंत घरु १ ॥ हम घरे साचा सोहिला साचै सबदि सुहाड़िआ राम ॥ धन पिर मेलु भड़िआ प्रभि आपि मिलाड़िआ राम ॥ प्रभि आपि मिलाड़िआ सचु मंनि वसाड़िआ कामणि सहजे माती ॥ गुर सबदि सीगारी सचि सवारी सदा रावे रंगि राती ॥ आपु गवाए हरि वरु पाए ता हरि रसु मंनि वसाड़िआ ॥ कहु नानक गुर सबदि सवारी सफलित जनमु सबाड़िआ ॥१॥ दूजड़ै कामणि भरमि भुली हरि वरु न पाए राम ॥ कामणि गुणु नाही बिरथा जनमु गवाए राम ॥ बिरथा जनमु गवाए मनमुखि इआणी अउगणवंती झूरे ॥ आपणा सतिगुरु सेवि सदा सुखु पाड़िआ ता पिरु मिलिआ हदूरे ॥ देखि पिरु विगसी अंदरहु सरसी सचै सबदि सुभाए ॥ नानक विणु नावै कामणि भरमि भुलाणी

मिलि प्रीतम सुखु पाए ॥२॥ पिरु संगि कामणि जाणिआ गुरि मेलि मिलाई राम ॥ अंतरि सबदि मिली सहजे तपति बुझाई राम ॥ सबदि तपति बुझाई अंतरि साँति आई सहजे हरि रसु चाखिआ ॥ मिलि प्रीतम अपणे सदा रंगु माणे सचै सबदि सुभाखिआ ॥ पड़ि पड़ि पंडित मोनी थाके भेखी मुकति न पाई ॥ नानक बिनु भगती जगु बउराना सचै सबदि मिलाई ॥३॥ सा धन मनि अनदु भइआ हरि जीउ मेलि पिआरे राम ॥ सा धन हरि कै रसि रसी गुर कै सबदि अपारे राम ॥ सबदि अपारे मिले पिआरे सदा गुण सारे मनि वसे ॥ सेज सुहावी जा पिरि रावी मिलि प्रीतम अवगण नसे ॥ जितु घरि नामु हरि सदा धिआईअै सोहिलड़ा जुग चारे ॥ नानक नामि रते सदा अनदु है हरि मिलिआ कारज सारे ॥४॥१॥६॥

१६ सतिगुर प्रसादि ॥ आसा महला ३ छंत घरु ३ ॥ साजन मेरे प्रीतमहु तुम सह की भगति करेहो ॥ गुरु सेवहु सदा आपणा नामु पदारथु लेहो ॥ भगति करहु तुम सहै केरी जो सह पिआरे भावए ॥ आपणा भाणा तुम करहु ता फिरि सह खुसी न आवए ॥ भगति भाव इहु मारगु बिखड़ा गुर दुआरै को पावए ॥ कहै नानकु जिसु करे किरपा सो हरि भगती चितु लावए ॥१॥ मेरे मन बैरागीआ तूं बैरागु करि किसु दिखावहि ॥ हरि सोहिला तिन सदा सदा जो हरि गुण गावहि ॥ करि बैरागु तूं छोडि पाखंडु सो सहु सभु किछु जाणए ॥ जलि थलि महीअलि एको सोई गुरमुखि हुकमु पछाणए ॥ जिनि हुकमु पछाता हरी केरा सोई सरब सुख पावए ॥ इव कहै नानकु सो बैरागी अनदिनु हरि लिव लावए ॥२॥ जह जह मन तूं धावदा तह तह हरि तेरै नाले ॥ मन सिआणप छोडीअै गुर का सबदु समाले ॥ साथि तेरै सो सहु सदा है डिकु खिनु हरि नामु समालहे ॥ जनम जनम के तेरे पाप कटे अंति परम पदु पावहे ॥ साचे नालि तेरा गंदु लागै गुरमुखि सदा समाले ॥ इउ कहै नानकु जह मन तूं धावदा तह हरि तेरै सदा नाले ॥३॥ सतिगुर मिलिअै धावतु थंमिआ निज घरि वसिआ आए ॥ नामु विहाइये नामु लए नामि रहे समाए ॥

धावतु थंमिआ सतिगुरि मिलिअै दसवा दुआरु पाइआ ॥ तिथै अंमृत भोजनु सहज धुनि उपजै जितु
 सबदि जगतु थंमि रहाइआ ॥ तह अनेक वाजे सदा अनदु है सचे रहिआ समाए ॥ इउ कहै नानकु
 सतिगुरि मिलिअै धावतु थंमिआ निज घरि वसिआ आए ॥४॥ मन तूं जोति सरूपु है आपणा मूलु पछाणु ॥
 मन हरि जी तेरै नालि है गुरमती रंगु माणु ॥ मूलु पछाणहि ताँ सहु जाणहि मरण जीवण की सोझी होई
 ॥ गुर परसादी एको जाणहि ताँ दूजा भाउ न होई ॥ मनि साँति आई वजी वधाई ता होआ परवाणु ॥
 इउ कहै नानकु मन तूं जोति सरूपु है अपणा मूलु पछाणु ॥५॥ मन तूं गारबि अटिआ गारबि लदिआ
 जाहि ॥ माइआ मोहणी मोहिआ फिरि फिरि जूनी भवाहि ॥ गारबि लागा जाहि मुगध मन अंति गइआ
 पछुतावहे ॥ अह्वकारु तिसना रोगु लगा बिरथा जनमु गवावहे ॥ मनमुख मुगध चेतहि नाही अगै
 गइआ पछुतावहे ॥ इउ कहै नानकु मन तूं गारबि अटिआ गारबि लदिआ जावहे ॥६॥ मन तूं मत
 माणु करहि जि हउ किछु जाणदा गुरमुखि निमाणा होहु ॥ अंतरि अगिआनु हउ बुधि है सचि सबदि
 मलु खोहु ॥ होहु निमाणा सतिगुरु अगै मत किछु आपु लखावहे ॥ आपणै अह्वकारि जगतु जलिआ मत तूं
 आपणा आपु गवावहे ॥ सतिगुर कै भाणै करहि कार सतिगुर कै भाणै लागि रहु ॥ इउ कहै नानकु
 आपु छडि सुख पावहि मन निमाणा होइ रहु ॥७॥ धन्नु सु वेला जितु मै सतिगुरु मिलिआ सो सहु चिति
 आइआ ॥ महा अन्नदु सहजु भइआ मनि तनि सुखु पाइआ ॥ सो सहु चिति आइआ मनि वसाइआ
 अवगण सभि विसारे ॥ जा तिसु भाणा गुण परगट होए सतिगुर आपि सवारे ॥ से जन परवाणु होए
 जिनी इकु नामु दिइआ दुतीआ भाउ चुकाइआ ॥ इउ कहै नानकु धन्नु सु वेला जितु मै सतिगुरु
 मिलिआ सो सहु चिति आइआ ॥८॥ इकि जंत भरमि भुले तिनि सहि आपि भुलाए ॥ दूजै भाइ फिरहि
 हउमै करम कमाए ॥ तिनि सहि आपि भुलाए कुमारगि पाए तिन का किछु न वसाई ॥ तिन की गति
 अवगति तूंहै जाणहि जिनि इह रचन रचाई ॥ हुकमु तेरा खरा भारा गुरमुखि किसै बुझाए ॥ इउ कहै

नानकु किआ जंत विचारे जा तुधु भरमि भुलाए ॥६॥ सचे मेरे साहिबा सची तेरी वडिआई ॥ तूं पारब्रह्म बेअंतु सुआमी तेरी कुदरति कहणु न जाई ॥ सची तेरी वडिआई जा कउ तुधु मंनि वसाई सदा तेरे गुण गावहे ॥ तेरे गुण गावहि जा तुधु भावहि सचे सिउ चितु लावहे ॥ जिस नो तूं आपे मेलहि सु गुरमुखि रहै समाई ॥ इउ कहै नानकु सचे मेरे साहिबा सची तेरी वडिआई ॥१०॥२॥७॥५॥२॥७॥

रागु आसा छंत महला ४ घरु १

१६ सतिगुर प्रसादि ॥ जीवनो मै जीवनु पाइआ गुरमुखि भाए राम ॥ हरि नामो हरि नामु देवै मेरै प्रानि वसाए राम ॥ हरि हरि नामु मेरै प्रानि वसाए सभु संसा दूखु गवाइआ ॥ अदिसटु अगोचरु गुर बचनि धिआइआ पवित्र परम पदु पाइआ ॥ अनहद धुनि वाजहि नित वाजे गाई सतिगुर बाणी ॥ नानक दाति करी प्रभि दातै जोती जोति समाणी ॥१॥ मनमुखा मनमुखि मुए मेरी करि माइआ राम ॥ खिनु आवै खिनु जावै दुरगंध मढ़ै चितु लाइआ राम ॥ लाइआ दुरगंध मढ़ै चितु लागा जिउ रंगु कसुंभ दिखाइआ ॥ खिनु पूरबि खिनु पछमि छाए जिउ चकु कुमिआरि भवाइआ ॥ दुखु खावहि दुखु संचहि भोगहि दुख की बिरधि वधाई ॥ नानक बिखमु सुहेला तरीअै जा आवै गुर सरणाई ॥२॥ मेरा ठाकुरो ठाकुरु नीका अगम अथाहा राम ॥ हरि पूजी हरि पूजी चाही मेरे सतिगुर साहा राम ॥ हरि पूजी चाही नामु बिसाही गुण गावै गुण भावै ॥ नीद भूख सभ परहरि तिआगी सुन्ने सुनि समावै ॥ वणजारे इक भाती आवहि लाहा हरि नामु लै जाहे ॥ नानक मनु तनु अरपि गुर आगै जिसु प्रापति सो पाए ॥३॥ रतना रतन पदारथ बहु सागरु भरिआ राम ॥ बाणी गुरबाणी लागे तिन् हथि चड़िआ राम ॥ गुरबाणी लागे तिन् हथि चड़िआ निरमोलकु रतनु अपारा ॥ हरि हरि नामु अतोलकु पाइआ तेरी भगति भरे भंडारा ॥ समुंदु विरोलि सरीरु हम देखिआ इक वसतु अनूप दिखाई ॥ गुर गोविंदु गोविंदु गुरु है नानक भेटु न भाई ॥४॥१॥८॥ आसा महला ४ ॥ झिमि झिमे झिमि झिमि वरसै अमृत धारा राम ॥

गुरमुखे गुरमुखि नदरी रामु पिआरा राम ॥ राम नामु पिआरा जगत निसतारा राम नामि वडिआई ॥ कलिजुगि राम नामु बोहिथा गुरमुखि पारि लघाई ॥ हलति पलति राम नामि सुहेले गुरमुखि करणी सारी ॥ नानक दाति दड़िआ करि देवै राम नामि निसतारी ॥१॥ रामो राम नामु जपिआ दुख किलविख नास गवाड़िआ राम ॥ गुर परचै गुर परचै धिआड़िआ मै हिरदै रामु रवाड़िआ राम ॥ रविआ रामु हिरदै परम गति पाई जा गुर सरणाई आए ॥ लोभ विकार नाव डुबदी निकली जा सतिगुरि नामु दिड़ाए ॥ जीअ दानु गुरि पूरै दीआ राम नामि चितु लाए ॥ आपि कृपालु कृपा करि देवै नानक गुर सरणाए ॥२॥ बाणी राम नाम सुणी सिधि कारज सभि सुहाए राम ॥ रोमे रोमि रोमि रोमे मै गुरमुखि रामु धिआए राम ॥ राम नामु धिआए पवितु होड़ि आए तिसु रूपु न रेखिआ काई ॥ रामो रामु रविआ घट अंतरि सभ तृसना भूख गवाई ॥ मनु तनु सीतलु सीगारु सभु होआ गुरमति रामु प्रगासा ॥ नानक आपि अनुग्रहु कीआ हम दासनि दासनि दासा ॥३॥ जिनी रामो राम नामु विसारिआ से मनमुख मूड़ अभागी राम ॥ तिन अंतरे मोहु विआपै खिनु खिनु माड़िआ लागी राम ॥ माड़िआ मलु लागी मूड़ भए अभागी जिन राम नामु नह भाड़िआ ॥ अनेक करम करहि अभिमानी हरि रामो नामु चोराड़िआ ॥ महा बिखमु जम पंथु दुहेला कालूखत मोह अंधिआरा ॥ नानक गुरमुखि नामु धिआड़िआ ता पाए मोख दुआरा ॥४॥ रामो राम नामु गुरू रामु गुरमुखे जाणै राम ॥ इहु मनूआ खिनु ऊभ पड़िआली भरमदा इक्तु घरि आणै राम ॥ मनु इक्तु घरि आणै सभ गति मिति जाणै हरि रामो नामु रसाए ॥ जन की पैज रखै राम नामा प्रहिलाद उधारि तराए ॥ रामो रामु रमो रमु ऊचा गुण कहतिआ अंतु न पाड़िआ ॥ नानक राम नामु सुणि भीने रामै नामि समाड़िआ ॥५॥ जिन अंतरे राम नामु वसै तिन चिंता सभ गवाड़िआ राम ॥ सभि अरथा सभि धरम मिले मनि चिंदिआ सो फलु पाड़िआ राम ॥ मन चिंदिआ फलु पाड़िआ राम नामु धिआड़िआ राम नाम गुण गाए ॥ दुरमति कबुधि गई सुधि

होई राम नामि मनु लाए ॥ सफलु जनमु सरीरु सभु होआ जितु राम नामु परगासिआ ॥ नानक हरि भजु सदा दिनु राती गुरमुखि निज घरि वासिआ ॥६॥ जिन सरधा राम नामि लगी तित् नूजै चितु न लाडिआ राम ॥ जे धरती सभ कंचनु करि दीजै बिनु नावै अवरु न भाडिआ राम ॥ राम नामु मनि भाडिआ परम सुखु पाडिआ अंति चलदिआ नालि सखाई ॥ राम नाम धनु पूंजी संची ना डूबै ना जाई ॥ राम नामु इसु जुग महि तुलहा जमकालु नेड़ि न आवै ॥ नानक गुरमुखि रामु पछाता करि किरपा आपि मिलावै ॥७॥ रामो राम नामु सते सति गुरमुखि जाणिआ राम ॥ सेवको गुर सेवा लागा जिनि मनु तनु अरपि चड़ाडिआ राम ॥ मनु तनु अरपिआ बहुतु मनि सरधिआ गुर सेवक भाडि मिलाए ॥ दीना नाथु जीआ का दाता पूरे गुर ते पाए ॥ गुरू सिखु सिखु गुरू है एको गुर उपदेसु चलाए ॥ राम नाम मंतु हिरदै देवै नानक मिलणु सुभाए ॥८॥२॥६॥

१९ सतिगुर प्रसादि ॥ आसा छंत महला ४ घरु २ ॥ हरि हरि करता दूख बिनासनु पतित पावनु हरि नामु जीउ ॥ हरि सेवा भाई परम गति पाई हरि ऊतमु हरि हरि कामु जीउ ॥ हरि ऊतमु कामु जपीअै हरि नामु हरि जपीअै असथिरु होवै ॥ जनम मरण दोवै दुख मेटे सहजे ही सुखि सोवै ॥ हरि हरि किरपा धारहु ठाकुर हरि जपीअै आतम रामु जीउ ॥ हरि हरि करता दूख बिनासनु पतित पावनु हरि नामु जीउ ॥१॥ हरि नामु पदारथु कलिजुगि ऊतमु हरि जपीअै सतिगुर भाडि जीउ ॥ गुरमुखि हरि पड़ीअै गुरमुखि हरि सुणीअै हरि जपत सुणत दुखु जाडि जीउ ॥ हरि हरि नामु जपिआ दुखु बिनसिआ हरि नामु परम सुखु पाडिआ ॥ सतिगुर गिआनु बलिआ घटि चानणु अगिआनु अंधेरु गवाडिआ ॥ हरि हरि नामु तिनी आराधिआ जिन मसतकि धुरि लिखि पाडि जीउ ॥ हरि नामु पदारथु कलिजुगि ऊतमु हरि जपीअै सतिगुर भाडि जीउ ॥२॥ हरि हरि मनि भाडिआ परम सुख पाडिआ हरि लाहा पदु निरबाणु जीउ ॥ हरि प्रीति लगाई हरि नामु सखाई भ्रमु चूका आवणु जाणु जीउ ॥

आवण जाणा भ्रमु भउ भागा हरि हरि हरि गुण गाड़िआ ॥ जनम जनम के किलविख दुख उतरे हरि
 हरि नामि समाड़िआ ॥ जिन हरि धिआड़िआ धुरि भाग लिखि पाड़िआ तिन सफलु जनमु परवाणु जीउ
 ॥ हरि हरि मनि भाड़िआ परम सुख पाड़िआ हरि लाहा पटु निरबाणु जीउ ॥३॥ जिन् हरि मीठ लगाना
 ते जन परधाना ते ऊतम हरि हरि लोग जीउ ॥ हरि नामु वडाई हरि नामु सखाई गुर सबदी हरि
 रस भोग जीउ ॥ हरि रस भोग महा निरजोग वडभागी हरि रसु पाड़िआ ॥ से धन्नु वडे सत पुरखा पूरे
 जिन गुरमति नामु धिआड़िआ ॥ जनु नानकु रेणु मंगै पग साधू मनि चूका सोगु विजोगु जीउ ॥ जिन्
 हरि मीठ लगाना ते जन परधाना ते ऊतम हरि हरि लोग जीउ ॥४॥३॥१०॥ आसा महला ४ ॥
 सतजुगि सभु संतोख सरीरा पग चारे धरमु धिआनु जीउ ॥ मनि तनि हरि गावहि परम सुखु पावहि
 हरि हिरदै हरि गुण गिआनु जीउ ॥ गुण गिआनु पदारथु हरि हरि किरतारथु सोभा गुरमुखि होई ॥
 अंतरि बाहरि हरि प्रभु एको दूजा अवरु न कोई ॥ हरि हरि लिव लाई हरि नामु सखाई हरि दरगह
 पावै मानु जीउ ॥ सतजुगि सभु संतोख सरीरा पग चारे धरमु धिआनु जीउ ॥१॥ तेता जुगु आड़िआ
 अंतरि जोरु पाड़िआ जतु संजम करम कमाड़ि जीउ ॥ पगु चउथा खिसिआ तै पग टिकिआ मनि हिरदै
 क्रोधु जलाड़ि जीउ ॥ मनि हिरदै क्रोधु महा बिसलोधु निरप धावहि लड़ि दुखु पाड़िआ ॥ अंतरि ममता
 रोगु लगाना हउमै अह्वाकारु वधाड़िआ ॥ हरि हरि कृपा धारी मेरै ठाकुरि बिखु गुरमति हरि नामि
 लहि जाड़ि जीउ ॥ तेता जुगु आड़िआ अंतरि जोरु पाड़िआ जतु संजम करम कमाड़ि जीउ ॥२॥ जुगु
 दुआपुरु आड़िआ भरमि भरमाड़िआ हरि गोपी कानु उपाड़ि जीउ ॥ तपु तापन तापहि जग पुन्न
 आरंभहि अति किरिआ करम कमाड़ि जीउ ॥ किरिआ करम कमाड़िआ पग दुड़ि खिसकाड़िआ दुड़ि पग
 टिकै टिकाड़ि जीउ ॥ महा जुध जोध बहु कीने विचि हउमै पचै पचाड़ि जीउ ॥ दीन दड़िआलि गुरु साधु
 मिलाड़िआ मिलि सतिगुर मलु लहि जाड़ि जीउ ॥ जुगु दुआपुरु आड़िआ भरमि भरमाड़िआ हरि गोपी

कानु उपाइ जीउ ॥३॥ कलिजुगु हरि कीआ पग त्रै खिसकीआ पगु चउथा टिकै टिकाइ जीउ ॥
 गुर सबदु कमाइआ अउखधु हरि पाइआ हरि कीरति हरि साँति पाइ जीउ ॥ हरि कीरति रुति आई
 हरि नामु वडाई हरि हरि नामु खेतु जमाइआ ॥ कलिजुगि बीजु बीजे बिनु नावै सभु लाहा मूलु
 गवाइआ ॥ जन नानकि गुरु पूरा पाइआ मनि हिरदै नामु लखाइ जीउ ॥ कलजुगु हरि कीआ पग
 त्रै खिसकीआ पगु चउथा टिकै टिकाइ जीउ ॥४॥४॥११॥ आसा महला ४ ॥ हरि कीरति मनि भाई
 परम गति पाई हरि मनि तनि मीठ लगान जीउ ॥ हरि हरि रसु पाइआ गुरमति हरि धिआइआ
 धुरि मसतकि भाग पुरान जीउ ॥ धुरि मसतकि भागु हरि नामि सुहागु हरि नामै हरि गुण गाइआ ॥
 मसतकि मणी प्रीति बहु प्रगटी हरि नामै हरि सोहाइआ ॥ जोती जोति मिली प्रभु पाइआ मिलि
 सतिगुर मनूआ मान जीउ ॥ हरि कीरति मनि भाई परम गति पाई हरि मनि तनि मीठ लगान जीउ
 ॥१॥ हरि हरि जसु गाइआ परम पदु पाइआ ते ऊतम जन परधान जीउ ॥ तिन् हम चरण सरेवह
 खिनु खिनु पग धोवह जिन हरि मीठ लगान जीउ ॥ हरि मीठा लाइआ परम सुख पाइआ मुखि भागा
 रती चारे ॥ गुरमति हरि गाइआ हरि हारु उरि पाइआ हरि नामा कंठि धारे ॥ सभ एक दृसटि
 समतु करि देखै सभु आतम रामु पछान जीउ ॥ हरि हरि जसु गाइआ परम पदु पाइआ ते ऊतम जन
 परधान जीउ ॥२॥ सतसंगति मनि भाई हरि रसन रसाई विचि संगति हरि रसु होइ जीउ ॥ हरि हरि
 आराधिआ गुर सबदि विगासिआ बीजा अवरु न कोइ जीउ ॥ अवरु न कोइ हरि अमृतु सोइ जिनि
 पीआ सो बिधि जाणै ॥ धनु धन्नु गुरु पूरा प्रभु पाइआ लगि संगति नामु पछाणै ॥ नामो सेवि नामो आराधै
 बिनु नामै अवरु न कोइ जीउ ॥ सतसंगति मनि भाई हरि रसन रसाई विचि संगति हरि रसु होइ
 जीउ ॥३॥ हरि दइआ प्रभ धारहु पाखण हम तारहु कढि लेवहु सबदि सुभाइ जीउ ॥ मोह चीकड़ि फाथे
 निघरत हम जाते हरि बाँह प्रभू पकराइ जीउ ॥ प्रभि बाँह पकराई ऊतम मति पाई गुर चरणी जनु

लागा ॥ हरि हरि नामु जपिआ आराधिआ मुखि मसतकि भागु सभागा ॥ जन नानक हरि किरपा धारी
 मनि हरि हरि मीठा लाडि जीउ ॥ हरि दडिआ प्रभु धारहु पाखण हम तारहु कढि लेवहु सबदि सुभाडि
 जीउ ॥४॥५॥१२॥ आसा महला ४ ॥ मनि नामु जपाना हरि हरि मनि भाना हरि भगत जना मनि
 चाउ जीउ ॥ जो जन मरि जीवे तिन अमृतु पीवे मनि लागा गुरमति भाउ जीउ ॥ मनि हरि हरि भाउ
 गुरु करे पसाउ जीवन मुक्तु सुखु होई ॥ जीवणि मरणि हरि नामि सुहेले मनि हरि हरि हिरदै सोई ॥
 मनि हरि हरि वसिआ गुरमति हरि रसिआ हरि हरि रस गटाक पीआउ जीउ ॥ मनि नामु जपाना
 हरि हरि मनि भाना हरि भगत जना मनि चाउ जीउ ॥१॥ जगि मरणु न भाडिआ नित आपु लुकाडिआ
 मत जमु पकरै लै जाडि जीउ ॥ हरि अंतरि बाहरि हरि प्रभु एको डिहु जीअड़ा रखिआ न जाडि जीउ ॥
 किउ जीउ रखीजै हरि वसतु लोड़ीजै जिस की वसतु सो लै जाडि जीउ ॥ मनमुख करण पलाव करि भरमे
 सभि अउखध दारू लाडि जीउ ॥ जिस की वसतु प्रभु लए सुआमी जन उबरे सबदु कमाडि जीउ ॥ जगि
 मरणु न भाडिआ नित आपु लुकाडिआ मत जमु पकरै लै जाडि जीउ ॥२॥ धुरि मरणु लिखाडिआ
 गुरमुखि सोहाडिआ जन उबरे हरि हरि धिआनि जीउ ॥ हरि सोभा पाई हरि नामि वडिआई हरि
 दरगह पैधे जानि जीउ ॥ हरि दरगह पैधे हरि नामै सीधे हरि नामै ते सुखु पाडिआ ॥ जनम मरण
 दोवै दुख मेटे हरि रामै नामि समाडिआ ॥ हरि जन प्रभु रलि एको होए हरि जन प्रभु एक समानि जीउ ॥
 धुरि मरणु लिखाडिआ गुरमुखि सोहाडिआ जन उबरे हरि हरि धिआनि जीउ ॥३॥ जगु उपजै बिनसै
 बिनसि बिनासै लगि गुरमुखि असथिरु होडि जीउ ॥ गुरु मंत्र दृड़ाए हरि रसकि रसाए हरि अमृतु
 हरि मुखि चोडि जीउ ॥ हरि अमृत रसु पाडिआ मुआ जीवाडिआ फिरि बाहुडि मरणु न होई ॥ हरि
 हरि नामु अमर पदु पाडिआ हरि नामि समावै सोई ॥ जन नानक नामु अधारु टेक है बिनु नावै अवरु
 न कोडि जीउ ॥ जगु उपजै बिनसै बिनसि बिनासै लगि गुरमुखि असथिरु होडि जीउ ॥४॥६॥१३॥

ਆਸਾ ਮਹਲਾ ੪ ਚੰਤ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਤ ॥ ਤਾ ਕੀ ਗਤਿ ਕਹੀ ਨ ਜਾਇ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਤ ॥ ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥ ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਤ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਤ ॥੧॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਤ ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਤ ॥ ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ ਸਦਾ ਅਨਨਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਤ ॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਤ ॥੨॥

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਤ ॥ ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਤ ॥ ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥ ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਇ ॥ ਹਰਿ ਸਭ ਮਹਿ ਰਹਿਆ ਏਕੋ ਸੋਇ ਗੁਰਮੁਖਿ ਲਿਖਿਆ ਹਰਿ ਨਾਮੁ ਜੀਤ ॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਤ ॥੩॥

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਤ ਭਾਵੈ ਤਿਵੈ ਚਲਾਇ ਜੀਤ ॥ ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਤ ॥ ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥ ਗੁਰਮੁਖਿ ਬੁਧਿ ਪਾਇਐ ਆਪੁ ਗਵਾਇਐ ਸਬਦੇ ਰਹਿਆ ਸਮਾਇ ॥ ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਇਐ ਨਾਨਕ ਨਾਮਿ ਸਮਾਇ ਜੀਤ ॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਤ ਭਾਵੈ ਤਿਵੈ ਚਲਾਇ ਜੀਤ ॥੪॥੭॥੧੪॥

ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੪ ਚੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਆ ਮਨੁ ਪ੍ਰੇਮਿ ਰਤਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿਨਾ ॥ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

जनु नानकु मुसकि झकोलिआ सभु जनमु धनु धन्ना ॥१॥ हरि प्रेम बाणी मनु मारिआ अणीआले अणीआ
 राम राजे ॥ जिसु लागी पीर पिरंम की सो जाणै जरीआ ॥ जीवन मुकति सो आखीअै मरि जीवै मरीआ ॥
 जन नानक सतिगुरु मेलि हरि जगु दुतरु तरीआ ॥२॥ हम मूरख मुग्ध सरणागती मिलु गोविंद
 रंगा राम राजे ॥ गुरि पूरै हरि पाड़िआ हरि भगति डिक मंगा ॥ मेरा मनु तनु सबदि विगासिआ
 जपि अनत तरंगा ॥ मिलि संत जना हरि पाड़िआ नानक सतसंगा ॥३॥ दीन दड़िआल सुणि बेनती
 हरि प्रभ हरि राड़िआ राम राजे ॥ हउ मागउ सरणि हरि नाम की हरि हरि मुखि पाड़िआ ॥ भगति
 वछलु हरि बिरदु है हरि लाज रखाड़िआ ॥ जनु नानकु सरणागती हरि नामि तराड़िआ ॥४॥८॥१५॥
 आसा महला ४ ॥ गुरमुखि ढूँढि ढूँढेदिआ हरि सजणु लधा राम राजे ॥ कंचन काड़िआ कोट गड़ विचि
 हरि हरि सिधा ॥ हरि हरि हीरा रतनु है मेरा मनु तनु विधा ॥ धुरि भाग वडे हरि पाड़िआ नानक
 रसि गुधा ॥१॥ पंथु दसावा नित खड़ी मुंघ जोबनि बाली राम राजे ॥ हरि हरि नामु चेताड़ि गुर हरि
 मारगि चाली ॥ मेरै मनि तनि नामु आधारु है हउमै बिखु जाली ॥ जन नानक सतिगुरु मेलि हरि
 हरि मिलिआ बनवाली ॥२॥ गुरमुखि पिआरे आड़ि मिलु मै चिरी विछुन्ने राम राजे ॥ मेरा मनु
 तनु बहुतु बैरागिआ हरि नैण रसि भिन्ने ॥ मै हरि प्रभु पिआरा दसि गुरु मिलि हरि मनु मन्ने ॥ हउ
 मूरखु कारै लाड़िआ नानक हरि कंमे ॥३॥ गुर अमृत भिन्नी देहुरी अमृतु बुरके राम राजे ॥ जिना
 गुरबाणी मनि भाड़िआ अमृति छकि छके ॥ गुर तुठै हरि पाड़िआ चूके धक धके ॥ हरि जनु हरि हरि
 होड़िआ नानकु हरि डिके ॥४॥६॥१६॥ आसा महला ४ ॥ हरि अमृत भगति भंडार है गुर सतिगुर
 पासे राम राजे ॥ गुरु सतिगुरु सचा साहु है सिख देड़ि हरि रासे ॥ धनु धन्नु वणजारा वणजु है गुरु साहु
 साबासे ॥ जनु नानकु गुरु तिनी पाड़िआ जिन धुरि लिखतु लिलाटि लिखासे ॥१॥ सचु साहु हमारा
 तूं धणी सभु जगतु वणजारा राम राजे ॥ सभ भाँडे तुधै साजिआ विचि वसतु हरि थारा ॥ जो पावहि भाँडे

विचि वसतु सा निकलै किआ कोई करे वेचारा ॥ जन नानक कउ हरि बखसिआ हरि भगति भंडारा ॥
 २॥ हम किआ गुण तेरे विथरह सुआमी तूं अपर अपारो राम राजे ॥ हरि नामु सालाहह दिनु राति
 एहा आस आधारो ॥ हम मूरख किछूअ न जाणहा किव पावह पारो ॥ जनु नानकु हरि का दासु है हरि दास
 पनिहारो ॥३॥ जिउ भावै तिउ राखि लै हम सरणि प्रभ आए राम राजे ॥ हम भूलि विगाड़ह दिनसु राति
 हरि लाज रखाए ॥ हम बारिक तूं गुरु पिता है दे मति समझाए ॥ जनु नानकु दासु हरि काँढिआ हरि
 पैज रखाए ॥४॥१०॥१७॥ आसा महला ४ ॥ जिन मसतकि धुरि हरि लिखिआ तिना सतिगुरु मिलिआ
 राम राजे ॥ अगिआनु अंधेरा कटिआ गुर गिआनु घटि बलिआ ॥ हरि लधा रतनु पदारथो फिरि
 बहुड़ि न चलिआ ॥ जन नानक नामु आराधिआ आराधि हरि मिलिआ ॥१॥ जिनी औसा हरि नामु न
 चेतिओ से काहे जगि आए राम राजे ॥ इहु माणस जनमु दुलम्भु है नाम बिना बिरथा सभु जाए ॥ हुणि वतै
 हरि नामु न बीजिओ अगै भुखा किआ खाए ॥ मनमुखा नो फिरि जनमु है नानक हरि भाए ॥२॥ तूं हरि तेरा
 सभु को सभि तुधु उपाए राम राजे ॥ किछु हाथि किसै दै किछु नाही सभि चलहि चलाए ॥ जिन् तूं मेलहि
 पिआरे से तुधु मिलहि जो हरि मनि भाए ॥ जन नानक सतिगुरु भेटिआ हरि नामि तराए ॥३॥ कोई
 गावै रागी नादी बेदी बहु भाति करि नही हरि हरि भीजै राम राजे ॥ जिना अंतरि कपटु विकारु है तिना
 रोड़ि किआ कीजै ॥ हरि करता सभु किछु जाणदा सिरि रोग हथु दीजै ॥ जिना नानक गुरमुखि हिरदा सुधु
 है हरि भगति हरि लीजै ॥४॥११॥१८॥ आसा महला ४ ॥ जिन अंतरि हरि हरि प्रीति है ते जन सुघड़
 सिआणे राम राजे ॥ जे बाहरहु भुलि चुकि बोलदे भी खरे हरि भाणे ॥ हरि संता नो होरु थाउ नाही हरि
 माणु निमाणे ॥ जन नानक नामु दीबाणु है हरि ताणु सताणे ॥१॥ जिथै जाड़ि बहै मेरा सतिगुरु सो
 थानु सुहावा राम राजे ॥ गुरसिखी सो थानु भालिआ लै धूरि मुख लावा ॥ गुरसिखा की घाल थाड़ि पई
 जिन हरि नामु धिआवा ॥ जिन् नानकु सतिगुरु पूजिआ तिन हरि पूज करावा ॥२॥ गुरसिखा मनि हरि

प्रीति है हरि नाम हरि तेरी राम राजे ॥ करि सेवहि पूरा सतिगुरू भुख जाइ लहि मेरी ॥ गुरसिखा की भुख सभ गई तिन पिछै होर खाइ घनेरी ॥ जन नानक हरि पुन्नु बीजिआ फिरि तोटि न आवै हरि पुन्न केरी ॥३॥ गुरसिखा मनि वाधाईआ जिन मेरा सतिगुरू डिठा राम राजे ॥ कोई करि गल सुणावै हरि नाम की सो लगै गुरसिखा मनि मिठा ॥ हरि दरगह गुरसिख पैनाईअहि जिना मेरा सतिगुरू तुठा ॥ जन नानकु हरि हरि होइआ हरि हरि मनि वुठा ॥४॥१२॥१६॥ आसा महला ४ ॥ जिना भेटिआ मेरा पूरा सतिगुरू तिन हरि नामु दृढ़ावै राम राजे ॥ तिस की तृसना भुख सभ उतरै जो हरि नामु धिआवै ॥ जो हरि हरि नामु धिआइदे तिन जमु नेड़ि न आवै ॥ जन नानक कउ हरि कृपा करि नित जपै हरि नामु हरि नामि तरावै ॥१॥ जिनी गुरमुखि नामु धिआइआ तिना फिरि बिघनु न होई राम राजे ॥ जिनी सतिगुरू पुरखु मनाइआ तिन पूजे सभु कोई ॥ जिनी सतिगुरू पिआरा सेविआ तिना सुखु सद होई ॥ जिना नानकु सतिगुरू भेटिआ तिना मिलिआ हरि सोई ॥२॥ जिना अंतरि गुरमुखि प्रीति है तिन हरि रखणहारा राम राजे ॥ तिन की निंदा कोई किआ करे जिन हरि नामु पिआरा ॥ जिन हरि सेती मनु मानिआ सभ दुसट झख मारा ॥ जन नानक नामु धिआइआ हरि रखणहारा ॥३॥ हरि जुगु जुगु भगत उपाइआ पैज रखदा आइआ राम राजे ॥ हरणाखसु दुसटु हरि मारिआ प्रहलादु तराइआ ॥ अह्वकारीआ निंदका पिठि देइ नामदेउ मुखि लाइआ ॥ जन नानक असा हरि सेविआ अंति लए छडाइआ ॥४॥१३॥२०॥

आसा महला ४ छंत घरु ५

१६ सतिगुर प्रसादि ॥ मेरे मन परदेसी वे पिआरे आउ घरे ॥ हरि गुरू मिलावहु मेरे पिआरे घरि वसै हरे ॥ रंगि रलीआ माणहु मेरे पिआरे हरि किरपा करे ॥ गुरू नानकु तुठा मेरे पिआरे मेले हरे ॥ १॥ मै प्रेमु न चाखिआ मेरे पिआरे भाउ करे ॥ मनि तृसना न बुझी मेरे पिआरे नित आस करे ॥ नित जोबनु जावै मेरे पिआरे जमु सास हिरे ॥ भाग मणी सोहागणि मेरे पिआरे नानक हरि उरि धारे ॥२॥

पिर रतिअड़े मैडे लोड़िण मेरे पिआरे चातृक बूंद जिवै ॥ मनु सीतलु होआ मेरे पिआरे हरि बूंद पीवै ॥
 तनि बिरहु जगावै मेरे पिआरे नीद न पवै किवै ॥ हरि सजणु लधा मेरे पिआरे नानक गुरू लिवै ॥३॥
 चड़ि चेतु बसंतु मेरे पिआरे भलीअ रुते ॥ पिर बाझड़िअहु मेरे पिआरे आँगणि धूड़ि लुते ॥ मनि आस
 उडीणी मेरे पिआरे दुड़ि नैन जुते ॥ गुरु नानकु देखि विगसी मेरे पिआरे जिउ मात सुते ॥४॥ हरि
 कीआ कथा कहाणीआ मेरे पिआरे सतिगुरू सुणाईआ ॥ गुर विटड़िअहु हउ घोली मेरे पिआरे जिनि
 हरि मेलाईआ ॥ सभि आसा हरि पूरीआ मेरे पिआरे मनि चिंदिअड़ा फलु पाड़िआ ॥ हरि तुठड़ा मेरे
 पिआरे जनु नानकु नामि समाड़िआ ॥५॥ पिआरे हरि बिनु प्रेमु न खेलसा ॥ किउ पाई गुरु जितु लगि
 पिआरा देखसा ॥ हरि दातड़े मेलि गुरू मुखि गुरमुखि मेलसा ॥ गुरु नानकु पाड़िआ मेरे पिआरे धुरि
 मसतकि लेखु सा ॥६॥१४॥२१॥

१६ सतिगुर प्रसादि ॥ रागु आसा महला ५ छंत घरु १ ॥ अनदो अनदु
 घणा मै सो प्रभु डीठा राम ॥ चाखिअड़ा चाखिअड़ा मै हरि रसु मीठा राम ॥ हरि रसु मीठा मन महि वूठा
 सतिगुरु तूठा सहजु भड़िआ ॥ गृहु वसि आड़िआ मंगलु गाड़िआ पंच दुसट ओड़ि भागि गड़िआ ॥
 सीतल आघाणे अंमृत बाणे साजन संत बसीठा ॥ कहु नानक हरि सिउ मनु मानिआ सो प्रभु नैणी डीठा
 ॥१॥ सोहिअड़े सोहिअड़े मेरे बंक दुआरे राम ॥ पाहुनड़े पाहुनड़े मेरे संत पिआरे राम ॥ संत पिआरे
 कारज सारे नमसकार करि लगे सेवा ॥ आपे जाजी आपे माजी आपि सुआमी आपि देवा ॥ अपणा
 कारजु आपि सवारे आपे धारन धारे ॥ कहु नानक सहु घर महि बैठा सोहे बंक दुआरे ॥२॥ नव निधे
 नउ निधे मेरे घर महि आई राम ॥ सभु किछु मै सभु किछु पाड़िआ नामु धिआई राम ॥ नामु धिआई
 सदा सखाई सहज सुभाई गोविंदा ॥ गणत मिटाई चूकी धाई कदे न विआपै मन चिंदा ॥ गोविंद गाजे
 अनहद वाजे अचरज सोभ बणाई ॥ कहु नानक पिरु मेरै संगे ता मै नव निधि पाई ॥३॥ सरसिअड़े

सरसिअड़े मेरे भाई सभ मीता राम ॥ बिखमो बिखमु अखाड़ा मै गुर मिलि जीता राम ॥ गुर मिलि जीता हरि हरि कीता तूटी भीता भरम गड़ा ॥ पाड़िआ खजाना बहुतु निधाना साणथ मेरी आपि खड़ा ॥ सोई सुगिआना सो परधाना जो प्रभि अपना कीता ॥ कहु नानक जाँ वलि सुआमी ता सरसे भाई मीता ॥४॥१ ॥ आसा महला ५ ॥ अकथा हरि अकथ कथा किछु जाड़ि न जाणी राम ॥ सुरि नर सुरि नर मुनि जन सहजि वखाणी राम ॥ सहजे वखाणी अमिउ बाणी चरण कमल रंगु लाड़िआ ॥ जपि एकु अलखु प्रभु निरंजनु मन चिंदिआ फलु पाड़िआ ॥ तजि मानु मोहु विकारु दूजा जोती जोति समाणी ॥ बिनवंति नानक गुर प्रसादी सदा हरि रंगु माणी ॥१॥ हरि संता हरि संत सजन मेरे मीत सहाई राम ॥ वडभागी वडभागी सतसंगति पाई राम ॥ वडभागी पाए नामु धिआए लाथे दूख संतापै ॥ गुर चरणी लागे भ्रम भउ भागे आपु मिटाड़िआ आपै ॥ करि किरपा मेले प्रभि अपुनै विछुड़ि कतहि न जाई ॥ बिनवंति नानक दासु तेरा सदा हरि सरणाई ॥२॥ हरि दरे हरि दरि सोहनि तेरे भगत पिआरे राम ॥ वारी तिन वारी जावा सद् बलिहारे राम ॥ सद् बलिहारे करि नमसकारे जिन भेटत प्रभु जाता ॥ घटि घटि रवि रहिआ सभ थाई पूरन पुरखु बिधाता ॥ गुरु पूरा पाड़िआ नामु धिआड़िआ जूअै जनमु न हारे ॥ बिनवंति नानक सरणि तेरी राखु किरपा धारे ॥३॥ बेअंता बेअंत गुण तेरे केतक गावा राम ॥ तेरे चरणा तेरे चरण धूड़ि वडभागी पावा राम ॥ हरि धूड़ी नाईअै मैलु गवाईअै जनम मरण दुख लाथे ॥ अंतरि बाहरि सदा हदूरे परमेसरु प्रभु साथे ॥ मिटे दूख कलिआण कीरतन बहुड़ि जोनि न पावा ॥ बिनवंति नानक गुर सरणि तरीअै आपणे प्रभ भावा ॥४॥२॥

आसा छंत महला ५ घरु ४

१९६ सतिगुर प्रसादि ॥

हरि चरन कमल मनु बेधिआ किछु आन न मीठा राम राजे ॥ मिलि संतसंगति आराधिआ हरि घटि घटे डीठा राम राजे ॥ हरि घटि घटे डीठा अमृतो वूठा जनम मरन दुख नाठे ॥ गुण निधि गाड़िआ

सभ दूख मिटाइआ हउमै बिनसी गाठे ॥ पृउ सहज सुभाई छोडि न जाई मनि लागा रंगु मजीठा ॥
 हरि नानक बेधे चरन कमल किछु आन न मीठा ॥१॥ जिउ राती जलि माछुली तिउ राम रसि माते
 राम राजे ॥ गुर पूरै उपदेसिआ जीवन गति भाते राम राजे ॥ जीवन गति सुआमी अंतरजामी आपि
 लीए लड़ि लाए ॥ हरि रतन पदारथो परगटो पूरनो छोडि न कतहू जाए ॥ प्रभु सुघरु सरूपु सुजानु
 सुआमी ता की मिटै न दाते ॥ जल संगि राती माछुली नानक हरि माते ॥२॥ चातृकु जाचै बूंद जिउ
 हरि प्रान अधारा राम राजे ॥ मालु खजीना सुत भ्रात मीत सभहूं ते पिआरा राम राजे ॥ सभहूं ते
 पिआरा पुरखु निरारा ता की गति नही जाणीअै ॥ हरि सासि गिरासि न बिसरै कबहूं गुर सबदी रंगु
 माणीअै ॥ प्रभु पुरखु जगजीवनो संत रसु पीवनो जपि भरम मोह दुख डारा ॥ चातृकु जाचै बूंद जिउ
 नानक हरि पिआरा ॥३॥ मिले नराइण आपणे मानोरथो पूरा राम राजे ॥ ढाठी भीति भरंम की
 भेटत गुरु सूरु राम राजे ॥ पूरन गुर पाए पुरबि लिखाए सभ निधि दीन दइआला ॥ आदि मधि
 अंति प्रभु सोई सुंदर गुर गोपाला ॥ सूख सहज आन्नद घनेरे पतित पावन साधू धूरा ॥ हरि मिले
 नराइण नानका मानोरथो पूरा ॥४॥१॥३॥

आसा महला ५ छंत घरु ६

१९ सतिगुर प्रसादि ॥ सलोकु ॥ जा कउ भए कृपाल प्रभ हरि हरि सेई जपात ॥ नानक प्रीति लगी
 तिन् राम सिउ भेटत साध संगीत ॥१॥ छंतु ॥ जल दुध निआई रीति अब दुध आच नही मन अैसी
 प्रीति हरे ॥ अब उरझिओ अलि कमलेह बासन माहि मगन डिकु खिनु भी नाहि टरै ॥ खिनु नाहि
 टरीअै प्रीति हरीअै सीगार हभि रस अरपीअै ॥ जह दूखु सुणीअै जम पंथु भणीअै तह साधसंगि न
 डरपीअै ॥ करि कीरति गोविंद गुणीअै सगल प्राछत दुख हरे ॥ कहु नानक छंत गोविंद हरि के मन
 हरि सिउ नेहु करेहु अैसी मन प्रीति हरे ॥१॥ जैसी मछुली नीर डिकु खिनु भी ना धीरे मन अैसा

नेहु करेहु ॥ जैसी चातृक पिआस खिनु खिनु बूंद चवै बरसु सुहावे मेहु ॥ हरि प्रीति करीजै इहु मनु
 दीजै अति लाईअै चितु मुरारी ॥ मानु न कीजै सरणि परीजै दरसन कउ बलिहारी ॥ गुर सुप्रसन्ने
 मिलु नाह विछुन्ने धन देदी साचु सनेहा ॥ कहु नानक छंत अन्नत ठाकुर के हरि सिउ कीजै नेहा मन
 अैसा नेहु करेहु ॥२॥ चकवी सूर सनेहु चितवै आस घणी कदि दिनीअरु देखीअै ॥ कोकिल अंब
 परीति चवै सुहावीआ मन हरि रंगु कीजीअै ॥ हरि प्रीति करीजै मानु न कीजै इक राती के हभि
 पाहुणिआ ॥ अब किआ रंगु लाइओ मोहु रचाइओ नागे आवण जावणिआ ॥ थिरु साधू सरणी पड़ीअै
 चरणी अब टूटसि मोहु जु कितीअै ॥ कहु नानक छंत दइआल पुरख के मन हरि लाइ परीति कब
 दिनीअरु देखीअै ॥३॥ निसि कुरंक जैसे नाद सुणि स्रवणी हीउ डिवै मन अैसी प्रीति कीजै ॥ जैसी
 तरुणि भतार उरझी पिरहि सिवै इहु मनु लाल दीजै ॥ मनु लालहि दीजै भोग करीजै हभि खुसीआ
 रंग माणे ॥ पिरु अपना पाइआ रंगु लालु बणाइआ अति मिलिओ मित्र चिराणे ॥ गुरु थीआ साखी
 ता डिठमु आखी पिर जेहा अवरु न दीसै ॥ कहु नानक छंत दइआल मोहन के मन हरि चरण गहीजै
 अैसी मन प्रीति कीजै ॥४॥१॥४॥ आसा महला ५ ॥ सलोकु ॥ बनु बनु फिरती खोजती हारी बहु
 अवगाहि ॥ नानक भेटे साध जब हरि पाइआ मन माहि ॥१॥ छंत ॥ जा कउ खोजहि असंख मुनी
 अनेक तपे ॥ ब्रहमे कोटि अराधहि गिआनी जाप जपे ॥ जप ताप संजम किरिआ पूजा अनिक सोधन
 बंदना ॥ करि गवनु बसुधा तीरथह मजनु मिलन कउ निरंजना ॥ मानुख बनु तिनु पसू पंखी सगल
 तुझहि अराधते ॥ दइआल लाल गोबिंद नानक मिलु साधसंगति होइ गते ॥१॥ कोटि बिसन अवतार
 संकर जटाधार ॥ चाहहि तुझहि दइआर मनि तनि रुच अपार ॥ अपार अगम गोबिंद ठाकुर सगल
 पूरक प्रभ धनी ॥ सुर सिध गण गंधरब धिआवहि जख किन्नर गुण भनी ॥ कोटि इंद्र अनेक देवा जपत
 सुआमी जै जै कार ॥ अनाथ नाथ दइआल नानक साधसंगति मिलि उधार ॥२॥ कोटि देवी जा कउ

सेवहि लखिमी अनिक भाति ॥ गुप्त प्रगट जा कउ अराधहि पउण पाणी दिनसु राति ॥ नखिअत्र
 ससीअर सूर धिआवहि बसुध गगना गावए ॥ सगल खाणी सगल बाणी सदा सदा धिआवए ॥
 सिमृति पुराण चतुर बेदह खटु सासत्र जा कउ जपाति ॥ पतित पावन भगति वछल नानक मिलीअै
 संगि साति ॥३॥ जेती प्रभू जनाई रसना तेत भनी ॥ अनजानत जो सेवै तेती नह जाडि गनी ॥ अविगत
 अगनत अथाह ठाकुर सगल मंझे बाहरा ॥ सरब जाचिक एकु दाता नह दूरि संगी जाहरा ॥ वसि
 भगत थीआ मिले जीआ ता की उपमा कित गनी ॥ इहु दानु मानु नानकु पाए सीसु साधह धरि चरनी
 ॥४॥२॥५॥ आसा महला ५ ॥ सलोक ॥ उदमु करहु वडभागीहो सिमरहु हरि हरि राडि ॥ नानक जिसु
 सिमरत सभ सुख होवहि दूखु दरदु भ्रमु जाडि ॥१॥ छंतु ॥ नामु जपत गोबिंद नह अलसाईअै ॥ भेटत
 साधू संग जम पुरि नह जाईअै ॥ दूख दरद न भउ बिआपै नामु सिमरत सद सुखी ॥ सासि सासि
 अराधि हरि हरि धिआडि सो प्रभु मनि मुखी ॥ कृपाल दडिआल रसाल गुण निधि करि दडिआ सेवा
 लाईअै ॥ नानकु पडिअंपै चरण जंपै नामु जपत गोबिंद नह अलसाईअै ॥१॥ पावन पतित पुनीत
 नाम निरंजना ॥ भरम अंधेर बिनास गिआन गुर अंजना ॥ गुर गिआन अंजन प्रभ निरंजन जलि थलि
 महीअलि पूरिआ ॥ इक निमख जा कै रिदै वसिआ मिटे तिसहि विसूरिआ ॥ अगाधि बोध समरथ
 सुआमी सरब का भउ भंजना ॥ नानकु पडिअंपै चरण जंपै पावन पतित पुनीत नाम निरंजना ॥२॥
 ओट गही गोपाल दडिआल कृपा निधे ॥ मोहि आसर तुअ चरन तुमारी सरनि सिधे ॥ हरि चरन कारन
 करन सुआमी पतित उधरन हरि हरे ॥ सागर संसार भव उतार नामु सिमरत बहु तरे ॥ आदि अंति
 बेअंत खोजहि सुनी उधरन संतसंग बिधे ॥ नानकु पडिअंपै चरण जंपै ओट गही गोपाल दडिआल
 कृपा निधे ॥३॥ भगति वछलु हरि बिरदु आपि बनाडिआ ॥ जह जह संत अराधहि तह तह प्रगटाडिआ
 ॥ प्रभि आपि लीए समाडि सहजि सुभाडि भगत कारज सारिआ ॥ आन्नद हरि जस महा मंगल सरब

दूख विसारिआ ॥ चमतकार प्रगासु दह दिस एकु तह दृसटाइआ ॥ नानकु पडिअंपै चरण जंपै
 भगति वछलु हरि बिरदु आपि बनाइआ ॥४॥३॥६॥ आसा महला ५ ॥ थिरु संतन सोहागु मरै न
 जावए ॥ जा कै गृहि हरि नाहु सु सद ही रावए ॥ अविनासी अविगतु सो प्रभु सदा नवतनु निरमला
 ॥ नह दूरि सदा हदूरि ठाकुरु दह दिस पूरनु सद सदा ॥ प्रानपति गति मति जा ते पृअ प्रीति
 प्रीतमु भावए ॥ नानकु वखाणै गुर बचनि जाणै थिरु संतन सोहागु मरै न जावए ॥१॥ जा कउ राम
 भतारु ता कै अनदु घणा ॥ सुखवंती सा नारि सोभा पूरि बणा ॥ माणु महतु कलिआणु हरि जसु संगि
 सुरजनु सो प्रभू ॥ सरब सिधि नव निधि तितु गृहि नही ऊना सभु कछू ॥ मधुर बानी पिरहि मानी
 थिरु सोहागु ता का बणा ॥ नानकु वखाणै गुर बचनि जाणै जा को रामु भतारु ता कै अनदु घणा ॥२॥
 आउ सखी संत पासि सेवा लागीअै ॥ पीसउ चरण पखारि आपु तिआगीअै ॥ तजि आपु मिटै संतापु
 आपु नह जाणाईअै ॥ सरणि गहीजै मानि लीजै करे सो सुखु पाईअै ॥ करि दास दासी तजि उदासी
 कर जोड़ि दिनु रैणि जागीअै ॥ नानकु वखाणै गुर बचनि जाणै आउ सखी संत पासि सेवा लागीअै ॥
 ३॥ जा कै मसतकि भाग सि सेवा लाइआ ॥ ता की पूरन आस जिन् साधसंगु पाइआ ॥ साधसंगि
 हरि कै रंगि गोबिंद सिमरण लागिआ ॥ भरमु मोहु विकारु दूजा सगल तिनहि तिआगिआ ॥ मनि
 साँति सहजु सुभाउ वूठा अनद मंगल गुण गाइआ ॥ नानकु वखाणै गुर बचनि जाणै जा कै मसतकि
 भाग सि सेवा लाइआ ॥४॥४॥७॥ आसा महला ५ ॥ सलोकु ॥ हरि हरि नामु जपंतिआ कछु न
 कहै जमकालु ॥ नानक मनु तनु सुखी होइ अंते मिलै गोपालु ॥१॥ छंत ॥ मिलउ संतन कै संगि मोहि
 उधारि लेहु ॥ बिनउ करउ कर जोड़ि हरि हरि नामु देहु ॥ हरि नामु मागउ चरण लागउ मानु
 तिआगउ तुम् दइआ ॥ कतहूं न धावउ सरणि पावउ करुणा मै प्रभ करि मइआ ॥ समरथ अगथ
 अपार निरमल सुणहु सुआमी बिनउ एहु ॥ कर जोड़ि नानक दानु मागै जनम मरण निवारि लेहु ॥

१॥ अपराधी मतिहीनु निरगुनु अनाथु नीचु ॥ सठ कठोरु कुलहीनु बिआपत मोह कीचु ॥ मल भरम करम अह्य ममता मरणु चीति न आवए ॥ बनिता बिनोद अन्नद माइआ अगिआनता लपटावए ॥ खिसै जोबनु बधै जरूआ दिन निहारे संगि मीचु ॥ बिनवंति नानक आस तेरी सरणि साधू राखु नीचु ॥२॥ भरमे जनम अनेक संकट महा जोन ॥ लपटि रहिओ तिह संगि मीठे भोग सोन ॥ भ्रमत भार अगनत आइओ बहु प्रदेसह धाड़िओ ॥ अब ओट धारी प्रभ मुरारी सरब सुख हरि नाइओ ॥ राखनहारे प्रभ पिआरे मुझ ते कछू न होआ होन ॥ सूख सहज आन्नद नानक कृपा तेरी तरै भउन ॥३॥ नाम धारीक उधारे भगतह संसा कउन ॥ जेन केन परकारे हरि हरि जसु सुनहु स्रवन ॥ सुनि स्रवन बानी पुरख गिआनी मनि निधाना पावहे ॥ हरि रंगि राते प्रभ बिधाते राम के गुण गावहे ॥ बसुध कागद बनराज कलमा लिखण कउ जे होइ पवन ॥ बेअंत अंतु न जाइ पाइआ गही नानक चरण सरन ॥४॥५॥८॥ आसा महला ५ ॥ पुरख पते भगवान ता की सरणि गही ॥ निरभउ भए परान चिंता सगल लही ॥ मात पिता सुत मीत सुरिजन इसट बंधप जाणिआ ॥ गहि कंठि लाइआ गुरि मिलाइआ जसु बिमल संत वखाणिआ ॥ बेअंत गुण अनेक महिमा कीमति कछू न जाइ कही ॥ प्रभ एक अनिक अलख ठाकुर ओट नानक तिसु गही ॥१॥ अमृत बनु संसारु सहाई आपि भए ॥ राम नामु उर हारु बिखु के दिवस गए ॥ गतु भरम मोह बिकार बिनसे जोनि आवण सभ रहे ॥ अगनि सागर भए सीतल साध अंचल गहि रहे ॥ गोविंद गुपाल दड़िआल संमृथ बोलि साधू हरि जै जए ॥ नानक नामु धिआइ पूरन साधसंगि पाई परम गते ॥२॥ जह देखउ तह संगि एको रवि रहिआ ॥ घट घट वासी आपि विरलै किनै लहिआ ॥ जलि थलि महीअलि पूरि पूरन कीट हसति समानिआ ॥ आदि अंते मधि सोई गुर प्रसादी जानिआ ॥ ब्रह्मु पसरिआ ब्रह्म लीला गोविंद गुण निधि जनि कहिआ ॥ सिमरि सुआमी अंतरजामी हरि एकु नानक रवि रहिआ ॥३॥ दिनु रैणि सुहावड़ी आई सिमरत

नामु हरे ॥ चरण कमल संगि प्रीति कलमल पाप टरे ॥ दूख भूख दारिद्र नाठे प्रगटु मगु दिखाइआ ॥
मिलि साधसंगे नाम रंगे मनि लोड़ीदा पाइआ ॥ हरि देखि दरसनु इछ पुन्नी कुल संबूहा सभि तरे ॥
दिनसु रैणि अन्नद अनदिनु सिमरंत नानक हरि हरे ॥४॥६॥६॥

आसा महला ५ छंत घरु ७ १९ सतिगुर प्रसादि ॥

सलोकु ॥ सुभ चिंतन गोबिंद रमण निरमल साधू संग ॥ नानक नामु न विसरउ इक घड़ी करि किरपा
भगवंत ॥१॥ छंत ॥ भिन्नी रैनड़ीअै चामकनि तारे ॥ जागहि संत जना मेरे राम पिआरे ॥ राम पिआरे
सदा जागहि नामु सिमरहि अनदिनो ॥ चरण कमल धिआनु हिरदै प्रभ बिसरु नाही इकु खिनो ॥ तजि
मानु मोहु बिकारु मन का कलमला दुख जारे ॥ बिनवंति नानक सदा जागहि हरि दास संत पिआरे
॥१॥ मेरी सेजड़ीअै आडंबरु बणिआ ॥ मनि अनदु भइआ प्रभु आवत सुणिआ ॥ प्रभ मिले सुआमी
सुखह गामी चाव मंगल रस भरे ॥ अंग संगि लागे दूख भागे प्राण मन तन सभि हरे ॥ मन इछ पाई
प्रभ धिआई संजोगु साहा सुभ गणिआ ॥ बिनवंति नानक मिले श्रीधर सगल आन्नद रसु बणिआ ॥२॥
मिलि सखीआ पुछहि कहु कंत नीसाणी ॥ रसि प्रेम भरी कछु बोलि न जाणी ॥ गुण गूढ़ गुप्त अपार
करते निगम अंतु न पावहे ॥ भगति भाइ धिआइ सुआमी सदा हरि गुण गावहे ॥ सगल गुण
सुगिआन पूरन आपणे प्रभ भाणी ॥ बिनवंति नानक रंगि राती प्रेम सहजि समाणी ॥३॥ सुख सोहिलड़े
हरि गावण लागे ॥ साजन सरसिअड़े दुख दुसमन भागे ॥ सुख सहज सरसे हरि नामि रहसे प्रभि आपि
किरपा धारीआ ॥ हरि चरण लागे सदा जागे मिले प्रभ बनवारीआ ॥ सुभ दिवस आए सहजि पाए
सगल निधि प्रभ पागे ॥ बिनवंति नानक सरणि सुआमी सदा हरि जन तागे ॥४॥१॥१०॥ आसा
महला ५ ॥ उठि वंजु वटाऊड़िआ तै किआ चिरु लाइआ ॥ मुहलति पुन्नड़ीआ कितु कूड़ि लोभाइआ ॥
कूड़े लुभाइआ धोहु माइआ करहि पाप अमितिआ ॥ तनु भसम ढेरी जमहि हेरी कालि बपुड़ै जितिआ

॥ मालु जोबनु छोडि वैसी रहिओ पैनणु खाडिआ ॥ नानक कमाणे संगि जुलिआ नह जाडि किरतु मिटाडिआ ॥१॥ फाथोहु मिरग जिवै पेखि रैणि चंद्राडिणु ॥ सूखहु दूख भए नित पाप कमाडिणु ॥ पापा कमाणे छडहि नाही लै चले घति गलाविआ ॥ हरिचंदउरी देखि मूठा कूडु सेजा राविआ ॥ लबि लोभि अह्वकारि माता गरबि भडिआ समाडिणु ॥ नानक मृग अगिआनि बिनसे नह मिटै आवणु जाडिणु ॥२॥ मिटै मखु मुआ किउ लए ओडारी ॥ हसती गरति पडिआ किउ तरीअै तारी ॥ तरणु दुहेला भडिआ खिन महि खसमु चिति न आडिओ ॥ दूखा सजाई गणत नाही कीआ अपणा पाडिओ ॥ गुझा कमाणे प्रगटु होआ ईत उतहि खुआरी ॥ नानक सतिगुर बाझु मूठा मनमुखो अह्वकारी ॥३॥ हरि के दास जीवे लगि प्रभ की चरणी ॥ कंठि लगाडि लीए तिसु ठाकुर सरणी ॥ बल बुधि गिआनु धिआनु अपणा आपि नामु जपाडिआ ॥ साधसंगति आपि होआ आपि जगतु तराडिआ ॥ राखि लीए रखणहारै सदा निरमल करणी ॥ नानक नरकि न जाहि कबहूं हरि संत हरि की सरणी ॥४॥२॥११॥ आसा महला ५ ॥ वंजु मेरे आलसा हरि पासि बेन्नती ॥ रावउ सहु आपनड़ा प्रभ संगि सोह्वती ॥ संगे सोह्वती कंत सुआमी दिनसु रैणी रावीअै ॥ सासि सासि चितारि जीवा प्रभु पेखि हरि गुण गावीअै ॥ बिरहा लजाडिआ दरसु पाडिआ अमिउ दृसटि सिंचंती ॥ बिनवंति नानकु मेरी इछ पुन्नी मिले जिसु खोजंती ॥१॥ नसि वंजहु किलविखहु करता घरि आडिआ ॥ दूतह दहनु भडिआ गोविंदु प्रगटाडिआ ॥ प्रगटे गुपाल गोबिंद लालन साधसंगि वखाणिआ ॥ आचरजु डीठा अमिउ वूठा गुर प्रसादी जाणिआ ॥ मनि साँति आई वजी वधार्ई नह अंतु जाई पाडिआ ॥ बिनवंति नानक सुख सहजि मेला प्रभू आपि बणाडिआ ॥२॥ नरक न डीठडिआ सिमरत नाराडिण ॥ जै जै धरमु करे दूत भए पलाडिण ॥ धरम धीरज सहज सुखीए साधसंगति हरि भजे ॥ करि अनुग्रहु राखि लीने मोह ममता सभ तजे ॥ गहि कंठि लाए गुरि मिलाए गोविंद जपत अघाडिण ॥ बिनवंति नानक सिमरि सुआमी सगल आस

पुजाइण ॥३॥ निधि सिधि चरण गहे ता केहा काड़ा ॥ सभु किछु वसि जिसै सो प्रभू असाड़ा ॥ गहि भुजा लीने नाम दीने करु धारि मसतकि राखिआ ॥ संसार सागरु नह विआपै अमिउ हरि रसु चाखिआ ॥ साधसंगे नाम रंगे रणु जीति वडा अखाड़ा ॥ बिनवंति नानक सरणि सुआमी बहुड़ि जमि न उपाड़ा ॥४॥३॥१२॥ आसा महला ५ ॥ दिनु राति कमाइअड़ो सो आइओ माथै ॥ जिसु पासि लुकाइदड़ो सो वेखी साथै ॥ संगि देखै करणहारा काइ पापु कमाईअै ॥ सुकृतु कीजै नामु लीजै नरकि मूलि न जाईअै ॥ आठ पहर हरि नामु सिमरहु चलै तैरै साथे ॥ भजु साधसंगति सदा नानक मिटहि दोख कमाते ॥१॥ वलवंच करि उदरु भरहि मूरख गावारा ॥ सभु किछु दे रहिआ हरि देवणहारा ॥ दातारु सदा दइआलु सुआमी काइ मनहु विसारीअै ॥ मिलु साधसंगे भजु निसंगे कुल समूहा तारीअै ॥ सिध साधिक देव मुनि जन भगत नामु अधारा ॥ बिनवंति नानक सदा भजीअै प्रभु एकु करणैहारा ॥२॥ खोटु न कीचई प्रभु परखणहारा ॥ कूडु कपटु कमावदड़े जनमहि संसारा ॥ संसारु सागरु तिनी तरिआ जिनी एकु धिआइआ ॥ तजि कामु क्रोधु अनिंद निंदा प्रभ सरणाई आइआ ॥ जलि थलि महीअलि रविआ सुआमी ऊच अगम अपारा ॥ बिनवंति नानक टेक जन की चरण कमल अधारा ॥३॥ पेखु हरिचंदउरड़ी असथिरु किछु नाही ॥ माइआ रंग जेते से संगि न जाही ॥ हरि संगि साथी सदा तैरै दिनसु रैणि समालीअै ॥ हरि एक बिनु कछु अवरु नाही भाउ दुतीआ जालीअै ॥ मीतु जोबनु मालु सरबसु प्रभु एकु करि मन माही ॥ बिनवंति नानकु वडभागि पाईअै सूखि सहजि समाही ॥४॥४॥१३॥

आसा महला ५ छंत घरु ८

१९ सतिगुर प्रसादि ॥ कमला भ्रम भीति कमला भ्रम भीति हे तीखण मद बिपरीति हे अवध अकारथ जात ॥ गहबर बन घोर गहबर बन घोर हे गृह मूसत मन चोर हे दिनकरो अनदिनु खात ॥ दिन

खात जात बिहात प्रभ बिनु मिलहु प्रभ करुणा पते ॥ जनम मरण अनेक बीते पृअ संग बिनु कछु नह गते ॥ कुल रूप धूप गिआनहीनी तुझ बिना मोहि कवन मात ॥ कर जोड़ि नानकु सरणि आइओ पृअ नाथ नरहर करहु गात ॥१॥ मीना जलहीन मीना जलहीन हे ओहु बिछुरत मन तन खीन हे कत जीवनु पृअ बिनु होत ॥ सनमुख सहि बान सनमुख सहि बान हे मृग अरपे मन तन प्रान हे ओहु बेधिओ सहज सरोत ॥ पृअ प्रीति लागी मिलु बैरागी खिनु रहनु धिगु तनु तिसु बिना ॥ पलका न लागै पृअ प्रेम पागै चितवंति अनदिनु प्रभ मना ॥ स्रीरंग राते नाम माते भै भरम दुतीआ सगल खोत ॥ करि मड़िआ दड़िआ दड़िआल पूरन हरि प्रेम नानक मगन होत ॥२॥ अलीअल गुंजात अलीअल गुंजात हे मकरंद रस बासन मात हे प्रीति कमल बंधावत आप ॥ चातृक चित पिआस चातृक चित पिआस हे घन बूंद बचितृ मनि आस हे अल पीवत बिनसत ताप ॥ तापा बिनासन दूख नासन मिलु प्रेमु मनि तनि अति घना ॥ सुंदरु चतुरु सुजान सुआमी कवन रसना गुण भना ॥ गहि भुजा लेवहु नामु देवहु दृसटि धारत मिटत पाप ॥ नानकु जंपै पतित पावन हरि दरसु पेखत नह संताप ॥३॥ चितवउ चित नाथ चितवउ चित नाथ हे रखि लेवहु सरणि अनाथ हे मिलु चाउ चाईले प्रान ॥ सुंदर तन धिआन सुंदर तन धिआन हे मनु लुबध गोपाल गिआन हे जाचिक जन राखत मान ॥ प्रभ मान पूरन दुख बिदीरन सगल इछ पुजंतीआ ॥ हरि कंठि लागे दिन सभागे मिलि नाह सेज सोह्यतीआ ॥ प्रभ दृसटि धारी मिले मुरारी सगल कलमल भए हान ॥ बिनवंति नानक मेरी आस पूरन मिले स्रीधर गुण निधान ॥४॥१॥१४॥

१६ सतिनामु करता पुरखु निरभउ निरवैरु अकाल मूरति अजूनी सैभं गुर प्रसादि ॥ आसा महला १ ॥ वार सलोका नालि सलोक भी महले पहिले के लिखे टुंडे अस राजै की धुनी ॥ सलोकु मः १ ॥ बलिहारी गुर आपणे दिउहाड़ी सद वार ॥ जिनि माणस ते देवते कीए करत न लागी

वार ॥१॥ महला २ ॥ जे सउ चंदा उगवहि सूरज चढ़हि हजार ॥ एते चानण होदिआँ गुर बिनु घोर
 अंधार ॥२॥ मः १ ॥ नानक गुरू न चेतनी मनि आपणै सुचेत ॥ छुटे तिल बूआड़ जिउ सुंजे अंदरि
 खेत ॥ खेतै अंदरि छुटिआ कहु नानक सउ नाह ॥ फलीअहि फुलीअहि बपुड़े भी तन विचि सुआह
 ॥३॥ पउड़ी ॥ आपीनै आपु साजिओ आपीनै रचिओ नाउ ॥ दुयी कुदरति साजीअै करि आसणु डिठो
 चाउ ॥ दाता करता आपि तूं तुसि देवहि करहि पसाउ ॥ तूं जाणोई सभसै दे लैसहि जिंदु कवाउ ॥ करि
 आसणु डिठो चाउ ॥१॥ सलोकु मः १ ॥ सचे तेरे खंड सचे ब्रहमंड ॥ सचे तेरे लोअ सचे आकार ॥ सचे
 तेरे करणे सरब बीचार ॥ सचा तेरा अमरु सचा दीबाणु ॥ सचा तेरा हुकमु सचा फुरमाणु ॥ सचा तेरा
 करमु सचा नीसाणु ॥ सचे तुधु आखहि लख करोड़ि ॥ सचै सभि ताणि सचै सभि जोरि ॥ सची तेरी सिफति
 सची सालाह ॥ सची तेरी कुदरति सचे पातिसाह ॥ नानक सचु धिआइनि सचु ॥ जो मरि जंमे सु कचु
 निकचु ॥१॥ मः १ ॥ वडी वडिआई जा वडा नाउ ॥ वडी वडिआई जा सचु निआउ ॥ वडी
 वडिआई जा निहचल थाउ ॥ वडी वडिआई जाणै आलाउ ॥ वडी वडिआई बुझै सभि भाउ ॥ वडी
 वडिआई जा पुछि न दाति ॥ वडी वडिआई जा आपे आपि ॥ नानक कार न कथनी जाइ ॥ कीता
 करणा सरब रजाइ ॥२॥ महला २ ॥ इहु जगु सचै की है कोठड़ी सचे का विचि वासु ॥ इकना हुकमि
 समाइ लए इकना हुकमे करे विणासु ॥ इकना भाणै कढि लए इकना माइआ विचि निवासु ॥ एव
 भि आखि न जापई जि किसै आणे रासि ॥ नानक गुरमुखि जाणीअै जा कउ आपि करे परगासु ॥३॥
 पउड़ी ॥ नानक जीअ उपाइ कै लिखि नावै धरमु बहालिआ ॥ ओथै सचे ही सचि निबडै चुणि वखि
 कढे जजमालिआ ॥ थाउ न पाइनि कूड़िआर मुह कालै दोजकि चालिआ ॥ तेरै नाइ रते से जिणि गए
 हारि गए सि ठगण वालिआ ॥ लिखि नावै धरमु बहालिआ ॥२॥ सलोक मः १ ॥ विसमादु नाद
 विसमादु वेद ॥ विसमादु जीअ विसमादु भेद ॥ विसमादु रूप विसमादु रंग ॥ विसमादु नागे फिरहि

जंत ॥ विसमादु पउणु विसमादु पाणी ॥ विसमादु अगनी खेडहि विडाणी ॥ विसमादु धरती विसमादु
 खाणी ॥ विसमादु सादि लगहि पराणी ॥ विसमादु संजोगु विसमादु विजोगु ॥ विसमादु भुख विसमादु
 भोगु ॥ विसमादु सिफति विसमादु सालाह ॥ विसमादु उझड़ विसमादु राह ॥ विसमादु नेड़ै विसमादु
 दूरि ॥ विसमादु देखै हाजरा हजूरि ॥ वेखि विडाणु रहिआ विसमादु ॥ नानक बुझणु पूरै भागि ॥१॥
 मः १ ॥ कुदरति दिसै कुदरति सुणीअै कुदरति भउ सुख सारु ॥ कुदरति पाताली आकासी कुदरति
 सरब आकारु ॥ कुदरति वेद पुराण कतेबा कुदरति सरब वीचारु ॥ कुदरति खाणा पीणा पैनुणु
 कुदरति सरब पिआरु ॥ कुदरति जाती जिनसी रंगी कुदरति जीअ जहान ॥ कुदरति नेकीआ कुदरति
 बदीआ कुदरति मानु अभिमानु ॥ कुदरति पउणु पाणी बैसंतरु कुदरति धरती खाकु ॥ सभ तेरी कुदरति
 तूं कादिरु करता पाकी नाई पाकु ॥ नानक हुकमै अंदरि वेखै वरतै ताको ताकु ॥२॥ पउड़ी ॥ आपीनै
 भोग भोगि कै होइ भसमड़ि भउरु सिधाइआ ॥ वडा होआ दुनीदारु गलि संगलु घति चलाइआ ॥ अगै
 करणी कीरति वाचीअै बहि लेखा करि समझाइआ ॥ थाउ न होवी पउदीई हुणि सुणीअै किआ
 रूआइआ ॥ मनि अंधै जनमु गवाइआ ॥३॥ सलोक मः १ ॥ भै विचि पवणु वहै सदवाउ ॥ भै विचि
 चलहि लख दरीआउ ॥ भै विचि अगनि कढै वेगारि ॥ भै विचि धरती दबी भारि ॥ भै विचि इंदु फिरै
 सिर भारि ॥ भै विचि राजा धरम दुआरु ॥ भै विचि सूरजु भै विचि चंटु ॥ कोह करोड़ी चलत न अंतु ॥
 भै विचि सिध बुध सुर नाथ ॥ भै विचि आडाणे आकास ॥ भै विचि जोध महाबल सूर ॥ भै विचि आवहि
 जावहि पूर ॥ सगलिआ भउ लिखिआ सिरि लेखु ॥ नानक निरभउ निरंकारु सचु एकु ॥१॥ मः १ ॥
 नानक निरभउ निरंकारु होरि केते राम खाल ॥ केतीआ कन्नु कहाणीआ केते बेद बीचार ॥ केते नचहि
 मंगते गिड़ि मुड़ि पूरहि ताल ॥ बाजारी बाजार महि आइ कढहि बाजार ॥ गावहि राजे राणीआ
 बोलहि आल पताल ॥ लख टकिआ के मुंडड़े लख टकिआ के हार ॥ जितु तनि पाईअहि नानका

से तन होवहि छार ॥ गिआनु न गलीई ढूढीअै कथना करड़ा सारु ॥ करमि मिलै ता पाईअै होर
 हिकमति हुकमु खुआरु ॥२॥ पउड़ी ॥ नदरि करहि जे आपणी ता नदरी सतिगुरु पाइआ ॥ एहु
 जीउ बहुते जनम भरंमिआ ता सतिगुरि सबटु सुणाइआ ॥ सतिगुर जेवडु दाता को नही सभि सुणिअहु
 लोक सबाइआ ॥ सतिगुरि मिलिअै सचु पाइआ जिनी विचहु आपु गवाइआ ॥ जिनि सचो सचु
 बुझाइआ ॥४॥ सलोक मः १ ॥ घड़ीआ सभे गोपीआ पहर कन्नु गोपाल ॥ गहणे पउणु पाणी बैसंतरु
 चंदु सूरजु अवतार ॥ सगली धरती मालु धनु वरतणि सरब जंजाल ॥ नानक मुसै गिआन विहूणी
 खाइ गइआ जमकालु ॥१॥ मः १ ॥ वाइनि चेले नचनि गुर ॥ पैर हलाइनि फेरनि सिर ॥ उडि
 उडि रावा झाटै पाइ ॥ वेखै लोकु हसै घरि जाइ ॥ रोटीआ कारणि पूरहि ताल ॥ आपु पछाइहि
 धरती नालि ॥ गावनि गोपीआ गावनि कान् ॥ गावनि सीता राजे राम ॥ निरभउ निरंकारु सचु नामु
 ॥ जा का कीआ सगल जहानु ॥ सेवक सेवहि करमि चड़ाउ ॥ भिन्नी रैणि जिना मनि चाउ ॥ सिखी
 सिखिआ गुर वीचारि ॥ नदरी करमि लघाए पारि ॥ कोलू चरखा चकी चकु ॥ थल वारोले बहुतु अन्नतु
 ॥ लाटू माधाणीआ अनगाह ॥ पंखी भउदीआ लैनि न साह ॥ सूअै चाड़ि भवाईअहि जंत ॥ नानक
 भउदिआ गणत न अंत ॥ बंधन बंधि भवाए सोड़ि ॥ पड़िअै किरति नचै सभु कोड़ि ॥ नचि नचि हसहि
 चलहि से रोड़ि ॥ उडि न जाही सिध न होहि ॥ नचणु कुदणु मन का चाउ ॥ नानक जिन् मनि भउ तिना
 मनि भाउ ॥२॥ पउड़ी ॥ नाउ तेरा निरंकारु है नाइ लड़िअै नरकि न जाईअै ॥ जीउ पिंडु सभु
 तिस दा दे खाजै आखि गवाईअै ॥ जे लोड़हि चंगा आपणा करि पुन्नहु नीचु सदाईअै ॥ जे जरवाणा
 परहरै जरु वेस करेदी आईअै ॥ को रहै न भरीअै पाईअै ॥५॥ सलोक मः १ ॥ मुसलमाना सिफति
 सरीअति पड़ि पड़ि करहि बीचारु ॥ बंदे से जि पवहि विचि बंदी वेखण कउ दीदारु ॥ द्विटू सालाही
 सालाहनि दरसनि रूपि अपारु ॥ तीरथि नावहि अरचा पूजा अगर वासु बहकारु ॥ जोगी सुनि

धिआवनि जेते अलख नामु करतारु ॥ सूखम मूरति नामु निरंजन काइआ का आकारु ॥ सतीआ मनि
 संतोखु उपजै देणै कै वीचारि ॥ दे दे मंगहि सहसा गूणा सोभ करे संसारु ॥ चोरा जारा तै कूड़िआरा खाराबा
 वेकार ॥ इकि होदा खाइ चलहि अैथाऊ तिना भि काई कार ॥ जलि थलि जीआ पुरीआ लोआ आकारा
 आकार ॥ ओइ जि आखहि सु तूहै जाणहि तिना भि तेरी सार ॥ नानक भगता भुख सालाहणु सचु नामु
 आधारु ॥ सदा अन्नदि रहहि दिनु राती गुणवंतिआ पा छारु ॥१॥ मः १ ॥ मिटी मुसलमान की पेड़ै पई
 कुम्हार ॥ घड़ि भाँडे इटा कीआ जलदी करे पुकार ॥ जलि जलि रोवै बपुड़ी झड़ि झड़ि पवहि अंगिआर
 ॥ नानक जिनि करतै कारणु कीआ सो जाणै करतारु ॥२॥ पउड़ी ॥ बिनु सतिगुर किनै न पाइओ
 बिनु सतिगुर किनै न पाइआ ॥ सतिगुर विचि आपु रखिओनु करि परगटु आखि सुणाइआ ॥ सतिगुर
 मिलिअै सदा मुक्तु है जिनि विचहु मोहु चुकाइआ ॥ उतमु एहु बीचारु है जिनि सचे सिउ चितु लाइआ
 ॥ जगजीवनु दाता पाइआ ॥६॥ सलोक मः १ ॥ हउ विचि आइआ हउ विचि गइआ ॥ हउ विचि
 जंमिआ हउ विचि मुआ ॥ हउ विचि दिता हउ विचि लइआ ॥ हउ विचि खटिआ हउ विचि गइआ ॥
 हउ विचि सचिआरु कूड़िआरु ॥ हउ विचि पाप पुन्न वीचारु ॥ हउ विचि नरकि सुरगि अवतारु ॥ हउ
 विचि हसै हउ विचि रोवै ॥ हउ विचि भरीअै हउ विचि धोवै ॥ हउ विचि जाती जिनसी खोवै ॥ हउ विचि
 मूरखु हउ विचि सिआणा ॥ मोख मुकति की सार न जाणा ॥ हउ विचि माइआ हउ विचि छाइआ ॥
 हउमै करि करि जंत उपाइआ ॥ हउमै बूझै ता दरु सूझै ॥ गिआन विहूणा कथि कथि लूझै ॥ नानक
 हुकमी लिखीअै लेखु ॥ जेहा वेखहि तेहा वेखु ॥१॥ महला २ ॥ हउमै एहा जाति है हउमै करम कमाहि ॥
 हउमै एई बंधना फिरि फिरि जोनी पाहि ॥ हउमै किथहु ऊपजै कितु संजमि इह जाइ ॥ हउमै एहो
 हुकमु है पड़िअै किरति फिराहि ॥ हउमै दीरघ रोगु है दारु भी इसु माहि ॥ किरपा करे जे आपणी ता
 गुर का सबदु कमाहि ॥ नानकु कहै सुणहु जनहु इतु संजमि दुख जाहि ॥२॥ पउड़ी ॥ सेव कीती

संतोखीड़ी जिनी सचो सचु धिआइआ ॥ ओनी मंदै पैरु न रखिओ करि सुकृतु धरमु कमाइआ ॥ ओनी
 दुनीआ तोड़े बंधना अन्नु पाणी थोड़ा खाइआ ॥ तूं बखसीसी अगला नित देवहि चड़हि सवाइआ ॥
 वडिआई वडा पाइआ ॥७॥ सलोक मः १ ॥ पुरखाँ बिरखाँ तीरथाँ तटाँ मेघाँ खेताँह ॥ दीपाँ लोआँ
 मंडलाँ खंडाँ वरभंडाँह ॥ अंडज जेरज उतभुजाँ खाणी सेतजाँह ॥ सो मिति जाणै नानका सराँ मेराँ जंताह
 ॥ नानक जंत उपाइ कै संमाले सभनाह ॥ जिनि करतै करणा कीआ चिंता भि करणी ताह ॥ सो करता
 चिंता करे जिनि उपाइआ जगु ॥ तिसु जोहारी सुअसति तिसु तिसु दीबाणु अभगु ॥ नानक सचे नाम
 बिनु किआ टिका किआ तगु ॥१॥ मः १ ॥ लख नेकीआ चंगिआईआ लख पुन्ना परवाणु ॥ लख तप
 उपरि तीरथाँ सहज जोग बेबाण ॥ लख सूरतण संगराम रण महि छुटहि पराण ॥ लख सुरती लख
 गिआन धिआन पड़ीअहि पाठ पुराण ॥ जिनि करतै करणा कीआ लिखिआ आवण जाणु ॥ नानक मती
 मिथिआ करमु सचा नीसाणु ॥२॥ पउड़ी ॥ सचा साहिबु एकु तूं जिनि सचो सचु वरताइआ ॥ जिसु तूं
 देहि तिसु मिलै सचु ता तिनी सचु कमाइआ ॥ सतिगुरि मिलिअै सचु पाइआ जिन् कै हिरदै सचु
 वसाइआ ॥ मूरख सचु न जाणनी मनमुखी जनमु गवाइआ ॥ विचि दुनीआ काहे आइआ ॥८॥
 सलोकु मः १ ॥ पड़ि पड़ि गडी लदीअहि पड़ि पड़ि भरीअहि साथ ॥ पड़ि पड़ि बेड़ी पाईअै पड़ि पड़ि
 गडीअहि खात ॥ पड़ीअहि जेते बरस बरस पड़ीअहि जेते मास ॥ पड़ीअै जेती आरजा पड़ीअहि जेते
 सास ॥ नानक लेखै इक गल होरु हउमै झखणा झाख ॥१॥ मः १ ॥ लिखि लिखि पड़िआ ॥ तेता कड़िआ ॥ बहु
 तीरथ भविआ ॥ तेतो लविआ ॥ बहु भेख कीआ देही दुखु दीआ ॥ सहु वे जीआ अपणा कीआ ॥ अन्नु न
 खाइआ सादु गवाइआ ॥ बहु दुखु पाइआ दूजा भाइआ ॥ बसत्र न पहिरै ॥ अहिनिसि कहरै ॥ मोनि
 विगूता ॥ किउ जागै गुर बिनु सूता ॥ पग उपेताणा ॥ अपणा कीआ कमाणा ॥ अलु मलु खाई सिरि छाई
 पाई ॥ मूरखि अंधै पति गवाई ॥ विणु नावै किछु थाइ न पाई ॥ रहै बेबाणी मड़ी मसाणी ॥ अंधु न

जाणै फिरि पछुताणी ॥ सतिगुरु भेटे सो सुखु पाए ॥ हरि का नामु मंनि वसाए ॥ नानक नदरि करे सो
 पाए ॥ आस अंदेसे ते निहकेवळु हउमै सबदि जलाए ॥२॥ पउड़ी ॥ भगत तेरै मनि भावदे दरि सोहनि
 कीरति गावदे ॥ नानक करमा बाहरे दरि ढोअ न लहनी धावदे ॥ इकि मूलु न बुझनि आपणा अणहोदा
 आपु गणाइदे ॥ हउ ढाढी का नीच जाति होरि उतम जाति सदाइदे ॥ तिन् मंगा जि तुझै धिआइदे ॥
 ६॥ सलोकु मः १ ॥ कूडु राजा कूडु परजा कूडु सभु संसारु ॥ कूडु मंडप कूडु माड़ी कूडु बैसणहारु ॥ कूडु
 सुडिना कूडु रुपा कूडु पैणहारु ॥ कूडु काइआ कूडु कपडु कूडु रूपु अपारु ॥ कूडु मीआ कूडु बीबी खपि होए
 खारु ॥ कूडि कूडै नेहु लगा विसरिआ करतारु ॥ किसु नालि कीचै दोसती सभु जगु चलणहारु ॥ कूडु मिठा
 कूडु माखिउ कूडु डोबे पूरु ॥ नानकु वखाणै बेनती तुधु बाझु कूडो कूडु ॥१॥ मः १ ॥ सचु ता परु जाणीअै जा
 रिदै सचा होइ ॥ कूड की मलु उतरै तनु करे हछा धोइ ॥ सचु ता परु जाणीअै जा सचि धरे पिआरु ॥ नाउ
 सुणि मनु रहसीअै ता पाए मोख दुआरु ॥ सचु ता परु जाणीअै जा जुगति जाणै जीउ ॥ धरति काइआ
 साधि कै विचि देइ करता बीउ ॥ सचु ता परु जाणीअै जा सिख सची लेइ ॥ दइआ जाणै जीअ की किछु
 पुन्नु दानु करेइ ॥ सचु ताँ परु जाणीअै जा आतम तीरथि करे निवासु ॥ सतिगुरु नो पुछि कै बहि रहै करे
 निवासु ॥ सचु सभना होइ दारु पाप कढै धोइ ॥ नानकु वखाणै बेनती जिन सचु पलै होइ ॥२॥ पउड़ी
 ॥ दानु मद्धिडा तली खाकु जे मिलै त मसतकि लाईअै ॥ कूड़ा लालचु छडीअै होइ इकि मनि अलखु
 धिआईअै ॥ फलु तेवेहो पाईअै जेवेही कार कमाईअै ॥ जे होवै पूरबि लिखिआ ता धूड़ि तिना दी पाईअै ॥
 मति थोड़ी सेव गवाईअै ॥१०॥ सलोकु मः १ ॥ सचि कालु कूडु वरतिआ कलि कालख बेताल ॥ बीउ बीजि
 पति लै गए अब किउ उगवै दालि ॥ जे इकु होइ त उगवै रुती हू रुति होइ ॥ नानक पाहै बाहरा
 कोरै रंगु न सोइ ॥ भै विचि खुंबि चड़ाईअै सरमु पाहु तनि होइ ॥ नानक भगती जे रपै कूडै सोइ न
 कोइ ॥१॥ मः १ ॥ लबु पापु दुइ राजा महता कूडु होआ सिकदारु ॥ कामु नेबु सदि पुछीअै बहि

बहि करे बीचारु ॥ अंधी रयति गिआन विहूणी भाहि भरे मुरदारु ॥ गिआनी नचहि वाजे वावहि रूप
 करहि सीगारु ॥ ऊचे कूकहि वादा गावहि जोधा का वीचारु ॥ मूरख पंडित हिकमति हुजति संजै करहि
 पिआरु ॥ धरमी धरमु करहि गावावहि मंगहि मोख दुआरु ॥ जती सदावहि जुगति न जाणहि छडि
 बहहि घर बारु ॥ सभु को पूरा आपे होवै घटि न कोई आखै ॥ पति परवाणा पिछै पाईअै ता नानक
 तोलिआ जापै ॥२॥ मः १ ॥ वदी सु वजगि नानका सचा वेखै सोडि ॥ सभनी छाला मारीआ करता करे
 सु होडि ॥ अगै जाति न जोरु है अगै जीउ नवे ॥ जिन की लेखै पति पवै चंगे सेई केडि ॥३॥ पउड़ी ॥
 धुरि करमु जिना कउ तुधु पाडिआ ता तिनी खसमु धिआडिआ ॥ एना जंता कै वसि किछु नाही तुधु वेकी
 जगतु उपाडिआ ॥ इकना नो तूं मेलि लैहि इकि आपहु तुधु खुआडिआ ॥ गुर किरपा ते जाणिआ
 जिथै तुधु आपु बुझाडिआ ॥ सहजे ही सचि समाडिआ ॥११॥ सलोकु मः १ ॥ दुखु दारु सुखु रोगु भडिआ
 जा सुखु तामि न होई ॥ तूं करता करणा मै नाही जा हउ करी न होई ॥१॥ बलिहारी कुदरति वसिआ
 ॥ तेरा अंतु न जाई लखिआ ॥१॥ रहाउ ॥ जाति महि जोति जोति महि जाता अकल कला भरपूरि
 रहिआ ॥ तूं सचा साहिबु सिफति सुआलिउ जिनि कीती सो पारि पडिआ ॥ कहु नानक करते कीआ
 बाता जो किछु करणा सु करि रहिआ ॥२॥ मः २ ॥ जोग सबदं गिआन सबदं वेद सबदं ब्राहमणह ॥
 खत्री सबदं सूर सबदं सूद्र सबदं परा कृतह ॥ सरब सबदं एक सबदं जे को जाणै भेउ ॥ नानकु ता का
 दासु है सोई निरंजन देउ ॥३॥ मः २ ॥ एक कृसनं सरब देवा देव देवा त आतमा ॥ आतमा
 बासुदेवस्य जे को जाणै भेउ ॥ नानकु ता का दासु है सोई निरंजन देउ ॥४॥ मः १ ॥ कुंभे बधा जलु रहै
 जल बिनु कुंभु न होडि ॥ गिआन का बधा मनु रहै गुर बिनु गिआनु न होडि ॥५॥ पउड़ी ॥ पडिआ
 होवै गुनहगारु ता ओमी साधु न मारीअै ॥ जेहा घाले घालणा तेवेहो नाउ पचारीअै ॥ अैसी कला न
 खेडीअै जितु दरगह गडिआ हारीअै ॥ पडिआ अतै ओमीआ वीचारु अगै वीचारीअै ॥ मुहि चलै सु

अगै मारीअै ॥१२॥ सलोकु मः १ ॥ नानक मेरु सरीर का डिकु रथु डिकु रथवाहु ॥ जुगु जुगु फेरि
 वटाईअहि गिआनी बुझहि ताहि ॥ सतजुगि रथु संतोख का धरमु अगै रथवाहु ॥ तेतै रथु जतै का जोरु
 अगै रथवाहु ॥ दुआपुरि रथु तपै का सतु अगै रथवाहु ॥ कलजुगि रथु अगनि का कूडु अगै रथवाहु
 ॥१॥ मः १ ॥ साम कहै सेतंबरु सुआमी सच महि आछै साचि रहे ॥ सभु को सचि समावै ॥ रिगु कहै
 रहिआ भरपूरि ॥ राम नामु देवा महि सूरु ॥ नाडि लडिअै पराछत जाहि ॥ नानक तउ मोखंतरु पाहि ॥
 जुज महि जोरि छली चंद्रावलि कान् कृसनु जादमु भडिआ ॥ पारजातु गोपी लै आडिआ बिंद्राबन महि
 रंगु कीआ ॥ कलि महि बेदु अथरबणु हूआ नाउ खुदाई अलहु भडिआ ॥ नील बसत्र ले कपड़े पहिरे
 तुरक पठाणी अमलु कीआ ॥ चारे वेद होए सचिआर ॥ पड़हि गुणहि तिन् चार वीचार ॥ भउ भगति
 करि नीचु सदाए ॥ तउ नानक मोखंतरु पाए ॥२॥ पउड़ी ॥ सतिगुर विटहु वारिआ जितु मिलिअै
 खसमु समालिआ ॥ जिनि करि उपदेसु गिआन अंजनु दीआ इनी नेत्री जगतु निहालिआ ॥ खसमु
 छोडि दूजै लगे डुबे से वणजारिआ ॥ सतिगुरु है बोहिथा विरलै किनै वीचारिआ ॥ करि किरपा पारि
 उतारिआ ॥१३॥ सलोकु मः १ ॥ सिंमल रुखु सराडिरा अति दीरघ अति मुचु ॥ ओडि जि आवहि आस
 करि जाहि निरासे कितु ॥ फल फिके फुल बकबके कंमि न आवहि पत ॥ मिठतु नीवी नानका गुण
 चंगिआईआ ततु ॥ सभु को निवै आप कउ पर कउ निवै न कोडि ॥ धरि ताराजू तोलीअै निवै सु गउरा
 होडि ॥ अपराधी दूणा निवै जो ह्यता मिरगाहि ॥ सीसि निवाडिअै किआ थीअै जा रिदै कुसुधे जाहि ॥१॥
 मः १ ॥ पड़ि पुसतक संधिआ बादं ॥ सिल पूजसि बगुल समाधं ॥ मुखि झूठ बिभूखण सारं ॥ त्रैपाल
 तिहाल बिचारं ॥ गलि माला तिलकु लिलाटं ॥ दुडि धोती बसत्र कपाटं ॥ जे जाणसि ब्रहमं करमं ॥
 सभि फोकट निसचउ करमं ॥ कहु नानक निहचउ धिआवै ॥ विणु सतिगुर वाट न पावै ॥२॥ पउड़ी ॥
 कपडु रूपु सुहावणा छडि दुनीआ अंदरि जावणा ॥ मंदा चंगा आपणा आपे ही कीता पावणा ॥ हुकम

कीए मनि भावदे राहि भीड़ै अगै जावणा ॥ ननगा दोजकि चालिआ ता दिसै खरा डरावणा ॥ करि
 अउगण पछोतावणा ॥१४॥ सलोकु मः १ ॥ दड़िआ कपाह संतोखु सूतु जतु गंढी सतु वटु ॥ एहु जनेऊ
 जीअ का हई त पाडे घतु ॥ ना एहु तुटै ना मलु लगै ना एहु जलै न जाडि ॥ धन्नु सु माणस नानका जो
 गलि चले पाडि ॥ चउकड़ि मुलि अणाडिआ बहि चउकै पाडिआ ॥ सिखा कंनि चड़ाईआ गुरु
 ब्राहमणु थिआ ॥ ओहु मुआ ओहु झड़ि पड़िआ वेतगा गड़िआ ॥१॥ मः १ ॥ लख चोरीआ लख जारीआ
 लख कूड़ीआ लख गालि ॥ लख ठगीआ पहिनामीआ राति दिनसु जीअ नालि ॥ तगु कपाहहु कतीअै
 बामणु वटे आडि ॥ कुहि बकरा रिंनि खाडिआ सभु को आखै पाडि ॥ होडि पुराणा सुटीअै भी फिरि
 पाईअै होरु ॥ नानक तगु न तुटई जे तगि होवै जोरु ॥२॥ मः १ ॥ नाडि मंनिअै पति ऊपजै सालाही
 सचु सूतु ॥ दरगह अंदरि पाईअै तगु न तूटसि पूत ॥३॥ मः १ ॥ तगु न इंद्री तगु न नारी ॥ भलके
 थुक पवै नित दाड़ी ॥ तगु न पैरी तगु न हथी ॥ तगु न जिहवा तगु न अखी ॥ वेतगा आपे वतै ॥ वटि
 धागे अवरा घतै ॥ लै भाड़ि करे वीआहु ॥ कढि कागलु दसे राहु ॥ सुणि वेखहु लोका एहु विडाणु ॥
 मनि अंधा नाउ सुजाणु ॥४॥ पउड़ी ॥ साहिबु होडि दड़िआलु किरपा करे ता साई कार कराडिसी ॥ सो
 सेवकु सेवा करे जिस नो हुकमु मनाडिसी ॥ हुकमि मंनिअै होवै परवाणु ता खसमै का महलु पाडिसी ॥
 खसमै भावै सो करे मनहु चिंदिआ सो फलु पाडिसी ॥ ता दरगह पैधा जाडिसी ॥१५॥ सलोक मः १ ॥
 गऊ बिराहमण कउ करु लावहु गोबरि तरणु न जाई ॥ धोती टिका तै जपमाली धानु मलेछाँ खाई ॥
 अंतरि पूजा पड़हि कतेबा संजमु तुरका भाई ॥ छोडीले पाखंडा ॥ नामि लडिअै जाहि तरंदा ॥१॥
 मः १ ॥ माणस खाणे करहि निवाज ॥ छुरी वगाडिनि तिन गलि ताग ॥ तिन घरि ब्रहमण पूरहि
 नाद ॥ उना भि आवहि ओई साद ॥ कूड़ी रासि कूड़ा वापारु ॥ कूडु बोलि करहि आहारु ॥ सरम धरम
 का डेरा दूरि ॥ नानक कूडु रहिआ भरपूरि ॥ मथै टिका तेड़ि धोती कखाई ॥ हथि छुरी जगत

कासाई ॥ नील वसत्र पहिरि होवहि परवाणु ॥ मलेछ धानु ले पूजहि पुराणु ॥ अभाखिआ का कुठा
 बकरा खाणा ॥ चउके उपरि किसै न जाणा ॥ दे कै चउका कढी कार ॥ उपरि आइ बैठे कूड़िआर ॥
 मतु भिटै वे मतु भिटै ॥ इहु अन्नु असाडा फिटै ॥ तनि फिटै फेड़ करेनि ॥ मनि जूठै चुली भरेनि ॥ कहु
 नानक सचु धिआईअै ॥ सुचि होवै ता सचु पाईअै ॥२॥ पउड़ी ॥ चितै अंदरि सभु को वेखि नदरी
 हेठि चलाइदा ॥ आपे दे वडिआईआ आपे ही करम कराइदा ॥ वडहु वडा वड मेदनी सिरे सिरि
 धंधै लाइदा ॥ नदरि उपठी जे करे सुलताना घाहु कराइदा ॥ दरि मंगनि भिख न पाइदा ॥१६॥
 सलोकु मः १ ॥ जे मोहाका घरु मुहै घरु मुहि पितरी देइ ॥ अगै वसतु सिजाणीअै पितरी चोर करेइ ॥
 वढीअहि हथ दलाल के मुसफी एह करेइ ॥ नानक अगै सो मिलै जि खटे घाले देइ ॥१॥ मः १ ॥
 जिउ जोरू सिरनावणी आवै वारो वार ॥ जूठे जूठा मुखि वसै नित नित होइ खुआरु ॥ सूचे एहि न
 आखीअहि बहनि जि पिंडा धोइ ॥ सूचे सेई नानका जिन मनि वसिआ सोइ ॥२॥ पउड़ी ॥ तुरे
 पलाणे पउण वेग हर रंगी हरम सवारिआ ॥ कोठे मंडप माड़ीआ लाइ बैठे करि पासारिआ ॥
 चीज करनि मनि भावदे हरि बुझनि नाही हारिआ ॥ करि फुरमाइसि खाइआ वेखि महलति मरणु
 विसारिआ ॥ जरु आई जोबनि हारिआ ॥१७॥ सलोकु मः १ ॥ जे करि सूतकु मन्नीअै सभ तै सूतकु होइ
 ॥ गोहे अतै लकड़ी अंदरि कीड़ा होइ ॥ जेते दाणे अन्न के जीआ बाझु न कोइ ॥ पहिला पाणी जीउ
 है जितु हरिआ सभु कोइ ॥ सूतकु किउ करि रखीअै सूतकु पवै रसोइ ॥ नानक सूतकु एव न
 उतरै गिआनु उतारे धोइ ॥१॥ मः १ ॥ मन का सूतकु लोभु है जिहवा सूतकु कूडु ॥ अखी सूतकु
 वेखणा पर तृअ पर धन रूपु ॥ कन्नी सूतकु कंनि पै लाइतबारी खाहि ॥ नानक ह्यसा आदमी
 बधे जम पुरि जाहि ॥२॥ मः १ ॥ सभो सूतकु भरमु है टूजै लगै जाइ ॥ जंमणु मरणा हुकमु है
 भाणै आवै जाइ ॥ खाणा पीणा पवित्र है दितोनु रिजकु संबाहि ॥ नानक जिनी गुरमुखि बुझिआ

तिना सूतकु नाहि ॥३॥ पउड़ी ॥ सतिगुरु वडा करि सालाहीअै जिसु विचि वडीआ वडिआईआ ॥ सहि
 मेले ता नदरी आईआ ॥ जा तिसु भाणा ता मनि वसाईआ ॥ करि हुकमु मसतकि हथु धरि विचहु
 मारि कढीआ बुरिआईआ ॥ सहि तुठै नउ निधि पाईआ ॥१८॥ सलोकु मः १ ॥ पहिला सुचा आपि
 होइ सुचै बैठा आइ ॥ सुचे अगै रखिओनु कोइ न भिटिओ जाइ ॥ सुचा होइ कै जेविआ लगा पड़णि
 सलोकु ॥ कुहथी जाई सटिआ किसु एहु लगा दोखु ॥ अन्न देवता पाणी देवता बैसंतरु देवता लूणु
 पंजवा पाइआ घिरतु ॥ ता होआ पाकु पवितु ॥ पापी सिउ तनु गडिआ थुका पईआ तितु ॥ जितु
 मुखि नामु न ऊचरहि बिनु नावै रस खाहि ॥ नानक एवै जाणीअै तितु मुखि थुका पाहि ॥१॥ मः १ ॥
 भंडि जंमीअै भंडि निंमीअै भंडि मंगणु वीआहु ॥ भंडहु होवै दोसती भंडहु चलै राहु ॥ भंडु मुआ भंडु
 भालीअै भंडि होवै बंधानु ॥ सो किउ मंदा आखीअै जितु जंमहि राजान ॥ भंडहु ही भंडु ऊपजै भंडै बाझु
 न कोइ ॥ नानक भंडै बाहरा एको सचा सोइ ॥ जितु मुखि सदा सालाहीअै भागा रती चारि ॥ नानक ते
 मुख ऊजले तितु सचै दरबारि ॥२॥ पउड़ी ॥ सभु को आखै आपणा जिसु नाही सो चुणि कढीअै ॥
 कीता आपो आपणा आपे ही लेखा संढीअै ॥ जा रहणा नाही अैतु जगि ता काइतु गारबि ह्यढीअै ॥
 मंदा किसै न आखीअै पड़ि अखरु एहो बुझीअै ॥ मूरखै नालि न लुझीअै ॥१९॥ सलोकु मः १ ॥
 नानक फिकै बोलिअै तनु मनु फिका होइ ॥ फिको फिका सदीअै फिके फिकी सोइ ॥ फिका दरगह
 सटीअै मुहि थुका फिके पाइ ॥ फिका मूरखु आखीअै पाणा लहै सजाइ ॥१॥ मः १ ॥ अंदरहु झूठे
 पैज बाहरि दुनीआ अंदरि फैलु ॥ अठसठि तीरथ जे नावहि उतरै नाही मैलु ॥ जिन् पटु अंदरि
 बाहरि गुदड़ु ते भले संसारि ॥ तिन् नेहु लगा रब सेती देखने वीचारि ॥ रंगि हसहि रंगि रोवहि चुप
 भी करि जाहि ॥ परवाह नाही किसै केरी बाझु सचे नाह ॥ दरि वाट उपरि खरचु मंगा जबै देइ त
 खाहि ॥ दीवानु एको कलम एका हमा तुमा मेलु ॥ दरि लए लेखा पीड़ि छुटै नानका जिउ तेलु ॥

२॥ पउड़ी ॥ आपे ही करणा कीओ कल आपे ही तै धारीअै ॥ देखहि कीता आपणा धरि कची पकी सारीअै ॥ जो आइआ सो चलसी सभु कोई आई वारीअै ॥ जिस के जीअ पराण हहि किउ साहिबु मनहु विसारीअै ॥ आपण हथी आपणा आपे ही काजु सवारीअै ॥२०॥ सलोकु महला २ ॥ एह किनेही आसकी दूजै लगै जाइ ॥ नानक आसकु काँढीअै सद ही रहै समाइ ॥ चंगै चंगा करि मन्ने मंदै मंदा होइ ॥ आसकु एहु न आखीअै जि लेखै वरतै सोइ ॥१॥ महला २ ॥ सलामु जबाबु दोवै करे मुँढहु घुथा जाइ ॥ नानक दोवै कूड़ीआ थाइ न काई पाइ ॥२॥ पउड़ी ॥ जितु सेविअै सुखु पाईअै सो साहिबु सदा समालीअै ॥ जितु कीता पाईअै आपणा सा घाल बुरी किउ घालीअै ॥ मंदा मूलि न कीचई दे लम्मी नदरि निहालीअै ॥ जिउ साहिब नालि न हारीअै तेवेहा पासा ढालीअै ॥ किछु लाहे उपरि घालीअै ॥२१॥ सलोकु महला २ ॥ चाकरु लगै चाकरी नाले गारबु वादु ॥ गला करे घणेरीआ खसम न पाए सादु ॥ आपु गवाइ सेवा करे ता किछु पाए मानु ॥ नानक जिस नो लगा तिसु मिलै लगा सो परवानु ॥१॥ महला २ ॥ जो जीइ होइ सु उगवै मुह का कहिआ वाउ ॥ बीजे बिखु मंगै अंमृतु वेखहु एहु निआउ ॥२॥ महला २ ॥ नालि इआणे दोसती कदे न आवै रासि ॥ जेहा जाणै तेहो वरतै वेखहु को निरजासि ॥ वसतू अंदरि वसतु समावै दूजी होवै पासि ॥ साहिब सेती हुकमु न चलै कही बणै अरदासि ॥ कूड़ि कमाणै कूड़ो होवै नानक सिफति विगासि ॥३॥ महला २ ॥ नालि इआणे दोसती वडारू सिउ नेहु ॥ पाणी अंदरि लीक जिउ तिस दा थाउ न थेहु ॥४॥ महला २ ॥ होइ इआणा करे कंमु आणि न सकै रासि ॥ जे इक अध चंगी करे दूजी भी वेरासि ॥५॥ पउड़ी ॥ चाकरु लगै चाकरी जे चलै खसमै भाइ ॥ हरमति तिस नो अगली ओहु वजहु भि दूणा खाइ ॥ खसमै करे बराबरी फिरि गैरति अंदरि पाइ ॥ वजहु गवाए अगला मुहे मुहि पाणा खाइ ॥ जिस दा दिता खावणा तिसु कहीअै साबासि ॥ नानक हुकमु न चलई नालि खसम चलै अरदासि ॥२२॥ सलोकु महला २ ॥ एह

किनेही दाति आपस ते जो पाईअै ॥ नानक सा करमाति साहिब तुठै जो मिलै ॥१॥ महला २ ॥ एह
 किनेही चाकरी जितु भउ खसम न जाइ ॥ नानक सेवकु काढीअै जि सेती खसम समाइ ॥२॥ पउड़ी ॥
 नानक अंत न जापनी हरि ता के पारावार ॥ आपि कराए साखती फिरि आपि कराए मार ॥ इकना
 गली जंजीरीआ इकि तुरी चड़हि बिसीआर ॥ आपि कराए करे आपि हउ कै सिउ करी पुकार ॥ नानक
 करणा जिनि कीआ फिरि तिस ही करणी सार ॥२३॥ सलोकु मः १ ॥ आपे भाँडे साजिअनु आपे पूरणु
 देइ ॥ इकनी दुधु समाईअै इकि चुलै रहनि चढ़े ॥ इकि निहाली पै सवनि इकि उपरि रहनि खढ़े
 ॥ तिना सवारे नानका जिन् कउ नदरि करे ॥१॥ महला २ ॥ आपे साजे करे आपि जाई भि रखै आपि ॥
 तिसु विचि जंत उपाइ कै देखै थापि उथापि ॥ किस नो कहीअै नानका सभु किछु आपे आपि ॥२॥ पउड़ी
 ॥ वडे कीआ वडिआईआ किछु कहणा कहणु न जाइ ॥ सो करता कादर करीमु दे जीआ रिजकु संबाहि
 ॥ साई कार कमावणी धुरि छोडी तिन्नै पाइ ॥ नानक एकी बाहरी होर दूजी नाही जाइ ॥ सो करे जि तिसै
 रजाइ ॥२४॥१॥ सुधु

१९८१ सतिनामु करता पुरखु निरभउ निरवैरु अकाल मूरति अजूनी सैभं गुरप्रसादि ॥
 रागु आसा बाणी भगता की ॥ कबीर जीउ नामदेउ जीउ रविदास जीउ ॥ आसा श्री कबीर जीउ ॥
 गुर चरण लागि हम बिनवता पूछत कह जीउ पाइआ ॥ कवन काजि जगु उपजै बिनसै कहहु
 मोहि समझाइआ ॥१॥ देव करहु दइआ मोहि मारगि लावहु जितु भै बंधन तूटै ॥ जनम मरन
 दुख फेड़ करम सुख जीअ जनम ते छूटै ॥१॥ रहाउ ॥ माइआ फास बंध नही फारै अरु मन सुनि
 न लूके ॥ आपा पदु निरबाणु न चीनिआ इन बिधि अभिउ न चूके ॥२॥ कही न उपजै उपजी जाणै
 भाव अभाव बिहूणा ॥ उदै असत की मन बुधि नासी तउ सदा सहजि लिव लीणा ॥३॥ जिउ प्रतिबिंबु
 बिंब कउ मिली है उदक कुंभु बिगराना ॥ कहु कबीर औसा गुण भ्रमु भागा तउ मनु सुनि समानाँ

॥४॥१॥ आसा ॥ गज साढे तै तै धोतीआ तिहरे पाइनि तग ॥ गली जिना जपमालीआ लोटे हथि
 निबग ॥ ओड़ि हरि के संत न आखीअहि बानारसि के ठग ॥१॥ अैसे संत न मो कउ भावहि ॥ डाला सिउ
 पेडा गटकावहि ॥१॥ रहाउ ॥ बासन माँजि चरावहि ऊपरि काठी धोड़ि जलावहि ॥ बसुधा खोदि करहि
 दुड़ि चूले सारे माणस खावहि ॥२॥ ओड़ि पापी सदा फिरहि अपराधी मुखहु अपरस कहावहि ॥
 सदा सदा फिरहि अभिमानी सगल कुटंब डुबावहि ॥३॥ जितु को लाड़िआ तित ही लागा तैसे करम
 कमावै ॥ कहु कबीर जिसु सतिगुरु भेटै पुनरपि जनमि न आवै ॥४॥२॥ आसा ॥ बापि दिलासा मेरो
 कीना ॥ सेज सुखाली मुखि अंमृतु दीना ॥ तिसु बाप कउ किउ मनहु विसारी ॥ आगै गड़िआ न बाजी
 हारी ॥१॥ मुई मेरी माई हउ खरा सुखाला ॥ पहिरउ नही दगली लगै न पाला ॥१॥ रहाउ ॥ बलि
 तिसु बापै जिनि हउ जाड़िआ ॥ पंचा ते मेरा संगु चुकाड़िआ ॥ पंच मारि पावा तलि दीने ॥ हरि सिमरनि
 मेरा मनु तनु भीने ॥२॥ पिता हमारो वड गोसाई ॥ तिसु पिता पहि हउ किउ करि जाई ॥ सतिगुर मिले
 त मारगु दिखाड़िआ ॥ जगत पिता मेरै मनि भाड़िआ ॥३॥ हउ पूतु तेरा तूं बापु मेरा ॥ एकै ठाहर दुहा
 बसेरा ॥ कहु कबीर जनि एको बूझिआ ॥ गुर प्रसादि मै सभु किछु सूझिआ ॥४॥३॥ आसा ॥ इकतु पतरि
 भरि उरकट कुरकट इकतु पतरि भरि पानी ॥ आसि पासि पंच जोगीआ बैठे बीचि नकट दे रानी ॥
 १॥ नकटी को ठनगनु बाडा डूं ॥ किनहि बिबेकी काटी तूं ॥१॥ रहाउ ॥ सगल माहि नकटी का वासा
 सगल मारि अउहेरी ॥ सगलिआ की हउ बहिन भानजी जिनहि बरी तिसु चेरी ॥२॥ हमरो भरता
 बडो बिबेकी आपे संतु कहावै ॥ ओहु हमरै माथै काड़िमु अउरु हमरै निकटि न आवै ॥३॥ नाकहु काटी
 कानहु काटी काटि कूटि कै डारी ॥ कहु कबीर संतन की बैरनि तीनि लोक की पिआरी ॥४॥४॥
 आसा ॥ जोगी जती तपी संनिआसी बहु तीरथ भ्रमना ॥ लुंजित मुंजित मोनि जटाधर अंति तऊ मरना ॥
 १॥ ता ते सेवीअले रामना ॥ रसना राम नाम हितु जा कै कहा करै जमना ॥१॥ रहाउ ॥ आगम निरगम

जोतिक जानहि बहु बहु बिआकरना ॥ तंत मंत्र सभ अउखध जानहि अंति तऊ मरना ॥२॥ राज भोग
 अरु छत्र सिंघासन बहु सुंदरि रमना ॥ पान कपूर सुवासक चंदन अंति तऊ मरना ॥३॥ बेद पुरान
 सिंमृति सभ खोजे कहू न ऊबरना ॥ कहु कबीर इउ रामहि जंपउ मेटि जनम मरना ॥४॥५॥ आसा ॥
 फीलु रबाबी बलदु पखावज कऊआ ताल बजावै ॥ पहिरि चोलना गदहा नाचै भैसा भगति करावै ॥१॥
 राजा राम ककरीआ बरे पकाए ॥ किनै बूझनहारै खाए ॥१॥ रहाउ ॥ बैठि सिंघु घरि पान लगावै
 घीस गलउरे लियावै ॥ घरि घरि मुसरी मंगलु गावहि कछूआ संखु बजावै ॥२॥ बंस को पूतु
 बीआहन चलिआ सुइने मंडप छाए ॥ रूप कंनिआ सुंदरि बेधी ससै सिंघ गुन गाए ॥३॥ कहत कबीर
 सुनहु रे संतहु कीटी परबतु खाइआ ॥ कछूआ कहै अंगार भि लोरउ लूकी सबदु सुनाइआ ॥४॥६॥
 आसा ॥ बटूआ एकु बहतरि आधारी एको जिसहि दुआरा ॥ नवै खंड की पृथमी मागै सो जोगी जगि
 सारा ॥१॥ अइसा जोगी नउ निधि पावै ॥ तल का ब्रह्मु ले गगनि चरावै ॥१॥ रहाउ ॥ खिंथा गिआन
 धिआन करि सूई सबदु तागा मथि घालै ॥ पंच ततु की करि मिरगाणी गुर कै मारगि चालै ॥२॥
 दइआ फाहुरी काइआ करि धूई दृसटि की अगनि जलावै ॥ तिस का भाउ लए रिद अंतरि चहु जुग
 ताड़ी लावै ॥३॥ सभ जोगतण राम नामु है जिस का पिंडु पराना ॥ कहु कबीर जे किरपा धारै देइ
 सचा नीसाना ॥४॥७॥ आसा ॥ छिदू तुरक कहा ते आए किनि एह राह चलाई ॥ दिल महि सोचि
 बिचारि कवादे भिसत दोजक किनि पाई ॥१॥ काजी तै कवन कतेब बखानी ॥ पढ़त गुनत अइसे सभ
 मारे किनहूं खबरि न जानी ॥१॥ रहाउ ॥ सकति सनेहु करि सुन्नति करीअै मै न बढउगा भाई ॥
 जउ रे खुदाइ मोहि तुरकु करैगा आपन ही कटि जाई ॥२॥ सुन्नति कीए तुरकु जे होइगा अउरत का
 किआ करीअै ॥ अरध सरीरी नारि न छोडै ता ते छिदू ही रहीअै ॥३॥ छाडि कतेब रामु भजु बउरे
 जुलम करत है भारी ॥ कबीरै पकरी टेक राम की तुरक रहे पचिहारी ॥४॥८॥ आसा ॥ जब लगु

तेलु दीवे मुखि बाती तब सूझै सभु कोई ॥ तेल जले बाती ठहरानी सून्ना मंदरु होई ॥१॥ रे
बउरे तुहि घरी न राखै कोई ॥ तूं राम नामु जपि सोई ॥१॥ रहाउ ॥ का की मात पिता कहु का को
कवन पुरख की जोई ॥ घट फूटे कोऊ बात न पूछै काढहु काढहु होई ॥२॥ देहुरी बैठी माता रोवै
खटीआ ले गए भाई ॥ लट छिटकाए तिरीआ रोवै ह्यसु डिकेला जाई ॥३॥ कहत कबीर सुनहु रे
संतहु भै सागर कै ताई ॥ इसु बंदे सिरि जुलमु होत है जमु नही हटै गुसाई ॥४॥६॥ दुतुके

१९ सतिगुर प्रसादि ॥ आसा श्री कबीर जीउ के चउपदे डिकतुके ॥ सनक सन्नद अंतु नही पाइआ ॥
बेद पड़े पड़ि ब्रहमे जनमु गवाइआ ॥१॥ हरि का बिलोवना बिलोवहु मेरे भाई ॥ सहजि बिलोवहु
जैसे ततु न जाई ॥१॥ रहाउ ॥ तनु करि मटुकी मन माहि बिलोई ॥ इसु मटुकी महि सबदु संजोई
॥२॥ हरि का बिलोवना मन का बीचारा ॥ गुर प्रसादि पावै अमृत धारा ॥३॥ कहु कबीर नदरि
करे जे मीरा ॥ राम नाम लगि उतरे तीरा ॥४॥१॥१०॥ आसा ॥ बाती सूकी तेलु निखूटा ॥ मंदलु न
बाजै नटु पै सूता ॥१॥ बुझि गई अगनि न निकसिओ धूआ ॥ रवि रहिआ एकु अवरु नही दूआ
॥१॥ रहाउ ॥ टूटी तंतु न बजै रबाबु ॥ भूलि बिगारिओ अपना काजु ॥२॥ कथनी बदनी कहनु
कहावनु ॥ समझि परी तउ बिसरिओ गावनु ॥३॥ कहत कबीर पंच जो चूरे ॥ तिन ते नाहि परम पदु
दूरे ॥४॥२॥११॥ आसा ॥ सुतु अपराध करत है जेते ॥ जननी चीति न राखसि तेते ॥१॥ रामईआ
हउ बारिकु तेरा ॥ काहे न खंडसि अवगनु मेरा ॥१॥ रहाउ ॥ जे अति क्रोप करे करि धाड़िआ ॥ ता
भी चीति न राखसि माड़िआ ॥२॥ चिंत भवनि मनु परिओ हमारा ॥ नाम बिना कैसे उतरसि पारा
॥३॥ देहि बिमल मति सदा सरीरा ॥ सहजि सहजि गुन रवै कबीरा ॥४॥३॥१२॥ आसा ॥ हज
हमारी गोमती तीर ॥ जहा बसहि पीतंबर पीर ॥१॥ वाहु वाहु किआ खूबु गावता है ॥ हरि का नामु

मेरै मनि भावता है ॥१॥ रहाउ ॥ नारद सारद करहि खवासी ॥ पासि बैठी बीबी कवला दासी ॥२॥ कंठे माला जिहवा रामु ॥ सद्वास नामु लै लै करउ सलामु ॥३॥ कहत कबीर राम गुन गावउ ॥ द्विदू तुरक दोऊ समझावउ ॥४॥४॥१३॥

आसा श्री कबीर जीउ के पंचपदे ६ दुतुके ५ १६ सतिगुर प्रसादि ॥

पाती तोरै मालिनी पाती पाती जीउ ॥ जिसु पाहन कउ पाती तोरै सो पाहन निरजीउ ॥१॥ भूली मालनी है एउ ॥ सतिगुरु जागता है देउ ॥१॥ रहाउ ॥ ब्रह्मु पाती बिसनु डारी फूल संकरदेउ ॥ तीनि देव प्रतखि तोरहि करहि किस की सेउ ॥२॥ पाखान गढि कै मूरति कीनी दे कै छाती पाउ ॥ जे एह मूरति साची है तउ गड्डणहारे खाउ ॥३॥ भातु पहिति अरु लापसी करकरा कासारु ॥ भोगनहारे भोगिआ इसु मूरति के मुख छारु ॥४॥ मालिनि भूली जगु भुलाना हम भुलाने नाहि ॥ कहु कबीर हम राम राखे कृपा करि हरि राडि ॥५॥१॥१४॥ आसा ॥ बारह बरस बालपन बीते बीस बरस कछु तपु न कीओ ॥ तीस बरस कछु देव न पूजा फिरि पछुताना बिरधि भडिओ ॥१॥ मेरी मेरी करते जनमु गडिओ ॥ साडिरु सोखि भुजं बलडिओ ॥१॥ रहाउ ॥ सूके सरवरि पालि बंधावै लूणै खेति हथ वारि करै ॥ आडिओ चोरु तुरंतह ले गडिओ मेरी राखत मुगधु फिरै ॥२॥ चरन सीसु कर कंपन लागे नैनी नीरु असार बहै ॥ जिहवा बचनु सुधु नही निकसै तब रे धरम की आस करै ॥३॥ हरि जीउ कृपा करै लिव लावै लाहा हरि हरि नामु लीओ ॥ गुर परसादी हरि धनु पाडिओ अंते चलदिआ नालि चलिओ ॥४॥ कहत कबीर सुनहु रे संतहु अनु धनु कछूँ लै न गडिओ ॥ आई तलब गोपाल राडि की माडिआ मंदर छोडि चलिओ ॥५॥२॥१५॥ आसा ॥ काहू दीने पाट पटंबर काहू पलघ निवारा ॥ काहू गरी गोदरी नाही काहू खान परारा ॥१॥ अहिरख वाटु न कीजै रे मन ॥ सुकृतु करि करि लीजै रे मन ॥१॥ रहाउ ॥ कुमरै एक जु माटी गूंधी बहु बिधि बानी लाई ॥ काहू महि मोती मुकताहल काहू बिआधि लगाई ॥२॥ सूमहि धनु

राखन कउ दीआ मुगधु कहै धनु मेरा ॥ जम का डंडु मूंड महि लागै खिन महि करै निबेरा ॥३॥
 हरि जनु ऊतमु भगतु सदावै आगिआ मनि सुखु पाई ॥ जो तिसु भावै सति करि मानै भाणा मंनि वसाई
 ॥४॥ कहै कबीरु सुनहु रे संतहु मेरी मेरी झूठी ॥ चिरगट फारि चटारा लै गड़िओ तरी तागरी छूटी
 ॥५॥३॥१६॥ आसा ॥ हम मसकीन खुदाई बंदे तुम राजसु मनि भावै ॥ अलह अवलि दीन को साहिबु
 जोरु नही फुरमावै ॥१॥ काजी बोलिआ बनि नही आवै ॥१॥ रहाउ ॥ रोजा धरै निवाज गुजारै कलमा
 भिसति न होई ॥ सतरि काबा घट ही भीतरि जे करि जानै कोई ॥२॥ निवाज सोई जो निआउ बिचारै
 कलमा अकलहि जानै ॥ पाचहु मुसि मुसला बिछावै तब तउ दीनु पछानै ॥३॥ खसमु पछानि तरस
 करि जीअ महि मारि मणी करि फीकी ॥ आपु जनाइ अवर कउ जानै तब होइ भिसत सरीकी ॥४॥
 माटी एक भेख धरि नाना ता महि ब्रहमु पछाना ॥ कहै कबीरा भिसत छोडि करि दोजक सिउ मनु माना
 ॥५॥४॥१७॥ आसा ॥ गगन नगरि इक बूंद न बरखै नाटु कहा जु समाना ॥ पारब्रहम परमेसुर माधो
 परम ह्यसु ले सिधाना ॥१॥ बाबा बोलते ते कहा गए देही के संगि रहते ॥ सुरति माहि जो निरते करते
 कथा बारता कहते ॥१॥ रहाउ ॥ बजावनहारो कहा गड़िओ जिनि इहु मंदरु कीना ॥ साखी सबदु
 सुरति नही उपजै खिंचि तेजु सभु लीना ॥२॥ स्रवनन बिकल भए संगि तेरे इंद्री का बलु थाका ॥ चरन
 रहे कर ढरकि परे है मुखहु न निकसै बाता ॥३॥ थाके पंच दूत सभ तसकर आप आपणै भ्रमते ॥ थाका
 मनु कुंचर उरु थाका तेजु सूतु धरि रमते ॥४॥ मिरतक भए दसै बंद छूटे मित्र भाई सभ छोरे ॥ कहत
 कबीरा जो हरि धिआवै जीवत बंधन तोरे ॥५॥५॥१८॥ आसा इकतुके ४ ॥ सरपनी ते ऊपरि नही
 बलीआ ॥ जिनि ब्रहमा बिसनु महादेउ छलीआ ॥१॥ मारु मारु स्रपनी निरमल जलि पैठी ॥ जिनि
 तृभवणु डसीअले गुर प्रसादि डीठी ॥१॥ रहाउ ॥ स्रपनी स्रपनी किआ कहहु भाई ॥ जिनि साचु
 पछानिआ तिनि स्रपनी खाई ॥२॥ स्रपनी ते आन छूछ नही अवरा ॥ स्रपनी जीती कहा करै जमरा

॥३॥ इह स्रपनी ता की कीती होई ॥ बलु अबलु किआ इस ते होई ॥४॥ इह बसती ता बसत
 सरीरा ॥ गुर प्रसादि सहजि तरे कबीरा ॥५॥६॥१६॥ आसा ॥ कहा सुआन कउ सिमृति सुनाए ॥
 कहा साकत पहि हरि गुन गाए ॥१॥ राम राम राम रमे रमि रहीअै ॥ साकत सिउ भूलि नही कहीअै
 ॥१॥ रहाउ ॥ कऊआ कहा कपूर चराए ॥ कह बिसीअर कउ दूधु पीआए ॥२॥ सतसंगति मिलि बिबेक
 बुधि होई ॥ पारसु परसि लोहा कंचनु सोई ॥३॥ साकतु सुआनु सभु करे कराडिआ ॥ जो धुरि लिखिआ सु
 करम कमाडिआ ॥४॥ अंमृतु लै लै नीमु सिंचाई ॥ कहत कबीर उआ को सहजु न जाई ॥५॥७॥२०
 ॥ आसा ॥ लम्का सा कोटु समुंद सी खाई ॥ तिह रावन घर खबरि न पाई ॥१॥ किआ मागउ किछु
 थिरु न रहाई ॥ देखत नैन चलिओ जगु जाई ॥१॥ रहाउ ॥ इकु लखु पूत सवा लखु नाती ॥ तिह
 रावन घर दीआ न बाती ॥२॥ चंदु सूरजु जा के तपत रसोई ॥ बैसंतरु जा के कपरे धोई ॥३॥ गुरमति
 रामै नामि बसाई ॥ असथिरु रहै न कतहूं जाई ॥४॥ कहत कबीर सुनहु रे लोई ॥ राम नाम बिनु
 मुकति न होई ॥५॥८॥२१॥ आसा ॥ पहिला पूतु पिछैरी माई ॥ गुरु लागो चले की पाई ॥१॥ एकु
 अचंभउ सुनहु तुम् भाई ॥ देखत सिंघु चरावत गाई ॥१॥ रहाउ ॥ जल की मछुली तरवारि बिआई
 ॥ देखत कुतरा लै गई बिलाई ॥२॥ तलै रे बैसा ऊपरि सूला ॥ तिस कै पेडि लगे फल फूला ॥३॥
 घोरै चरि भैस चरावन जाई ॥ बाहरि बैलु गोनि घरि आई ॥४॥ कहत कबीर जु इस पद बूझै ॥ राम
 रमत तिसु सभु किछु सूझै ॥५॥६॥२२॥ बाईस चउपदे तथा पंचपदे

आसा श्री कबीर जीउ के तिपदे ८ दुतुके ७ इकतुका १

१६ सतिगुर प्रसादि ॥

बिंदु ते जिनि पिंडु कीआ अगनि कुंड रहाडिआ ॥ दस मास माता उदरि राखिआ बहुरि लागी माडिआ
 ॥१॥ प्रानी काहे कउ लोभि लागे रतन जनमु खोडिआ ॥ पूरब जनमि करम भूमि बीजु नाही बोडिआ
 ॥१॥ रहाउ ॥ बारिक ते बिरधि भडिआ होना सो होडिआ ॥ जा जमु आडि झोट पकरै तबहि काहे

रोड़िआ ॥२॥ जीवनै की आस करहि जमु निहारै सासा ॥ बाजीगरी संसारु कबीरा चेति ढालि पासा ॥३॥१॥२३॥ आसा ॥ तनु रैनी मनु पुन रपि करि हउ पाचउ तत बराती ॥ राम राड़ि सिउ भावरि लैहउ आतम तिह रंगि राती ॥१॥ गाउ गाउ री दुलहनी मंगलचारा ॥ मेरे गृह आए राजा राम भतारा ॥१॥ रहाउ ॥ नाभि कमल महि बेदी रचि ले ब्रहम गिआन उचारा ॥ राम राड़ि सो दूलहु पाड़िओ अस बडभाग हमारा ॥२॥ सुरि नर मुनि जन कउतक आए कोटि तेतीस उजानाँ ॥ कहि कबीर मोहि बिआहि चले है पुरख एक भगवाना ॥३॥२॥२४॥ आसा ॥ सासु की दुखी ससुर की पिआरी जेठ के नामि डरउ रे ॥ सखी सहेली ननद गहेली देवर कै बिरहि जरउ रे ॥१॥ मेरी मति बउरी मै रामु बिसारिओ किन बिधि रहनि रहउ रे ॥ सेजै रमतु नैन नही पेखउ इहु दुखु का सउ कहउ रे ॥१॥ रहाउ ॥ बापु सावका करै लराई माड़िआ सद मतवारी ॥ बडे भाई कै जब संगि होती तब हउ नाह पिआरी ॥२॥ कहत कबीर पंच को झगरा झगरत जनमु गवाड़िआ ॥ झूठी माड़िआ सभु जगु बाधिआ मै राम रमत सुखु पाड़िआ ॥३॥३॥२५॥ आसा ॥ हम घरि सूतु तनहि नित ताना कंठि जनेऊ तुमारे ॥ तुम् तउ बेद पड़हु गाड़ित्री गोबिंदु रिदै हमारे ॥१॥ मेरी जिहबा बिसनु नैन नाराड़िन हिरदै बसहि गोबिंदा ॥ जम दुआर जब पूछसि बवरे तब किआ कहसि मुकंदा ॥१॥ रहाउ ॥ हम गोरू तुम गुआर गुसाई जनम जनम रखवारे ॥ कबहूं न पारि उतारि चराड़िहु कैसे खसम हमारे ॥२॥ तूं बामनु मै कासीक जुलहा बूझहु मोर गिआना ॥ तुम् तउ जाचे भूपति राजे हरि सउ मोर धिआना ॥३॥४॥२६॥ आसा ॥ जगि जीवनु अैसा सुपने जैसा जीवनु सुपन समानं ॥ साचु करि हम गाठि दीनी छोडि परम निधानं ॥१॥ बाबा माड़िआ मोह हितु कीन् ॥ जिनि गिआनु रतनु हिरि लीन् ॥१॥ रहाउ ॥ नैन देखि पतंगु उरझै पसु न देखै आगि ॥ काल फास न मुगधु चेतै कनिक कामिनि लागि ॥२॥ करि बिचारु बिकार परहरि तरन तारन सोड़ि ॥ कहि कबीर जगजीवनु अैसा दुतीअ नाही कोड़ि ॥३॥५॥२७॥ आसा ॥

जउ मै रूप कीए बहुतेरे अब फुनि रूपु न होई ॥ तागा तंतु साजु सभु थाका राम नाम बसि होई ॥१॥
 अब मोहि नाचनो न आवै ॥ मेरा मनु मंदरीआ न बजावै ॥१॥ रहाउ ॥ कामु क्रोधु माइआ लै जारी
 तृसना गागरि फूटी ॥ काम चोलना भइआ है पुराना गइआ भरमु सभु छूटी ॥२॥ सरब भूत एकै
 करि जानिआ चूके बाद बिबादा ॥ कहि कबीर मै पूरा पाइआ भए राम परसादा ॥३॥६॥२८॥
 आसा ॥ रोजा धरै मनावै अलहु सुआदति जीअ संघारै ॥ आपा देखि अवर नही देखै काहे कउ झख मारै
 ॥१॥ काजी साहिबु एकु तोही महि तेरा सोचि बिचारि न देखै ॥ खबरि न करहि दीन के बउरे ता ते
 जनमु अलेखै ॥१॥ रहाउ ॥ साचु कतेब बखानै अलहु नारि पुरखु नही कोई ॥ पढे गुने नाही कछु बउरे
 जउ दिल महि खबरि न होई ॥२॥ अलहु गैबु सगल घट भीतरि हिरदै लेहु बिचारी ॥ ह्विदू तुरक
 दुहूं महि एकै कहै कबीर पुकारी ॥३॥७॥२६॥ आसा ॥ तिपदा ॥ डिकतुका ॥ कीओ सिंगारु मिलन के
 ताई ॥ हरि न मिले जगजीवन गुसाई ॥१॥ हरि मेरो पिरु हउ हरि की बहुरीआ ॥ राम बडे मै तनक
 लहुरीआ ॥१॥ रहाउ ॥ धन पिर एकै संगि बसेरा ॥ सेज एक पै मिलनु दुहेरा ॥२॥ धनि सुहागनि जो
 पीअ भावै ॥ कहि कबीर फिरि जनमि न आवै ॥३॥८॥३०॥

आसा श्री कबीर जीउ के दुपदे

१९८ सतिगुर प्रसादि ॥

हीरै हीरा बेधि पवन मनु सहजे रहिआ समाई ॥ सगल जोति इनि हीरै बेधी सतिगुर बचनी मै पाई
 ॥१॥ हरि की कथा अनाहद बानी ॥ ह्वसु हुइ हीरा लेइ पछानी ॥१॥ रहाउ ॥ कहि कबीर हीरा अस
 देखिओ जग मह रहा समाई ॥ गुपता हीरा प्रगट भइओ जब गुर गम दीआ दिखाई ॥२॥१॥३१॥
 आसा ॥ पहिली करूपि कुजाति कुलखनी साहुरै पेईअै बुरी ॥ अब की सरूपि सुजानि सुलखनी सहजे
 उदरि धरी ॥१॥ भली सरी मुई मेरी पहिली बरी ॥ जुगु जुगु जीवउ मेरी अब की धरी ॥१॥ रहाउ ॥
 कहु कबीर जब लहुरी आई बडी का सुहागु टरिओ ॥ लहुरी संगि भई अब मेरै जेठी अउरु धरिओ

॥२॥२॥३२॥ आसा ॥ मेरी बहुरीआ को धनीआ नाउ ॥ ले राखिओ राम जनीआ नाउ ॥१॥ इन् मुंडीअन मेरा घरु धुंधरावा ॥ बिटवहि राम रमऊआ लावा ॥१॥ रहाउ ॥ कहतु कबीर सुनहु मेरी माई ॥ इन् मुंडीअन मेरी जाति गवाई ॥२॥३॥३३॥ आसा ॥ रहु रहु री बहुरीआ घूंघटु जिनि काढै ॥ अंत की बार लहैगी न आढै ॥१॥ रहाउ ॥ घूंघटु काढि गई तेरी आगै ॥ उन की गैलि तोहि जिनि लागै ॥१॥ घूंघट काढे की इहै बडाई ॥ दिन दस पाँच बहू भले आई ॥२॥ घूंघटु तेरो तउ परि साचै ॥ हरि गुन गाड़ि कूदहि अरु नाचै ॥३॥ कहत कबीर बहू तब जीतै ॥ हरि गुन गावत जनमु बितीतै ॥४॥१॥३४॥ आसा ॥ करवतु भला न करवट तेरी ॥ लागु गले सुनु बिनती मेरी ॥१॥ हउ वारी मुखु फेरि पिआरे ॥ करवटु दे मो कउ काहे कउ मारे ॥१॥ रहाउ ॥ जउ तनु चीरहि अंगु न मोरउ ॥ पिंडु परै तउ प्रीति न तोरउ ॥२॥ हम तुम बीचु भड़िओ नही कोई ॥ तुमहि सु कंत नारि हम सोई ॥ ३॥ कहतु कबीर सुनहु रे लोई ॥ अब तुमरी परतीति न होई ॥४॥२॥३५॥ आसा ॥ कोरी को काहू मरमु न जानाँ ॥ सभु जगु आनि तनाड़िओ तानाँ ॥१॥ रहाउ ॥ जब तुम सुनि ले बेद पुरानाँ ॥ तब हम इतिनकु पसरिओ तानाँ ॥१॥ धरनि अकास की करगह बनाई ॥ चंदु सूरजु दुड़ि साथ चलाई ॥२॥ पाई जोरि बात इक कीनी तह ताँती मनु मानाँ ॥ जोलाहे घरु अपना चीनाँ घट ही रामु पछानाँ ॥३॥ कहतु कबीर कारगह तोरी ॥ सूतै सूत मिलाए कोरी ॥४॥३॥३६॥ आसा ॥ अंतरि मैलु जे तीरथ नावै तिसु बैकुंठ न जानाँ ॥ लोक पतीणे कछू न होवै नाही रामु अयाना ॥१॥ पूजहु रामु एकु ही देवा ॥ साचा नावणु गुर की सेवा ॥१॥ रहाउ ॥ जल कै मजनि जे गति होवै नित नित मेंडुक नावहि ॥ जैसे मेंडुक तैसे ओड़ि नर फिरि फिरि जोनी आवहि ॥२॥ मनहु कठोरु मरै बानारसि नरकु न बाँचिआ जाई ॥ हरि का संतु मरै हाड़ंबे त सगली सैन तराई ॥३॥ दिनसु न रैन बेदु नही सासत्र तहा बसै निरंकारा ॥ कहि कबीर नर तिसहि धिआवहु बावरिआ संसारा ॥४॥४॥३७॥

१६ सतिगुर प्रसादि ॥ आसा बाणी सी नामदेउ जी की

एक अनेक बिआपक पूरक जत देखउ तत सोई ॥ माइआ चित्र बचित्र बिमोहित बिरला बूझै कोई ॥१॥
 सभु गोबिंदु है सभु गोबिंदु है गोबिंद बिनु नही कोई ॥ सूतु एकु मणि सत सहास जैसे ओति पोति प्रभु सोई
 ॥१॥ रहाउ ॥ जल तरंग अरु फेन बुदबुदा जल ते भिन्न न होई ॥ इहु परपंचु पारब्रह्म की लीला
 बिचरत आन न होई ॥२॥ मिथिआ भरमु अरु सुपन मनोरथ सति पदारथु जानिआ ॥ सुकृत मनसा
 गुर उपदेसी जागत ही मनु मानिआ ॥३॥ कहत नामदेउ हरि की रचना देखहु रिदै बीचारी ॥ घट
 घट अंतरि सरब निरंतरि केवल एक मुरारी ॥४॥१॥ आसा ॥ आनीले कुंभ भराईले ऊदक ठाकुर
 कउ इसनानु करउ ॥ बड़िआलीस लख जी जल महि होते बीठलु भैला काइ करउ ॥१॥ जत्र जाउ
 तत बीठलु भैला ॥ महा अन्नद करे सद केला ॥१॥ रहाउ ॥ आनीले फूल परोईले माला ठाकुर की
 हउ पूज करउ ॥ पहिले बासु लई है भवरह बीठल भैला काइ करउ ॥२॥ आनीले दूधु रीधाईले खीरं
 ठाकुर कउ नैवेदु करउ ॥ पहिले दूधु बिटारिओ बछरै बीठलु भैला काइ करउ ॥३॥ ईभै बीठलु ऊभै
 बीठलु बीठल बिनु संसारु नही ॥ थान थन्नतरि नामा प्रणवै पूरि रहिओ तूं सरब मही ॥४॥२॥ आसा
 ॥ मनु मेरो गजु जिहबा मेरी काती ॥ मपि मपि काटउ जम की फासी ॥१॥ कहा करउ जाती कह करउ पाती ॥
 राम को नामु जपउ दिन राती ॥१॥ रहाउ ॥ रांगनि रांगउ सीवनि सीवउ ॥ राम नाम बिनु
 घरीअ न जीवउ ॥२॥ भगति करउ हरि के गुन गावउ ॥ आठ पहर अपना खसमु धिआवउ ॥३॥
 सुडिने की सूई रुपे का धागा ॥ नामे का चितु हरि सउ लागा ॥४॥३॥ आसा ॥ सापु कुंच छोडै बिखु
 नही छाडै ॥ उदक माहि जैसे बगु धिआनु माडै ॥१॥ काहे कउ कीजै धिआनु जपन्ना ॥ जब ते सुधु
 नाही मनु अपना ॥१॥ रहाउ ॥ सिंघच भोजनु जो नरु जानै ॥ अैसे ही ठगदेउ बखानै ॥२॥ नामे के

सुआमी लाहि ले झगरा ॥ राम रसाइन पीउ रे दगरा ॥३॥४॥ आसा ॥ पारब्रह्म जि चीन्सी आसा ते न भावसी ॥ रामा भगतह चेतीअले अचिंत मनु राखसी ॥१॥ कैसे मन तरहिगा रे संसारु सागरु बिखै को बना ॥ झूठी माइआ देखि कै भूला रे मना ॥१॥ रहाउ ॥ छीपे के घरि जनमु दैला गुर उपदेसु भैला ॥ संतह कै परसादि नामा हरि भेटुला ॥२॥५॥

आसा बाणी श्री रविदास जीउ की

१६ सतिगुर प्रसादि ॥

मृग मीन भ्रिंग पतंग कुंचर एक दोख बिनास ॥ पंच दोख असाध जा महि ता की केतक आस ॥१॥ माधो अबिदिआ हित कीन ॥ बिबेक दीप मलीन ॥१॥ रहाउ ॥ तृगद जोनि अचेत संभव पुन्न पाप असोच ॥ मानुखा अवतार दुलभ तिही संगति पोच ॥२॥ जीअ जंत जहा जहा लगु करम के बसि जाइ ॥ काल फास अबध लागे कछु न चलै उपाइ ॥३॥ रविदास दास उदास तजु भ्रमु तपन तपु गुर गिआन ॥ भगत जन भै हरन परमानन्द करहु निदान ॥४॥१॥ आसा ॥ संत तुझी तनु संगति प्रान ॥ सतिगुर गिआन जानै संत देवा देव ॥१॥ संत ची संगति संत कथा रसु ॥ संत प्रेम माझै दीजै देवा देव ॥१॥ रहाउ ॥ संत आचरण संत चो मारगु संत च ओलुग ओलुगणी ॥२॥ अउर इक मागउ भगति चिंतामणि ॥ जणी लखावहु असंत पापी सणि ॥३॥ रविदासु भणै जो जाणै सो जाणु ॥ संत अन्नतहि अंतरु नाही ॥४॥२॥ आसा ॥ तुम चंदन हम इरिंड बापुरे संगि तुमारे बासा ॥ नीच रूख ते ऊच भए है गंध सुगंध निवासा ॥१॥ माधउ सतसंगति सरनि तुमारी ॥ हम अउगन तुम् उपकारी ॥१॥ रहाउ ॥ तुम मखतूल सुपेद सपीअल हम बपुरे जस कीरा ॥ सतसंगति मिलि रहीअै माधउ जैसे मधुप मखीरा ॥२॥ जाती ओछा पाती ओछा ओछा जनमु हमारा ॥ राजा राम की सेव न कीनी कहि रविदास चमारा ॥३॥३॥ आसा ॥ कहा भइओ जउ तनु भइओ छिनु छिनु ॥ प्रेमु जाइ तउ डरपै तेरो जनु ॥१॥ तुझहि चरन अरबिंद भवन मनु ॥ पान करत पाइओ पाइओ रामईआ धनु ॥१॥ रहाउ ॥ संपति बिपति

पटल माड़िआ धनु ॥ ता महि मगन होत न तेरो जनु ॥२॥ प्रेम की जेवरी बाधिओ तेरो जन ॥ कहि रविदास छूटिबो कवन गुन ॥३॥४॥ आसा ॥ हरि हरि हरि हरि हरि हरि हरे ॥ हरि सिमरत जन गए निसतरि तरे ॥१॥ रहाउ ॥ हरि के नाम कबीर उजागर ॥ जनम जनम के काटे कागर ॥१॥ निमत नामदेउ दूधु पीआड़िआ ॥ तउ जग जनम संकट नही आड़िआ ॥२॥ जन रविदास राम रंगि राता ॥ डिउ गुर परसादि नरक नही जाता ॥३॥५॥ माटी को पुतरा कैसे नचतु है ॥ देखै देखै सुनै बोलै दउरिओ फिरतु है ॥१॥ रहाउ ॥ जब कछु पावै तब गरबु करतु है ॥ माड़िआ गई तब रोवनु लगतु है ॥१॥ मन बच क्रम रस कसहि लुभाना ॥ बिनसि गड़िआ जाड़ि कहूं समाना ॥२॥ कहि रविदास बाजी जगु भाई ॥ बाजीगर सउ मोहि प्रीति बनि आई ॥३॥६॥

आसा बाणी भगत धन्ने जी की

१६ सतिगुर प्रसादि ॥

भ्रमत फिरत बहु जनम बिलाने तनु मनु धनु नही धीरे ॥ लालच बिखु काम लुबध राता मनि बिसरे प्रभ हीरे ॥१॥ रहाउ ॥ बिखु फल मीठ लगे मन बउरे चार बिचार न जानिआ ॥ गुन ते प्रीति बढी अन भाँती जनम मरन फिरि तानिआ ॥१॥ जुगति जानि नही रिदै निवासी जलत जाल जम फंध परे ॥ बिखु फल संचि भरे मन अैसे परम पुरख प्रभ मन बिसरे ॥२॥ गिआन प्रवेसु गुरहि धनु दीआ धिआनु मानु मन एक मए ॥ प्रेम भगति मानी सुखु जानिआ तृपति अघाने मुकति भए ॥३॥ जोति समाड़ि समानी जा कै अछली प्रभु पहिचानिआ ॥ धन्नै धनु पाड़िआ धरणीधरु मिलि जन संत समानिआ ॥ ४॥१॥ महला ५ ॥ गोबिंद गोबिंद गोबिंद संगि नामदेउ मनु लीणा ॥ आढ दाम को छीपरो होड़िओ लाखीणा ॥१॥ रहाउ ॥ बुनना तनना तिआगि कै प्रीति चरन कबीरा ॥ नीच कुला जोलाहरा भड़िओ गुनीय गहीरा ॥१॥ रविदासु दुवंता ढोर नीति तिनि तिआगी माड़िआ ॥ परगटु होआ साधसंगि हरि दरसन पाड़िआ ॥२॥ सैनु नाई बुतकारीआ ओहु घरि घरि सुनिआ ॥ हिरदे वसिआ पारब्रह्म भगता

महि गनिआ ॥३॥ इह बिधि सुनि कै जाटरो उठि भगती लागा ॥ मिले प्रतखि गुसाईआ धन्ना वडभागा ॥४॥२॥ रे चित चेतसि की न दयाल दमोदर बिबहि न जानसि कोई ॥ जे धावहि ब्रहमंड खंड कउ करता करै सु होई ॥१॥ रहाउ ॥ जननी करे उदर उदक महि पिंडु कीआ दस दुआरा ॥ देइ अहारु अगनि महि राखै औसा खसमु हमारा ॥१॥ कुंमी जल माहि तन तिसु बाहरि पंख खीरु तिन नाही ॥ पूरन परमानन्द मनोहर समझि देखु मन माही ॥२॥ पाखणि कीटु गुपतु होइ रहता ता चो मारगु नाही ॥ कहै धन्ना पूरन ताहू को मत रे जीअ डराँही ॥३॥३॥

आसा सेख फरीद जीउ की बाणी

१९८८ सतिगुर प्रसादि ॥

दिलहु मुहबति जिन् सेई सचिआ ॥ जिन् मनि होरु मुखि होरु सि काँठे कचिआ ॥१॥ रते इसक खुदाइ रंगि दीदार के ॥ विसरिआ जिन् नामु ते भुइ भारु थीए ॥१॥ रहाउ ॥ आपि लीए लड़ि लाइ दरि दरवेस से ॥ तिन धन्नु जणेदी माउ आए सफलु से ॥२॥ परवदगार अपार अगम बेअंत तू ॥ जिना पछाता सचु चुंमा पैर मूं ॥३॥ तेरी पनह खुदाइ तू बखसंदगी ॥ सेख फरीदै खैरु दीजै बंदगी ॥४॥१॥ आसा ॥ बोलै सेख फरीदु पिआरे अलह लगे ॥ इहु तनु होसी खाक निमाणी गोर घरे ॥१॥ आजु मिलावा सेख फरीद टाकिम कूंजड़ीआ मनहु मचिंदड़ीआ ॥१॥ रहाउ ॥ जे जाणा मरि जाईअै घुमि न आईअै ॥ झूठी दुनीआ लगि न आपु वजाईअै ॥२॥ बोलीअै सचु धरमु झूठु न बोलीअै ॥ जो गुरु दसै वाट मुरीदा जोलीअै ॥३॥ छैल लमघंदे पारि गोरी मनु धीरिआ ॥ कंचन वन्ने पासे कलवति चीरिआ ॥४॥ सेख हैयाती जगि न कोई थिरु रहिआ ॥ जिसु आसणि हम बैठे केते बैसि गड़िआ ॥५॥ कतिक कूंजाँ चेति डउ सावणि बिजुलीआँ ॥ सीआले सोह्यदीआँ पिर गलि बाहड़ीआँ ॥६॥ चले चलणहार विचारा लेइ मनो ॥ गंढेदिआँ छिअ माह तुड़ंदिआ हिकु खिनो ॥७॥ जिमी पुछै असमान फरीदा खेवट किनि गए ॥ जालण गोराँ नालि उलामे जीअ सहे ॥८॥२॥

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

रागु गूजरी महला १ चउपदे घरु १ ॥

तेरा नामु करी चनणाठीआ जे मनु उरसा होइ ॥ करणी कुंगू जे रलै घट अंतरि पूजा होइ ॥१॥
पूजा कीचै नामु धिआईअै बिनु नावै पूज न होइ ॥१॥ रहाउ ॥ बाहरि देव पखालीअहि जे मनु धोवै
कोइ ॥ जूठि लहै जीउ माजीअै मोख पड़िआणा होइ ॥२॥ पसू मिलहि चंगिआईआ खडु खावहि
अंमृतु देहि ॥ नाम विहूणे आदमी ध्रिगु जीवण करम करेहि ॥३॥ नेड़ा है दूरि न जाणिअहु नित
सारे संमाले ॥ जो देवै सो खावणा कहु नानक साचा हे ॥४॥१॥ गूजरी महला १ ॥ नाभि कमल ते
ब्रहमा उपजे बेद पड़हि मुखि कंठि सवारि ॥ ता को अंतु न जाई लखणा आवत जात रहै गुबारि ॥१॥
प्रीतम किउ बिसरहि मेरे प्राण अधार ॥ जा की भगति करहि जन पूरे मुनि जन सेवहि गुर वीचारि
॥१॥ रहाउ ॥ रवि ससि दीपक जा के तृभवणि एका जोति मुरारि ॥ गुरमुखि होइ सु अहिनिमि
निरमलु मनमुखि रैणि अंधारि ॥२॥ सिध समाधि करहि नित झगरा दुहु लोचन किया हैरै ॥ अंतरि
जोति सबदु धुनि जागै सतिगुरु झगरु निबेरै ॥३॥ सुरि नर नाथ बेअंत अजोनी साचै महलि
अपारा ॥ नानक सहजि मिले जगजीवन नदरि करहु निसतारा ॥४॥२॥

राग गूजरी महला ३ घरु १

१६ सतिगुर प्रसादि ॥ धिगु इवेहा जीवणा जितु हरि प्रीति न पाडि ॥ जितु कंमि हरि वीसरै दूजै
 लगै जाडि ॥१॥ अैसा सतिगुरु सेवीअै मना जितु सेविअै गोविद प्रीति ऊपजै अवर विसरि सभ जाडि ॥
 हरि सेती चितु गहि रहै जरा का भउ न होवई जीवन पदवी पाडि ॥१॥ रहाउ ॥ गोबिंद प्रीति सिउ
 डिकु सहजु उपजिआ वेखु जैसी भगति बनी ॥ आप सेती आपु खाडिआ ता मनु निरमलु होआ जोती जोति
 समई ॥२॥ बिनु भागा अैसा सतिगुरु न पाईअै जे लोचै सभु कोडि ॥ कूडै की पालि विचहु निकलै ता
 सदा सुखु होडि ॥३॥ नानक अैसे सतिगुर की क्किया ओहु सेवकु सेवा करे गुर आगै जीउ धरेडि ॥
 सतिगुर का भाणा चिति करे सतिगुरु आपे कृपा करेडि ॥४॥१॥३॥ गूजरी महला ३ ॥ हरि की तुम
 सेवा करहु दूजी सेवा करहु न कोडि जी ॥ हरि की सेवा ते मनहु चिंदिआ फलु पाईअै दूजी सेवा जनमु
 बिरथा जाडि जी ॥१॥ हरि मेरी प्रीति रीति है हरि मेरी हरि मेरी कथा कहानी जी ॥ गुर प्रसादि मेरा
 मनु भीजै एहा सेव बनी जीउ ॥१॥ रहाउ ॥ हरि मेरा सिमृति हरि मेरा सासत्र हरि मेरा बंधपु हरि
 मेरा भाई ॥ हरि की मै भूख लागै हरि नामि मेरा मनु तृपतै हरि मेरा साकु अंति होडि सखाई ॥२॥
 हरि बिनु होर रासि कूडी है चलदिआ नालि न जाई ॥ हरि मेरा धनु मेरै साथि चालै जहा हउ जाउ
 तह जाई ॥३॥ सो झूठा जो झूठे लागै झूठे करम कमाई ॥ कहै नानकु हरि का भाणा होआ कहणा कछू न
 जाई ॥४॥२॥४॥ गूजरी महला ३ ॥ जुग माहि नामु दुलम्भु है गुरमुखि पाडिआ जाडि ॥ बिनु नावै
 मुकति न होवई वेखहु को विउपाडि ॥१॥ बलिहारी गुर आपणे सद बलिहारै जाउ ॥ सतिगुर
 मिलिअै हरि मनि वसै सहजे रहै समाडि ॥१॥ रहाउ ॥ जाँ भउ पाए आपणा बैरागु उपजै मनि आडि
 ॥ बैरागै ते हरि पाईअै हरि सिउ रहै समाडि ॥२॥ सेडि मुकत जि मनु जिणहि फिरि धातु न लागै
 आडि ॥ दसवै दुआरि रहत करे तृभवण सोझी पाडि ॥३॥ नानक गुर ते गुरु होडिआ वेखहु तिस की

रजाइ ॥ इहु कारणु करता करे जोती जोति समाइ ॥४॥३॥५॥ गूजरी महला ३ ॥ राम राम सभु को
 कहै कहिअै रामु न होइ ॥ गुर परसादी रामु मनि वसै ता फलु पावै कोइ ॥१॥ अंतरि गोविंद जिसु
 लागै प्रीति ॥ हरि तिसु कदे न वीसरै हरि हरि करहि सदा मनि चीति ॥१॥ रहाउ ॥ हिरदै जिन् कै
 कपटु वसै बाहरहु संत कहाहि ॥ तृसना मूलि न चुकई अंति गए पछुताहि ॥२॥ अनेक तीरथ जे
 जतन करै ता अंतर की हउमै कदे न जाइ ॥ जिसु नर की दुबिधा न जाइ धरम राइ तिसु देइ
 सजाइ ॥३॥ करमु होवै सोई जनु पाए गुरमुखि बूझै कोई ॥ नानक विचहु हउमै मारे ताँ हरि भेटै सोई
 ॥४॥४॥६॥ गूजरी महला ३ ॥ तिसु जन साँति सदा मति निहचल जिस का अभिमानु गवाए ॥ सो जनु
 निरमलु जि गुरमुखि बूझै हरि चरणी चितु लाए ॥१॥ हरि चेति अचेत मना जो इछहि सो फलु होई ॥
 गुर परसादी हरि रसु पावहि पीवत रहहि सदा सुखु होई ॥१॥ रहाउ ॥ सतिगुरु भेटे ता पारसु होवै
 पारसु होइ त पूज कराए ॥ जो उसु पूजे सो फलु पाए दीखिआ देवै साचु बुझाए ॥२॥ विणु पारसै पूज न
 होवई विणु मन परचे अवरा समझाए ॥ गुरु सदाए अगिआनी अंधा किसु ओहु मारगि पाए ॥३॥
 नानक विणु नदरी किछू न पाईअै जिसु नदरि करे सो पाए ॥ गुर परसादी दे वडिआई अपणा
 सबदु वरताए ॥४॥५॥७॥ गूजरी महला ३ पंचपदे ॥ ना कासी मति ऊपजै ना कासी मति जाइ ॥
 सतिगुर मिलिअै मति ऊपजै ता इह सोझी पाइ ॥१॥ हरि कथा तूं सुणि रे मन सबदु मंनि वसाइ ॥
 इह मति तेरी थिरु रहै ताँ भरमु विचहु जाइ ॥१॥ रहाउ ॥ हरि चरण रिदै वसाइ तू किलविख
 होवहि नासु ॥ पंच भू आतमा वसि करहि ता तीरथ करहि निवासु ॥२॥ मनमुखि इहु मनु मुग्धु है
 सोझी किछू न पाइ ॥ हरि का नामु न बुझई अंति गइआ पछुताइ ॥३॥ इहु मनु कासी सभि तीरथ
 सिमृति सतिगुर दीआ बुझाइ ॥ अठसठि तीरथ तिसु संगि रहहि जिन हरि हिरदै रहिआ समाइ
 ॥४॥ नानक सतिगुर मिलिअै हुकमु बुझिआ एकु वसिआ मनि आइ ॥ जो तुधु भावै सभु सचु है सचे

रहै समाहि ॥५॥६॥८॥ गूजरी महला ३ तीजा ॥ एको नामु निधानु पंडित सुणि सिखु सचु सोई ॥ दूजै भाइ जेता पड़हि पड़त गुणत सदा दुखु होई ॥१॥ हरि चरणी तूं लागि रहु गुर सबदि सोझी होई ॥ हरि रसु रसना चाखु तूं तां मनु निरमलु होई ॥१॥ रहाउ ॥ सतिगुर मिलिअै मनु संतोखीअै ता फिरि तृसना भूख न होइ ॥ नामु निधानु पाइआ पर घरि जाइ न कोइ ॥२॥ कथनी बढनी जे करे मनमुखि बूझ न होइ ॥ गुरमती घटि चानणा हरि नामु पावै सोइ ॥३॥ सुणि सासत्र तूं न बुझही ता फिरहि बारो बार ॥ सो मूरखु जो आपु न पछाणई सचि न धरे पिआरु ॥४॥ सचै जगतु डहकाइआ कहणा कछू न जाइ ॥ नानक जो तिसु भावै सो करे जिउ तिस की रजाइ ॥५॥७॥६॥

१६ सतिगुर प्रसादि ॥ रागु गूजरी महला ४ चउपदे घरु १ ॥ हरि के जन सतिगुर सत पुरखा हउ बिनउ करउ गुर पासि ॥ हम कीरे किरम सतिगुर सरणाई करि दइआ नामु परगासि ॥१॥ मेरे मीत गुरदेव मो कउ राम नामु परगासि ॥ गुरमति नामु मेरा प्रान सखाई हरि कीरति हमरी रहरासि ॥१॥ रहाउ ॥ हरि जन के वडभाग वडैरे जिन हरि हरि सरधा हरि पिआस ॥ हरि हरि नामु मिलै तृपतासहि मिलि संगति गुण परगासि ॥२॥ जिन् हरि हरि हरि रसु नामु न पाइआ ते भागहीण जम पासि ॥ जो सतिगुर सरणि संगति नही आए ध्रिगु जीवे ध्रिगु जीवासि ॥३॥ जिन हरि जन सतिगुर संगति पाई तिन धुरि मसतकि लिखिआ लिखासि ॥ धन्नु धन्नु सतसंगति जितु हरि रसु पाइआ मिलि नानक नामु परगासि ॥४॥१॥ गूजरी महला ४ ॥ गोविंदु गोविंदु प्रीतमु मनि प्रीतमु मिलि सतसंगति सबदि मनु मोहै ॥ जपि गोविंदु गोविंदु धिआईअै सभ कउ दानु देइ प्रभु ओहै ॥१॥ मेरे भाई जना मो कउ गोविंदु गोविंदु गोविंदु मनु मोहै ॥ गोविंद गोविंद गोविंद गुण गावा मिलि गुर साधसंगति जनु सोहै ॥१॥ रहाउ ॥ सुख सागर हरि भगति है गुरमति कउला रिधि सिधि लागै पगि ओहै ॥ जन कउ

राम नामु आधारा हरि नामु जपत हरि नामे सोहै ॥२॥ दुरमति भागहीन मति फीके नामु सुनत आवै
 मनि रोहै ॥ कऊआ काग कउ अंमृत रसु पाईअै तृपतै विसटा खाइ मुख गोहै ॥३॥ अंमृत सरु
 सतिगुरु सतिवादी जितु नातै कऊआ ह्यसु होहै ॥ नानक धनु धन्नु वडे वडभागी जिन् गुरमति नामु
 रिदै मलु धोहै ॥४॥२॥ गूजरी महला ४ ॥ हरि जन ऊतम ऊतम बाणी मुख बोलहि परउपकारे ॥ जो जनु
 सुणै सरधा भगति सेती करि किरपा हरि निसतारे ॥१॥ राम मो कउ हरि जन मेलि पिआरे ॥ मेरे प्रीतम
 प्रान सतिगुरु गुरु पूरा हम पापी गुरि निसतारे ॥१॥ रहाउ ॥ गुरमुखि वडभागी वडभागे जिन हरि
 हरि नामु अधारे ॥ हरि हरि अंमृतु हरि रसु पावहि गुरमति भगति भंडारे ॥२॥ जिन दरसन
 सतिगुर सत पुरख न पाइआ ते भागहीण जमि मारे ॥ से कूकर सूकर गरधभ पवहि गरभ जोनी दयि
 मारे महा हतिआरे ॥३॥ दीन दइआल होहु जन ऊपरि करि किरपा लेहु उबारे ॥ नानक जन हरि की
 सरणाई हरि भावै हरि निसतारे ॥४॥३॥ गूजरी महला ४ ॥ होहु दइआल मेरा मनु लावहु हउ
 अनदिनु राम नामु नित धिआई ॥ सभि सुख सभि गुण सभि निधान हरि जितु जपिअै दुख भुख सभ
 लहि जाई ॥१॥ मन मेरे मेरा राम नामु सखा हरि भाई ॥ गुरमति राम नामु जसु गावा अंति बेली
 दरगह लए छडाई ॥१॥ रहाउ ॥ तूं आपे दाता प्रभु अंतरजामी करि किरपा लोच मेरै मनि लाई ॥
 मै मनि तनि लोच लगी हरि सेती प्रभि लोच पूरी सतिगुर सरणाई ॥२॥ माणस जनमु पुंनि करि
 पाइआ बिनु नावै ध्रिगु ध्रिगु बिरथा जाई ॥ नाम बिना रस कस दुखु खावै मुखु फीका थुक थूक मुख
 पाई ॥३॥ जो जन हरि प्रभ हरि हरि सरणा तिन दरगह हरि हरि दे वडिआई ॥ धन्नु धन्नु साबासि
 कहै प्रभु जन कउ जन नानक मेलि लए गलि लाई ॥४॥४॥ गूजरी महला ४ ॥ गुरमुखि सखी सहेली
 मेरी मो कउ देवहु दानु हरि प्रान जीवाइआ ॥ हम होवह लाले गोले गुरसिखा के जिना अनदिनु हरि
 प्रभु पुरखु धिआईआ ॥१॥ मेरै मनि तनि बिरहु गुरसिख पग लाइआ ॥ मेरे प्रान सखा गुर के

सिख भाई मो कउ करहु उपदेसु हरि मिलै मिलाइआ ॥१॥ रहाउ ॥ जा हरि प्रभ भावै ता गुरमुखि मेले जिन् वचन गुरू सतिगुर मनि भाइआ ॥ वडभागी गुर के सिख पिआरे हरि निरबाणी निरबाण पटु पाइआ ॥२॥ सतसंगति गुर की हरि पिआरी जिन हरि हरि नामु मीठा मनि भाइआ ॥ जिन सतिगुर संगति संगु न पाइआ से भागहीण पापी जमि खाइआ ॥३॥ आपि कृपालु कृपा प्रभु धारे हरि आपे गुरमुखि मिलै मिलाइआ ॥ जनु नानकु बोले गुण बाणी गुरबाणी हरि नामि समाइआ ॥४॥५॥ गूजरी महला ४ ॥ जिन सतिगुरु पुरखु जिनि हरि प्रभु पाइआ मो कउ करि उपदेसु हरि मीठ लगावै ॥ मनु तनु सीतलु सभ हरिआ होआ वडभागी हरि नामु धिआवै ॥१॥ भाई रे मो कउ कोई आइ मिलै हरि नामु दृढ़ावै ॥ मेरे प्रीतम प्रान मनु तनु सभु देवा मेरे हरि प्रभ की हरि कथा सुनावै ॥१॥ रहाउ ॥ धीरजु धरमु गुरमति हरि पाइआ नित हरि नामै हरि सिउ चितु लावै ॥ अमृत बचन सतिगुर की बाणी जो बोलै सो मुखि अमृतु पावै ॥२॥ निरमलु नामु जितु मैलु न लागै गुरमति नामु जपै लिव लावै ॥ नामु पदारथु जिन नर नही पाइआ से भागहीण मुए मरि जावै ॥३॥ आनद मूलु जगजीवन दाता सभ जन कउ अनदु करहु हरि धिआवै ॥ तूं दाता जीअ सभि तेरे जन नानक गुरमुखि बखसि मिलावै ॥४॥६॥

१६ सतिगुर प्रसादि ॥

गूजरी महला ४ घरु ३ ॥ माई बाप पुत्र सभि हरि के कीए ॥ सभना कउ सनबंधु हरि करि दीए ॥१॥ हमरा जोरु सभु रहिओ मेरे बीर ॥ हरि का तनु मनु सभु हरि कै वसि है सरीर ॥१॥ रहाउ ॥ भगत जना कउ सरधा आपि हरि लाई ॥ विचे गृसत उदास रहाई ॥२॥ जब अंतरि प्रीति हरि सिउ बनि आई ॥ तब जो किछु करे सु मेरे हरि प्रभ भाई ॥३॥ जितु कारै कंमि हम हरि लाए ॥ सो हम करह जु आपि कराए ॥४॥ जिन की भगति मेरे प्रभ भाई ॥ ते जन नानक राम नाम लिव लाई ॥५॥१॥७॥१६॥

गूजरी महला ५ चउपदे घरु १

१९८१ सतिगुर प्रसादि ॥

काहे रे मन चितवहि उदमु जा आहरि हरि जीउ परिआ ॥ सैल पथर महि जंत उपाए ता का रिजकु आगै करि धरिआ ॥१॥ मेरे माधउ जी सतसंगति मिले सि तरिआ ॥ गुर परसादि परम पदु पाइआ सूके कासट हरिआ ॥१॥ रहाउ ॥ जननि पिता लोक सुत बनिता कोइ न किस की धरिआ ॥ सिरि सिरि रिजकु संबाहे ठाकुरु काहे मन भउ करिआ ॥२॥ ऊडै ऊडि आवै सै कोसा तिसु पाछै बचरे छरिआ ॥ उन कवनु खलावै कवनु चुगावै मन महि सिमरनु करिआ ॥३॥ सभ निधान दस असट सिधान ठाकुर कर तल धरिआ ॥ जन नानक बलि बलि सद बलि जाईअै तेरा अंतु न पारावरिआ ॥४॥१॥

गूजरी महला ५ चउपदे घरु २

१९८१ सतिगुर प्रसादि ॥

किरिआचार करहि खटु करमा इतु राते संसारी ॥ अंतरि मैलु न उतरै हउमै बिनु गुर बाजी हारी ॥१॥ मेरे ठाकुर रखि लेवहु किरपा धारी ॥ कोटि मधे को विरला सेवकु होरि सगले बिउहारी ॥१॥ रहाउ ॥ सासत बेद सिमृति सभि सोधे सभ एका बात पुकारी ॥ बिनु गुर मुकति न कोऊ पावै मनि वेखहु करि बीचारी ॥२॥ अठसठि मजनु करि इसनाना भ्रमि आए धर सारी ॥ अनिक सोच करहि दिन राती बिनु सतिगुर अंधिआरी ॥३॥ धावत धावत सभु जगु धाड़िओ अब आए हरि दुआरी ॥ दुरमति मेटि बुधि परगासी जन नानक गुरमुखि तारी ॥४॥१॥२॥ गूजरी महला ५ ॥ हरि धनु जाप हरि धनु ताप हरि धनु भोजनु भाइआ ॥ निमख न बिसरउ मन ते हरि हरि साधसंगति महि पाइआ ॥१॥ माई खाटि आड़िओ घरि पूता ॥ हरि धनु चलते हरि धनु बैसे हरि धनु जागत सूता ॥१॥ रहाउ ॥ हरि धनु इसनानु हरि धनु गिआनु हरि संगि लाड़ि धिआना ॥ हरि धनु तुलहा हरि धनु बेड़ी हरि हरि तारि

पराना ॥२॥ हरि धन मेरी चिंत विसारी हरि धनि लाहिआ धोखा ॥ हरि धन ते मै नव निधि पाई
 हाथि चरिओ हरि थोका ॥३॥ खावहु खरचहु तोटि न आवै हलत पलत कै संगे ॥ लादि खजाना गुरि
 नानक कउ दीआ इहु मनु हरि रंगि रंगे ॥४॥२॥३॥ गूजरी महला ५ ॥ जिसु सिमरत सभि
 किलविख नासहि पितरी होइ उधारो ॥ सो हरि हरि तुम् सद ही जापहु जा का अंतु न पारो ॥१॥ पूता
 माता की आसीस ॥ निमख न बिसरउ तुम् कउ हरि हरि सदा भजहु जगदीस ॥१॥ रहाउ ॥ सतिगुरु
 तुम् कउ होइ दइआला संतसंगि तेरी प्रीति ॥ कापडु पति परमेसरु राखी भोजनु कीरतनु नीति
 ॥२॥ अमृतु पीवहु सदा चिरु जीवहु हरि सिमरत अनद अन्नता ॥ रंग तमासा पूरन आसा कबहि
 न बिआपै चिंता ॥३॥ भवरु तुमारा इहु मनु होवउ हरि चरणा होहु कउला ॥ नानक दासु उन संगि
 लपटाइओ जिउ बूंदहि चातृकु मउला ॥४॥३॥४॥ गूजरी महला ५ ॥ मता करै पछम कै ताई
 पूरब ही लै जात ॥ खिन महि थापि उथापनहारा आपन हाथि मतात ॥१॥ सिआनप काहू कामि
 न आत ॥ जो अनरूपिओ ठाकुरि मेरै होइ रही उह बात ॥१॥ रहाउ ॥ देसु कमावन धन जोरन की
 मनसा बीचे निकसे सास ॥ लसकर नेब खवास सभ तिआगे जम पुरि ऊठि सिधास ॥२॥ होइ अन्ननि
 मनहठ की दृढ़ता आपस कउ जानात ॥ जो अनिंदु निंदु करि छोडिओ सोई फिरि फिरि खात ॥३॥
 सहज सुभाइ भए किरपाला तिसु जन की काटी फास ॥ कहु नानक गुरु पूरा भेटिआ परवाणु गिरसत
 उदास ॥४॥४॥५॥ गूजरी महला ५ ॥ नामु निधानु जिनि जनि जपिओ तिन के बंधन काटे ॥ काम क्रोध
 माइआ बिखु ममता इह बिआधि ते हाटे ॥१॥ हरि जसु साधसंगि मिलि गाइओ ॥ गुर परसादि
 भइओ मनु निरमलु सरब सुखा सुख पाइअउ ॥१॥ रहाउ ॥ जो किछु कीओ सोई भल मानै औसी भगति
 कमानि ॥ मित्र सतु सभ एक समाने जोग जुगति नीसानी ॥२॥ पूरन पूरि रहिओ सब थाई आन न
 कतहूं जाता ॥ घट घट अंतरि सरब निरंतरि रंगि रविओ रंगि राता ॥३॥ भए कृपाल दइआल

गुपाला ता निरभै कै घरि आइआ ॥ कलि कलेस मिटे खिन भीतरि नानक सहजि समाइआ ॥४॥५॥६॥ गूजरी महला ५ ॥ जिसु मानुख पहि करउ बेनती सो अपनै दुखि भरिआ ॥ पारब्रह्म जिनि रिदै अराधिआ तिनि भउ सागरु तरिआ ॥१॥ गुर हरि बिनु को न बृथा दुखु काटै ॥ प्रभु तजि अवर सेवकु जे होई है तितु मानु महतु जसु घाटै ॥१॥ रहाउ ॥ माइआ के सनबंध सैन साक कित ही कामि न आइआ ॥ हरि का दासु नीच कुलु ऊचा तिसु संगि मन बाँछत फल पाइआ ॥२॥ लाख कोटि बिखिआ के बिंजन ता महि तृसन न बूझी ॥ सिमरत नामु कोटि उजीआरा बसतु अगोचर सूझी ॥३॥ फिरत फिरत तुमरै दुआरि आइआ भै भंजन हरि राइआ ॥ साध के चरन धूरि जनु बाछै सुखु नानक इहु पाइआ ॥४॥६॥७॥

गूजरी महला ५ पंचपदा घरु २

१६८ सतिगुर प्रसादि ॥

प्रथमे गरभ माता कै वासा ऊहा छोडि धरनि महि आइआ ॥ चित्र साल सुंदर बाग मंदर संगि न कछहू जाइआ ॥१॥ अवर सभ मिथिआ लोभ लबी ॥ गुरि पूरै दीओ हरि नामा जीअ कउ एहा वसतु फबी ॥१॥ रहाउ ॥ इसट मीत बंधप सुत भाई संगि बनिता रचि हसिआ ॥ जब अंती अउसरु आइ बनिओ है उन् पेखत ही कालि ग्रसिआ ॥२॥ करि करि अनरथ बिहाझी संपै सुइना रूपा दामा ॥ भाड़ी कउ ओहु भाड़ा मिलिआ होरु सगल भइओ बिराना ॥३॥ हैवर गैवर रथ संबाहे गहु करि कीने मेरे ॥ जब ते होई लाँमी धाई चलहि नाही डिक पैरे ॥४॥ नामु धनु नामु सुख राजा नामु कुटंब सहाई ॥ नामु संपति गुरि नानक कउ दीई ओह मरै न आवै जाई ॥५॥१॥८॥

गूजरी महला ५ तिपदे घरु २

१६८ सतिगुर प्रसादि ॥

दुख बिनसे सुख कीआ निवासा तृसना जलनि बुझाई ॥ नामु निधानु सतिगुरू दृड़ाइआ बिनसि न आवै जाई ॥१॥ हरि जपि माइआ बंधन तूटे ॥ भए कृपाल दइआल प्रभ मेरे साधसंगति मिलि छूटे

॥१॥ रहाउ ॥ आठ पहर हरि के गुन गावै भगति प्रेम रसि माता ॥ हरख सोग दुहु माहि निराला
करणैहारु पछाता ॥२॥ जिस का सा तिन ही रखि लीआ सगल जुगति बणि आई ॥ कहु नानक प्रभ
पुरख दड़िआला कीमति कहणु न जाई ॥३॥१॥६॥

गूजरी महला ५ दुपदे घर २

१६ सतिगुर प्रसादि ॥

पतित पवित्र लीए करि अपुने सगल करत नमसकारो ॥ बरनु जाति कोऊ पूछै नाही बाछहि चरन
रवारो ॥१॥ ठाकुर असो नामु तुमारो ॥ सगल सृसटि को धणी कहीजै जन को अंगु निरारो ॥१॥ रहाउ ॥
साधसंगि नानक बुधि पाई हरि कीरतनु आधारो ॥ नामदेउ तूलोचनु कबीर दासरो मुकति भड़िओ
चंमिआरो ॥२॥१॥१०॥ गूजरी महला ५ ॥ है नाही कोऊ बूझनहारो जानै कवनु भता ॥ सिव बिरंचि
अरु सगल मोनि जन गहि न सकाहि गता ॥१॥ प्रभ की अगम अगाधि कथा ॥ सुनीअै अवर अवर बिधि
बुझीअै बकन कथन रहता ॥१॥ रहाउ ॥ आपे भगता आपि सुआमी आपन संगि रता ॥ नानक को प्रभु
पूरि रहिओ है पेखिओ जत्र कता ॥२॥२॥११॥ गूजरी महला ५ ॥ मता मसूरति अवर सिआनप जन
कउ कछू न आइओ ॥ जह जह अउसरु आइ बनिओ है तहा तहा हरि धिआइओ ॥१॥ प्रभ को भगति
वछलु बिरदाइओ ॥ करे प्रतिपाल बारिक की निआई जन कउ लाड लडाइओ ॥१॥ रहाउ ॥ जप
तप संजम करम धरम हरि कीरतनु जनि गाइओ ॥ सरनि परिओ नानक ठाकुर की अभै दानु सुखु
पाइओ ॥२॥३॥१२॥ गूजरी महला ५ ॥ दिनु राती आराधहु पिआरो निमख न कीजै ठीला ॥ संत
सेवा करि भावनी लाईअै तिआगि मानु हाठीला ॥१॥ मोहनु प्रान मान रागीला ॥ बासि रहिओ
हीअरे कै संगे पेखि मोहिओ मनु लीला ॥१॥ रहाउ ॥ जिसु सिमरत मनि होत अन्नदा उतरै मनहु
जंगीला ॥ मिलबे की महिमा बरनि न साकउ नानक परै परीला ॥२॥४॥१३॥ गूजरी महला ५ ॥
मुनि जोगी सासत्रगि कहावत सभ कीने बसि अपनही ॥ तीनि देव अरु कोड़ि तेतीसा तिन की हैरति

कछु न रही ॥१॥ बलवंति बिआपि रही सभ मही ॥ अवरु न जानसि कोऊ मरमा गुर किरपा ते लही
 ॥१॥ रहाउ ॥ जीति जीति जीते सभि थाना सगल भवन लपटही ॥ कहु नानक साध ते भागी होइ चेरी
 चरन गही ॥२॥५॥१४॥ गूजरी महला ५ ॥ दुड़ि कर जोड़ि करी बेन्नती ठाकुरु अपना धिआइआ ॥
 हाथ देइ राखे परमेसरि सगला दुरतु मिटाइआ ॥१॥ ठाकुर होए आपि दइआल ॥ भई कलिआण
 आन्नद रूप हुई है उबरे बाल गुपाल ॥१॥ रहाउ ॥ मिलि वर नारी मंगलु गाइआ ठाकुर का जैकारु ॥
 कहु नानक तिसु गुर बलिहारी जिनि सभ का कीआ उधारु ॥२॥६॥१५॥ गूजरी महला ५ ॥ मात पिता
 भाई सुत बंधप तिन का बलु है थोरा ॥ अनिक रंग माइआ के पेखे किछु साथि न चालै भोरा ॥१॥
 ठाकुर तुझ बिनु आहि न मोरा ॥ मोहि अनाथ निरगुन गुणु नाही मै आहिओ तुमरा धोरा ॥१॥ रहाउ ॥
 बलि बलि बलि बलि चरण तुमारे ईहा ऊहा तुमारा जोरा ॥ साधसंगि नानक दरसु पाइओ बिनसिओ
 सगल निहोरा ॥२॥७॥१६॥ गूजरी महला ५ ॥ आल जाल भ्रम मोह तजावै प्रभ सेती रंगु लाई ॥ मन
 कउ इह उपदेसु दृढ़ावै सहजि सहजि गुण गाई ॥१॥ साजन असो संतु सहाई ॥ जिसु भेटे तूटहि
 माइआ बंध बिसरि न कबहू जाई ॥१॥ रहाउ ॥ करत करत अनिक बहु भाती नीकी इह ठहराई ॥
 मिलि साधू हरि जसु गावै नानक भवजलु पारि पराई ॥२॥८॥१७॥ गूजरी महला ५ ॥ खिन महि
 थापि उथापनहारा कीमति जाइ न करी ॥ राजा रंकु करै खिन भीतरि नीचह जोति धरी ॥१॥ धिआईअै
 अपनो सदा हरी ॥ सोच अंदेसा ता का कहा करीअै जा महि एक घरी ॥१॥ रहाउ ॥ तुमरी टेक पूरे मेरे
 सतिगुर मन सरनि तुमरै परी ॥ अचेत इआने बारिक नानक हम तुम राखहु धारि करी ॥२॥९॥१८
 ॥ गूजरी महला ५ ॥ तूं दाता जीआ सभना का बसहु मेरे मन माही ॥ चरण कमल रिद माहि समाए
 तह भरमु अंधेरा नाही ॥१॥ ठाकुर जा सिमरा तूं ताही ॥ करि किरपा सरब प्रतिपालक प्रभ कउ
 सदा सलाही ॥१॥ रहाउ ॥ सासि सासि तेरा नामु समारउ तुम ही कउ प्रभ आही ॥ नानक टेक भई

करते की होर आस बिडाणी लाही ॥२॥१०॥१६॥ गूजरी महला ५ ॥ करि किरपा अपना दरसु दीजै
जसु गावउ निसि अरु भोर ॥ केस संगि दास पग झारउ इहै मनोरथ मोर ॥१॥ ठाकुर तुझ बिनु बीआ
न होर ॥ चिति चितवउ हरि रसन अराधउ निरखउ तुमरी ओर ॥१॥ रहाउ ॥ दड़िआल पुरख सरब
के ठाकुर बिनउ करउ कर जोरि ॥ नामु जपै नानकु दासु तुमरो उधरसि आखी फोर ॥२॥११॥२०॥
गूजरी महला ५ ॥ ब्रहम लोक अरु रुद्र लोक आई इंद्र लोक ते धाड़ि ॥ साधसंगति कउ जोहि न साकै
मलि मलि धोवै पाड़ि ॥१॥ अब मोहि आड़ि परिओ सरनाड़ि ॥ गुहज पावको बहुतु प्रजारै मो कउ
सतिगुरि दीओ है बताड़ि ॥१॥ रहाउ ॥ सिध साधिक अरु जख्य किन्नर नर रही कंठि उरझाड़ि ॥ जन
नानक अंगु कीआ प्रभि करतै जा कै कोटि औसी दासाड़ि ॥२॥१२॥२१॥ गूजरी महला ५ ॥ अपजसु
मिटै होवै जगि कीरति दरगह बैसणु पाईअै ॥ जम की त्रास नास होड़ि खिन महि सुख अनद सेती
घरि जाईअै ॥१॥ जा ते घाल न बिरथी जाईअै ॥ आठ पहर सिमरहु प्रभु अपना मनि तनि सदा
धिआईअै ॥१॥ रहाउ ॥ मोहि सरनि दीन दुख भंजन तूं देहि सोई प्रभ पाईअै ॥ चरण कमल नानक
रंगि राते हरि दासह पैज रखाईअै ॥२॥१३॥२२॥ गूजरी महला ५ ॥ बिसंभर जीअन को दाता
भगति भरे भंडार ॥ जा की सेवा निफल न होवत खिन महि करे उधार ॥१॥ मन मेरे चरन कमल
संगि राचु ॥ सगल जीअ जा कउ आराधहि ताहू कउ तूं जाचु ॥१॥ रहाउ ॥ नानक सरणि तुमारी
करते तूं प्रभ प्रान अधार ॥ होड़ि सहाई जिसु तूं राखहि तिसु कहा करे संसारु ॥२॥१४॥२३॥
गूजरी महला ५ ॥ जन की पैज सवारी आप ॥ हरि हरि नामु दीओ गुरि अवखधु उतरि गड़िओ सभु
ताप ॥१॥ रहाउ ॥ हरिगोबिंदु रखिओ परमेसरि अपुनी किरपा धारि ॥ मिटी बिआधि सरब सुख
होए हरि गुण सदा बीचारि ॥१॥ अंगीकारु कीओ मेरै करतै गुर पूरे की वडिआई ॥ अबिचल
नीव धरी गुर नानक नित नित चढ़ै सवाई ॥२॥१५॥२४॥ गूजरी महला ५ ॥ कबहू हरि सिउ

चीतु न लाइओ ॥ धंधा करत बिहानी अउधहि गुण निधि नामु न गाइओ ॥१॥ रहाउ ॥ कउडी कउडी जोरत कपटे अनिक जुगति करि धाइओ ॥ बिसरत प्रभ केते दुख गनीअहि महा मोहनी खाइओ ॥१॥ करहु अनुग्रहु सुआमी मेरे गनहु न मोहि कमाइओ ॥ गोबिंद दइआल कृपाल सुख सागर नानक हरि सरणाइओ ॥२॥१६॥२५॥ गूजरी महला ५ ॥ रसना राम राम खंत ॥ छोडि आन बिउहार मिथिआ भजु सदा भगवंत ॥१॥ रहाउ ॥ नामु एकु अधारु भगता ईत आगै टेक ॥ करि कृपा गोबिंद दीआ गुर गिआनु बुधि बिबेक ॥१॥ करण कारण संमथ स्रीधर सरणि ता की गही ॥ मुकति जुगति खाल साधू नानक हरि निधि लही ॥२॥१७॥२६॥

गूजरी महला ५ घरु ४ चउपदे

१६ सतिगुर प्रसादि ॥

छाडि सगल सिआणपा साध सरणी आउ ॥ पारब्रहम परमेसरो प्रभू के गुण गाउ ॥१॥ रे चित चरण कमल अराधि ॥ सरब सूख कलिआण पावहि मिटै सगल उपाधि ॥१॥ रहाउ ॥ मात पिता सुत मीत भाई तिसु बिना नही कोइ ॥ ईत ऊत जीअ नालि संगी सरब रविआ सोइ ॥२॥ कोटि जतन उपाव मिथिआ कछु न आवै कामि ॥ सरणि साधू निरमला गति होइ प्रभ कै नामि ॥३॥ अगम दइआल प्रभू ऊचा सरणि साधू जोगु ॥ तिसु परापति नानका जिसु लिखिआ धुरि संजोगु ॥४॥१॥२७॥ गूजरी महला ५ ॥ आपना गुरु सेवि सद ही रमहु गुण गोबिंद ॥ सासि सासि अराधि हरि हरि लहि जाइ मन की चिंद ॥१॥ मेरे मन जापि प्रभ का नाउ ॥ सूख सहज अन्नद पावहि मिली निरमल थाउ ॥१॥ रहाउ ॥ साधसंगि उधारि इहु मनु आठ पहर आराधि ॥ कामु क्रोधु अहंकारु बिनसै मिटै सगल उपाधि ॥२॥ अटल अछेद अभेद सुआमी सरणि ता की आउ ॥ चरण कमल अराधि हिरदै एक सिउ लिव लाउ ॥३॥ पारब्रहमि प्रभि दइआ धारी बखसि लीने आपि ॥ सरब सुख हरि नामु दीआ नानक सो प्रभु जापि ॥४॥२॥२८॥ गूजरी महला ५ ॥ गुर प्रसादी प्रभु

धिआइआ गई संका तूटि ॥ दुख अनेरा भै बिनासे पाप गए निखूटि ॥१॥ हरि हरि नाम की मनि प्रीति ॥ मिलि साध बचन गोबिंद धिआए महा निरमल रीति ॥१॥ रहाउ ॥ जाप ताप अनेक करणी सफल सिमरत नाम ॥ करि अनुग्रहु आपि राखे भए पूरन काम ॥२॥ सासि सासि न बिसरु कबहुं ब्रहम प्रभ समरथ ॥ गुण अनिक रसना किआ बखानै अगनत सदा अकथ ॥३॥ दीन दरद निवारि तारण दइआल किरपा करण ॥ अटल पदवी नाम सिमरण दृडु नानक हरि हरि सरण ॥४॥३॥ २६॥ गूजरी महला ५ ॥ अह्वबुधि बहु सघन माइआ महा दीरघ रोगु ॥ हरि नामु अउखधु गुरि नामु दीनो करण कारण जोगु ॥१॥ मनि तनि बाछीअै जन धूरि ॥ कोटि जनम के लहहि पातिक गोबिंद लोचा पूरि ॥१॥ रहाउ ॥ आदि अंते मधि आसा कूकरी बिकराल ॥ गुर गिआन कीरतन गोबिंद रमणं काटीअै जम जाल ॥२॥ काम क्रोध लोभ मोह मूठे सदा आवा गवण ॥ प्रभ प्रेम भगति गुपाल सिमरण मिटत जोनी भवण ॥३॥ मित्र पुत्र कलत्र सुर रिद तीनि ताप जलमत्त ॥ जपि राम रामा दुख निवारे मिलै हरि जन संत ॥४॥ सरब बिधि भ्रमते पुकारहि कतहि नाही छोटि ॥ हरि चरण सरण अपार प्रभ के दृडु गही नानक ओट ॥५॥४॥३०॥

गूजरी महला ५ घरु ४ दुपदे

१६ सतिगुर प्रसादि ॥

आराधि स्त्रीधर सफल मूरति करण कारण जोगु ॥ गुण रमण स्रवण अपार महिमा फिरि न होत बिओगु ॥१॥ मन चरणारबिंद उपास ॥ कलि कलेस मिटंत सिमरणि काटि जमदूत फास ॥१॥ रहाउ ॥ सत्रु दहन हरि नाम कहन अवर कछु न उपाउ ॥ करि अनुग्रहु प्रभू मेरे नानक नाम सुआउ ॥२॥१॥३१॥ गूजरी महला ५ ॥ तूं समरथु सरनि को दाता दुख भंजनु सुख राइ ॥ जाहि कलेस मिटे भै भरमा निरमल गुण प्रभ गाइ ॥१॥ गोविंद तुझ बिनु अवरु न ठाउ ॥ करि किरपा पारब्रहम सुआमी जपी तुमारा नाउ ॥ रहाउ ॥ सतिगुर

सेवि लगे हरि चरनी वडै भागि लिव लागी ॥ कवल प्रगास भए साधसंगे दुरमति बुधि तिआगी ॥२॥ आठ पहर हरि के गुण गावै सिमरै दीन दैआला ॥ आपि तरै संगति सभ उधरै बिनसे सगल जंजाला ॥३॥ चरण अधारु तेरा प्रभ सुआमी ओति पोति प्रभु साथि ॥ सरनि परिओ नानक प्रभ तुमरी दे राखिओ हरि हाथ ॥४॥२॥३२॥

गूजरी असटपदीआ महला १ घरु १

१६ सतिगुर प्रसादि ॥

एक नगरी पंच चोर बसीअले बरजत चोरी धावै ॥ तृहदस माल रखै जो नानक मोख मुकति सो पावै ॥१॥ चेतहु बासुदेउ बनवाली ॥ रामु रिदै जपमाली ॥१॥ रहाउ ॥ उरध मूल जिसु साख तलाहा चारि बेद जितु लागे ॥ सहज भाड़ि जाड़ि ते नानक पारब्रहम लिव जागे ॥२॥ पारजातु घरि आगनि मेरै पुहप पत्र ततु डाला ॥ सरब जोति निरंजन संभू छोडहु बहुतु जंजाला ॥३॥ सुणि सिखवंते नानकु बिनवै छोडहु माड़िआ जाला ॥ मनि बीचारि एक लिव लागी पुनरपि जनमु न काला ॥४॥ सो गुरु सो सिखु कथीअले सो वैदु जि जाणै रोगी ॥ तिसु कारणि कंमु न धंधा नाही धंधै गिरही जोगी ॥ ५॥ कामु क्रोधु अह्मकारु तजीअले लोभु मोहु तिस माड़िआ ॥ मनि ततु अविगतु धिआड़िआ गुर परसादी पाड़िआ ॥६॥ गिआनु धिआनु सभ दाति कथीअले सेत बरन सभि दूता ॥ ब्रहम कमल मधु तासु रसादं जागत नाही सूता ॥७॥ महा गंभीर पत्र पाताला नानक सरब जुआड़िआ ॥ उपदेस गुरु मम पुनहि न गरभं बिखु तजि अंमृतु पीआड़िआ ॥८॥१॥ गूजरी महला १ ॥ कवन कवन जाचहि प्रभ दाते ता के अंत न परहि सुमार ॥ जैसी भूख होड़ि अभ अंतरि तूं समरथु सचु देवणहार ॥१॥ औ जी जपु तपु संजमु सचु अधार ॥ हरि हरि नामु देहि सुखु पाईऔ तेरी भगति भरे भंडार ॥१॥ रहाउ ॥ सुन्न समाधि रहहि लिव लागे एका एकी सबदु बीचार ॥ जलु थलु धरणि गगनु तह नाही आपे आपु कीआ करतार ॥२॥ ना तदि माड़िआ मगनु न छाड़िआ ना सूरज चंद न जोति अपार ॥ सरब

दृसटि लोचन अभ अंतरि एका नदरि सु तृभवण सार ॥३॥ पवणु पाणी अग्नि तिनि कीआ ब्रहमा
 बिसनु महेस अकार ॥ सरबे जाचिक तूं प्रभु दाता दाति करे अपुनै बीचार ॥४॥ कोटि तेतीस जाचहि
 प्रभ नाइक देदे तोटि नाही भंडार ॥ ऊंघै भाँडै कछु न समावै सीधै अमृतु परै निहार ॥५॥ सिध
 समाधी अंतरि जाचहि रिधि सिधि जाचि करहि जैकार ॥ जैसी पिआस होइ मन अंतरि तैसो जलु देवहि
 परकार ॥६॥ बडे भाग गुरु सेवहि अपुना भेदु नाही गुरदेव मुरार ॥ ता कउ कालु नाही जमु जोहै
 बूझहि अंतरि सबदु बीचार ॥७॥ अब तब अवरु न मागउ हरि पहि नामु निरंजन दीजै पिआरि ॥
 नानक चातृकु अमृत जलु मागै हरि जसु दीजै किरपा धारि ॥८॥२॥ गूजरी महला १ ॥ औ जी जनमि
 मरै आवै फुनि जावै बिनु गुर गति नही काई ॥ गुरमुखि प्राणी नामे राते नामे गति पति पाई ॥१॥
 भाई रे राम नामि चितु लाई ॥ गुर परसादी हरि प्रभ जाचे औसी नाम बडाई ॥१॥ रहाउ ॥ औ जी
 बहुते भेख करहि भिखिआ कउ केते उदरु भरन कै ताई ॥ बिनु हरि भगति नाही सुखु प्राणी बिनु गुर
 गरबु न जाई ॥२॥ औ जी कालु सदा सिर ऊपरि ठाढे जनमि जनमि वैराई ॥ साचै सबदि रते से
 बाचे सतिगुर बूझ बुझाई ॥३॥ गुर सरणाई जोहि न साकै दूतु न सकै संताई ॥ अविगत नाथ
 निरंजनि राते निरभउ सिउ लिव लाई ॥४॥ औ जीउ नामु दिड़हु नामे लिव लावहु सतिगुर
 टेक टिकाई ॥ जो तिसु भावै सोई करसी किरतु न मेटिआ जाई ॥५॥ औ जी भागि परे गुर सरणि
 तुमारी मै अवर न दूजी भाई ॥ अब तब एको एकु पुकारउ आदि जुगादि सखाई ॥६॥ औ जी राखहु
 पैज नाम अपुने की तुझ ही सिउ बनि आई ॥ करि किरपा गुर दरसु दिखावहु हउमै सबदि जलाई
 ॥७॥ औ जी किआ मागउ किछु रहै न दीसै इसु जग महि आइआ जाई ॥ नानक नामु
 पदारथु दीजै हिरदै कंठि बणाई ॥८॥३॥ गूजरी महला १ ॥ औ जी ना हम उतम नीच न मधिम
 हरि सरणागति हरि के लोग ॥ नाम रते केवल बैरागी सोग बिजोग बिसरजित रोग ॥१॥ भाई रे

गुर किरपा ते भगति ठाकुर की ॥ सतिगुर वाकि हिरदै हरि निरमलु ना जम काणि न जम की बाकी ॥१॥ रहाउ ॥ हरि गुण रसन खहि प्रभ संगे जो तिसु भावै सहजि हरी ॥ बिनु हरि नाम बृथा जगि जीवनु हरि बिनु निहफल मेक घरी ॥२॥ औ जी खोटे ठउर नाही घरि बाहरि निंदक गति नही काई ॥ रोसु करै प्रभु बखस न मैटे नित नित चढ़ै सवाई ॥३॥ औ जी गुर की दाति न मैटे कोई मैरे ठाकुरि आपि दिवाई ॥ निंदक नर काले मुख निंदा जिन् गुर की दाति न भाई ॥४॥ औ जी सरणि परे प्रभु बखसि मिलावै बिलम न अधूआ राई ॥ आनद मूलु नाथु सिरि नाथा सतिगुरु मेलि मिलाई ॥५॥ औ जी सदा दड़िआलु दड़िआ करि रविआ गुरमति भ्रमनि चुकाई ॥ पारसु भेटि कंचनु धातु होई सतसंगति की वडिआई ॥६॥ हरि जलु निरमलु मनु इसनानी मजनु सतिगुरु भाई ॥ पुनरपि जनमु नाही जन संगति जोती जोति मिलाई ॥७॥ तूं वड पुरखु अंगम तरोवरु हम पंखी तुझ माही ॥ नानक नामु निरंजन दीजै जुगि जुगि सबदि सलाही ॥८॥॥

गूजरी महला १ घरु ४

१६ सतिगुर प्रसादि ॥

भगति प्रेम आराधितं सचु पिआस परम हितं ॥ बिललाप बिलल बिन्नतीआ सुख भाडि चित हितं ॥ १॥ जपि मन नामु हरि सरणी ॥ संसार सागर तारि तारण रम नाम करि करणी ॥१॥ रहाउ ॥ ए मन मिरत सुभ चितं गुर सबदि हरि रमणं ॥ मति ततु गिआनं कलिआण निधानं हरि नाम मनि रमणं ॥२॥ चल चित वित भ्रमा भ्रमं जगु मोह मगन हितं ॥ थिरु नामु भगति दिडं मती गुर वाकि सबद रतं ॥३॥ भरमाति भरमु न चूकई जगु जनमि बिआधि खपं ॥ असथानु हरि निहकेवलं सति मती नाम तपं ॥४॥ डिहु जगु मोह हेत बिआपितं दुखु अधिक जनम मरणं ॥ भजु सरणि सतिगुर ऊबरहि हरि नामु रिद रमणं ॥५॥ गुरमति निहचल मनि मनु मनं सहज बीचारं ॥ सो मनु निरमलु जितु साचु अंतरि गिआन रतनु सारं ॥६॥ भै भाडि भगति तरु भवजलु मना चितु लाडि हरि चरणी ॥

हरि नामु हिरदै पवित्र पावनु इहु सरीरु तउ सरणी ॥७॥ लब लोभ लहरि निवारणं हरि नाम रासि मनं ॥ मनु मारि तुही निरंजना कहु नानका सरनं ॥८॥१॥५॥

गूजरी महला ३ घरु १

१९८ सतिगुर प्रसादि ॥

निरति करी इहु मनु नचाई ॥ गुर परसादी आपु गवाई ॥ चितु थिरु राखै सो मुकति होवै जो इछी सोई फलु पाई ॥१॥ नाचु रे मन गुर कै आगै ॥ गुर कै भाणै नाचहि ता सुखु पावहि अंते जम भउ भागै ॥ रहाउ ॥ आपि नचाए सो भगतु कहीअै आपणा पिआरु आपि लाए ॥ आपे गावै आपि सुणावै इसु मन अंधे कउ मारगि पाए ॥२॥ अनदिनु नाचै सकति निवारै सिव घरि नीद न होई ॥ सकती घरि जगतु सूता नाचै टापै अवरो गावै मनमुखि भगति न होई ॥३॥ सुरि नर विरति पखि करमी नाचे मुनि जन गिआन बीचारी ॥ सिध साधिक लिव लागी नाचे जिन गुरमुखि बुधि वीचारी ॥४॥ खंड ब्रहमंड त्रै गुण नाचे जिन लागी हरि लिव तुमारी ॥ जीअ जंत सभे ही नाचे नाचहि खाणी चारी ॥५॥ जो तुधु भावहि सेई नाचहि जिन गुरमुखि सबदि लिव लाए ॥ से भगत से ततु गिआनी जिन कउ हुकमु मनाए ॥६॥ एहा भगति सचे सिउ लिव लागै बिनु सेवा भगति न होई ॥ जीवतु मरै ता सबदु बीचारै ता सचु पावै कोई ॥७॥ माइआ कै अरथि बहुतु लोक नाचे को विरला ततु बीचारी ॥ गुर परसादी सोई जनु पाए जिन कउ कृपा तुमारी ॥८॥ इकु दमु साचा वीसरै सा वेला बिरथा जाडि ॥ साहि साहि सदा समालीअै आपे बखसे करे रजाडि ॥९॥ सेई नाचहि जो तुधु भावहि जि गुरमुखि सबदु वीचारी ॥ कहु नानक से सहज सुखु पावहि जिन कउ नदरि तुमारी ॥१०॥१॥६॥

गूजरी महला ४ घरु २

१९८ सतिगुर प्रसादि ॥

हरि बिनु जीअरा रहि न सकै जिउ बालकु खीर अधारी ॥ अगम अगोचर प्रभु गुरमुखि पाईअै अपुने सतिगुर कै बलिहारी ॥१॥ मन रे हरि कीरति तरु तारी ॥ गुरमुखि नामु अमृत जलु पाईअै जिन

कउ कृपा तुमारी ॥ रहाउ ॥ सनक सन्नदन नारद मुनि सेवहि अनदिनु जपत रहहि बनवारी ॥
 सरणागति प्रह्लाद जन आए तिन की पैज सवारी ॥२॥ अलख निरंजनु एको वरतै एका जोति मुरारी
 ॥ सभि जाचिक तू एको दाता मागहि हाथ पसारी ॥३॥ भगत जना की ऊतम बाणी गावहि अकथ
 कथा नित निआरी ॥ सफल जनमु भइआ तिन केरा आपि तरे कुल तारी ॥४॥ मनमुख दुबिधा
 दुरमति बिआपे जिन अंतरि मोह गुबारी ॥ संत जना की कथा न भावै ओड़ि डूबे सणु परवारी ॥५॥
 निंदकु निंदा करि मलु धोवै ओहु मलभखु माड़िआधारी ॥ संत जना की निंदा विआपे ना उरवारि न
 पारी ॥६॥ एहु परपंचु खेलु कीआ सभु करतै हरि करतै सभ कल धारी ॥ हरि एको सूतु वरतै जुग
 अंतरि सूतु खिंचै एकंकारी ॥७॥ रसनि रसनि रसि गावहि हरि गुण रसना हरि रसु धारी ॥ नानक
 हरि बिनु अवरु न मागउ हरि रस प्रीति पिआरी ॥८॥१॥७॥

गूजरी महला ५ घरु २

१९८ सतिगुर प्रसादि ॥

राजन महि तूं राजा कहीअहि भूमन महि भूमा ॥ ठाकुर महि ठकुराई तेरी कोमन सिरि कोमा
 ॥१॥ पिता मेरो बडो धनी अगमा ॥ उसतति कवन करीजै करते पेखि रहे बिसमा ॥१॥ रहाउ ॥
 सुखीअन महि सुखीआ तूं कहीअहि दातन सिरि दाता ॥ तेजन महि तेजवंसी कहीअहि रसीअन
 महि राता ॥२॥ सूरन महि सूरा तूं कहीअहि भोगन महि भोगी ॥ ग्रसतन महि तूं बडो गृहसती
 जोगन महि जोगी ॥३॥ करतन महि तूं करता कहीअहि आचारन महि आचारी ॥ साहन महि
 तूं साचा साहा वापारन महि वापारी ॥४॥ दरबारन महि तेरो दरबारा सरन पालन टीका ॥
 लखिमी केतक गनी न जाईअै गनि न सकउ सीका ॥५॥ नामन महि तेरो प्रभ नामा गिआनन
 महि गिआनी ॥ जुगतन महि तेरी प्रभ जुगता इसनानन महि इसनानी ॥६॥ सिधन महि
 तेरी प्रभ सिधा करमन सिरि करमा ॥ आगिआ महि तेरी प्रभ आगिआ हुकमन सिरि हुकमा

॥७॥ जिउ बोलावहि तिउ बोलह सुआमी कुदरति कवन हमारी ॥ साधसंगि नानक जसु गाडिओ जो प्रभ की अति पिआरी ॥८॥१॥८॥

गूजरी महला ५ घरु ४

१९९९सतिगुर प्रसादि ॥

नाथ नरहर दीन बंधव पतित पावन देव ॥ भै त्रास नास कृपाल गुण निधि सफल सुआमी सेव ॥१॥ हरि गोपाल गुर गोबिंद ॥ चरण सरण दड़िआल केसव तारि जग भव सिंध ॥१॥ रहाउ ॥ काम क्रोध हरन मद मोह दहन मुरारि मन मकरंद ॥ जनम मरण निवारि धरणीधर पति राखु परमानन्द ॥२॥ जलत अनिक तरंग माड़िआ गुर गिआन हरि रिद मंत ॥ छेदि अह्वबुधि करुणा मै चिंत मेटि पुरख अन्नत ॥३॥ सिमरि समरथ पल महूरत प्रभ धिआनु सहज समाधि ॥ दीन दड़िआल प्रसन्न पूरन जाचीअै रज साध ॥४॥ मोह मिथन दुरंत आसा बासना बिकार ॥ रखु धरम भरम बिदारि मन ते उधरु हरि निरंकार ॥५॥ धनाढि आढि भंडार हरि निधि होत जिना न चीर ॥ खल मुग्ध मूढ़ कटाख्य स्त्रीधर भए गुण मति धीर ॥६॥ जीवन मुक्त जगदीस जपि मन धारि रिद परतीति ॥ जीअ दड़िआ मड़िआ सरबत रमणं परम ह्वसह रीति ॥७॥ देत दरसनु स्रवन हरि जसु रसन नाम उचार ॥ अंग संग भगवान परसन प्रभ नानक पतित उधार ॥८॥१॥२॥५॥१॥१॥२॥५॥७॥

गूजरी की वार महला ३ सिकंदर बिराहिम की वार की धुनी गाउणी

१९९९सतिगुर प्रसादि ॥

सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै ताँ जीवण पदवी पाहि ॥ ओड़ि सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधे मार ॥ दूजै भाड़ि सुते कबहि न जागहि माड़िआ मोह पिआर ॥ नामु न चेतहि सबदु न वीचारहि इहु

मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥
 पउड़ी ॥ आपणा आपु उपाइओनु तदहु होरु न कोई ॥ मता मसूरति आपि करे जो करे सु होई ॥ तदहु
 आकासु न पातालु है ना तै लोई ॥ तदहु आपे आपि निरंकारु है ना ओपति होई ॥ जिउ तिसु भावै
 तिवै करे तिसु बिनु अवरु न कोई ॥१॥ सलोकु मः ३ ॥ साहिबु मेरा सदा है दिसै सबदु कमाइ ॥ ओहु
 अउहाणी कदे नाहि ना आवै ना जाइ ॥ सदा सदा सो सेवीअै जो सभ महि रहै समाइ ॥ अवरु दूजा
 किउ सेवीअै जंमै तै मरि जाइ ॥ निहफलु तिन का जीविआ जि खसमु न जाणहि आपणा अवरी कउ
 चितु लाइ ॥ नानक एव न जापई करता केती देइ सजाइ ॥१॥ मः ३ ॥ सचा नामु धिआईअै सभो
 वरतै सचु ॥ नानक हुकमु बुझि परवाणु होइ ता फलु पावै सचु ॥ कथनी बदनी करता फिरै हुकमै मूलि
 न बुझई अंधा कचु निकचु ॥२॥ पउड़ी ॥ संजोगु विजोगु उपाइओनु सृसटी का मूलु रचाइआ ॥ हुकमी
 सृसटि साजीअनु जोती जोति मिलाइआ ॥ जोती हूं सभु चानणा सतिगुरि सबदु सुणाइआ ॥ ब्रहमा
 बिसनु महेसु तै गुण सिरि धंधै लाइआ ॥ माइआ का मूलु रचाइओनु तुरीआ सुखु पाइआ ॥२॥
 सलोकु मः ३ ॥ सो जपु सो तपु जि सतिगुर भावै ॥ सतिगुर कै भाणै वडिआई पावै ॥ नानक आपु छोडि
 गुर माहि समावै ॥१॥ मः ३ ॥ गुर की सिख को विरला लेवै ॥ नानक जिसु आपि वडिआई देवै
 ॥२॥ पउड़ी ॥ माइआ मोहु अगिआनु है बिखमु अति भारी ॥ पथर पाप बहु लदिआ किउ तरीअै
 तारी ॥ अनदिनु भगती रतिआ हरि पारि उतारी ॥ गुर सबदी मनु निरमला हउमै छडि विकारी ॥
 हरि हरि नामु धिआईअै हरि हरि निसतारी ॥३॥ सलोकु ॥ कबीर मुकति दुआरा संकुड़ा राई
 दसवै भाइ ॥ मनु तउ मैगलु होइ रहा निकसिआ किउ करि जाइ ॥ अैसा सतिगुरु जे मिलै तुठा
 करे पसाउ ॥ मुकति दुआरा मोकला सहजे आवउ जाउ ॥१॥ मः ३ ॥ नानक मुकति दुआरा अति
 नीका नाना होइ सु जाइ ॥ हउमै मनु असथूलु है किउ करि विचु दे जाइ ॥ सतिगुर मिलिअै हउमै

गई जोति रही सभ आइ ॥ इहु जीउ सदा मुक्तु है सहजे रहिआ समाइ ॥२॥ पउड़ी ॥ प्रभि संसारु
 उपाइ कै वसि आपणै कीता ॥ गणतै प्रभू न पाईअै दूजै भरमीता ॥ सतिगुर मिलिअै जीवतु मरै बुझि
 सचि समीता ॥ सबदे हउमै खोईअै हरि मेलि मिलीता ॥ सभ किछु जाणै करे आपि आपे विगसीता
 ॥४॥ सलोकु मः ३ ॥ सतिगुर सिउ चितु न लाइओ नामु न वसिओ मनि आइ ॥ ध्रिगु इवेहा जीविआ
 किआ जुग महि पाइआ आइ ॥ माइआ खोटी रासि है एक चसे महि पाजु लहि जाइ ॥ हथहु छुड़की
 तनु सिआहु होइ बदनु जाइ कुमलाइ ॥ जिन सतिगुर सिउ चितु लाइआ तिन् सुखु वसिआ मनि
 आइ ॥ हरि नामु धिआवहि रंग सिउ हरि नामि रहे लिव लाइ ॥ नानक सतिगुर सो धनु
 सउपिआ जि जीअ महि रहिआ समाइ ॥ रंगु तिसै कउ अगला वन्नी चढ़ै चड़ाइ ॥१॥ मः ३ ॥
 माइआ होई नागनी जगति रही लपटाइ ॥ इस की सेवा जो करे तिस ही कउ फिरि खाइ ॥ गुरमुखि
 कोई गारडू तिनि मलि दलि लाई पाइ ॥ नानक सेई उबरे जि सचि रहे लिव लाइ ॥२॥
 पउड़ी ॥ ढाढी करे पुकार प्रभू सुणाइसी ॥ अंदरि धीरक होइ पूरा पाइसी ॥ जो धुरि लिखिआ
 लेखु से करम कमाइसी ॥ जा होवै खसमु दइआलु ता महलु घरु पाइसी ॥ सो प्रभु मेरा अति वडा
 गुरमुखि मेलाइसी ॥५॥ सलोक मः ३ ॥ सभना का सहु एकु है सद ही रहै हजूरि ॥ नानक हुकमु न
 मन्नई ता घर ही अंदरि दूरि ॥ हुकमु भी तिना मनाइसी जिन् कउ नदरि करेइ ॥ हुकमु मनि
 सुखु पाइआ प्रेम सुहागणि होइ ॥१॥ मः ३ ॥ रैणि सबाई जलि मुई कंत न लाइओ भाउ ॥ नानक
 सुखि वसनि सुहागणी जिन् पिआरा पुरखु हरि राउ ॥२॥ पउड़ी ॥ सभु जगु फिरि मै देखिआ हरि
 इको दाता ॥ उपाइ कितै न पाईअै हरि करम बिधाता ॥ गुर सबदी हरि मनि वसै हरि सहजे
 जाता ॥ अंदरहु तृसना अगनि बुझी हरि अमृत सरि नाता ॥ वडी वडिआई वडे की गुरमुखि
 बोलाता ॥६॥ सलोकु मः ३ ॥ काइआ ह्वस किआ प्रीति है जि पइआ ही छडि जाइ ॥ एस नो कूडु

बोलि कि खवालीअै जि चलदिआ नालि न जाडि ॥ काडिआ मिटी अंधु है पउणै पुछहु जाडि ॥ हउ ता
 माडिआ मोहिआ फिरि फिरि आवा जाडि ॥ नानक हुकमु न जातो खसम का जि रहा सचि समाडि ॥१॥
 मः ३ ॥ एको निहचल नाम धनु होरु धनु आवै जाडि ॥ इसु धन कउ तसकरु जोहि न सकई ना ओचका
 लै जाडि ॥ इहु हरि धनु जीअै सेती रवि रहिआ जीअै नाले जाडि ॥ पूरे गुर ते पाईअै मनमुखि पलै
 न पाडि ॥ धनु वापारी नानका जिना नाम धनु खटिआ आडि ॥२॥ पउड़ी ॥ मेरा साहिबु अति वडा
 सचु गहिर गंभीरा ॥ सभु जगु तिस कै वसि है सभु तिस का चीरा ॥ गुर परसादी पाईअै निहचलु धनु
 धीरा ॥ किरपा ते हरि मनि वसै भेटै गुरु सूर ॥ गुणवंती सालाहिआ सदा थिरु निहचलु हरि पूरा
 ॥७॥ सलोकु मः ३ ॥ ध्रिगु तिना दा जीविआ जो हरि सुखु परहरि तिआगदे दुखु हउमै पाप कमाडि ॥
 मनमुख अगिआनी माडिआ मोहि विआपे तिन् बूझ न काई पाडि ॥ हलति पलति ओडि सुखु न
 पावहि अंति गए पछुताडि ॥ गुर परसादी को नामु धिआए तिसु हउमै विचहु जाडि ॥ नानक जिसु
 पूरबि होवै लिखिआ सो गुर चरणी आडि पाडि ॥१॥ मः ३ ॥ मनमुखु ऊधा कउलु है ना तिसु भगति
 न नाउ ॥ सकती अंदरि वरतदा कूडु तिस का है उपाउ ॥ तिस का अंदरु चितु न भिजई मुखि फीका
 आलाउ ॥ ओडि धरमि रलाए ना रलनि ओना अंदरि कूडु सुआउ ॥ नानक करतै बणत बणाई
 मनमुख कूडु बोलि बोलि डुबे गुरमुखि तरे जपि हरि नाउ ॥२॥ पउड़ी ॥ बिनु बूझे वडा फेरु पडिआ
 फिरि आवै जाई ॥ सतिगुर की सेवा न कीतीआ अंति गडिआ पछुताई ॥ आपणी किरपा करे गुरु
 पाईअै विचहु आपु गवाई ॥ तृसना भुख विचहु उतरै सुखु वसै मनि आई ॥ सदा सदा सालाहीअै
 हिरदै लिव लाई ॥८॥ सलोकु मः ३ ॥ जि सतिगुरु सेवे आपणा तिस नो पूजे सभु कोडि ॥ सभना उपावा
 सिरि उपाउ है हरि नामु परापति होडि ॥ अंतरि सीतल साति वसै जपि हिरदै सदा सुखु होडि ॥
 अमृतु खाणा अमृतु पैनणा नानक नामु वडाई होडि ॥१॥ मः ३ ॥ ए मन गुर की सिख सुणि हरि

पावहि गुणी निधानु ॥ हरि सुखदाता मनि वसै हउमै जाइ गुमानु ॥ नानक नदरी पाईअै ता
 अनदिनु लागै धिआनु ॥२॥ पउड़ी ॥ सतु संतोखु सभु सचु है गुरमुखि पविता ॥ अंदरहु कपटु विकारु
 गइआ मनु सहजे जिता ॥ तह जोति प्रगासु अन्नद रसु अगिआनु गविता ॥ अनदिनु हरि के गुण रवै
 गुण परगटु किता ॥ सभना दाता एकु है इकी हरि मिता ॥६॥ सलोकु मः ३ ॥ ब्रह्म ब्रिंदे सो ब्राह्मण
 कहीअै जि अनदिनु हरि लिव लाए ॥ सतिगुर पुछै सचु संजमु कमावै हउमै रोगु तिसु जाए ॥ हरि गुण
 गावै गुण संग्रहै जोती जोति मिलाए ॥ इसु जुग महि को विरला ब्रह्म गिआनी जि हउमै मेटि समाए ॥
 नानक तिस नो मिलिआ सदा सुखु पाईअै जि अनदिनु हरि नामु धिआए ॥१॥ मः ३ ॥ अंतरि कपटु
 मनमुख अगिआनी रसना झूठु बोलाइ ॥ कपटि कीतै हरि पुरखु न भीजै नित वेखै सुणै सुभाइ ॥ दूजै
 भाइ जाइ जगु परबोधै बिखु माइआ मोह सुआइ ॥ इतु कमाणै सदा दुखु पावै जंमै मरै फिरि आवै
 जाइ ॥ सहसा मूलि न चुकई विचि विसटा पचै पचाइ ॥ जिस नो कृपा करे मेरा सुआमी तिसु गुर की
 सिख सुणाइ ॥ हरि नामु धिआवै हरि नामो गावै हरि नामो अंति छडाइ ॥२॥ पउड़ी ॥ जिना हुकमु
 मनाइओनु ते पूरे संसारि ॥ साहिबु सेवनि आपणा पूरै सबदि वीचारि ॥ हरि की सेवा चाकरी सचै
 सबदि पिआरि ॥ हरि का महलु तिनी पाइआ जिन् हउमै विचहु मारि ॥ नानक गुरमुखि मिलि रहे
 जपि हरि नामा उर धारि ॥१०॥ सलोकु मः ३ ॥ गुरमुखि धिआन सहज धुनि उपजै सचि नामि चितु
 लाइआ ॥ गुरमुखि अनदिनु रहै रंगि राता हरि का नामु मनि भाइआ ॥ गुरमुखि हरि वेखहि
 गुरमुखि हरि बोलहि गुरमुखि हरि सहजि रंगु लाइआ ॥ नानक गुरमुखि गिआनु परापति होवै तिमर
 अगिआनु अधेरु चुकाइआ ॥ जिस नो करमु होवै धुरि पूरा तिनि गुरमुखि हरि नामु धिआइआ ॥१॥
 मः ३ ॥ सतिगुरु जिना न सेविओ सबदि न लगो पिआरु ॥ सहजे नामु न धिआइआ कितु आइआ
 संसारि ॥ फिरि फिरि जूनी पाईअै विसटा सदा खुआरु ॥ कूड़ै लालचि लगिआ ना उरवारु न पारु

॥ नानक गुरमुखि उबरे जि आपि मेले करतारि ॥२॥ पउड़ी ॥ भगत सचै दरि सोहदे सचै सबदि
 रहाए ॥ हरि की प्रीति तिन ऊपजी हरि प्रेम कसाए ॥ हरि रंगि रहहि सदा रंगि राते रसना हरि
 रसु पਿਆए ॥ सफलु जनमु जिनी गुरमुखि जाता हरि जीउ रिदै वसाए ॥ बाझु गुरू फिरै बिललादी
 दूजै भाड़ि खुआए ॥११॥ सलोकु मः ३ ॥ कलिजुग महि नामु निधानु भगती खटिआ हरि उत्तम पदु
 पाड़िआ ॥ सतिगुर सेवि हरि नामु मनि वसाड़िआ अनदिनु नामु धिआड़िआ ॥ विचे गृह गुर बचनि
 उदासी हउमै मोहु जलाड़िआ ॥ आपि तरिआ कुल जगतु तराड़िआ धन्नु जणेदी माड़िआ ॥ अइसा
 सतिगुरु सोई पाए जिसु धुरि मसतकि हरि लिखि पाड़िआ ॥ जन नानक बलिहारी गुर आपणे विटहु
 जिनि भ्रमि भुला मारगि पाड़िआ ॥१॥ मः ३ ॥ तै गुण माड़िआ वेखि भुले जिउ देखि दीपकि पतंग
 पचाड़िआ ॥ पंडित भुलि भुलि माड़िआ वेखहि दिखा किनै किहु आणि चड़ाड़िआ ॥ दूजै भाड़ि पड़हि
 नित बिखिआ नावहु दयि खुआड़िआ ॥ जोगी जंगम संनिआसी भुले ओना अह्वकारु बहु गरबु
 वधाड़िआ ॥ छादनु भोजनु न लैही सत भिखिआ मनहठि जनमु गवाड़िआ ॥ एतड़िआ विचहु सो जनु
 समधा जिनि गुरमुखि नामु धिआड़िआ ॥ जन नानक किस नो आखि सुणार्इअै जा करदे सभि कराड़िआ
 ॥२॥ पउड़ी ॥ माड़िआ मोहु परेतु है कामु क्रोधु अह्वकारा ॥ एह जम की सिरकार है एना उपरि जम का
 डंडु करारा ॥ मनमुख जम मगि पाईअनि जिन् दूजा भाउ पियारा ॥ जम पुरि बधे मारीअनि को सुणै
 न पूकारा ॥ जिस नो कृपा करे तिसु गुरु मिलै गुरमुखि निसतारा ॥१२॥ सलोकु मः ३ ॥ हउमै ममता
 मोहणी मनमुखा नो गई खाड़ि ॥ जो मोहि दूजै चितु लाड़िदे तिना विआपि रही लपटाड़ि ॥ गुर कै सबदि
 परजालीअै ता एह विचहु जाड़ि ॥ तनु मनु होवै उजला नामु वसै मनि आड़ि ॥ नानक माड़िआ का
 मारणु हरि नामु है गुरमुखि पाड़िआ जाड़ि ॥१॥ मः ३ ॥ इहु मनु केतड़िआ जुग भरमिआ थिरु
 रहै न आवै जाड़ि ॥ हरि भाणा ता भरमाड़िअनु करि परपंचु खेलु उपाड़ि ॥ जा हरि बखसे ता गुर

मिलै असथिरु रहै समाडि ॥ नानक मन ही ते मनु मानिआ ना किछु मरै न जाडि ॥२॥ पउड़ी ॥
 काडिआ कोटु अपारु है मिलणा संजोगी ॥ काडिआ अंदरि आपि वसि रहिआ आपे रस भोगी ॥ आपि
 अतीतु अलिपतु है निरजोगु हरि जोगी ॥ जो तिसु भावै सो करे हरि करे सु होगी ॥ हरि गुरुमुखि नामु
 धिआईअै लहि जाहि विजोगी ॥१३॥ सलोकु मः ३ ॥ वाहु वाहु आपि अखाडिदा गुर सबदी सचु सोडि
 ॥ वाहु वाहु सिफति सलाह है गुरुमुखि बूझै कोडि ॥ वाहु वाहु बाणी सचु है सचि मिलावा होडि ॥ नानक
 वाहु वाहु करतिआ प्रभु पाडिआ करमि परापति होडि ॥१॥ मः ३ ॥ वाहु वाहु करती रसना सबदि
 सुहाई ॥ पूरै सबदि प्रभु मिलिआ आई ॥ वडभागीआ वाहु वाहु मुहहु कढाई ॥ वाहु वाहु करहि
 सेई जन सोहणे तिन् कउ परजा पूजण आई ॥ वाहु वाहु करमि परापति होवै नानक दरि सचै
 सोभा पाई ॥२॥ पउड़ी ॥ बजर कपाट काडिआ गड् भीतरि कूडु कुसतु अभिमानी ॥ भरमि भूले
 नदरि न आवनी मनमुख अंध अगिआनी ॥ उपाडि कितै न लभनी करि भेख थके भेखवानी ॥
 गुर सबदी खोलाईअनि हरि नामु जपानी ॥ हरि जीउ अमृत बिरखु है जिन पीआ ते तृपतानी ॥
 १४॥ सलोकु मः ३ ॥ वाहु वाहु करतिआ रैणि सुखि विहाडि ॥ वाहु वाहु करतिआ सदा अन्नदु होवै
 मेरी माडि ॥ वाहु वाहु करतिआ हरि सिउ लिव लाडि ॥ वाहु वाहु करमी बोलै बोलाडि ॥ वाहु वाहु
 करतिआ सोभा पाडि ॥ नानक वाहु वाहु सति रजाडि ॥१॥ मः ३ ॥ वाहु वाहु बाणी सचु है गुरुमुखि
 लधी भालि ॥ वाहु वाहु सबदे उचरै वाहु वाहु हिरदै नालि ॥ वाहु वाहु करतिआ हरि पाडिआ सहजे
 गुरुमुखि भालि ॥ से वडभागी नानका हरि हरि रिदै समालि ॥२॥ पउड़ी ॥ ए मना अति लोभीआ
 नित लोभे राता ॥ माडिआ मनसा मोहणी दह दिस फिराता ॥ अगै नाउ जाति न जाडिसी मनमुखि दुखु
 खाता ॥ रसना हरि रसु न चखिओ फीका बोलाता ॥ जिना गुरुमुखि अमृतु चाखिआ से जन तृपताता
 ॥१५॥ सलोकु मः ३ ॥ वाहु वाहु तिस नो आखीअै जि सचा गहिर गंभीरु ॥ वाहु वाहु तिस नो आखीअै

जि गुणदाता मति धीरु ॥ वाहु वाहु तिस नो आखीअै जि सभ महि रहिआ समाडि ॥ वाहु वाहु तिस नो
 आखीअै जि देदा रिजकु सबाहि ॥ नानक वाहु वाहु इको करि सालाहीअै जि सतिगुर दीआ दिखाडि
 ॥१॥ मः ३ ॥ वाहु वाहु गुरमुख सदा करहि मनमुख मरहि बिखु खाडि ॥ ओना वाहु वाहु न भावई
 दुखे दुखि विहाडि ॥ गुरमुखि अंमृतु पीवणा वाहु वाहु करहि लिव लाडि ॥ नानक वाहु वाहु करहि
 से जन निरमले तृभवण सोझी पाडि ॥२॥ पउड़ी ॥ हरि कै भाणै गुरु मिलै सेवा भगति बनीजै ॥ हरि
 कै भाणै हरि मनि वसै सहजे रसु पीजै ॥ हरि कै भाणै सुखु पाईअै हरि लाहा नित लीजै ॥ हरि कै
 तखति बहालीअै निज घरि सदा वसीजै ॥ हरि का भाणा तिनी मंनिआ जिना गुरु मिलीजै ॥१६॥
 सलोकु मः ३ ॥ वाहु वाहु से जन सदा करहि जिन् कउ आपे देडि बुझाडि ॥ वाहु वाहु करतिआ मनु
 निरमलु होवै हउमै विचहु जाडि ॥ वाहु वाहु गुरसिखु जो नित करे सो मन चिंदिआ फलु पाडि ॥ वाहु
 वाहु करहि से जन सोहणे हरि तिन् कै संगि मिलाडि ॥ वाहु वाहु हिरदै उचरा मुखहु भी वाहु वाहु
 करेउ ॥ नानक वाहु वाहु जो करहि हउ तनु मनु तिन् कउ देउ ॥१॥ मः ३ ॥ वाहु वाहु साहिबु सचु
 है अंमृतु जा का नाउ ॥ जिनि सेविआ तिनि फलु पाडिआ हउ तिन बलिहारै जाउ ॥ वाहु वाहु गुणी
 निधानु है जिस नो देडि सु खाडि ॥ वाहु वाहु जलि थलि भरपूरु है गुरमुखि पाडिआ जाडि ॥ वाहु
 वाहु गुरसिख नित सभ करहु गुर पूरे वाहु वाहु भावै ॥ नानक वाहु वाहु जो मनि चिति करे तिसु
 जमकंकरु नेडि न आवै ॥२॥ पउड़ी ॥ हरि जीउ सचा सचु है सची गुरबाणी ॥ सतिगुर ते सचु पछाणीअै
 सचि सहजि समाणी ॥ अनदिनु जागहि ना सवहि जागत रैणि विहाणी ॥ गुरमती हरि रसु चाखिआ
 से पुन्न पराणी ॥ बिनु गुर किनै न पाडिओ पचि मुए अजाणी ॥१७॥ सलोकु मः ३ ॥ वाहु वाहु बाणी
 निरंकार है तिसु जेवडु अवरु न कोडि ॥ वाहु वाहु अगम अथाहु है वाहु वाहु सचा सोडि ॥ वाहु वाहु
 वेपरवाहु है वाहु वाहु करे सु होडि ॥ वाहु वाहु अंमृत नामु है गुरमुखि पावै कोडि ॥ वाहु वाहु करमी

पाईअै आपि दइआ करि देइ ॥ नानक वाहु वाहु गुरमुखि पाईअै अनदिनु नामु लएइ ॥१॥ मः ३
 ॥ बिनु सतिगुर सेवे साति न आवई दूजी नाही जाइ ॥ जे बहुतेरा लोचीअै विणु करमै न पाइआ
 जाइ ॥ जिना अंतरि लोभ विकारु है दूजै भाइ खुआइ ॥ जंमणु मरणु न चुकई हउमै विचि दुखु पाइ ॥
 जिना सतिगुर सिउ चितु लाइआ सु खाली कोई नाहि ॥ तिन जम की तलब न होवई ना ओइ दुख
 सहाहि ॥ नानक गुरमुखि उबरे सचै सबदि समाहि ॥२॥ पउड़ी ॥ ढाढी तिस नो आखीअै जि खसमै धरे
 पिआरु ॥ दरि खड़ा सेवा करे गुर सबदी वीचारु ॥ ढाढी दरु घरु पाइसी सचु रखै उर धारि ॥ ढाढी
 का महलु अगला हरि कै नाइ पिआरि ॥ ढाढी की सेवा चाकरी हरि जपि हरि निसतारि ॥१८॥
 सलोकु मः ३ ॥ गूजरी जाति गवारि जा सहु पाए आपणा ॥ गुर कै सबदि वीचारि अनदिनु हरि जपु
 जापणा ॥ जिसु सतिगुरु मिलै तिसु भउ पवै सा कुलवंती नारि ॥ सा हुकमु पछाणै कंत का जिस नो कृपा
 कीती करतारि ॥ ओह कुचजी कुलखणी परहरि छोडी भतारि ॥ भै पडिअै मलु कटीअै निरमल होवै सरीरु
 ॥ अंतरि परगासु मति ऊतम होवै हरि जपि गुणी गहीरु ॥ भै विचि बैसै भै रहै भै विचि कमावै कार ॥
 अैथै सुखु वडिआईआ दरगह मोख दुआर ॥ भै ते निरभउ पाईअै मिलि जोती जोति अपार ॥ नानक
 खसमै भावै सा भली जिस नो आपे बखसे करतारु ॥१॥ मः ३ ॥ सदा सदा सालाहीअै सचे कउ बलि जाउ
 ॥ नानक एकु छोडि दूजै लगै सा जिहवा जलि जाउ ॥२॥ पउड़ी ॥ अंसा अउतारु उपाइओनु भाउ
 दूजा कीआ ॥ जिउ राजे राजु कमावदे दुख सुख भिड़ीआ ॥ ईसरु ब्रहमा सेवदे अंतु तिनी न लहीआ ॥
 निरभउ निरंकारु अलखु है गुरमुखि प्रगटीआ ॥ तिथै सोगु विजोगु न विआपई असथिरु जगि थीआ
 ॥१६॥ सलोकु मः ३ ॥ एहु सभु किछु आवण जाणु है जेता है आकारु ॥ जिनि एहु लेखा लिखिआ सो होआ
 परवाणु ॥ नानक जे को आपु गणाइदा सो मूरखु गावारु ॥१॥ मः ३ ॥ मनु कुंचरु पीलकु गुरु गिआनु
 कुंडा जह खिंचे तह जाइ ॥ नानक हसती कुंडे बाहरा फिरि फिरि उझड़ि पाइ ॥२॥ पउड़ी ॥ तिसु आगै

अरदासि जिनि उपाड़िआ ॥ सतिगुरु अपणा सेवि सभ फल पाड़िआ ॥ अमृत हरि का नाउ सदा
 धिआड़िआ ॥ संत जना कै संगि दुखु मिटाड़िआ ॥ नानक भए अचिंतु हरि धनु निहचलाड़िआ ॥२०॥
 सलोक मः ३ ॥ खेति मिआला उचीआ घरु उचा निरणउ ॥ महल भगती घरि सरै सजण पाहुणिअउ
 ॥ बरसना त बरसु घना बहुड़ि बरसहि काहि ॥ नानक तिन् बलिहारणै जिन् गुरमुखि पाड़िआ मन
 माहि ॥१॥ मः ३ ॥ मिठा सो जो भावदा सजणु सो जि रासि ॥ नानक गुरमुखि जाणीअै जा कउ आपि
 करे परगासु ॥२॥ पउड़ी ॥ प्रभ पासि जन की अरदासि तू सचा साँई ॥ तू रखवाला सदा सदा हउ
 तुधु धिआई ॥ जीअ जंत सभि तेरिआ तू रहिआ समाई ॥ जो दास तेरे की निंदा करे तिसु मारि पचाई
 ॥ चिंता छडि अचिंतु रहु नानक लगि पाई ॥२१॥ सलोक मः ३ ॥ आसा करता जगु मुआ आसा मरै
 न जाडि ॥ नानक आसा पूरीआ सचे सिउ चितु लाडि ॥१॥ मः ३ ॥ आसा मनसा मरि जाडिसी जिनि
 कीती सो लै जाडि ॥ नानक निहचलु को नही बाझहु हरि कै नाडि ॥२॥ पउड़ी ॥ आपे जगतु उपाड़िओनु
 करि पूरा थाटु ॥ आपे साहु आपे वणजारा आपे ही हरि हाटु ॥ आपे सागरु आपे बोहिथा आपे ही
 खेवाटु ॥ आपे गुरु चेला है आपे आपे दसे घाटु ॥ जन नानक नामु धिआडि तू सभि किलविख काटु
 ॥२२॥१॥ सुधु

रागु गूजरी वार महला ५

१६ सतिगुर प्रसादि ॥

सलोकु मः ५ ॥ अंतरि गुरु आराधणा जिहवा जपि गुर नाउ ॥ नेत्री सतिगुरु पेखणा स्रवणी सुनणा
 गुर नाउ ॥ सतिगुर सेती रतिआ दरगह पाईअै ठाउ ॥ कहु नानक किरपा करे जिस नो एह वथु देडि
 ॥ जग महि उतम काढीअहि विरले केई केडि ॥१॥ मः ५ ॥ रखे रखणहारि आपि उबारिअनु ॥ गुर की
 पैरी पाडि काज सवारिअनु ॥ होआ आपि दड़िआलु मनहु न विसारिअनु ॥ साध जना कै संगि भवजलु
 तारिअनु ॥ साकत निंदक दुसट खिन माहि बिदारिअनु ॥ तिसु साहिब की टेक नानक मनै माहि ॥

जिसु सिमरत सुखु होइ सगले दूख जाहि ॥२॥ पउड़ी ॥ अकुल निरंजन पुरखु अगमु अपारीअै ॥ सचो
 सचा सचु सचु निहारीअै ॥ कूडु न जापै किछु तेरी धारीअै ॥ सभसै दे दातारु जेत उपारीअै ॥ इकतु
 सूति परोइ जोति संजारीअै ॥ हुकमे भवजल मंझि हुकमे तारीअै ॥ प्रभ जीउ तुधु धिआए सोइ जिसु भागु
 मथारीअै ॥ तेरी गति मिति लखी न जाइ हउ तुधु बलिहारीअै ॥१॥ सलोकु मः ५ ॥ जा तूं तुसहि
 मिहरवान अचिंतु वसहि मन माहि ॥ जा तूं तुसहि मिहरवान नउ निधि घर महि पाहि ॥ जा तूं तुसहि
 मिहरवान ता गुर का मंत्रु कमाहि ॥ जा तूं तुसहि मिहरवान ता नानक सचि समाहि ॥१॥ मः ५ ॥
 किती बैहनि बैहणे मुचु वजाइनि वज ॥ नानक सचे नाम विणु किसै न रहीआ लज ॥२॥ पउड़ी ॥ तुधु
 धिआइनि बेद कतेबा सणु खड़े ॥ गणती गणी न जाइ तेरै दरि पड़े ॥ ब्रहमे तुधु धिआइनि इंद्र
 इंद्रासणा ॥ संकर बिसन अवतार हरि जसु मुखि भणा ॥ पीर पिकाबर सेख मसाइक अउलीए ॥ ओति
 पोति निरंकार घटि घटि मउलीए ॥ कूड़हु करे विणासु धरमे तगीअै ॥ जितु जितु लाइहि आपि तितु
 तितु लगीअै ॥२॥ सलोकु मः ५ ॥ चंगिआड़ी आलकु करे बुरिआड़ी होइ सेरु ॥ नानक अजु कलि आवसी
 गाफल फाही पेरु ॥१॥ मः ५ ॥ कितीआ कुढंग गुझा थीअै न हितु ॥ नानक तै सहि ढकिआ मन महि
 सचा मितु ॥२॥ पउड़ी ॥ हउ मागउ तुझै दइआल करि दासा गोलिआ ॥ नउ निधि पाई राजु जीवा
 बोलिआ ॥ अमृत नामु निधानु दासा घरि घणा ॥ तिन कै संगि निहालु स्रवणी जसु सुणा ॥ कमावा
 तिन की कार सरीरु पवितु होइ ॥ पखा पाणी पीसि बिगसा पैर धोइ ॥ आपहु कछू न होइ प्रभ नदरि
 निहालीअै ॥ मोहि निरगुण दिचै थाउ संत धरम सालीअै ॥३॥ सलोक मः ५ ॥ साजन तेरे चरन की होइ
 रहा सद धूरि ॥ नानक सरणि तुहारीआ पेखउ सदा हजूरि ॥१॥ मः ५ ॥ पतित पुनीत असंख होहि
 हरि चरणी मनु लाग ॥ अठसठि तीरथ नामु प्रभ जिसु नानक मसतकि भाग ॥२॥ पउड़ी ॥ नित
 जपीअै सासि गिरासि नाउ परवदिगार दा ॥ जिस नो करे रहम तिसु न विसारदा ॥ आपि उपावणहार

आपे ही मारदा ॥ सभु किछु जाणै जाणु बुझि वीचारदा ॥ अनिक रूप खिन माहि कुदरति धारदा ॥
 जिस नो लाइ सचि तिसहि उधारदा ॥ जिस दै होवै वलि सु कदे न हारदा ॥ सदा अभगु दीबाणु है हउ
 तिसु नमसकारदा ॥४॥ सलोक मः ५ ॥ कामु क्रोधु लोभु छोडीअै दीजै अगनि जलाइ ॥ जीवदिआ नित
 जापीअै नानक साचा नाउ ॥१॥ मः ५ ॥ सिमरत सिमरत प्रभु आपणा सभ फल पाए आहि ॥ नानक
 नामु अराधिआ गुर पूरै दीआ मिलाइ ॥२॥ पउड़ी ॥ सो मुकता संसारि जि गुरि उपदेसिआ ॥ तिस की
 गई बलाइ मिटे अंदेसिआ ॥ तिस का दरसनु देखि जगतु निहालु होइ ॥ जन कै संगि निहालु पापा
 मैलु धोइ ॥ अमृतु साचा नाउ ओथै जापीअै ॥ मन कउ होइ संतोखु भुखा धापीअै ॥ जिसु घटि वसिआ
 नाउ तिसु बंधन काटीअै ॥ गुर परसादि किनै विरलै हरि धनु खाटीअै ॥५॥ सलोक मः ५ ॥ मन
 महि चितवउ चितवनी उदमु करउ उठि नीत ॥ हरि कीरतन का आहरो हरि देहु नानक के मीत
 ॥१॥ मः ५ ॥ दृसटि धारि प्रभि राखिआ मनु तनु रता मूलि ॥ नानक जो प्रभ भाणीआ मरउ विचारी
 सूलि ॥२॥ पउड़ी ॥ जीअ की बिरथा होइ सु गुर पहि अरदासि करि ॥ छोडि सिआणप सगल मनु तनु
 अरपि धरि ॥ पूजहु गुर के पैर दुरमति जाइ जरि ॥ साध जना कै संगि भवजलु बिखमु तरि ॥ सेवहु
 सतिगुर देव अगै न मरहु डरि ॥ खिन महि करे निहालु ऊणे सुभर भरि ॥ मन कउ होइ संतोखु
 धिआईअै सदा हरि ॥ सो लगा सतिगुर सेव जा कउ करमु धुरि ॥६॥ सलोक मः ५ ॥ लगड़ी सुथानि
 जोड़णहारै जोड़ीआ ॥ नानक लहरी लख सै आन डुबण देइ न मा पिरि ॥१॥ मः ५ ॥ बनि भीहावलै
 हिकु साथी लधमु दुख हरता हरि नामा ॥ बलि बलि जाई संत पिआरे नानक पूरन कामाँ ॥२॥
 पउड़ी ॥ पाईअनि सभि निधान तेरै रंगि रतिआ ॥ न होवी पछोताउ तुध नो जपतिआ ॥ पहुचि न
 सकै कोइ तेरी टेक जन ॥ गुर पूरे वाहु वाहु सुख लहा चितारि मन ॥ गुर पहि सिफति भंडारु करमी
 पाईअै ॥ सतिगुर नदरि निहाल बहुड़ि न धाईअै ॥ रखै आपि दइआलु करि दासा आपणे ॥ हरि

हरि हरि हरि नामु जीवा सुणि सुणे ॥७॥ सलोक मः ५ ॥ प्रेम पटोला तै सहि दिता ढकण कू पति मेरी ॥
 दाना बीना साई मैडा नानक सार न जाणा तेरी ॥१॥ मः ५ ॥ तैडै सिमरणि हभु किछु लधमु बिखमु
 न डिठमु कोई ॥ जिसु पति रखै सचा साहिबु नानक मेटि न सकै कोई ॥२॥ पउड़ी ॥ होवै सुखु घणा दयि
 धिआइअै ॥ वंजै रोगा घाणि हरि गुण गाइअै ॥ अंदरि वरतै ठाढि प्रभि चिति आइअै ॥ पूरन होवै
 आस नाइ मंनि वसाइअै ॥ कोडि न लगै बिघनु आपु गवाइअै ॥ गिआन पदारथु मति गुर ते
 पाइअै ॥ तिनि पाए सभे थोक जिसु आपि दिवाइअै ॥ तूं सभना का खसमु सभ तेरी छाइअै ॥८॥
 सलोक मः ५ ॥ नदी तरंदड़ी मैडा खोजु न खुंभै मंझि मुहबति तेरी ॥ तउ सह चरणी मैडा हीअड़ा सीतमु
 हरि नानक तुलहा बेड़ी ॥१॥ मः ५ ॥ जिना दिसंदड़िआ दुरमति वंजै मित्र असाडड़े सेई ॥ हउ दूढेदी
 जगु सबाइआ जन नानक विरले केई ॥२॥ पउड़ी ॥ आवै साहिबु चिति तेरिआ भगता डिठिआ ॥
 मन की कटीअै मैलु साधसंगि वुठिआ ॥ जनम मरण भउ कटीअै जन का सबदु जपि ॥ बंधन खोलनि
 संत दूत सभि जाहि छपि ॥ तिसु सिउ लाइनि रंगु जिस दी सभ धारीआ ॥ ऊची हूं ऊचा थानु अगम
 अपारीआ ॥ रैणि दिनसु कर जोड़ि सासि सासि धिआईअै ॥ जा आपे होइ दइआलु तां भगत संगु
 पाईअै ॥६॥ सलोक मः ५ ॥ बारि विडानडै हुंमस धुंमस कूका पईआ राही ॥ तउ सह सेती लगड़ी
 डोरी नानक अनद सेती बनु गाही ॥१॥ मः ५ ॥ सची बैसक तिना संगि जिन संगि जपीअै नाउ ॥ तिन्
 संगि संगु न कीचई नानक जिना आपणा सुआउ ॥२॥ पउड़ी ॥ सा वेला परवाणु जितु सतिगुरु
 भेटिआ ॥ होआ साधू संगु फिरि दूख न तेटिआ ॥ पाइआ निहचलु थानु फिरि गरभि न लेटिआ ॥
 नदरी आइआ डिकु सगल ब्रहमेटिआ ॥ ततु गिआनु लाइ धिआनु दृसटि समेटिआ ॥ सभो जपीअै
 जापु जि मुखहु बोलेटिआ ॥ हुकमे बुझि निहालु सुखि सुखेटिआ ॥ परखि खजानै पाए से बहुड़ि न खोटिआ
 ॥१०॥ सलोक मः ५ ॥ विछोहे जंबूर खवे न वंजनि गाखड़े ॥ जे सो धणी मिलमनि नानक सुख संबूह सचु ॥१॥

मः ५ ॥ जिमी वसंदी पाणीअै ईधणु रखै भाहि ॥ नानक सो सहु आहि जा कै आढलि हभु को ॥२॥
 पउड़ी ॥ तेरे कीते कंम तुधै ही गोचरे ॥ सोई वरतै जगि जि कीआ तुधु धुरे ॥ बिसमु भए बिसमाद देखि
 कुदरति तेरीआ ॥ सरणि परे तेरी दास करि गति होइ मेरीआ ॥ तैरै हथि निधानु भावै तिसु देहि ॥
 जिस नो होइ दइआलु हरि नामु सेइ लेहि ॥ अगम अगोचर बेअंत अंतु न पाईअै ॥ जिस नो होहि
 कृपालु सु नामु धिआईअै ॥११॥ सलोक मः ५ ॥ कड़छीआ फिरंनि सुआउ न जाणनि सुजीआ ॥ सेई
 मुख दिसंनि नानक रते प्रेम रसि ॥१॥ मः ५ ॥ खोजी लधमु खोजु छडीआ उजाड़ि ॥ तै सहि दिती वाड़ि
 नानक खेतु न छिजई ॥२॥ पउड़ी ॥ आराधिहु सचा सोइ सभु किछु जिसु पासि ॥ दुहा सिरिआ खसमु
 आपि खिन महि करे रासि ॥ तिआगहु सगल उपाव तिस की ओट गहु ॥ पउ सरणाई भजि सुखी हूं सुख
 लहु ॥ करम धरम ततु गिआनु संता संगु होइ ॥ जपीअै अमृत नामु बिघनु न लगै कोइ ॥ जिस नो
 आपि दइआलु तिसु मनि वुठिआ ॥ पाईअनि सभि निधान साहिबि तुठिआ ॥१२॥ सलोक मः ५ ॥
 लधमु लभणहारु करमु करंदो मा पिरी ॥ इको सिरजणहारु नानक बिआ न पसीअै ॥१॥ मः ५ ॥
 पापड़िआ पछाड़ि बाणु सचावा संनि कै ॥ गुर मंत्रड़ा चितारि नानक दुखु न थीवई ॥२॥ पउड़ी ॥
 वाहु वाहु सिरजणहार पाईअनु ठाठि आपि ॥ जीअ जंत मिहरवानु तिस नो सदा जापि ॥ दइआ धारी
 समरथि चुके बिल बिलाप ॥ नठे ताप दुख रोग पूरे गुर प्रतापि ॥ कीतीअनु आपणी रख गरीब
 निवाजि थापि ॥ आपे लइअनु छडाइ बंधन सगल कापि ॥ तिसन बुझी आस पुन्नी मन संतोखि ध्रापि
 ॥ वडी हूं वडा अपार खसमु जिसु लेपु न पुंनि पापि ॥१३॥ सलोक मः ५ ॥ जा कउ भए कृपाल प्रभ
 हरि हरि सेई जपात ॥ नानक प्रीति लगी तिन राम सिउ भेटत साध संगत ॥१॥ मः ५ ॥ रामु
 रमहु बडभागीहो जलि थलि महीअलि सोइ ॥ नानक नामि अराधिअै बिघनु न लगै कोइ ॥२॥
 पउड़ी ॥ भगता का बोलिआ परवाणु है दरगह पवै थाइ ॥ भगता तेरी टेक रते सचि नाइ ॥ जिस नो

होइ कृपालु तिस का दूखु जाइ ॥ भगत तेरे दइआल ओना मिहर पाइ ॥ दूखु दरदु वड रोगु न पोहे
 तिसु माइ ॥ भगता एहु अधारु गुण गोविंद गाइ ॥ सदा सदा दिनु रैणि डिको डिकु धिआइ ॥ पीवति
 अमृत नामु जन नामे रहे अघाइ ॥१४॥ सलोक मः ५ ॥ कोटि बिघन तिसु लागते जिस नो विसरै
 नाउ ॥ नानक अनदिनु बिलपते जिउ सुंजै घरि काउ ॥१॥ मः ५ ॥ पिरी मिलावा जा थीअै साई
 सुहावी रुति ॥ घड़ी मुहतु नह वीसरै नानक रवीअै नित ॥२॥ पउड़ी ॥ सूरबीर वरीआम किनै न
 होड़ीअै ॥ फउज सताणी हाठ पंचा जोड़ीअै ॥ दस नारी अउधूत देनि चमोड़ीअै ॥ जिणि जिणि लैनि
 रलाइ एहो एना लोड़ीअै ॥ तै गुण दिन कै वसि किनै न मोड़ीअै ॥ भरमु कोटु माइआ खाई कहु कितु
 बिधि तोड़ीअै ॥ गुरु पूरा आराधि बिखम दलु फोड़ीअै ॥ हउ तिसु अगै दिनु राति रहा कर जोड़ीअै
 ॥१५॥ सलोक मः ५ ॥ किलविख सभे उतरनि नीत नीत गुण गाउ ॥ कोटि कलेसा ऊपजहि नानक
 बिसरै नाउ ॥१॥ मः ५ ॥ नानक सतिगुरि भेटिअै पूरी होवै जुगति ॥ हसंदिआ खेलमदिआ पैन्नदिआ
 खावंदिआ विचे होवै मुकति ॥२॥ पउड़ी ॥ सो सतिगुरु धनु धन्नु जिनि भरम गडु तोड़िआ ॥ सो सतिगुरु
 वाहु वाहु जिनि हरि सिउ जोड़िआ ॥ नामु निधानु अखुटु गुरु देइ दारूओ ॥ महा रोगु बिकराल तिनै
 बिदारूओ ॥ पाइआ नामु निधानु बहुतु खजानिआ ॥ जिता जनमु अपारु आपु पछानिआ ॥ महिमा
 कही न जाइ गुर समरथ देव ॥ गुर पारब्रहम परमेसुर अपरंपर अलख अभेव ॥१६॥ सलोक मः ५ ॥
 उदमु करेदिआ जीउ तूं कमावदिआ सुख भुंचु ॥ धिआइदिआ तूं प्रभू मिलु नानक उतरी चिंत
 ॥१॥ मः ५ ॥ सुभ चिंतन गोविंद रमण निरमल साधू संग ॥ नानक नामु न विसरउ डिक घड़ी
 करि किरपा भगवंत ॥२॥ पउड़ी ॥ तेरा कीता होइ त काहे डरपीअै ॥ जिसु मिलि जपीअै नाउ तिसु
 जीउ अरपीअै ॥ आइअै चिति निहालु साहिब बेसुमार ॥ तिस नो पोहे कवणु जिसु वलि निरंकार ॥
 सभु किछु तिस कै वसि न कोई बाहरा ॥ सो भगता मनि वुठा सचि समाहरा ॥ तेरे दास धिआइनि

तुधु तूं रखण वालिआ ॥ सिरि सभना समरथु नदरि निहालिआ ॥१७॥ सलोक मः ५ ॥ काम क्रोध मद
 लोभ मोह दुसट बासना निवारि ॥ राखि लेहु प्रभ आपणे नानक सद बलिहारि ॥१॥ मः ५ ॥
 खाँदिआ खाँदिआ मुहु घठा पैन्नदिआ सभु अंगु ॥ नानक ध्रिगु तिना दा जीविआ जिन सचि न लगो
 रंगु ॥२॥ पउड़ी ॥ जिउ जिउ तेरा हुकमु तिवै तिउ होवणा ॥ जह जह रखहि आपि तह जाइ खड़ोवणा
 ॥ नाम तेरै कै रंगि दुरमति धोवणा ॥ जपि जपि तुधु निरंकार भरमु भउ खोवणा ॥ जो तेरै रंगि रते से
 जोनि न जोवणा ॥ अंतरि बाहरि इकु नैण अलोवणा ॥ जिनी पछाता हुकमु तिन् कदे न रोवणा ॥ नाउ
 नानक बखसीस मन माहि परोवणा ॥१८॥ सलोक मः ५ ॥ जीवदिआ न चेतिओ मुआ रलमदड़ो खाक ॥
 नानक दुनीआ संगि गुदारिआ साकत मूड़ नपाक ॥१॥ मः ५ ॥ जीवदिआ हरि चेतिआ मरंदिआ हरि
 रंगि ॥ जनमु पदारथु तारिआ नानक साधू संगि ॥२॥ पउड़ी ॥ आदि जुगादी आपि रखण वालिआ
 ॥ सचु नामु करतारु सचु पसारिआ ॥ ऊणा कही न होइ घटे घटि सारिआ ॥ मिहरवान समरथ आपे
 ही घालिआ ॥ जिन् मनि वुठा आपि से सदा सुखालिआ ॥ आपे रचनु रचाइ आपे ही पालिआ ॥
 सभु किछु आपे आपि बेअंत अपारिआ ॥ गुर पूरे की टेक नानक संमालिआ ॥१९॥ सलोक मः ५ ॥
 आदि मधि अरु अंति परमेसरि रखिआ ॥ सतिगुरि दिता हरि नामु अंमृतु चखिआ ॥ साधा संगु
 अपारु अनदिनु हरि गुण रवै ॥ पाए मनोरथ सभि जोनी नह भवै ॥ सभु किछु करते हथि कारणु जो करै
 ॥ नानकु मंगै दानु संता धूरि तरै ॥१॥ मः ५ ॥ तिस नो मंनि वसाइ जिनि उपाइआ ॥ जिनि जनि
 धिआइआ खसमु तिनि सुखु पाइआ ॥ सफलु जनमु परवानु गुरमुखि आइआ ॥ हुकमै बुझि निहालु
 खसमि फुरमाइआ ॥ जिसु होआ आपि कृपालु सु नह भरमाइआ ॥ जो जो दिता खसमि सोई सुखु
 पाइआ ॥ नानक जिसहि दइआलु बुझाए हुकमु मित ॥ जिसहि भुलाए आपि मरि मरि जमहि नित
 ॥२॥ पउड़ी ॥ निंदक मारे ततकालि खिनु टिकण न दिते ॥ प्रभ दास का दुखु न खवि सकहि फड़ि

जोनी जुते ॥ मथे वालि पछाड़िअनु जम मारगि मुते ॥ दुखि लगै बिललाणिआ नरकि घोरि सुते ॥ कंठि
लाडि दास रखिअनु नानक हरि सते ॥२०॥ सलोक मः ५ ॥ रामु जपहु वडभागीहो जलि थलि पूरनु
सोडि ॥ नानक नामि धिआडिअै बिघनु न लागै कोडि ॥१॥ मः ५ ॥ कोटि बिघन तिसु लागते जिस नो
विसरै नाउ ॥ नानक अनदिनु बिलपते जिउ सुंजै घरि काउ ॥२॥ पउड़ी ॥ सिमरि सिमरि दातारु
मनोरथ पूरिआ ॥ इछ पुन्नी मनि आस गए विसूरिआ ॥ पाडिआ नामु निधानु जिस नो भालदा ॥ जोति
मिली संगि जोति रहिआ घालदा ॥ सूख सहज आन्नद वुठे तितु घरि ॥ आवण जाण रहे जनमु न तहा
मरि ॥ साहिबु सेवकु इकु इकु दृसटाडिआ ॥ गुर प्रसादि नानक सचि समाडिआ ॥२१॥१॥२॥ सुधु

रागु गूजरी भगता की बाणी

१९ सतिगुर प्रसादि ॥

स्री कबीर जीउ का चउपदा घरु २ दूजा ॥ चारि पाव दुडि सिंग गुंग मुख तब कैसे गुन गईहै ॥
ऊठत बैठत ठेगा परिहै तब कत मूड लुकईहै ॥१॥ हरि बिनु बैल बिराने हुईहै ॥ फाटे नाकन
टूटे काधन कोदउ को भुसु खईहै ॥१॥ रहाउ ॥ सारो दिनु डोलत बन महीआ अजहु न पेट अघईहै ॥
जन भगतन को कहो न मानो कीओ अपनो पईहै ॥२॥ दुख सुख करत महा भ्रमि बूडो अनिक जोनि
भरमईहै ॥ रतन जनमु खोडिओ प्रभु बिसरिओ इहु अउसरु कत पईहै ॥३॥ भ्रमत फिरत तेलक के
कपि जिउ गति बिनु रैनि बिहईहै ॥ कहत कबीर राम नाम बिनु मूंड धुने पछुतईहै ॥४॥१॥
गूजरी घरु ३ ॥ मुसि मुसि रोवै कबीर की माई ॥ ए बारिक कैसे जीवहि रघुराई ॥१॥ तनना बुनना
सभु तजिओ है कबीर ॥ हरि का नामु लिखि लीओ सरीर ॥१॥ रहाउ ॥ जब लगु तागा बाहउ बेही
॥ तब लगु बिसरै रामु सनेही ॥२॥ ओछी मति मेरी जाति जुलाहा ॥ हरि का नामु लहिओ मै लाहा
॥३॥ कहत कबीर सुनहु मेरी माई ॥ हमरा इन का दाता एकु रघुराई ॥४॥२॥

गूजरी श्री नामदेव जी के पदे घरु १

१ॐ सतिगुर प्रसादि ॥

जौ राजु देहि त कवन बडाई ॥ जौ भीख मंगावहि त किआ घटि जाई ॥१॥ तूं हरि भजु मन मेरे पदु
निरबानु ॥ बहुरि न होइ तेरा आवन जानु ॥१॥ रहाउ ॥ सभ तै उपाई भरम भुलाई ॥ जिस तूं
देवहि तिसहि बुझाई ॥२॥ सतिगुरु मिलै त सहसा जाई ॥ किसु हउ पूजउ दूजा नदरि न आई
॥३॥ एकै पाथर कीजै भाउ ॥ दूजै पाथर धरीअै पाउ ॥ जे ओहु देउ त ओहु भी देवा ॥ कहि नामदेउ
हम हरि की सेवा ॥४॥१॥ गूजरी घरु १ ॥ मलै न लाछै पार मलो परमलीओ बैठो री आई ॥ आवत
किनै न पेखिओ कवनै जाणै री बाई ॥१॥ कउणु कहै किणि बूझीअै रमईआ आकुलु री बाई ॥१॥
रहाउ ॥ जिउ आकासै पंखीअलो खोजु निरखिओ न जाई ॥ जिउ जल माझै माछलो मारगु पेखणो न जाई
॥२॥ जिउ आकासै घड़अलो मृग तृसना भरिआ ॥ नामे चे सुआमी बीठलो जिनि तीनै जरिआ ॥३॥२॥

गूजरी श्री रविदास जी के पदे घरु ३

१ॐ सतिगुर प्रसादि ॥

दूधु त बछरै थनहु बिटारिओ ॥ फूलु भवरि जलु मीनि बिगारिओ ॥१॥ माई गोविंद पूजा कहा
लै चरावउ ॥ अवरु न फूलु अनूपु न पावउ ॥१॥ रहाउ ॥ मैलागर बेटे है भुइअंगा ॥ बिखु
अंमृतु बसहि इक संगी ॥२॥ धूप दीप नईबेदहि बासा ॥ कैसे पूज करहि तेरी दासा ॥३॥
तनु मनु अरपउ पूज चरावउ ॥ गुर परसादि निरंजनु पावउ ॥४॥ पूजा अरचा आहि न तोरी ॥
कहि रविदास कवन गति मोरी ॥५॥१॥

गूजरी श्री तृलोचन जीउ के पदे घरु १

१ॐ सतिगुर प्रसादि ॥

अंतरु मलि निरमलु नही कीना बाहरि भेख उदासी ॥ हिरदै कमलु घटि ब्रह्मु न चीना काहे

भइआ संनिआसी ॥१॥ भरमे भूली रे जै चंदा ॥ नही नही चीन्हा परमान्नदा ॥१॥ रहाउ ॥
 घरि घरि खाइआ पिंडु बधाइआ खिंथा मुंदा माइआ ॥ भूमि मसाण की भसम लगाई गुर बिनु
 ततु न पाइआ ॥२॥ काइ जपहु रे काइ तपहु रे काइ बिलोवहु पाणी ॥ लख चउरासीह जिनि
 उपाई सो सिमरहु निरबाणी ॥३॥ काइ कमंडलु कापड़ीआ रे अठसठि काइ फिराही ॥ बदति
 तलोचनु सुनु रे प्राणी कण बिनु गाहु कि पाही ॥४॥१॥ गूजरी ॥ अंति कालि जो लछमी
 सिमरै औसी चिंता महि जे मरै ॥ सरप जोनि वलि वलि अउतरै ॥१॥ अरी बाई गोबिंद नामु
 मति बीसरै ॥ रहाउ ॥ अंति कालि जो इसत्री सिमरै औसी चिंता महि जे मरै ॥ बेसवा जोनि
 वलि वलि अउतरै ॥२॥ अंति कालि जो लड़िके सिमरै औसी चिंता महि जे मरै ॥ सूकर जोनि
 वलि वलि अउतरै ॥३॥ अंति कालि जो मंदर सिमरै औसी चिंता महि जे मरै ॥ प्रेत जोनि
 वलि वलि अउतरै ॥४॥ अंति कालि नाराइणु सिमरै औसी चिंता महि जे मरै ॥ बदति
 तिलोचनु ते नर मुकता पीतंबरु वा के रिदै बसै ॥५॥२॥

गूजरी श्री जैदेव जीउ का पदा घरु ४ १९ सतिगुर प्रसादि ॥

परमादि पुरखमनोपिमं सति आदि भाव रतं ॥ परमदभुतं परकृति परं
 जदिचिंति सरब गतं ॥१॥ केवल राम नाम मनोरमं ॥ बदि अमृत तत मडिअं ॥ न दनोति
 जसमरणेन जनम जराधि मरण भइअं ॥१॥ रहाउ ॥ इछसि जमादि पराभयं जसु ससति
 सुकृत कृतं ॥ भव भूत भाव समब्यिअं परमं प्रसन्नमिदं ॥२॥ लोभादि दृसटि पर गृह्य जदिबिधि
 आचरणं ॥ तजि सकल दुहकृत दुरमती भजु चक्रधर सरणं ॥३॥ हरि भगत निज निहकेवला
 रिद करमणा बचसा ॥ जोगेन किं जगेन किं दानेन किं तपसा ॥४॥ गोबिंद गोबिंदेति जपि नर
 सकल सिधि पदं ॥ जैदेव आइउ तस सफुटं भव भूत सरब गतं ॥५॥१॥

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

रागु देवगंधारी महला ४ घरु १ ॥

सेवक जन बने ठाकुर लिव लागे ॥ जो तुमरा जसु कहते गुरमति तिन मुख भाग सभागे ॥१॥
रहाउ ॥ टूटे माझिआ के बंधन फाहे हरि राम नाम लिव लागे ॥ हमरा मनु मोहिओ गुर मोहनि हम
बिसम भई मुख लागे ॥१॥ सगली रैणि सोई अंधिआरी गुर किंचत किरपा जागे ॥ जन नानक के
प्रभ सुंदर सुआमी मोहि तुम सरि अवरु न लागे ॥२॥१॥ देवगंधारी ॥ मेरो सुंदरु कहहु मिलै
कितु गली ॥ हरि के संत बतावहु मारगु हम पीछै लागि चली ॥१॥ रहाउ ॥ पृअ के बचन
सुखाने हीअरै इह चाल बनी है भली ॥ लटुरी मधुरी ठाकुर भाई ओह सुंदरि हरि ढुलि मिली ॥१॥
एको पृउ सखीआ सभ पृअ की जो भावै पिर सा भली ॥ नानकु गरीबु किआ करै बिचारा हरि भावै
तितु राहि चली ॥२॥२॥ देवगंधारी ॥ मेरे मन मुख हरि हरि हरि बोलीअै ॥ गुरमुखि रंगि चल्लै
राती हरि प्रेम भीनी चोलीअै ॥१॥ रहाउ ॥ हउ फिरउ दिवानी आवल बावल तिसु कारणि हरि
ढोलीअै ॥ कोई मेलै मेरा प्रीतमु पिआरा हम तिस की गुल गोलीअै ॥१॥ सतिगुरु पुरखु मनावहु
अपुना हरि अंमृतु पी झोलीअै ॥ गुर प्रसादि जन नानक पाझिआ हरि लाधा देह टोलीअै ॥२॥३॥
देवगंधारी ॥ अब हम चली ठाकुर पहि हारि ॥ जब हम सरणि प्रभू की आई राखु प्रभू भावै मारि

॥१॥ रहाउ ॥ लोकन की चतुराई उपमा ते बैसंतरि जारि ॥ कोई भला कहउ भावै बुरा कहउ हम तनु दीओ है ढारि ॥१॥ जो आवत सरणि ठाकुर प्रभु तुमरी तिसु राखहु किरपा धारि ॥ जन नानक सरणि तुमारी हरि जीउ राखहु लाज मुरारि ॥२॥४॥ देवगंधारी ॥ हरि गुण गावै हउ तिसु बलिहारी ॥ देखि देखि जीवा साध गुर दरसनु जिसु हिरदै नामु मुरारी ॥१॥ रहाउ ॥ तुम पवित्र पावन पुरख प्रभ सुआमी हम किउ करि मिलह जूठारी ॥ हमरै जीइ होरु मुखि होरु होत है हम करमहीण कूड़िआरी ॥१॥ हमरी मुद्र नामु हरि सुआमी रिद अंतरि दुसट दुसटारी ॥ जिउ भावै तिउ राखहु सुआमी जन नानक सरणि तुमारी ॥२॥५॥ देवगंधारी ॥ हरि के नाम बिना सुंदरि है नकटी ॥ जिउ बेसुआ के घरि पूतु जमतु है तिसु नामु परिओ है ध्रकटी ॥१॥ रहाउ ॥ जिन कै हिरदै नाहि हरि सुआमी ते बिगड़ रूप बेरकटी ॥ जिउ निगुरा बहु बाता जाणै ओहु हरि दरगह है भ्रसटी ॥१॥ जिन कउ दड़िआलु होआ मेरा सुआमी तिना साध जना पग चकटी ॥ नानक पतित पवित मिलि संगति गुर सतिगुर पाछै छुकटी ॥२॥६॥ छका १

देवगंधारी महला ५ घरु २

१६ सतिगुर प्रसादि ॥

माई गुर चरणी चितु लाईअै ॥ प्रभु होइ कृपालु कमलु परगासे सदा सदा हरि धिआईअै ॥१॥ रहाउ ॥ अंतरि एको बाहरि एको सभ महि एकु समाईअै ॥ घटि अवघटि रविआ सभ ठाई हरि पूरन ब्रहमु दिखाईअै ॥१॥ उसतति करहि सेवक मुनि केते तेरा अंतु न कतहू पाईअै ॥ सुखदाते दुख भंजन सुआमी जन नानक सद बलि जाईअै ॥२॥१॥ देवगंधारी ॥ माई होनहार सो होईअै ॥ राचि रहिओ रचना प्रभु अपनी कहा लाभु कहा खोईअै ॥१॥ रहाउ ॥ कह फूलहि आन्नद बिखै सोग कब हसनो कब रोईअै ॥ कबहू मैलु भरे अभिमानी कब साधू संगि धोईअै ॥१॥ कोइ न मेटै प्रभ का कीआ दूसर नाही अलोईअै ॥ कहु नानक तिसु गुर बलिहारी जिह प्रसादि सुख सोईअै ॥२॥२॥

देवगंधारी ॥ माई सुनत सोच भै डरत ॥ मेर तेर तजउ अभिमाना सरनि सुआमी की परत
 ॥१॥ रहाउ ॥ जो जो कहै सोई भल मानउ नाहि न का बोल करत ॥ निमख न बिसरउ हीए मोरे ते
 बिसरत जाई हउ मरत ॥१॥ सुखदाई पूरन प्रभु करता मेरी बहुतु इआनप जरत ॥ निरगुनि
 करूपि कुलहीण नानक हउ अनद रूप सुआमी भरत ॥२॥३॥ देवगंधारी ॥ मन हरि कीरति करि
 सदहूं ॥ गावत सुनत जपत उधारै बरन अबरना सभहूं ॥१॥ रहाउ ॥ जह ते उपजिओ तही
 समाइओ इह बिधि जानी तबहूं ॥ जहा जहा इह देही धारी रहनु न पाइओ कबहूं ॥१॥ सुखु
 आइओ भै भ्रम बिनासे कृपाल हुए प्रभ जबहू ॥ कहु नानक मेरे पूरे मनोरथ साधसंगि तजि लबहूं
 ॥२॥४॥ देवगंधारी ॥ मन जिउ अपुने प्रभ भावउ ॥ नीचहु नीचु नीचु अति नाना होइ गरीबु
 बुलावउ ॥१॥ रहाउ ॥ अनिक अडंबर माइआ के बिरथे ता सिउ प्रीति घटावउ ॥ जिउ अपुनो
 सुआमी सुखु मानै ता महि सोभा पावउ ॥१॥ दासन दास रेणु दासन की जन की टहल कमावउ ॥
 सरब सूख बडिआई नानक जीवउ मुखहु बुलावउ ॥२॥५॥ देवगंधारी ॥ प्रभ जी तउ प्रसादि भ्रमु
 डारिओ ॥ तुमरी कृपा ते सभु को अपना मन महि इहै बीचारिओ ॥१॥ रहाउ ॥ कोटि पराध मिटे
 तेरी सेवा दरसनि दूखु उतारिओ ॥ नामु जपत महा सुखु पाइओ चिंता रोगु बिदारिओ ॥१॥ कामु
 क्रोधु लोभु झूठु निंदा साधू संगि बिसारिओ ॥ माइआ बंध काटे किरपा निधि नानक आपि उधारिओ
 ॥२॥६॥ देवगंधारी ॥ मन सगल सिआनप रही ॥ करन करावनहार सुआमी नानक ओट गही
 ॥१॥ रहाउ ॥ आपु मेटि पए सरणाई इह मति साधू कही ॥ प्रभ की आगिआ मानि सुखु पाइआ
 भ्रमु अधेरा लही ॥१॥ जान प्रवीन सुआमी प्रभ मेरे सरणि तुमारी अही ॥ खिन महि थापि
 उथापनहारे कुदरति कीम न पही ॥२॥७॥ देवगंधारी महला ५ ॥ हरि प्रान प्रभू सुखदाते ॥
 गुर प्रसादि काहू जाते ॥१॥ रहाउ ॥ संत तुमारे तुमरे प्रीतम तिन कउ काल न खाते ॥ रंगि तुमारे लाल

भए है राम नाम रसि माते ॥१॥ महा किलबिख कोटि दोख रोगा प्रभ दृसटि तुहारी हाते ॥ सोवत जागि
 हरि हरि हरि गाड़िआ नानक गुर चरन पराते ॥२॥८॥ देवगंधारी ५ ॥ सो प्रभु जत कत पेखिओ
 नैणी ॥ सुखदाई जीअन को दाता अमृतु जा की बैणी ॥१॥ रहाउ ॥ अगिआनु अधेरा संती काटिआ
 जीअ दानु गुर दैणी ॥ करि किरपा करि लीनो अपुना जलते सीतल होणी ॥१॥ करमु धरमु किछु
 उपजि न आइओ नह उपजी निरमल करणी ॥ छाडि सिआनप संजम नानक लागो गुर की चरणी ॥
 २॥६॥ देवगंधारी ५ ॥ हरि राम नामु जपि लाहा ॥ गति पावहि सुख सहज अन्नदा काटे जम के
 फाहा ॥१॥ रहाउ ॥ खोजत खोजत खोजि बीचारिओ हरि संत जना पहि आहा ॥ तिना परापति एहु
 निधाना जिन् कै करमि लिखाहा ॥१॥ से बडभागी से पतिवन्ते सेई पूरे साहा ॥ सुंदर सुघड़ सरूप ते
 नानक जिन् हरि हरि नामु विसाहा ॥२॥१०॥ देवगंधारी ५ ॥ मन कह अह्वकारि अफारा ॥
 दुरगंध अपवित्र अपावन भीतरि जो दीसै सो छारा ॥१॥ रहाउ ॥ जिनि कीआ तिसु सिमरि परानी
 जीउ प्राण जिनि धारा ॥ तिसहि तिआगि अवर लपटावहि मरि जनमहि मुग्ध गवारा ॥१॥ अंध
 गुंग पिंगुल मति हीना प्रभ राखहु राखनहारा ॥ करन करावनहार समरथा किआ नानक जंत
 बिचारा ॥२॥११॥ देवगंधारी ५ ॥ सो प्रभु नैरे हू ते नैरे ॥ सिमरि धिआइ गाड़ि गुन गोबिंद
 दिनु रैन साझ सवेरै ॥१॥ रहाउ ॥ उधरु देह दुलभ साधू संगि हरि हरि नामु जपेरै ॥ घरी न
 मुहतु न चसा बिलम्बहु कालु नितहि नित हेरै ॥१॥ अंध बिला ते काढहु करते किआ नाही घरि
 तेरै ॥ नामु अधारु दीजै नानक कउ आनद सूख घनेरै ॥२॥१२॥ छके २ ॥ देवगंधारी ५ ॥ मन
 गुर मिलि नामु अराधिओ ॥ सूख सहज आन्नद मंगल रस जीवन का मूलु बाधिओ ॥१॥ रहाउ ॥
 करि किरपा अपुना दासु कीनो काटे माड़िआ फाधिओ ॥ भाउ भगति गाड़ि गुण गोबिंद जम का
 मारगु साधिओ ॥१॥ भड़िओ अनुग्रहु मिटिओ मोरचा अमोल पदारथु लाधिओ ॥ बलिहारै नानक

लख बेरा मेरे ठाकुर अगम अगाधिओ ॥२॥१३॥ देवगंधारी ५ ॥ माई जो प्रभ के गुन गावै ॥
 सफल आइआ जीवन फलु ता को पारब्रहम लिव लावै ॥१॥ रहाउ ॥ सुंदरु सुघड़ु सूरु सो बेता जो
 साधू संगु पावै ॥ नामु उचारु करे हरि रसना बहुड़ि न जोनी धावै ॥१॥ पूरन ब्रहमु रविआ मन तन
 महि आन न दृसटी आवै ॥ नरक रोग नही होवत जन संगि नानक जिसु लड़ि लावै ॥२॥१४॥
 देवगंधारी ५ ॥ चंचलु सुपनै ही उरझाड़िओ ॥ इतनी न बूझै कबहू चलना बिकल भड़िओ संगि
 माड़िओ ॥१॥ रहाउ ॥ कुसम रंग संग रसि रचिआ बिखिआ एक उपाड़िओ ॥ लोभ सुनै मनि सुखु करि
 मानै बेगि तहा उठि धाड़िओ ॥१॥ फिरत फिरत बहुतु स्रमु पाड़िओ संत दुआरै आड़िओ ॥ करी कृपा
 पारब्रहमि सुआमी नानक लीओ समाड़िओ ॥२॥१५॥ देवगंधारी ५ ॥ सरब सुखा गुर चरना ॥
 कलिमल डारन मनहि सधारन इह आसर मोहि तरना ॥१॥ रहाउ ॥ पूजा अरचा सेवा बंदन इहै
 टहल मोहि करना ॥ बिगसै मनु होवै परगासा बहुरि न गरभै परना ॥१॥ सफल मूरति परसउ
 संतन की इहै धिआना धरना ॥ भड़िओ कृपालु ठाकुरु नानक कउ परिओ साध की सरना ॥२॥१६॥
 देवगंधारी महला ५ ॥ अपुने हरि पहि बिनती कहीअै ॥ चारि पदारथ अनद मंगल निधि सूख
 सहज सिधि लहीअै ॥१॥ रहाउ ॥ मानु तिआगि हरि चरनी लागउ तिसु प्रभ अंचलु गहीअै ॥ आंच
 न लागै अगनि सागर ते सरनि सुआमी की अहीअै ॥१॥ कोटि पराध महा अकृतघन बहुरि बहुरि
 प्रभ सहीअै ॥ करुणा मै पूरन परमेशुर नानक तिसु सरनहीअै ॥२॥१७॥ देवगंधारी ५ ॥
 गुर के चरन रिदै परवेसा ॥ रोग सोग सभि दूख बिनासे उतरे सगल कलेसा ॥१॥ रहाउ ॥ जनम
 जनम के किलबिख नासहि कोटि मजन इसनाना ॥ नामु निधानु गावत गुण गोबिंद लागो सहजि
 धिआना ॥१॥ करि किरपा अपुना दासु कीनो बंधन तोरि निरारे ॥ जपि जपि नामु जीवा तेरी
 बाणी नानक दास बलिहारे ॥२॥१८॥ छके ३ ॥ देवगंधारी महला ५ ॥ माई प्रभ के चरन

निहारउ ॥ करहु अनुग्रहु सुआमी मेरे मन ते कबहु न डारउ ॥१॥ रहाउ ॥ साधू धूरि लाई मुखि
 मसतकि काम क्रोध बिखु जारउ ॥ सभ ते नीचु आतम करि मानउ मन महि डिहु सुखु धारउ ॥१॥
 गुन गावह ठाकुर अबिनासी कलमल सगले झारउ ॥ नाम निधानु नानक दानु पावउ कंठि
 लाइ उरि धारउ ॥२॥१६॥ देवगंधारी महला ५ ॥ प्रभ जीउ पेखउ दरसु तुमारा ॥ सुंदर धिआनु
 धारु दिनु रैनी जीअ प्रान ते पिआरा ॥१॥ रहाउ ॥ सासत्र बेद पुरान अविलोके सिमृति ततु
 बीचारा ॥ दीना नाथ प्रानपति पूरन भवजल उधरनहारा ॥१॥ आदि जुगादि भगत जन सेवक
 ता की बिखै अधारा ॥ तिन जन की धूरि बाछै नित नानकु परमेसरु देवनहारा ॥२॥२०॥
 देवगंधारी महला ५ ॥ तेरा जनु राम रसाइणि माता ॥ प्रेम रसा निधि जा कउ उपजी छोडि न
 कतहू जाता ॥१॥ रहाउ ॥ बैठत हरि हरि सोवत हरि हरि हरि रसु भोजनु खाता ॥ अठसठि तीरथ
 मजनु कीनो साधू धूरी नाता ॥१॥ सफलु जनमु हरि जन का उपजिआ जिनि कीनो सउतु बिधाता
 ॥ सगल समूह लै उधरे नानक पूरन ब्रहमु पछाता ॥२॥२१॥ देवगंधारी महला ५ ॥ माई
 गुर बिनु गिआनु न पाईअै ॥ अनिक प्रकार फिरत बिललाते मिलत नही गोसाईअै ॥१॥
 रहाउ ॥ मोह रोग सोग तनु बाधिओ बहु जोनी भरमाईअै ॥ टिकनु न पावै बिनु सतसंगति
 किसु आगै जाइ रूआईअै ॥१॥ करै अनुग्रहु सुआमी मेरा साध चरन चितु लाईअै ॥
 संकट घोर कटे खिन भीतरि नानक हरि दरसि समाईअै ॥२॥२२॥ देवगंधारी महला ५ ॥
 ठाकुर होए आपि दइआल ॥ भई कलिआण अन्नद रूप होई है उबरे बाल गुपाल ॥ रहाउ ॥
 दुइ कर जोड़ि करी बेन्नती पारब्रहमु मनि धिआइआ ॥ हाथु देइ राखे परमेसुरि सगला दुरतु
 मिटाइआ ॥१॥ वर नारी मिलि मंगलु गाइआ ठाकुर का जैकारु ॥ कहु नानक जन कउ बलि
 जाईअै जो सभना करे उधारु ॥२॥२३॥

ੴ ਸਤਿਗੁਰ ਪ੍ਰਸਾਦਿ ॥

ਦੇਵਗੰਧਾਰੀ ਮਹਲਾ ੫ ॥ ਅਪੁਨੇ ਸਤਿਗੁਰ ਪਹਿ ਬਿਨਤ ਕਹਿਆ ॥ ਭਏ ਕ੍ਰਪਾਲ ਦਇਆਲ ਦੁਖ ਭੰਜਨ ਮੇਰਾ
 ਸਗਲ ਅੰਦੇਸਰਾ ਗਇਆ ॥ ਰਹਾਉ ॥ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥ ਕਰੁ
 ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥ ਪਰਤਪਕਾਰੀ ਸਰਬ ਸਧਾਰੀ ਸਫਲ ਦਰਸਨ
 ਸਹਜਇਆ ॥ ਕਹੁ ਨਾਨਕ ਨਿਰਗੁਣ ਕਤੁ ਦਾਤਾ ਚਰਣ ਕਮਲ ਊਰ ਧਰਿਆ ॥੨॥੨੪॥ ਦੇਵਗੰਧਾਰੀ ਮਹਲਾ ੫
 ॥ ਅਨਾਥ ਨਾਥ ਪ੍ਰਭ ਹਮਾਰੇ ॥ ਸਰਨਿ ਆਇਓ ਰਾਖਨਹਾਰੇ ॥ ਰਹਾਉ ॥ ਸਰਬ ਪਾਖ ਰਾਖੁ ਮੁਰਾਰੇ ॥ ਆਗੈ ਪਾਠੈ
 ਅੰਤੀ ਵਾਰੇ ॥੧॥ ਜਬ ਚਿਤਵਤੁ ਤਬ ਤੁਹਾਰੇ ॥ ਊਨ ਸਮਾਰਿ ਮੇਰਾ ਮਨੁ ਸਧਾਰੇ ॥੨॥ ਸੁਨਿ ਗਾਵਤੁ ਗੁਰ ਬਚਨਾਰੇ
 ॥ ਬਲਿ ਬਲਿ ਜਾਤੁ ਸਾਧ ਦਰਸਾਰੇ ॥੩॥ ਮਨ ਮਹਿ ਰਾਖਤੁ ਏਕ ਅਸਾਰੇ ॥ ਨਾਨਕ ਪ੍ਰਭ ਮੇਰੇ ਕਰਨੈਹਾਰੇ
 ॥੪॥੨੫॥ ਦੇਵਗੰਧਾਰੀ ਮਹਲਾ ੫ ॥ ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ
 ਸੰਤਨ ਕਾ ਚੇਰਾ ॥ ਰਹਾਉ ॥ ਪ੍ਰਾਤਹਕਾਲ ਲਾਗਤੁ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਤੁ ॥ ਤਨੁ ਮਨੁ ਅਰਪਿ
 ਕਰਤੁ ਜਨ ਸੇਵਾ ਰਸਨਾ ਹਰਿ ਗੁਨ ਗਾਵਤੁ ॥੧॥ ਸਾਸਿ ਸਾਸਿ ਸਿਮਰਤੁ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥
 ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥

ਰਾਗੁ ਦੇਵਗੰਧਾਰੀ ਮਹਲਾ ੫ ਧਰੁ ੩

ੴ ਸਤਿਗੁਰ ਪ੍ਰਸਾਦਿ ॥

ਮੀਤਾ ਐਸੇ ਹਰਿ ਜੀਤ ਪਾਏ ॥ ਛੋਡਿ ਨ ਜਾਇ ਸਦਾ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥
 ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ ਅਨਿਕ ਅਨਿਕ ਭਾਇ ਬਹੁ ਪੇਖੇ ਪ੍ਰਭੁ ਰੋਮ ਨ
 ਸਮਸਰਿ ਲਾਏ ॥੧॥ ਮੰਦਰਿ ਭਾਗੁ ਸੋਭਿ ਟੁਭਾਰੈ ਅਨਹਤ ਰੁਧੁ ਝੁਧੁ ਲਾਏ ॥ ਕਹੁ ਨਾਨਕ ਸਦਾ ਰੰਗੁ ਮਾਏ ਗ੍ਰਹ
 ਪ੍ਰਭੁ ਥੀਤੇ ਸਦਾ ਥਾਏ ॥੨॥੧॥੨੭॥ ਦੇਵਗੰਧਾਰੀ ੫ ॥ ਦਰਸਨ ਨਾਮ ਕਤੁ ਮਨੁ ਆਠੈ ॥ ਭ੍ਰਮਿ ਆਇਓ
 ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਠੈ ॥੧॥ ਰਹਾਉ ॥ ਕਿਸੁ ਹਤ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ

गाछै ॥ साधसंगति की सरनी परीअै चरण रेनु मनु बाछै ॥१॥ जुगति न जाना गुनु नही कोई महा
 दुतरु माइ आछै ॥ आइ पड़िओ नानक गुर चरनी तउ उतरी सगल दुराछै ॥२॥२॥२८॥
 देवगंधारी ५ ॥ अंमृता पृअ बचन तुहारे ॥ अति सुंदर मनमोहन पिआरे सभहू मधि निरारे
 ॥१॥ रहाउ ॥ राजु न चाहउ मुकति न चाहउ मनि प्रीति चरन कमलारे ॥ ब्रहम महेस सिध मुनि इंद्रा
 मोहि ठाकुर ही दरसारे ॥१॥ दीनु दुआरै आइओ ठाकुर सरनि परिओ संत हारे ॥ कहु नानक प्रभ मिले
 मनोहर मनु सीतल बिगसारे ॥२॥३॥२६॥ देवगंधारी महला ५ ॥ हरि जपि सेवकु पारि उतारिओ
 ॥ दीन दड़िआल भए प्रभ अपने बहुड़ि जनमि नही मारिओ ॥१॥ रहाउ ॥ साधसंगमि गुण गावह
 हरि के रतन जनमु नही हारिओ ॥ प्रभ गुन गाइ बिखै बन तरिआ कुलह समूह उधारिओ ॥१॥
 चरन कमल बसिआ रिद भीतरि सासि गिरासि उचारिओ ॥ नानक ओट गही जगदीसुर पुनह पुनह
 बलिहारिओ ॥२॥४॥३०॥

रागु देवगंधारी महला ५ घरु ४

१६ सतिगुर प्रसादि ॥

करत फिरे बन भेख मोहन रहत निरार ॥१॥ रहाउ ॥ कथन सुनावन गीत नीके गावन मन महि धरते
 गार ॥१॥ अति सुंदर बहु चतुर सिआने बिदिआ रसना चार ॥२॥ मान मोह मेर तेर बिबरजित
 एहु मारगु खंडे धार ॥३॥ कहु नानक तिनि भवजलु तरीअले प्रभ किरपा संत संगार ॥४॥१॥३१॥

रागु देवगंधारी महला ५ घरु ५

१६ सतिगुर प्रसादि ॥

मै पेखिओ री ऊचा मोहनु सभ ते ऊचा ॥ आन न समसरि कोऊ लागै दूढि रहे हम मूचा ॥१॥ रहाउ ॥
 बहु बेअंतु अति बडो गाहरो थाह नही अगहूचा ॥ तोलि न तुलीअै मोलि न मुलीअै कत पाईअै मन
 रूचा ॥१॥ खोज असंखा अनिक तपंथा बिनु गुर नही पहूचा ॥ कहु नानक किरपा करी ठाकुर मिलि

साधू रस भूंचा ॥२॥१॥३२॥ देवगंधारी महला ५ ॥ मै बहु बिधि पेखिओ दूजा नाही री कोऊ ॥ खंड दीप सभ भीतरि रविआ पूरि रहिओ सभ लोऊ ॥१॥ रहाउ ॥ अगम अगंमा कवन मद्धिमा मनु जीवै सुनि सोऊ ॥ चारि आसरम चारि बरन्ना मुकति भए सेवतोऊ ॥१॥ गुरि सबटु दृडाइआ परम पटु पाइआ दुतीअ गए सुख होऊ ॥ कहु नानक भव सागरु तरिआ हरि निधि पाई सहजोऊ ॥२॥२॥३३॥

रागु देवगंधारी महला ५ घरु ६

१९८ सतिगुर प्रसादि ॥

एकै रे हरि एकै जान ॥ एकै रे गुरमुखि जान ॥१॥ रहाउ ॥ काहे भ्रमत हउ तुम भ्रमहु न भाई रविआ रे रविआ सब थान ॥१॥ जिउ बैसंतरु कासट मझारि बिनु संजम नही कारज सारि ॥ बिनु गुर न पावैगो हरि जी को दुआर ॥ मिलि संगति तजि अभिमान कहु नानक पाए है परम निधान ॥२॥१॥३४॥ देवगंधारी ५ ॥ जानी न जाई ता की गाति ॥१॥ रहाउ ॥ कह पेखारउ हउ करि चतुराई बिसमन बिसमे कहन कहाति ॥१॥ गण गंधरब सिध अरु साधिक ॥ सुरि नर देव ब्रहम ब्रहमादिक ॥ चतुर बेद उचरत दिनु राति ॥ अगम अगम ठाकुरु आगाधि ॥ गुन बेअंत बेअंत भनु नानक कहनु न जाई परै पराति ॥२॥२॥३५॥ देवगंधारी महला ५ ॥ धिआए गाए करनैहार ॥ भउ नाही सुख सहज अन्नदा अनिक ओही रे एक समार ॥१॥ रहाउ ॥ सफल मूरति गुरु मेरै माथै ॥ जत कत पेखउ तत तत साथै ॥ चरन कमल मेरे प्रान अधार ॥१॥ समरथ अथाह बडा प्रभु मेरा ॥ घट घट अंतरि साहिबु नेरा ॥ ताकी सरनि आसर प्रभ नानक जा का अंतु न पारावार ॥२॥३॥३६॥ देवगंधारी महला ५ ॥ उलटी रे मन उलटी रे ॥ साकत सिउ करि उलटी रे ॥ झूठै की रे झूठु परीति छुटकी रे मन छुटकी रे साकत संगि न छुटकी रे ॥१॥ रहाउ ॥ जिउ काजर भरि मंदरु राखिओ जो पैसै कालूखी रे ॥ दूरहु ही ते भागि गइओ है जिसु गुर मिलि छुटकी तृकुटी रे ॥१॥ मागउ दानु कृपाल कृपा निधि मेरा

मुखु साकत संगि न जुटसी रे ॥ जन नानक दास दास को करीअहु मेरा मूंडु साध पगा हेठि रुलसी रे ॥२॥४॥३७॥

रागु देवगंधारी महला ५ घरु ७

१९८ सतिगुर प्रसादि ॥

सभ दिन के समरथ पंथ बिठुले हउ बलि बलि जाउ ॥ गावन भावन संतन तोरै चरन उवा कै पाउ ॥१॥ रहाउ ॥ जासन बासन सहज केल करुणा मै एक अन्नत अनूपै ठाउ ॥१॥ रिधि सिधि निधि कर तल जगजीवन सब नाथ अनेकै नाउ ॥ दड़िआ मड़िआ किरपा नानक कउ सुनि सुनि जसु जीवाउ ॥२॥१॥३८॥६॥४४॥

१९८ सतिगुर प्रसादि ॥ रागु देवगंधारी महला ६ ॥ यह मनु नैक न कहिओ करै ॥ सीख सिखाइ रहिओ अपनी सी दुरमति ते न टरै ॥१॥ रहाउ ॥ मदि माड़िआ कै भड़िओ बावरो हरि जसु नहि उचरै ॥ करि परपंचु जगत कउ डहकै अपनो उदरु भरै ॥१॥ सुआन पूछ जिउ होइ न सूधो कहिओ न कान धरै ॥ कहु नानक भजु राम नाम नित जा ते काजु सरै ॥२॥१॥ देवगंधारी महला ६ ॥ सभ किछु जीवत को बिबहार ॥ मात पिता भाई सुत बंधप अरु फुनि गृह की नारि ॥१॥ रहाउ ॥ तन ते प्रान होत जब निआरे टेरत प्रेति पुकारि ॥ आध घरी कोऊ नहि राखै घर ते देत निकारि ॥१॥ मृग तृसना जिउ जग रचना यह देखहु रिदै बिचारि ॥ कहु नानक भजु राम नाम नित जा ते होत उधार ॥२॥२॥ देवगंधारी महला ६ ॥ जगत मै झूठी देखी प्रीति ॥ अपने ही सुख सिउ सभ लागे किआ दारा किआ मीत ॥१॥ रहाउ ॥ मेरउ मेरउ सभै कहत है हित सिउ बाधिओ चीत ॥ अंति कालि संगी नह कोऊ इह अचरज है रीति ॥१॥ मन मूरख अजहू नह समझत सिख दै हारिओ नीत ॥ नानक भउजलु पारि परै जउ गावै प्रभ के गीत ॥२॥३॥६॥३८॥४७॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਬਿਹਾਗੜਾ ਚੜ੍ਹਪਦੇ ਮਹਲਾ ੫ ਘਰੁ ੨ ॥

ਦੂਤਨ ਸੰਗਰੀਆ ॥ ਭੁਇਅੰਗਨਿ ਬਸਰੀਆ ॥ ਅਨਿਕ ਉਪਰੀਆ ॥੧॥ ਤਉ ਮੈ ਹਰਿ ਹਰਿ ਕਰੀਆ ॥ ਤਉ
ਸੁਖ ਸਹਜਰੀਆ ॥੧॥ ਰਹਾਉ ॥ ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥ ਵਿਚਿ ਧੂਮਨ ਧਿਰੀਆ ॥੨॥
ਸਗਲ ਬਟਰੀਆ ॥ ਬਿਰਖ ਝਿਕੁ ਤਰੀਆ ॥ ਬਹੁ ਬੰਧਹਿ ਪਰੀਆ ॥੩॥ ਥਿਰੁ ਸਾਧ ਸਫਰੀਆ ॥ ਜਹ
ਕੀਰਤਨੁ ਹਰੀਆ ॥ ਨਾਨਕ ਸਰਨਰੀਆ ॥੪॥੧॥

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਹਾਗੜਾ ਮਹਲਾ ੬ ॥ ਹਰਿ ਕੀ ਗਤਿ ਨਹਿ ਕੋਊ ਜਾਨੈ ॥ ਜੋਗੀ ਜਤੀ ਤਪੀ ਪਚਿ
ਹਾਰੇ ਅਰੁ ਬਹੁ ਲੋਗੁ ਸਿਆਨੇ ॥੧॥ ਰਹਾਉ ॥ ਚਿਨ ਮਹਿ ਰਾਉ ਰੰਗੁ ਕਉ ਕਰੈ ਰਾਉ ਰੰਗੁ ਕਰਿ ਫਾਰੇ ॥ ਰੀਤੇ ਭਰੇ
ਭਰੇ ਸਖਨਾਵੈ ਯਹੁ ਤਾ ਕੋ ਬਿਵਹਾਰੇ ॥੧॥ ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ
ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥ ਅਗਨਤ ਅਪਾਰੁ ਅਲਖੁ ਨਿਰੰਜਨੁ ਜਿਹੁ ਸਭ ਜਗੁ ਭਰਮਾਇਓ ॥
ਸਗਲ ਭਰਮੁ ਤਜਿ ਨਾਨਕੁ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥

ਰਾਗੁ ਬਿਹਾਗੜਾ ਚੰਤ ਮਹਲਾ ੪ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹਰਿ ਹਰਿ ਨਾਮੁ ਧਿਆਇਐ ਮੇਰੀ ਜਿੰਦੁਭੀਐ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ

मनु हरि रसि नामि झकोले राम ॥ गुरमति मनु ठहराईअै मेरी जिंदुड़ीए अनत न काहू डोले राम ॥
 मन चिंदिअड़ा फलु पाड़िआ हरि प्रभु गुण नानक बाणी बोले राम ॥१॥ गुरमति मनि अंमृतु वुठड़ा
 मेरी जिंदुड़ीए मुखि अंमृत बैण अलाए राम ॥ अंमृत बाणी भगत जना की मेरी जिंदुड़ीए मनि सुणीअै
 हरि लिव लाए राम ॥ चिरी विछुन्ना हरि प्रभु पाड़िआ गलि मिलिआ सहजि सुभाए राम ॥ जन नानक
 मनि अनदु भड़िआ है मेरी जिंदुड़ीए अनहत सबद वजाए राम ॥२॥ सखी सहेली मेरीआ मेरी जिंदुड़ीए
 कोई हरि प्रभु आणि मिलावै राम ॥ हउ मनु देवउ तिसु आपणा मेरी जिंदुड़ीए हरि प्रभ की हरि कथा
 सुणावै राम ॥ गुरमुखि सदा अराधि हरि मेरी जिंदुड़ीए मन चिंदिअड़ा फलु पावै राम ॥ नानक भजु
 हरि सरणागती मेरी जिंदुड़ीए वडभागी नामु धिआवै राम ॥३॥ करि किरपा प्रभ आइ मिलु मेरी
 जिंदुड़ीए गुरमति नामु परगासे राम ॥ हउ हरि बाझु उडीणीआ मेरी जिंदुड़ीए जिउ जल बिनु कमल
 उदासे राम ॥ गुरि पूरै मेलाड़िआ मेरी जिंदुड़ीए हरि सजणु हरि प्रभु पासे राम ॥ धनु धनु गुरू हरि
 दसिआ मेरी जिंदुड़ीए जन नानक नामि बिगासे राम ॥४॥१॥ रागु बिहागड़ा महला ४ ॥ अंमृतु
 हरि हरि नामु है मेरी जिंदुड़ीए अंमृतु गुरमति पाए राम ॥ हउमै माड़िआ बिखु है मेरी जिंदुड़ीए
 हरि अंमृति बिखु लहि जाए राम ॥ मनु सुका हरिआ होड़िआ मेरी जिंदुड़ीए हरि हरि नामु धिआए
 राम ॥ हरि भाग वडे लिखि पाड़िआ मेरी जिंदुड़ीए जन नानक नामि समाए राम ॥१॥ हरि सेती मनु
 बेधिआ मेरी जिंदुड़ीए जिउ बालक लगि दुध खीरे राम ॥ हरि बिनु साँति न पाईअै मेरी जिंदुड़ीए
 जिउ चातृकु जल बिनु टेरे राम ॥ सतिगुर सरणी जाइ पउ मेरी जिंदुड़ीए गुण दसे हरि प्रभ करे
 राम ॥ जन नानक हरि मेलाड़िआ मेरी जिंदुड़ीए घरि वाजे सबद घणेरै राम ॥२॥ मनमुखि हउमै
 विछुड़े मेरी जिंदुड़ीए बिखु बाधे हउमै जाले राम ॥ जिउ पंखी कपोति आपु बन्नाड़िआ मेरी जिंदुड़ीए
 तित मनमुख सभि वसि काले राम ॥ जो मोहि माड़िआ चितु लाड़िदे मेरी जिंदुड़ीए से मनमुख मूड़

बिताले राम ॥ जन त्राहि त्राहि सरणागती मेरी जिंदुड़ीए गुर नानक हरि रखवाले राम ॥३॥
 हरि जन हरि लिव उबरे मेरी जिंदुड़ीए धुरि भाग वडे हरि पाइआ राम ॥ हरि हरि नामु पोतु है मेरी
 जिंदुड़ीए गुर खेवट सबदि तराइआ राम ॥ हरि हरि पुरखु दइआलु है मेरी जिंदुड़ीए गुर सतिगुर
 मीठ लगाइआ राम ॥ करि किरपा सुणि बेनती हरि हरि जन नानक नामु धिआइआ राम ॥४॥२॥
 बिहागड़ा महला ४ ॥ जगि सुकृतु कीरति नामु है मेरी जिंदुड़ीए हरि कीरति हरि मनि धारे राम ॥
 हरि हरि नामु पवितु है मेरी जिंदुड़ीए जपि हरि हरि नामु उधारे राम ॥ सभ किलविख पाप दुख
 कटिआ मेरी जिंदुड़ीए मलु गुरमुखि नामि उतारे राम ॥ वड पुन्नी हरि धिआइआ जन नानक हम
 मूरख मुगध निसतारे राम ॥१॥ जो हरि नामु धिआइदे मेरी जिंदुड़ीए तिना पंचे वसगति आए राम ॥
 अंतरि नव निधि नामु है मेरी जिंदुड़ीए गुरु सतिगुरु अलखु लखाए राम ॥ गुरि आसा मनसा पूरीआ
 मेरी जिंदुड़ीए हरि मिलिआ भुख सभ जाए राम ॥ धुरि मसतकि हरि प्रभि लिखिआ मेरी जिंदुड़ीए जन
 नानक हरि गुण गाए राम ॥२॥ हम पापी बलवंचीआ मेरी जिंदुड़ीए परद्रोही ठग माइआ राम ॥
 वडभागी गुरु पाइआ मेरी जिंदुड़ीए गुरि पूरै गति मिति पाइआ राम ॥ गुरि अंमृतु हरि मुखि
 चोइआ मेरी जिंदुड़ीए फिरि मरदा बहुड़ जीवाइआ राम ॥ जन नानक सतिगुर जो मिले मेरी
 जिंदुड़ीए तिन के सभ दुख गवाइआ राम ॥३॥ अति ऊतमु हरि नामु है मेरी जिंदुड़ीए जितु जपिअै
 पाप गवाते राम ॥ पतित पवित्र गुरि हरि कीए मेरी जिंदुड़ीए चहु कुंडी चहु जुगि जाते राम ॥ हउमै
 मैलु सभ उतरी मेरी जिंदुड़ीए हरि अंमृति हरि सरि नाते राम ॥ अपराधी पापी उधरे मेरी जिंदुड़ीए
 जन नानक खिनु हरि राते राम ॥४॥३॥ बिहागड़ा महला ४ ॥ हउ बलिहारी तिन् कउ मेरी
 जिंदुड़ीए जिन् हरि हरि नामु अधारो राम ॥ गुरि सतिगुरि नामु दृडाइआ मेरी जिंदुड़ीए बिखु
 भउजलु तारणहारो राम ॥ जिन इक मनि हरि धिआइआ मेरी जिंदुड़ीए तिन संत जना जैकारो

राम ॥ नानक हरि जपि सुखु पाइआ मेरी जिंदुड़ीए सभि दूख निवारणहारो राम ॥१॥ सा रसना
 धनु धन्नु है मेरी जिंदुड़ीए गुण गावै हरि प्रभ केरे राम ॥ ते स्रवन भले सोभनीक हहि मेरी जिंदुड़ीए
 हरि कीरतनु सुणहि हरि तेरे राम ॥ सो सीसु भला पवित्र पावनु है मेरी जिंदुड़ीए जो जाइ लगै गुर
 पैरे राम ॥ गुर विटहु नानकु वारिआ मेरी जिंदुड़ीए जिनि हरि हरि नामु चितेरे राम ॥२॥ ते नेत्र
 भले परवाणु हहि मेरी जिंदुड़ीए जो साधू सतिगुरु देखहि राम ॥ ते हसत पुनीत पवित्र हहि मेरी
 जिंदुड़ीए जो हरि जसु हरि हरि लेखहि राम ॥ तिसु जन के पग नित पूजीअहि मेरी जिंदुड़ीए जो
 मारगि धरम चलेसहि राम ॥ नानकु तिन विटहु वारिआ मेरी जिंदुड़ीए हरि सुणि हरि नामु मनेसहि
 राम ॥३॥ धरति पातालु आकासु है मेरी जिंदुड़ीए सभ हरि हरि नामु धिआवै राम ॥ पउणु पाणी
 बैसंतरो मेरी जिंदुड़ीए नित हरि हरि हरि जसु गावै राम ॥ वणु तृणु सभु आकारु है मेरी जिंदुड़ीए
 मुखि हरि हरि नामु धिआवै राम ॥ नानक ते हरि दरि पैनाइआ मेरी जिंदुड़ीए जो गुरमुखि भगति
 मनु लावै राम ॥४॥४॥ बिहागड़ा महला ४ ॥ जिन हरि हरि नामु न चेतिओ मेरी जिंदुड़ीए
 ते मनमुख मूढ़ इआणे राम ॥ जो मोहि माइआ चितु लाइदे मेरी जिंदुड़ीए से अंति गए पछुताणे
 राम ॥ हरि दरगह ढोई ना लहन्ति मेरी जिंदुड़ीए जो मनमुख पापि लुभाणे राम ॥ जन नानक
 गुर मिलि उबरे मेरी जिंदुड़ीए हरि जपि हरि नामि समाणे राम ॥१॥ सभि जाइ मिलहु
 सतिगुरु कउ मेरी जिंदुड़ीए जो हरि हरि नामु दृढ़ावै राम ॥ हरि जपदिआ खिनु ढिल न कीजई
 मेरी जिंदुड़ीए मतु कि जापै साहु आवै कि न आवै राम ॥ सा वेला सो मूरतु सा घड़ी सो मुहतु सफलु
 है मेरी जिंदुड़ीए जितु हरि मेरा चिति आवै राम ॥ जन नानक नामु धिआइआ मेरी जिंदुड़ीए
 जमकंकरु नेड़ि न आवै राम ॥२॥ हरि वेखै सुणै नित सभु किछु मेरी जिंदुड़ीए सो डरै जिनि पाप
 कमते राम ॥ जिसु अंतरु हिरदा सुधु है मेरी जिंदुड़ीए तिनि जनि सभि डर सुटि घते राम ॥ हरि

निरभउ नामि पतीजिआ मेरी जिंदुड़ीए सभि झख मारनु दुसट कुपते राम ॥ गुरु पूरा नानकि सेविआ मेरी जिंदुड़ीए जिनि पैरी आणि सभि घते राम ॥३॥ सो औसा हरि नित सेवीअै मेरी जिंदुड़ीए जो सभ दू साहिबु वडा राम ॥ जिनी इक मनि इकु अराधिआ मेरी जिंदुड़ीए तिना नाही किसै दी किछु चडा राम ॥ गुर सेविअै हरि महलु पाड़िआ मेरी जिंदुड़ीए झख मारनु सभि निंदक घंडा राम ॥ जन नानक नामु धिआड़िआ मेरी जिंदुड़ीए धुरि मसतकि हरि लिखि छडा राम ॥४॥५॥ बिहागड़ा महला ४ ॥ सभि जीअ तेरे तूं वरतदा मेरे हरि प्रभ तूं जाणहि जो जीइ कमाईअै राम ॥ हरि अंतरि बाहरि नालि है मेरी जिंदुड़ीए सभ वेखै मनि मुकराईअै राम ॥ मनमुखा नो हरि दूरि है मेरी जिंदुड़ीए सभ बिरथी घाल गवाईअै राम ॥ जन नानक गुरुमुखि धिआड़िआ मेरी जिंदुड़ीए हरि हाजरु नदरी आईअै राम ॥१॥ से भगत से सेवक मेरी जिंदुड़ीए जो प्रभ मेरे मनि भाणे राम ॥ से हरि दरगह पैनाड़िआ मेरी जिंदुड़ीए अहिनिमि साचि समाणे राम ॥ तिन कै संगि मलु उतरै मेरी जिंदुड़ीए रंगि राते नदरि नीसाणे राम ॥ नानक की प्रभ बेनती मेरी जिंदुड़ीए मिलि साधू संगि अघाणे राम ॥२॥ हे रसना जपि गोबिंदो मेरी जिंदुड़ीए जपि हरि हरि तृसना जाए राम ॥ जिसु दड़िआ करे मेरा पारब्रह्म मेरी जिंदुड़ीए तिसु मनि नामु वसाए राम ॥ जिसु भेटे पूरा सतिगुरु मेरी जिंदुड़ीए सो हरि धनु निधि पाए राम ॥ वडभागी संगति मिलै मेरी जिंदुड़ीए नानक हरि गुण गाए राम ॥३॥ थान थन्नतरि रवि रहिआ मेरी जिंदुड़ीए पारब्रह्म प्रभु दाता राम ॥ ता का अंतु न पाईअै मेरी जिंदुड़ीए पूरन पुरखु बिधाता राम ॥ सरब जीआ प्रतिपालदा मेरी जिंदुड़ीए जिउ बालक पित माता राम ॥ सहस सिआणप नह मिलै मेरी जिंदुड़ीए जन नानक गुरुमुखि जाता राम ॥४॥६॥ छका १ ॥

बिहागड़ा महला ५ छंत घरु १

१९ सतिगुर प्रसादि ॥

हरि का एकु अचंभउ देखिआ मेरे लाल जीउ जो करे सु धरम निआए राम ॥ हरि रंगु अखाड़ा पाड़िओनु

मेरे लाल जीउ आवणु जाणु सबाए राम ॥ आवणु त जाणा तिनहि कीआ जिनि मेदनि सिरजीआ ॥
 इकना मेलि सतिगुरु महलि बुलाए इकि भरमि भूले फिरदिआ ॥ अंतु तेरा तूहै जाणहि तूं सभ महि
 रहिआ समाए ॥ सचु कहै नानकु सुणहु संतहु हरि वरतै धरम निआए ॥१॥ आवहु मिलहु सहेलीहो
 मेरे लाल जीउ हरि हरि नामु अराधे राम ॥ करि सेवहु पूरा सतिगुरु मेरे लाल जीउ जम का मारगु
 साधे राम ॥ मारगु बिखड़ा साधि गुरुमुखि हरि दरगह सोभा पाईअ ॥ जिन कउ बिधातै धुरहु लिखिआ
 तिना रैणि दिनु लिव लाईअ ॥ हउमै ममता मोहु छुटा जा संगि मिलिआ साधे ॥ जनु कहै नानकु
 मुक्तु होआ हरि हरि नामु अराधे ॥२॥ कर जोड़िहु संत इकत्र होइ मेरे लाल जीउ अबिनासी पुरखु
 पूजेहा राम ॥ बहु बिधि पूजा खोजीआ मेरे लाल जीउ इहु मनु तनु सभु अरपेहा राम ॥ मनु तनु धनु
 सभु प्रभू केरा किआ को पूज चड़ावए ॥ जिसु होइ कृपालु दइआलु सुआमी सो प्रभ अंकि समावए ॥
 भागु मसतकि होइ जिस कै तिसु गुर नालि सनेहा ॥ जनु कहै नानकु मिलि साधसंगति हरि हरि नामु
 पूजेहा ॥३॥ दह दिस खोजत हम फिरे मेरे लाल जीउ हरि पाइअड़ा घरि आए राम ॥ हरि मंदरु
 हरि जीउ साजिआ मेरे लाल जीउ हरि तिसु महि रहिआ समाए राम ॥ सरबे समाणा आपि सुआमी
 गुरुमुखि परगटु होइआ ॥ मिटिआ अधेरा दूखु नाठा अमिउ हरि रसु चोइआ ॥ जहा देखा तहा सुआमी
 पारब्रह्म सभ ठाए ॥ जनु कहै नानकु सतिगुरि मिलाइआ हरि पाइअड़ा घरि आए ॥४॥१॥
 रागु बिहागड़ा महला ५ ॥ अति प्रीतम मन मोहना घट सोहना प्रान अधारा राम ॥ सुंदर सोभा लाल
 गोपाल दइआल की अपर अपारा राम ॥ गोपाल दइआल गोबिंद लालन मिलहु कंत निमाणीआ ॥
 नैन तरसन दरस परसन नह नीद रैणि विहाणीआ ॥ गिआन अंजन नाम बिंजन भए सगल सीगारा
 ॥ नानकु पड़िअपै संत जंपै मेलि कंतु हमारा ॥१॥ लाख उलाहने मोहि हरि जब लगु नह मिलै राम
 ॥ मिलन कउ करउ उपाव किछु हमारा नह चलै राम ॥ चल चित बित अनित पृअ बिनु कवन बिधी

न धीजीअै ॥ खान पान सीगार बिरथे हरि कंत बिनु किउ जीजीअै ॥ आसा पिआसी रैन दिनीअरु
 रहि न सकीअै डिकु तिलै ॥ नानकु पडिअंपै संत दासी तउ प्रसादि मेरा पिरु मिलै ॥२॥ सेज एक
 पृउ संगि दरसु न पाईअै राम ॥ अवगन मोहि अनेक कत महलि बुलाईअै राम ॥ निरगुनि
 निमाणी अनाथि बिनवै मिलहु प्रभ किरपा निधे ॥ भ्रम भीति खोईअै सहजि सोईअै प्रभ पलक पेखत
 नव निधे ॥ गृहि लालु आवै महलु पावै मिलि संगि मंगलु गाईअै ॥ नानकु पडिअंपै संत सरणी मोहि
 दरसु दिखाईअै ॥३॥ संतन कै परसादि हरि हरि पाडिआ राम ॥ इछ पुन्नी मनि साँति तपति
 बुझाडिआ राम ॥ सफला सु दिनस रैणे सुहावी अनद मंगल रसु घना ॥ प्रगटे गुपाल गोबिंद लालन
 कवन रसना गुण भना ॥ भ्रम लोभ मोह बिकार थाके मिलि सखी मंगलु गाडिआ ॥ नानकु पडिअंपै संत
 जंपै जिनि हरि हरि संजोगि मिलाडिआ ॥४॥२॥ बिहागड़ा महला ५ ॥ करि किरपा गुर पारब्रहम
 पूरे अनदिनु नामु वखाणा राम ॥ अमृत बाणी उचरा हरि जसु मिठा लागै तेरा भाणा राम ॥ करि
 दडिआ मडिआ गोपाल गोबिंद कोडि नाही तुझ बिना ॥ समरथ अगथ अपार पूरन जीउ तनु धनु तुम्
 मना ॥ मूरख मुगध अनाथ चंचल बलहीन नीच अजाणा ॥ बिनवंति नानक सरणि तेरी रखि लेहु
 आवण जाणा ॥१॥ साधह सरणी पाईअै हरि जीउ गुण गावह हरि नीता राम ॥ धूरि भगतन की
 मनि तनि लगउ हरि जीउ सभ पतित पुनीता राम ॥ पतिता पुनीता होहि तिन् संगि जिन् बिधाता
 पाडिआ ॥ नाम राते जीअ दाते नित देहि चडहि सवाडिआ ॥ रिधि सिधि नव निधि हरि जपि जिनी
 आतमु जीता ॥ बिनवंति नानकु वडभागि पाईअहि साध साजन मीता ॥२॥ जिनी सचु वणंजिआ
 हरि जीउ से पूरे साहा राम ॥ बहुतु खजाना तिन्न पहि हरि जीउ हरि कीरतनु लाहा राम ॥ कामु क्रोधु
 न लोभु बिआपै जो जन प्रभ सिउ रातिआ ॥ एकु जानहि एकु मानहि राम कै रंगि मातिआ ॥ लगि संत
 चरणी पड़े सरणी मनि तिना ओमाहा ॥ बिनवंति नानकु जिन नामु पलै सेई सचे साहा ॥३॥ नानक

सोई सिमरीअै हरि जीउ जा की कल धारी राम ॥ गुरमुखि मनहु न वीसरै हरि जीउ करता पुरखु मुरारी राम ॥ दूखु रोगु न भउ बिआपै जिनी हरि हरि धिआइआ ॥ संत प्रसादि तरे भवजलु पूरबि लिखिआ पाइआ ॥ वजी वधाई मनि साँति आई मिलिआ पुरखु अपारी ॥ बिनवंति नानकु सिमरि हरि हरि इछ पुन्नी हमारी ॥४॥३॥

बिहागड़ा महला ५ घरु २

१९८१ सति नामु गुर प्रसादि ॥

वधु सुखु रैनड़ीए पृअ प्रेमु लगा ॥ घटु दुख नीदड़ीए परसउ सदा पगा ॥ पग धूरि बाँछउ सदा जाचउ नाम रसि बैरागनी ॥ पृअ रंगि राती सहज माती महा दुरमति तिआगनी ॥ गहि भुजा लीनी प्रेम भीनी मिलनु प्रीतम सच मगा ॥ बिनवंति नानक धारि किरपा रहउ चरणह संगि लगा ॥१॥ मेरी सखी सहेलड़ीहो प्रभ कै चरणि लगह ॥ मनि पृअ प्रेमु घणा हरि की भगति मंगह ॥ हरि भगति पाईअै प्रभु धिआईअै जाइ मिलीअै हरि जना ॥ मानु मोहु बिकारु तजीअै अरपि तनु धनु इहु मना ॥ बड पुरख पूरन गुण संपूरन भ्रम भीति हरि हरि मिलि भगह ॥ बिनवंति नानक सुणि मंत्रु सखीए हरि नामु नित नित नित जपह ॥२॥ हरि नारि सुहागणे सभि रंग माणे ॥ राँड न बैसई प्रभ पुरख चिराणे ॥ नह दूख पावै प्रभ धिआवै धनि ते बडभागीआ ॥ सुख सहजि सोवहि किलबिख खोवहि नाम रसि रंगि जागीआ ॥ मिलि प्रेम रहणा हरि नामु गहणा पृअ बचन मीठे भाणे ॥ बिनवंति नानक मन इछ पाई हरि मिले पुरख चिराणे ॥३॥ तितु गृहि सोहिलड़े कोड अन्नदा ॥ मनि तनि रवि रहिआ प्रभ परमान्नदा ॥ हरि कंत अन्नत दइआल स्रीधर गोबिंद पतित उधारणो ॥ प्रभि कृपा धारी हरि मुरारी भै सिंधु सागर तारणो ॥ जो सरणि आवै तिसु कंठि लावै इहु बिरदु सुआमी संदा ॥ बिनवंति नानक हरि कंतु मिलिआ सदा केल करंदा ॥४॥१॥४॥ बिहागड़ा महला ५ ॥ हरि चरण सरोवर तह करहु निवासु मना ॥

करि मजनु हरि सरे सभि किलबिख नासु मना ॥ करि सदा मजनु गोबिंद सजनु दुख अंधेरा नासे ॥
 जनम मरणु न होइ तिस कउ कटै जम के फासे ॥ मिलु साधसंगे नाम रंगे तहा पूरन आसो ॥ बिनवंति
 नानक धारि किरपा हरि चरण कमल निवासो ॥१॥ तह अनद बिनोद सदा अनहद झुणकारो राम
 ॥ मिलि गावहि संत जना प्रभ का जैकारो राम ॥ मिलि संत गावहि खसम भावहि हरि प्रेम रस
 रंगि भिन्नीआ ॥ हरि लाभु पाइआ आपु मिटाइआ मिले चिरी विछुंनिआ ॥ गहि भुजा लीने दइआ
 कीने प्रभ एक अगम अपारो ॥ बिनवंति नानक सदा निरमल सचु सबदु रुण झुणकारो ॥२॥ सुणि
 वडभागीआ हरि अमृत बाणी राम ॥ जिन कउ करमि लिखी तिसु रिदै समानी राम ॥ अकथ कहाणी
 तिनी जाणी जिसु आपि प्रभु किरपा करे ॥ अमरु थीआ फिरि न मूआ कलि कलेसा दुख हरे ॥ हरि सरणि
 पाई तजि न जाई प्रभ प्रीति मनि तनि भाणी ॥ बिनवंति नानक सदा गाईअै पवित्र अमृत बाणी
 ॥३॥ मन तन गलतु भए किछु कहणु न जाई राम ॥ जिस ते उपजिअड़ा तिनि लीआ समाई राम ॥
 मिलि ब्रह्म जोती ओति पोती उदकु उदकि समाइआ ॥ जलि थलि महीअलि एकु रविआ नह दूजा
 दसटाइआ ॥ बणि तृणि तृभवणि पूरि पूरन कीमति कहणु न जाई ॥ बिनवंति नानक आपि
 जाणै जिनि एह बणत बणाई ॥४॥२॥५॥ बिहागड़ा महला ५ ॥ खोजत संत फिरहि प्रभ प्राण
 अधारे राम ॥ ताणु तनु खीन भडिआ बिनु मिलत पिआरे राम ॥ प्रभ मिलहु पिआरे मडिआ धारे
 करि दइआ लड़ि लाइ लीजीअै ॥ देहि नामु अपना जपउ सुआमी हरि दरस पेखे जीजीअै ॥
 समरथ पूरन सदा निहचल ऊच अगम अपारे ॥ बिनवंति नानक धारि किरपा मिलहु प्राण पिआरे
 ॥१॥ जप तप बरत कीने पेखन कउ चरणा राम ॥ तपति न कतहि बुझै बिनु सुआमी सरणा राम ॥
 प्रभ सरणि तेरी काटि बेरी संसारु सागरु तारीअै ॥ अनाथ निरगुनि कछु न जाना मेरा गुणु
 अउगणु न बीचारीअै ॥ दीन दइआल गोपाल प्रीतम समरथ कारण करणा ॥ नानक चातृक हरि

बूंद मागै जपि जीवा हरि हरि चरणा ॥२॥ अमिअ सरोवरो पीउ हरि हरि नामा राम ॥ संतह संगि
 मिलै जपि पूरन कामा राम ॥ सभ काम पूरन दुख बिदीरन हरि निमख मनहु न बीसरै ॥ आन्नद
 अनदिनु सदा साचा सरब गुण जगदीसरै ॥ अगणत ऊच अपार ठाकुर अगम जा को धामा ॥
 बिनवंति नानक मेरी इछ पूरन मिले स्रीरंग रामा ॥३॥ कई कोटिक जग फला सुणि गावनहारे
 राम ॥ हरि हरि नामु जपत कुल सगले तारे राम ॥ हरि नामु जपत सोह्यत प्राणी ता की महिमा कित
 गना ॥ हरि बिसरु नाही प्रान पिआरे चितवंति दरसनु सद मना ॥ सुभ दिवस आए गहि कंठि लाए
 प्रभ ऊच अगम अपारे ॥ बिनवंति नानक सफलु सभु किछु प्रभ मिले अति पिआरे ॥४॥३॥६॥
 बिहागड़ा महला ५ छंत ॥ अन काए रातड़िआ वाट दुहेली राम ॥ पाप कमावदिआ तेरा कोइ न
 बेली राम ॥ कोए न बेली होइ तेरा सदा पछोतावहे ॥ गुन गुपाल न जपहि रसना फिरि कदहु से
 दिह आवहे ॥ तरवर विछुन्ने नह पात जुड़ते जम मगि गउनु इकेली ॥ बिनवंत नानक बिनु नाम
 हरि के सदा फिरत दुहेली ॥१॥ तूं वलवंच लूकि करहि सभ जाणै जाणी राम ॥ लेखा धरम भड़िआ
 तिल पीड़े घाणी राम ॥ किरत कमाणे दुख सहु पराणी अनिक जोनि भ्रमाड़िआ ॥ महा मोहनी संगि
 राता रतन जनमु गवाड़िआ ॥ इकसु हरि के नाम बाझहु आन काज सिआणी ॥ बिनवंत नानक लेखु
 लिखिआ भरमि मोहि लुभाणी ॥२॥ बीचु न कोइ करे अकृतघणु विछुड़ि पड़िआ ॥ आए खरे कठिन
 जमकंकरि पकड़ि लड़िआ ॥ पकड़े चलाड़िआ अपणा कमाड़िआ महा मोहनी रातिआ ॥ गुन गोविंद
 गुरमुखि न जपिआ तपत थंम् गलि लातिआ ॥ काम क्रोधि अह्यकारि मूठा खोइ गिआनु पछुतापिआ
 ॥ बिनवंत नानक संजोगि भूला हरि जापु रसन न जापिआ ॥३॥ तुझ बिनु को नाही प्रभ राखनहारा
 राम ॥ पतित उधारण हरि बिरदु तुमारा राम ॥ पतित उधारन सरनि सुआमी कृपा निधि दड़िआला
 ॥ अंध कूप ते उधरु करते सगल घट प्रतिपाला ॥ सरनि तेरी कटि महा बेड़ी इकु नामु देहि अधारा

॥ बिनवंत नानक कर देइ राखहु गोबिंद दीन दइआरा ॥४॥ सो दिनु सफलु गणिआ हरि प्रभू
मिलाइआ राम ॥ सभि सुख परगटिआ दुख दूरि पराइआ राम ॥ सुख सहज अनद बिनोद सद ही
गुन गुपाल नित गाईअै ॥ भजु साधसंगे मिले रंगे बहुड़ि जोनि न धाईअै ॥ गहि कंठि लाए सहजि
सुभाए आदि अंकुरु आइआ ॥ बिनवंत नानक आपि मिलिआ बहुड़ि कतहू न जाइआ ॥५॥४॥७॥
बिहागड़ा महला ५ छंत ॥ सुनहु बेन्नतीआ सुआमी मेरे राम ॥ कोटि अप्राध भरे भी तेरे चरे राम ॥
दुख हरन किरपा करन मोहन कलि कलेसह भंजना ॥ सरनि तेरी रखि लेहु मेरी सरब मै निरंजना ॥
सुनत पेखत संगि सभ कै प्रभ नेरहू ते नेरे ॥ अरदासि नानक सुनि सुआमी रखि लेहु घर के चरे ॥१॥
तू समरथु सदा हम दीन भेखारी राम ॥ माइआ मोहि मगनु कठि लेहु मुरारी राम ॥ लोभि मोहि बिकारि
बाधिओ अनिक दोख कमावने ॥ अलिपत बंधन रहत करता कीआ अपना पावने ॥ करि अनुग्रहु
पतित पावन बहु जोनि भ्रमते हारी ॥ बिनवंति नानक दासु हरि का प्रभ जीअ प्रान अधारी ॥२॥ तू
समरथु वडा मेरी मति थोरी राम ॥ पालहि अकिरतघना पूरन दृसटि तेरी राम ॥ अगाधि बोधि
अपार करते मोहि नीचु कछू न जाना ॥ रतनु तिआगि संग्रहन कउडी पसू नीचु इआना ॥ तिआगि
चलती महा चंचलि दोख करि करि जोरी ॥ नानक सरनि समरथ सुआमी पैज राखहु मोरी ॥३॥ जा ते
वीछुड़िआ तिनि आपि मिलाइआ राम ॥ साधू संगमे हरि गुण गाइआ राम ॥ गुण गाइ गोविंद
सदा नीके कलिआण मै परगट भए ॥ सेजा सुहावी संगि प्रभ कै आपणे प्रभ करि लए ॥ छोडि चिंत अचिंत
होए बहुड़ि दूखु न पाइआ ॥ नानक दरसनु पेखि जीवे गोविंद गुण निधि गाइआ ॥४॥५॥८॥
बिहागड़ा महला ५ छंत ॥ बोलि सुधरमीड़िआ मोनि कत धारी राम ॥ तू नेत्री देखि चलिआ माइआ
बिउहारी राम ॥ संगि तैरे कछु न चालै बिना गोविंद नामा ॥ देस वेस सुवरन रूपा सगल ऊणे
कामा ॥ पुत्र कलत्र न संगि सोभा हसत घोरि विकारी ॥ बिनवंत नानक बिनु साधसंगम सभ मिथिआ

संसारी ॥१॥ राजन किउ सोइआ तू नीद भरे जागत कत नाही राम ॥ माइआ झूठु रुदनु केते बिललाही राम ॥ बिललाहि केते महा मोहन बिनु नाम हरि के सुखु नही ॥ सहस सिआणप उपाव थाके जह भावत तह जाही ॥ आदि अंते मधि पूरन सरबत्र घटि घटि आही ॥ बिनवंत नानक जिन साधसंगमु से पति सेती घरि जाही ॥२॥ नरपति जाणि ग्रहिओ सेवक सिआणे राम ॥ सरपर वीछुड़णा मोहे पछुताणे राम ॥ हरिचंदउरी देखि भूला कहा असथिति पाईअै ॥ बिनु नाम हरि के आन रचना अहिला जनमु गवाईअै ॥ हउ हउ करत न तृसन बूझै नह काँम पूरन गिआने ॥ बिनवंति नानक बिनु नाम हरि के केतिआ पछुताने ॥३॥ धारि अनुग्रहो अपना करि लीना राम ॥ भुजा गहि काढि लीओ साधू संगु दीना राम ॥ साधसंगमि हरि अराधे सगल कलमल दुख जले ॥ महा धरम सुदान किरिआ संगि तैरे से चले ॥ रसना अराधै एकु सुआमी हरि नामि मनु तनु भीना ॥ नानक जिस नो हरि मिलाए सो सरब गुण परबीना ॥४॥६॥६॥

बिहागड़े की वार महला ४

१६८ सतिगुर प्रसादि ॥

सलोक मः ३ ॥ गुर सेवा ते सुखु पाईअै होर थै सुखु न भालि ॥ गुर कै सबदि मनु भेदीअै सदा वसै हरि नालि ॥ नानक नामु तिना कउ मिलै जिन हरि वेखै नदरि निहालि ॥१॥ मः ३ ॥ सिफति खजाना बखस है जिसु बखसै सो खरचै खाडि ॥ सतिगुर बिनु हथि न आवई सभ थके करम कमाडि ॥ नानक मनमुखु जगतु धनहीणु है अगै भुखा कि खाडि ॥२॥ पउड़ी ॥ सभ तेरी तू सभस दा सभ तुधु उपाइआ ॥ सभना विचि तू वरतदा तू सभनी धिआइआ ॥ तिस दी तू भगति थाडि पाइहि जो तुधु मनि भाइआ ॥ जो हरि प्रभ भावै सो थीअै सभि करनि तेरा कराइआ ॥ सलाहिहु हरि सभना ते वडा जो संत जनाँ की पैज रखदा आइआ ॥१॥ सलोक मः ३ ॥ नानक गिआनी जगु जीता जगि जीता सभु कोडि ॥ नामे कारज सिधि है सहजे होडि सु होडि ॥ गुरमति मति अचलु है चलाडि न सकै कोडि ॥ भगता

का हरि अंगीकारु करे कारजु सुहावा होइ ॥ मनमुख मूलहु भुलाइअनु विचि लबु लोभु अह्वकारु ॥
 झगड़ा करदिआ अनदिनु गुदरै सबदि न करै वीचारु ॥ सुधि मति करतै हिरि लई बोलनि सभु
 विकारु ॥ दितै कितै न संतोखीअनि अंतरि तृसना बहुतु अग्यानु अंधारु ॥ नानक मनमुखा नालहु तुटीआ
 भली जिना माइआ मोहि पिआरु ॥१॥ मः ३ ॥ तिन् भउ संसा किआ करे जिन सतिगुरु सिरि
 करतारु ॥ धुरि तिन की पैज रखदा आपे रखणहारु ॥ मिलि प्रीतम सुखु पाइआ सचै सबदि वीचारि ॥
 नानक सुखदाता सेविआ आपे परखणहारु ॥२॥ पउड़ी ॥ जीअ जंत सभि तेरिआ तू सभना रासि ॥
 जिस नो तू देहि तिसु सभु किछु मिलै कोई होरु सरीकु नाही तुधु पासि ॥ तू डिको दाता सभस दा हरि
 पहि अरदासि ॥ जिस दी तुधु भावै तिस दी तू मंनि लैहि सो जनु साबासि ॥ सभु तेरा चोजु वरतदा दुखु
 सुखु तुधु पासि ॥२॥ सलोक मः ३ ॥ गुरमुखि सचै भावदे दरि सचै सचिआर ॥ साजन मनि आन्नदु है
 गुर का सबदु वीचार ॥ अंतरि सबदु वसाइआ दुखु कटिआ चानणु कीआ करतारि ॥ नानक
 रखणहारा रखसी आपणी किरपा धारि ॥१॥ मः ३ ॥ गुर की सेवा चाकरी भै रचि कार कमाइ ॥ जेहा
 सेवै तेहो होवै जे चलै तिसै रजाइ ॥ नानक सभु किछु आपि है अवरु न दूजी जाइ ॥२॥ पउड़ी ॥ तेरी
 वडिआई तूहै जाणदा तुधु जेवडु अवरु न कोई ॥ तुधु जेवडु होरु सरीकु होवै ता आखीअै तुधु जेवडु
 तूहै होई ॥ जिनि तू सेविआ तिनि सुखु पाइआ होरु तिस दी रीस करे किआ कोई ॥ तू भन्नण घड़ण
 समरथु दातारु हहि तुधु अगै मंगण नो हथ जोड़ि खली सभ होई ॥ तुधु जेवडु दातारु मै कोई नदरि न
 आवई तुधु सभसै नो दानु दिता खंडी वरभंडी पाताली पुरई सभ लोई ॥३॥ सलोक मः ३ ॥ मनि
 परतीति न आईआ सहजि न लगो भाउ ॥ सबदै सादु न पाइओ मनहठि किआ गुण गाइ ॥ नानक
 आइआ सो परवाणु है जि गुरमुखि सचि समाइ ॥१॥ मः ३ ॥ आपणा आपु न पछाणै मूड़ा अवरा आखि
 दुखाए ॥ मुंढे दी खसलति न गईआ अंधे विछुड़ि चोटा खाए ॥ सतिगुर कै भै भंनि न घड़िओ रहै

अंकि समाए ॥ अनदिनु सहसा कदे न चूकै बिनु सबदै दुखु पाए ॥ कामु क्रोधु लोभु अंतरि सबला नित
 धंधा करत विहाए ॥ चरण कर देखत सुणि थके दिह मुके नेड़ै आए ॥ सचा नामु न लगो मीठा जितु नामि
 नव निधि पाए ॥ जीवतु मरै मरै फुनि जीवै ताँ मोखंतरु पाए ॥ धुरि करमु न पाइओ पराणी विणु करमा
 किआ पाए ॥ गुर का सबदु समालि तू मूड़े गति मति सबदे पाए ॥ नानक सतिगुरु तद ही पाए जाँ
 विचहु आपु गवाए ॥२॥ पउड़ी ॥ जिस दै चिति वसिआ मेरा सुआमी तिस नो किउ अंदेसा किसै गलै
 दा लोड़ीअै ॥ हरि सुखदाता सभना गला का तिस नो धिआइदिआ किव निमख घड़ी मुहु मोड़ीअै ॥ जिनि
 हरि धिआइआ तिस नो सरब कलिआण होए नित संत जना की संगति जाइ बहीअै मुहु जोड़ीअै ॥ सभि
 दुख भुख रोग गए हरि सेवक के सभि जन के बंधन तोड़ीअै ॥ हरि किरपा ते होआ हरि भगतु हरि
 भगत जना कै मुहि डिठै जगतु तरिआ सभु लोड़ीअै ॥४॥ सलोक मः ३ ॥ सा रसना जलि जाउ जिनि
 हरि का सुआउ न पाइआ ॥ नानक रसना सबदि रसाइ जिनि हरि हरि मंनि वसाइआ ॥१॥ मः ३ ॥
 सा रसना जलि जाउ जिनि हरि का नाउ विसारिआ ॥ नानक गुरमुखि रसना हरि जपै हरि कै नाइ
 पिआरिआ ॥२॥ पउड़ी ॥ हरि आपे ठाकुरु सेवकु भगतु हरि आपे करे कराए ॥ हरि आपे वेखै
 विगसै आपे जितु भावै तितु लाए ॥ हरि इकना मारगि पाए आपे हरि इकना उझड़ि पाए ॥ हरि
 सचा साहिबु सचु तपावसु करि वेखै चलत सबाए ॥ गुर परसादि कहै जनु नानकु हरि सचे के गुण गाए
 ॥५॥ सलोक मः ३ ॥ दरवेसी को जाणसी विरला को दरवेसु ॥ जे घरि घरि ह्यठै मंगदा धिगु जीवणु
 धिगु वेसु ॥ जे आसा अंदेसा तजि रहै गुरमुखि भिखिआ नाउ ॥ तिस के चरन पखालीअहि नानक हउ
 बलिहारै जाउ ॥१॥ मः ३ ॥ नानक तरवरु एकु फलु दुडि पंखेरू आहि ॥ आवत जात न दीसही ना
 पर पंखी ताहि ॥ बहु रंगी रस भोगिआ सबदि रहै निरबाणु ॥ हरि रसि फलि राते नानका करमि सचा
 नीसाणु ॥२॥ पउड़ी ॥ आपे धरती आपे है राहकु आपि जंमाइ पीसावै ॥ आपि पकावै आपि भाँडे

देइ परोसै आपे ही बहि खावै ॥ आपे जलु आपे दे छिंगा आपे चुली भरावै ॥ आपे संगति सदि
 बहालै आपे विदा करावै ॥ जिस नो किरपालु होवै हरि आपे तिस नो हुकमु मनावै ॥६॥ सलोक मः ३ ॥
 करम धरम सभि बंधना पाप पुन्न सनबंधु ॥ ममता मोहु सु बंधना पुत्र कलत्र सु धंधु ॥ जह देखा तह
 जेवरी माइआ का सनबंधु ॥ नानक सचे नाम बिनु वरतणि वरतै अंधु ॥१॥ मः ४ ॥ अंधे चानणु ता
 थीअै जा सतिगुरु मिलै रजाइ ॥ बंधन तोड़ै सचि वसै अगिआनु अधेरा जाइ ॥ सभु किछु देखै तिसै का
 जिनि कीआ तनु साजि ॥ नानक सरणि करतार की करता राखै लाज ॥२॥ पउड़ी ॥ जदहु आपे थाटु
 कीआ बहि करतै तदहु पुछि न सेवकु बीआ ॥ तदहु किआ को लेवै किआ को देवै जाँ अवरु न दूजा
 कीआ ॥ फिरि आपे जगतु उपाइआ करतै दानु सभना कउ दीआ ॥ आपे सेव बणाईअनु गुरमुखि
 आपे अंमृतु पीआ ॥ आपि निरंकार आकारु है आपे आपे करै सु थीआ ॥७॥ सलोक मः ३ ॥ गुरमुखि
 प्रभु सेवहि सद साचा अनदिनु सहजि पिआरि ॥ सदा अन्नदि गावहि गुण साचे अरधि उरधि
 उरि धारि ॥ अंतरि प्रीतमु वसिआ धुरि करमु लिखिआ करतारि ॥ नानक आपि मिलाइअनु आपे
 किरपा धारि ॥१॥ मः ३ ॥ कहिअै कथिअै न पाईअै अनदिनु रहै सदा गुण गाइ ॥ विणु करमै
 किनै न पाइओ भउकि मुए बिललाइ ॥ गुर कै सबदि मनु तनु भिजै आपि वसै मनि आइ ॥ नानक
 नदरी पाईअै आपे लए मिलाइ ॥२॥ पउड़ी ॥ आपे वेद पुराण सभि सासत आपि कथै आपि भीजै
 ॥ आपे ही बहि पूजे करता आपि परपंचु करीजै ॥ आपि परविरति आपि निरविरती आपे अकथु
 कथीजै ॥ आपे पुन्नु सभु आपि कराए आपि अलिपतु वरतीजै ॥ आपे सुखु दुखु देवै करता आपे बखस
 करीजै ॥८॥ सलोक मः ३ ॥ सेखा अंदरहु जोरु छडि तू भउ करि झलु गवाइ ॥ गुर कै भै केते निसतरे
 भै विचि निरभउ पाइ ॥ मनु कठोरु सबदि भेदि तूं साँति वसै मनि आइ ॥ साँती विचि कार कमावणी
 सा खसमु पाए थाइ ॥ नानक कामि क्रोधि किनै न पाइओ पुछहु गिआनी जाइ ॥१॥ मः ३ ॥

मनमुख माइआ मोहु है नामि न लगे पिआरु ॥ कूडु कमावै कूडु संग्रहै कूडु करे आहारु ॥ बिखु
 माइआ धनु संचि मरहि अंते होइ सभु छारु ॥ करम धरम सुच संजम करहि अंतरि लोभु विकारु ॥
 नानक जि मनमुखु कमावै सु थाइ ना पवै दरगहि होइ खुआरु ॥२॥ पउड़ी ॥ आपे खाणी आपे
 बाणी आपे खंड वरभंड करे ॥ आपि समुंदु आपि है सागरु आपे ही विचि रतन धरे ॥ आपि लहाए
 करे जिसु किरपा जिस नो गुरमुखि करे हरे ॥ आपे भउजलु आपि है बोहिथा आपे खेवटु आपि तरे ॥
 आपे करे कराए करता अवरु न दूजा तुझै सरे ॥६॥ सलोक मः ३ ॥ सतिगुर की सेवा सफल है जे को
 करे चितु लाइ ॥ नामु पदारथु पाईअै अचिंतु वसै मनि आइ ॥ जनम मरन दुखु कटीअै हउमै
 ममता जाइ ॥ उत्तम पदवी पाईअै सचे रहै समाइ ॥ नानक पूरबि जिन कउ लिखिआ तिना सतिगुरु
 मिलिआ आइ ॥१॥ मः ३ ॥ नामि रता सतिगुरु है कलिजुग बोहिथु होइ ॥ गुरमुखि होवै सु पारि
 पवै जिना अंदरि सचा सोइ ॥ नामु समाले नामु संग्रहै नामे ही पति होइ ॥ नानक सतिगुरु पाइआ
 करमि परापति होइ ॥२॥ पउड़ी ॥ आपे पारसु आपि धातु है आपि कीतोनु कंचनु ॥ आपे ठाकुरु
 सेवकु आपे आपे ही पाप खंडनु ॥ आपे सभि घट भोगवै सुआमी आपे ही सभु अंजनु ॥ आपि बिबेकु
 आपि सभु बेता आपे गुरमुखि भंजनु ॥ जनु नानकु सालाहि न रजै तुधु करते तू हरि सुखदाता वडनु
 ॥१०॥ सलोक मः ४ ॥ बिनु सतिगुर सेवे जीअ के बंधना जेते करम कमाहि ॥ बिनु सतिगुर सेवे
 ठवर न पावही मरि जंमहि आवहि जाहि ॥ बिनु सतिगुर सेवे फिका बोलणा नामु न वसै मनि आइ
 ॥ नानक बिनु सतिगुर सेवे जम पुरि बधे मारीअहि मुहि कालै उठि जाहि ॥१॥ मः ३ ॥ इकि
 सतिगुर की सेवा करहि चाकरी हरि नामे लगै पिआरु ॥ नानक जनमु सवारनि आपणा कुल का
 करनि उधारु ॥२॥ पउड़ी ॥ आपे चाटसाल आपि है पाधा आपे चाटड़े पड़ण कउ आपे ॥ आपे पिता
 माता है आपे आपे बालक करे सिआणे ॥ इक थै पड़ि बुझै सभु आपे इक थै आपे करे इआणे ॥ इकना

अंदरि महलि बुलाए जा आपि तेरै मन सचे भाणे ॥ जिना आपे गुरुमुखि दे वडिआई से जन सची
 दरगहि जाणे ॥११॥ सलोकु मरदाना १ ॥ कलि कलवाली कामु मटु मनूआ पीवणहारु ॥ क्रोध कटोरी
 मोहि भरी पीलावा अह्वकारु ॥ मजलस कूड़े लब की पी पी होइ खुआरु ॥ करणी लाहणि सतु गुडु सचु
 सरा करि सारु ॥ गुण मंडे करि सीलु घिउ सरमु मासु आहारु ॥ गुरुमुखि पाईअै नानका खाधै जाहि
 बिकार ॥१॥ मरदाना १ ॥ काइआ लाहणि आपु मटु मजलस तृसना धातु ॥ मनसा कटोरी कूड़ि
 भरी पीलाए जमकालु ॥ इतु मदि पीतै नानका बहुते खटीअहि बिकार ॥ गिआनु गुडु सालाह मंडे
 भउ मासु आहारु ॥ नानक इहु भोजनु सचु है सचु नामु आधारु ॥२॥ काँयाँ लाहणि आपु मटु अमृत
 तिस की धार ॥ सतसंगति सिउ मेलापु होइ लिव कटोरी अमृत भरी पी पी कटहि बिकार ॥३॥
 पउड़ी ॥ आपे सुरि नर गण गंधरबा आपे खट दरसन की बाणी ॥ आपे सिव संकर महेसा आपे
 गुरुमुखि अकथ कहाणी ॥ आपे जोगी आपे भोगी आपे संनिआसी फिरै बिबाणी ॥ आपै नालि गोसटि
 आपि उपदेसै आपे सुघडु सरूपु सिआणी ॥ आपणा चोजु करि वेखै आपे आपे सभना जीआ का है जाणी
 ॥१२॥ सलोकु मः ३ ॥ एहा संधिआ परवाणु है जितु हरि प्रभु मेरा चिति आवै ॥ हरि सिउ प्रीति
 ऊपजै माइआ मोहु जलावै ॥ गुर परसादी दुबिधा मरै मनूआ असथिरु संधिआ करे वीचारु ॥ नानक
 संधिआ करै मनमुखी जीउ न टिकै मरि जंमै होइ खुआरु ॥१॥ मः ३ ॥ पृउ पृउ करती सभु जगु
 फिरी मेरी पिआस न जाइ ॥ नानक सतिगुरि मिलिअै मेरी पिआस गई पिरु पाइआ घरि आइ ॥२॥
 पउड़ी ॥ आपे तंतु परम तंतु सभु आपे आपे ठाकुरु दासु भइआ ॥ आपे दस अठ वरन उपाइअनु
 आपि ब्रहमु आपि राजु लइआ ॥ आपे मारे आपे छोडै आपे बखसे करे दइआ ॥ आपि अभुलु न भुलै
 कब ही सभु सचु तपावसु सचु थिआ ॥ आपे जिना बुझाए गुरुमुखि तिन अंदरहु दूजा भरमु गइआ
 ॥१३॥ सलोकु मः ५ ॥ हरि नामु न सिमरहि साधसंगि तै तनि उडै खेह ॥ जिनि कीती तिसै न जाणई

नानक फिटु अलूणी देह ॥१॥ मः ५ ॥ घटि वसहि चरणारबिंद रसना जपै गुपाल ॥ नानक सो प्रभु
 सिमरीअै तिसु देही कउ पालि ॥२॥ पउड़ी ॥ आपे अठसठि तीरथ करता आपि करे इसनानु ॥ आपे
 संजमि वरतै स्वामी आपि जपाइहि नामु ॥ आपि दइआलु होइ भउ खंडनु आपि करै सभु दानु ॥
 जिस नो गुरमुखि आपि बुझाए सो सद ही दरगहि पाए मानु ॥ जिस दी पैज रखै हरि सुआमी सो सचा
 हरि जानु ॥१४॥ सलोकु मः ३ ॥ नानक बिनु सतिगुर भेटे जगु अंधु है अंधे करम कमाइ ॥ सबदै
 सिउ चितु न लावई जितु सुखु वसै मनि आइ ॥ तामसि लगा सदा फिरै अहिनिमि जलतु बिहाइ ॥
 जो तिसु भावै सो थीअै कहणा किछू न जाइ ॥१॥ मः ३ ॥ सतिगुरु फुरमाइआ कारी एह करेहु ॥ गुरु
 दुआरै होइ कै साहिबु संमालेहु ॥ साहिबु सदा हजूरि है भरमै के छउड़ कटि कै अंतरि जोति धरेहु ॥
 हरि का नामु अमृतु है दारू एहु लाएहु ॥ सतिगुर का भाणा चिति रखहु संजमु सचा नेहु ॥ नानक
 अैथै सुखै अंदरि रखसी अगै हरि सिउ केल करेहु ॥२॥ पउड़ी ॥ आपे भार अठारह बणसपति आपे
 ही फल लाए ॥ आपे माली आपि सभु सिंचै आपे ही मुहि पाए ॥ आपे करता आपे भुगता आपे देइ
 दिवाए ॥ आपे साहिबु आपे है राखा आपे रहिआ समाए ॥ जनु नानक वडिआई आखै हरि करते
 की जिस नो तिलु न तमाए ॥१५॥ सलोक मः ३ ॥ माणसु भरिआ आणिआ माणसु भरिआ आइ ॥
 जितु पीतै मति दूरि होइ बरलु पवै विचि आइ ॥ आपणा पराइआ न पछाणई खसमहु धके
 खाइ ॥ जितु पीतै खसमु विसरै दरगह मिलै सजाइ ॥ झूठा मदु मूलि न पीचई जे का पारि वसाइ
 ॥ नानक नदरी सचु मदु पाईअै सतिगुरु मिलै जिसु आइ ॥ सदा साहिब कै रंगि रहै महली पावै
 थाउ ॥१॥ मः ३ ॥ इहु जगतु जीवतु मरै जा इस नो सोझी होइ ॥ जा तिनि सवालिआ ताँ सवि रहिआ
 जगाए ताँ सुधि होइ ॥ नानक नदरि करे जे आपणी सतिगुरु मेलै सोइ ॥ गुर प्रसादि जीवतु मरै ता
 फिरि मरणु न होइ ॥२॥ पउड़ी ॥ जिस दा कीता सभु किछु होवै तिस नो परवाह नाही किसै केरी ॥ हरि

जीउ तेरा दिता सभु को खवै सभ मुहताजी कटै तेरी ॥ जि तुध नो सालाहे सु सभु किछु पावै जिस नो
 किरपा निरंजन केरी ॥ सोई साहु सचा वणजारा जिनि वखरु लदिआ हरि नामु धनु तेरी ॥ सभि
 तिसै नो सालाहिहु संतहु जिनि टूजे भाव की मारि विडारी ठेरी ॥१६॥ सलोक ॥ कबीरा मरता मरता
 जगु मुआ मरि भि न जानै कोइ ॥ औसी मरनी जो मरै बहुरि न मरना होइ ॥१॥ मः ३ ॥ किआ जाणा
 किव मरहगे कैसा मरणा होइ ॥ जे करि साहिबु मनहु न वीसरै ता सहिला मरणा होइ ॥ मरणै ते
 जगतु डरै जीविआ लोड़ै सभु कोइ ॥ गुर परसादी जीवतु मरै हुकमै बूझै सोइ ॥ नानक औसी मरनी जो
 मरै ता सद जीवणु होइ ॥२॥ पउड़ी ॥ जा आपि कृपालु होवै हरि सुआमी ता आपणाँ नाउ हरि आपि
 जपावै ॥ आपे सतिगुरु मेलि सुखु देवै आपणाँ सेवकु आपि हरि भावै ॥ आपणिआ सेवका की आपि
 पैज रखै आपणिआ भगता की पैरी पावै ॥ धरम राइ है हरि का कीआ हरि जन सेवक नेड़ि न आवै
 ॥ जो हरि का पिआरा सो सभना का पिआरा होर केती झखि झखि आवै जावै ॥१७॥ सलोक मः ३ ॥ रामु
 रामु करता सभु जगु फिरै रामु न पाइआ जाइ ॥ अगमु अगोचरु अति वडा अतुलु न तुलिआ
 जाइ ॥ कीमति किनै न पाईआ कितै न लड़िआ जाइ ॥ गुर कै सबदि भेदिआ इन बिधि वसिआ
 मनि आइ ॥ नानक आपि अमेउ है गुर किरपा ते रहिआ समाइ ॥ आपे मिलिआ मिलि रहिआ
 आपे मिलिआ आइ ॥१॥ मः ३ ॥ ए मन इहु धनु नामु है जितु सदा सदा सुखु होइ ॥ तोटा मूलि
 न आवई लाहा सद ही होइ ॥ खाधै खरचिऔ तोटि न आवई सदा सदा ओहु देइ ॥ सहसा मूलि न
 होवई हाणत कदे न होइ ॥ नानक गुरमुखि पाईऔ जा कउ नदरि करेइ ॥२॥ पउड़ी ॥ आपे सभ
 घट अंदरे आपे ही बाहरि ॥ आपे गुप्तु वरतदा आपे ही जाहरि ॥ जुग छतीह गुबारु करि
 वरतिआ सुन्नाहरि ॥ ओथै वेद पुरान न सासता आपे हरि नरहरि ॥ बैठा ताड़ी लाइ आपि सभ दू
 ही बाहरि ॥ आपणी मिति आपि जाणदा आपे ही गउहरु ॥१८॥ सलोक मः ३ ॥ हउमै विचि जगतु

मुआ मरदो मरदा जाइ ॥ जिचरु विचि दंमु है तिचरु न चेतई कि करेगु अगै जाइ ॥ गिआनी होइ
 सु चेतन्नु होइ अगिआनी अंधु कमाइ ॥ नानक एथै कमावै सो मिलै अगै पाए जाइ ॥१॥ मः ३ ॥
 धुरि खसमै का हुकमु पड़िआ विणु सतिगुर चेतिआ न जाइ ॥ सतिगुरि मिलिअै अंतरि रवि रहिआ
 सदा रहिआ लिव लाइ ॥ दमि दमि सदा समालदा दंमु न बिरथा जाइ ॥ जनम मरन का भउ
 गड़िआ जीवन पदवी पाइ ॥ नानक इहु मरतबा तिस नो देइ जिस नो किरपा करे रजाइ ॥२॥
 पउड़ी ॥ आपे दानाँ बीनिआ आपे परधानाँ ॥ आपे रूप दिखालदा आपे लाइ धिआनाँ ॥ आपे
 मोनी वरतदा आपे कथै गिआनाँ ॥ कउड़ा किसै न लगई सभना ही भाना ॥ उसतति बरनि न
 सकीअै सद सद कुरबाना ॥१६॥ सलोक मः १ ॥ कली अंदरि नानका जिन्नाँ दा अउतारु ॥ पुतु
 जिनूरा धीअ जिन्नूरी जोरु जिन्ना दा सिकदारु ॥१॥ मः १ ॥ द्विदू मूले भूले अखुटी जाँही ॥ नारदि
 कहिआ सि पूज कराँही ॥ अंधे गुंगे अंध अंधारु ॥ पाथरु ले पूजहि मुगध गवार ॥ ओहि जा आपि
 डुबे तुम कहा तरणहारु ॥२॥ पउड़ी ॥ सभु किहु तेरै वसि है तू सचा साहु ॥ भगत रते रंगि एक कै
 पूरा वेसाहु ॥ अमृतु भोजनु नामु हरि रजि रजि जन खाहु ॥ सभि पदारथ पाईअनि सिमरणु सचु
 लाहु ॥ संत पिआरे पारब्रहम नानक हरि अगम अगाहु ॥२०॥ सलोक मः ३ ॥ सभु किछु हुकमे
 आवदा सभु किछु हुकमे जाइ ॥ जे को मूरखु आपहु जाणै अंधा अंधु कमाइ ॥ नानक हुकमु को गुरमुखि
 बुझै जिस नो किरपा करे रजाइ ॥१॥ मः ३ ॥ सो जोगी जुगति सो पाए जिस नो गुरमुखि नामु परापति
 होइ ॥ तिसु जोगी की नगरी सभु को वसै भेखी जोगु न होइ ॥ नानक अैसा विरला को जोगी जिसु घटि
 परगटु होइ ॥२॥ पउड़ी ॥ आपे जंत उपाइअनु आपे आधारु ॥ आपे सूखमु भालीअै आपे पासारु ॥
 आपि इकाती होइ रहै आपे वड परवारु ॥ नानकु मंगै दानु हरि संता रेनारु ॥ होरु दातारु न
 सुझई तू देवणहारु ॥२१॥१॥ सुधु ॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਵਡਹਵਸੁ ਮਹਲਾ ੧ ਧਰੁ ੧ ॥

ਅਮਲੀ ਅਮਲੁ ਨ ਅੰਬਏ ਮਘੀ ਨੀਰੁ ਨ ਹੋਇ ॥ ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥ ਹਉ ਵਾਰੀ
ਵੰਞਾ ਖੰਨੀਐ ਵੰਞਾ ਤਉ ਸਾਹਿਬੁ ਕੇ ਨਾਵੈ ॥੧॥ ਰਹਾਉ ॥ ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥
ਜਿਨ ਪੀਆ ਤੇ ਤ੍ਰਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥ ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ
॥ ਤਿਥਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥ ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥ ਵਡਹਵਸੁ ਮਹਲਾ ੧ ॥ ਗੁਣਵੰਤੀ ਸਹੁ ਰਾਵਿਆ
ਨਿਰਗੁਣਿ ਕੂਕੇ ਕਾਇ ॥ ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥ ਮੇਰਾ ਕੰਤੁ ਰੀਸਾਲੂ ਕੀ ਧਨ
ਅਵਰਾ ਰਾਵੇ ਜੀ ॥੧॥ ਰਹਾਉ ॥ ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥ ਮਾਣਕੁ ਮੁਲਿ ਨ ਪਾਇਐ ਲੀਜੈ
ਚਿਤਿ ਪਰੋਇ ॥੨॥ ਰਾਹੁ ਦਸਾਇ ਨ ਜੁਲਾਓ ਆਖਾਓ ਅੰਮਡੀਆਸੁ ॥ ਤੈ ਸਹ ਨਾਲਿ ਅਕੂਅਣਾ ਕਿਉ ਥੀਵੈ
ਘਰ ਵਾਸੁ ॥੩॥ ਨਾਨਕ ਏਕੀ ਬਾਹਰਾ ਟੂਜਾ ਨਾਹੀ ਕੋਇ ॥ ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥
ਵਡਹਵਸੁ ਮਹਲਾ ੧ ਧਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਯੋ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ
ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੀ ॥ ਜਾ ਤੂ ਤਾ ਮੈ ਮਾਣੁ
ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੀ ॥ ਚੂੜਾ ਭੰਨੁ ਪਲਮਧ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ

करेदीए मुंघे सहु रातो अवरहा ॥ ना मनीआरु न चूड़ीआ ना से वंगुड़ीआहा ॥ जो सह कंठि न लगीआ जलनु सि बाहड़ीआहा ॥ सभि सहीआ सहु रावणि गईआ हउ दाधी कै दरि जावा ॥ अंमाली हउ खरी सुचजी तै सह एकि न भावा ॥ माठि गुंदाइं पटीआ भरीअै माग संधूरे ॥ अगै गई न मन्नीआ मरउ विसूरि विसूरे ॥ मै रोवंदी सभु जगु रुना रुन्नड़े वणहु पंखेरू ॥ इकु न रुना मेरे तन का बिरहा जिनि हउ पिरहु विछोड़ी ॥ सुपनै आइआ भी गइआ मै जलु भरिआ रोइ ॥ आइ न सका तुझ कनि पियारे भेजि न सका कोइ ॥ आउ सभागी नीदड़ीए मतु सहु देखा सोइ ॥ तै साहिब की बात जि आखै कहु नानक किआ दीजै ॥ सीसु वढे करि बैसणु दीजै विणु सिर सेव करीजै ॥ किउ न मरीजै जीअड़ा न दीजै जा सहु भइआ विडाणा ॥१॥३॥

वडह्यसु महला ३ घरु १

१६८ सतिगुर प्रसादि ॥

मनि मैलै सभु किछु मैला तनि धोतै मनु हछा न होइ ॥ इह जगतु भरमि भुलाइआ विरला बूझै कोइ ॥१॥ जपि मन मेरे तू एको नामु ॥ सतिगुरि दीआ मो कउ एहु निधानु ॥१॥ रहाउ ॥ सिधा के आसण जे सिखै इंद्री वसि करि कमाइ ॥ मन की मैलु न उतरै हउमै मैलु न जाइ ॥२॥ इसु मन कउ होरु संजमु को नाही विणु सतिगुर की सरणाइ ॥ सतगुरि मिलिअै उलटी भई कहणा किछू न जाइ ॥३॥ भणति नानकु सतिगुर कउ मिलदो मरै गुर कै सबदि फिरि जीवै कोइ ॥ ममता की मलु उतरै इहु मनु हछा होइ ॥४॥१॥ वडह्यसु महला ३ ॥ नदरी सतगुरु सेवीअै नदरी सेवा होइ ॥ नदरी इहु मनु वसि आवै नदरी मनु निरमलु होइ ॥१॥ मेरे मन चेति सचा सोइ ॥ एको चेतहि ता सुखु पावहि फिरि दूखु न मूले होइ ॥१॥ रहाउ ॥ नदरी मरि कै जीवीअै नदरी सबदु वसै मनि आइ ॥ नदरी हुकमु बुझीअै हुकमे रहै समाइ ॥२॥ जिनि जिहवा हरि रसु न चखिओ सा जिहवा जलि जाउ ॥ अन रस सादे लगि रही दुखु पाइआ दूजै भाइ ॥३॥ सभना नदरि एक है आपे फरकु करेइ ॥ नानक

सतगुरि मिलिअै फलु पाइआ नामु वडाई देइ ॥४॥२॥ वडह्यसु महला ३ ॥ माइआ मोहु गुबारु
 है गुर बिनु गिआनु न होई ॥ सबदि लगे तिन बुझिआ दूजै परज विगोई ॥१॥ मन मेरे गुरमति
 करणी सारु ॥ सदा सदा हरि प्रभु खहि ता पावहि मोख दुआरु ॥१॥ रहाउ ॥ गुणा का निधानु एकु
 है आपे देइ ता को पाए ॥ बिनु नावै सभ विछुड़ी गुर कै सबदि मिलाए ॥२॥ मेरी मेरी करदे घटि
 गए तिना हथि किहु न आइआ ॥ सतगुरि मिलिअै सचि मिले सचि नामि समाइआ ॥३॥ आसा
 मनसा एहु सरीरु है अंतरि जोति जगाए ॥ नानक मनमुखि बंधु है गुरमुखि मुकति कराए ॥४॥३॥
 वडह्यसु महला ३ ॥ सोहागणी सदा मुखु उजला गुर कै सहजि सुभाइ ॥ सदा पिरु खहि आपणा
 विचहु आपु गवाइ ॥१॥ मेरे मन तू हरि हरि नामु धिआइ ॥ सतगुरि मो कउ हरि दीआ बुझाइ
 ॥१॥ रहाउ ॥ दोहागणी खरीआ बिललादीआ तिना महलु न पाइ ॥ दूजै भाइ करूपी दूखु पावहि
 आगै जाइ ॥२॥ गुणवंती नित गुण खै हिरदै नामु वसाइ ॥ अउगणवंती कामणी दुखु लागै
 बिललाइ ॥३॥ सभना का भतारु एकु है सुआमी कहणा किछू न जाइ ॥ नानक आपे वेक कीतिअनु
 नामे लइअनु लाइ ॥४॥४॥ वडह्यसु महला ३ ॥ अमृत नामु सद मीठा लागा गुर सबदी सादु
 आइआ ॥ सची बाणी सहजि समाणी हरि जीउ मनि वसाइआ ॥१॥ हरि करि किरपा सतगुरु
 मिलाइआ ॥ पूरै सतगुरि हरि नामु धिआइआ ॥१॥ रहाउ ॥ ब्रहमै बेद बाणी परगासी माइआ
 मोह पसारा ॥ महादेउ गिआनी वरतै घरि आपणै तामसु बहुतु अह्यकारा ॥२॥ किसनु सदा अवतारी
 रूधा कितु लगि तरै संसारा ॥ गुरमुखि गिआनि रते जुग अंतरि चूकै मोह गुबारा ॥३॥ सतगुर सेवा
 ते निसतारा गुरमुखि तरै संसारा ॥ साचै नाइ रते बैरागी पाइनि मोख दुआरा ॥४॥ एको सचु वरतै
 सभ अंतरि सभना करे प्रतिपाला ॥ नानक इकसु बिनु मै अवरु न जाणा सभना दीवानु दइआला
 ॥५॥५॥ वडह्यसु महला ३ ॥ गुरमुखि सचु संजमु ततु गिआनु ॥ गुरमुखि साचे लगै धिआनु ॥१॥

गुरमुखि मन मेरे नामु समालि ॥ सदा निबहै चलै तेरै नालि ॥ रहाउ ॥ गुरमुखि जाति पति सचु सोडि
 ॥ गुरमुखि अंतरि सखाई प्रभु होडि ॥२॥ गुरमुखि जिस नो आपि करे सो होडि ॥ गुरमुखि आपि
 वडाई देवै सोडि ॥३॥ गुरमुखि सबटु सचु करणी सारु ॥ गुरमुखि नानक परवारै साधारु ॥४॥६॥
 वडह्यसु महला ३ ॥ रसना हरि सादि लगी सहजि सुभाडि ॥ मनु तृपतिआ हरि नामु धिआडि ॥१॥
 सदा सुखु साचै सबदि वीचारी ॥ आपणे सतगुर विटहु सदा बलिहारी ॥१॥ रहाउ ॥ अखी संतोखीआ
 एक लिव लाडि ॥ मनु संतोखीआ दूजा भाउ गवाडि ॥२॥ देह सरीरि सुखु होवै सबदि हरि नाडि ॥
 नामु परमलु हिरदै रहिआ समाडि ॥३॥ नानक मसतकि जिसु वडभागु ॥ गुर की बाणी सहज बैरागु
 ॥४॥७॥ वडह्यसु महला ३ ॥ पूरे गुर ते नामु पाडिआ जाडि ॥ सचै सबदि सचि समाडि ॥१॥ ए मन
 नामु निधानु तू पाडि ॥ आपणे गुर की मंनि लै रजाडि ॥१॥ रहाउ ॥ गुर कै सबदि विचहु मैलु
 गवाडि ॥ निरमलु नामु वसै मनि आडि ॥२॥ भरमे भूला फिरै संसारु ॥ मरि जनमै जमु करे खुआरु
 ॥३॥ नानक से वडभागी जिन हरि नामु धिआडिआ ॥ गुर परसादी मंनि वसाडिआ ॥४॥८॥
 वडह्यसु महला ३ ॥ हउमै नावै नालि विरोधु है दुडि न वसहि डिक ठाडि ॥ हउमै विचि सेवा न होवई
 ता मनु बिरथा जाडि ॥१॥ हरि चेति मन मेरे तू गुर का सबटु कमाडि ॥ हुकमु मन्नहि ता हरि मिलै
 ता विचहु हउमै जाडि ॥ रहाउ ॥ हउमै सभु सरीरु है हउमै ओपति होडि ॥ हउमै वडा गुबारु है हउमै
 विचि बुझि न सकै कोडि ॥२॥ हउमै विचि भगति न होवई हुकमु न बुझिआ जाडि ॥ हउमै विचि जीउ
 बंधु है नामु न वसै मनि आडि ॥३॥ नानक सतगुरि मिलिअै हउमै गई ता सचु वसिआ मनि आडि
 ॥ सचु कमावै सचि रहै सचे सेवि समाडि ॥४॥६॥१२॥

वडह्यसु महला ४ घरु १

१९ सतिगुर प्रसादि ॥

सेज एक एको प्रभु ठाकुरु ॥ गुरमुखि हरि रावे सुख सागरु ॥१॥ मै प्रभ मिलण प्रेम मनि आसा ॥

गुरु पूरा मेलावै मेरा प्रीतमु हउ वारि वारि आपणे गुरू कउ जासा ॥१॥ रहाउ ॥ मै अवगण भरपूरि सरीरे ॥ हउ किउ करि मिला अपणे प्रीतम पूरे ॥२॥ जिनि गुणवंती मेरा प्रीतमु पाइआ ॥ से मै गुण नाही हउ किउ मिला मेरी माइआ ॥३॥ हउ करि करि थाका उपाव बहुतेरे ॥ नानक गरीब राखहु हरि मेरे ॥४॥१॥ वडह्यसु महला ४ ॥ मेरा हरि प्रभु सुंदरु मै सार न जाणी ॥ हउ हरि प्रभ छोडि दूजै लोभाणी ॥१॥ हउ किउ करि पिर कउ मिलउ इआणी ॥ जो पिर भावै सा सोहागणि साई पिर कउ मिलै सिआणी ॥१॥ रहाउ ॥ मै विचि दोस हउ किउ करि पिरु पावा ॥ तेरे अनेक पिआरे हउ पिर चिति न आवा ॥२॥ जिनि पिरु राविआ सा भली सुहागणि ॥ से मै गुण नाही हउ किआ करी दुहागणि ॥३॥ नित सुहागणि सदा पिरु रावै ॥ मै करमहीण कब ही गलि लावै ॥४॥ तू पिरु गुणवंता हउ अउगुणिआरा ॥ मै निरगुण बखसि नानकु वेचारा ॥५॥२॥

वडह्यसु महला ४ घरु २

१९६ सतिगुर प्रसादि ॥

मै मनि वडी आस हरे किउ करि हरि दरसनु पावा ॥ हउ जाइ पुछा अपने सतगुरै गुर पुछि मनु मुगधु समझावा ॥ भूला मनु समझै गुर सबदी हरि हरि सदा धिआए ॥ नानक जिसु नदरि करे मेरा पिआरा सो हरि चरणी चितु लाए ॥१॥ हउ सभि वेस करी पिर कारणि जे हरि प्रभ साचे भावा ॥ सो पिरु पिआरा मै नदरि न देखै हउ किउ करि धीरजु पावा ॥ जिसु कारणि हउ सीगारु सीगारी सो पिरु रता मेरा अवरा ॥ नानक धनु धन्नु धन्नु सोहागणि जिनि पिरु राविअड़ा सचु सवरा ॥२॥ हउ जाइ पुछा सोहाग सुहागणि तुसी किउ पिरु पाइअड़ा प्रभु मेरा ॥ मै ऊपरि नदरि करी पिरि साचै मै छोडिअड़ा मेरा तेरा ॥ सभु मनु तनु जीउ करहु हरि प्रभ का डितु मारगि भैणे मिलीअै ॥ आपनड़ा प्रभु नदरि करि देखै नानक जोति जोती रलीअै ॥३॥ जो हरि प्रभ का मै देइ सनेहा तिसु मनु तनु अपणा देवा ॥ नित पखा फेरी सेव कमावा तिसु आगै पाणी ढोवाँ ॥ नित नित सेव करी

हरि जन की जो हरि हरि कथा सुणाए ॥ धनु धन्नु गुरू गुर सतिगुरु पूरा नानक मनि आस पुजाए ॥४॥ गुरु सजणु मेरा मेलि हरे जितु मिलि हरि नामु धिआवा ॥ गुर सतिगुर पासहु हरि गोसटि पूछाँ करि साँझी हरि गुण गावाँ ॥ गुण गावा नित नित सद हरि के मनु जीवै नामु सुणि तेरा ॥ नानक जितु वेला विसरै मेरा सुआमी तितु वेलै मरि जाइ जीउ मेरा ॥५॥ हरि वेखण कउ सभु कोई लोचै सो वेखै जिसु आपि विखाले ॥ जिस नो नदरि करे मेरा पिआरा सो हरि हरि सदा समाले ॥ सो हरि हरि नामु सदा सदा समाले जिसु सतगुरु पूरा मेरा मिलिआ ॥ नानक हरि जन हरि डिके होए हरि जपि हरि सेती रलिआ ॥६॥१॥३॥

वडह्यसु महला ५ घरु १

१६ सतिगुर प्रसादि ॥

अति ऊचा ता का दरबारा ॥ अंतु नाही किछु पारावारा ॥ कोटि कोटि कोटि लख धावै ॥ डिकु तिलु ता का महलु न पावै ॥१॥ सुहावी कउणु सु वेला जितु प्रभ मेला ॥१॥ रहाउ ॥ लाख भगत जा कउ आराधहि ॥ लाख तपीसर तपु ही साधहि ॥ लाख जोगीसर करते जोगा ॥ लाख भोगीसर भोगहि भोगा ॥२॥ घटि घटि वसहि जाणहि थोरा ॥ है कोई साजणु परदा तोरा ॥ करउ जतन जे होइ मिहरवाना ॥ ता कउ देई जीउ कुरबाना ॥३॥ फिरत फिरत संतन पहि आइआ ॥ दूख भ्रमु हमारा सगल मिटाइआ ॥ महलि बुलाइआ प्रभ अमृतु भूंचा ॥ कहु नानक प्रभु मेरा ऊचा ॥४॥१॥ वडह्यसु महला ५ ॥ धनु सु वेला जितु दरसनु करणा ॥ हउ बलिहारी सतिगुर चरणा ॥१॥ जीअ के दाते प्रीतम प्रभ मेरे ॥ मनु जीवै प्रभ नामु चितेरे ॥१॥ रहाउ ॥ सचु मंत्र तुमारा अमृत बाणी ॥ सीतल पुरख दृसटि सुजाणी ॥२॥ सचु हुकमु तुमारा तखति निवासी ॥ आइ न जावै मेरा प्रभु अबिनासी ॥३॥ तुम मिहरवान दास हम दीना ॥ नानक साहिबु भरपुरि लीणा ॥४॥२॥ वडह्यसु महला ५ ॥ तू बेअंतु को विरला जाणै ॥ गुर प्रसादि को सबदि पछाणै ॥१॥ सेवक की अरदासि

पिआरे ॥ जपि जीवा प्रभ चरण तुमारे ॥१॥ रहाउ ॥ दड़िआल पुरख मेरे प्रभ दाते ॥ जिसहि जनावहु
 तिनहि तुम जाते ॥२॥ सदा सदा जाई बलिहारी ॥ इति उत देखउ ओट तुमारी ॥३॥ मोहि निरगुण
 गुणु किछू न जाता ॥ नानक साधू देखि मनु राता ॥४॥३॥ वडह्यसु मः ५ ॥ अंतरजामी सो प्रभु पूरा ॥
 दानु देइ साधू की धूरा ॥१॥ करि किरपा प्रभ दीन दड़िआला ॥ तेरी ओट पूरन गोपाला ॥१॥
 रहाउ ॥ जलि थलि महीअलि रहिआ भरपूरे ॥ निकटि वसै नाही प्रभु दूरे ॥२॥ जिस नो नदरि करे
 सो धिआए ॥ आठ पहर हरि के गुण गाए ॥३॥ जीअ जंत सगले प्रतिपारे ॥ सरनि परिओ नानक
 हरि दुआरे ॥४॥४॥ वडह्यसु महला ५ ॥ तू वड दाता अंतरजामी ॥ सभ महि रविआ पूरन प्रभ
 सुआमी ॥१॥ मेरे प्रभ प्रीतम नामु अधारा ॥ हउ सुणि सुणि जीवा नामु तुमारा ॥१॥ रहाउ ॥ तेरी
 सरणि सतिगुर मेरे पूरे ॥ मनु निरमलु होइ संता धूरे ॥२॥ चरन कमल हिरदै उरि धारे ॥ तेरे
 दरसन कउ जाई बलिहारे ॥३॥ करि किरपा तेरे गुण गावा ॥ नानक नामु जपत सुखु पावा ॥४॥५॥
 वडह्यसु महला ५ ॥ साधसंगि हरि अमृतु पीजै ॥ ना जीउ मरै न कबहू छीजै ॥१॥ वडभागी गुरु
 पूरा पाईअै ॥ गुरु किरपा ते प्रभू धिआईअै ॥१॥ रहाउ ॥ रतन जवाहर हरि माणक लाला ॥
 सिमरि सिमरि प्रभ भए निहाला ॥२॥ जत कत पेखउ साधू सरणा ॥ हरि गुण गाइ निरमल मनु
 करणा ॥३॥ घट घट अंतरि मेरा सुआमी वूठा ॥ नानक नामु पाइआ प्रभु तूठा ॥४॥६॥ वडह्यसु
 महला ५ ॥ विसरु नाही प्रभ दीन दड़िआला ॥ तेरी सरणि पूरन किरपाला ॥१॥ रहाउ ॥ जह
 चिति आवहि सो थानु सुहावा ॥ जितु वेला विसरहि ता लागै हावा ॥१॥ तेरे जीअ तू सद ही साथी ॥
 संसार सागर ते कटु दे हाथी ॥२॥ आवणु जाणा तुम ही कीआ ॥ जिस तू राखहि तिसु दूखु न
 थीआ ॥३॥ तू एको साहिबु अवरु न होरि ॥ बिनउ करै नानकु कर जोरि ॥४॥७॥
 वडह्यसु मः ५ ॥ तू जाणाइहि ता कोई जाणै ॥ तेरा दीआ नामु वखाणै ॥१॥ तू अचरजु कुदरति

तेरी बिसमा ॥१॥ रहाउ ॥ तुधु आपे कारणु आपे करणा ॥ हुकमे जंमणु हुकमे मरणा ॥२॥ नामु तेरा मन तन आधारी ॥ नानक दासु बखसीस तुमारी ॥३॥८॥

वडह्यसु महला ५ घरु २

१९८१ सतिगुर प्रसादि ॥

मेरै अंतरि लोचा मिलण की पिआरे हउ किउ पाई गुर पूरे ॥ जे सउ खेल खेलाईअै बालकु रहि न सकै बिनु खीरे ॥ मेरै अंतरि भुख न उतरै अंमाली जे सउ भोजन मै नीरे ॥ मेरै मनि तनि प्रेम पिरंम का बिनु दरसन किउ मनु धीरे ॥१॥ सुणि सजण मेरे प्रीतम भाई मै मेलिहु मित्र सुखदाता ॥ ओहु जीअ की मेरी सभ बेदन जाणै नित सुणावै हरि कीआ बाता ॥ हउ डिकु खिनु तिसु बिनु रहि न सका जिउ चातृकु जल कउ बिललाता ॥ हउ किआ गुण तेरे सारि समाली मै निरगुण कउ रखि लेता ॥२॥ हउ भई उडीणी कंत कउ अंमाली सो पिरु कदि नैणी देखा ॥ सभि रस भोगण विसरे बिनु पिर कितै न लेखा ॥ डिहु कापडु तनि न सुखावई करि न सकउ हउ वेसा ॥ जिनी सखी लालु राविआ पिआरा तिन आगै हम आदेसा ॥३॥ मै सभि सीगार बणाइआ अंमाली बिनु पिर कामि न आए ॥ जा सहि बात न पुछीआ अंमाली ता बिरथा जोबनु सभु जाए ॥ धनु धनु ते सोहागणी अंमाली जिन सहु रहिआ समाए ॥ हउ वारिआ तिन सोहागणी अंमाली तिन के धोवा सद पाए ॥४॥ जिचरु दूजा भरमु सा अंमाली तिचरु मै जाणिआ प्रभु दूरे ॥ जा मिलिआ पूरा सतिगुरु अंमाली ता आसा मनसा सभ पूरे ॥ मै सरब सुखा सुख पाइआ अंमाली पिरु सरब रहिआ भरपूरे ॥ जन नानक हरि रंगु माणिआ अंमाली गुर सतिगुर कै लगि पैरे ॥५॥१॥६॥

वडह्यसु महला ३ असटपदीआ

१९८१ सतिगुर प्रसादि ॥

सची बाणी सचु धुनि सचु सबटु वीचारा ॥ अनदिनु सचु सलाहणा धनु धनु वडभाग हमारा ॥१॥ मन मेरे साचे नाम विटहु बलि जाउ ॥ दासनि दासा होइ रहि ता पावहि

सचा नाउ ॥१॥ रहाउ ॥ जिहवा सची सचि रती तनु मनु सचा होइ ॥ बिनु साचे होरु सालाहणा जासहि
 जनमु सभु खोइ ॥२॥ सचु खेती सचु बीजणा साचा वापारा ॥ अनदिनु लाहा सचु नामु धनु भगति भरे
 भंडारा ॥३॥ सचु खाणा सचु पैणणा सचु टेक हरि नाउ ॥ जिस नो बखसे तिसु मिलै महली पाए थाउ ॥
 ४॥ आवहि सचे जावहि सचे फिरि जूनी मूलि न पाहि ॥ गुरमुखि दरि साचै सचिआर हहि साचे माहि
 समाहि ॥५॥ अंतरु सचा मनु सचा सची सिफति सनाइ ॥ सचै थानि सचु सालाहणा सतिगुर बलिहारै
 जाउ ॥६॥ सचु वेला मूरतु सचु जितु सचे नालि पिआरु ॥ सचु वेखणा सचु बोलणा सचा सभु आकारु
 ॥७॥ नानक सचै मेले ता मिले आपे लए मिलाइ ॥ जिउ भावै तिउ रखसी आपे करे रजाइ ॥८॥१॥
 वडह्यसु महला ३ ॥ मनूआ दह दिस धावदा ओहु कैसे हरि गुण गावै ॥ इंद्री विआपि रही अधिकाई
 कामु क्रोधु नित संतावै ॥१॥ वाहु वाहु सहजे गुण रवीजै ॥ राम नामु इसु जुग महि दुलभु है गुरमति
 हरि रसु पीजै ॥१॥ रहाउ ॥ सबदु चीनि मनु निरमलु होवै ता हरि के गुण गावै ॥ गुरमती आपै आपु
 पछाणै ता निज घरि वासा पावै ॥२॥ ए मन मेरे सदा रंगि राते सदा हरि के गुण गाउ ॥ हरि
 निरमलु सदा सुखदाता मनि चिंदिआ फलु पाउ ॥३॥ हम नीच से ऊतम भए हरि की सरणाई ॥
 पाथरु डुबदा काढि लीआ साची वडिआई ॥४॥ बिखु से अमृत भए गुरमति बुधि पाई ॥ अकहु
 परमल भए अंतरि वासना वसाई ॥५॥ माणस जनमु दुलम्भु है जग महि खटिआ आइ ॥ पूरै भागि
 सतिगुरु मिलै हरि नामु धिआइ ॥६॥ मनमुख भूले बिखु लगे अहिला जनमु गवाइआ ॥ हरि का नामु
 सदा सुख सागरु साचा सबदु न भाइआ ॥७॥ मुखहु हरि हरि सभु को करै विरलै हिरदै वसाइआ ॥
 नानक जिन कै हिरदै वसिआ मोख मुकति तिन् पाइआ ॥८॥२॥

वडह्यसु महला १ छंत

१९९ सतिगुर प्रसादि ॥

काइआ कूड़ि विगाड़ि काहे नाईअै ॥ नाता सो परवाणु सचु कमाईअै ॥ जब साच अंदरि होइ साचा

तामि साचा पाईअै ॥ लिखे बाझहु सुरति नाही बोलि बोलि गवाईअै ॥ जिथै जाडि बहीअै भला कहीअै
 सुरति सबदु लिखाईअै ॥ काडिआ कूड़ि विगाड़ि काहे नाईअै ॥१॥ ता मै कहिआ कहणु जा तुझै
 कहाडिआ ॥ अंमृतु हरि का नामु मेरै मनि भाडिआ ॥ नामु मीठा मनहि लागा दूखि डेरा ढाहिआ ॥
 सूखु मन महि आडि वसिआ जामि तै फुरमाडिआ ॥ नदरि तुधु अरदासि मेरी जिनि आपु उपाडिआ ॥
 ता मै कहिआ कहणु जा तुझै कहाडिआ ॥२॥ वारी खसमु कढाए किरतु कमावणा ॥ मंदा किसै न आखि
 झगड़ा पावणा ॥ नह पाडि झगड़ा सुआमि सेती आपि आपु वजावणा ॥ जिसु नालि संगति करि सरीकी
 जाडि किआ रूआवणा ॥ जो देडि सहणा मनहि कहणा आखि नाही वावणा ॥ वारी खसमु कढाए किरतु
 कमावणा ॥३॥ सभ उपाईअनु आपि आपे नदरि करे ॥ कउड़ा कोडि न मागै मीठा सभ मागै ॥ सभु
 कोडि मीठा मंगि देखै खसम भावै सो करे ॥ किछु पुन्न दान अनेक करणी नाम तुलि न समसरे ॥
 नानका जिन नामु मिलिआ करमु होआ धुरि कदे ॥ सभ उपाईअनु आपि आपे नदरि करे ॥४॥१॥
 वडह्यसु महला १ ॥ करहु दडिआ तेरा नामु वखाणा ॥ सभ उपाईअै आपि आपे सरब समाणा ॥ सरबे
 समाणा आपि तूहै उपाडि धंधै लाईआ ॥ इकि तुझ ही कीए राजे इकना भिख भवाईआ ॥ लोभु मोहु
 तुझु कीआ मीठा एतु भरमि भुलाणा ॥ सदा दडिआ करहु अपणी तामि नामु वखाणा ॥१॥ नामु तेरा
 है साचा सदा मै मनि भाणा ॥ दूखु गडिआ सुखु आडि समाणा ॥ गावनि सुरि नर सुघड़ सुजाणा ॥
 सुरि नर सुघड़ सुजाण गावहि जो तेरै मनि भावहे ॥ माडिआ मोहे चेतहि नाही अहिला जनमु गवावहे
 ॥ इकि मूड़ मुगध न चेतहि मूले जो आडिआ तिसु जाणा ॥ नामु तेरा सदा साचा सोडि मै मनि भाणा
 ॥२॥ तेरा वखतु सुहावा अंमृतु तेरी बाणी ॥ सेवक सेवहि भाउ करि लागा साउ पराणी ॥ साउ
 प्राणी तिना लागा जिनी अंमृतु पाडिआ ॥ नामि तेरै जोडि राते नित चड़हि सवाडिआ ॥ इकु करमु
 धरमु न होडि संजमु जामि न एकु पछाणी ॥ वखतु सुहावा सदा तेरा अंमृत तेरी बाणी ॥३॥ हउ

बलिहारी साचे नावै ॥ राजु तेरा कबहु न जावै ॥ राजो त तेरा सदा निहचलु एहु कबहु न जावए ॥
 चाकरु त तेरा सोडि होवै जोडि सहजि समावए ॥ दुसमनु त दूखु न लगै मूले पापु नेड़ि न आवए ॥ हउ
 बलिहारी सदा होवा एक तेरे नावए ॥४॥ जुगह जुगंतरि भगत तुमारे ॥ कीरति करहि सुआमी तेरै
 दुआरे ॥ जपहि त साचा एकु मुरारे ॥ साचा मुरारे तामि जापहि जामि मंनि वसावहे ॥ भरमो भुलावा
 तुझहि कीआ जामि एहु चुकावहे ॥ गुर परसादी करहु किरपा लेहु जमहु उबारे ॥ जुगह जुगंतरि भगत
 तुमारे ॥५॥ वडे मेरे साहिबा अलख अपारा ॥ किउ करि करउ बेन्नती हउ आखि न जाणा ॥ नदरि
 करहि ता साचु पछाणा ॥ साचो पछाणा तामि तेरा जामि आपि बुझावहे ॥ दूख भूख संसारि कीए सहसा
 एहु चुकावहे ॥ बिनवंति नानकु जाइ सहसा बुझै गुर बीचारा ॥ वडा साहिबु है आपि अलख अपारा
 ॥६॥ तेरे बंके लोड़िण दंत रीसाला ॥ सोहणे नक जिन लम्मड़े वाला ॥ कंचन काइआ सुड़िने की ढाला
 ॥ सोवन्न ढाला कृसन माला जपहु तुसी सहेलीहो ॥ जम दुआरि न होहु खड़ीआ सिख सुणहु महेलीहो ॥
 ह्यस ह्यसा बग बगा लहै मन की जाला ॥ बंके लोड़िण दंत रीसाला ॥७॥ तेरी चाल सुहावी मधुराड़ी
 बाणी ॥ कुहकनि कोकिला तरल जुआणी ॥ तरला जुआणी आपि भाणी इछ मन की पूरीए ॥ सारंग
 जिउ पगु धरै ठिमि ठिमि आपि आपु संधूए ॥ श्रीरंग राती फिरै माती उदकु गंगा वाणी ॥ बिनवंति
 नानकु दासु हरि का तेरी चाल सुहावी मधुराड़ी बाणी ॥८॥२॥

वडह्यसु महला ३ छंत

१९८ सतिगुर प्रसादि ॥

आपणे पिर कै रंगि रती मुईए सोभावंती नारे ॥ सचै सबदि मिलि रही मुईए पिरु रावे भाइ पिआरे
 ॥ सचै भाइ पिआरी कंति सवारी हरि हरि सिउ नेहु रचाइआ ॥ आपु गवाइआ ता पिरु पाइआ
 गुर कै सबदि समाइआ ॥ सा धन सबदि सुहाई प्रेम कसाई अंतरि प्रीति पिआरी ॥ नानक सा धन
 मेलि लई पिरि आपे साचै साहि सवारी ॥१॥ निरगुणवंतड़ीए पिरु देखि हदूरे राम ॥ गुरमुखि जिनी

राविआ मुईए पिरु रवि रहिआ भरपूरे राम ॥ पिरु रवि रहिआ भरपूरे वेखु हजूरे जुगि जुगि एको
 जाता ॥ धन बाली भोली पिरु सहजि रावै मिलिआ करम बिधाता ॥ जिनि हरि रसु चाखिआ सबदि
 सुभाखिआ हरि सरि रही भरपूरे ॥ नानक कामणि सा पिर भावै सबदे रहै हदूरे ॥२॥ सोहागणी जाडि
 पूछहु मुईए जिनी विचहु आपु गवाडिआ ॥ पिर का हुकमु न पाडिओ मुईए जिनी विचहु आपु न
 गवाडिआ ॥ जिनी आपु गवाडिआ तिनी पिरु पाडिआ रंग सिउ रलीआ माणै ॥ सदा रंगि राती सहजे
 माती अनदिनु नामु वखाणै ॥ कामणि वडभागी अंतरि लिव लागी हरि का प्रेमु सुभाडिआ ॥ नानक
 कामणि सहजे राती जिनि सचु सीगारु बणाडिआ ॥३॥ हउमै मारि मुईए तू चलु गुर कै भाए ॥ हरि
 वरु रावहि सदा मुईए निज घरि वासा पाए ॥ निज घरि वासा पाए सबदु वजाए सदा सुहागणि
 नारी ॥ पिरु रलीआला जोबनु बाला अनदिनु कंति सवारी ॥ हरि वरु सोहागो मसतकि भागो सचै सबदि
 सुहाए ॥ नानक कामणि हरि रंगि राती जा चलै सतिगुर भाए ॥४॥१॥ वडह्वासु महला ३ ॥ गुरमुखि
 सभु वापारु भला जे सहजे कीजै राम ॥ अनदिनु नामु वखाणीअै लाहा हरि रसु पीजै राम ॥ लाहा हरि
 रसु लीजै हरि रावीजै अनदिनु नामु वखाणै ॥ गुण संग्रहि अवगण विकणहि आपै आपु पछाणै ॥
 गुरमति पाई वडी वडिआई सचै सबदि रसु पीजै ॥ नानक हरि की भगति निराली गुरमुखि विरलै
 कीजै ॥१॥ गुरमुखि खेती हरि अंतरि बीजीअै हरि लीजै सरीरि जमाए राम ॥ आपणे घर अंदरि रसु
 भुंचु तू लाहा लै परथाए राम ॥ लाहा परथाए हरि मंनि वसाए धनु खेती वापारा ॥ हरि नामु धिआए
 मंनि वसाए बूझै गुर बीचारा ॥ मनमुख खेती वणजु करि थाके तृसना भुख न जाए ॥ नानक नामु बीजि
 मन अंदरि सचै सबदि सुभाए ॥२॥ हरि वापारि से जन लागे जिना मसतकि मणी वडभागो राम ॥
 गुरमती मनु निज घरि वसिआ सचै सबदि बैरागो राम ॥ मुखि मसतकि भागो सचि बैरागो साचि रते
 वीचारी ॥ नाम बिना सभु जगु बउराना सबदे हउमै मारी ॥ साचै सबदि लागि मति उपजै गुरमुखि

नामु सोहागो ॥ नानक सबदि मिलै भउ भंजनु हरि रावै मसतकि भागो ॥३॥ खेती वणजु सभु हुकमु है
 हुकमे मंनि वडिआई राम ॥ गुरमती हुकमु बूझीअै हुकमे मेलि मिलाई राम ॥ हुकमि मिलाई सहजि
 समाई गुर का सबदु अपारा ॥ सची वडिआई गुर ते पाई सचु सवारणहारा ॥ भउ भंजनु पाडिआ
 आपु गवाडिआ गुरमुखि मेलि मिलाई ॥ कहु नानक नामु निरंजनु अगमु अगोचरु हुकमे रहिआ
 समाई ॥४॥२॥ वडह्यसु महला ३ ॥ मन मेरिआ तू सदा सचु समालि जीउ ॥ आपणै घरि तू
 सुखि वसहि पोहि न सकै जमकालु जीउ ॥ कालु जालु जमु जोहि न साकै साचै सबदि लिव लाए ॥ सदा
 सचि रता मनु निरमलु आवणु जाणु रहाए ॥ दूजै भाडि भरमि विगुती मनमुखि मोही जमकालि ॥ कहै
 नानकु सुणि मन मेरे तू सदा सचु समालि ॥१॥ मन मेरिआ अंतरि तैरे निधानु है बाहरि वसतु न
 भालि ॥ जो भावै सो भुंचि तू गुरमुखि नदरि निहालि ॥ गुरमुखि नदरि निहालि मन मेरे अंतरि हरि नामु
 सखाई ॥ मनमुख अंधुले गिआन विहूणे दूजै भाडि खुआई ॥ बिनु नावै को छूटै नाही सभ बाधी जमकालि
 ॥ नानक अंतरि तैरे निधानु है तू बाहरि वसतु न भालि ॥२॥ मन मेरिआ जनमु पदारथु पाडि कै डिकि
 सचि लगे वापारा ॥ सतिगुरु सेवनि आपणा अंतरि सबदु अपारा ॥ अंतरि सबदु अपारा हरि नामु
 पिआरा नामे नउ निधि पाई ॥ मनमुख माडिआ मोह विआपे दूखि संतापे दूजै पति गवाई ॥ हउमै
 मारि सचि सबदि समाणे सचि रते अधिकारि ॥ नानक माणस जनमु दुलम्भु है सतिगुरि बूझ बुझाई
 ॥३॥ मन मेरे सतिगुरु सेवनि आपणा से जन वडभागी राम ॥ जो मनु मारहि आपणा से पुरख बैरागी
 राम ॥ से जन बैरागी सचि लिव लागी आपणा आपु पछाणिआ ॥ मति निहचल अति गूड़ी गुरमुखि
 सहजे नामु वखाणिआ ॥ डिक कामणि हितकारी माडिआ मोहि पिआरी मनमुख सोडि रहे अभागे ॥
 नानक सहजे सेवहि गुरु अपणा से पूरे वडभागे ॥४॥३॥ वडह्यसु महला ३ ॥ रतन पदारथ
 वणजीअहि सतिगुरि दीआ बुझाई राम ॥ लाहा लाभु हरि भगति है गुण महि गुणी समाई राम ॥

गुण महि गुणी समाए जिसु आपि बुझाए लाहा भगति सैसारे ॥ बिनु भगती सुखु न होई दूजै पति खोई
 गुरमति नामु अधारे ॥ वखरु नामु सदा लाभु है जिस नो एतु वापारि लाए ॥ रतन पदारथ वणजीअहि
 जाँ सतिगुरु देइ बुझाए ॥१॥ माइआ मोहु सभु दुखु है खोटा इहु वापारा राम ॥ कूडु बोलि बिखु खावणी
 बहु वधहि विकारा राम ॥ बहु वधहि विकारा सहसा इहु संसारा बिनु नावै पति खोई ॥ पड़ि पड़ि
 पंडित वादु वखाणहि बिनु बूझे सुखु न होई ॥ आवण जाणा कदे न चूकै माइआ मोह पिआरा ॥
 माइआ मोहु सभु दुखु है खोटा इहु वापारा ॥२॥ खोटे खरे सभि परखीअनि तितु सचे कै दरबारा राम ॥
 खोटे दरगह सुटीअनि ऊभे करनि पुकारा राम ॥ ऊभे करनि पुकारा मुगध गवारा मनमुखि जनमु
 गवाइआ ॥ बिखिआ माइआ जिनि जगतु भुलाइआ साचा नामु न भाइआ ॥ मनमुख संता नालि
 वैरु करि दुखु खटे संसारा ॥ खोटे खरे परखीअनि तितु सचै दरवारा राम ॥३॥ आपि करे किसु आखीअै
 होरु करणा किछू न जाई राम ॥ जितु भावै तितु लाइसी जिउ तिस दी वडिआई राम ॥ जिउ तिस दी
 वडिआई आपि कराई वरीआमु न फुसी कोई ॥ जगजीवनु दाता करमि बिधाता आपे बखसे सोई ॥
 गुर परसादी आपु गवाईअै नानक नामि पति पाई ॥ आपि करे किसु आखीअै होरु करणा किछू न
 जाई ॥४॥४॥ वडहसु महला ३ ॥ सचा सउदा हरि नामु है सचा वापारा राम ॥ गुरमती हरि नामु
 वणजीअै अति मोलु अफारा राम ॥ अति मोलु अफारा सच वापारा सचि वापारि लगे वडभागी ॥ अंतरि
 बाहरि भगती राते सचि नामि लिव लागी ॥ नदरि करे सोई सचु पाए गुर कै सबदि वीचारा ॥ नानक
 नामि रते तिन ही सुखु पाइआ साचै के वापारा ॥१॥ हउमै माइआ मैलु है माइआ मैलु भरीजै
 राम ॥ गुरमती मनु निरमला रसना हरि रसु पीजै राम ॥ रसना हरि रसु पीजै अंतरु भीजै साच सबदि
 बीचारी ॥ अंतरि खूहटा अंमृति भरिआ सबदे काढि पीअै पनिहारी ॥ जिसु नदरि करे सोई सचि लागै
 रसना रामु रवीजै ॥ नानक नामि रते से निरमल होर हउमै मैलु भरीजै ॥२॥ पंडित जोतकी सभि

पड़ि पड़ि कूकदे किसु पहि करहि पुकारा राम ॥ माइआ मोहु अंतरि मलु लागै माइआ के वापारा
 राम ॥ माइआ के वापारा जगति पिआरा आवणि जाणि दुखु पाई ॥ बिखु का कीड़ा बिखु सिउ लागा
 बिष्टा माहि समाई ॥ जो धुरि लिखिआ सोइ कमावै कोइ न मेटणहारा ॥ नानक नामि रते तिन सदा
 सुखु पाइआ होरि मूरख कूकि मुए गावारा ॥३॥ माइआ मोहि मनु रंगिआ मोहि सुधि न काई राम ॥
 गुरमुखि इहु मनु रंगीअै दूजा रंगु जाई राम ॥ दूजा रंगु जाई साचि समाई सचि भरे भंडारा ॥
 गुरमुखि होवै सोई बूझै सचि सवारणहारा ॥ आपे मेले सो हरि मिलै होरु कहणा किछू न जाए ॥ नानक
 विणु नावै भरमि भुलाइआ इकि नामि रते रंगु लाए ॥४॥५॥ वडह्वसु महला ३ ॥ ए मन मेरिआ
 आवा गउणु संसारु है अंति सचि निबेड़ा राम ॥ आपे सचा बखसि लए फिरि होइ न फेरा राम ॥ फिरि
 होइ न फेरा अंति सचि निबेड़ा गुरमुखि मिलै वडिआई ॥ साचै रंगि राते सहजे माते सहजे रहे
 समाई ॥ सचा मनि भाइआ सचु वसाइआ सबदि रते अंति निबेरा ॥ नानक नामि रते से सचि
 समाणे बहुरि न भवजलि फेरा ॥१॥ माइआ मोहु सभु बरलु है दूजै भाइ खुआई राम ॥ माता पिता
 सभु हेतु है हेते पलचाई राम ॥ हेते पलचाई पुरबि कमाई मेटि न सकै कोई ॥ जिनि सृसटि साजी
 सो करि वेखै तिसु जेवडु अवरु न कोई ॥ मनमुखि अंधा तपि तपि खपै बिनु सबदै साँति न आई ॥
 नानक बिनु नावै सभु कोई भुला माइआ मोहि खुआई ॥२॥ एहु जगु जलता देखि कै भजि पए हरि
 सरणार्ह राम ॥ अरदासि करी गुर पूरे आगै रखि लेवहु देहु वडाई राम ॥ रखि लेवहु सरणार्ह
 हरि नामु वडाई तुधु जेवडु अवरु न दाता ॥ सेवा लागे से वडभागे जुगि जुगि एको जाता ॥ जतु सतु
 संजमु करम कमावै बिनु गुर गति नही पाई ॥ नानक तिस नो सबदु बुझाए जो जाइ पवै हरि सरणार्ह
 ॥३॥ जो हरि मति देइ सा ऊपजै होर मति न काई राम ॥ अंतरि बाहरि एकु तू आपे देहि बुझाई
 राम ॥ आपे देहि बुझाई अवर न भाई गुरमुखि हरि रसु चाखिआ ॥ दरि साचै सदा है साचा साचै

सबदि सुभाखिआ ॥ घर महि निज घरु पाइआ सतिगुरु देइ वडाई ॥ नानक जो नामि रते सेई महलु पाइनि मति परवाणु सचु साई ॥४॥६॥

वडह्यसु महला ४ छंत

१९८ सतिगुरु प्रसादि ॥

मेरै मनि मेरै मनि सतिगुरि प्रीति लगाई राम ॥ हरि हरि हरि हरि नामु मेरै मनि वसाई राम ॥ हरि हरि नामु मेरै मनि वसाई सभि दूख विसरणहारा ॥ वडभागी गुर दरसनु पाइआ धनु धनु सतिगुरु हमारा ॥ ऊठत बैठत सतिगुरु सेवह जितु सेविअै साँति पाई ॥ मेरै मनि मेरै मनि सतिगुर प्रीति लगाई ॥१॥ हउ जीवा हउ जीवा सतिगुर देखि सरसे राम ॥ हरि नामो हरि नामु दृड़ाए जपि हरि हरि नामु विगसे राम ॥ जपि हरि हरि नामु कमल परगासे हरि नामु नवं निधि पाई ॥ हउमै रोगु गइआ दुखु लाथा हरि सहजि समाधि लगाई ॥ हरि नामु वडाई सतिगुर ते पाई सुखु सतिगुर देव मनु परसे ॥ हउ जीवा हउ जीवा सतिगुर देखि सरसे ॥२॥ कोई आणि कोई आणि मिलावै मेरा सतिगुरु पूरा राम ॥ हउ मनु तनु हउ मनु तनु देवा तिसु काटि सरीरा राम ॥ हउ मनु तनु काटि काटि तिसु देई जो सतिगुर बचन सुणाए ॥ मेरै मनि बैरागु भइआ बैरागी मिलि गुर दरसनि सुखु पाए ॥ हरि हरि कृपा करहु सुखदाते देहु सतिगुर चरन हम धूरा ॥ कोई आणि कोई आणि मिलावै मेरा सतिगुरु पूरा ॥३॥ गुर जेवडु गुर जेवडु दाता मै अवरु न कोई राम ॥ हरि दानो हरि दानु देवै हरि पुरखु निरंजनु सोई राम ॥ हरि हरि नामु जिनी आराधिआ तिन का दुखु भरमु भउ भागा ॥ सेवक भाइ मिले वडभागी जिन गुर चरनी मनु लागा ॥ कहु नानक हरि आपि मिलाए मिलि सतिगुर पुरख सुखु होई ॥ गुर जेवडु गुर जेवडु दाता मै अवरु न कोई ॥४॥१॥ वडह्यसु महला ४ ॥ हउ गुर बिनु हउ गुर बिनु खरी निमाणी राम ॥ जगजीवनु जगजीवनु दाता गुर मेलि समाणी राम ॥ सतिगुरु मेलि हरि नामि समाणी जपि हरि हरि नामु धिआइआ ॥ जिसु कारणि हउ ढूँढि ढूँढेदी सो सजणु हरि घरि

पाड़िआ ॥ एक दृष्टि हरि एको जाता हरि आतम रामु पछाणी ॥ ह्यउ गुर बिनु ह्यउ गुर बिनु खरी
 निमाणी ॥१॥ जिना सतिगुरु जिन सतिगुरु पाड़िआ तिन हरि प्रभु मेलि मिलाए राम ॥ तिन चरण
 तिन चरण सरेवह हम लागह तिन कै पाए राम ॥ हरि हरि चरण सरेवह तिन के जिन सतिगुरु पुरखु
 प्रभु ध्याड़िआ ॥ तू वडदाता अंतरजामी मेरी सरधा पूरि हरि राड़िआ ॥ गुरसिख मेलि मेरी सरधा पूरी
 अनदिनु राम गुण गाए ॥ जिन सतिगुरु जिन सतिगुरु पाड़िआ तिन हरि प्रभु मेलि मिलाए ॥२॥
 ह्यउ वारी ह्यउ वारी गुरसिख मीत पिआरे राम ॥ हरि नामो हरि नामु सुणाए मेरा प्रीतमु नामु अधारे
 राम ॥ हरि हरि नामु मेरा प्रान सखाई तिसु बिनु घड़ी निमख नही जीवाँ ॥ हरि हरि कृपा करे
 सुखदाता गुरमुखि अमृतु पीवाँ ॥ हरि आपे सरधा लाड़ि मिलाए हरि आपे आपि सवारे ॥ ह्यउ वारी
 ह्यउ वारी गुरसिख मीत पिआरे ॥३॥ हरि आपे हरि आपे पुरखु निरंजनु सोई राम ॥ हरि आपे हरि
 आपे मेलै करै सो होई राम ॥ जो हरि प्रभ भावै सोई होवै अवरु न करणा जाई ॥ बहुतु सिआणप लड़िआ
 न जाई करि थाके सभि चतुराई ॥ गुर प्रसादि जन नानक देखिआ मै हरि बिनु अवरु न कोई ॥ हरि
 आपे हरि आपे पुरखु निरंजनु सोई ॥४॥२॥ वडह्यसु महला ४ ॥ हरि सतिगुर हरि सतिगुर मेलि
 हरि सतिगुर चरण हम भाड़िआ राम ॥ तिमर अगिआनु गवाड़िआ गुर गिआनु अंजनु गुरि पाड़िआ
 राम ॥ गुर गिआन अंजनु सतिगुरु पाड़िआ अगिआन अंधेर बिनासे ॥ सतिगुर सेवि परम पदु
 पाड़िआ हरि जपिआ सास गिरासे ॥ जिन कंउ हरि प्रभि किरपा धारी ते सतिगुर सेवा लाड़िआ ॥ हरि
 सतिगुर हरि सतिगुर मेलि हरि सतिगुर चरण हम भाड़िआ ॥१॥ मेरा सतिगुरु मेरा सतिगुरु पिआरा
 मै गुर बिनु रहणु न जाई राम ॥ हरि नामो हरि नामु देवै मेरा अंति सखाई राम ॥ हरि हरि नामु
 मेरा अंति सखाई गुरि सतिगुरि नामु दृढ़ाड़िआ ॥ जियै पुतु कलत्रु कोई बेली नाही तिथै हरि हरि
 नामि छडाड़िआ ॥ धनु धनु सतिगुरु पुरखु निरंजनु जितु मिलि हरि नामु धिआई ॥ मेरा सतिगुरु मेरा

सतिगुरु पिआरा मै गुर बिनु रहणु न जाई ॥२॥ जिनी दरसनु जिनी दरसनु सतिगुर पुरख न
 पाड़िआ राम ॥ तिन निहफलु तिन निहफलु जनमु सभु बृथा गवाड़िआ राम ॥ निहफलु जनमु तिन
 बृथा गवाड़िआ ते साकत मुए मरि झूरे ॥ घरि होदैं रतनि पदारथि भूखे भागहीण हरि दूरे ॥ हरि
 हरि तिन का दरसु न करीअहु जिनी हरि हरि नामु न धिआड़िआ ॥ जिनी दरसनु जिनी दरसनु
 सतिगुर पुरख न पाड़िआ ॥३॥ हम चातृक हम चातृक दीन हरि पासि बेन्नती राम ॥ गुर मिलि गुर
 मेलि मेरा पिआरा हम सतिगुर करह भगती राम ॥ हरि हरि सतिगुर करह भगती जाँ हरि प्रभु
 किरपा धारे ॥ मै गुर बिनु अवरु न कोई बेली गुरु सतिगुरु प्राण हमारे ॥ कहु नानक गुरि नामु
 दृढ़ाड़िआ हरि हरि नामु हरि सती ॥ हम चातृक हम चातृक दीन हरि पासि बेन्नती ॥४॥३॥
 वडह्यसु महला ४ ॥ हरि किरपा हरि किरपा करि सतिगुरु मेलि सुखदाता राम ॥ हम पूछह हम पूछह
 सतिगुर पासि हरि बाता राम ॥ सतिगुर पासि हरि बात पूछह जिनि नामु पदारथु पाड़िआ ॥ पाड़ि
 लगह नित करह बिन्नती गुरि सतिगुरि पंथु बताड़िआ ॥ सोई भगतु दुखु सुखु समतु करि जाणै हरि
 हरि नामि हरि राता ॥ हरि किरपा हरि किरपा करि गुरु सतिगुरु मेलि सुखदाता ॥१॥ सुणि गुरमुखि
 सुणि गुरमुखि नामि सभि बिनसे ह्यउमै पापा राम ॥ जपि हरि हरि जपि हरि हरि नामु लथिअड़े जगि
 तापा राम ॥ हरि हरि नामु जिनी आराधिआ तिन के दुख पाप निवारे ॥ सतिगुरि गिआन खड़गु हथि
 दीना जमकंकर मारि बिदारे ॥ हरि प्रभि कृपा धारी सुखदाते दुख लाथे पाप संतापा ॥ सुणि गुरमुखि
 सुणि गुरमुखि नामु सभि बिनसे ह्यउमै पापा ॥२॥ जपि हरि हरि जपि हरि हरि नामु मेरै मनि भाड़िआ
 राम ॥ मुखि गुरमुखि मुखि गुरमुखि जपि सभि रोग गवाड़िआ राम ॥ गुरमुखि जपि सभि रोग गवाड़िआ
 अरोगत भए सरीरा ॥ अनदिनु सहज समाधि हरि लागी हरि जपिआ गहिर गंभीरा ॥ जाति अजाति
 नामु जिन धिआड़िआ तिन परम पदारथु पाड़िआ ॥ जपि हरि हरि जपि हरि हरि नामु मेरै मनि

भाइआ ॥३॥ हरि धारहु हरि धारहु किरपा करि किरपा लेहु उबारे राम ॥ हम पापी हम पापी
निरगुण दीन तुमारे राम ॥ हम पापी निरगुण दीन तुमारे हरि दैआल सरणाइआ ॥ तू दुख भंजनु
सरब सुखदाता हम पाथर तरे तराइआ ॥ सतिगुर भेटि राम रसु पाइआ जन नानक नामि उधारे ॥
हरि धारहु हरि धारहु किरपा करि किरपा लेहु उबारे राम ॥४॥४॥

वडह्यसु महला ४ घोड़ीआ

१६ सतिगुर प्रसादि ॥

देह तेजणि जी रामि उपाईआ राम ॥ धन्नु माणस जनमु पुंनि पाईआ राम ॥ माणस जनमु वड पुन्ने
पाइआ देह सु कंचन चंगड़ीआ ॥ गुरमुखि रंगु चलूला पावै हरि हरि हरि नव रंगड़ीआ ॥ एह देह
सु बाँकी जितु हरि जापी हरि हरि नामि सुहावीआ ॥ वडभागी पाई नामु सखाई जन नानक रामि
उपाईआ ॥१॥ देह पावउ जीनु बुझि चंगा राम ॥ चड़ि लम्घा जी बिखमु भुइअंगा राम ॥ बिखमु
भुइअंगा अनत तरंगा गुरमुखि पारि लम्घाए ॥ हरि बोहिथि चड़ि वडभागी लम्घै गुरु खेवटु सबदि
तराए ॥ अनदिनु हरि रंगि हरि गुण गावै हरि रंगी हरि रंगा ॥ जन नानक निरबाण पदु पाइआ
हरि उतमु हरि पदु चंगा ॥२॥ कड़ीआलु मुखे गुरि गिआनु दृढ़ाइआ राम ॥ तनि प्रेमु हरि चाबकु
लाइआ राम ॥ तनि प्रेमु हरि हरि लाइ चाबकु मनु जिणै गुरमुखि जीतिआ ॥ अघड़ो घड़ावै सबदु
पावै अपिउ हरि रसु पीतिआ ॥ सुणि स्रवण बाणी गुरि वखाणी हरि रंगु तुरी चड़ाइआ ॥ महा
मारगु पंथु बिखड़ा जन नानक पारि लम्घाइआ ॥३॥ घोड़ी तेजणि देह रामि उपाईआ राम ॥ जितु
हरि प्रभु जापै सा धनु धन्नु तुखाईआ राम ॥ जितु हरि प्रभु जापै सा धन्नु साबासै धुरि पाइआ किरतु
जुड़ंदा ॥ चड़ि देहड़ि घोड़ी बिखमु लघाए मिलु गुरमुखि परमान्नदा ॥ हरि हरि काजु रचाइआ पूरै
मिलि संत जना जंज आई ॥ जन नानक हरि वरु पाइआ मंगलु मिलि संत जना वाधाई ॥४॥१॥५॥
वडह्यसु महला ४ ॥ देह तेजनड़ी हरि नव रंगीआ राम ॥ गुर गिआनु गुरु हरि मंगीआ राम ॥

गिआन मंगी हरि कथा चंगी हरि नामु गति मिति जाणीआ ॥ सभु जनमु सफलित कीआ करतै हरि
 राम नामि वखाणीआ ॥ हरि राम नामु सलाहि हरि प्रभ हरि भगति हरि जन मंगीआ ॥ जनु कहै
 नानकु सुणहु संतहु हरि भगति गोविंद चंगीआ ॥१॥ देह कंचन जीनु सुविना राम ॥ जड़ि हरि हरि
 नामु रतन्ना राम ॥ जड़ि नाम रतनु गोविंद पाड़िआ हरि मिले हरि गुण सुख घणे ॥ गुर सबदु पाड़िआ
 हरि नामु धिआड़िआ वडभागी हरि रंग हरि बणे ॥ हरि मिले सुआमी अंतरजामी हरि नवतन हरि
 नव रंगीआ ॥ नानकु वखाणै नामु जाणै हरि नामु हरि प्रभ मंगीआ ॥२॥ कड़ीआलु मुखे गुरि अंकसु
 पाड़िआ राम ॥ मनु मैगलु गुर सबदि वसि आड़िआ राम ॥ मनु वसगति आड़िआ परम पदु पाड़िआ
 सा धन कंति पिआरी ॥ अंतरि प्रेमु लगा हरि सेती घरि सोहै हरि प्रभ नारी ॥ हरि रंगि राती सहजे
 माती हरि प्रभु हरि हरि पाड़िआ ॥ नानक जनु हरि दासु कहतु है वडभागी हरि हरि धिआड़िआ
 ॥३॥ देह घोड़ी जी जितु हरि पाड़िआ राम ॥ मिलि सतिगुर जी मंगलु गाड़िआ राम ॥ हरि गाड़ि
 मंगलु राम नामा हरि सेव सेवक सेवकी ॥ प्रभ जाड़ि पावै रंग महली हरि रंगु माणै रंग की ॥ गुण
 राम गाए मनि सुभाए हरि गुरमती मनि धिआड़िआ ॥ जन नानक हरि किरपा धारी देह घोड़ी चड़ि
 हरि पाड़िआ ॥४॥२॥६॥

रागु वडह्यसु महला ५ छंत घरु ४

१९ सतिगुर प्रसादि ॥

गुर मिलि लधा जी रामु पिआरा राम ॥ डिहु तनु मनु दितड़ा वारो वारा राम ॥ तनु मनु दिता भवजलु
 जिता चूकी काँणि जमाणी ॥ असथिरु थीआ अंमृतु पीआ रहिआ आवण जाणी ॥ सो घरु लधा सहजि
 समधा हरि का नामु अधारा ॥ कहु नानक सुखि माणे रलीआँ गुर पूरे कंड नमसकारा ॥१॥ सुणि
 सजण जी मैडड़े मीता राम ॥ गुरि मंत्रु सबदु सचु दीता राम ॥ सचु सबदु धिआड़िआ मंगलु गाड़िआ
 चूके मनहु अदेसा ॥ सो प्रभु पाड़िआ कतहि न जाड़िआ सदा सदा संगि बैसा ॥ प्रभ जी भाणा सचा

माणा प्रभि हरि धनु सहजे दीता ॥ कहु नानक तिसु जन बलिहारी तेरा दानु सभनी है लीता ॥२॥
 तउ भाणा ताँ तृपति अघाए राम ॥ मनु थीआ ठंढा सभ तृसन बुझाए राम ॥ मनु थीआ ठंढा चूकी
 डंझा पाड़िआ बहुतु खजाना ॥ सिख सेवक सभि भुंचण लगे ह्यउ सतगुर कै कुरबाना ॥ निरभउ भए
 खसम रंगि राते जम की त्रास बुझाए ॥ नानक दासु सदा संगि सेवकु तेरी भगति करंउ लिव लाए ॥३॥
 पूरी आसा जी मनसा मेरे राम ॥ मोहि निरगुण जीउ सभि गुण तेरे राम ॥ सभि गुण तेरे ठाकुर मेरे
 कितु मुखि तुधु सालाही ॥ गुण अवगुण मेरा किछु न बीचारिआ बखसि लीआ खिन माही ॥ नउ निधि
 पाई वजी वाधाई वाजे अनहद तूरे ॥ कहु नानक मै वरु घरि पाड़िआ मेरे लाथे जी सगल विसूरे
 ॥४॥१॥ सलोकु ॥ किआ सुणेदो कूडु वंजनि पवण झुलारिआ ॥ नानक सुणीअर ते परवाणु जो सुणेदे
 सचु धणी ॥१॥ छंतु ॥ तिन घोलि घुमाई जिन प्रभु स्रवणी सुणिआ राम ॥ से सहजि सुहेले जिन हरि
 हरि रसना भणिआ राम ॥ से सहजि सुहेले गुणह अमोले जगत उधारण आए ॥ भै बोहिथ सागर प्रभ
 चरणा केते पारि लघाए ॥ जिन कंउ कृपा करी मेरै ठाकुरि तिन का लेखा न गणिआ ॥ कहु नानक
 तिसु घोलि घुमाई जिनि प्रभु स्रवणी सुणिआ ॥१॥ सलोकु ॥ लोड़िण लोई डिठ पिआस न बुझै मू
 घणी ॥ नानक से अखड़ीआँ बिअंनि जिनी डिसंदो मा पिरि ॥१॥ छंतु ॥ जिनी हरि प्रभु डिठा तिन
 कुरबाणे राम ॥ से साची दरगह भाणे राम ॥ ठाकुरि माने से परधाने हरि सेती रंगि राते ॥ हरि
 रसहि अघाए सहजि समाए घटि घटि रमईआ जाते ॥ सेई सजण संत से सुखीए ठाकुर अपणे भाणे ॥
 कहु नानक जिन हरि प्रभु डिठा तिन कै सद कुरबाणे ॥२॥ सलोकु ॥ देह अंधारी अंध सुंजी नाम
 विहूणीआ ॥ नानक सफल जन्नमु जै घटि वुठा सचु धणी ॥१॥ छंतु ॥ तिन खन्नीअै वंजाँ जिन मेरा हरि
 प्रभु डीठा राम ॥ जन चाखि अघाणे हरि हरि अमृतु मीठा राम ॥ हरि मनहि मीठा प्रभू तूठा
 अमिउ वूठा सुख भए ॥ दुख नास भरम बिनास तन ते जपि जगदीस ईसह जै जए ॥ मोह रहत बिकार

थाके पंच ते संगु तूटा ॥ कहु नानक तिन खन्नीअै वंजा जिन घटि मेरा हरि प्रभु वूठा ॥३॥ सलोकु ॥ जो लोड़ीदे राम सेवक सेई काँढिआ ॥ नानक जाणे सति साँई संत न बाहरा ॥१॥ छंतु ॥ मिलि जलु जलहि खटाना राम ॥ संगि जोती जोति मिलाना राम ॥ संमाडि पूरन पुरख करते आपि आपहि जाणीअै ॥ तह सुनि सहजि समाधि लागी एकु एकु वखाणीअै ॥ आपि गुपता आपि मुक्ता आपि आपु वखाना ॥ नानक भ्रम भै गुण बिनासे मिलि जलु जलहि खटाना ॥४॥२॥ वडह्यसु महला ५ ॥ प्रभ करण कारण समरथा राम ॥ रखु जगतु सगल दे हथा राम ॥ समरथ सरणा जोगु सुआमी कृपा निधि सुखदाता ॥ ह्यउ कुरबाणी दास तेरे जिनी एकु पछाता ॥ वरनु चिहनु न जाडि लिखिआ कथन ते अकथा ॥ बिनवंति नानक सुणहु बिनती प्रभ करण कारण समरथा ॥१॥ एहि जीअ तेरे तू करता राम ॥ प्रभ दूख दरद भ्रम हरता राम ॥ भ्रम दूख दरद निवारि खिन महि रखि लेहु दीन दैआला ॥ मात पिता सुआमि सजणु सभु जगतु बाल गोपाला ॥ जो सरणि आवै गुण निधान पावै सो बहुडि जनमि न मरता ॥ बिनवंति नानक दासु तेरा सभि जीअ तेरे तू करता ॥२॥ आठ पहर हरि धिआईअै राम ॥ मन इछिअड़ा फलु पाईअै राम ॥ मन इछ पाईअै प्रभु धिआईअै मिटहि जम के त्रासा ॥ गोबिंदु गाडिआ साध संगाइआ भई पूरन आसा ॥ तजि मानु मोहु विकार सगले प्रभू कै मनि भाईअै ॥ बिनवंति नानक दिनसु रैणी सदा हरि हरि धिआईअै ॥३॥ दरि वाजहि अनहत वाजे राम ॥ घटि घटि हरि गोबिंदु गाजे राम ॥ गोविंद गाजे सदा बिराजे अगम अगोचरु ऊचा ॥ गुण बेअंत किछु कहणु न जाई कोडि न सकै पहूचा ॥ आपि उपाए आपि प्रतिपाले जीअ जंत सभि साजे ॥ बिनवंति नानक सुखु नामि भगती दरि वजहि अनहत वाजे ॥४॥३॥

रागु वडह्यसु महला १ घरु ५ अलाहणीआ

१९८ सतिगुर प्रसादि ॥

धन्नु सिरंदा सचा पातिसाहु जिनि जगु धंधै लाडिआ ॥ मुहलति पुनी पाई भरी जानीअड़ा घति

चलाइआ ॥ जानी घति चलाइआ लिखिआ आइआ रुन्ने वीर सबार ॥ काँइआ ह्यस थीआ वेछोड़ा
 जाँ दिन पुन्ने मेरी माए ॥ जेहा लिखिआ तेहा पाइआ जेहा पुरबि कमाइआ ॥ धन्नु सिरंदा सचा
 पातिसाहु जिनि जगु धंधै लाइआ ॥१॥ साहिबु सिमरहु मेरे भाईहो सभना एहु पड़िआणा ॥ एथै धंधा
 कूड़ा चारि दिहा आगै सरपर जाणा ॥ आगै सरपर जाणा जिउ मिहमाणा काहे गारबु कीजै ॥ जितु
 सेविअै दरगह सुखु पाईअै नामु तिसै का लीजै ॥ आगै हुकमु न चलै मूले सिरि सिरि किआ विहाणा ॥
 साहिबु सिमरहु मेरे भाईहो सभना एहु पड़िआणा ॥२॥ जो तिसु भावै संम्रथ सो थीअै हीलड़ा एहु
 संसारो ॥ जलि थलि महीअलि रवि रहिआ साचड़ा सिरजणहारो ॥ साचा सिरजणहारो अलख अपारो
 ता का अंतु न पाइआ ॥ आइआ तिन का सफलु भइआ है इक मनि जिनी धिआइआ ॥ ढाहे ढाहि
 उसारे आपे हुकमि सवारणहारो ॥ जो तिसु भावै संम्रथ सो थीअै हीलड़ा एहु संसारो ॥३॥ नानक रुन्ना
 बाबा जाणीअै जे रोवै लाइ पिआरो ॥ वालेवे कारणि बाबा रोईअै रोवणु सगल बिकारो ॥ रोवणु सगल
 बिकारो गाफलु संसारो माइआ कारणि रोवै ॥ चंगा मंदा किछु सूझै नाही इहु तनु एवै खोवै ॥ अैथै
 आइआ सभु को जासी कूड़ि करहु अह्वकारो ॥ नानक रुन्ना बाबा जाणीअै जे रोवै लाइ पिआरो ॥४॥१॥
 वडह्यसु महला १ ॥ आवहु मिलहु सहेलीहो सचड़ा नामु लएहाँ ॥ रोवह बिरहा तन का आपणा साहिबु
 संमालेहाँ ॥ साहिबु समालिह पंथु निहालिह असा भि ओथै जाणा ॥ जिस का कीआ तिन ही लीआ होआ
 तिसै का भाणा ॥ जो तिनि करि पाइआ सु आगै आइआ असी कि हुकमु करेहा ॥ आवहु मिलहु
 सहेलीहो सचड़ा नामु लएहा ॥१॥ मरणु न मंदा लोका आखीअै जे मरि जाणै अैसा कोइ ॥ सेविहु साहिबु
 संम्रथु आपणा पंथु सुहेला आगै होइ ॥ पंथि सुहेलै जावहु ताँ फलु पावहु आगै मिलै वडाई ॥ भेटै
 सिउ जावहु सचि समावहु ताँ पति लेखै पाई ॥ महली जाइ पावहु खसमै भावहु रंग सिउ रलीआ
 माणै ॥ मरणु न मंदा लोका आखीअै जे कोई मरि जाणै ॥२॥ मरणु मुणसा सूरिआ हकु है जो होइ मरनि

परवाणो ॥ सूरै सेई आगै आखीअहि दरगह पावहि साची माणो ॥ दरगह माणु पावहि पति सिउ
 जावहि आगै दूखु न लागै ॥ करि एकु धिआवहि ताँ फलु पावहि जितु सेविअै भउ भागै ॥ ऊचा नही
 कहणा मन महि रहणा आपे जाणै जाणो ॥ मरणु मुणसाँ सूरिआ हकु है जो होइ मरहि परवाणो ॥३॥
 नानक किस नो बाबा रोईअै बाजी है इहु संसारो ॥ कीता वेखै साहिबु आपणा कुदरति करे बीचारो ॥
 कुदरति बीचारे धारण धारे जिनि कीआ सो जाणै ॥ आपे वेखै आपे बूझै आपे हुकमु पछाणै ॥ जिनि
 किछु कीआ सोई जाणै ता का रूपु अपारो ॥ नानक किस नो बाबा रोईअै बाजी है इहु संसारो ॥४॥२॥
 वडह्यसु महला १ दखणी ॥ सचु सिरंदा सचा जाणीअै सचड़ा परवदगारो ॥ जिनि आपीनै आपु साजिआ
 सचड़ा अलख अपारो ॥ दुइ पुड़ जोड़ि विछोड़िअनु गुर बिनु घोरु अंधारो ॥ सूरजु चंदु सिरजिअनु
 अहिनिमि चलतु वीचारो ॥१॥ सचड़ा साहिबु सचु तू सचड़ा देहि पिआरो ॥ रहाउ ॥ तुधु सिरजी मेदनी
 दुखु सुखु देवणहारो ॥ नारी पुरख सिरजिअै बिखु माइआ मोहु पिआरो ॥ खाणी बाणी तेरीआ देहि
 जीआ आधारो ॥ कुदरति तखतु रचाइआ सचि निबेड़णहारो ॥२॥ आवा गवणु सिरजिआ तू थिरु
 करणैहारो ॥ जंमणु मरणा आइ गइआ बधिकु जीउ बिकारो ॥ भूडइ नामु विसारिआ बूडइ किआ
 तिसु चारो ॥ गुण छोड़ि बिखु लदिआ अवगुण का वणजारो ॥३॥ सदड़े आए तिना जानीआ हुकमि
 सचे करतारो ॥ नारी पुरख विछुंनिआ विछुड़िआ मेलणहारो ॥ रूपु न जाणै सोहणीअै हुकमि बधी
 सिरि कारो ॥ बालक बिरधि न जाणनी तोड़नि हेतु पिआरो ॥४॥ नउ दर ठाके हुकमि सचै ह्यसु गइआ
 गैणारे ॥ सा धन छुटी मुठी झूठि विधणीआ मिरतकड़ा अंडनड़े बारे ॥ सुरति मुई मरु माईए महल
 रुन्नी दर बारे ॥ रोवहु कंत महेलीहो सचे के गुण सारे ॥५॥ जलि मलि जानी नावालिआ कपड़ि पटि
 अंबारे ॥ वाजे वजे सची बाणीआ पंच मुए मनु मारे ॥ जानी विछुन्नड़े मेरा मरणु भइआ धिगु जीवणु
 संसारे ॥ जीवतु मरै सु जाणीअै पिर सचड़ै हेति पिआरे ॥६॥ तुसी रोवहु रोवण आईहो झूठि मुठी

संसारे ॥ हउ मुठड़ी धंधै धावणीआ पिरि छोडिअड़ी विधणकारे ॥ घरि घरि कंतु महेलीआ रूढ़ै हेति
 पिआरे ॥ मै पिरु सचु सालाहणा हउ रहसिअड़ी नामि भतारे ॥७॥ गुरि मिलिअै वेसु पलटिआ
 सा धन सचु सीगारो ॥ आवहु मिलहु सहेलीहो सिमरहु सिरजणहारो ॥ बईअरि नामि सुहागणी सचु
 सवारणहारो ॥ गावहु गीतु न बिरहड़ा नानक ब्रहम बीचारो ॥८॥३॥ वडह्यसु महला १ ॥ जिनि जगु
 सिरजि समाडिआ सो साहिबु कुदरति जाणोवा ॥ सचड़ा दूरि न भालीअै घटि घटि सबदु पछाणोवा ॥
 सचु सबदु पछाणहु दूरि न जाणहु जिनि एह रचना राची ॥ नामु धिआए ता सुखु पाए बिनु नावै पिड़
 काची ॥ जिनि थापी बिधि जाणै सोई किआ को कहै वखाणो ॥ जिनि जगु थापि वताडिआ जालो सो साहिबु
 परवाणो ॥१॥ बाबा आडिआ है उठि चलणा अध पंधै है संसारोवा ॥ सिरि सिरि सचड़ै लिखिआ दुखु
 सुखु पुरबि वीचारोवा ॥ दुखु सुखु दीआ जेहा कीआ सो निबहै जीअ नाले ॥ जेहे करम कराए करता दूजी
 कार न भाले ॥ आपि निरालमु धंधै बाधी करि हुकमु छडावणहारो ॥ अजु कलि करदिआ कालु बिआपै
 दूजै भाडि विकारो ॥२॥ जम मारग पंथु न सुझई उझड़ु अंध गुबारोवा ॥ ना जलु लेफ तुलाईआ ना
 भोजन परकारोवा ॥ भोजन भाउ न ठंढा पाणी ना कापडु सीगारो ॥ गलि संगलु सिरि मारे ऊभौ ना दीसै
 घर बारो ॥ इब के राहे जंमनि नाही पछुताणे सिरि भारो ॥ बिनु साचे को बेली नाही साचा एहु बीचारो ॥
 ३॥ बाबा रोवहि रवहि सु जाणीअहि मिलि रोवै गुण सारेवा ॥ रोवै माडिआ मुठड़ी धंधड़ा रोवणहारेवा
 ॥ धंधा रोवै मैलु न धोवै सुपन्नतरु संसारो ॥ जिउ बाजीगरु भरमै भूलै झूठि मुठी अह्यकारो ॥ आपे
 मारगि पावणहारा आपे करम कमाए ॥ नामि रते गुरि पूरै राखे नानक सहजि सुभाए ॥४॥४॥
 वडह्यसु महला १ ॥ बाबा आडिआ है उठि चलणा डिहु जगु झूठु पसारोवा ॥ सचा घरु सचड़ै सेवीअै
 सचु खरा सचिआरोवा ॥ कूड़ि लबि जाँ थाडि न पासी अगै लहै न ठाओ ॥ अंतरि आउ न बैसहु
 कहीअै जिउ सुंजै घरि काओ ॥ जंमणु मरणु वडा वेछोड़ा बिनसै जगु सबाए ॥ लबि धंधै माडिआ जगतु

भुलाइआ कालु खड़ा रूआए ॥१॥ बाबा आवहु भाईहो गलि मिलह मिलि मिलि देह आसीसा हे ॥ बाबा सचड़ा मेलु न चुकई प्रीतम कीआ देह असीसा हे ॥ आसीसा देवहो भगति करेवहो मिलिआ का किआ मेलो ॥ इकि भूले नावहु थेहहु थावहु गुर सबदी सचु खेलो ॥ जम मारगि नही जाणा सबदि समाणा जुगि जुगि साचै वेसे ॥ साजन सैण मिलहु संजोगी गुर मिलि खोले फासे ॥२॥ बाबा नांगड़ा आइआ जग महि दुखु सुखु लेखु लिखाइआ ॥ लिखिअड़ा साहा ना टलै जेहड़ा पुरबि कमाइआ ॥ बहि साचै लिखिआ अमृतु बिखिआ जितु लाइआ तितु लागा ॥ कामणिआरी कामण पाए बहु रंगी गलि तागा ॥ होछी मति भइआ मनु होछा गुडु सा मखी खाइआ ॥ ना मरजादु आइआ कलि भीतरि नांगो बंधि चलाइआ ॥३॥ बाबा रोवहु जे किसै रोवणा जानीअड़ा बंधि पठाइआ है ॥ लिखिअड़ा लेखु न मेटीअै दरि हाकारड़ा आइआ है ॥ हाकारा आइआ जा तिसु भाइआ रुन्ने रोवणहारे ॥ पुत भाई भातीजे रोवहि प्रीतम अति पिआरे ॥ भै रोवै गुण सारि समाले को मरै न मुडिआ नाले ॥ नानक जुगि जुगि जाण सिजाणा रोवहि सचु समाले ॥४॥५॥

वडह्यसु महला ३ महला तीजा

१८६ सतिगुर प्रसादि ॥

प्रभु सचड़ा हरि सालाहीअै कारजु सभु किछु करणै जोगु ॥ सा धन रंड न कबहू बैसई ना कदे होवै सोगु ॥ ना कदे होवै सोगु अनदिनु रस भोग सा धन महलि समाणी ॥ जिनि पृउ जाता करम बिधाता बोले अमृत बाणी ॥ गुणवंतीआ गुण सारहि अपणे कंत समालहि ना कदे लगै विजोगो ॥ सचड़ा पिरु सालाहीअै सभु किछु करणै जोगो ॥१॥ सचड़ा साहिबु सबदि पछाणीअै आपे लए मिलाए ॥ सा धन पृअ कै रंगि रती विचहु आपु गवाए ॥ विचहु आपु गवाए फिरि कालु न खाए गुरमुखि एको जाता ॥ कामणि इछ पुन्नी अंतरि भिन्नी मिलिआ जगजीवनु दाता ॥ सबद रंगि राती जोबनि माती पिर कै अंकि समाए ॥ सचड़ा साहिबु सबदि पछाणीअै आपे लए मिलाए ॥२॥ जिनी आपणा कंतु पछाणिआ

हउ तिन पूछउ संता जाए ॥ आपु छोडि सेवा करी पिरु सचड़ा मिलै सहजि सुभाए ॥ पिरु सचा मिलै
 आए साचु कमाए साचि सबदि धन राती ॥ कदे न राँड सदा सोहागणि अंतरि सहज समाधी ॥ पिरु
 रहिआ भरपूरे वेखु हटूरे रंगु माणे सहजि सुभाए ॥ जिनी आपणा कंतु पछाणिआ हउ तिन पूछउ
 संता जाए ॥३॥ पिरहु विछुन्नीआ भी मिलह जे सतिगुर लागह साचे पाए ॥ सतिगुरु सदा दइआलु
 है अवगुण सबदि जलाए ॥ अउगुण सबदि जलाए दूजा भाउ गवाए सचे ही सचि राती ॥ सचै सबदि
 सदा सुखु पाइआ हउमै गई भराती ॥ पिरु निरमाइलु सदा सुखदाता नानक सबदि मिलाए ॥
 पिरहु विछुन्नीआ भी मिलह जे सतिगुर लागह साचे पाए ॥४॥१॥ वडह्वसु महला ३ ॥ सुणिअहु कंत
 महेलीहो पिरु सेविहु सबदि वीचारि ॥ अवगणवंती पिरु न जाणई मुठी रोवै कंत विसारि ॥ रोवै कंत
 संमालि सदा गुण सारि ना पिरु मरै न जाए ॥ गुरुमुखि जाता सबदि पछाता साचै प्रेमि समाए ॥ जिनि
 अपणा पिरु नही जाता करम बिधाता कूड़ि मुठी कूड़िआरे ॥ सुणिअहु कंत महेलीहो पिरु सेविहु
 सबदि वीचारे ॥१॥ सभु जगु आपि उपाइओनु आवणु जाणु संसारा ॥ माइआ मोहु खुआइअनु मरि
 जंमै वारो वारा ॥ मरि जंमै वारो वारा वधहि बिकारा गिआन विहूणी मूठी ॥ बिनु सबदै पिरु न
 पाइओ जनमु गवाइओ रोवै अवगुणिआरी झूठी ॥ पिरु जगजीवनु किस नो रोईअै रोवै कंतु विसारे ॥
 सभु जगु आपि उपाइओनु आवणु जाणु संसारे ॥२॥ सो पिरु सचा सद ही साचा है ना ओहु मरै न जाए
 ॥ भूली फिरै धन इआणीआ रंड बैठी दूजै भाए ॥ रंड बैठी दूजै भाए माइआ मोहि दुखु पाए आव
 घटै तनु छीजै ॥ जो किछु आइआ सभु किछु जासी दुखु लागा भाइ दूजै ॥ जमकालु न सूझै माइआ जगु
 लूझै लबि लोभि चितु लाए ॥ सो पिरु साचा सद ही साचा ना ओहु मरै न जाए ॥३॥ इकि रोवहि पिरहि
 विछुन्नीआ अंधी ना जाणै पिरु नाले ॥ गुरु परसादी साचा पिरु मिलै अंतरि सदा समाले ॥ पिरु अंतरि
 समाले सदा है नाले मनमुखि जाता दूरे ॥ इहु तनु रुलै रुलाइआ कामि न आइआ जिनि खसमु न

जाता हटूरे ॥ नानक सा धन मिलै मिलाई पिरु अंतरि सदा समाले ॥ इकि रोवहि पिरहि विछुन्नीआ
 अंधी न जाणै पिरु है नाले ॥४॥२॥ वडह्यसु मः ३ ॥ रोवहि पिरहि विछुन्नीआ मै पिरु सचड़ा है सदा
 नाले ॥ जिनी चलणु सही जाणिआ सतिगुरु सेवहि नामु समाले ॥ सदा नामु समाले सतिगुरु है नाले
 सतिगुरु सेवि सुखु पाइआ ॥ सबदे कालु मारि सचु उरि धारि फिरि आवण जाणु न होइआ ॥ सचा
 साहिबु सची नाई वेखै नदरि निहाले ॥ रोवहि पिरहु विछुन्नीआ मै पिरु सचड़ा है सदा नाले ॥१॥
 प्रभु मेरा साहिबु सभ दू ऊचा है किव मिलाँ प्रीतम पिआरे ॥ सतिगुरि मेली ताँ सहजि मिली पिरु
 राखिआ उर धारे ॥ सदा उर धारे नेहु नालि पिआरे सतिगुर ते पिरु दिसै ॥ माइआ मोह का कचा
 चोला तितु पैधै पगु खिसै ॥ पिर रंगि राता सो सचा चोला तितु पैधै तिखा निवारे ॥ प्रभु मेरा साहिबु
 सभ दू ऊचा है किउ मिला प्रीतम पिआरे ॥२॥ मै प्रभु सचु पछाणिआ होर भूली अवगणिआरे ॥ मै
 सदा रावे पिरु आपणा सचड़ै सबदि वीचारे ॥ सचै सबदि वीचारे रंगि राती नारे मिलि सतिगुर
 प्रीतमु पाइआ ॥ अंतरि रंगि राती सहजे माती गइआ दुसमनु दूखु सबाइआ ॥ अपने गुर कंड तनु
 मनु दीजै ताँ मनु भीजै तृसना दूख निवारे ॥ मै पिरु सचु पछाणिआ होर भूली अवगणिआरे ॥३॥
 सचड़ै आपि जगतु उपाइआ गुर बिनु घोर अंधारो ॥ आपि मिलाए आपि मिलै आपे देइ पिआरो ॥
 आपे देइ पिआरो सहजि वापारो गुरमुखि जनमु सवारे ॥ धनु जग महि आइआ आपु गवाइआ दरि
 साचै सचिआरो ॥ गिआनि रतनि घटि चानणु होआ नानक नाम पिआरो ॥ सचड़ै आपि जगतु
 उपाइआ गुर बिनु घोर अंधारो ॥४॥३॥ वडह्यसु महला ३ ॥ इहु सरीरु जजरी है इस नो जरु पहुचै
 आए ॥ गुरि राखे से उबरे होरु मरि जंमै आवै जाए ॥ होरि मरि जंमहि आवहि जावहि अंति गए
 पछुतावहि बिनु नावै सुखु न होई ॥ अथै कमावै सो फलु पावै मनमुखि है पति खोई ॥ जम पुरि घोर
 अंधारु महा गुबारु ना तिथै भैण न भाई ॥ इहु सरीरु जजरी है इस नो जरु पहुचै आई ॥१॥ काइआ

कंचनु ताँ थीअै जाँ सतिगुरु लए मिलाए ॥ भ्रमु माइआ विचहु कटीअै सचडै नामि समाए ॥ सचै नामि समाए हरि गुण गाए मिलि प्रीतम सुखु पाए ॥ सदा अन्नदि रहै दिनु राती विचहु ह्यउमै जाए ॥ जिनी पुरखी हरि नामि चितु लाइआ तिन कै ह्यउ लागउ पाए ॥ काँइआ कंचनु ताँ थीअै जा सतिगुरु लए मिलाए ॥२॥ सो सचा सचु सलाहीअै जे सतिगुरु देइ बुझाए ॥ बिनु सतिगुर भरमि भुलाणीआ किआ मुहु देसनि आगै जाए ॥ किआ देनि मुहु जाए अवगुणि पछुताए दुखो दुखु कमाए ॥ नामि रतीआ से रंगि चलूला पिर कै अंकि समाए ॥ तिसु जेवडु अवरु न सूझई किसु आगै कहीअै जाए ॥ सो सचा सचु सलाहीअै जे सतिगुरु देइ बुझाए ॥३॥ जिनी सचड़ा सचु सलाहिआ ह्यउ तिन लागउ पाए ॥ से जन सचे निरमले तिन मिलिआ मलु सभ जाए ॥ तिन मिलिआ मलु सभ जाए सचै सरि नाए सचै सहजि सुभाए ॥ नामु निरंजनु अगमु अगोचरु सतिगुरि दीआ बुझाए ॥ अनदिनु भगति करहि रंगि राते नानक सचि समाए ॥ जिनी सचड़ा सचु धिआइआ ह्यउ तिन कै लागउ पाए ॥४॥४॥

वडह्यस की वार महला ४ ललाँ बहलीमा की धुनि गावणी

१९८ सतिगुर प्रसादि ॥ सलोक मः ३ ॥ सबदि रते वड ह्यस है सचु नामु उरि धारि ॥ सचु संग्रहहि सद सचि रहहि सचै नामि पिआरि ॥ सदा निरमल मैलु न लगई नदरि कीती करतारि ॥ नानक हउ तिन कै बलिहारणै जो अनदिनु जपहि मुरारि ॥१॥ मः ३ ॥ मै जानिआ वड ह्यसु है ता मै कीआ संगु ॥ जे जाणा बगु बपुड़ा त जनमि न देदी अंगु ॥२॥ मः ३ ॥ ह्यसा वेखि तरंदिआ बगाँ भि आया चाउ ॥ डुबि मुए बग बपुड़े सिरु तलि उपरि पाउ ॥३॥ पउड़ी ॥ तू आपे ही आपि आपि है आपि कारण कीआ ॥ तू आपे आपि निरंकारु है को अवरु न बीआ ॥ तू करण कारण समरथु है तू करहि सु थीआ ॥ तू अणमंगिआ दानु देवणा सभनाहा जीआ ॥ सभि आखहु सतिगुरु वाहु वाहु जिनि दानु हरि नामु मुखि

दीआ ॥१॥ सलोकु मः ३ ॥ भै विचि सभु आकारु है निरभउ हरि जीउ सोडि ॥ सतिगुरि सेविअै हरि मनि
 वसै तिथै भउ कदे न होडि ॥ दुसमनु दुखु तिस नो नेडि न आवै पोहि न सकै कोडि ॥ गुरमुखि मनि वीचारिआ
 जो तिसु भावै सु होडि ॥ नानक आपे ही पति रखसी कारज सवारे सोडि ॥१॥ मः ३ ॥ इकि सजण चले
 इकि चलि गए रहदे भी फुनि जाहि ॥ जिनी सतिगुरु न सेविओ से आडि गए पछुताहि ॥ नानक सचि
 रते से न विछुड़हि सतिगुरु सेवि समाहि ॥२॥ पउड़ी ॥ तिसु मिलीअै सतिगुर सजणै जिसु अंतरि हरि
 गुणकारी ॥ तिसु मिलीअै सतिगुर प्रीतमै जिनि ह्वउमै विचहु मारी ॥ सो सतिगुरु पूरा धनु धन्नु है
 जिनि हरि उपदेसु दे सभ सृष्टि सवारी ॥ नित जपिअहु संतहु राम नामु भउजल बिखु तारी ॥ गुरि पूरै
 हरि उपदेसिआ गुर विटड़िअहु ह्वउ सद वारी ॥२॥ सलोकु मः ३ ॥ सतिगुर की सेवा चाकरी सुखी हूं
 सुख सारु ॥ अैथै मिलनि वडिआईआ दरगह मोख दुआरु ॥ सची कार कमावणी सचु पैनणु सचु नामु
 अधारु ॥ सची संगति सचि मिलै सचै नाडि पिआरु ॥ सचै सबदि हरखु सदा दरि सचै सचिआरु ॥
 नानक सतिगुर की सेवा सो करै जिस नो नदरि करै करतारु ॥१॥ मः ३ ॥ होर विडाणी चाकरी
 ध्रिगु जीवणु ध्रिगु वासु ॥ अंमृतु छोडि बिखु लगे बिखु खटणा बिखु रासि ॥ बिखु खाणा बिखु पैनणा
 बिखु के मुखि गिरास ॥ अैथै दुखो दुखु कमावणा मुडिआ नरकि निवासु ॥ मनमुख मुहि मैलै सबदु न
 जाणनी काम करोधि विणासु ॥ सतिगुर का भउ छोडिआ मनहठि कंमु न आवै रासि ॥ जम पुरि बधे
 मारीअहि को न सुणे अरदासि ॥ नानक पूरबि लिखिआ कमावणा गुरमुखि नामि निवासु ॥२॥ पउड़ी
 ॥ सो सतिगुरु सेविहु साध जनु जिनि हरि हरि नामु दृडाडिआ ॥ सो सतिगुरु पूजहु दिनसु राति
 जिनि जगन्नाथु जगदीसु जपाडिआ ॥ सो सतिगुरु देखहु इकि निमख निमख जिनि हरि का हरि पंथु
 बताडिआ ॥ तिसु सतिगुर की सभ पगी पवहु जिनि मोह अंधेरु चुकाडिआ ॥ सो सतगुरु कहहु सभि
 धन्नु धन्नु जिनि हरि भगति भंडार लहाडिआ ॥३॥ सलोकु मः ३ ॥ सतिगुरि मिलिअै भुख गई भेखी

भुख न जाइ ॥ दुखि लगै घरि घरि फिरै अगै दूणी मिलै सजाइ ॥ अंदरि सहजु न आइओ सहजे ही
 लै खाइ ॥ मनहठि जिस ते मंगणा लैणा दुखु मनाइ ॥ इसु भेखै थावहु गिरहो भला जिथहु को वरसाइ
 ॥ सबदि रते तिना सोझी पई दूजै भरमि भुलाइ ॥ पडिअै किरति कमावणा कहणा कछू न जाइ ॥
 नानक जो तिसु भावहि से भले जिन की पति पावहि थाइ ॥१॥ मः ३ ॥ सतिगुरि सेविअै सदा सुखु जनम
 मरण दुखु जाइ ॥ चिंता मूलि न होवई अचिंतु वसै मनि आइ ॥ अंतरि तीरथु गिआनु है सतिगुरि
 दीआ बुझाइ ॥ मैलु गई मनु निरमलु होआ अमृत सरि तीरथि नाइ ॥ सजण मिले सजणा सचै सबदि
 सुभाइ ॥ घर ही परचा पाइआ जोती जोति मिलाइ ॥ पाखंडि जमकालु न छोडई लै जासी पति गवाइ
 ॥ नानक नामि रते से उबरे सचे सिउ लिव लाइ ॥२॥ पउड़ी ॥ तितु जाइ बहहु सतसंगती जिथै
 हरि का हरि नामु बिलोईअै ॥ सहजे ही हरि नामु लेहु हरि ततु न खोईअै ॥ नित जपिअहु हरि हरि
 दिनसु राति हरि दरगह ठोईअै ॥ सो पाए पूरा सतगुरु जिसु धुरि मसतकि लिलाटि लिखोईअै ॥ तिसु
 गुर कंउ सभि नमसकारु करहु जिनि हरि की हरि गाल गलोईअै ॥४॥ सलोक मः ३ ॥ सजण मिले
 सजणा जिन सतगुर नालि पिआरु ॥ मिलि प्रीतम तिनी धिआइआ सचै प्रेमि पिआरु ॥ मन ही ते
 मनु मानिआ गुर कै सबदि अपारि ॥ एहि सजण मिले न विछुड़हि जि आपि मेले करतारि ॥ इकना
 दरसन की परतीति न आईआ सबदि न करहि वीचारु ॥ विछुड़िआ का किआ विछुड़ै जिना दूजै भाइ
 पिआरु ॥ मनमुख सेती दोसती थोड़िआ दिन चारि ॥ इसु परीती तुटदी विलमु न होवई इतु दोसती
 चलनि विकार ॥ जिना अंदरि सचे का भउ नाही नामि न करहि पिआरु ॥ नानक तिन सिउ किआ
 कीचै दोसती जि आपि भुलाए करतारि ॥१॥ मः ३ ॥ इकि सदा इकतै रंगि रहहि तिन कै हउ सद
 बलिहारै जाउ ॥ तनु मनु धनु अरपी तिन कउ निवि निवि लागउ पाइ ॥ तिन मिलिआ मनु संतोखीअै
 तृसना भुख सभ जाइ ॥ नानक नामि रते सुखीए सदा सचे सिउ लिव लाइ ॥२॥ पउड़ी ॥ तिसु गुर

कउ हउ वारिआ जिनि हरि की हरि कथा सुणाई ॥ तिसु गुर कउ सद बलिहारणै जिनि हरि सेवा
 बणत बणाई ॥ सो सतिगुरु पिआरा मेरै नालि है जित्थै कित्थै मैनो लए छडाई ॥ तिसु गुर कउ साबासि
 है जिनि हरि सोझी पाई ॥ नानकु गुर विटहु वारिआ जिनि हरि नामु दीआ मेरे मन की आस पुराई
 ॥५॥ सलोक मः ३ ॥ तृसना दाधी जलि मुई जलि जलि करे पुकार ॥ सतिगुर सीतल जे मिलै फिरि
 जलै न दूजी वार ॥ नानक विणु नावै निरभउ को नही जिचरु सबदि न करे वीचारु ॥१॥ मः ३ ॥ भेखी
 अगनि न बुझई चिंता है मन माहि ॥ वरमी मारी सापु न मरै तिउ निगुरे करम कमाहि ॥ सतिगुरु
 दाता सेवीअै सबदु वसै मनि आइ ॥ मनु तनु सीतलु साँति होइ तृसना अगनि बुझाडि ॥ सुखा सिरि
 सदा सुखु होइ जा विचहु आपु गवाडि ॥ गुरमुखि उदासी सो करे जि सचि रहै लिव लाडि ॥ चिंता मूलि
 न होवई हरि नामि रजा आघाडि ॥ नानक नाम बिना नह छूटीअै हउमै पचहि पचाडि ॥२॥ पउड़ी ॥
 जिनी हरि हरि नामु धिआडिआ तिनी पाडिअड़े सरब सुखा ॥ सभु जनमु तिना का सफलु है जिन
 हरि के नाम की मनि लागी भुखा ॥ जिनी गुर कै बचनि आराधिआ तिन विसरि गए सभि दुखा ॥ ते
 संत भले गुरसिख है जिन नाही चिंत पराई चुखा ॥ धनु धन्नु तिना का गुरु है जिसु अंमृत फल हरि
 लागे मुखा ॥६॥ सलोक मः ३ ॥ कलि महि जमु जंदारु है हुकमे कार कमाडि ॥ गुरि राखे से उबरे
 मनमुखा देइ सजाडि ॥ जमकालै वसि जगु बाँधिआ तिस दा फरु न कोडि ॥ जिनि जमु कीता सो सेवीअै
 गुरमुखि दुखु न होइ ॥ नानक गुरमुखि जमु सेवा करे जिन मनि सचा होइ ॥१॥ मः ३ ॥ एहा काडिआ
 रोगि भरी बिनु सबदै दुखु हउमै रोगु न जाडि ॥ सतिगुरु मिलै ता निरमल होवै हरि नामो मंनि वसाडि
 ॥ नानक नामु धिआडिआ सुखदाता दुखु विसरिआ सहजि सुभाडि ॥२॥ पउड़ी ॥ जिनि जगजीवनु
 उपदेसिआ तिसु गुर कउ हउ सदा घुमाडिआ ॥ तिसु गुर कउ हउ खन्नीअै जिनि मधुसूदनु हरि नामु
 सुणाडिआ ॥ तिसु गुर कउ हउ वारणै जिनि हउमै बिखु सभु रोगु गवाडिआ ॥ तिसु सतिगुर कउ

वड पुन्नु है जिनि अवगण कटि गुणी समझाइआ ॥ सो सतिगुरु तिन कउ भेटिआ जिन कै मुख मसतकि
 भागु लिखि पाइआ ॥७॥ सलोकु मः ३ ॥ भगति करहि मरजीवड़े गुरमुखि भगति सदा होइ ॥ ओना
 कउ धुरि भगति खजाना बखसिआ मेटि न सकै कोइ ॥ गुण निधानु मनि पाइआ एको सचा सोइ ॥ नानक
 गुरमुखि मिलि रहे फिरि विछोड़ा कटे न होइ ॥१॥ मः ३ ॥ सतिगुर की सेव न कीनीआ किआ ओहु
 करे वीचारु ॥ सबदै सार न जाणई बिखु भूला गावारु ॥ अगिआनी अंधु बहु करम कमावै दूजै भाइ
 पिआरु ॥ अणहोदा आपु गणाइदे जमु मारि करे तिन खुआरु ॥ नानक किस नो आखीअै जा आपे
 बखसणहारु ॥२॥ पउड़ी ॥ तू करता सभु किछु जाणदा सभि जीअ तुमारे ॥ जिसु तू भावै तिसु तू मेलि
 लैहि किआ जंत विचारे ॥ तू करण कारण समरथु है सचु सिरजणहारे ॥ जिसु तू मेलहि पिआरिआ सो
 तुधु मिलै गुरमुखि वीचारे ॥ हउ बलिहारी सतिगुर आपणे जिनि मेरा हरि अलखु लखारे ॥८॥
 सलोक मः ३ ॥ रतना पारखु जो होवै सु रतना करे वीचारु ॥ रतना सार न जाणई अगिआनी अंधु
 अंधारु ॥ रतनु गुरु का सबदु है बूझै बूझणहारु ॥ मूरख आपु गणाइदे मरि जंमहि होइ खुआरु ॥
 नानक रतना सो लहै जिसु गुरमुखि लगै पिआरु ॥ सदा सदा नामु उचरै हरि नामो नित बिउहारु ॥
 कृपा करे जे आपणी ता हरि रखा उर धारि ॥१॥ मः ३ ॥ सतिगुर की सेव न कीनीआ हरि नामि न
 लगो पिआरु ॥ मत तुम जाणहु ओइ जीवदे ओइ आपि मारे करतारि ॥ हउमै वडा रोगु है भाइ दूजै
 करम कमाइ ॥ नानक मनमुखि जीवदिआ मुए हरि विसरिआ दुखु पाइ ॥२॥ पउड़ी ॥ जिसु अंतरु
 हिरदा सुधु है तिसु जन कउ सभि नमसकारी ॥ जिसु अंदरि नामु निधानु है तिसु जन कउ हउ बलिहारी
 ॥ जिसु अंदरि बुधि बिबेकु है हरि नामु मुरारी ॥ सो सतिगुरु सभना का मितु है सभ तिसहि पिआरी ॥
 सभु आतम रामु पसारिआ गुर बुधि बीचारी ॥६॥ सलोक मः ३ ॥ बिनु सतिगुर सेवे जीअ के बंधना
 विचि हउमै करम कमाहि ॥ बिनु सतिगुर सेवे ठउर न पावही मरि जंमहि आवहि जाहि ॥ बिनु

सतिगुर सेवे फिका बोलणा नामु न वसै मन माहि ॥ नानक बिनु सतिगुर सेवे जम पुरि बधे मारीअनि
 मुहि कालै उठि जाहि ॥१॥ महला १ ॥ जालउ अैसी रीति जितु मै पिआरा वीसरै ॥ नानक साई
 भली परीति जितु साहिब सेती पति रहै ॥२॥ पउड़ी ॥ हरि डिको दाता सेवीअै हरि डिकु धिआईअै ॥
 हरि डिको दाता मंगीअै मन चिंदिआ पाईअै ॥ जे दूजे पासहु मंगीअै ता लाज मराईअै ॥ जिनि सेविआ
 तिनि फलु पाइआ तिसु जन की सभ भुख गवाईअै ॥ नानकु तिन विटहु वारिआ जिन अनदिनु
 हिरदै हरि नामु धिआईअै ॥१०॥ सलोकु मः ३ ॥ भगत जना कंड आपि तुठा मेरा पिआरा आपे
 लडिअनु जन लाडि ॥ पातिसाही भगत जना कड दितीअनु सिरि छतु सचा हरि बणाडि ॥ सदा
 सुखीए निरमले सतिगुर की कार कमाडि ॥ राजे ओडि न आखीअहि भिडि मरहि फिरि जूनी पाहि ॥
 नानक विणु नावै नकी वढी फिरहि सोभा मूलि न पाहि ॥१॥ मः ३ ॥ सुणि सिखिअै सादु न आडिओ
 जिचरु गुरमुखि सबदि न लागै ॥ सतिगुरि सेविअै नामु मनि वसै विचहु भ्रमु भउ भागै ॥ जेहा सतिगुर
 नो जाणै तेहो होवै ता सचि नामि लिव लागै ॥ नानक नामि मिलै वडिआई हरि दरि सोहनि आगै
 ॥२॥ पउड़ी ॥ गुरसिखाँ मनि हरि प्रीति है गुरु पूजण आवहि ॥ हरि नामु वणंजहि रंग सिउ लाहा
 हरि नामु लै जावहि ॥ गुरसिखा के मुख उजले हरि दरगह भावहि ॥ गुरु सतिगुरु बोहलु हरि नाम का
 वडभागी सिख गुण साँझ करावहि ॥ तिना गुरसिखा कंड हउ वारिआ जो बहदिआ उठदिआ हरि नामु
 धिआवहि ॥११॥ सलोक मः ३ ॥ नानक नामु निधानु है गुरमुखि पाइआ जाडि ॥ मनमुख घरि होदी
 वथु न जाणनी अंधे भउकि मुए बिललाडि ॥१॥ मः ३ ॥ कंचन काडिआ निरमली जो सचि नामि
 सचि लागी ॥ निरमल जोति निरंजनु पाइआ गुरमुखि भ्रमु भउ भागी ॥ नानक गुरमुखि सदा सुखु
 पावहि अनदिनु हरि बैरागी ॥२॥ पउड़ी ॥ से गुरसिख धनु धन्नु है जिनी गुर उपदेसु सुणिआ हरि
 कन्नी ॥ गुरि सतिगुरि नामु दृढ़ाडिआ तिनि ह्यउमै दुबिधा भन्नी ॥ बिनु हरि नावै को मित्रु नाही

वीचारि डिठा हरि जन्नी ॥ जिना गुरसिखा कउ हरि संतुसटु है तिनी सतिगुर की गल मन्नी ॥ जो
 गुरमुखि नामु धिआइदे तिनी चड़ी चवगणि वन्नी ॥१२॥ सलोक मः ३ ॥ मनमुखु काइरु करूपु है
 बिनु नावै नकु नाहि ॥ अनदिनु धंधै विआपिआ सुपनै भी सुखु नाहि ॥ नानक गुरमुखि होवहि ता
 उबरहि नाहि त बधे दुख सहाहि ॥१॥ मः ३ ॥ गुरमुखि सदा दरि सोहणे गुर का सबदु कमाहि ॥ अंतरि
 साँति सदा सुखु दरि सचै सोभा पाहि ॥ नानक गुरमुखि हरि नामु पाइआ सहजे सचि समाहि ॥२॥
 पउड़ी ॥ गुरमुखि प्रहिलादि जपि हरि गति पाई ॥ गुरमुखि जनकि हरि नामि लिव लाई ॥ गुरमुखि
 बसिसटि हरि उपदेसु सुणाई ॥ बिनु गुर हरि नामु न किनै पाइआ मेरे भाई ॥ गुरमुखि हरि भगति
 हरि आपि लहाई ॥१३॥ सलोकु मः ३ ॥ सतिगुर की परतीति न आईआ सबदि न लागो भाउ ॥
 ओस नो सुखु न उपजै भावै सउ गेड़ा आवउ जाउ ॥ नानक गुरमुखि सहजि मिलै सचे सिउ लिव लाउ ॥
 १॥ मः ३ ॥ ए मन ऐसा सतिगुरु खोजि लहु जितु सेविअै जनम मरण दुखु जाइ ॥ सहसा मूलि न होवई
 हउमै सबदि जलाइ ॥ कूड़े की पालि विचहु निकलै सचु वसै मनि आइ ॥ अंतरि साँति मनि सुखु होइ
 सच संजमि कार कमाइ ॥ नानक पूरै करमि सतिगुरु मिलै हरि जीउ किरपा करे रजाइ ॥२॥ पउड़ी ॥
 जिस कै घरि दीबानु हरि होवै तिस की मुठी विचि जगतु सभु आइआ ॥ तिस कउ तलकी किसै दी
 नाही हरि दीबानि सभि आणि पैरी पाइआ ॥ माणसा किअहु दीबाणहु कोई नसि भजि निकलै हरि
 दीबाणहु कोई किथै जाइआ ॥ सो ऐसा हरि दीबानु वसिआ भगता कै हिरदै तिनि रहदे खुहदे आणि
 सभि भगता अगै खलवाइआ ॥ हरि नावै की वडिआई करमि परापति होवै गुरमुखि विरलै किनै
 धिआइआ ॥१४॥ सलोकु मः ३ ॥ बिनु सतिगुर सेवे जगतु मुआ बिरथा जनमु गवाइ ॥ दूजै भाइ
 अति दुखु लगा मरि जंमै आवै जाइ ॥ विसटा अंदरि वासु है फिरि फिरि जूनी पाइ ॥ नानक बिनु
 नावै जमु मारसी अंति गइआ पछुताइ ॥१॥ मः ३ ॥ इसु जग महि पुरखु एकु है होर सगली नारि

सबाई ॥ सभि घट भोगवै अलिपतु रहै अलखु न लखणा जाई ॥ पूरै गुरि वेखालिआ सबदे सोझी पाई
 ॥ पुरखै सेवहि से पुरख होवहि जिनी हउमै सबदि जलाई ॥ तिस का सरीकु को नही ना को कंटकु वैराई
 ॥ निहचल राजु है सदा तिसु केरा ना आवै ना जाई ॥ अनदिनु सेवकु सेवा करे हरि सचे के गुण गाई
 ॥ नानकु वेखि विगसिआ हरि सचे की वडिआई ॥२॥ पउड़ी ॥ जिन कै हरि नामु वसिआ सद हिरदै
 हरि नामो तिन कंउ रखणहारा ॥ हरि नामु पिता हरि नामो माता हरि नामु सखाई मित्रु हमारा ॥ हरि
 नावै नालि गला हरि नावै नालि मसलति हरि नामु हमारी करदा नित सारा ॥ हरि नामु हमारी
 संगति अति पिआरी हरि नामु कुलु हरि नामु परवारा ॥ जन नानक कंउ हरि नामु हरि गुरि दीआ
 हरि हलति पलति सदा करे निसतारा ॥१५॥ सलोकु मः ३ ॥ जिन कंउ सतिगुरु भेटिआ से हरि कीरति
 सदा कमाहि ॥ अचिंतु हरि नामु तिन कै मनि वसिआ सचै सबदि समाहि ॥ कुलु उधारहि आपणा मोख
 पदवी आपे पाहि ॥ पारब्रह्म तिन कंउ संतुसटु भडिआ जो गुर चरनी जन पाहि ॥ जनु नानकु हरि का
 दासु है करि किरपा हरि लाज रखाहि ॥१॥ मः ३ ॥ ह्यउमै अंदरि खड़कु है खड़के खड़कि विहाडि ॥
 ह्यउमै वडा रोगु है मरि जंमै आवै जाडि ॥ जिन कउ पूरबि लिखिआ तिना सतगुरु मिलिआ प्रभु आडि
 ॥ नानक गुर परसादी उबरे हउमै सबदि जलाडि ॥२॥ पउड़ी ॥ हरि नामु हमारा प्रभु अबिगतु
 अगोचरु अबिनासी पुरखु बिधाता ॥ हरि नामु हम सेवह हरि नामु हम पूजह हरि नामे ही मनु राता ॥
 हरि नामै जेवडु कोई अवरु न सूझै हरि नामो अंति छडाता ॥ हरि नामु दीआ गुरि परउपकारी धनु
 धन्नु गुरु का पिता माता ॥ ह्यउ सतिगुर अपुणे कंउ सदा नमसकारी जितु मिलिऔ हरि नामु मै जाता
 ॥१६॥ सलोकु मः ३ ॥ गुरमुखि सेव न कीनीआ हरि नामि न लगो पिआरु ॥ सबदै सादु न आडिओ
 मरि जनमै वारो वार ॥ मनमुखि अंधु न चेतई कितु आडिआ सैसारि ॥ नानक जिन कउ नदरि करे से
 गुरमुखि लम्घे पारि ॥१॥ मः ३ ॥ डिको सतिगुरु जागता होरु जगु सूता मोहि पिआसि ॥ सतिगुरु सेवनि

जागंनि से जो रते सचि नामि गुणतासि ॥ मनमुखि अंध न चेतनी जनमि मरि होहि बिनासि ॥ नानक
 गुरमुखि तिनी नामु धिआइआ जिन कंड धुरि पूरबि लिखिआसि ॥२॥ पउड़ी ॥ हरि नामु हमारा भोजनु
 छतीह परकार जितु खाइअै हम कउ तृपति भई ॥ हरि नामु हमारा पैणु जितु फिरि न्गो न होवह
 होर पैण की हमारी सरध गई ॥ हरि नामु हमारा वणजु हरि नामु वापारु हरि नामै की हम कंड
 सतिगुरि कारकुनी दीई ॥ हरि नामै का हम लेखा लिखिआ सभ जम की अगली काणि गई ॥ हरि का
 नामु गुरमुखि किनै विरलै धिआइआ जिन कंड धुरि करमि परापति लिखतु पई ॥१७॥ सलोक मः ३
 ॥ जगतु अगिआनी अंधु है दूजै भाइ करम कमाइ ॥ दूजै भाइ जेते करम करे दुखु लगै तनि धाड़ि ॥
 गुर परसादी सुखु उपजै जा गुर का सबदु कमाइ ॥ सची बाणी करम करे अनदिनु नामु धिआइ ॥
 नानक जितु आपे लाए तितु लगे कहणा किछू न जाइ ॥१॥ मः ३ ॥ हम घरि नामु खजाना सदा है
 भगति भरे भंडारा ॥ सतगुरु दाता जीअ का सद जीवै देवणहारा ॥ अनदिनु कीरतनु सदा करहि
 गुर कै सबदि अपारा ॥ सबदु गुरु का सद उचरहि जुगु जुगु वरतावणहारा ॥ इहु मनूआ सदा सुखि
 वसै सहजे करे वापारा ॥ अंतरि गुर गिआनु हरि रतनु है मुकति करावणहारा ॥ नानक जिस नो
 नदरि करे सो पाए सो होवै दरि सचिआरा ॥२॥ पउड़ी ॥ धन्नु धन्नु सो गुरसिखु कहीअै जो सतिगुर चरणी
 जाइ पड़िआ ॥ धन्नु धन्नु सो गुरसिखु कहीअै जिनि हरि नामा मुखि रामु कहिआ ॥ धन्नु धन्नु सो गुरसिखु
 कहीअै जिसु हरि नामि सुणिअै मनि अनदु भड़िआ ॥ धन्नु धन्नु सो गुरसिखु कहीअै जिनि सतिगुर सेवा
 करि हरि नामु लड़िआ ॥ तिसु गुरसिख कंड ह्यउ सदा नमसकारी जो गुर कै भाणै गुरसिखु चलिआ
 ॥१८॥ सलोकु मः ३ ॥ मनहठि किनै न पाइओ सभ थके करम कमाइ ॥ मनहठि भेख करि भरमदे
 दुखु पाइआ दूजै भाइ ॥ रिधि सिधि सभु मोहु है नामु न वसै मनि आइ ॥ गुर सेवा ते मनु निरमलु
 होवै अगिआनु अंधेरा जाइ ॥ नामु रतनु घरि परगटु होआ नानक सहजि समाइ ॥१॥ मः ३ ॥

सबदै सादु न आइओ नामि न लगो पिआरु ॥ रसना फिका बोलणा नित नित होइ खुआरु ॥ नानक
 किरति पड़िअै कमावणा कोइ न मेटणहारु ॥२॥ पउड़ी ॥ धनु धनु सत पुरखु सतिगुरु हमारा जितु
 मिलिअै हम कउ साँति आई ॥ धनु धनु सत पुरखु सतिगुरु हमारा जितु मिलिअै हम हरि भगति पाई
 ॥ धनु धनु हरि भगतु सतिगुरु हमारा जिस की सेवा ते हम हरि नामि लिव लाई ॥ धनु धनु हरि
 गिआनी सतिगुरु हमारा जिनि वैरी मित्रु हम कउ सभ सम दृसटि दिखाई ॥ धनु धनु सतिगुरु मित्रु
 हमारा जिनि हरि नाम सिउ हमारी प्रीति बणाई ॥१६॥ सलोकु मः १ ॥ घर ही मुंघि विदेसि पिरु
 नित झूरे संमूले ॥ मिलदिआ ढिल न होवई जे नीअति रासि करे ॥१॥ मः १ ॥ नानक गाली कूड़ीआ
 बाझु परीति करेइ ॥ तिचरु जाणै भला करि जिचरु लेवै देइ ॥२॥ पउड़ी ॥ जिनि उपाए जीअ तिनि
 हरि राखिआ ॥ अंमृतु सचा नाउ भोजनु चाखिआ ॥ तिपति रहे आघाड़ि मिटी भभाखिआ ॥ सभ अंदरि
 इकु वरतै किनै विरलै लाखिआ ॥ जन नानक भए निहालु प्रभ की पाखिआ ॥२०॥ सलोकु मः ३ ॥
 सतिगुर नो सभु को वेखदा जेता जगतु संसारु ॥ डिठै मुकति न होवई जिचरु सबदि न करे वीचारु ॥
 हउमै मैलु न चुकई नामि न लगै पिआरु ॥ इकि आपे बखसि मिलाइअनु दुबिधा तजि विकार ॥
 नानक इकि दरसनु देखि मरि मिले सतिगुर हेति पिआरि ॥१॥ मः ३ ॥ सतिगुरु न सेविओ मूरख
 अंध गवारि ॥ दूजै भाड़ि बहुतु दुखु लागा जलता करे पुकार ॥ जिन कारण गुरु विसारिआ से न
 उपकरे अंती वार ॥ नानक गुरमती सुखु पाइआ बखसे बखसणहार ॥२॥ पउड़ी ॥ तू आपे आपि
 आपि सभु करता कोई दूजा होइ सु अवरो कहीअै ॥ हरि आपे बोलै आपि बुलावै हरि आपे जलि थलि
 रवि रहीअै ॥ हरि आपे मारै हरि आपे छोडै मन हरि सरणी पड़ि रहीअै ॥ हरि बिनु कोई मारि
 जीवालि न सकै मन होइ निचिंद निसलु होइ रहीअै ॥ उठदिआ बहदिआ सुतिआ सदा सदा हरि
 नामु धिआईअै जन नानक गुरमुखि हरि लहीअै ॥२१॥१॥ सुधु

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸੋਰਠਿ ਮਹਲਾ ੧ ਘਰੁ ੧ ਚੜ੍ਹਪਦੇ ॥

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਿਨ ਮੇਰਾ
ਸਾਹਿਬੁ ਵੀਸਰੈ ਵਡੀ ਵੇਦਨ ਤਿਨਾਹ ॥੧॥ ਭੀ ਸਾਲਾਹਿਹੁ ਸਾਚਾ ਸੋਇ ॥ ਜਾ ਕੀ ਨਦਰਿ ਸਦਾ ਸੁਖੁ ਹੋਇ ॥
ਰਹਾਉ ॥ ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਸਭਨਾ ਦਾਤਾ ਏਕੁ ਤੂ ਮਾਨਸ ਦਾਤਿ ਨ ਹੋਇ ॥ ਜੋ ਤਿਸੁ
ਭਾਵੈ ਸੋ ਥੀਐ ਰਨ ਕਿ ਰੁਨੈ ਹੋਇ ॥੨॥ ਧਰਤੀ ਉਪਰਿ ਕੋਟ ਗੜ੍ਹ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ
ਤਿਨ ਨਕਿ ਨਥਾ ਪਾਇ ॥ ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ ਨਾਨਕ ਅਭਗੁਣ ਜੇਤਏ ਤੇਤੇ
ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਇ ਸੇ ਵੀਰ ॥ ਅਗੈ ਗਏ ਨ ਮਨੀਅਨਿ ਮਾਰਿ ਕਢਹੁ ਵੇਪੀਰ
॥੪॥੧॥ ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ
ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ
ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ
ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਧਾਰਿਆ ਸਿਉ ਵਧਾਯੁ ਕਰਿ ਲੈ ਲਾਹਾ ਮਨ
ਹਸੁ ॥੨॥ ਸੁਣਿ ਸਾਸਤ ਸਤੁਦਾਗਰੀ ਸਤੁ ਧੋਏ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ
॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥

बन्नु बदीआ करि धावणी ता को आखै धन्नु ॥ नानक वेखै नदरि करि चढ़ै चवगण वन्नु ॥४॥२॥
 सोरठि मः १ चउतुके ॥ माइ बाप को बेटा नीका ससुरै चतुरु जवाई ॥ बाल कंनिआ कौ बापु पिआरा
 भाई कौ अति भाई ॥ हुकमु भइआ बाहरु घरु छोडिआ खिन महि भई पराई ॥ नामु दानु इसनानु
 न मनमुखि तितु तनि धूड़ि धुमाई ॥१॥ मनु मानिआ नामु सखाई ॥ पाइ परउ गुर कै बलिहारै
 जिनि साची बूझ बुझाई ॥ रहाउ ॥ जग सिउ झूठ प्रीति मनु बेधिआ जन सिउ वादु रचाई ॥ माइआ
 मगनु अहिनिमि मगु जोहै नामु न लेवै मरै बिखु खाई ॥ गंधण वैणि रता हितकारी सबदै सुरति न
 आई ॥ रंगि न राता रसि नही बेधिआ मनमुखि पति गवाई ॥२॥ साध सभा महि सहजु न चाखिआ
 जिहबा रसु नही राई ॥ मनु तनु धनु अपुना करि जानिआ दर की खबरि न पाई ॥ अखी मीटि
 चलिआ अंधिआरा घरु दरु दिसै न भाई ॥ जम दरि बाधा ठउर न पावै अपुना कीआ कमाई ॥३॥
 नदरि करे ता अखी वेखा कहणा कथनु न जाई ॥ कन्नी सुणि सुणि सबदि सलाही अंमृतु रिदै वसाई
 ॥ निरभउ निरंकारु निरवैरु पूरन जोति समाई ॥ नानक गुर विणु भरमु न भागै सचि नामि
 वडिआई ॥४॥३॥ सोरठि महला १ दुतुके ॥ पुडु धरती पुडु पाणी आसणु चारि कुंट चउबारा ॥
 सगल भवण की मूरति एका मुखि तेरै टकसाला ॥१॥ मेरे साहिबा तेरे चोज विडाणा ॥ जलि थलि
 महीअलि भरिपुरि लीणा आपे सरब समाणा ॥ रहाउ ॥ जह जह देखा तह जोति तुमारी तेरा रूपु किनेहा
 ॥ इकतु रूपि फिरहि परछन्ना कोइ न किस ही जेहा ॥२॥ अंडज जेरज उतभुज सेतज तेरे कीते जंता ॥
 एकु पुरबु मै तेरा देखिआ तू सभना माहि खंता ॥३॥ तेरे गुण बहुते मै एकु न जाणिआ मै मूरख
 किछु दीजै ॥ प्रणवति नानक सुणि मेरे साहिबा डुबदा पथरु लीजै ॥४॥४॥ सोरठि महला १ ॥ हउ
 पापी पतितु परम पाखंडी तू निरमलु निरंकारी ॥ अंमृतु चाखि परम रसि राते ठाकुर सरणि तुमारी
 ॥१॥ करता तू मै माणु निमाणे ॥ माणु महतु नामु धनु पलै साचै सबदि समाणे ॥ रहाउ ॥ तू पूरा

हम ऊरे होछे तू गउरा हम हउरे ॥ तुझ ही मन राते अहिनिमि परभाते हरि रसना जपि मन रे ॥२॥
 तुम साचे हम तुम ही राचे सबदि भेदि फुनि साचे ॥ अहिनिमि नामि रते से सूचे मरि जनमे से काचे
 ॥३॥ अवरु न दीसै किसु सालाही तिसहि सरीकु न कोई ॥ प्रणवति नानकु दासनि दासा गुरमति
 जानिआ सोई ॥४॥५॥ सोरठि महला १ ॥ अलख अपार अगंम अगोचर ना तिसु कालु न करमा ॥
 जाति अजाति अजोनी संभउ ना तिसु भाउ न भरमा ॥१॥ साचे सचिआर विटहु कुरबाणु ॥ ना तिसु रूप
 वरनु नही रेखिआ साचै सबदि नीसाणु ॥ रहाउ ॥ ना तिसु मात पिता सुत बंधप ना तिसु कामु न
 नारी ॥ अकुल निरंजन अपर परंपरु सगली जोति तुमारी ॥२॥ घट घट अंतरि ब्रहमु लुकाडिआ
 घटि घटि जोति सबाई ॥ बजर कपाट मुक्ते गुरमती निरभै ताड़ी लाई ॥३॥ जंत उपाडि कालु सिरि
 जंता वसगति जुगति सबाई ॥ सतिगुरु सेवि पदारथु पावहि छूटहि सबदु कमाई ॥४॥ सूचै भाडै
 साचु समावै विरले सूचाचारी ॥ तंतै कउ परम तंतु मिलाडिआ नानक सरणि तुमारी ॥५॥६॥
 सोरठि महला १ ॥ जिउ मीना बिनु पाणीअै तिउ साकतु मरै पिआस ॥ तिउ हरि बिनु मरीअै रे मना
 जो बिरथा जावै सासु ॥१॥ मन रे राम नाम जसु लेडि ॥ बिनु गुर डिहु रसु किउ लहउ गुरु मेलै हरि
 देडि ॥ रहाउ ॥ संत जना मिलु संगती गुरमुखि तीरथु होडि ॥ अठसठि तीरथ मजना गुर दरसु
 परापति होडि ॥२॥ जिउ जोगी जत बाहरा तपु नाही सतु संतोखु ॥ तिउ नामै बिनु देहुरी जमु मारै
 अंतरि दोखु ॥३॥ साकत प्रेमु न पाईअै हरि पाईअै सतिगुर भाडि ॥ सुख दुख दाता गुरु मिलै कहु
 नानक सिफति समाडि ॥४॥७॥ सोरठि महला १ ॥ तू प्रभ दाता दानि मति पूरा हम थारे भेखारी जीउ
 ॥ मै किआ मागउ किछु थिरु न रहाई हरि दीजै नामु पिआरी जीउ ॥१॥ घटि घटि रवि रहिआ
 बनवारी ॥ जलि थलि महीअलि गुप्तो वरतै गुर सबदी देखि निहारी जीउ ॥ रहाउ ॥ मरत
 पडिआल अकासु दिखाडिओ गुरि सतिगुरि किरपा धारी जीउ ॥ सो ब्रहमु अजोनी है भी होनी घट भीतरि

देखु मुरारी जीउ ॥२॥ जनम मरन कउ इहु जगु बपुड़ो इनि दूजै भगति विसारी जीउ ॥ सतिगुरु
 मिलै त गुरमति पाईअै साकत बाजी हारी जीउ ॥३॥ सतिगुर बंधन तोड़ि निरारे बहुड़ि न गरभ
 मझारी जीउ ॥ नानक गिआन रतनु परगासिआ हरि मनि वसिआ निरंकारी जीउ ॥४॥८॥
 सोरठि महला १ ॥ जिसु जल निधि कारण तुम जगि आए सो अंमृतु गुर पाही जीउ ॥ छोडहु वेसु भेख
 चतुराई दुबिधा इहु फलु नाही जीउ ॥१॥ मन रे थिरु रहु मतु कत जाही जीउ ॥ बाहरि दूढत
 बहुतु दुखु पावहि घरि अंमृतु घट माही जीउ ॥ रहाउ ॥ अवगुण छोडि गुणा कउ धावहु करि
 अवगुण पछुताही जीउ ॥ सर अपसर की सार न जाणहि फिरि फिरि कीच बुडाही जीउ ॥२॥ अंतरि
 मैलु लोभ बहु झूठे बाहरि नावहु काही जीउ ॥ निरमल नामु जपहु सद गुरमुखि अंतर की गति ताही
 जीउ ॥३॥ परहरि लोभु निंदा कूडु तिआगहु सचु गुर बचनी फलु पाही जीउ ॥ जिउ भावै तिउ राखहु
 हरि जीउ जन नानक सबदि सलाही जीउ ॥४॥६॥ सोरठि महला १ पंचपदे ॥ अपना घरु मूसत
 राखि न साकहि की पर घरु जोहन लागा ॥ घरु दरु राखहि जे रसु चाखहि जो गुरमुखि सेवकु लागा
 ॥१॥ मन रे समझु कवन मति लागा ॥ नामु विसारि अन रस लोभाने फिरि पछुताहि अभागा ॥
 रहाउ ॥ आवत कउ हरख जात कउ रोवहि इहु दुखु सुखु नाले लागा ॥ आपे दुख सुख भोगि भोगावै
 गुरमुखि सो अनरागा ॥२॥ हरि रस ऊपरि अवरु किआ कहीअै जिनि पीआ सो तृपतागा ॥ माडिआ
 मोहित जिनि इहु रसु खोडिआ जा साकत दुरमति लागा ॥३॥ मन का जीउ पवनपति देही देही
 महि देउ समागा ॥ जे तू देहि त हरि रसु गाई मनु तृपतै हरि लिव लागा ॥४॥ साधसंगति महि
 हरि रसु पाईअै गुरि मिलिअै जम भउ भागा ॥ नानक राम नामु जपि गुरमुखि हरि पाए मसतकि
 भागा ॥५॥१०॥ सोरठि महला १ ॥ सरब जीआ सिरि लेखु धुराहू बिनु लेखै नही कोई जीउ ॥ आपि अलेखु
 कुदरति करि देखै हुकमि चलाए सोई जीउ ॥१॥ मन रे राम जपहु सुखु होई ॥ अहिनिसि

गुर के चरन सरेवहु हरि दाता भुगता सोई ॥ रहाउ ॥ जो अंतरि सो बाहरि देखहु अवरु न दूजा कोई जीउ ॥ गुरमुखि एक दृसटि करि देखहु घटि घटि जोति समोई जीउ ॥२॥ चलतौ ठाकि रखहु घरि अपनै गुर मिलिअै इह मति होई जीउ ॥ देखि अदृसटु रहउ बिसमादी दुखु बिसरै सुखु होई जीउ ॥३॥ पीवहु अपिउ परम सुखु पाईअै निज घरि वासा होई जीउ ॥ जनम मरण भव भंजनु गाईअै पुनरपि जनमु न होई जीउ ॥४॥ ततु निरंजनु जोति सबाई सोह्य भेटु न कोई जीउ ॥ अपरंपर पारब्रह्म परमेसरु नानक गुरु मिलिआ सोई जीउ ॥५॥११॥

सोरठि महला १ घरु ३

१६ सतिगुर प्रसादि ॥

जा तिसु भावा तद ही गावा ॥ ता गावे का फलु पावा ॥ गावे का फलु होई ॥ जा आपे देवै सोई ॥१॥ मन मेरे गुर बचनी निधि पाई ॥ ता ते सच महि रहिआ समाई ॥ रहाउ ॥ गुर साखी अंतरि जागी ॥ ता चंचल मति तिआगी ॥ गुर साखी का उजीआरा ॥ ता मिटिआ सगल अंध्यारा ॥२॥ गुर चरनी मनु लागा ॥ ता जम का मारगु भागा ॥ भै विचि निरभउ पाइआ ॥ ता सहजै कै घरि आइआ ॥३॥ भणति नानकु बूझै को बीचारी ॥ इसु जग महि करणी सारी ॥ करणी कीरति होई ॥ जा आपे मिलिआ सोई ॥४॥१॥१२॥

सोरठि महला ३ घरु १

१६ सतिगुर प्रसादि ॥

सेवक सेव करहि सभि तेरी जिन सबदै सादु आइआ ॥ गुर किरपा ते निरमलु होआ जिनि विचहु आपु गवाइआ ॥ अनदिनु गुण गावहि नित साचे गुर कै सबदि सुहाइआ ॥१॥ मेरे ठाकुर हम बारिक सरणि तुमारी ॥ एको सचा सचु तू केवलु आपि मुरारी ॥ रहाउ ॥ जागत रहे तिनी प्रभु पाइआ सबदे हउमै मारी ॥ गिरही महि सदा हरि जन उदासी गिआन तत बीचारी ॥ सतिगुरु सेवि सदा सुखु पाइआ हरि राखिआ उर धारी ॥२॥ इहु मनूआ दह दिसि धावदा दूजै भाइ खुआइआ ॥

मनमुख मुग्धु हरि नामु न चेतै बिरथा जनमु गवाड़िआ ॥ सतिगुरु भेटे ता नाउ पाए हउमै मोहु
 चुकाड़िआ ॥३॥ हरि जन साचे साचु कमावहि गुर कै सबदि वीचारी ॥ आपे मेलि लए प्रभि साचै साचु
 रखिआ उर धारी ॥ नानक नावहु गति मति पाई एहा रासि हमारी ॥४॥१॥ सोरठि महला ३ ॥
 भगति खजाना भगतन कउ दीआ नाउ हरि धनु सचु सोड़ि ॥ अखुटु नाम धनु कदे निखुटै नाही किनै
 न कीमति होड़ि ॥ नाम धनि मुख उजले होए हरि पाड़िआ सचु सोड़ि ॥१॥ मन मेरे गुर सबदी हरि
 पाड़िआ जाड़ि ॥ बिनु सबदै जगु भुलदा फिरदा दरगह मिलै सजाड़ि ॥ रहाउ ॥ इसु देही अंदरि
 पंच चोर वसहि कामु क्रोधु लोभु मोहु अह्वकारा ॥ अमृतु लूटहि मनमुख नही बूझहि कोड़ि न सुणै पूकारा
 ॥ अंधा जगतु अंधु वरतारा बाझु गुरू गुबारा ॥२॥ हउमै मेरा करि करि विगुते किहु चलै न
 चलदिआ नालि ॥ गुरमुखि होवै सु नामु धिआवै सदा हरि नामु समालि ॥ सची बाणी हरि गुण गावै
 नदरी नदरि निहालि ॥३॥ सतिगुर गिआनु सदा घटि चानणु अमरु सिरि बादिसाहा ॥ अनदिनु
 भगति करहि दिनु राती राम नामु सचु लाहा ॥ नानक राम नामि निसतारा सबदि रते हरि पाहा
 ॥४॥२॥ सोरठि मः ३ ॥ दासनि दासु होवै ता हरि पाए विचहु आपु गवाई ॥ भगता का कारजु हरि
 अन्नदु है अनदिनु हरि गुण गाई ॥ सबदि रते सदा डिक रंगी हरि सिउ रहे समाई ॥१॥ हरि
 जीउ साची नदरि तुमारी ॥ आपणिआ दासा नो कृपा करि पिआरे राखहु पैज हमारी ॥ रहाउ ॥
 सबदि सलाही सदा हउ जीवा गुरमती भउ भागा ॥ मेरा प्रभु साचा अति सुआलिउ गुरु सेविआ
 चितु लागा ॥ साचा सबदु सची सचु बाणी सो जनु अनदिनु जागा ॥२॥ महा गंभीरु सदा सुखदाता
 तिस का अंतु न पाड़िआ ॥ पूरे गुर की सेवा कीनी अचिंतु हरि मंनि वसाड़िआ ॥ मनु तनु निरमलु
 सदा सुखु अंतरि विचहु भरमु चुकाड़िआ ॥३॥ हरि का मारगु सदा पंथु विखड़ा को पाए गुर वीचारा ॥
 हरि कै रंगि राता सबदे माता हउमै तजे विकारा ॥ नानक नामि रता डिक रंगी सबदि सवारणहारा

॥४॥३॥ सोरठि महला ३ ॥ हरि जीउ तुधु नो सदा सालाही पिआरे जिचरु घट अंतरि है सासा ॥ डिकु पलु खिनु विसरहि तू सुआमी जाणउ बरस पचासा ॥ हम मूड़ मुगध सदा से भाई गुर कै सबदि प्रगासा ॥१॥ हरि जीउ तुम आपे देहु बुझाई ॥ हरि जीउ तुधु विटहु वारिआ सद ही तेरे नाम विटहु बलि जाई ॥ रहाउ ॥ हम सबदि मुए सबदि मारि जीवाले भाई सबदे ही मुकति पाई ॥ सबदे मनु तनु निरमलु होआ हरि वसिआ मनि आई ॥ सबदु गुर दाता जितु मनु राता हरि सिउ रहिआ समाई ॥२॥ सबदु न जाणहि से अन्ने बोले से कितु आए संसारा ॥ हरि रसु न पाइआ बिरथा जनमु गवाड़िआ जंमहि वारो वारा ॥ बिसटा के कीड़े बिसटा माहि समाणे मनमुख मुगध गुबारा ॥३॥ आपे करि वेखै मारगि लाए भाई तिसु बिनु अवरु न कोई ॥ जो धुरि लिखिआ सु कोइ न मेटै भाई करता करे सु होई ॥ नानक नामु वसिआ मन अंतरि भाई अवरु न दूजा कोई ॥४॥४॥ सोरठि महला ३ ॥ गुरमुखि भगति करहि प्रभ भावहि अनदिनु नामु वखाणे ॥ भगता की सार करहि आपि राखहि जो तैरे मनि भाणे ॥ तू गुणदाता सबदि पछाता गुण कहि गुणी समाणे ॥१॥ मन मेरे हरि जीउ सदा समालि ॥ अंत कालि तेरा बेली होवै सदा निबहै तैरे नालि ॥ रहाउ ॥ दुसट चउकड़ी सदा कूडु कमावहि ना बूझहि वीचारे ॥ निंदा दुसटी ते किनि फलु पाइआ हरणाखस नखहि बिदारे ॥ प्रहिलादु जनु सद हरि गुण गावै हरि जीउ लए उबारे ॥२॥ आपस कउ बहु भला करि जाणहि मनमुखि मति न काई ॥ साधू जन की निंदा विआपे जासनि जनमु गवाई ॥ राम नामु कदे चेतहि नाही अंति गए पछुताई ॥३॥ सफलु जनमु भगता का कीता गुर सेवा आपि लाए ॥ सबदे राते सहजे माते अनदिनु हरि गुण गाए ॥ नानक दासु कहै बेन्नती हउ लागा तिन कै पाए ॥४॥५॥ सोरठि महला ३ ॥ सो सिखु सखा बंधपु है भाई जि गुर के भाणे विचि आवै ॥ आपणै भाणै जो चलै भाई विछुड़ि चोटा खावै ॥ बिनु सतिगुर सुखु कदे न पावै भाई फिरि फिरि पछोतावै ॥१॥ हरि के दास

सुहेले भाई ॥ जनम जनम के किलबिख दुख काटे आपे मेलि मिलाई ॥ रहाउ ॥ इहु कुटंबु सभु
 जीअ के बंधन भाई भरमि भुला सैसारा ॥ बिनु गुर बंधन टूटहि नाही गुरमुखि मोख दुआरा ॥ करम
 करहि गुर सबदु न पछाणहि मरि जनमहि वारो वारा ॥२॥ हउ मेरा जगु पलचि रहिआ भाई कोडि
 न किस ही केरा ॥ गुरमुखि महलु पाइनि गुण गावनि निज घरि होइ बसेरा ॥ अथै बूझै सु आपु
 पछाणै हरि प्रभु है तिसु केरा ॥३॥ सतिगुरु सदा दइआलु है भाई विणु भागा किआ पाईअै ॥
 एक नदरि करि वेखै सभ ऊपरि जेहा भाउ तेहा फलु पाईअै ॥ नानक नामु वसै मन अंतरि विचहु
 आपु गवाईअै ॥४॥६॥ सोरठि महला ३ चौतुके ॥ सची भगति सतिगुर ते होवै सची हिरदै बाणी ॥
 सतिगुरु सेवे सदा सुखु पाए हउमै सबदि समाणी ॥ बिनु गुर साचे भगति न होवी होर भूली फिरै
 इआणी ॥ मनमुखि फिरहि सदा दुखु पावहि डूबि मुए विणु पाणी ॥१॥ भाई रे सदा रहहु सरणाई
 ॥ आपणी नदरि करे पति राखै हरि नामो दे वडिआई ॥ रहाउ ॥ पूरे गुर ते आपु पछाता सबदि सचै
 वीचारा ॥ हिरदै जगजीवनु सद वसिआ तजि कामु क्रोधु अह्वकारा ॥ सदा हजूरि रविआ सभ ठाई
 हिरदै नामु अपारा ॥ जुगि जुगि बाणी सबदि पछाणी नाउ मीठा मनहि पिआरा ॥२॥ सतिगुरु सेवि
 जिनि नामु पछाता सफल जनमु जगि आइआ ॥ हरि रसु चाखि सदा मनु तृपतिआ गुण गावै गुणी
 अघाडिआ ॥ कमलु प्रगासि सदा रंगि राता अनहद सबदु वजाडिआ ॥ तनु मनु निरमलु निरमल
 बाणी सचे सचि समाडिआ ॥३॥ राम नाम की गति कोडि न बूझै गुरमति रिदै समाई ॥ गुरमुखि होवै
 सु मगु पछाणै हरि रसि रसन रसाई ॥ जपु तपु संजमु सभु गुर ते होवै हिरदै नामु वसाई ॥ नानक
 नामु समालहि से जन सोहनि दरि साचै पति पाई ॥४॥७॥ सोरठि मः ३ दुतुके ॥ सतिगुर मिलिअै
 उलटी भई भाई जीवत मरै ता बूझ पाइ ॥ सो गुरु सो सिखु है भाई जिसु जोती जोति मिलाडि ॥१॥
 मन रे हरि हरि सेती लिव लाडि ॥ मन हरि जपि मीठा लागै भाई गुरमुखि पाए हरि थाडि ॥ रहाउ ॥

बिनु गुर प्रीति न ऊपजै भाई मनमुखि दूजै भाड़ि ॥ तुह कुटहि मनमुख करम करहि भाई पलै किछू न
 पाड़ि ॥२॥ गुर मिलिअै नामु मनि रविआ भाई साची प्रीति पिआरि ॥ सदा हरि के गुण रवै भाई
 गुर कै हेति अपारि ॥३॥ आड़िआ सो परवाणु है भाई जि गुर सेवा चितु लाड़ि ॥ नानक नामु हरि
 पाईअै भाई गुर सबदी मेलाड़ि ॥४॥८॥ सोरठि महला ३ घरु १ ॥ तिही गुणी तृभवणु विआपिआ
 भाई गुरमुखि बूझ बुझाड़ि ॥ राम नामि लगि छूटीअै भाई पूछहु गिआनीआ जाड़ि ॥१॥ मन रे
 त्रै गुण छोडि चउथै चितु लाड़ि ॥ हरि जीउ तेरै मनि वसै भाई सदा हरि के गुण गाड़ि ॥ रहाउ ॥ नामै
 ते सभि ऊपजे भाई नाड़ि विसरिअै मरि जाड़ि ॥ अगिआनी जगतु अंधु है भाई सूते गए मुहाड़ि ॥२॥
 गुरमुखि जागे से उबरे भाई भवजलु पारि उतारि ॥ जग महि लाहा हरि नामु है भाई हिरदै रखिआ
 उर धारि ॥३॥ गुर सरणाई उबरे भाई राम नामि लिव लाड़ि ॥ नानक नाउ बेड़ा नाउ तुलहड़ा
 भाई जितु लगि पारि जन पाड़ि ॥४॥६॥ सोरठि महला ३ घरु १ ॥ सतिगुरु सुख सागरु जग अंतरि
 होर थै सुखु नाही ॥ हउमै जगतु दुखि रोगि विआपिआ मरि जनमै रोवै धाही ॥१॥ प्राणी सतिगुरु
 सेवि सुखु पाड़ि ॥ सतिगुरु सेवहि ता सुखु पावहि नाहि त जाहिगा जनमु गवाड़ि ॥ रहाउ ॥ त्रै गुण
 धातु बहु करम कमावहि हरि रस सादु न आड़िआ ॥ संधिआ तरपणु करहि गाड़ित्री बिनु बूझे दुखु
 पाड़िआ ॥२॥ सतिगुरु सेवे सो वडभागी जिस नो आपि मिलाए ॥ हरि रसु पी जन सदा तृपतासे
 विचहु आपु गवाए ॥३॥ इहु जगु अंधा सभु अंधु कमावै बिनु गुर मगु न पाए ॥ नानक सतिगुरु
 मिलै त अखी वेखै घरै अंदरि सचु पाए ॥४॥१०॥ सोरठि महला ३ ॥ बिनु सतिगुर सेवे बहुता दुखु
 लागा जुग चारे भरमाई ॥ हम दीन तुम जुग जुग दाते सबदे देहि बुझाई ॥१॥ हरि जीउ कृपा
 करहु तुम पिआरे ॥ सतिगुरु दाता मेलि मिलावहु हरि नामु देवहु आधारे ॥ रहाउ ॥ मनसा मारि
 दुबिधा सहजि समाणी पाड़िआ नामु अपारा ॥ हरि रसु चाखि मनु निरमलु होआ किलबिख काटणहारा

॥२॥ सबदि मरहु फिरि जीवहु सद ही ता फिरि मरणु न होई ॥ अमृतु नामु सदा मनि मीठा सबदे पावै कोई ॥३॥ दातै दाति रखी हथि अपणै जिसु भावै तिसु देई ॥ नानक नामि रते सुखु पाइआ दरगह जापहि सेई ॥४॥११॥ सोरठि महला ३ ॥ सतिगुर सेवे ता सहज धुनि उपजै गति मति तद ही पाए ॥ हरि का नामु सचा मनि वसिआ नामे नामि समाए ॥१॥ बिनु सतिगुर सभु जगु बउराना ॥ मनमुखि अंधा सबदु न जाणै झूठै भरमि भुलाना ॥ रहाउ ॥ त्रै गुण माइआ भरमि भुलाइआ हउमै बंधन कमाए ॥ जंमणु मरणु सिर ऊपरि ऊभउ गरभ जोनि दुखु पाए ॥२॥ त्रै गुण वरतहि सगल संसारा हउमै विचि पति खोई ॥ गुरुमुखि होवै चउथा पदु चीनै राम नामि सुखु होई ॥३॥ त्रै गुण सभि तेरे तू आपे करता जो तू करहि सु होई ॥ नानक राम नामि निसतारा सबदे हउमै खोई ॥४॥१२॥

सोरठि महला ४ घरु १

१९६ सतिगुर प्रसादि ॥

आपे आपि वरतदा पिआरा आपे आपि अपाहु ॥ वणजारा जगु आपि है पिआरा आपे साचा साहु ॥ आपे वणजु वापारीआ पिआरा आपे सचु वेसाहु ॥१॥ जपि मन हरि हरि नामु सलाह ॥ गुर किरपा ते पाईअै पिआरा अमृतु अगम अथाह ॥ रहाउ ॥ आपे सुणि सभ वेखदा पिआरा मुखि बोले आपि मुहाहु ॥ आपे उझड़ि पाइदा पिआरा आपि विखाले राहु ॥ आपे ही सभु आपि है पिआरा आपे वेपरवाहु ॥२॥ आपे आपि उपाइदा पिआरा सिरि आपे धंधड़ै लाहु ॥ आपि कराए साखती पिआरा आपि मारे मरि जाहु ॥ आपे पतणु पातणी पिआरा आपे पारि लम्घाहु ॥३॥ आपे सागरु बोहिथा पिआरा गुरु खेवटु आपि चलाहु ॥ आपे ही चड़ि लम्घदा पिआरा करि चोज वेखै पातिसाहु ॥ आपे आपि दड़िआलु है पिआरा जन नानक बखसि मिलाहु ॥४॥१॥ सोरठि महला ४ चउथा ॥ आपे अंडज जेरज सेतज उतभुज आपे खंड आपे सभ लोडि ॥ आपे सूतु आपे बहु मणीआ करि सकती जगतु परोडि ॥

आपे ही सूतधारु है पिआरा सूतु खिंचे ढहि ढेरी होइ ॥१॥ मेरे मन मै हरि बिनु अवरु न कोइ ॥
 सतिगुर विचि नामु निधानु है पिआरा करि दइआ अंमृतु मुखि चोइ ॥ रहाउ ॥ आपे जल थलि
 सभतु है पिआरा प्रभु आपे करे सु होइ ॥ सभना रिजकु समाहदा पिआरा दूजा अवरु न कोइ ॥ आपे
 खेल खेलाइदा पिआरा आपे करे सु होइ ॥२॥ आपे ही आपि निरमला पिआरा आपे निरमल सोइ
 ॥ आपे कीमति पाइदा पिआरा आपे करे सु होइ ॥ आपे अलखु न लखीअै पिआरा आपि लखावै सोइ
 ॥३॥ आपे गहिर गंभीरु है पिआरा तिसु जेवडु अवरु न कोइ ॥ सभि घट आपे भोगवै पिआरा विचि
 नारी पुरख सभु सोइ ॥ नानक गुपतु वरतदा पिआरा गुरमुखि परगटु होइ ॥४॥२॥ सोरठि महला ४
 ॥ आपे ही सभु आपि है पिआरा आपे थापि उथापै ॥ आपे वेखि विगसदा पिआरा करि चोज वेखै प्रभु
 आपै ॥ आपे वणि तिणि सभतु है पिआरा आपे गुरमुखि जापै ॥१॥ जपि मन हरि हरि नाम रसि
 ध्रापै ॥ अंमृत नामु महा रसु मीठा गुर सबदी चखि जापै ॥ रहाउ ॥ आपे तीरथु तुलहड़ा पिआरा
 आपि तैरै प्रभु आपै ॥ आपे जालु वताइदा पिआरा सभु जगु मछुली हरि आपै ॥ आपि अभुलु न
 भुलई पिआरा अवरु न दूजा जापै ॥२॥ आपे सिंडी नादु है पिआरा धुनि आपि वजाए आपै ॥ आपे
 जोगी पुरखु है पिआरा आपे ही तपु तापै ॥ आपे सतिगुरु आपि है चेला उपदेसु करै प्रभु आपै ॥३॥
 आपे नाउ जपाइदा पिआरा आपे ही जपु जापै ॥ आपे अंमृतु आपि है पिआरा आपे ही रसु आपै ॥
 आपे आपि सलाहदा पिआरा जन नानक हरि रसि ध्रापै ॥४॥३॥ सोरठि महला ४ ॥ आपे कंडा
 आपि तराजी प्रभि आपे तोलि तोलाइआ ॥ आपे साहु आपे वणजारा आपे वणजु कराइआ ॥ आपे
 धरती साजीअनु पिआरै पिछै टंकु चड़ाइआ ॥१॥ मेरे मन हरि हरि धिआइ सुखु पाइआ ॥ हरि
 हरि नामु निधानु है पिआरा गुरि पूरै मीठा लाइआ ॥ रहाउ ॥ आपे धरती आपि जलु पिआरा
 आपे करे कराइआ ॥ आपे हुकमि वरतदा पिआरा जलु माटी बंधि रखाइआ ॥ आपे ही भउ

पाइदा पिआरा बनि बकरी सीहु हठाइआ ॥२॥ आपे कासट आपि हरि पिआरा विचि कासट
 अगनि रखाइआ ॥ आपे ही आपि वरतदा पिआरा भै अगनि न सकै जलाइआ ॥ आपे मारि
 जीवाइदा पिआरा साह लैदे सभि लवाइआ ॥३॥ आपे ताणु दीबाणु है पिआरा आपे करै
 लाइआ ॥ जिउ आपि चलाए तिउ चलीअै पिआरे जिउ हरि प्रभ मेरे भाइआ ॥ आपे जंती जंतु है
 पिआरा जन नानक वजहि वजाइआ ॥४॥४॥ सोरठि महला ४ ॥ आपे सृसटि उपाइदा पिआरा
 करि सूरजु चंदु चानाणु ॥ आपि नितानिआ ताणु है पिआरा आपि निमाणिआ माणु ॥ आपि दइआ
 करि रखदा पिआरा आपे सुघडु सुजाणु ॥१॥ मेरे मन जपि राम नामु नीसाणु ॥ सतसंगति मिलि
 धिआइ तू हरि हरि बहुड़ि न आवण जाणु ॥ रहाउ ॥ आपे ही गुण वरतदा पिआरा आपे ही परवाणु
 ॥ आपे बखस कराइदा पिआरा आपे सचु नीसाणु ॥ आपे हुकमि वरतदा पिआरा आपे ही फुरमाणु
 ॥२॥ आपे भगति भंडार है पिआरा आपे देवै दाणु ॥ आपे सेव कराइदा पिआरा आपि दिवावै
 माणु ॥ आपे ताड़ी लाइदा पिआरा आपे गुणी निधानु ॥३॥ आपे वडा आपि है पिआरा आपे ही
 परधाणु ॥ आपे कीमति पाइदा पिआरा आपे तुलु परवाणु ॥ आपे अतुलु तुलाइदा पिआरा जन
 नानक सद कुरबाणु ॥४॥५॥ सोरठि महला ४ ॥ आपे सेवा लाइदा पिआरा आपे भगति उमाहा ॥
 आपे गुण गावाइदा पिआरा आपे सबदि समाहा ॥ आपे लेखणि आपि लिखारी आपे लेखु लिखाहा
 ॥१॥ मेरे मन जपि राम नामु ओमाहा ॥ अनदिनु अनदु होवै वडभागी लै गुरि पूरै हरि लाहा ॥ रहाउ
 ॥ आपे गोपी कानु है पिआरा बनि आपे गऊ चराहा ॥ आपे सावल सुंदरा पिआरा आपे वंसु वजाहा
 ॥ कुवलीआ पीडु आपि मराइदा पिआरा करि बालक रूपि पचाहा ॥२॥ आपि अखाड़ा पाइदा
 पिआरा करि वेखै आपि चोजाहा ॥ करि बालक रूप उपाइदा पिआरा चंडूरु कंसु केसु माराहा ॥ आपे
 ही बलु आपि है पिआरा बलु भन्नै मूरख मुग्धाहा ॥३॥ सभु आपे जगतु उपाइदा पिआरा वसि

आपे जुगति हथाहा ॥ गलि जेवड़ी आपे पाइदा पिआरा जिउ प्रभु खिंचै तिउ जाहा ॥ जो गरबै सो
 पचसी पिआरे जपि नानक भगति समाहा ॥४॥६॥ सोरठि मः ४ दुतुके ॥ अनिक जनम विछुड़े दुखु
 पाइआ मनमुखि करम करै अह्वकारी ॥ साधू परसत ही प्रभु पाइआ गोबिद सरणि तुमारी ॥१॥
 गोबिद प्रीति लगी अति पिआरी ॥ जब सतसंग भए साधू जन हिरदै मिलिआ साँति मुरारी ॥ रहाउ ॥
 तू हिरदै गुप्तु वसहि दिनु राती तेरा भाउ न बुझहि गवारी ॥ सतिगुरु पुरखु मिलिआ प्रभु प्रगटिआ
 गुण गावै गुण वीचारी ॥२॥ गुरमुखि प्रगासु भइआ साति आई दुरमति बुधि निवारी ॥ आतम
 ब्रह्म चीनि सुखु पाइआ सतसंगति पुरख तुमारी ॥३॥ पुरखै पुरखु मिलिआ गुरु पाइआ जिन कउ
 किरपा भई तुमारी ॥ नानक अतुलु सहज सुखु पाइआ अनदिनु जागतु रहै बनवारी ॥४॥७॥
 सोरठि महला ४ ॥ हरि सिउ प्रीति अंतरु मनु बेधिआ हरि बिनु रहणु न जाई ॥ जिउ मछुली बिनु
 नीरै बिनसै तिउ नामै बिनु मरि जाई ॥१॥ मेरे प्रभ किरपा जलु देवहु हरि नाई ॥ हउ अंतरि नामु
 मंगा दिनु राती नामे ही साँति पाई ॥ रहाउ ॥ जिउ चातृकु जल बिनु बिललावै बिनु जल पिआस
 न जाई ॥ गुरमुखि जलु पावै सुख सहजे हरिआ भाइ सुभाई ॥२॥ मनमुख भूखे दह दिस डोलहि
 बिनु नावै दुखु पाई ॥ जनमि मरै फिरि जोनी आवै दरगहि मिलै सजाई ॥३॥ कृपा करहि ता हरि
 गुण गावह हरि रसु अंतरि पाई ॥ नानक दीन दइआल भए है तृसना सबदि बुझाई ॥४॥८॥
 सोरठि महला ४ पंचपदा ॥ अचरु चरै ता सिधि होई सिधी ते बुधि पाई ॥ प्रेम के सर लागे तन
 भीतरि ता भ्रमु काटिआ जाई ॥१॥ मेरे गोबिद अपुने जन कउ देहि वडिआई ॥ गुरमति राम नामु
 परगासहु सदा रहहु सरणाई ॥ रहाउ ॥ इहु संसारु सभु आवण जाणा मन मूरख चेति अजाणा ॥
 हरि जीउ कृपा करहु गुरु मेलहु ता हरि नामि समाणा ॥२॥ जिस की वथु सोई प्रभु जाणै जिस नो देइ
 सु पाए ॥ वसतु अनूप अति अगम अगोचर गुरु पूरा अलखु लखाए ॥३॥ जिनि इह चाखी सोई जाणै

गुंगे की मिठिआई ॥ रतनु लुकाड़िआ लूकै नाही जे को रखै लुकाई ॥४॥ सभु किछु तेरा तू
अंतरजामी तू सभना का प्रभु सोई ॥ जिस नो दाति करहि सो पाए जन नानक अवरु न कोई ॥५॥६॥

सोरठि महला ५ घरु १ तितुके

१६ सतिगुर प्रसादि ॥

किस हउ जाची किस आराधी जा सभु को कीता होसी ॥ जो जो दीसै वडा वडेरा सो सो खाकू रलसी ॥ निरभउ
निरंकारु भव खंडनु सभि सुख नव निधि देसी ॥१॥ हरि जीउ तेरी दाती राजा ॥ माणसु बपुड़ा किआ
सालाही किआ तिस का मुहताजा ॥ रहाउ ॥ जिनि हरि धिआड़िआ सभु किछु तिस का तिस की भूख
गवाई ॥ अइसा धनु दीआ सुखदातै निखुटि न कब ही जाई ॥ अनदु भड़िआ सुख सहजि समाणे
सतिगुरि मेलि मिलाई ॥२॥ मन नामु जपि नामु आराधि अनदिनु नामु वखाणी ॥ उपदेसु सुणि
साध संतन का सभ चूकी काणि जमाणी ॥ जिन कउ कृपालु होआ प्रभु मेरा से लागे गुर की बाणी ॥३॥
कीमति कउणु करै प्रभ तेरी तू सरब जीआ दड़िआला ॥ सभु किछु कीता तेरा वरतै किआ हम
बाल गुपाला ॥ राखि लेहु नानकु जनु तुमरा जिउ पिता पूत किरपाला ॥४॥१॥ सोरठि महला ५
घरु १ चौतुके ॥ गुरु गोविंदु सलाहीअै भाई मनि तनि हिरदै धार ॥ साचा साहिबु मनि वसै भाई
एहा करणी सार ॥ जितु तनि नामु न ऊपजै भाई से तन होए छार ॥ साधसंगति कउ वारिआ भाई
जिन एकंकार अधार ॥१॥ सोई सचु अराधणा भाई जिस ते सभु किछु होइ ॥ गुरि पूरै जाणाड़िआ
भाई तिसु बिनु अवरु न कोइ ॥ रहाउ ॥ नाम विहूणे पचि मुए भाई गणत न जाइ गणी ॥ विणु सच
सोच न पाईअै भाई साचा अगम धणी ॥ आवण जाणु न चुकई भाई झूठी दुनी मणी ॥ गुरमुखि कोटि
उधारदा भाई दे नावै एक कणी ॥२॥ सिमृति सासत सोधिआ भाई विणु सतिगुर भरमु न जाइ ॥
अनिक करम करि थाकिआ भाई फिरि फिरि बंधन पाइ ॥ चारे कुंडा सोधीआ भाई विणु सतिगुर

नाही जाडि ॥ वडभागी गुरु पाडिआ भाई हरि हरि नामु धिआडि ॥३॥ सचु सदा है निरमला भाई
 निरमल साचे सोडि ॥ नदरि करे जिसु आपणी भाई तिसु परापति होडि ॥ कोटि मध्ये जनु पाईअै भाई
 विरला कोई कोडि ॥ नानक रता सचि नामि भाई सुणि मनु तनु निरमलु होडि ॥४॥२॥ सोरठि महला ५
 दुतुके ॥ जउ लउ भाउ अभाउ इहु मानै तउ लउ मिलणु दूराई ॥ आन आपना करत बीचारा तउ
 लउ बीचु बिखाई ॥१॥ माधवे अैसी देहु बुझाई ॥ सेवउ साध गहउ ओट चरना नह बिसरै मुहतु
 चसाई ॥ रहाउ ॥ रे मन मुगध अचेत चंचल चित तुम अैसी रिदै न आई ॥ प्रानपति तिआगि आन
 तू रचिआ उरझिओ संगि बैराई ॥२॥ सोगु न बिआपै आपु न थापै साधसंगति बुधि पाई ॥ साकत
 का बकना इउ जानउ जैसे पवनु झुलाई ॥३॥ कोटि पराध अछादिओ इहु मनु कहणा कछू न जाई ॥
 जन नानक दीन सरनि आडिओ प्रभ सभु लेखा रखहु उठाई ॥४॥३॥ सोरठि महला ५ ॥ पुत्र कलत्र
 लोक गृह बनिता माडिआ सनबंधेही ॥ अंत की बार को खरा न होसी सभ मिथिआ असनेही ॥१॥ रे
 नर काहे पपोरहु देही ॥ ऊडि जाडिगो धूमु बादरो इकु भाजहु रामु सनेही ॥ रहाउ ॥ तीनि संडिआ करि
 देही कीनी जल कूकर भसमेही ॥ होडि आमरो गृह महि बैठा करण कारण बिसरोही ॥२॥ अनिक भाति
 करि मणीए साजे काचै तागि परोही ॥ तूटि जाडिगो सूतु बापुरे फिरि पाछै पछुतोही ॥३॥ जिनि तुम
 सिरजे सिरजि सवारे तिसु धिआवहु दिनु रैनेही ॥ जन नानक प्रभ किरपा धारी मै सतिगुर ओट
 गहेही ॥४॥४॥ सोरठि महला ५ ॥ गुरु पूरा भेटिओ वडभागी मनहि भडिआ परगासा ॥ कोडि न
 पहुचनहारा दूजा अपुने साहिब का भरवासा ॥१॥ अपुने सतिगुर कै बलिहारै ॥ आगै सुखु पाछै सुख
 सहजा घरि आन्नदु हमारै ॥ रहाउ ॥ अंतरजामी करणैहारा सोई खसमु हमारा ॥ निरभउ भए
 गुर चरणी लागे इक राम नाम आधारा ॥२॥ सफल दरसनु अकाल मूरति प्रभु है भी होवनहारा ॥
 कंठि लगाडि अपुने जन राखे अपुनी प्रीति पिआरा ॥३॥ वडी वडिआई अचरज सोभा कारजु आडिआ

रासे ॥ नानक कउ गुरु पूरा भेटिओ सगले दूख बिनासे ॥४॥५॥ सोरठि महला ५ ॥ सुखीए कउ पेखै
 सभ सुखीआ रोगी कै भाणै सभ रोगी ॥ करण करावनहार सुआमी आपन हाथि संजोगी ॥१॥ मन मेरे
 जिनि अपुना भरमु गवाता ॥ तिस कै भाणै कोडि न भूला जिनि सगलो ब्रहमु पछाता ॥ रहाउ ॥ संत
 संगि जा का मनु सीतलु ओहु जाणै सगली ठाँढी ॥ हउमै रोगि जा का मनु बिआपित ओहु जनमि मरै
 बिललाती ॥२॥ गिआन अंजनु जा की नेत्री पड़िआ ता कउ सरब प्रगासा ॥ अगिआनि अंधेरै सूझसि
 नाही बहुड़ि बहुड़ि भरमाता ॥३॥ सुणि बेन्नती सुआमी अपुने नानकु डिहु सुखु मागै ॥ जह कीरतनु
 तेरा साधू गावहि तह मेरा मनु लागै ॥४॥६॥ सोरठि महला ५ ॥ तनु संतन का धनु संतन का मनु
 संतन का कीआ ॥ संत प्रसादि हरि नामु धिआड़िआ सरब कुसल तब थीआ ॥१॥ संतन बिनु अवरु
 न दाता बीआ ॥ जो जो सरणि परै साधू की सो पारगरामी कीआ ॥ रहाउ ॥ कोटि पराध मिटहि जन
 सेवा हरि कीरतनु रसि गाईअै ॥ ईहा सुखु आगै मुख ऊजल जन का संगु वडभागी पाईअै ॥२॥
 रसना एक अनेक गुण पूरन जन की केतक उपमा कहीअै ॥ अगम अगोचर सद अबिनासी सरणि
 संतन की लहीअै ॥३॥ निरगुन नीच अनाथ अपराधी ओट संतन की आही ॥ बूडत मोह गृह अंध कूप
 महि नानक लेहु निबाही ॥४॥७॥ सोरठि महला ५ घरु १ ॥ जा कै हिरदै वसिआ तू करते ता की तै
 आस पुजाई ॥ दास अपुने कउ तू विसरहि नाही चरण धूरि मनि भाई ॥१॥ तेरी अकथ कथा कथनु
 न जाई ॥ गुण निधान सुखदाते सुआमी सभ ते ऊच बडाई ॥ रहाउ ॥ सो सो करम करत है प्राणी जैसी
 तुम लिखि पाई ॥ सेवक कउ तुम सेवा दीनी दरसनु देखि अघाई ॥२॥ सरब निरंतरि तुमहि समाने
 जा कउ तुधु आपि बुझाई ॥ गुर परसादि मिटिओ अगिआना प्रगट भए सभ ठाई ॥३॥ सोई गिआनी
 सोई धिआनी सोई पुरखु सुभाई ॥ कहु नानक जिसु भए दड़िआला ता कउ मन ते बिसरि न जाई
 ॥४॥८॥ सोरठि महला ५ ॥ सगल समग्री मोहि विआपी कब ऊचे कब नीचे ॥ सुधु न होईअै काहू

जतना ओड़कि को न पहुँचे ॥१॥ मेरे मन साध सरणि छुटकारा ॥ बिनु गुर पूरे जनम मरणु न रहई
 फिरि आवत बारो बारा ॥ रहाउ ॥ ओहु जु भरमु भुलावा कहीअत तिन महि उरझिओ सगल संसारा ॥
 पूरन भगतु पुरख सुआमी का सरब थोक ते निआरा ॥२॥ निंदउ नाही काहू बातै एहु खसम का
 कीआ ॥ जा कउ कृपा करी प्रभि मेरै मिलि साधसंगति नाउ लीआ ॥३॥ पारब्रहम परमेसुर
 सतिगुर सभना करत उधारा ॥ कहु नानक गुर बिनु नही तरीअै इहु पूरन ततु बीचारा ॥४॥६॥
 सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ
 गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा तृपति मनु पावै साधू
 अमृत बानी ॥ रहाउ ॥ मुकति भुगति जुगति सचु पाईअै सरब सुखा का दाता ॥ अपुने दास कउ
 भगति दानु देवै पूरन पुरखु बिधाता ॥२॥ स्रवणी सुणीअै रसना गाईअै हिरदै धिआईअै सोई ॥
 करण कारण समरथ सुआमी जा ते बृथा न कोई ॥३॥ वडै भागि रतन जनमु पाइआ करहु कृपा
 किरपाला ॥ साधसंगि नानकु गुण गावै सिमरै सदा गोपाला ॥४॥१०॥ सोरठि महला ५ ॥ करि
 इसनानु सिमरि प्रभु अपना मन तन भए अरोगा ॥ कोटि बिघन लाथे प्रभ सरणा प्रगटे भले संजोगा
 ॥१॥ प्रभ बाणी सबदु सुभाखिआ ॥ गावहु सुणहु पड़हु नित भाई गुर पूरै तू राखिआ ॥ रहाउ ॥
 साचा साहिबु अमिति वडाई भगति वछल दड़िआला ॥ संता की पैज रखदा आइआ आदि बिरदु
 प्रतिपाला ॥२॥ हरि अमृत नामु भोजनु नित भुंचहु सरब वेला मुखि पावहु ॥ जरा मरा तापु सभु
 नाठा गुण गोबिंद नित गावहु ॥३॥ सुणी अरदासि सुआमी मेरै सरब कला बणि आई ॥ प्रगट भई
 सगले जुग अंतरि गुर नानक की वडिआई ॥४॥११॥

सोरठि महला ५ घरु २ चउपदे

१९ सतिगुर प्रसादि ॥

एकु पिता एकस के हम बारिक तू मेरा गुर हाई ॥ सुणि मीता जीउ हमारा बलि बलि जासी हरि

दरसनु देहु दिखाई ॥१॥ सुणि मीता धूरी कउ बलि जाई ॥ इहु मनु तेरा भाई ॥ रहाउ ॥ पाव
 मलोवा मलि मलि धोवा इहु मनु तै कू देसा ॥ सुणि मीता हउ तेरी सरणार्ह आइआ प्रभ मिलउ देहु
 उपदेसा ॥२॥ मानु न कीजै सरणि परीजै करै सु भला मनाईअै ॥ सुणि मीता जीउ पिंडु सभु तनु
 अरपीजै इउ दरसनु हरि जीउ पाईअै ॥३॥ भइओ अनुग्रहु प्रसादि संतन कै हरि नामा है मीठा ॥
 जन नानक कउ गुरि किरपा धारी सभु अकुल निरंजनु डीठा ॥४॥१॥१२॥ सोरठि महला ५ ॥ कोटि
 ब्रहमंड को ठाकुरु सुआमी सरब जीआ का दाता रे ॥ प्रतिपालै नित सारि समालै इकु गुनु नही मूरख
 जाता रे ॥१॥ हरि आराधि न जाना रे ॥ हरि हरि गुरु गुरु करता रे ॥ हरि जीउ नामु परिओ रामदासु
 ॥ रहाउ ॥ दीन दइआल कृपाल सुख सागर सरब घटा भरपूरी रे ॥ पेखत सुनत सदा है संगे मै मूरख
 जानिआ दूरी रे ॥२॥ हरि बिअंतु हउ मिति करि वरनउ किआ जाना होइ कैसो रे ॥ करउ बेनती
 सतिगुर अपुने मै मूरख देहु उपदेसो रे ॥३॥ मै मूरख की केतक बात है कोटि पराधी तरिआ रे ॥ गुरु
 नानकु जिन सुणिआ पेखिआ से फिरि गरभासि न परिआ रे ॥४॥२॥१३॥ सोरठि महला ५ ॥ जिना
 बात को बहुतु अंदेसरो ते मिटे सभि गइआ ॥ सहज सैन अरु सुखमन नारी ऊध कमल बिगसइआ ॥
 १॥ देखहु अचरजु भइआ ॥ जिह ठाकुर कउ सुनत अगाधि बोधि सो रिदै गुरि दइआ ॥ रहाउ ॥ जोइ
 दूत मोहि बहुतु संतावत ते भइआनक भइआ ॥ करहि बेनती राखु ठाकुर ते हम तेरी सरनइआ
 ॥२॥ जह भंडारु गोबिंद का खुलिआ जिह प्रापति तिह लइआ ॥ एकु रतनु मो कउ गुरि दीना मेरा
 मनु तनु सीतलु थिआ ॥३॥ एक बूंद गुरि अमृतु दीनो ता अटलु अमरु न मुआ ॥ भगति भंडार
 गुरि नानक कउ सउपे फिरि लेखा मूलि न लइआ ॥४॥३॥१४॥ सोरठि महला ५ ॥ चरन कमल
 सिउ जा का मनु लीना से जन तृपति अघाई ॥ गुण अमोल जिसु रिदै न वसिआ ते नर तृसन तृखाई
 ॥१॥ हरि आराधे अरोग अनदाई ॥ जिस नो विसरै मेरा राम सनेही तिसु लाख बेदन जणु आई

॥ रहाउ ॥ जिह जन ओट गही प्रभ तेरी से सुखीए प्रभ सरणे ॥ जिह नर बिसरिआ पुरखु बिधाता ते दुखीआ महि गनणे ॥२॥ जिह गुर मानि प्रभू लिव लाई तिह महा अन्नद रसु करिआ ॥ जिह प्रभू बिसारि गुर ते बेमुखाई ते नरक घोर महि परिआ ॥३॥ जितु को लाडिआ तित ही लागा तैसो ही वरतारा ॥ नानक सह पकरी संतन की रिदै भए मगन चरनारा ॥४॥४॥१५॥ सोरठि महला ५ ॥ राजन महि राजा उरझाडिओ मानन महि अभिमानी ॥ लोभन महि लोभी लोभाडिओ तित हरि रंगि रचे गिआनी ॥१॥ हरि जन कउ इही सुहावै ॥ पेखि निकटि करि सेवा सतिगुर हरि कीरतनि ही तृपतावै ॥ रहाउ ॥ अमलन सिउ अमली लपटाडिओ भूमन भूमि पिआरी ॥ खीर संगि बारिकु है लीना प्रभ संत ऐसे हितकारी ॥२॥ बिदिआ महि बिदुअंसी रचिआ नैन देखि सुखु पावहि ॥ जैसे रसना सादि लुभानी तित हरि जन हरि गुण गावहि ॥३॥ जैसी भूख तैसी का पूरकु सगल घटा का सुआमी ॥ नानक पिआस लगी दरसन की प्रभु मिलिआ अंतरजामी ॥४॥५॥१६॥ सोरठि महला ५ ॥ हम मैले तुम ऊजल करते हम निरगुन तू दाता ॥ हम मूरख तुम चतुर सिआणे तू सरब कला का गिआता ॥१॥ माधो हम ऐसे तू ऐसा ॥ हम पापी तुम पाप खंडन नीको ठाकुर देसा ॥ रहाउ ॥ तुम सभ साजे साजि निवाजे जीउ पिंडु दे प्राणा ॥ निरगुनीआरे गुनु नही कोई तुम दानु देहु मिहरवाना ॥२॥ तुम करहु भला हम भलो न जानह तुम सदा सदा दडिआला ॥ तुम सुखदाई पुरख बिधाते तुम राखहु अपुने बाला ॥३॥ तुम निधान अटल सुलितान जीअ जंत सभि जाचै ॥ कहु नानक हम इहै हवाला राखु संतन कै पाछै ॥४॥६॥१७॥ सोरठि महला ५ घरु २ ॥ मात गरभ महि आपन सिमरनु दे तह तुम राखनहारे ॥ पावक सागर अथाह लहरि महि तारहु तारनहारे ॥१॥ माधौ तू ठाकुरु सिरि मोरा ॥ ईहा ऊहा तुहारो धोरा ॥ रहाउ ॥ कीते कउ मेरै संमानै करणहारु तृणु जानै ॥ तू दाता मागन कउ सगली दानु देहि प्रभ भानै ॥२॥ खिन महि अवरु खिनै महि अवरा अचरज चलत तुमारे ॥ रूडो

गूड़ो गहिर गंभीरो ऊचौ अगम अपारे ॥३॥ साधसंगि जउ तुमहि मिलाइओ तउ सुनी तुमारी बाणी
 ॥ अनदु भइआ पेखत ही नानक प्रताप पुरख निरबाणी ॥४॥७॥१८॥ सोरठि महला ५ ॥ हम संतन
 की रेनु पिआरे हम संतन की सरणा ॥ संत हमारी ओट सताणी संत हमारा गहणा ॥१॥ हम संतन
 सिउ बणि आई ॥ पूरबि लिखिआ पाई ॥ इहु मनु तेरा भाई ॥ रहाउ ॥ संतन सिउ मेरी लेवा देवी
 संतन सिउ बिउहारा ॥ संतन सिउ हम लाहा खाटिआ हरि भगति भरे भंडारा ॥२॥ संतन मो कउ पूंजी
 सउपी तउ उतरिआ मन का धोखा ॥ धरम राइ अब कहा करैगो जउ फाटिओ सगलो लेखा ॥३॥ महा
 अन्नद भए सुखु पाइआ संतन कै परसादे ॥ कहु नानक हरि सिउ मनु मानिआ रंगि रते बिसमादे
 ॥४॥८॥१९॥ सोरठि मः ५ ॥ जेती समग्री देखहु रे नर तेती ही छडि जानी ॥ राम नाम संगि करि
 बिउहारा पावहि पदु निरबानी ॥१॥ पिआरे तू मेरो सुखदाता ॥ गुरि पूरै दीआ उपदेसा तुम ही संगि
 पराता ॥ रहाउ ॥ काम क्रोध लोभ मोह अभिमाना ता महि सुखु नही पाईअै ॥ होहु रेन तू सगल की मेरे
 मन तउ अनद मंगल सुखु पाईअै ॥२॥ घाल न भानै अंतर बिधि जानै ता की करि मन सेवा ॥ करि
 पूजा होमि इहु मनूआ अकाल मूरति गुरदेवा ॥३॥ गोबिंद दामोदर दइआल माधवे पारब्रहम
 निरंकारा ॥ नामु वरतणि नामो वालेवा नामु नानक प्रान अधारा ॥४॥९॥२०॥ सोरठि महला ५ ॥
 मिरतक कउ पाइओ तनि सासा बिछुरत आनि मिलाइआ ॥ पसू परेत मुगध भए स्रोते हरि नामा
 मुखि गाइआ ॥१॥ पूरे गुर की देखु वडाई ॥ ता की कीमति कहणु न जाई ॥ रहाउ ॥ दूख सोग का
 ढाहिओ डेरा अनद मंगल बिसरामा ॥ मन बाँछत फल मिले अचिंता पूरन होए कामा ॥२॥ ईहा
 सुखु आगै मुख ऊजल मिटि गए आवण जाणे ॥ निरभउ भए हिरदै नामु वसिआ अपुने सतिगुर कै
 मनि भाणे ॥३॥ ऊठत बैठत हरि गुण गावै दूखु दरदु भ्रमु भागा ॥ कहु नानक ता के पूर करंमा
 जा का गुर चरनी मनु लागा ॥४॥१०॥२१॥ सोरठि महला ५ ॥ रतनु छाडि कउडी संगि लागे जा ते

कछू न पाईअै ॥ पूरन पारब्रह्म परमेसुर मेरे मन सदा धिआईअै ॥१॥ सिमरहु हरि हरि नामु
 परानी ॥ बिनसै काची देह अगिआनी ॥ रहाउ ॥ मृग तृसना अरु सुपन मनोरथ ता की कछु न
 वडाई ॥ राम भजन बिनु कामि न आवसि संगि न काहू जाई ॥२॥ हउ हउ करत बिहाडि अवरदा
 जीअ को कामु न कीना ॥ धावत धावत नह तृपतासिआ राम नामु नही चीना ॥३॥ साद बिकार बिखै
 रस मातो असंख खते करि फेरे ॥ नानक की प्रभ पाहि बिन्नती काटहु अवगुण मेरे ॥४॥११॥२२॥
 सोरठि महला ५ ॥ गुण गावहु पूरन अबिनासी काम क्रोध बिखु जारे ॥ महा बिखमु अगनि को सागरु
 साधू संगि उधारे ॥१॥ पूरै गुरि मेटिओ भरमु अंधेरा ॥ भजु प्रेम भगति प्रभु नेरा ॥ रहाउ ॥ हरि हरि
 नामु निधान रसु पीआ मन तन रहे अघाई ॥ जत कत पूरि रहिओ परमेसरु कत आवै कत जाई
 ॥२॥ जप तप संजम गिआन तत बेता जिसु मनि वसै गोपाला ॥ नामु रतनु जिनि गुरुमुखि पाडिआ
 ता की पूरन घाला ॥३॥ कलि कलेस मिटे दुख सगले काटी जम की फासा ॥ कहु नानक प्रभि
 किरपा धारी मन तन भए बिगासा ॥४॥१२॥२३॥ सोरठि महला ५ ॥ करण करावणहार प्रभु दाता
 पारब्रह्म प्रभु सुआमी ॥ सगले जीअ कीए दडिआला सो प्रभु अंतरजामी ॥१॥ मेरा गुरु होआ आपि
 सहाई ॥ सूख सहज आन्नद मंगल रस अचरज भई बडाई ॥ रहाउ ॥ गुर की सरणि पए भै नासे
 साची दरगह माने ॥ गुण गावत आराधि नामु हरि आए अपुनै थाने ॥२॥ जै जै कारु करै सभ उसतति
 संगति साध पिआरी ॥ सद बलिहारि जाउ प्रभ अपुने जिनि पूरन पैज सवारी ॥३॥ गोसटि गिआनु
 नामु सुणि उधरे जिनि जिनि दरसन पाडिआ ॥ भडिओ कृपालु नानक प्रभु अपुना अनद सेती घरि
 आडिआ ॥४॥१३॥२४॥ सोरठि महला ५ ॥ प्रभ की सरणि सगल भै लाथे दुख बिनसे सुखु पाडिआ ॥
 दडिआलु होआ पारब्रह्म सुआमी पूरा सतिगुरु धिआडिआ ॥१॥ प्रभ जीउ तू मेरो साहिबु दाता ॥
 करि किरपा प्रभ दीन दडिआला गुण गावउ रंगि राता ॥ रहाउ ॥ सतिगुरि नामु निधानु दृडाडिआ

चिंता सगल बिनासी ॥ करि किरपा अपुनो करि लीना मनि वसिआ अबिनासी ॥२॥ ता कउ बिघनु
 न कोऊ लागै जो सतिगुरि अपुनै राखे ॥ चरन कमल बसे रिद अंतरि अमृत हरि रसु चाखे ॥३॥ करि
 सेवा सेवक प्रभ अपुने जिनि मन की इछ पुजाई ॥ नानक दास ता कै बलिहारै जिनि पूरन पैज
 रखाई ॥४॥१४॥२५॥ सोरठि महला ५ ॥ माडिआ मोह मगनु अंधिआरै देवनहारु न जानै ॥ जीउ
 पिंडु साजि जिनि रचिआ बलु अपुनो करि मानै ॥१॥ मन मूढ़े देखि रहिओ प्रभ सुआमी ॥ जो किछु
 करहि सोई सोई जाणै रहै न कछूअै छानी ॥ रहाउ ॥ जिहवा सुआद लोभ मदि मातो उपजे अनिक
 बिकारा ॥ बहुतु जोनि भरमत दुखु पाडिआ हउमै बंधन के भारा ॥२॥ देडि किवाड़ अनिक पड़दे
 महि पर दारा संगि फाकै ॥ चित्र गुप्तु जब लेखा मागहि तब कउणु पड़दा तेरा ढाकै ॥३॥ दीन
 दडिआल पूरन दुख भंजन तुम बिनु ओट न काई ॥ काढि लेहु संसार सागर महि नानक प्रभ सरणाई
 ॥४॥१५॥२६॥ सोरठि महला ५ ॥ पारब्रह्मु होआ सहाई कथा कीरतनु सुखदाई ॥ गुर पूरे की
 बाणी जपि अनदु करहु नित प्राणी ॥१॥ हरि साचा सिमरहु भाई ॥ साधसंगि सदा सुखु पाईअै
 हरि बिसरि न कबहू जाई ॥ रहाउ ॥ अमृत नामु परमेसरु तेरा जो सिमरै सो जीवै ॥ जिस नो करमि
 परापति होवै सो जनु निरमलु थीवै ॥२॥ बिघन बिनासन सभि दुख नासन गुर चरणी मनु लागा ॥
 गुण गावत अचुत अबिनासी अनदिनु हरि रंगि जागा ॥३॥ मन इछे सेई फल पाए हरि की कथा
 सुहेली ॥ आदि अंति मधि नानक कउ सो प्रभु होआ बेली ॥४॥१६॥२७॥ सोरठि महला ५ पंचपदा ॥
 बिनसै मोहु मेरा अरु तेरा बिनसै अपनी धारी ॥१॥ संतहु इहा बतावहु कारी ॥ जितु हउमै गरबु
 निवारी ॥१॥ रहाउ ॥ सरब भूत पारब्रह्मु करि मानिआ होवाँ सगल रेनारी ॥२॥ पेखिओ प्रभ
 जीउ अपुनै संगे चूकै भीति भ्रमारी ॥३॥ अउखधु नामु निरमल जलु अमृतु पाईअै गुरु दुआरी
 ॥४॥ कहु नानक जिसु मसतकि लिखिआ तिसु गुर मिलि रोग बिदारी ॥५॥१७॥२८॥

सोरठि महला ५ घरु २ दुपदे

१९८१ सतिगुर प्रसादि ॥

सगल बनसपति महि बैसंतरु सगल दूध महि घीआ ॥ ऊच नीच महि जोति समाणी घटि घटि माधउ जीआ ॥१॥ संतहु घटि घटि रहिआ समाहिओ ॥ पूरन पूरि रहिओ सरब महि जलि थलि रमईआ आहिओ ॥१॥ रहाउ ॥ गुण निधान नानकु जसु गावै सतिगुरि भरमु चुकाइओ ॥ सरब निवासी सदा अलेपा सभ महि रहिआ समाइओ ॥२॥१॥२६॥ सोरठि महला ५ ॥ जा कै सिमरणि होइ अन्नदा बिनसै जनम मरण भै दुखी ॥ चारि पदारथ नव निधि पावहि बहुरि न तृसना भुखी ॥१॥ जा को नामु लैत तू सुखी ॥ सासि सासि धिआवहु ठाकुर कउ मन तन जीअरे मुखी ॥१॥ रहाउ ॥ साँति पावहि होवहि मन सीतल अगनि न अंतरि धुखी ॥ गुर नानक कउ प्रभू दिखाइआ जलि थलि तृभवणि रुखी ॥२॥२॥३०॥ सोरठि महला ५ ॥ काम क्रोध लोभ झूठ निंदा इन ते आपि छडावहु ॥ इह भीतर ते इन कउ डारहु आपन निकटि बुलावहु ॥१॥ अपुनी बिधि आपि जनावहु ॥ हरि जन मंगल गावहु ॥१॥ रहाउ ॥ बिसरु नाही कबहू हीए ते इह बिधि मन महि पावहु ॥ गुरु पूरा भेटिओ वडभागी जन नानक कतहि न धावहु ॥२॥३॥३१॥ सोरठि महला ५ ॥ जा कै सिमरणि सभु कछु पाईअै बिरथी घाल न जाई ॥ तिसु प्रभ तिआगि अवर कत राचहु जो सभ महि रहिआ समाई ॥१॥ हरि हरि सिमरहु संत गोपाला ॥ साधसंगि मिलि नामु धिआवहु पूरन होवै घाला ॥१॥ रहाउ ॥ सारि समालै निति प्रतिपालै प्रेम सहित गलि लावै ॥ कहु नानक प्रभ तुमरे बिसरत जगत जीवनु कैसे पावै ॥२॥४॥३२॥ सोरठि महला ५ ॥ अबिनासी जीअन को दाता सिमरत सभ मलु खोई ॥ गुण निधान भगतन कउ बरतनि बिरला पावै कोई ॥१॥ मेरे मन जपि गुर गोपाल प्रभु सोई ॥ जा की सरणि पड़िआँ सुखु पाईअै बाहुड़ि दूखु न होई ॥१॥ रहाउ ॥ वडभागी साधसंगु परापति तिन भेटत

दुरमति खोई ॥ तिन की धूरि नानकु दासु बाछै जिन हरि नामु रिदै परोई ॥२॥५॥३३॥
 सोरठि महला ५ ॥ जनम जनम के दूख निवारै सूका मनु साधारै ॥ दरसनु भेटत होत निहाला हरि का
 नामु बीचारै ॥१॥ मेरा बैटु गुरु गोविंदा ॥ हरि हरि नामु अउखधु मुखि देवै काटै जम की फंधा ॥१॥
 रहाउ ॥ समरथ पुरख पूरन बिधाते आपे करणैहारा ॥ अपुना दासु हरि आपि उबारिआ नानक नाम
 अधारा ॥२॥६॥३४॥ सोरठि महला ५ ॥ अंतर की गति तुम ही जानी तुझ ही पाहि निबेरो ॥ बखसि
 लैहु साहिब प्रभ अपने लाख खते करि फेरो ॥१॥ प्रभ जी तू मेरो ठाकुरु नेरो ॥ हरि चरण सरण मोहि
 चरो ॥१॥ रहाउ ॥ बेसुमार बेअंत सुआमी ऊचो गुनी गहेरो ॥ काटि सिलक कीनी अपुनो दासरो तउ
 नानक कहा निहोरो ॥२॥७॥३५॥ सोरठि मः ५ ॥ भए कृपाल गुरु गोविंदा सगल मनोरथ पाए ॥
 असथिर भए लागि हरि चरणी गोविंद के गुण गाए ॥१॥ भलो समूरतु पूरा ॥ साँति सहज आन्नद
 नामु जपि वाजे अनहद तूरा ॥१॥ रहाउ ॥ मिले सुआमी प्रीतम अपुने घर मंदर सुखदाई ॥ हरि नामु
 निधानु नानक जन पाइआ सगली इछ पुजाई ॥२॥८॥३६॥ सोरठि महला ५ ॥ गुर के चरन बसे
 रिद भीतरि सुभ लखण प्रभि कीने ॥ भए कृपाल पूरन परमेसर नाम निधान मनि चीने ॥१॥ मेरो
 गुरु रखवारो मीत ॥ दूण चऊणी दे वडिआई सोभा नीता नीत ॥१॥ रहाउ ॥ जीअ जंत प्रभि सगल
 उधारे दरसनु देखणहारे ॥ गुर पूरे की अचरज वडिआई नानक सद बलिहारे ॥२॥९॥३७॥
 सोरठि महला ५ ॥ संचनि करउ नाम धनु निरमल थाती अगम अपार ॥ बिलछि बिनोद आन्नद सुख
 माणहु खाइ जीवहु सिख परवार ॥१॥ हरि के चरन कमल आधार ॥ संत प्रसादि पाइओ सच बोहिथु
 चड़ि लम्घउ बिखु संसार ॥१॥ रहाउ ॥ भए कृपाल पूरन अबिनासी आपहि कीनी सार ॥ पेखि पेखि
 नानक बिगसानो नानक नाही सुमार ॥२॥१०॥३८॥ सोरठि महला ५ ॥ गुरि पूरै अपनी कल धारी
 सभ घट उपजी दइआ ॥ आपे मेलि वडाई कीनी कुसल खेम सभ भइआ ॥१॥ सतिगुरु पूरा मैरै

नालि ॥ पारब्रह्म जपि सदा निहाल ॥ रहाउ ॥ अंतरि बाहरि थान थन्नतरि जत कत पेखउ सोई ॥
 नानक गुरु पाड़िओ वडभागी तिसु जेवडु अवरु न कोई ॥२॥११॥३६॥ सोरठि महला ५ ॥ सूख
 मंगल कलिआण सहज धुनि प्रभ के चरण निहारिआ ॥ राखनहारै राखिओ बारिकु सतिगुरि तापु
 उतारिआ ॥१॥ उबरे सतिगुर की सरणाई ॥ जा की सेव न बिरथी जाई ॥ रहाउ ॥ घर महि सूख
 बाहरि फुनि सूखा प्रभ अपुने भए दड़िआला ॥ नानक बिघनु न लागै कोऊ मेरा प्रभु होआ किरपाला
 ॥२॥१२॥४०॥ सोरठि महला ५ ॥ साधू संगि भड़िआ मनि उदमु नामु रतनु जसु गाई ॥ मिटि गई
 चिंता सिमरि अन्नता सागरु तरिआ भाई ॥१॥ हिरदै हरि के चरण वसाई ॥ सुखु पाड़िआ सहज
 धुनि उपजी रोगा घाणि मिटाई ॥ रहाउ ॥ किआ गुण तेरे आखि वखाणा कीमति कहणु न जाई ॥
 नानक भगत भए अबिनासी अपुना प्रभु भड़िआ सहाई ॥२॥१३॥४१॥ सोरठि मः ५ ॥ गए कलेस
 रोग सभि नासे प्रभि अपुनै किरपा धारी ॥ आठ पहर आराधहु सुआमी पूरन घाल हमारी ॥१॥
 हरि जीउ तू सुख संपति रासि ॥ राखि लैहु भाई मेरे कउ प्रभ आगै अरदासि ॥ रहाउ ॥ जो मागउ
 सोई सोई पावउ अपने खसम भरोसा ॥ कहु नानक गुरु पूरा भेटिओ मिटिओ सगल अंदेसा ॥
 २॥१४॥४२॥ सोरठि महला ५ ॥ सिमरि सिमरि गुरु सतिगुरु अपना सगला दूखु मिटाड़िआ ॥ ताप
 रोग गए गुरु बचनी मन इछे फल पाड़िआ ॥१॥ मेरा गुरु पूरा सुखदाता ॥ करण कारण समरथ
 सुआमी पूरन पुरखु बिधाता ॥ रहाउ ॥ अन्नद बिनोद मंगल गुण गावहु गुरु नानक भए दड़िआला ॥
 जै जै कार भए जग भीतरि होआ पारब्रह्म रखवाला ॥२॥१५॥४३॥ सोरठि महला ५ ॥ हमरी
 गणत न गणीआ काई अपणा बिरदु पछाणि ॥ हाथ देड़ि राखे करि अपुने सदा सदा रंगु माणि
 ॥१॥ साचा साहिबु सद मिहरवाण ॥ बंधु पाड़िआ मैरै सतिगुरि पूरै होई सरब कलिआण ॥
 रहाउ ॥ जीउ पाड़ि पिंडु जिनि साजिआ दिता पैणु खाणु ॥ अपने दास की आपि पैज राखी नानक

सद कुरबाणु ॥२॥१६॥४४॥ सोरठि महला ५ ॥ दुरतु गवाड़िआ हरि प्रभि आपे सभु संसारु
 उबारिआ ॥ पारब्रहमि प्रभि किरपा धारी अपणा बिरदु समारिआ ॥१॥ होई राजे राम की रखवाली
 ॥ सूख सहज आनद गुण गावहु मनु तनु देह सुखाली ॥ रहाउ ॥ पतित उधारणु सतिगुरु मेरा
 मोहि तिस का भरवासा ॥ बखसि लए सभि सचै साहिबि सुणि नानक की अरदासा ॥२॥१७॥४५॥
 सोरठि महला ५ ॥ बखसिआ पारब्रहम परमेसरि सगले रोग बिदारे ॥ गुर पूरे की सरणी उबरे
 कारज सगल सवारे ॥१॥ हरि जनि सिमरिआ नाम अधारि ॥ तापु उतारिआ सतिगुरि पूरे अपणी
 किरपा धारि ॥ रहाउ ॥ सदा अन्नद करह मेरे पिआरे हरि गोविदु गुरि राखिआ ॥ वडी वडिआई
 नानक करते की साचु सबदु सति भाखिआ ॥२॥१८॥४६॥ सोरठि महला ५ ॥ भए कृपाल सुआमी
 मेरे तितु साचै दरबारि ॥ सतिगुरि तापु गवाड़िआ भाई ठाँढि पई संसारि ॥ अपने जीअ जंत
 आपे राखे जमहि कीओ हटतारि ॥१॥ हरि के चरण रिदै उरि धारि ॥ सदा सदा प्रभु सिमरीअै
 भाई दुख किलबिख काटणहारु ॥१॥ रहाउ ॥ तिस की सरणी ऊबरै भाई जिनि रचिआ सभु कोडि
 ॥ करण कारण समरथु सो भाई सचै सची सोडि ॥ नानक प्रभू धिआईअै भाई मनु तनु सीतलु होडि
 ॥२॥१९॥४७॥ सोरठि महला ५ ॥ संतहु हरि हरि नामु धिआई ॥ सुख सागर प्रभु विसरउ नाही
 मन चिंदिअड़ा फलु पाई ॥१॥ रहाउ ॥ सतिगुरि पूरे तापु गवाड़िआ अपणी किरपा धारी ॥
 पारब्रहम प्रभ भए दड़िआला दुखु मिटिआ सभ परवारी ॥१॥ सब निधान मंगल रस रूपा
 हरि का नामु अधारो ॥ नानक पति राखी परमेसरि उधरिआ सभु संसारो ॥२॥२०॥४८॥
 सोरठि महला ५ ॥ मेरा सतिगुरु रखवाला होआ ॥ धारि कृपा प्रभ हाथ दे राखिआ हरि गोविदु
 नवा निरोआ ॥१॥ रहाउ ॥ तापु गड़िआ प्रभि आपि मिटाड़िआ जन की लाज रखाई ॥ साधसंगति
 ते सभ फल पाए सतिगुर कै बलि जाँई ॥१॥ हलतु पलतु प्रभ दोवै सवारे हमरा गुणु अवगुणु

न बीचारिआ ॥ अटल बचनु नानक गुर तेरा सफल करु मसतकि धारिआ ॥२॥२१॥४६॥
 सोरठि महला ५ ॥ जीअ जंत्र सभि तिस के कीए सोई संत सहाई ॥ अपुने सेवक की आपे राखै पूरन
 भई बडाई ॥१॥ पारब्रह्म पूरा मेरै नालि ॥ गुरि पूरै पूरी सभ राखी होए सरब दड़िआल ॥१॥
 रहाउ ॥ अनदिनु नानकु नामु धिआए जीअ प्रान का दाता ॥ अपुने दास कउ कंठि लाडि राखै जिउ
 बारिक पित माता ॥२॥२२॥५०॥

सोरठि महला ५ घरु ३ चउपदे

१९॥सतिगुर प्रसादि ॥

मिलि पंचहु नही सहसा चुकाडिआ ॥ सिकदारहु नह पतीआडिआ ॥ उमरावहु आगै झेरा ॥ मिलि
 राजन राम निबेरा ॥१॥ अब ढूढन कतहु न जाई ॥ गोबिद भेटे गुर गोसाई ॥ रहाउ ॥ आडिआ
 प्रभ दरबारा ॥ ता सगली मिटी पूकारा ॥ लबधि आपणी पाई ॥ ता कत आवै कत जाई ॥२॥ तह
 साच निआडि निबेरा ॥ ऊहा सम ठाकुरु सम चेरा ॥ अंतरजामी जानै ॥ बिनु बोलत आपि पछानै
 ॥३॥ सरब थान को राजा ॥ तह अनहद सबद अगाजा ॥ तिसु पहि किया चतुराई ॥ मिलु नानक
 आपु गवाई ॥४॥१॥५१॥ सोरठि महला ५ ॥ हिरदै नामु वसाडिहु ॥ घरि बैठे गुरु धिआडिहु ॥
 गुरि पूरै सचु कहिआ ॥ सो सुखु साचा लहिआ ॥१॥ अपुना होइओ गुरु मिहरवाना ॥ अनद सूख
 कलिआण मंगल सिउ घरि आए करि इसनाना ॥ रहाउ ॥ साची गुर वडिआई ॥ ता की कीमति
 कहणु न जाई ॥ सिरि साहा पातिसाहा ॥ गुर भेटत मनि ओमाहा ॥२॥ सगल पराछत लाथे ॥ मिलि
 साधसंगति कै साथे ॥ गुण निधान हरि नामा ॥ जपि पूरन होए कामा ॥३॥ गुरि कीनो मुकति
 दुआरा ॥ सभ सृसटि करै जैकारा ॥ नानक प्रभु मेरै साथे ॥ जनम मरण भै लाथे ॥४॥२॥५२॥
 सोरठि महला ५ ॥ गुरि पूरै किरपा धारी ॥ प्रभि पूरी लोच हमारी ॥ करि इसनानु गृहि आए ॥
 अनद मंगल सुख पाए ॥१॥ संतहु राम नामि निसतरीअै ॥ ऊठत बैठत हरि हरि धिआईअै

अनदिनु सुकृतु करीअै ॥१॥ रहाउ ॥ संत का मारगु धरम की पउड़ी को वडभागी पाए ॥ कोटि जनम के
 किलबिख नासे हरि चरणी चितु लाए ॥२॥ उसतति करहु सदा प्रभ अपने जिनि पूरी कल राखी ॥
 जीअ जंत सभि भए पवित्रा सतिगुर की सचु साखी ॥३॥ बिघन बिनासन सभि दुख नासन
 सतिगुरि नामु दृड़ाइआ ॥ खोए पाप भए सभि पावन जन नानक सुखि घरि आइआ ॥४॥३॥५३॥
 सोरठि महला ५ ॥ साहिबु गुनी गहेरा ॥ घरु लसकरु सभु तेरा ॥ रखवाले गुर गोपाला ॥ सभि जीअ
 भए दइआला ॥१॥ जपि अनदि रहउ गुर चरणा ॥ भउ कतहि नही प्रभ सरणा ॥ रहाउ ॥ तेरिआ
 दासा रिदै मुरारी ॥ प्रभि अबिचल नीव उसारी ॥ बलु धनु तकीआ तेरा ॥ तू भारो ठाकुरु मेरा ॥२॥
 जिनि जिनि साधसंगु पाइआ ॥ सो प्रभि आपि तराइआ ॥ करि किरपा नाम रसु दीआ ॥ कुसल खेम
 सभ थीआ ॥३॥ होए प्रभू सहाई ॥ सभ उठि लागी पाई ॥ सासि सासि प्रभु धिआईअै ॥ हरि मंगलु
 नानक गाईअै ॥४॥४॥५४॥ सोरठि महला ५ ॥ सूख सहज आन्नदा ॥ प्रभु मिलिओ मनि भावंदा ॥
 पूरै गुरि किरपा धारी ॥ ता गति भई हमारी ॥१॥ हरि की प्रेम भगति मनु लीना ॥ नित बाजे
 अनहत बीना ॥ रहाउ ॥ हरि चरण की ओट सताणी ॥ सभ चूकी काणि लोकाणी ॥ जगजीवनु दाता
 पाइआ ॥ हरि रसकि रसकि गुण गाइआ ॥२॥ प्रभ काटिआ जम का फासा ॥ मन पूरन होई आसा
 ॥ जह पेखा तह सोई ॥ हरि प्रभ बिनु अवरु न कोई ॥३॥ करि किरपा प्रभि राखे ॥ सभि जनम जनम
 दुख लाथे ॥ निरभउ नामु धिआइआ ॥ अटल सुखु नानक पाइआ ॥४॥५॥५५॥ सोरठि महला ५ ॥
 ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥
 परमेसरु आपि होआ रखवाला ॥ साँति सहज सुख खिन महि उपजे मनु होआ सदा सुखाला ॥ रहाउ ॥
 हरि हरि नामु दीओ दारू ॥ तिनि सगला रोगु बिदारू ॥ अपनी किरपा धारी ॥ तिनि सगली बात
 सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु

भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि
 नानक नामु सचु साखी ॥ अपुने दास की पैज राखी ॥४॥६॥५६॥ सोरठि महला ५ ॥ विचि करता
 पुरखु खलोआ ॥ वालु न विंगा होआ ॥ मजनु गुर आँदा रासे ॥ जपि हरि हरि किलविख नासे
 ॥१॥ संतहु रामदास सरोवरु नीका ॥ जो नावै सो कुलु तरावै उधारु होआ है जी का ॥१॥ रहाउ ॥
 जै जै कारु जगु गावै ॥ मन चिंदिअड़े फल पावै ॥ सही सलामति नाइ आए ॥ अपणा प्रभू धिआए
 ॥२॥ संत सरोवर नावै ॥ सो जनु परम गति पावै ॥ मरै न आवै जाई ॥ हरि हरि नामु धिआई ॥३॥
 इहु ब्रहम बिचारु सु जानै ॥ जिसु दइआलु होइ भगवानै ॥ बाबा नानक प्रभ सरणाई ॥ सभ चिंता
 गणत मिटाई ॥४॥७॥५७॥ सोरठि महला ५ ॥ पारब्रहमि निबाही पूरी ॥ काई बात न रहीआ
 ऊरी ॥ गुरि चरन लाइ निसतारे ॥ हरि हरि नामु समारे ॥१॥ अपने दास का सदा रखवाला ॥
 करि किरपा अपुने करि राखे मात पिता जिउ पाला ॥१॥ रहाउ ॥ वडभागी सतिगुरु पाइआ ॥
 जिनि जम का पंथु मिटाइआ ॥ हरि भगति भाइ चितु लागा ॥ जपि जीवहि से वडभागा ॥२॥ हरि
 अमृत बाणी गावै ॥ साधा की धूरी नावै ॥ अपुना नामु आपे दीआ ॥ प्रभ करणहार रखि लीआ ॥३॥
 हरि दरसन प्राण अधारा ॥ इहु पूरन बिमल बीचारा ॥ करि किरपा अंतरजामी ॥ दास नानक
 सरणि सुआमी ॥४॥८॥५८॥ सोरठि महला ५ ॥ गुरि पूरै चरनी लाइआ ॥ हरि संगि सहाई
 पाइआ ॥ जह जाईअै तहा सुहेले ॥ करि किरपा प्रभि मेले ॥१॥ हरि गुण गावहु सदा सुभाई ॥
 मन चिंदे सगले फल पावहु जीअ कै संगि सहाई ॥१॥ रहाउ ॥ नाराइण प्राण अधारा ॥ हम
 संत जनाँ रेनारा ॥ पतित पुनीत करि लीने ॥ करि किरपा हरि जसु दीने ॥२॥ पारब्रहमु करे
 प्रतिपाला ॥ सद जीअ संगि रखवाला ॥ हरि दिनु रैन कीरतनु गाईअै ॥ बहुड़ि न जोनी पाईअै
 ॥३॥ जिसु देवै पुरखु बिधाता ॥ हरि रसु तिन ही जाता ॥ जमकंकरु नेड़ि न आइआ ॥ सुखु नानक

सरणी पाइआ ॥४॥६॥५६॥ सोरठि महला ५ ॥ गुरि पूरै कीती पूरी ॥ प्रभु रवि रहिआ भरपूरी ॥
 खेम कुसल भइआ इसनाना ॥ पारब्रहम विटहु कुरबाना ॥१॥ गुर के चरन कवल रिद धारे ॥
 बिघनु न लागै तिल का कोई कारज सगल सवारे ॥१॥ रहाउ ॥ मिलि साधू दुरमति खोए ॥ पतित
 पुनीत सभ होए ॥ रामदासि सरोवर नाते ॥ सभ लाथे पाप कमाते ॥२॥ गुन गोबिंद नित गाईअै ॥
 साधसंगि मिलि धिआईअै ॥ मन बाँछत फल पाए ॥ गुरु पूरा रिदै धिआए ॥३॥ गुर गोपाल
 आन्नदा ॥ जपि जपि जीवै परमान्नदा ॥ जन नानक नामु धिआइआ ॥ प्रभ अपना बिरटु रखाइआ
 ॥४॥१०॥६०॥ रागु सोरठि महला ५ ॥ दह दिस छत्र मेघ घटा घट दामनि चमकि डराइओ ॥ सेज
 डिकेली नीद नहु नैनह पिरु परदेसि सिधाइओ ॥१॥ हुणि नही संदेसरो माइओ ॥ एक कोसरो सिधि
 करत लालु तब चतुर पातरो आइओ ॥ रहाउ ॥ किउ बिसरै इहु लालु पिआरो सरब गुणा सुखदाइओ
 ॥ मंदरि चरि कै पंथु निहारउ नैन नीरि भरि आइओ ॥२॥ हउ हउ भीति भइओ है बीचो सुनत देसि
 निकटाइओ ॥ भाँभीरी के पात परदो बिनु पेखे दूराइओ ॥३॥ भइओ किरपालु सरब को ठाकुरु सगरो
 दूखु मिटाइओ ॥ कहु नानक हउमै भीति गुरि खोई तउ दइआरु बीठलो पाइओ ॥४॥ सभु रहिओ
 अंदेसरो माइओ ॥ जो चाहत सो गुरू मिलाइओ ॥ सरब गुना निधि राइओ ॥ रहाउ दूजा ॥११॥६१॥
 सोरठि महला ५ ॥ गई बहोडु बंदी छोडु निरंकारु दुखदारी ॥ करमु न जाणा धरमु न जाणा लोभी
 माइआधारी ॥ नामु परिओ भगतु गोविंद का इह राखहु पैज तुमारी ॥१॥ हरि जीउ निमाणिआ तू
 माणु ॥ निचीजिआ चीज करे मेरा गोविंदु तेरी कुदरति कउ कुरबाणु ॥ रहाउ ॥ जैसा बालकु भाइ
 सुभाई लख अपराध कमावै ॥ करि उपदेसु झिड़के बहु भाती बहुड़ि पिता गलि लावै ॥ पिछले
 अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहि
 आखि सुणाईअै ॥ कहणै कथनि न भीजै गोविंदु हरि भावै पैज रखाईअै ॥ अवर ओट मै सगली देखी

डिक तेरी ओट रहाईअै ॥३॥ होइ दड़िआलु किरपालु प्रभु ठाकुरु आपे सुणै बेन्नती ॥ पूरा सतगुरु
 मेलि मिलावै सभ चूकै मन की चिंती ॥ हरि हरि नामु अवखदु मुखि पाड़िआ जन नानक सुखि वसंती
 ॥४॥१२॥६२॥ सोरठि महला ५ ॥ सिमरि सिमरि प्रभ भए अन्नदा दुख कलेस सभि नाठे ॥ गुन
 गावत धिआवत प्रभु अपना कारज सगले साँठे ॥१॥ जगजीवन नामु तुमारा ॥ गुर पूरे दीओ
 उपदेसा जपि भउजलु पारि उतारा ॥ रहाउ ॥ तूहै मंत्री सुनहि प्रभ तूहै सभु किछु करणैहारा ॥
 तू आपे दाता आपे भुगता किआ इहु जंतु विचारा ॥२॥ किआ गुण तेरे आखि वखाणी कीमति
 कहणु न जाई ॥ पेखि पेखि जीवै प्रभु अपना अचरजु तुमहि वडाई ॥३॥ धारि अनुग्रहु आपि
 प्रभ स्वामी पति मति कीनी पूरी ॥ सदा सदा नानक बलिहारी बाछउ संता धूरी ॥४॥१३॥६३॥
 सोरठि मः ५ ॥ गुरु पूरा नमसकारे ॥ प्रभि सभे काज सवारे ॥ हरि अपनी किरपा धारी ॥ प्रभ पूरन
 पैज सवारी ॥१॥ अपने दास को भड़िओ सहाई ॥ सगल मनोरथ कीने करतै ऊणी बात न काई ॥
 रहाउ ॥ करतै पुरखि तालु दिवाड़िआ ॥ पिछै लगि चली माड़िआ ॥ तोटि न कतहू आवै ॥ मेरे पूरे
 सतगुर भावै ॥२॥ सिमरि सिमरि दड़िआला ॥ सभि जीअ भए किरपाला ॥ जै जै कारु गुसाई ॥ जिनि
 पूरी बणत बणाई ॥३॥ तू भारो सुआमी मोरा ॥ इहु पुन्नु पदारथु तेरा ॥ जन नानक एकु धिआड़िआ
 ॥ सरब फला पुन्नु पाड़िआ ॥४॥१४॥६४॥

सोरठि महला ५ घरु ३ दुपदे

१ॐ सतिगुर प्रसादि ॥

रामदास सरोवरि नाते ॥ सभि उतरे पाप कमाते ॥ निरमल होए करि इसनाना ॥ गुरि पूरे कीने
 दाना ॥१॥ सभि कुसल खेम प्रभि धारे ॥ सही सलामति सभि थोक उबारे गुर का सबदु वीचारे ॥
 रहाउ ॥ साधसंगि मलु लाथी ॥ पारब्रह्मु भड़िओ साथी ॥ नानक नामु धिआड़िआ ॥ आदि पुरख प्रभु
 पाड़िआ ॥२॥१॥६५॥ सोरठि महला ५ ॥ जितु पारब्रह्मु चिति आड़िआ ॥ सो घरु दयि वसाड़िआ

॥ सुख सागरु गुरु पाड़िआ ॥ ता सहसा सगल मिटाड़िआ ॥१॥ हरि के नाम की वड़िआई ॥ आठ
 पहर गुण गाई ॥ गुरु पूरे ते पाई ॥ रहाउ ॥ प्रभ की अकथ कहाणी ॥ जन बोलहि अमृत बाणी ॥
 नानक दास वखाणी ॥ गुरु पूरे ते जाणी ॥२॥२॥६६॥ सोरठि महला ५ ॥ आगै सुखु गुरि दीआ ॥
 पाछै कुसल खेम गुरि कीआ ॥ सरब निधान सुख पाड़िआ ॥ गुरु अपुना रिदै धिआड़िआ ॥१॥ अपने
 सतिगुर की वड़िआई ॥ मन इछे फल पाई ॥ संतहु दिनु दिनु चढ़ै सवाई ॥ रहाउ ॥ जीअ जंत
 सभि भए दड़िआला प्रभि अपने करि दीने ॥ सहज सुभाड़ि मिले गोपाला नानक साचि पतीने
 ॥२॥३॥६७॥ सोरठि महला ५ ॥ गुरु का सबदु रखवारे ॥ चउकी चउगिरद हमारे ॥ राम नामि मनु
 लागा ॥ जमु लजाड़ि करि भागा ॥१॥ प्रभ जी तू मेरो सुखदाता ॥ बंधन काटि करे मनु निरमलु
 पूरन पुरखु बिधाता ॥ रहाउ ॥ नानक प्रभु अबिनासी ॥ ता की सेव न बिरथी जासी ॥ अनद करहि
 तेरे दासा ॥ जपि पूरन होई आसा ॥२॥४॥६८॥ सोरठि महला ५ ॥ गुरु अपुने बलिहारी ॥ जिनि
 पूरन पैज सवारी ॥ मन चिंदिआ फलु पाड़िआ ॥ प्रभु अपुना सदा धिआड़िआ ॥१॥ संतहु तिसु
 बिनु अवरु न कोई ॥ करण कारण प्रभु सोई ॥ रहाउ ॥ प्रभि अपने वर दीने ॥ सगल जीअ वसि कीने
 ॥ जन नानक नामु धिआड़िआ ॥ ता सगले दूख मिटाड़िआ ॥२॥५॥६९॥ सोरठि महला ५ ॥ तापु
 गवाड़िआ गुरि पूरे ॥ वाजे अनहद तूरे ॥ सरब कलिआण प्रभि कीने ॥ करि किरपा आपि दीने ॥१॥
 बेदन सतिगुरि आपि गवाई ॥ सिख संत सभि सरसे होए हरि हरि नामु धिआई ॥ रहाउ ॥ जो मंगहि
 सो लेवहि ॥ प्रभ अपणिआ संता देवहि ॥ हरि गोविंदु प्रभि राखिआ ॥ जन नानक साचु सुभाखिआ
 ॥२॥६॥७०॥ सोरठि महला ५ ॥ सोई कराड़ि जो तुधु भावै ॥ मोहि सिआणप कछू न आवै ॥ हम
 बारिक तउ सरणाई ॥ प्रभि आपे पैज रखाई ॥१॥ मेरा मात पिता हरि राड़िआ ॥ करि किरपा
 प्रतिपालण लागा करी तेरा कराड़िआ ॥ रहाउ ॥ जीअ जंत तेरे धारे ॥ प्रभ डोरी हाथि तुमारे ॥

जि करावै सो करणा ॥ नानक दास तेरी सरणा ॥२॥७॥७१॥ सोरठि महला ५ ॥ हरि नामु रिदै
 परोड़िआ ॥ सभु काजु हमारा होड़िआ ॥ प्रभ चरणी मनु लागा ॥ पूरन जा के भागा ॥१॥ मिलि
 साधसंगि हरि धिआड़िआ ॥ आठ पहर अराधिओ हरि हरि मन चिंदिआ फलु पाड़िआ ॥ रहाउ ॥
 परा पूरबला अंकुरु जागिआ ॥ राम नामि मनु लागिआ ॥ मनि तनि हरि दरसि समावै ॥ नानक दास
 सचे गुण गावै ॥२॥८॥७२॥ सोरठि महला ५ ॥ गुर मिलि प्रभू चितारिआ ॥ कारज सभि सवारिआ ॥
 मंदा को न अलाए ॥ सभ जै जै कारु सुणाए ॥१॥ संतहु साची सरणि सुआमी ॥ जीअ जंत सभि हाथि
 तिसै कै सो प्रभु अंतरजामी ॥ रहाउ ॥ करतब सभि सवारे ॥ प्रभि अपुना बिरदु समारे ॥ पतित पावन
 प्रभ नामा ॥ जन नानक सद कुरबाना ॥२॥९॥७३॥ सोरठि महला ५ ॥ पारब्रहमि साजि सवारिआ ॥
 इहु लहुड़ा गुरु उबारिआ ॥ अनद करहु पित माता ॥ परमेसरु जीअ का दाता ॥१॥ सुभ चितवनि
 दास तुमारे ॥ राखहि पैज दास अपुने की कारज आपि सवारे ॥ रहाउ ॥ मेरा प्रभु परउपकारी ॥ पूरन
 कल जिनि धारी ॥ नानक सरणी आड़िआ ॥ मन चिंदिआ फलु पाड़िआ ॥२॥१०॥७४॥ सोरठि
 महला ५ ॥ सदा सदा हरि जापे ॥ प्रभ बालक राखे आपे ॥ सीतला ठाकि रहाई ॥ बिघन गए हरि
 नाई ॥१॥ मेरा प्रभु होआ सदा दड़िआला ॥ अरदासि सुणी भगत अपुने की सभ जीअ भड़िआ
 किरपाला ॥ रहाउ ॥ प्रभ करण कारण समराथा ॥ हरि सिमरत सभु दुखु लाथा ॥ अपणे दास की सुणी
 बेन्नती ॥ सभ नानक सुखि सवंती ॥२॥११॥७५॥ सोरठि महला ५ ॥ अपना गुरु धिआए ॥ मिलि कुसल
 सेती घरि आए ॥ नामै की वड़िआई ॥ तिसु कीमति कहणु न जाई ॥१॥ संतहु हरि हरि हरि
 आराधहु ॥ हरि आराधि सभो किछु पाईअै कारज सगले साधहु ॥ रहाउ ॥ प्रेम भगति प्रभ लागी ॥
 सो पाए जिसु वडभागी ॥ जन नानक नामु धिआड़िआ ॥ तिनि सरब सुखा फल पाड़िआ ॥२॥१२॥७६॥
 सोरठि महला ५ ॥ परमेसरि दिता बन्ना ॥ दुख रोग का डेरा भन्ना ॥ अनद करहि नर नारी ॥ हरि

हरि प्रभि किरपा धारी ॥१॥ संतहु सुखु होआ सभ थाई ॥ पारब्रह्म पूरन परमेसरु रवि रहिआ
 सभनी जाई ॥ रहाउ ॥ धुर की बाणी आई ॥ तिनि सगली चिंत मिटाई ॥ दड़िआल पुरख
 मिहरवाना ॥ हरि नानक साचु वखाना ॥२॥१३॥७७॥ सोरठि महला ५ ॥ अथै ओथै रखवाला ॥ प्रभ
 सतिगुर दीन दड़िआला ॥ दास अपने आपि राखे ॥ घटि घटि सबदु सुभाखे ॥१॥ गुर के चरण
 ऊपरि बलि जाई ॥ दिनसु रैन सासि सासि समाली पूरनु सभनी थाई ॥ रहाउ ॥ आपि सहाई
 होआ ॥ सचे दा सचा ढोआ ॥ तेरी भगति वडिआई ॥ पाई नानक प्रभ सरणाई ॥२॥१४॥७८॥
 सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी
 पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई
 ॥१॥ रहाउ ॥ कृपा करे जिसु प्रानपति दाता सोई संतु गुण गावै ॥ प्रेम भगति ता का मनु लीणा
 पारब्रह्म मनि भावै ॥२॥ आठ पहर हरि का जसु खणा बिखै ठगउरी लाथी ॥ संगि मिलाडि लीआ
 मेरै करतै संत साध भए साथी ॥३॥ करु गहि लीने सरबसु दीने आपहि आपु मिलाडिआ ॥ कहु
 नानक सरब थोक पूरन पूरा सतिगुरु पाडिआ ॥४॥१५॥७९॥ सोरठि महला ५ ॥ गरीबी गदा
 हमारी ॥ खन्ना सगल रेनु छारी ॥ इसु आगै को न टिकै वेकारी ॥ गुर पूरे एह गल सारी ॥१॥ हरि
 हरि नामु संतन की ओटा ॥ जो सिमरै तिस की गति होवै उधरहि सगले कोटा ॥१॥ रहाउ ॥ संत
 संगि जसु गाडिआ ॥ इहु पूरन हरि धनु पाडिआ ॥ कहु नानक आपु मिटाडिआ ॥ सभु पारब्रह्म
 नदरी आडिआ ॥२॥१६॥८०॥ सोरठि महला ५ ॥ गुरि पूरै पूरी कीनी ॥ बखस अपुनी करि दीनी
 ॥ नित अन्नद सुख पाडिआ ॥ थाव सगले सुखी वसाडिआ ॥१॥ हरि की भगति फल दाती ॥ गुरि
 पूरै किरपा करि दीनी विरलै किन ही जाती ॥ रहाउ ॥ गुरबाणी गावह भाई ॥ ओह सफल सदा
 सुखदाई ॥ नानक नामु धिआडिआ ॥ पूरब लिखिआ पाडिआ ॥२॥१७॥८१॥ सोरठि महला ५ ॥

गुरु पूरा आराधे ॥ कारज सगले साधे ॥ सगल मनोरथ पूरे ॥ बाजे अनहद तूरे ॥१॥ संतहु रामु
 जपत सुखु पाइआ ॥ संत असथानि बसे सुख सहजे सगले दूख मिटाइआ ॥१॥ रहाउ ॥ गुर पूरे
 की बाणी ॥ पारब्रहम मनि भाणी ॥ नानक दासि वखाणी ॥ निरमल अकथ कहाणी ॥२॥१८॥८२॥
 सोरठि महला ५ ॥ भूखे खावत लाज न आवै ॥ तिउ हरि जनु हरि गुण गावै ॥१॥ अपने काज कउ
 किउ अलकाईअै ॥ जितु सिमरनि दरगह मुखु ऊजल सदा सदा सुखु पाईअै ॥१॥ रहाउ ॥ जिउ
 कामी कामि लुभावै ॥ तिउ हरि दास हरि जसु भावै ॥२॥ जिउ माता बालि लपटावै ॥ तिउ गिआनी
 नामु कमावै ॥३॥ गुर पूरे ते पावै ॥ जन नानक नामु धिआवै ॥४॥१६॥८३॥ सोरठि महला ५ ॥
 सुख साँदि घरि आइआ ॥ निंदक कै मुखि छाडिआ ॥ पूरै गुरि पहिराडिआ ॥ बिनसे दुख सबाडिआ
 ॥१॥ संतहु साचे की वडिआई ॥ जिनि अचरज सोभ बणाई ॥१॥ रहाउ ॥ बोले साहिब कै भाणै
 ॥ दासु बाणी ब्रहमु वखाणै ॥ नानक प्रभ सुखदाई ॥ जिनि पूरी बणत बणाई ॥२॥२०॥८४॥
 सोरठि महला ५ ॥ प्रभु अपुना रिदै धिआए ॥ घरि सही सलामति आए ॥ संतोखु भडिआ संसारे ॥
 गुरि पूरै लै तारे ॥१॥ संतहु प्रभु मेरा सदा दडिआला ॥ अपने भगत की गणत न गणई राखै
 बाल गुपाला ॥१॥ रहाउ ॥ हरि नामु रिदै उरि धारे ॥ तिनि सभे थोक सवारे ॥ गुरि पूरै तुसि
 दीआ ॥ फिरि नानक दूखु न थीआ ॥२॥२१॥८५॥ सोरठि महला ५ ॥ हरि मनि तनि वसिआ सोई ॥
 जै जै कारु करे सभु कोई ॥ गुर पूरे की वडिआई ॥ ता की कीमति कही न जाई ॥१॥ हउ कुरबानु
 जाई तेरे नावै ॥ जिस नो बखसि लैहि मेरे पिआरे सो जसु तेरा गावै ॥१॥ रहाउ ॥ तूं भारो सुआमी
 मेरा ॥ संताँ भरवासा तेरा ॥ नानक प्रभ सरणाई ॥ मुखि निंदक कै छाई ॥२॥२२॥८६॥
 सोरठि महला ५ ॥ आगै सुखु मेरे मीता ॥ पाछे आनदु प्रभि कीता ॥ परमेसुरि बणत बणाई ॥ फिरि
 डोलत कतहू नाही ॥१॥ साचे साहिब सिउ मनु मानिआ ॥ हरि सरब निरंतरि जानिआ ॥१॥ रहाउ ॥

सभ जीअ तेरे दइआला ॥ अपने भगत करहि प्रतिपाला ॥ अचरजु तेरी वडिआई ॥ नित नानक
 नामु धिआई ॥२॥२३॥८७॥ सोरठि महला ५ ॥ नालि नराइणु मेरै ॥ जमदूतु न आवै नरै ॥
 कंठि लाइ प्रभ राखै ॥ सतिगुर की सचु साखै ॥१॥ गुरि पूरै पूरी कीती ॥ दुसमन मारि विडारे
 सगले दास कउ सुमति दीती ॥१॥ रहाउ ॥ प्रभि सगले थान वसाए ॥ सुखि साँदि फिरि आए ॥
 नानक प्रभ सरणाए ॥ जिनि सगले रोग मिटाए ॥२॥२४॥८८॥ सोरठि महला ५ ॥ सरब सुखा का
 दाता सतिगुरु ता की सरनी पाईअै ॥ दरसनु भेटत होत अन्नदा दूखु गइआ हरि गाईअै ॥१॥
 हरि रसु पीवहु भाई ॥ नामु जपहु नामो आराधहु गुर पूरे की सरनाई ॥ रहाउ ॥ तिसहि परापति
 जिसु धुरि लिखिआ सोई पूरनु भाई ॥ नानक की बेन्नती प्रभ जी नामि रहा लिव लाई ॥२॥२५॥८९॥
 सोरठि महला ५ ॥ करन करावन हरि अंतरजामी जन अपुने की राखै ॥ जै जै कारु होतु जग भीतरि
 सबदु गुरु रसु चाखै ॥१॥ प्रभ जी तेरी ओट गुसाई ॥ तू समरथु सरनि का दाता आठ पहर तुम्
 धिआई ॥ रहाउ ॥ जो जनु भजनु करे प्रभ तेरा तिसै अंदेसा नाही ॥ सतिगुर चरन लगे भउ
 मिटिआ हरि गुन गाए मन माही ॥२॥ सूख सहज आन्नद घनेरे सतिगुर दीआ दिलासा ॥ जिणि
 घरि आए सोभा सेती पूरन होई आसा ॥३॥ पूरा गुरु पूरी मति जा की पूरन प्रभ के कामा ॥
 गुर चरनी लागि तरिओ भव सागरु जपि नानक हरि हरि नामा ॥४॥२६॥९०॥ सोरठि महला ५ ॥
 भइओ किरपालु दीन दुख भंजनु आपे सभ बिधि थाटी ॥ खिन महि राखि लीओ जनु अपुना गुर
 पूरै बेड़ी काटी ॥१॥ मेरे मन गुर गोविंदु सद धिआईअै ॥ सगल कलेस मिटहि इसु तन ते
 मन चिंदिआ फलु पाईअै ॥ रहाउ ॥ जीअ जंत जा के सभि कीने प्रभु ऊचा अगम अपारा ॥ साधसंगि
 नानक नामु धिआइआ मुख ऊजल भए दरबारा ॥२॥२७॥९१॥ सोरठि महला ५ ॥ सिमरउ
 अपुना साँई ॥ दिनसु रैन सद धिआई ॥ हाथ देइ जिनि राखे ॥ हरि नाम महा रस चाखे ॥१॥

अपने गुर ऊपरि कुरबानु ॥ भए किरपाल पूरन प्रभ दाते जीअ होए मिहरवान ॥ रहाउ ॥ नानक जन सरनाई ॥ जिनि पूरन पैज रखाई ॥ सगले दूख मिटाई ॥ सुखु भुंचहु मेरे भाई ॥२॥२८॥६२॥
 सोरठि महला ५ ॥ सुनहु बिन्नती ठाकुर मेरे जीअ जंत तेरे धारे ॥ राखु पैज नाम अपुने की करन करावनहारे ॥१॥ प्रभ जीउ खसमाना करि पिआरे ॥ बुरे भले हम थारे ॥ रहाउ ॥ सुणी पुकार समरथ सुआमी बंधन काटि सवारे ॥ पहिरि सिरपाउ सेवक जन मेले नानक प्रगट पहारे ॥ २॥२६॥६३॥ सोरठि महला ५ ॥ जीअ जंत सभि वसि करि दीने सेवक सभि दरबारे ॥ अंगीकारु कीओ प्रभ अपुने भव निधि पारि उतारे ॥१॥ संतन के कारज सगल सवारे ॥ दीन दड़िआल कृपाल कृपा निधि पूरन खसम हमारे ॥ रहाउ ॥ आउ बैठु आदरु सभ थाई उन न कतहूं बाता ॥ भगति सिरपाउ दीओ जन अपुने प्रतापु नानक प्रभ जाता ॥२॥३०॥६४॥

सोरठि महला ६

१ॐ सतिगुर प्रसादि ॥

रे मन राम सिउ करि प्रीति ॥ स्रवन गोबिंद गुनु सुनउ अरु गाउ रसना गीति ॥१॥ रहाउ ॥ करि साधसंगति सिमरु माधो होहि पतित पुनीत ॥ कालु बिआलु जिउ परिओ डोलै मुखु पसारे मीत ॥१॥ आजु कालि फुनि तोहि ग्रसि है समझि राखउ चीति ॥ कहै नानकु रामु भजि लै जातु अउसरु बीत ॥२॥१॥ सोरठि महला ६ ॥ मन की मन ही माहि रही ॥ ना हरि भजे न तीरथ सेवे चोटी कालि गही ॥१॥ रहाउ ॥ दारा मीत पूत रथ संपति धन पूरन सभ मही ॥ अवर सगल मिथिआ ए जानउ भजनु रामु को सही ॥१॥ फिरत फिरत बहुते जुग हारिओ मानस देह लही ॥ नानक कहत मिलन की बरीआ सिमरत कहा नही ॥२॥२॥ सोरठि महला ६ ॥ मन रे कउनु कुमति तै लीनी ॥ पर दारा निंदिआ रस रचिओ राम भगति नहि कीनी ॥१॥ रहाउ ॥ मुकति पंथु जानिओ तै नाहनि धन जोरन

कउ धाड़िआ ॥ अंति संग काहू नही दीना बिरथा आपु बंधाड़िआ ॥१॥ ना हरि भजिओ न गुर जनु
 सेविओ नह उपजिओ कछु गिआना ॥ घट ही माहि निरंजनु तैरै तै खोजत उदिआना ॥२॥ बहुतु जनम
 भरमत तै हारिओ असथिर मति नही पाई ॥ मानस देह पाड़ि पद हरि भजु नानक बात बताई
 ॥३॥३॥ सोरठि महला ६ ॥ मन रे प्रभ की सरनि बिचारो ॥ जिह सिमरत गनका सी उधरी ता को जसु
 उर धारो ॥१॥ रहाउ ॥ अटल भड़िओ धूअ जा कै सिमरनि अरु निरभै पदु पाड़िआ ॥ दुख हरता
 इह बिधि को सुआमी तै काहे बिसराड़िआ ॥१॥ जब ही सरनि गही किरपा निधि गज गराह ते छूटा
 ॥ महमा नाम कहा लउ बरनउ राम कहत बंधन तिह तूटा ॥२॥ अजामलु पापी जगु जाने निमख
 माहि निसतारा ॥ नानक कहत चेत चिंतामनि तै भी उतरहि पारा ॥३॥४॥ सोरठि महला ६ ॥
 प्रानी कउनु उपाउ करै ॥ जा ते भगति राम की पावै जम को त्रासु हरै ॥१॥ रहाउ ॥ कउनु करम
 बिदिआ कहु कैसी धरमु कउनु फुनि करई ॥ कउनु नामु गुर जा कै सिमरै भव सागर कउ तरई
 ॥१॥ कल मै एकु नामु किरपा निधि जाहि जपै गति पावै ॥ अउर धरम ता कै सम नाहनि इह बिधि
 बेदु बतावै ॥२॥ सुखु दुखु रहत सदा निरलेपी जा कउ कहत गुसाई ॥ सो तुम ही महि बसै निरंतरि
 नानक दरपनि निआई ॥३॥५॥ सोरठि महला ६ ॥ माई मै किहि बिधि लखउ गुसाई ॥ महा मोह
 अगिआनि तिमरि मो मनु रहिओ उरझाई ॥१॥ रहाउ ॥ सगल जनम भरम ही भरम खोड़िओ नह
 असथिरु मति पाई ॥ बिखिआसकत रहिओ निस बासुर नह छूटी अधमाई ॥१॥ साधसंगु कबहू
 नही कीना नह कीरति प्रभ गाई ॥ जन नानक मै नाहि कोऊ गुनु राखि लेहु सरनाई ॥२॥६॥
 सोरठि महला ६ ॥ माई मनु मेरो बसि नाहि ॥ निस बासुर बिखिअन कउ धावत किहि बिधि रोकउ
 ताहि ॥१॥ रहाउ ॥ बेद पुरान सिमृति के मत सुनि निमख न हीए बसावै ॥ पर धन पर दारा सिउ
 रचिओ बिरथा जनमु सिरावै ॥१॥ मदि माड़िआ कै भड़िओ बावरो सूझत नह कछु गिआना ॥ घट ही

भीतरि बसत निरंजनु ता को मरमु न जाना ॥२॥ जब ही सरनि साध की आइओ दुरमति सगल
 बिनासी ॥ तब नानक चेतिओ चिंतामनि काटी जम की फासी ॥३॥७॥ सोरठि महला ६ ॥ रे नर इह
 साची जीअ धारि ॥ सगल जगतु है जैसे सुपना बिनसत लगत न बार ॥१॥ रहाउ ॥ बारू भीति
 बनाई रचि पचि रहत नही दिन चारि ॥ तैसे ही इह सुख माइआ के उरझिओ कहा गवार ॥१॥
 अजहू समझि कछु बिगारिओ नाहिनि भजि ले नामु मुरारि ॥ कहु नानक निज मतु साधन कउ भाखिओ
 तोहि पुकारि ॥२॥८॥ सोरठि महला ६ ॥ इह जगि मीतु न देखिओ कोई ॥ सगल जगतु अपनै सुखि
 लागिओ दुख मै संगि न होई ॥१॥ रहाउ ॥ दारा मीत पूत सनबंधी सगरे धन सिउ लागे ॥ जब ही
 निरधन देखिओ नर कउ संगु छाडि सभ भागे ॥१॥ कहंउ कहा यिआ मन बउरे कउ इन सिउ नेहु
 लगाइओ ॥ दीना नाथ सकल भै भंजन जसु ता को बिसराइओ ॥२॥ सुआन पूछ जिउ भइओ न
 सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥६॥
 सोरठि महला ६ ॥ मन रे गहिओ न गुर उपदेसु ॥ कहा भइओ जउ मूडु मुडाइओ भगवउ कीनो भेसु
 ॥१॥ रहाउ ॥ साच छाडि कै झूठह लागिओ जनमु अकारथु खोइओ ॥ करि परपंच उदर निज पोखिओ
 पसु की निआई सोइओ ॥१॥ राम भजन की गति नही जानी माइआ हाथि बिकाना ॥ उरझि रहिओ
 बिखिअन संगि बउरा नामु रतनु बिसराना ॥२॥ रहिओ अचेतु न चेतिओ गोबिंद बिरथा अउध
 सिरानी ॥ कहु नानक हरि बिरदु पछानउ भूले सदा परानी ॥३॥१०॥ सोरठि महला ६ ॥ जो नरु दुख
 मै दुखु नही मानै ॥ सुख सनेहु अरु भै नही जा कै कंचन माटी मानै ॥१॥ रहाउ ॥ नह निंदिआ नह
 उसतति जा कै लोभु मोहु अभिमाना ॥ हरख सोग ते रहै निआरउ नाहि मान अपमाना ॥१॥ आसा
 मनसा सगल तिआगै जग ते रहै निरासा ॥ कामु क्रोधु जिह परसै नाहनि तिह घटि ब्रहमु निवासा
 ॥२॥ गुर किरपा जिह नर कउ कीनी तिह इह जुगति पछानी ॥ नानक लीन भइओ गोबिंद सिउ

जिउ पानी संगि पानी ॥३॥११॥ सोरठि महला ६ ॥ प्रीतम जानि लेहु मन माही ॥ अपने सुख सिउ
 ही जगु फाँधिओ को काहू को नाही ॥१॥ रहाउ ॥ सुख मै आनि बहुतु मिलि बैठत रहत चहू दिसि घेरै
 ॥ बिपति परी सभ ही संगु छाडित कोऊ न आवत नैरे ॥१॥ घर की नारि बहुतु हितु जा सिउ
 सदा रहत संग लागी ॥ जब ही ह्यस तजी इह काँइआ प्रेत प्रेत करि भागी ॥२॥ इह बिधि को
 बिउहारु बनिओ है जा सिउ नेहु लगाइओ ॥ अंत बार नानक बिनु हरि जी कोऊ कामि न आइओ
 ॥३॥१२॥१३६॥

सोरठि महला १ घरु १ असटपदीआ चउतुकी

१९८ सतिगुर प्रसादि ॥

दुबिधा न पड़उ हरि बिनु होरु न पूजउ मढ़ै मसाणि न जाई ॥ तृसना राचि न पर घरि जावा तृसना
 नामि बुझाई ॥ घर भीतरि घरु गुरु दिखाइआ सहजि रते मन भाई ॥ तू आपे दाना आपे बीना तू
 देवहि मति साई ॥१॥ मनु बैरागि रतउ बैरागी सबदि मनु बेधिआ मेरी माई ॥ अंतरि जोति
 निरंतरि बाणी साचे साहिब सिउ लिव लाई ॥ रहाउ ॥ असंख बैरागी कहहि बैराग सो बैरागी जि
 खसमै भावै ॥ हिरदै सबदि सदा भै रचिआ गुर की कार कमावै ॥ एको चेतै मनूआ न डोलै धावतु वरजि
 रहावै ॥ सहजे माता सदा रंगि राता साचे के गुण गावै ॥२॥ मनूआ पउणु बिंदु सुखवासी नामि वसै
 सुख भाई ॥ जिहबा नेत्र सोत्र सचि राते जलि बूझी तुझहि बुझाई ॥ आस निरास रहै बैरागी निज घरि
 ताड़ी लाई ॥ भिखिआ नामि रजे संतोखी अमृतु सहजि पीआई ॥३॥ दुबिधा विचि बैरागु न होवी
 जब लगु दूजी राई ॥ सभु जगु तेरा तू एको दाता अवरु न दूजा भाई ॥ मनमुखि जंत दुखि सदा
 निवासी गुरमुखि दे वडिआई ॥ अपर अपार अगंम अगोचर कहणै कीम न पाई ॥४॥ सुन्न समाधि
 महा परमारथु तीनि भवण पति नामं ॥ मसतकि लेखु जीआ जगि जोनी सिरि सिरि लेखु सहामं ॥ करम
 सुकरम कराए आपे आपे भगति दृढ़ामं ॥ मनि मुखि जूठि लहै भै मानं आपे गिआनु अगामं ॥५॥

जिन चाखिआ सेई सादु जाणनि जिउ गुंगे मिठिआई ॥ अकथै का किआ कथीअै भाई चालउ सदा
 रजाई ॥ गुरु दाता मेले ता मति होवै निगुरे मति न काई ॥ जिउ चलाए तिउ चालह भाई होर किआ
 को करे चतुराई ॥६॥ इकि भरमि भुलाए इकि भगती राते तेरा खेलु अपारा ॥ जितु तुधु लाए तेहा
 फलु पाइआ तू हुकमि चलावणहारा ॥ सेवा करी जे किछु होवै अपणा जीउ पिंडु तुमारा ॥ सतिगुरि
 मिलिअै किरपा कीनी अमृत नामु अधारा ॥७॥ गगन्नतरि वासिआ गुण परगासिआ गुण महि
 गिआन धिआनं ॥ नामु मनि भावै कहै कहावै ततो ततु वखानं ॥ सबदु गुर पीरा गहिर गंभीरा बिनु
 सबदै जगु बउरानं ॥ पूरा बैरागी सहजि सुभागी सचु नानक मनु मानं ॥८॥१॥ सोरठि महला १
 तितुकी ॥ आसा मनसा बंधनी भाई करम धरम बंधकारी ॥ पापि पुंनि जगु जाइआ भाई बिनसै
 नामु विसारी ॥ इह माइआ जगि मोहणी भाई करम सभे वेकारी ॥१॥ सुणि पंडित करमा कारी ॥
 जितु करमि सुखु ऊपजै भाई सु आतम ततु बीचारी ॥ रहाउ ॥ सासतु बेदु बकै खड़ो भाई करम करहु
 संसारी ॥ पाखंडि मैलु न चूकई भाई अंतरि मैलु विकारी ॥ इन बिधि डूबी माकुरी भाई ऊंडी सिर
 कै भारी ॥२॥ दुरमति घणी विगूती भाई दूजै भाइ खुआई ॥ बिनु सतिगुर नामु न पाईअै भाई
 बिनु नामै भरमु न जाई ॥ सतिगुरु सेवे ता सुखु पाए भाई आवणु जाणु रहाई ॥३॥ साचु सहजु
 गुर ते ऊपजै भाई मनु निरमलु साचि समाई ॥ गुरु सेवे सो बूझै भाई गुर बिनु मगु न पाई ॥ जिसु
 अंतरि लोभु कि करम कमावै भाई कूडु बोलि बिखु खाई ॥४॥ पंडित दही विलोईअै भाई विचहु
 निकलै तथु ॥ जलु मथीअै जलु देखीअै भाई इहु जगु एहा वथु ॥ गुर बिनु भरमि विगूचीअै भाई घटि
 घटि देउ अलखु ॥५॥ इहु जगु तागो सूत को भाई दह दिस बाधो माइ ॥ बिनु गुर गाठि न छूटई
 भाई थाके करम कमाइ ॥ इहु जगु भरमि भुलाइआ भाई कहणा किछू न जाइ ॥६॥ गुर
 मिलिअै भउ मनि वसै भाई भै मरणा सचु लेखु ॥ मजनु दानु चंगिआईआ भाई दरगह नामु विसेखु

॥ गुरु अंकसु जिनि नामु दृढ़ाडिआ भाई मनि वसिआ चूका भेखु ॥७॥ इहु तनु हाटु सराफ को भाई
 वखरु नामु अपारु ॥ इहु वखरु वापारी सो दृढ़ै भाई गुरु सबदि करे वीचारु ॥ धनु वापारी नानका
 भाई मेलि करे वापारु ॥८॥२॥ सोरठि महला १ ॥ जिनी सतिगुरु सेविआ पिआरे तिन् के साथ तरे ॥
 तिन् ठाक न पाईअै पिआरे अमृत रसन हरे ॥ बूडे भारे भै बिना पिआरे तारे नदरि करे ॥१॥
 भी तूहै सालाहणा पिआरे भी तेरी सालाह ॥ विणु बोहिथ भै डुबीअै पिआरे कंधी पाडि कहाह ॥१॥
 रहाउ ॥ सालाही सालाहणा पिआरे दूजा अवरु न कोडि ॥ मेरे प्रभ सालाहनि से भले पिआरे सबदि
 रते रंगु होडि ॥ तिस की संगति जे मिलै पिआरे रसु लै ततु विलोडि ॥२॥ पति परवाना साच का
 पिआरे नामु सचा नीसाणु ॥ आडिआ लिखि लै जावणा पिआरे हुकमी हुकमु पछाणु ॥ गुरु बिनु हुकमु
 न बूझीअै पिआरे साचे साचा ताणु ॥३॥ हुकमै अंदरि निमिआ पिआरे हुकमै उदर मझारि ॥ हुकमै
 अंदरि जंमिआ पिआरे ऊधउ सिर कै भारि ॥ गुरुमुखि दरगह जाणीअै पिआरे चलै कारज सारि ॥४॥
 हुकमै अंदरि आडिआ पिआरे हुकमे जादो जाडि ॥ हुकमे बंनि चलाईअै पिआरे मनमुखि लहै सजाडि
 ॥ हुकमे सबदि पछाणीअै पिआरे दरगह पैधा जाडि ॥५॥ हुकमे गणत गणाईअै पिआरे हुकमे
 हउमै दोडि ॥ हुकमे भवै भवाईअै पिआरे अवगणि मुठी रोडि ॥ हुकमु सिजापै साह का पिआरे सचु
 मिलै वडिआई होडि ॥६॥ आखणि अउखा आखीअै पिआरे किउ सुणीअै सचु नाउ ॥ जिनी सो
 सालाहिआ पिआरे हउ तिन् बलिहारै जाउ ॥ नाउ मिलै संतोखीआँ पिआरे नदरी मेलि मिलाउ
 ॥७॥ काडिआ कागदु जे थीअै पिआरे मनु मसवाणी धारि ॥ ललता लेखणि सच की पिआरे हरि
 गुण लिखहु वीचारि ॥ धनु लेखारी नानका पिआरे साचु लिखै उरि धारि ॥८॥३॥ सोरठि महला १
 पहिला दुतुकी ॥ तू गुणदातौ निरमलो भाई निरमलु ना मनु होडि ॥ हम अपराधी निरगुणे भाई
 तुझ ही ते गुणु सोडि ॥१॥ मेरे प्रीतमा तू करता करि वेखु ॥ हउ पापी पाखंडीआ भाई मनि तनि नाम

विसेखु ॥ रहाउ ॥ बिखु माइआ चितु मोहिआ भाई चतुराई पति खोडि ॥ चित महि ठाकुरु सचि वसै
 भाई जे गुर गिआनु समोडि ॥२॥ रूढ़ौ रूढ़ौ आखीअै भाई रूढ़ौ लाल चलूलु ॥ जे मनु हरि सिउ बैरागीअै
 भाई दरि घरि साचु अभूलु ॥३॥ पाताली आकासि तू भाई घरि घरि तू गुण गिआनु ॥ गुर
 मिलिअै सुखु पाइआ भाई चूका मनहु गुमानु ॥४॥ जलि मलि काइआ माजीअै भाई भी मैला तनु
 होडि ॥ गिआनि महा रसि नाईअै भाई मनु तनु निरमलु होडि ॥५॥ देवी देवा पूजीअै भाई किआ
 मागउ किआ देहि ॥ पाहणु नीरि पखालीअै भाई जल महि बूडहि तेहि ॥६॥ गुर बिनु अलखु न
 लखीअै भाई जगु बूडै पति खोडि ॥ मेरे ठाकुर हाथि वडाईआ भाई जै भावै तै देडि ॥७॥ बईअरि
 बोलै मीठुली भाई साचु कहै पिर भाडि ॥ बिरहै बेधी सचि वसी भाई अधिक रही हरि नाडि ॥८॥
 सभु को आखै आपणा भाई गुर ते बुझै सुजानु ॥ जो बीधे से ऊबरे भाई सबदु सचा नीसानु ॥९॥
 ईधनु अधिक सकेलीअै भाई पावकु रंचक पाडि ॥ खिनु पलु नामु रिदै वसै भाई नानक मिलणु
 सुभाडि ॥१०॥४॥

सोरठि महला ३ घरु १ तितुकी

१६ सतिगुर प्रसादि ॥

भगता दी सदा तू रखदा हरि जीउ धुरि तू रखदा आइआ ॥ प्रहिलाद जन तुधु राखि लए हरि
 जीउ हरणाखसु मारि पचाडिआ ॥ गुरमुखा नो परतीति है हरि जीउ मनमुख भरमि भुलाडिआ ॥१॥
 हरि जी एह तेरी वडिआई ॥ भगता की पैज रखु तू सुआमी भगत तेरी सरणाई ॥ रहाउ ॥ भगता नो
 जमु जोहि न साकै कालु न नेडै जाई ॥ केवल राम नामु मनि वसिआ नामे ही मुकति पाई ॥ रिधि
 सिधि सभ भगता चरणी लागी गुर कै सहजि सुभाई ॥२॥ मनमुखा नो परतीति न आवी अंतरि
 लोभ सुआउ ॥ गुरमुखि हिरदै सबदु न भेदिओ हरि नामि न लागा भाउ ॥ कूड़ कपट पाजु लहि जासी
 मनमुख फीका अलाउ ॥३॥ भगता विचि आपि वरतदा प्रभ जी भगती हू तू जाता ॥ माइआ मोह सभ

लोक है तेरी तू एको पुरखु बिधाता ॥ हउमै मारि मनसा मनहि समाणी गुर कै सबदि पछाता ॥४॥
 अचिंत कंम करहि प्रभ तिन के जिन हरि का नामु पिआरा ॥ गुर परसादि सदा मनि वसिआ सभि काज
 सवारणहारा ॥ ओना की रीस करे सु विगुचै जिन हरि प्रभु है रखवारा ॥५॥ बिनु सतिगुर सेवे किनै
 न पाइआ मनमुखि भउकि मुए बिललाई ॥ आवहि जावहि ठउर न पावहि दुख महि दुखि समाई ॥
 गुरमुखि होवै सु अंमृतु पीवै सहजे साचि समाई ॥६॥ बिनु सतिगुर सेवे जनमु न छोडै जे अनेक करम
 करै अधिकाई ॥ वेद पढ़हि तै वाद वखाणहि बिनु हरि पति गवाई ॥ सचा सतिगुरु साची जिसु
 बाणी भजि छूटहि गुर सरणाई ॥७॥ जिन हरि मनि वसिआ से दरि साचे दरि साचै सचिआरा ॥
 ओना दी सोभा जुगि जुगि होई कोडि न मेटणहारा ॥ नानक तिन कै सद बलिहारै जिन हरि राखिआ
 उरि धारा ॥८॥१॥ सोरठि महला ३ दुतुकी ॥ निगुणिआ नो आपे बखसि लए भाई सतिगुर की सेवा
 लाडि ॥ सतिगुर की सेवा ऊतम है भाई राम नामि चितु लाडि ॥१॥ हरि जीउ आपे बखसि मिलाडि
 ॥ गुणहीण हम अपराधी भाई पूरै सतिगुरि लए रलाडि ॥ रहाउ ॥ कउण कउण अपराधी
 बखसिअनु पिआरे साचै सबदि वीचारि ॥ भउजलु पारि उतारिअनु भाई सतिगुर बेडै चाडि ॥२॥
 मनूरै ते कंचन भए भाई गुरु पारसु मेलि मिलाडि ॥ आपु छोडि नाउ मनि वसिआ भाई जोती जोति
 मिलाडि ॥३॥ हउ वारी हउ वारणै भाई सतिगुर कउ सद बलिहारै जाउ ॥ नामु निधानु जिनि
 दिता भाई गुरमति सहजि समाउ ॥४॥ गुर बिनु सहजु न ऊपजै भाई पूछहु गिआनीआ जाडि ॥
 सतिगुर की सेवा सदा करि भाई विचहु आपु गवाडि ॥५॥ गुरमती भउ ऊपजै भाई भउ करणी
 सचु सारु ॥ प्रेम पदारथु पाईअै भाई सचु नामु आधारु ॥६॥ जो सतिगुरु सेवहि आपणा भाई
 तिन कै हउ लागउ पाडि ॥ जनमु सवारी आपणा भाई कुलु भी लई बखसाडि ॥७॥ सचु बाणी
 सचु सबदु है भाई गुर किरपा ते होडि ॥ नानक नामु हरि मनि वसै भाई तिसु बिघनु न लागै

कोडि ॥८॥२॥ सोरठि महला ३ ॥ हरि जीउ सबदे जापदा भाई पूरै भागि मिलाइ ॥ सदा सुखु सोहागणी भाई अनदिनु रतीआ रंगु लाइ ॥१॥ हरि जी तू आपे रंगु चड़ाइ ॥ गावहु गावहु रंगि रातिहो भाई हरि सेती रंगु लाइ ॥ रहाउ ॥ गुर की कार कमावणी भाई आपु छोडि चितु लाइ ॥ सदा सहजु फिरि दुखु न लगई भाई हरि आपि वसै मनि आइ ॥२॥ पिर का हुकमु न जाणई भाई सा कुलखणी कुनारि ॥ मनहठि कार कमावणी भाई विणु नावै कूड़िआरि ॥३॥ से गावहि जिन मसतकि भागु है भाई भाइ सचै बैरागु ॥ अनदिनु राते गुण खहि भाई निरभउ गुर लिव लागु ॥४॥ सभना मारि जीवालदा भाई सो सेवहु दिनु राति ॥ सो किउ मनहु विसारीअै भाई जिस दी वडी है दाति ॥५॥ मनमुखि मैली डुंमणी भाई दरगह नाही थाउ ॥ गुरमुखि होवै त गुण खै भाई मिलि प्रीतम साचि समाउ ॥६॥ एतु जनमि हरि न चेतिओ भाई किआ मुहु देसी जाइ ॥ किड़ी पवंदी मुहाइओनु भाई बिखिआ नो लोभाइ ॥७॥ नामु समालहि सुखि वसहि भाई सदा सुखु साँति सरीर ॥ नानक नामु समालि तू भाई अपरंपर गुणी गहीर ॥८॥३॥

सोरठि महला ५ घरु १ असटपदीआ

१९६ सतिगुर प्रसादि ॥

सभु जगु जिनहि उपाइआ भाई करण कारण समरथु ॥ जीउ पिंडु जिनि साजिआ भाई दे करि अपणी वथु ॥ किनि कहीअै किउ देखीअै भाई करता एकु अकथु ॥ गुरु गोविंदु सलाहीअै भाई जिस ते जापै तथु ॥१॥ मेरे मन जपीअै हरि भगवंता ॥ नाम दानु देइ जन अपने दूख दरद का ह्यता ॥ रहाउ ॥ जा कै घरि सभु किछु है भाई नउ निधि भरे भंडार ॥ तिस की कीमति ना पवै भाई ऊचा अगम अपार ॥ जीअ जंत प्रतिपालदा भाई नित नित करदा सार ॥ सतिगुरु पूरा भेटीअै भाई सबदि मिलावणहार ॥२॥ सचे चरण सरेवीअहि भाई भ्रमु भउ होवै नासु ॥ मिलि संत सभा मनु माँजीअै भाई हरि कै नामि निवासु ॥ मिटै अंधेरा अगिआनता भाई कमल होवै परगासु ॥ गुर बचनी

सुखु ऊपजै भाई सभि फल सतिगुर पासि ॥३॥ मेरा तेरा छोडीअै भाई होईअै सभ की धूरि ॥ घटि
 घटि ब्रह्म पसारिआ भाई पेखै सुणै हजूरि ॥ जितु दिनि विसरै पारब्रह्म भाई तितु दिनि मरीअै झूरि
 ॥ करन करावन समरथो भाई सरब कला भरपूरि ॥४॥ प्रेम पदारथु नामु है भाई माइआ मोह बिनासु
 ॥ तिसु भावै ता मेलि लए भाई हिरदै नाम निवासु ॥ गुरुमुखि कमलु प्रगासीअै भाई रिदै होवै
 परगासु ॥ प्रगटु भइआ परतापु प्रभ भाई मउलिआ धरति अकासु ॥५॥ गुरि पूरै संतोखिआ भाई
 अहिनिस्सि लागा भाउ ॥ रसना रामु रवै सदा भाई साचा सादु सुआउ ॥ करनी सुणि सुणि जीविआ
 भाई निहचलु पाइआ थाउ ॥ जिसु परतीति न आवई भाई सो जीअड़ा जलि जाउ ॥६॥ बहु गुण
 मेरे साहिबै भाई हउ तिस कै बलि जाउ ॥ ओहु निरगुणीआरे पालदा भाई देइ निथावे थाउ ॥
 रिजकु संबाहे सासि सासि भाई गूड़ा जा का नाउ ॥ जिसु गुरु साचा भेटीअै भाई पूरा तिसु करमाउ
 ॥७॥ तिसु बिनु घड़ी न जीवीअै भाई सरब कला भरपूरि ॥ सासि गिरासि न विसरै भाई पेखउ सदा
 हजूरि ॥ साधू संगि मिलाइआ भाई सरब रहिआ भरपूरि ॥ जिना प्रीति न लगीआ भाई से नित
 नित मरदे झूरि ॥८॥ अंचलि लाइ तराइआ भाई भउजलु दुखु संसारु ॥ करि किरपा नदरि
 निहालिआ भाई कीतोनु अंगु अपारु ॥ मनु तनु सीतलु होइआ भाई भोजनु नाम अधारु ॥ नानक
 तिसु सरणागती भाई जि किलबिख काटणहारु ॥९॥ सोरठि महला ५ ॥ मात गरभ दुख सागरो
 पिआरे तह अपणा नामु जपाइआ ॥ बाहरि काढि बिखु पसरीआ पिआरे माइआ मोहु वधाइआ ॥
 जिस नो कीतो करमु आपि पिआरे तिसु पूरा गुरु मिलाइआ ॥ सो आराधे सासि सासि पिआरे राम
 नाम लिव लाइआ ॥१॥ मनि तनि तेरी टेक है पिआरे मनि तनि तेरी टेक ॥ तुधु बिनु अवरु न
 करनहारु पिआरे अंतरजामी एक ॥ रहाउ ॥ कोटि जनम भ्रमि आइआ पिआरे अनिक जोनि दुखु पाइ
 ॥ साचा साहिबु विसरिआ पिआरे बहुती मिलै सजाइ ॥ जिन भेटै पूरा सतिगुरु पिआरे से लागे

साचै नाडि ॥ तिना पिछै छुटीअै पिआरे जो साची सरणाडि ॥२॥ मिठा करि कै खाडिआ पिआरे तिनि तनि कीता रोगु ॥ कउड़ा होडि पतिसटिआ पिआरे तिस ते उपजिआ सोगु ॥ भोग भुंचाडि भुलाडिअनु पिआरे उतरै नही विजोगु ॥ जो गुर मेलि उधारिआ पिआरे तिन धुरे पडिआ संजोगु ॥३॥ माडिआ लालचि अटिआ पिआरे चिति न आवहि मूलि ॥ जिन तू विसरहि पारब्रहम सुआमी से तन होए धूडि ॥ बिललाट करहि बहुतेरिआ पिआरे उतरै नाही सूलु ॥ जो गुर मेलि सवारिआ पिआरे तिन का रहिआ मूलु ॥४॥ साकत संगु न कीजई पिआरे जे का पारि वसाडि ॥ जिसु मिलिअै हरि विसरै पिआरे सो मुहि कालै उठि जाडि ॥ मनमुख ढोई नह मिलै पिआरे दरगह मिलै सजाडि ॥ जो गुर मेलि सवारिआ पिआरे तिना पूरी पाडि ॥५॥ संजम सहस सिआणपा पिआरे डिक न चली नालि ॥ जो बेमुख गोबिंद ते पिआरे तिन कुलि लागै गालि ॥ होदी वसतु न जातीआ पिआरे कूडु न चली नालि ॥ सतिगुरु जिना मिलाडिओनु पिआरे साचा नामु समालि ॥६॥ सतु संतोखु गिआनु धिआनु पिआरे जिस नो नदरि करे ॥ अनदिनु कीरतनु गुण रवै पिआरे अंमृति पूर भरे ॥ दुख सागरु तिन लमघिआ पिआरे भवजलु पारि परे ॥ जिसु भावै तिसु मेलि लैहि पिआरे सेई सदा खरे ॥७॥ संम्रथ पुरखु दडिआल देउ पिआरे भगता तिस का ताणु ॥ तिसु सरणाई ढहि पए पिआरे जि अंतरजामी जाणु ॥ हलतु पलतु सवारिआ पिआरे मसतकि सचु नीसाणु ॥ सो प्रभु कदे न वीसरै पिआरे नानक सद कुरबाणु ॥८॥२॥

सोरठि महला ५ घरु २ असटपदीआ

१९ सतिगुर प्रसादि ॥

पाटु पडिओ अरु बेदु बीचारिओ निवलि भुअंगम साधे ॥ पंच जना सिउ संगु न छुटकिओ अधिक अह्वबुधि बाधे ॥१॥ पिआरे इन बिधि मिलणु न जाई मै कीए करम अनेका ॥ हारि परिओ सुआमी कै दुआरै दीजै बुधि बिबेका ॥ रहाउ ॥ मोनि भडिओ करपाती रहिओ नगन फिरिओ बन माही ॥ तट

तीरथ सभ धरती भ्रमिओ दुबिधा छुटकै नाही ॥२॥ मन कामना तीरथ जाइ बसिओ सिरि करवत धराए ॥ मन की मैलु न उतरै इह बिधि जे लख जतन कराए ॥३॥ कनिक कामिनी हैवर गैवर बहु बिधि दानु दातारा ॥ अन्न बसत्र भूमि बहु अरपे नह मिलीअै हरि दुआरा ॥४॥ पूजा अरचा बंदन डंडउत खटु करमा रतु रहता ॥ हउ हउ करत बंधन महि परिआ नह मिलीअै इह जुगता ॥५॥ जोग सिध आसण चउरासीह ए भी करि करि रहिआ ॥ वडी आरजा फिरि फिरि जनमै हरि सिउ संगु न गहिआ ॥६॥ राज लीला राजन की रचना करिआ हुकमु अफारा ॥ सेज सोहनी चंदनु चोआ नरक घोर का दुआरा ॥७॥ हरि कीरति साधसंगति है सिरि करमन कै करमा ॥ कहु नानक तिसु भइओ परापति जिसु पुरब लिखे का लहना ॥८॥ तेरो सेवकु इह रंगि माता ॥ भइओ कृपालु दीन दुख भंजनु हरि हरि कीरतनि इहु मनु राता ॥ रहाउ दूजा ॥१॥३॥

रागु सोरठि वार महले ४ की

१९ सतिगुर प्रसादि ॥

सलोकु मः १ ॥ सोरठि सदा सुहावणी जे सचा मनि होइ ॥ दंती मैलु न कतु मनि जीभै सचा सोइ ॥ ससुरै पेईअै भै वसी सतिगुरु सेवि निसंग ॥ परहरि कपडु जे पिर मिलै खुसी रावै पिरु संगि ॥ सदा सीगारी नाउ मनि कदे न मैलु पतंगु ॥ देवर जेठ मुए दुखि ससू का डरु किसु ॥ जे पिर भावै नानका करम मणी सभु सचु ॥१॥ मः ४ ॥ सोरठि तामि सुहावणी जा हरि नामु ढंढोले ॥ गुर पुरखु मनावै आपणा गुरमती हरि हरि बोले ॥ हरि प्रेमि कसाई दिनसु राति हरि रती हरि रंगि चोले ॥ हरि जैसा पुरखु न लभई सभु देखिआ जगतु मै टोले ॥ गुरि सतिगुरि नामु दृड़ाइआ मनु अनत न काहू डोले ॥ जनु नानकु हरि का दासु है गुर सतिगुर के गोल गोले ॥२॥ पउड़ी ॥ तू आपे सिसटि करता सिरजणहारिआ ॥ तुधु आपे खेलु रचाइ तुधु आपि सवारिआ ॥ दाता करता आपि आपि भोगणहारिआ ॥ सभु तेरा सबदु वरतै उपावणहारिआ ॥ हउ गुरमुखि सदा सलाही गुर कउ वारिआ ॥१॥

सलोकु मः ३ ॥ हउमै जलते जलि मुए भ्रमि आए दूजै भाडि ॥ पूरै सतिगुरि राखि लीए आपणै पन्नै
 पाडि ॥ इहु जगु जलता नदरी आडिआ गुर कै सबदि सुभाडि ॥ सबदि रते से सीतल भए नानक
 सचु कमाडि ॥१॥ मः ३ ॥ सफलओ सतिगुरु सेविआ धन्नु जनमु परवाणु ॥ जिना सतिगुरु जीवदिआ
 मुडिआ न विसरै सेई पुरख सुजाण ॥ कुलु उधारे आपणा सो जनु होवै परवाणु ॥ गुरमुखि मुए जीवदे
 परवाणु हहि मनमुख जनमि मराहि ॥ नानक मुए न आखीअहि जि गुर कै सबदि समाहि ॥२॥ पउड़ी
 ॥ हरि पुरखु निरंजनु सेवि हरि नामु धिआईअै ॥ सतसंगति साधू लगि हरि नामि समाईअै ॥ हरि
 तेरी वडी कार मै मूरख लाईअै ॥ हउ गोला लाला तुधु मै हुकमु फुरमाईअै ॥ हउ गुरमुखि कार
 कमावा जि गुरि समझाईअै ॥२॥ सलोकु मः ३ ॥ पूरबि लिखिआ कमावणा जि करतै आपि लिखिआसु
 ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाडि मुडिआसु ॥ जिनी
 गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि
 कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गडिआ
 वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा
 जि गुरमुखि मिलहि सुभाडि ॥ सतिगुर का भाणा अनदिनु करहि से सचि रहे समाडि ॥ दूजै भाडि
 लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥
 नानक पूरबि लिखिआ कमावणा कोडि न मेटणहारु ॥२॥ पउड़ी ॥ तुधु आपे जगतु उपाडि कै आपि
 खेलु रचाडिआ ॥ तै गुण आपि सिरजिआ माडिआ मोहु वधाडिआ ॥ विचि हउमै लेखा मंगीअै फिरि
 आवै जाडिआ ॥ जिना हरि आपि कृपा करे से गुरि समझाडिआ ॥ बलिहारी गुर आपणे सदा सदा
 घुमाडिआ ॥३॥ सलोकु मः ३ ॥ माडिआ ममता मोहणी जिनि विणु दंता जगु खाडिआ ॥ मनमुख
 खाधे गुरमुखि उबरे जिनी सचि नामि चितु लाडिआ ॥ बिनु नावै जगु कमला फिरै गुरमुखि नदरी

आइआ ॥ धंधा करतिआ निहफलु जनमु गवाइआ सुखदाता मनि न वसाइआ ॥ नानक नामु तिना
 कउ मिलिआ जिन कउ धुरि लिखि पाइआ ॥१॥ मः ३ ॥ घर ही महि अंमृतु भरपूरु है मनमुखा
 सादु न पाइआ ॥ जिउ कसतूरी मिरगु न जाणै भ्रमदा भरमि भुलाइआ ॥ अंमृतु तजि बिखु संग्रहै
 करतै आपि खुआइआ ॥ गुरमुखि विरले सोझी पई तिना अंदरि ब्रहमु दिखाइआ ॥ तनु मनु सीतलु
 होइआ रसना हरि सादु आइआ ॥ सबदे ही नाउ ऊपजै सबदे मेलि मिलाइआ ॥ बिनु सबदै सभु
 जगु बउराना बिरथा जनमु गवाइआ ॥ अंमृतु एको सबदु है नानक गुरमुखि पाइआ ॥२॥ पउड़ी
 ॥ सो हरि पुरखु अगंमु है कहु कितु बिधि पाईअै ॥ तिसु रूपु न रेख अदृसटु कहु जन किउ धिआईअै
 ॥ निरंकारु निरंजनु हरि अगमु किआ कहि गुण गाईअै ॥ जिसु आपि बुझाए आपि सु हरि मारगि
 पाईअै ॥ गुरि पूरै वेखालिआ गुर सेवा पाईअै ॥४॥ सलोकु मः ३ ॥ जिउ तनु कोलू पीड़ीअै रतु न
 भोरी डेहि ॥ जीउ वंजै चउ खन्नीअै सचे संदड़ै नेहि ॥ नानक मेलु न चुकई राती अतै डेह ॥१॥
 मः ३ ॥ सजणु मैडा रंगुला रंगु लाए मनु लेइ ॥ जिउ माजीठै कपड़े रंगे भी पाहेहि ॥ नानक रंगु न
 उतरै बिआ न लगै केह ॥२॥ पउड़ी ॥ हरि आपि वरतै आपि हरि आपि बुलाइदा ॥ हरि आपे
 सृसटि सवारि सिरि धंधै लाइदा ॥ इकना भगती लाइ इकि आपि खुआइदा ॥ इकना मारगि
 पाइ इकि उझड़ि पाइदा ॥ जनु नानकु नामु धिआए गुरमुखि गुण गाइदा ॥५॥ सलोकु मः ३ ॥
 सतिगुर की सेवा सफलु है जे को करे चितु लाइ ॥ मनि चिंदिआ फलु पावणा हउमै विचहु जाइ ॥
 बंधन तोड़ै मुकति होइ सचे रहै समाइ ॥ इसु जग महि नामु अलभु है गुरमुखि वसै मनि आइ ॥
 नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मन्नु अजितु है दूजै लगै
 जाइ ॥ तिस नो सुखु सुपनै नही दुखे दुखि विहाइ ॥ घरि घरि पड़ि पड़ि पंडित थके सिध समाधि
 लगाइ ॥ इहु मनु वसि न आवई थके करम कमाइ ॥ भेखधारी भेख करि थके अठिसठि तीरथ नाइ

॥ मन की सार न जाणनी हउमै भरमि भुलाइ ॥ गुर परसादी भउ पड़िआ वडभागि वसिआ मन
आइ ॥ भै पड़िअै मनु वसि होआ हउमै सबदि जलाइ ॥ सचि रते से निरमले जोती जोति मिलाइ ॥
सतिगुरि मिलिअै नाउ पाइआ नानक सुखि समाइ ॥२॥ पउड़ी ॥ एह भूपति राणे रंग दिन चारि
सुहावणा ॥ एहु माइआ रंगु कसुंभ खिन महि लहि जावणा ॥ चलदिआ नालि न चलै सिरि पाप लै
जावणा ॥ जाँ पकड़ि चलाइआ कालि ताँ खरा डरावणा ॥ ओह वेला हथि न आवै फिरि पछुतावणा
॥६॥ सलोकु मः ३ ॥ सतिगुर ते जो मुह फिरे से बधे दुख सहाहि ॥ फिरि फिरि मिलणु न पाइनी
जंमहि तै मरि जाहि ॥ सहसा रोगु न छोडई दुख ही महि दुख पाहि ॥ नानक नदरी बखसि लेहि सबदे
मेलि मिलाहि ॥१॥ मः ३ ॥ जो सतिगुर ते मुह फिरे तिना ठउर न ठाउ ॥ जिउ छुटड़ि घरि घरि
फिरै दुहचारणि बदनाउ ॥ नानक गुरमुखि बखसीअहि से सतिगुर मेलि मिलाउ ॥२॥ पउड़ी ॥ जो
सेवहि सति मुरारि से भवजल तरि गड़िआ ॥ जो बोलहि हरि हरि नाउ तिन जमु छडि गड़िआ ॥ से
दरगह पैधे जाहि जिना हरि जपि लड़िआ ॥ हरि सेवहि सेई पुरख जिना हरि तुधु मड़िआ ॥ गुण गावा
पिआरे नित गुरमुखि भ्रम भउ गड़िआ ॥७॥ सलोकु मः ३ ॥ थालै विचि तै वसतू पईओ हरि भोजनु
अंमृतु सारु ॥ जितु खाधै मनु तृपतीअै पाईअै मोख दुआरु ॥ इहु भोजनु अलभु है संतहु लभै गुर
वीचारि ॥ एह मुदावणी किउ विचहु कढीअै सदा रखीअै उरि धारि ॥ एह मुदावणी सतिगुरू पाई
गुरसिखा लधी भालि ॥ नानक जिसु बुझाए सु बुझसी हरि पाइआ गुरमुखि घालि ॥१॥ मः ३ ॥ जो धुरि
मेले से मिलि रहे सतिगुर सिउ चितु लाइ ॥ आपि विछोड़ेनु से विछुड़े दूजै भाइ खुआइ ॥ नानक विणु
करमा किआ पाईअै पूरबि लिखिआ कमाइ ॥२॥ पउड़ी ॥ बहि सखीआ जसु गावहि गावणहारीआ
॥ हरि नामु सलाहिहु नित हरि कउ बलिहारीआ ॥ जिनी सुणि मंनिआ हरि नाउ तिना हउ वारीआ
॥ गुरमुखीआ हरि मेलु मिलावणहारीआ ॥ हउ बलि जावा दिनु राति गुर देखणहारीआ ॥८॥ सलोकु

मः ३ ॥ विणु नावै सभि भरमदे नित जगि तोटा सैसारि ॥ मनमुखि करम कमावणे हउमै अंधु गुबारु ॥
 गुरमुखि अंमृतु पीवणा नानक सबदु वीचारि ॥१॥ मः ३ ॥ सहजे जागै सहजे सोवै ॥ गुरमुखि अनदिनु
 उसतति होवै ॥ मनमुख भरमै सहसा होवै ॥ अंतरि चिंता नीद न सोवै ॥ गिआनी जागहि सवहि सुभाडि
 ॥ नानक नामि रतिआ बलि जाउ ॥२॥ पउड़ी ॥ से हरि नामु धिआवहि जो हरि रतिआ ॥ हरि डिकु
 धिआवहि डिकु डिको हरि सतिआ ॥ हरि डिको वरतै डिकु डिको उतपतिआ ॥ जो हरि नामु धिआवहि
 तिन डरु सटि घतिआ ॥ गुरमती देवै आपि गुरमुखि हरि जपिआ ॥६॥ सलोक मः ३ ॥ अंतरि
 गिआनु न आडिओ जितु किछु सोझी पाडि ॥ विणु डिठा किआ सालाहीअै अंधा अंधु कमाडि ॥ नानक
 सबदु पछाणीअै नामु वसै मनि आडि ॥१॥ मः ३ ॥ इका बाणी डिकु गुरु डिको सबदु वीचारि ॥ सचा
 सउदा हटु सचु रतनी भरे भंडार ॥ गुर किरपा ते पाईअनि जे देवै देवणहारु ॥ सचा सउदा लाभु
 सदा खटिआ नामु अपारु ॥ विखु विचि अंमृतु प्रगटिआ करमि पीआवणहारु ॥ नानक सचु सलाहीअै
 धन्नु सवारणहारु ॥२॥ पउड़ी ॥ जिना अंदरि कूडु वरतै सचु न भावई ॥ जे को बोलै सचु कूड़ा जलि
 जावई ॥ कूड़िआरी रजै कूड़ि जिउ विसटा कागु खावई ॥ जिसु हरि होडि कृपालु सो नामु धिआवई ॥
 हरि गुरमुखि नामु अराधि कूडु पापु लहि जावई ॥१०॥ सलोक मः ३ ॥ सेखा चउचकिआ चउवाडिआ
 एहु मनु इकितु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु
 किछु जाणै जाणु ॥ आसा मनसा जलाडि तू होडि रहु मिहमाणु ॥ सतिगुर कै भाणै भी चलहि ता दरगह
 पावहि माणु ॥ नानक जि नामु न चेतनी तिन धिगु पैणु धिगु खाणु ॥१॥ मः ३ ॥ हरि गुण तोटि न
 आवई कीमति कहणु न जाडि ॥ नानक गुरमुखि हरि गुण रवहि गुण महि रहै समाडि ॥२॥ पउड़ी ॥
 हरि चोली देह सवारी कटि पैधी भगति करि ॥ हरि पाटु लगा अधिकारि बहु बहु बिधि भाति करि ॥
 कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै

विचारा गुरमुखि हरि सति हरि ॥११॥ सलोकु मः ३ ॥ परथाइ साखी महा पुरख बोलदे साझी सगल
 जहानै ॥ गुरमुखि होइ सु भउ करे आपणा आपु पछाणै ॥ गुर परसादी जीवतु मरै ता मन ही ते मनु
 मानै ॥ जिन कउ मन की परतीति नाही नानक से किया कथहि गिआनै ॥१॥ मः ३ ॥ गुरमुखि चितु
 न लाइओ अंति दुखु पहुता आइ ॥ अंदरहु बाहरहु अंधिआँ सुधि न काई पाइ ॥ पंडित तिन की
 बरकती सभु जगतु खाइ जो रते हरि नाइ ॥ जिन गुर कै सबदि सलाहिआ हरि सिउ रहे समाइ ॥
 पंडित दूजै भाइ बरकति न होवई ना धनु पलै पाइ ॥ पड़ि थके संतोखु न आइओ अनदिनु जलत
 विहाइ ॥ कूक पूकार न चुकई ना संसा विचहु जाइ ॥ नानक नाम विहूणिआ मुहि कालै उठि जाइ
 ॥२॥ पउड़ी ॥ हरि सजण मेलि पिआरे मिलि पंथु दसाई ॥ जो हरि दसे मितु तिसु हउ बलि जाई ॥
 गुण साझी तिन सिउ करी हरि नामु धिआई ॥ हरि सेवी पिआरा नित सेवि हरि सुखु पाई ॥ बलिहारी
 सतिगुर तिसु जिनि सोझी पाई ॥१२॥ सलोकु मः ३ ॥ पंडित मैलु न चुकई जे वेद पढ़ै जुग चारि ॥
 त्रै गुण माइआ मूलु है विचि हउमै नामु विसारि ॥ पंडित भूले दूजै लागे माइआ कै वापारि ॥ अंतरि
 तृसना भुख है मूरख भुखिआ मुए गवार ॥ सतिगुरि सेविअै सुखु पाइआ सचै सबदि वीचारि ॥ अंदरहु
 तृसना भुख गई सचै नाइ पिआरि ॥ नानक नामि रते सहजे रजे जिना हरि रखिआ उरि धारि ॥१॥
 मः ३ ॥ मनमुख हरि नामु न सेविआ दुखु लगा बहुता आइ ॥ अंतरि अगिआनु अंधेरु है सुधि न
 काई पाइ ॥ मनहठि सहजि न बीजिओ भुखा कि अगै खाइ ॥ नामु निधानु विसारिआ दूजै लगा जाइ
 ॥ नानक गुरमुखि मिलहि वडिआईआ जे आपे मेलि मिलाइ ॥२॥ पउड़ी ॥ हरि रसना हरि जसु गावै
 खरी सुहावणी ॥ जो मनि तनि मुखि हरि बोलै सा हरि भावणी ॥ जो गुरमुखि चखै सादु सा तृपतावणी ॥
 गुण गावै पिआरे नित गुण गाइ गुणी समझावणी ॥ जिसु होवै आपि दइआलु सा सतिगुरु गुरु
 बुलावणी ॥१३॥ सलोकु मः ३ ॥ हसती सिरि जिउ अंकसु है अहरणि जिउ सिरु देइ ॥ मनु तनु

आगै राखि कै ऊभी सेव करेइ ॥ इउ गुरमुखि आपु निवारीअै सभु राजु सृसटि का लेइ ॥ नानक
 गुरमुखि बुझीअै जा आपे नदरि करेइ ॥१॥ मः ३ ॥ जिन गुरमुखि नामु धिआइआ आए ते परवाणु
 ॥ नानक कुल उधारहि आपणा दरगह पावहि माणु ॥२॥ पउड़ी ॥ गुरमुखि सखीआ सिख गुरु
 मेलाईआ ॥ इकि सेवक गुर पासि इकि गुरि करै लाईआ ॥ जिना गुरु पिआरा मनि चिति तिना
 भाउ गुरु देवाईआ ॥ गुर सिखा इको पिआरु गुर मिता पुता भाईआ ॥ गुरु सतिगुरु बोलहु सभि गुरु
 आखि गुरु जीवाईआ ॥१४॥ सलोकु मः ३ ॥ नानक नामु न चेतनी अगिआनी अंधुले अवरे करम
 कमाहि ॥ जम दरि बधे मारीअहि फिरि विसटा माहि पचाहि ॥१॥ मः ३ ॥ नानक सतिगुरु सेवहि
 आपणा से जन सचे परवाणु ॥ हरि कै नाइ समाइ रहे चूका आवणु जाणु ॥२॥ पउड़ी ॥ धनु संपै
 माइआ संचीअै अंते दुखदाई ॥ घर मंदर महल सवारीअहि किछु साथि न जाई ॥ हर रंगी तुरे
 नित पालीअहि कितै कामि न आई ॥ जन लावहु चितु हरि नाम सिउ अंति होइ सखाई ॥ जन
 नानक नामु धिआइआ गुरमुखि सुखु पाई ॥१५॥ सलोकु मः ३ ॥ बिनु करमै नाउ न पाईअै पूरै
 करमि पाइआ जाइ ॥ नानक नदरि करे जे आपणी ता गुरमति मेलि मिलाइ ॥१॥ मः १ ॥ इकि
 दझहि इकि दबीअहि इकिना कुते खाहि ॥ इकि पाणी विचि उसटीअहि इकि भी फिरि हसणि पाहि ॥
 नानक एव न जापई किथै जाइ समाहि ॥२॥ पउड़ी ॥ तिन का खाधा पैधा माइआ सभु पवितु है
 जो नामि हरि राते ॥ तिन के घर मंदर महल सराई सभि पवितु हहि जिनी गुरमुखि सेवक सिख
 अभिआगत जाइ वरसाते ॥ तिन के तुरे जीन खुरगीर सभि पवितु हहि जिनी गुरमुखि सिख साध संत
 चड़ि जाते ॥ तिन के करम धरम कारज सभि पवितु हहि जो बोलहि हरि हरि राम नामु हरि साते ॥
 जिन कै पोतै पुनु है से गुरमुखि सिख गुरु पहि जाते ॥१६॥ सलोकु मः ३ ॥ नानक नावहु घुथिआ
 हलतु पलतु सभु जाइ ॥ जपु तपु संजमु सभु हिरि लइआ मुठी दूजै भाइ ॥ जम दरि बधे मारीअहि

बहुती मिलै सजाइ ॥१॥ मः ३ ॥ संता नालि वैरु कमावदे दुसटा नालि मोहु पिआरु ॥ अगै पिछै सुखु
 नही मरि जंमहि वारो वार ॥ तृसना कदे न बुझई दुबिधा होइ खुआरु ॥ मुह काले तिना निंदका तितु
 सचै दरबारि ॥ नानक नाम विहूणिआ ना उरवारि न पारि ॥२॥ पउड़ी ॥ जो हरि नामु धिआइदे
 से हरि हरि नामि रते मन माही ॥ जिना मनि चिति इकु अराधिआ तिना इकस बिनु दूजा को नाही ॥
 सेई पुरख हरि सेवदे जिन धुरि मसतकि लेखु लिखाही ॥ हरि के गुण नित गावदे हरि गुण गाइ
 गुणी समझाही ॥ वडिआई वडी गुरमुखा गुर पूरै हरि नामि समाही ॥१७॥ सलोकु मः ३ ॥ सतिगुर
 की सेवा गाखड़ी सिरु दीजै आपु गवाइ ॥ सबदि मरहि फिरि ना मरहि ता सेवा पवै सभ थाइ ॥
 पारस परसिअै पारसु होवै सचि रहै लिव लाइ ॥ जिसु पूरबि होवै लिखिआ तिसु सतिगुरु मिलै प्रभु
 आइ ॥ नानक गणतै सेवकु ना मिलै जिसु बखसे सो पवै थाइ ॥१॥ मः ३ ॥ महलु कुमहलु न जाणनी
 मूरख अपणै सुआइ ॥ सबदु चीनहि ता महलु लहहि जोती जोति समाइ ॥ सदा सचे का भउ मनि वसै
 ता सभा सोझी पाइ ॥ सतिगुरु अपणै घरि वरतदा आपे लए मिलाइ ॥ नानक सतिगुरि मिलिअै
 सभ पूरी पई जिस नो किरपा करे रजाइ ॥२॥ पउड़ी ॥ धन्नु धनु भाग तिना भगत जना जो हरि नामा
 हरि मुखि कहतिआ ॥ धनु धनु भाग तिना संत जना जो हरि जसु स्रवणी सुणतिआ ॥ धनु धनु भाग तिना
 साध जना हरि कीरतनु गाइ गुणी जन बणतिआ ॥ धनु धनु भाग तिना गुरमुखा जो गुरसिख लै मनु
 जिणतिआ ॥ सभ दू वडे भाग गुरसिखा के जो गुर चरणी सिख पड़तिआ ॥१८॥ सलोकु मः ३ ॥ ब्रहमु
 बिंदै तिस दा ब्रहमतु रहै एक सबदि लिव लाइ ॥ नव निधी अठारह सिधी पिछै लगीआ फिरहि
 जो हरि हिरदै सदा वसाइ ॥ बिनु सतिगुर नाउ न पाईअै बुझहु करि वीचारु ॥ नानक पूरै भागि
 सतिगुरु मिलै सुखु पाए जुग चारि ॥१॥ मः ३ ॥ किआ गभरू किआ बिरधि है मनमुख तृसना भुख न
 जाइ ॥ गुरमुखि सबदे रतिआ सीतलु होए आपु गवाइ ॥ अंदरु तृपति संतोखिआ फिरि भुख न लगै

आइ ॥ नानक जि गुरमुखि करहि सो परवाणु है जो नामि रहे लिव लाइ ॥२॥ पउड़ी ॥ हउ बलिहारी
 तिन्न कंउ जो गुरमुखि सिखा ॥ जो हरि नामु धिआइदे तिन दरसनु पिखा ॥ सुणि कीरतनु हरि गुण रवा
 हरि जसु मनि लिखा ॥ हरि नामु सलाही रंग सिउ सभि किलविख कृखा ॥ धनु धन्नु सुहावा सो सरीरु
 थानु है जिथै मेरा गुरु धरे विखा ॥१६॥ सलोकु मः ३ ॥ गुर बिनु गिआनु न होवई ना सुखु वसै मनि
 आइ ॥ नानक नाम विहूणे मनमुखी जासनि जनमु गवाइ ॥१॥ मः ३ ॥ सिध साधिक नावै नो सभि
 खोजदे थकि रहे लिव लाइ ॥ बिनु सतिगुर किनै न पाइओ गुरमुखि मिलै मिलाइ ॥ बिनु नावै पैणु
 खाणु सभु बादि है धिगु सिधी धिगु करमाति ॥ सा सिधि सा करमाति है अचिंतु करे जिसु दाति ॥ नानक
 गुरमुखि हरि नामु मनि वसै एहा सिधि एहा करमाति ॥२॥ पउड़ी ॥ हम ढाढी हरि प्रभ खसम के
 नित गावह हरि गुण छंता ॥ हरि कीरतनु करह हरि जसु सुणह तिसु कवला कंता ॥ हरि दाता सभु
 जगतु भिखारीआ मंगत जन जंता ॥ हरि देवहु दानु दइआल होइ विचि पाथर कृम जंता ॥ जन
 नानक नामु धिआइआ गुरमुखि धनवंता ॥२०॥ सलोकु मः ३ ॥ पड़णा गुड़णा संसार की कार है
 अंदरि तृसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना
 गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे
 वीचारु ॥ धन्नु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई
 वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु
 मरै सचि रहै लिव लाइ ॥ नानक इसु मन की मलु डिउ उतरै हउमै सबदि जलाइ ॥२॥ पउड़ी ॥
 हरि हरि संत मिलहु मेरे भाई हरि नामु दृढ़ावहु इक किनका ॥ हरि हरि सीगारु बनावहु हरि जन
 हरि कापड़ु पहिरहु खिम का ॥ अइसा सीगारु मेरे प्रभ भावै हरि लागै पिआरा पृम का ॥ हरि हरि नामु
 बोलहु दिनु राती सभि किलविख काटै इक पलका ॥ हरि हरि दइआलु होवै जिसु उपरि सो गुरमुखि

हरि जपि जिणका ॥२१॥ सलोकु मः ३ ॥ जनम जनम की इसु मन कउ मलु लागी काला होआ सिआहु
 ॥ खन्नली धोती उजली न होवई जे सउ धोवणि पाहु ॥ गुर परसादी जीवतु मरै उलटी होवै मति
 बदलाहु ॥ नानक मैलु न लगई ना फिरि जोनी पाहु ॥१॥ मः ३ ॥ चहु जुगी कलि काली काँढी डिक
 उतम पदवी इसु जुग माहि ॥ गुरमुखि हरि कीरति फलु पाईअै जिन कउ हरि लिखि पाहि ॥ नानक
 गुर परसादी अनदिनु भगति हरि उचरहि हरि भगती माहि समाहि ॥२॥ पउड़ी ॥ हरि हरि मेलि
 साध जन संगति मुखि बोली हरि हरि भली बाणि ॥ हरि गुण गावा हरि नित चवा गुरमती हरि
 रंगु सदा माणि ॥ हरि जपि जपि अउखध खाधिआ सभि रोग गवाते दुखा घाणि ॥ जिना सासि गिरासि
 न विसरै से हरि जन पूरे सही जाणि ॥ जो गुरमुखि हरि आराधदे तिन चूकी जम की जगत काणि
 ॥२२॥ सलोकु मः ३ ॥ रे जन उथारै दबिओहु सुतिआ गई विहाडि ॥ सतिगुर का सबदु सुणि न
 जागिओ अंतरि न उपजिओ चाउ ॥ सरीरु जलउ गुण बाहरा जो गुर कार न कमाडि ॥ जगतु जलम्दा
 डिटु मै हउमै दूजै भाडि ॥ नानक गुर सरणार्ई उबरे सचु मनि सबदि धिआडि ॥१॥ मः ३ ॥ सबदि
 रते हउमै गई सोभावन्ती नारि ॥ पिर कै भाणै सदा चलै ता बनिआ सीगारु ॥ सेज सुहावी सदा पिरु
 रावै हरि वरु पाडिआ नारि ॥ ना हरि मरै न कदे दुखु लागै सदा सुहागणि नारि ॥ नानक हरि प्रभ
 मेलि लई गुर कै हेति पिआरि ॥२॥ पउड़ी ॥ जिना गुरु गोपिआ आपणा ते नर बुरिआरी ॥ हरि
 जीउ तिन का दरसनु ना करहु पापिसट हतिआरी ॥ ओहि घरि घरि फिरहि कुसुध मनि जिउ धरकट
 नारी ॥ वडभागी संगति मिले गुरमुखि सवारी ॥ हरि मेलहु सतिगुर दडिआ करि गुर कउ बलिहारी
 ॥२३॥ सलोकु मः ३ ॥ गुर सेवा ते सुखु ऊपजै फिरि दुखु न लगै आडि ॥ जंमणु मरणा मिटि गडिआ
 कालै का किछु न बसाडि ॥ हरि सेती मनु रवि रहिआ सचे रहिआ समाडि ॥ नानक हउ बलिहारी
 तिन्न कउ जो चलनि सतिगुर भाडि ॥१॥ मः ३ ॥ बिनु सबदै सुधु न होवई जे अनेक करै सीगार ॥

पिर की सार न जाणई दूजै भाड़ि पिआरु ॥ सा कुसुध सा कुलखणी नानक नारी विचि कुनारि ॥२॥
 पउड़ी ॥ हरि हरि अपणी दड़िआ करि हरि बोली बैणी ॥ हरि नामु धिआई हरि उचरा हरि लाहा
 लैणी ॥ जो जपदे हरि हरि दिनसु राति तिन हउ कुरबैणी ॥ जिना सतिगुरु मेरा पिआरा अराधिआ
 तिन जन देखा नैणी ॥ हउ वारिआ अपणे गुरु कउ जिनि मेरा हरि सजणु मेलिआ सैणी ॥२४॥
 सलोकु मः ४ ॥ हरि दासन सिउ प्रीति है हरि दासन को मितु ॥ हरि दासन कै वसि है जिउ जंती कै वसि
 जंतु ॥ हरि के दास हरि धिआड़िदे करि प्रीतम सिउ नेहु ॥ किरपा करि कै सुनहु प्रभ सभ जग महि
 वरसै मेहु ॥ जो हरि दासन की उसतति है सा हरि की वडिआई ॥ हरि आपणी वडिआई भावदी
 जन का जैकारु कराई ॥ सो हरि जनु नामु धिआड़िदा हरि हरि जनु इक समानि ॥ जनु नानकु हरि का
 दासु है हरि पैज रखहु भगवान ॥१॥ मः ४ ॥ नानक प्रीति लाई तिनि साचै तिसु बिनु रहणु न जाई
 ॥ सतिगुरु मिलै त पूरा पाईअै हरि रसि रसन रसाई ॥२॥ पउड़ी ॥ रैणि दिनसु परभाति तूहै ही
 गावणा ॥ जीअ जंत सरबत नाउ तेरा धिआवणा ॥ तू दाता दातारु तेरा दिता खावणा ॥ भगत जना
 कै संगि पाप गवावणा ॥ जन नानक सद बलिहारै बलि बलि जावणा ॥२५॥ सलोकु मः ४ ॥ अंतरि
 अगिआनु भई मति मधिम सतिगुर की परतीति नाही ॥ अंदरि कपटु सभु कपटो करि जाणै कपटे
 खपहि खपाही ॥ सतिगुर का भाणा चिति न आवै आपणै सुआड़ि फिराही ॥ किरपा करे जे आपणी ता
 नानक सबदि समाही ॥१॥ मः ४ ॥ मनमुख माड़िआ मोहि विआपे दूजै भाड़ि मनूआ थिरु नाहि ॥
 अनदिनु जलत रहहि दिनु राती हउमै खपहि खपाहि ॥ अंतरि लोभु महा गुबारा तिन कै निकटि न
 कोई जाहि ॥ ओड़ि आपि दुखी सुखु कबहू न पावहि जनमि मरहि मरि जाहि ॥ नानक बखसि लए प्रभु
 साचा जि गुर चरनी चितु लाहि ॥२॥ पउड़ी ॥ संत भगत परवाणु जो प्रभि भाड़िआ ॥ सेई बिचखण
 जंत जिनी हरि धिआड़िआ ॥ अमृतु नामु निधानु भोजनु खाड़िआ ॥ संत जना की धूरि मसतकि

लाडिआ ॥ नानक भए पुनीत हरि तीरथि नाडिआ ॥२६॥ सलोकु मः ४ ॥ गुरमुखि अंतरि साँति है
 मनि तनि नामि समाडि ॥ नामो चितवै नामु पढ़ै नामि रहै लिव लाडि ॥ नामु पदारथु पाडिआ चिंता
 गई बिलाडि ॥ सतिगुरि मिलिअै नामु ऊपजै तिसना भुख सभ जाडि ॥ नानक नामे रतिआ नामो पलै
 पाडि ॥१॥ मः ४ ॥ सतिगुर पुरखि जि मारिआ भ्रमि भ्रमिआ घरु छोडि गडिआ ॥ ओसु पिछै वजै फकड़ी
 मुहु काला आगै भडिआ ॥ ओसु अरलु बरलु मुहहु निकलै नित झगू सुटदा मुआ ॥ किआ होवै किसै ही
 दै कीतै जाँ धुरि किरतु ओस दा एहो जेहा पडिआ ॥ जिथै ओहु जाडि तिथै ओहु झूठा कूडु बोले किसै न भावै
 ॥ वेखहु भाई वडिआई हरि संतहु सुआमी अपुने की जैसा कोई करै तैसा कोई पावै ॥ एहु ब्रहम
 बीचारु होवै दरि साचै अगो दे जनु नानकु आखि सुणावै ॥२॥ पउड़ी ॥ गुरि सचै बधा थेहु रखवाले
 गुरि दिते ॥ पूरन होई आस गुर चरणी मन रते ॥ गुरि कृपालि बेअंति अवगुण सभि हते ॥ गुरि
 अपणी किरपा धारि अपणे करि लिते ॥ नानक सद बलिहार जिसु गुर के गुण डिते ॥२७॥
 सलोक मः १ ॥ ता की रजाडि लेखिआ पाडि अब किआ कीजै पाँडे ॥ हुकमु होआ हासलु तदे होडि
 निबडिआ ह्यढहि जीअ कमाँदे ॥१॥ मः २ ॥ नकि नथ खसम हथ किरतु धके दे ॥ जहा दाणे तहाँ
 खाणे नानका सचु हे ॥२॥ पउड़ी ॥ सभे गला आपि थाटि बहालीओनु ॥ आपे रचनु रचाडि आपे ही
 घालिओनु ॥ आपे जंत उपाडि आपि प्रतिपालिओनु ॥ दास रखे कंठि लाडि नदरि निहालिओनु ॥
 नानक भगता सदा अन्नदु भाउ दूजा जालिओनु ॥२८॥ सलोकु मः ३ ॥ ए मन हरि जी धिआडि तू डिक
 मनि डिक चिति भाडि ॥ हरि कीआ सदा सदा वडिआईआ देडि न पछोताडि ॥ हउ हरि कै सद
 बलिहारणै जितु सेविअै सुखु पाडि ॥ नानक गुरमुखि मिलि रहै हउमै सबदि जलाडि ॥१॥ मः ३ ॥
 आपे सेवा लाडिअनु आपे बखस करेडि ॥ सभना का मा पिउ आपि है आपे सार करेडि ॥ नानक
 नामु धिआडिनि तिन निज घरि वासु है जुगु जुगु सोभा होडि ॥२॥ पउड़ी ॥ तू करण कारण समरथु

हहि करते मै तुझ बिनु अवरु न कोई ॥ तुधु आपे सिसटि सिरजीआ आपे फुनि गोई ॥ सभु इकी सबदु
वरतदा जो करे सु होई ॥ वडिआई गुरुमुखि देइ प्रभु हरि पावै सोई ॥ गुरुमुखि नानक आराधिआ
सभि आखहु धन्नु धन्नु धन्नु गुरु सोई ॥२६॥१॥ सुधु

रागु सोरठि बाणी भगत कबीर जी की घरु १

१ॐ सतिगुर प्रसादि ॥

बुत पूजि पूजि द्विदू मूए तुरक मूए सिरु नाई ॥ ओड़ि ले जारे ओड़ि ले गाडे तेरी गति दुहू न पाई ॥
१॥ मन रे संसारु अंध गहेरा ॥ चहु दिस पसरिओ है जम जेवरा ॥१॥ रहाउ ॥ कबित पड़े पड़ि
कबिता मूए कपड़ केदारै जाई ॥ जटा धारि धारि जोगी मूए तेरी गति दिनहि न पाई ॥२॥ दरबु
संचि संचि राजे मूए गडि ले कंचन भारी ॥ बेद पड़े पड़ि पंडित मूए रूपु देखि देखि नारी ॥३॥ राम
नाम बिनु सभै बिगूते देखहु निरखि सरीरा ॥ हरि के नाम बिनु किनि गति पाई कहि उपदेसु कबीरा
॥४॥१॥ जब जरीअै तब होड़ि भसम तनु रहै किरम दल खाई ॥ काची गागरि नीरु परतु है डिआ
तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता
सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती
बार लेहु लेहु करीअै भूतु रहन किउ दीआ ॥२॥ देहुरी लउ बरी नारि संगि भई आगै सजन सुहेला
॥ मरघट लउ सभु लोगु कुटंबु भडिओ आगै ह्यसु अकेला ॥३॥ कहतु कबीर सुनहु रे प्रानी परे काल
ग्रस कूआ ॥ झूठी माडिआ आपु बंधाडिआ जिउ नलनी भ्रमि सूआ ॥४॥२॥ बेद पुरान सभै मत
सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे
सरिओ न एकै काजा ॥ भजिओ न रघुपति राजा ॥१॥ रहाउ ॥ बन खंड जाडि जोगु तपु कीनो कंद मूलु
चुनि खाडिआ ॥ नादी बेदी सबदी मोनी जम के पटै लिखाडिआ ॥२॥ भगति नारदी रिदै न आई काछि
कूछि तनु दीना ॥ राग रागनी डिंभ होड़ि बैठा उनि हरि पहि किआ लीना ॥३॥ परिओ कालु सभै

जग ऊपर माहि लिखे भ्रम गिआनी ॥ कहु कबीर जन भए खालसे प्रेम भगति जिह जानी ॥४॥३॥
 घरु २ ॥ दुइ दुइ लोचन पेखा ॥ हउ हरि बिनु अउरु न देखा ॥ नैन रहे रंगु लाई ॥ अब बे गल
 कहनु न जाई ॥१॥ हमरा भरमु गड़िआ भउ भागा ॥ जब राम नाम चितु लागा ॥१॥ रहाउ ॥ बाजीगर
 डंक बजाई ॥ सभ खलक तमासे आई ॥ बाजीगर साँगु सकेला ॥ अपने रंग रवै अकेला ॥२॥ कथनी
 कहि भरमु न जाई ॥ सभ कथि कथि रही लुकाई ॥ जा कउ गुरमुखि आपि बुझाई ॥ ता के हिरदै रहिआ
 समाई ॥३॥ गुर किंचत किरपा कीनी ॥ सभु तनु मनु देह हरि लीनी ॥ कहि कबीर रंगि राता ॥
 मिलिओ जगजीवन दाता ॥४॥४॥ जा के निगम दूध के ठाटा ॥ समुंदु बिलोवन कउ माटा ॥ ता की
 होहु बिलोवनहारी ॥ किउ मेटे गो छाछि तुहारी ॥१॥ चेरी तू रामु न करसि भतारा ॥ जगजीवन प्रान
 अधारा ॥१॥ रहाउ ॥ तेरे गलहि तउकु पग बेरी ॥ तू घर घर रमईअै फेरी ॥ तू अजहु न चेतसि
 चेरी ॥ तू जमि बपुरी है हेरी ॥२॥ प्रभ करन करावनहारी ॥ किआ चेरी हाथ बिचारी ॥ सोई सोई
 जागी ॥ जितु लाई तितु लागी ॥३॥ चेरी तै सुमति कहाँ ते पाई ॥ जा ते भ्रम की लीक मिटाई ॥ सु
 रसु कबीरै जानिआ ॥ मेरो गुर प्रसादि मनु मानिआ ॥४॥५॥ जिह बाझु न जीआ जाई ॥ जउ मिलै
 त घाल अघाई ॥ सद जीवनु भलो कहाँही ॥ मूए बिनु जीवनु नाही ॥१॥ अब किआ कथीअै गिआनु
 बीचारा ॥ निज निरखत गत बिउहारा ॥१॥ रहाउ ॥ घसि कुंकम चंदनु गारिआ ॥ बिनु नैनहु जगतु
 निहारिआ ॥ पूति पिता डिकु जाइआ ॥ बिनु ठाहर नगरु बसाइआ ॥२॥ जाचक जन दाता पाइआ
 ॥ सो दीआ न जाई खाइआ ॥ छोडिआ जाइ न मूका ॥ अउरन पहि जाना चूका ॥३॥ जो जीवन मरना
 जानै ॥ सो पंच सैल सुख मानै ॥ कबीरै सो धनु पाइआ ॥ हरि भेटत आपु मिटाइआ ॥४॥६॥ किआ
 पड़ीअै किआ गुनीअै ॥ किआ बेद पुरानाँ सुनीअै ॥ पड़े सुने किआ होई ॥ जउ सहज न मिलिओ सोई
 ॥१॥ हरि का नामु न जपसि गवारा ॥ किआ सोचहि बारं बारा ॥१॥ रहाउ ॥ अंधिआरे दीपकु चहीअै

॥ इक बसतु अगोचर लहीअै ॥ बसतु अगोचर पाई ॥ घटि दीपकु रहिआ समाई ॥२॥ कहि कबीर
अब जानिआ ॥ जब जानिआ तउ मनु मानिआ ॥ मन माने लोगु न पतीजै ॥ न पतीजै तउ किआ कीजै
॥३॥७॥ हृदै कपटु मुख गिआनी ॥ झूठे कहा बिलोवसि पानी ॥१॥ काँड़िआ माँजसि कउन गुनाँ
॥ जउ घट भीतरि है मलनाँ ॥१॥ रहाउ ॥ लउकी अठसठि तीरथ नाई ॥ कउरापनु तऊ न जाई
॥२॥ कहि कबीर बीचारी ॥ भव सागरु तारि मुरारी ॥३॥८॥

सोरठि

१९९॥सतिगुर प्रसादि ॥

बहु परपंच करि पर धनु लिआवै ॥ सुत दारा पहि आनि लुटावै ॥१॥ मन मेरे भूले कपटु न कीजै ॥
अंति निबेरा तेरे जीअ पहि लीजै ॥१॥ रहाउ ॥ छिनु छिनु तनु छीजै जरा जनावै ॥ तब तेरी ओक कोई
पानीओ न पावै ॥२॥ कहतु कबीरु कोई नही तेरा ॥ हिरदै रामु की न जपहि सवेरा ॥३॥६॥ संतहु
मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग
पड़त है चोरी ॥ मूँदि लीए दरवाजे ॥ बाजीअले अनहद बाजे ॥१॥ कुंभ कमलु जलि भरिआ ॥ जलु
मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
रागु सोरठि ॥ भूखे भगति न कीजै ॥ यह माला अपनी लीजै ॥ हउ माँगउ संतन रेना ॥ मै नाही किसी
का देना ॥१॥ माधो कैसी बनै तुम संगे ॥ आपि न देहु त लेवउ मंगे ॥ रहाउ ॥ दुड़ि सेर माँगउ चूना
॥ पाउ घीउ संगि लूना ॥ अध सेरु माँगउ दाले ॥ मो कउ दोनउ वखत जिवाले ॥२॥ खाट माँगउ
चउपाई ॥ सिरहाना अवर तुलाई ॥ ऊपर कउ माँगउ खीधा ॥ तेरी भगति करै जनु थीधा ॥३॥ मै
नाही कीता लबो ॥ इकु नाउ तेरा मै फबो ॥ कहि कबीर मनु मानिआ ॥ मनु मानिआ तउ हरि जानिआ
॥४॥११॥

रागु सोरठि बाणी भगत नामदे जी की घरु २

१९९॥सतिगुर प्रसादि ॥ जब देखा तब गावा ॥ तउ

जन धीरजु पावा ॥१॥ नादि समाझिलो रे सतिगुरु भेटिले देवा ॥१॥ रहाउ ॥ जह झिलि मिलि कारु
 दिसंता ॥ तह अनहद सबद बजंता ॥ जोती जोति समानी ॥ मै गुर परसादी जानी ॥२॥ रतन कमल
 कोठरी ॥ चमकार बीजुल तही ॥ नैरै नाही दूरि ॥ निज आतमै रहिआ भरपूरि ॥३॥ जह अनहत सूर
 उज्यारा ॥ तह दीपक जलै छंछारा ॥ गुर परसादी जानिआ ॥ जनु नामा सहज समानिआ ॥४॥१॥
 घरु ४ सोरठि ॥ पाड़ पड़ोसणि पूछि ले नामा का पहि छानि छावाई हो ॥ तो पहि दुगणी मजूरी दैहउ
 मो कउ बेढी देहु बताई हो ॥१॥ री बाई बेढी देनु न जाई ॥ देखु बेढी रहिओ समाई ॥ हमारै बेढी
 प्रान अधारा ॥१॥ रहाउ ॥ बेढी प्रीति मजूरी माँगै जउ कोऊ छानि छावावै हो ॥ लोग कुटंब सभहु ते
 तोरै तउ आपन बेढी आवै हो ॥२॥ असो बेढी बरनि न साकउ सभ अंतर सभ ठाँई हो ॥ गुँगै महा
 अमृत रसु चाखिआ पूछे कहनु न जाई हो ॥३॥ बेढी के गुण सुनि री बाई जलधि बाँधि धू थापिओ
 हो ॥ नामे के सुआमी सीअ बहोरी लम्क भभीखण आपिओ हो ॥४॥२॥ सोरठि घरु ३ ॥ अणमड़िआ
 मंदलु बाजै ॥ बिनु सावण घनहरु गाजै ॥ बादल बिनु बरखा होई ॥ जउ ततु बिचारै कोई ॥१॥
 मो कउ मिलिओ रामु सनेही ॥ जिह मिलिअै देह सुदेही ॥१॥ रहाउ ॥ मिलि पारस कंचनु होइआ ॥
 मुख मनसा रतनु परोइआ ॥ निज भाउ भइआ भ्रमु भागा ॥ गुर पूछे मनु पतीआगा ॥२॥ जल
 भीतरि कुंभ समानिआ ॥ सभ रामु एकु करि जानिआ ॥ गुर चले है मनु मानिआ ॥ जन नामै ततु
 पछानिआ ॥३॥३॥

रागु सोरठि बाणी भगत रविदास जी की १९ सतिगुर प्रसादि ॥

जब हम होते तब तू नाही अब तूही मै नाही ॥ अनल अगम जैसे लहरि मड़ि ओदधि जल
 केवल जल माँही ॥१॥ माधवे किआ कहीअै भ्रमु अैसा ॥ जैसा मानीअै होइि न तैसा ॥१॥ रहाउ ॥
 नरपति एकु सिंघासनि सोइआ सुपने भइआ भिखारी ॥ अछत राज बिछुरत दुखु पाइआ सो गति

भई हमारी ॥२॥ राज भुइअंग प्रसंग जैसे हहि अब कछु मरमु जनाइआ ॥ अनिक कटक जैसे भूलि
 परे अब कहते कहनु न आइआ ॥३॥ सरबे एकु अनेकै सुआमी सभ घट भोगवै सोई ॥ कहि रविदास
 हाथ पै नैरै सहजे होइ सु होई ॥४॥१॥ जउ हम बाँधे मोह फास हम प्रेम बधनि तुम बाधे ॥ अपने
 छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे
 औसी ॥१॥ रहाउ ॥ मीनु पकरि फाँकिओ अरु काटिओ राँधि कीओ बहु बानी ॥ खंड खंड करि भोजनु
 कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु
 जगतु बिआपिओ भगत नही संतापा ॥३॥ कहि रविदास भगति इक बाढी अब इह का सिउ
 कहीअै ॥ जा कारनि हम तुम आराधे सो दुखु अजहू सहीअै ॥४॥२॥ दुलभ जनमु पुन्न फल पाइओ
 बिरथा जात अबिबेकै ॥ राजे इंद्र समसरि गृह आसन बिनु हरि भगति कहहु किह लेखै ॥१॥ न
 बीचारिओ राजा राम को रसु ॥ जिह रस अनरस बीसरि जाही ॥१॥ रहाउ ॥ जानि अजान भए हम
 बावर सोच असोच दिवस जाही ॥ इंद्री सबल निबल बिबेक बुधि परमारथ परवेस नही ॥२॥
 कहीअत आन अचरीअत अन कछु समझ न परै अपर माइआ ॥ कहि रविदास उदास दास मति
 परहरि कोपु करहु जीअ दइआ ॥३॥३॥ सुख सागरु सुरतर चिंतामनि कामधेनु बसि जा के ॥ चारि
 पदारथ असट दसा सिधि नव निधि कर तल ता के ॥१॥ हरि हरि हरि न जपहि रसना ॥ अवर सभ
 तिआगि बचन रचना ॥१॥ रहाउ ॥ नाना खिआन पुरान बेद बिधि चउतीस अखर माँही ॥ बिआस
 बिचारि कहिओ परमारथु राम नाम सरि नाही ॥२॥ सहज समाधि उपाधि रहत फुनि बडै भागि
 लिव लागी ॥ कहि रविदास प्रगासु रिदै धरि जनम मरन भै भागी ॥३॥४॥ जउ तुम गिरिवर
 तउ हम मोरा ॥ जउ तुम चंद तउ हम भए है चकोरा ॥१॥ माधवे तुम न तोरहु तउ हम नही
 तोरहि ॥ तुम सिउ तोरि कवन सिउ जोरहि ॥१॥ रहाउ ॥ जउ तुम दीवरा तउ हम बाती ॥ जउ

तुम तीरथ तउ हम जाती ॥२॥ साची प्रीति हम तुम सिउ जोरी ॥ तुम सिउ जोरि अवर संगि तोरी ॥३॥
 जह जह जाउ तहा तेरी सेवा ॥ तुम सो ठाकुरु अउरु न देवा ॥४॥ तुमरे भजन कटहि जम फाँसा ॥
 भगति हेत गावै रविदासा ॥५॥५॥ जल की भीति पवन का थंभा रक्त बुंद का गारा ॥ हाड मास
 नाड़ी की पिंजरु पंखी बसै बिचारा ॥१॥ प्राणी किया मेरा किया तेरा ॥ जैसे तरवर पंखि बसेरा ॥१॥
 रहाउ ॥ राखहु कंध उसारहु नीवाँ ॥ साढे तीनि हाथ तेरी सीवाँ ॥२॥ बंके बाल पाग सिरि डेरी ॥
 इहु तनु होइगो भसम की ढेरी ॥३॥ ऊचे मंदर सुंदर नारी ॥ राम नाम बिनु बाजी हारी ॥४॥ मेरी
 जाति कमीनी पाँति कमीनी ओछा जनमु हमारा ॥ तुम सरनागति राजा राम चंद कहि रविदास चमारा
 ॥५॥६॥ चमरटा गाँठि न जनई ॥ लोगु गठावै पनही ॥१॥ रहाउ ॥ आर नही जिह तोपउ ॥ नही
 राँबी ठाउ रोपउ ॥१॥ लोगु गंठि गंठि खरा बिगूचा ॥ हउ बिनु गाँठे जाइ पहूचा ॥२॥ रविदासु
 जपै राम नामा ॥ मोहि जम सिउ नाही कामा ॥३॥७॥

रागु सोरठि बाणी भगत भीखन की

१६ सतिगुर प्रसादि ॥

नैनहु नीरु बहै तनु खीना भए केस दुध वानी ॥ रूधा कंठु सबदु नही उचरै अब किया करहि परानी
 ॥१॥ राम राइ होहि बैद बनवारी ॥ अपने संतह लेहु उबारी ॥१॥ रहाउ ॥ माथे पीर सरीरि
 जलनि है करक करेजे माही ॥ औसी बेदन उपजि खरी भई वा का अउखधु नाही ॥२॥ हरि का नामु
 अमृत जलु निरमलु इहु अउखधु जगि सारा ॥ गुर परसादि कहै जनु भीखनु पावउ मोख दुआरा
 ॥३॥१॥ औसा नामु रतनु निरमोलकु पुनि पदारथु पाइआ ॥ अनिक जतन करि हिरदै राखिआ
 रतनु न छपै छपाइआ ॥१॥ हरि गुन कहते कहनु न जाई ॥ जैसे गूंगे की मिठिआई ॥१॥
 रहाउ ॥ रसना रमत सुनत सुखु स्रवना चित चेत सुखु होई ॥ कहु भीखन दुइ नैन संतोखे जह देखाँ
 तह सोई ॥२॥२॥

धनासरी महला १ घर १ चउपदे

१ॐ सति नामु करता पुरखु निरभउ निरवैरु अकाल मूरति अजूनी सैभं गुर प्रसादि ॥

जीउ डरतु है आपणा कै सिउ करी पुकार ॥ दूख विसारणु सेविआ सदा सदा दातारु ॥१॥ साहिबु मेरा नीत नवा सदा सदा दातारु ॥१॥ रहाउ ॥ अनदिनु साहिबु सेवीअै अंति छडाए सोडि ॥ सुणि सुणि मेरी कामणी पारि उतारा होडि ॥२॥ दडिआल तेरै नामि तरा ॥ सद कुरबाणै जाउ ॥१॥ रहाउ ॥ सरबं साचा एकु है दूजा नाही कोडि ॥ ता की सेवा सो करे जा कउ नदरि करे ॥३॥ तुधु बाझु पिआरे केव रहा ॥ सा वडिआई देहि जितु नामि तेरे लागि रहाँ ॥ दूजा नाही कोडि जिसु आगै पिआरे जाडि कहा ॥१॥ रहाउ ॥ सेवी साहिबु आपणा अवरु न जाचंउ कोडि ॥ नानकु ता का दासु है बिंद बिंद चुख चुख होडि ॥४॥ साहिब तेरे नाम विटहु बिंद बिंद चुख चुख होडि ॥१॥ रहाउ ॥४॥१॥ धनासरी महला १ ॥ हम आदमी हाँ इक दमी मुहलति मुहतु न जाणा ॥ नानकु बिनवै तिसै सरेवहु जा के जीअ पराणा ॥१॥ अंधे जीवना वीचारि देखि केते के दिना ॥१॥ रहाउ ॥ सासु मासु सभु जीउ तुमारा तू मै खरा पिआरा ॥ नानकु साडिरु एव कहतु है सचे परवदगारा ॥२॥ जे तू किसै न देही मेरे साहिबा किया को कटै गहणा ॥ नानकु बिनवै सो किछु पाईअै पुरबि लिखे का लहणा ॥३॥ नामु खसम का चिति न कीआ कपटी कपटु कमाणा ॥ जम दुआरि जा पकड़ि चलाडिआ ता

चलदा पछुताणा ॥४॥ जब लगु दुनीआ रहीअै नानक किछु सुणीअै किछु कहीअै ॥ भालि रहे हम रहणु न पाइआ जीवतिआ मरि रहीअै ॥५॥२॥

धनासरी महला १ घरु दूजा

१९८ सतिगुर प्रसादि ॥

किउ सिमरी सिवरिआ नही जाइ ॥ तपै हिआउ जीअड़ा बिललाइ ॥ सिरजि सवारे साचा सोइ ॥ तिसु विसरिअै चंगा किउ होइ ॥१॥ हिकमति हुकमि न पाइआ जाइ ॥ किउ करि साचि मिलउ मेरी माइ ॥१॥ रहाउ ॥ वखरु नामु देखण कोई जाइ ॥ ना को चाखै ना को खाइ ॥ लोकि पतीणै ना पति होइ ॥ ता पति रहै राखै जा सोइ ॥२॥ जह देखा तह रहिआ समाइ ॥ तुधु बिनु दूजी नाही जाइ ॥ जे को करे कीतै किआ होइ ॥ जिस नो बखसे साचा सोइ ॥३॥ हुणि उठि चलणा मुहति कि तालि ॥ किआ मुहु देसा गुण नही नालि ॥ जैसी नदरि करे तैसा होइ ॥ विणु नदरी नानक नही कोइ ॥४॥१॥३॥ धनासरी महला १ ॥ नदरि करे ता सिमरिआ जाइ ॥ आतमा द्रवै रहै लिव लाइ ॥ आतमा परातमा एको करै ॥ अंतर की दुबिधा अंतरि मरै ॥१॥ गुर परसादी पाइआ जाइ ॥ हरि सिउ चितु लागै फिरि कालु न खाइ ॥१॥ रहाउ ॥ सचि सिमरिअै होवै परगासु ॥ ता ते बिखिआ महि रहै उदासु ॥ सतिगुर की अैसी वडिआई ॥ पुत्र कलत्र विचे गति पाई ॥२॥ अैसी सेवकु सेवा करै ॥ जिस का जीउ तिसु आगै धरै ॥ साहिब भावै सो परवाणु ॥ सो सेवकु दरगह पावै माणु ॥३॥ सतिगुर की मूरति हिरदै वसाए ॥ जो इछै सोई फलु पाए ॥ साचा साहिबु किरपा करै ॥ सो सेवकु जम ते कैसा डरै ॥४॥ भनति नानकु करे वीचारु ॥ साची बाणी सिउ धरे पिआरु ॥ ता को पावै मोख दुआरु ॥ जपु तपु सभु इहु सबदु है सारु ॥५॥२॥४॥ धनासरी महला १ ॥ जीउ तपतु है बारो बार ॥ तपि तपि खपै बहुतु बेकार ॥ जै तनि बाणी विसरि जाइ ॥ जिउ पका रोगी विललाइ ॥१॥ बहुता बोलणु झखणु होइ ॥ विणु बोले जाणै सभु सोइ ॥१॥ रहाउ ॥ जिनि कन कीते अखी नाकु ॥ जिनि जिहवा

दिती बोले तातु ॥ जिनि मनु राखिआ अगनी पाडि ॥ वाजै पवणु आखै सभ जाडि ॥२॥ जेता मोहु परीति सुआद ॥ सभा कालख दागा दाग ॥ दाग दोस मुहि चलिआ लाडि ॥ दरगह बैसण नाही जाडि ॥३॥ करमि मिलै आखणु तेरा नाउ ॥ जितु लगि तरणा होरु नही थाउ ॥ जे को डूबै फिरि होवै सार ॥ नानक साचा सरब दातार ॥४॥३॥५॥ धनासरी महला १ ॥ चोरु सलाहे चीतु न भीजै ॥ जे बदी करे ता तसू न छीजै ॥ चोर की हामा भरे न कोडि ॥ चोरु कीआ चंगा किउ होडि ॥१॥ सुणि मन अंधे कुते कूड़िआर ॥ बिनु बोले बूझीअै सचिआर ॥१॥ रहाउ ॥ चोरु सुआलिउ चोरु सिआणा ॥ खोटे का मुलु एकु दुगाणा ॥ जे साथि रखीअै दीजै रलाडि ॥ जा परखीअै खोटा होडि जाडि ॥२॥ जैसा करे सु तैसा पावै ॥ आपि बीजि आपे ही खावै ॥ जे वडिआईआ आपे खाडि ॥ जेही सुरति तेहै राहि जाडि ॥३॥ जे सउ कूड़ीआ कूडु कबाडु ॥ भावै सभु आखउ संसारु ॥ तुधु भावै अधी परवाणु ॥ नानक जाणै जाणु सुजाणु ॥४॥४॥६॥ धनासरी महला १ ॥ काडिआ कागटु मनु परवाणा ॥ सिर के लेख न पडै डिआणा ॥ दरगह घड़ीअहि तीने लेख ॥ खोटा कामि न आवै वेखु ॥१॥ नानक जे विचि रुपा होडि ॥ खरा खरा आखै सभु कोडि ॥१॥ रहाउ ॥ कादी कूडु बोलि मलु खाडि ॥ ब्राहमणु नावै जीआ घाडि ॥ जोगी जुगति न जाणै अंधु ॥ तीने ओजाड़े का बंधु ॥२॥ सो जोगी जो जुगति पछाणै ॥ गुर परसादी एको जाणै ॥ काजी सो जो उलटी करै ॥ गुर परसादी जीवतु मरै ॥ सो ब्राहमणु जो ब्रह्मु बीचारै ॥ आपि तरै सगले कुल तरै ॥३॥ दानसबंदु सोई दिलि धोवै ॥ मुसलमाणु सोई मलु खोवै ॥ पड़िआ बूझै सो परवाणु ॥ जिसु सिरि दरगह का नीसाणु ॥४॥५॥७॥

धनासरी महला १ घरु ३

१९८६ सतिगुर प्रसादि ॥

कालु नाही जोगु नाही नाही सत का ढबु ॥ थानसट जग भरिसट होए डूबता इव जगु ॥१॥ कल महि राम नामु सारु ॥ अखी त मीटहि नाक पकड़हि ठगण कउ संसारु ॥१॥ रहाउ ॥ आँट सेती नाकु

पकड़हि सूझते तिनि लोअ ॥ मगर पाछै कछु न सूझै एहु पदमु अलोअ ॥२॥ खत्रीआ त धरमु छोडिआ मलेछ भाखिआ गही ॥ सृसटि सभ डिक वरन होई धरम की गति रही ॥३॥ असट साज साजि पुराण सोधहि करहि बेद अभिआसु ॥ बिनु नाम हरि के मुकति नाही कहै नानकु दासु ॥४॥१॥६॥८॥

धनासरी महला १ आरती

ॐ सतिगुर प्रसादि ॥

गगन मै थालु रवि चंदु दीपक बने तारिका मंडल जनक मोती ॥ धूपु मलआनलो पवणु चवरो करे सगल बनराइ फूलमत्त जोती ॥१॥ कैसी आरती होइ भव खंडना तेरी आरती ॥ अनहता सबद वाजंत भेरी ॥१॥ रहाउ ॥ सहस तव नैन नन नैन है तोहि कउ सहस मूरति नना एक तोही ॥ सहस पद बिमल नन एक पद गंध बिनु सहस तव गंध डिव चलत मोही ॥२॥ सभ महि जोति जोति है सोइ ॥ तिस कै चानणि सभ महि चानणु होइ ॥ गुर साखी जोति परगटु होइ ॥ जो तिसु भावै सु आरती होइ ॥३॥ हरि चरण कमल मकरंद लोभित मनो अनदिनो मोहि आही पिआसा ॥ कृपा जलु देहि नानक सारिंग कउ होइ जा ते तेरै नामि वासा ॥४॥१॥७॥६॥

धनासरी महला ३ घरु २ चउपदे

ॐ सतिगुर प्रसादि ॥

डिहु धनु अखुटु न निखुटै न जाइ ॥ पूरै सतिगुरि दीआ दिखाइ ॥ अपुने सतिगुर कउ सद बलि जाई ॥ गुर किरपा ते हरि मंनि वसाई ॥१॥ से धनवंत हरि नामि लिव लाइ ॥ गुरि पूरै हरि धनु परगासिआ हरि किरपा ते वसै मनि आइ ॥ रहाउ ॥ अवगुण काटि गुण रिदै समाइ ॥ पूरे गुर कै सहजि सुभाइ ॥ पूरे गुर की साची बाणी ॥ सुख मन अंतरि सहजि समाणी ॥२॥ एकु अचरजु जन देखहु भाई ॥ दुबिधा मारि हरि मंनि वसाई ॥ नामु अमोलकु न पाइआ जाइ ॥ गुर परसादि वसै मनि आइ ॥३॥ सभ महि वसै प्रभु एको सोइ ॥ गुरमती घटि परगटु होइ ॥ सहजे जिनि प्रभु जाणि

पछाणिआ ॥ नानक नामु मिलै मनु मानिआ ॥४॥१॥ धनासरी महला ३ ॥ हरि नामु धनु निरमलु
 अति अपारा ॥ गुर कै सबदि भरे भंडारा ॥ नाम धन बिनु होर सभ बिखु जाणु ॥ माइआ मोहि जलै
 अभिमानु ॥१॥ गुरमुखि हरि रसु चाखै कोइ ॥ तिसु सदा अन्नदु होवै दिनु राती पूरै भागि परापति
 होइ ॥ रहाउ ॥ सबदु दीपकु वरतै तिहु लोइ ॥ जो चाखै सो निरमलु होइ ॥ निरमल नामि हउमै मलु
 धोइ ॥ साची भगति सदा सुखु होइ ॥२॥ जिनि हरि रसु चाखिआ सो हरि जनु लोगु ॥ तिसु सदा हरखु
 नाही कदे सोगु ॥ आपि मुकतु अवरा मुकतु करावै ॥ हरि नामु जपै हरि ते सुखु पावै ॥३॥ बिनु
 सतिगुर सभ मुई बिललाइ ॥ अनदिनु दाझहि साति न पाइ ॥ सतिगुरु मिलै सभु तृसन बुझाए ॥
 नानक नामि साँति सुखु पाए ॥४॥२॥ धनासरी महला ३ ॥ सदा धनु अंतरि नामु समाले ॥ जीअ जंत
 जिनहि प्रतिपाले ॥ मुकति पदारथु तिन कउ पाए ॥ हरि कै नामि रते लिव लाए ॥१॥ गुर सेवा ते
 हरि नामु धनु पावै ॥ अंतरि परगासु हरि नामु धिआवै ॥ रहाउ ॥ इहु हरि रंगु गूड़ा धन पिर होइ ॥
 साँति सीगारु रावे प्रभु सोइ ॥ हउमै विचि प्रभु कोइ न पाए ॥ मूलहु भुला जनमु गवाए ॥२॥ गुर ते
 साति सहज सुखु बाणी ॥ सेवा साची नामि समाणी ॥ सबदि मिलै प्रीतमु सदा धिआए ॥ साच नामि
 वडिआई पाए ॥३॥ आपे करता जुगि जुगि सोइ ॥ नदरि करे मेलावा होइ ॥ गुरबाणी ते हरि मंनि
 वसाए ॥ नानक साचि रते प्रभि आपि मिलाए ॥४॥३॥ धनासरी महला ३ तीजा ॥ जगु मैला मैलो होइ
 जाइ ॥ आवै जाइ दूजै लोभाइ ॥ दूजै भाइ सभ परज विगोई ॥ मनमुखि चोटा खाइ अपुनी पति खोई
 ॥१॥ गुर सेवा ते जनु निरमलु होइ ॥ अंतरि नामु वसै पति ऊतम होइ ॥ रहाउ ॥ गुरमुखि उबरे
 हरि सरणई ॥ राम नामि राते भगति दृढ़ाई ॥ भगति करे जनु वडिआई पाए ॥ साचि रते सुख
 सहजि समाए ॥२॥ साचे का गाहकु विरला को जाणु ॥ गुर कै सबदि आपु पछाणु ॥ साची रासि साचा
 वापारु ॥ सो धन्नु पुरखु जिसु नामि पिआरु ॥३॥ तिनि प्रभि साचै इकि सचि लाए ॥ ऊतम बाणी सबदु

सुणाए ॥ प्रभ साचे की साची कार ॥ नानक नामि सवारणहार ॥४॥४॥ धनासरी महला ३ ॥ जो हरि
 सेवहि तिन बलि जाउ ॥ तिन हिरदै साचु सचा मुखि नाउ ॥ साचो साचु समालिहु दुखु जाइ ॥ साचै
 सबदि वसै मनि आइ ॥१॥ गुरबाणी सुणि मैलु गवाए ॥ सहजे हरि नामु मंनि वसाए ॥१॥ रहाउ ॥
 कूडु कुसतु तृसना अगनि बुझाए ॥ अंतरि साँति सहजि सुखु पाए ॥ गुर कै भाणै चलै ता आपु जाइ ॥
 साचु महलु पाए हरि गुण गाइ ॥२॥ न सबदु बूझै न जाणै बाणी ॥ मनमुखि अंधे दुखि विहाणी ॥
 सतिगुरु भेटे ता सुखु पाए ॥ हउमै विचहु ठाकि रहाए ॥३॥ किस नो कहीअै दाता इकु सोइ ॥
 किरपा करे सबदि मिलावा होइ ॥ मिलि प्रीतम साचे गुण गावा ॥ नानक साचे साचा भावा ॥४॥५॥
 धनासरी महला ३ ॥ मनु मरै धातु मरि जाइ ॥ बिनु मन मूए कैसे हरि पाइ ॥ इहु मनु मरै दारू
 जाणै कोइ ॥ मनु सबदि मरै बूझै जनु सोइ ॥१॥ जिस नो बखसे हरि दे वडिआई ॥ गुर परसादि वसै
 मनि आई ॥ रहाउ ॥ गुरमुखि करणी कार कमावै ॥ ता इसु मन की सोझी पावै ॥ मनु मै मतु मैगल
 मिकदारा ॥ गुरु अंकसु मारि जीवालणहारा ॥२॥ मनु असाधु साधै जनु कोई ॥ अचरु चरै ता निरमलु
 होई ॥ गुरमुखि इहु मनु लइआ सवारि ॥ हउमै विचहु तजै विकार ॥३॥ जो धुरि रखिअनु मेलि
 मिलाइ ॥ कदे न विछुड़हि सबदि समाइ ॥ आपणी कला आपे प्रभु जाणै ॥ नानक गुरमुखि नामु
 पछाणै ॥४॥६॥ धनासरी महला ३ ॥ काचा धनु संचहि मूरख गावार ॥ मनमुख भूले अंध गावार ॥
 बिखिआ कै धनि सदा दुखु होइ ॥ ना साथि जाइ न परापति होइ ॥१॥ साचा धनु गुरमती पाए ॥
 काचा धनु फुनि आवै जाए ॥ रहाउ ॥ मनमुख भूले सभि मरहि गवार ॥ भवजलि डूबे न उरवारि न
 पारि ॥ सतिगुरु भेटे पूरै भागि ॥ साचि रते अहिनिमि बैरागि ॥२॥ चहु जुग महि अमृतु साची
 बाणी ॥ पूरै भागि हरि नामि समाणी ॥ सिध साधिक तरसहि सभि लोइ ॥ पूरै भागि परापति होइ
 ॥३॥ सभु किछु साचा साचा है सोइ ॥ ऊतम ब्रह्म पछाणै कोइ ॥ सचु साचा सचु आपि दृढ़ाए ॥

नानक आपे वेखै आपे सचि लाए ॥४॥७॥ धनासरी महला ३ ॥ नावै की कीमति मिति कही न जाइ ॥
 से जन धन्नु जिन इक नामि लिव लाइ ॥ गुरमति साची साचा वीचारु ॥ आपे बखसे दे वीचारु ॥१॥
 हरि नामु अचरजु प्रभु आपि सुणाए ॥ कली काल विचि गुरमुखि पाए ॥१॥ रहाउ ॥ हम मूरख मूरख
 मन माहि ॥ हउमै विचि सभ कार कमाहि ॥ गुर परसादी हउमै जाइ ॥ आपे बखसे लए मिलाइ
 ॥२॥ बिखिआ का धनु बहुतु अभिमानु ॥ अह्वकारि डूबै न पावै मानु ॥ आपु छोडि सदा सुखु होई ॥
 गुरमति सालाही सचु सोई ॥३॥ आपे साजे करता सोई ॥ तिसु बिनु दूजा अवरु न कोइ ॥ जिसु सचि
 लाए सोई लागै ॥ नानक नामि सदा सुखु आगै ॥४॥८॥

रागु धनासरी महला ३ घरु ४

१९९ सतिगुर प्रसादि ॥

हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ
 रंगि राता ॥१॥ हउ बलिहारै जाउ साचे तेरे नाम विटहु ॥ करण कारण सभना का एको अवरु न
 दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसन
 देहु अपुना औसी बखस करीजै ॥२॥ भनति नानक भरम पट खूले गुर परसादी जानिआ ॥ साची
 लिव लागी है भीतरि सतिगुर सिउ मनु मानिआ ॥३॥१॥६॥

धनासरी महला ४ घरु १ चउपदे

१९९ सतिगुर प्रसादि ॥

जो हरि सेवहि संत भगत तिन के सभि पाप निवारी ॥ हम ऊपरि किरपा करि सुआमी रखु संगति
 तुम जु पिआरी ॥१॥ हरि गुण कहि न सकउ बनवारी ॥ हम पापी पाथर नीरि डुबत करि किरपा
 पाखण हम तारी ॥ रहाउ ॥ जनम जनम के लागे बिखु मोरचा लगि संगति साध सवारी ॥ जिउ
 कंचनु बैसंतरि ताड़िओ मलु काटी कटित उतारी ॥२॥ हरि हरि जपनु जपउ दिनु राती जपि
 हरि हरि हरि उरि धारी ॥ हरि हरि हरि अउखधु जगि पूरा जपि हरि हरि हउमै मारी ॥३॥

हरि हरि अगम अगाधि बोधि अपरंपर पुरख अपारी ॥ जन कउ कृपा करहु जगजीवन जन नानक
 पैज सवारी ॥४॥१॥ धनासरी महला ४ ॥ हरि के संत जना हरि जपिओ तिन का दूखु भरमु भउ भागी
 ॥ अपनी सेवा आपि कराई गुरमति अंतरि जागी ॥१॥ हरि कै नामि रता बैरागी ॥ हरि हरि कथा
 सुणी मनि भाई गुरमति हरि लिव लागी ॥१॥ रहाउ ॥ संत जना की जाति हरि सुआमी तुम् ठाकुर
 हम साँगी ॥ जैसी मति देवहु हरि सुआमी हम तैसे बुलग बुलागी ॥२॥ किआ हम किरम नान् निक
 कीरे तुम् वड पुरख वडागी ॥ तुमरी गति मिति कहि न सकह प्रभ हम किउ करि मिलह अभागी ॥३
 ॥ हरि प्रभ सुआमी किरपा धारहु हम हरि हरि सेवा लागी ॥ नानक दासनि दासु करहु प्रभ हम हरि
 कथा कथागी ॥४॥२॥ धनासरी महला ४ ॥ हरि का संतु सतगुरु सत पुरखा जो बोलै हरि हरि बानी
 ॥ जो जो कहै सुणै सो मुकता हम तिस कै सद कुरबानी ॥१॥ हरि के संत सुनहु जसु कानी ॥ हरि हरि
 कथा सुनहु इक निमख पल सभि किलविख पाप लहि जानी ॥१॥ रहाउ ॥ अैसा संतु साधु जिन
 पाइआ ते वड पुरख वडानी ॥ तिन की धूरि मंगह प्रभ सुआमी हम हरि लोच लुचानी ॥२॥ हरि हरि
 सफलओ बिरखु प्रभ सुआमी जिन जपिओ से तृपतानी ॥ हरि हरि अंमृतु पी तृपतासे सभ लाथी भूख
 भुखानी ॥३॥ जिन के वडे भाग वड ऊचे तिन हरि जपिओ जपानी ॥ तिन हरि संगति मेलि प्रभ
 सुआमी जन नानक दास दसानी ॥४॥३॥ धनासरी महला ४ ॥ हम अंधुले अंध बिखै बिखु राते
 किउ चालह गुर चाली ॥ सतगुरु दइआ करे सुखदाता हम लावै आपन पाली ॥१॥ गुरसिख मीत
 चलहु गुर चाली ॥ जो गुरु कहै सोई भल मानहु हरि हरि कथा निराली ॥१॥ रहाउ ॥ हरि के संत
 सुणहु जन भाई गुरु सेविहु बेगि बेगाली ॥ सतगुरु सेवि खरचु हरि बाधहु मत जाणहु आजु कि काली
 ॥२॥ हरि के संत जपहु हरि जपणा हरि संतु चलै हरि नाली ॥ जिन हरि जपिआ से हरि होए हरि
 मिलिआ केल केलाली ॥३॥ हरि हरि जपनु जपि लोच लुचानी हरि किरपा करि बनवाली ॥ जन

नानक संगति साध हरि मेलहु हम साध जना पग राली ॥४॥४॥ धनासरी महला ४ ॥ हरि हरि बूंद भए हरि सुआमी हम चातृक बिलल बिललाती ॥ हरि हरि कृपा करहु प्रभ अपनी मुख देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपरंपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥ धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु तृसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥

धनासरी महला ४ घरु ५ दुपदे

१ॐ सतिगुर प्रसादि ॥

उर धारि बीचारि मुरारि रमो रमु मनमोहन नामु जपीने ॥ अदृसटु अगोचरु अपरंपर सुआमी गुरि पूरै प्रगट करि दीने ॥१॥ राम पारस चंदन हम कासट लोसट ॥ हरि संगि हरी सतसंगु भए हरि कंचनु चंदनु कीने ॥१॥ रहाउ ॥ नव छिअ खटु बोलहि मुख आगर मेरा हरि प्रभु इव न पतीने ॥ जन नानक हरि हिरदै सद धिआवहु इउ हरि प्रभु मेरा भीने ॥२॥१॥७॥ धनासरी महला ४ ॥

गुन कहु हरि लहु करि सेवा सतिगुर इव हरि हरि नामु धिआई ॥ हरि दरगह भावहि फिरि जनमि
 न आवहि हरि हरि हरि जोति समाई ॥१॥ जपि मन नामु हरी होहि सरब सुखी ॥ हरि जसु ऊच
 सभना ते ऊपरि हरि हरि हरि सेवि छडाई ॥ रहाउ ॥ हरि कृपा निधि कीनी गुरि भगति हरि दीनी
 तब हरि सिउ प्रीति बनि आई ॥ बहु चिंत विसारी हरि नामु उरि धारी नानक हरि भए है सखाई
 ॥२॥२॥८॥ धनासरी महला ४ ॥ हरि पडु हरि लिखु हरि जपि हरि गाउ हरि भउजलु पारि
 उतारी ॥ मन बचनि रिदै धिआइ हरि होइ संतुसटु इव भणु हरि नामु मुरारी ॥१॥ मन जपीअै
 हरि जगदीस ॥ मिलि संगति साधू मीत ॥ सदा अन्नदु होवै दिनु राती हरि कीरति करि बनवारी ॥
 रहाउ ॥ हरि हरि करी दृसटि तब भइओ मन उदमु हरि हरि नामु जपिओ गति भई हमारी ॥ जन
 नानक की पति राखु मेरे सुआमी हरि आइ परिओ है सरणि तुमारी ॥२॥३॥६॥ धनासरी महला ४ ॥
 चउरासीह सिध बुध तेतीस कोटि मुनि जन सभि चाहहि हरि जीउ तेरो नाउ ॥ गुर प्रसादि को विरला
 पावै जिन कउ लिलाटि लिखिआ धुरि भाउ ॥१॥ जपि मन रामै नामु हरि जसु ऊतम काम ॥ जो गावहि
 सुणहि तेरा जसु सुआमी हउ तिन कै सद बलिहारै जाउ ॥ रहाउ ॥ सरणागति प्रतिपालक हरि सुआमी
 जो तुम देहु सोई हउ पाउ ॥ दीन दइआल कृपा करि दीजै नानक हरि सिमरण का है चाउ
 ॥२॥४॥१०॥ धनासरी महला ४ ॥ सेवक सिख पूजण सभि आवहि सभि गावहि हरि हरि ऊतम
 बानी ॥ गाविआ सुणिआ तिन का हरि थाइ पावै जिन सतिगुर की आगिआ सति सति करि मानी
 ॥१॥ बोलहु भाई हरि कीरति हरि भवजल तीरथि ॥ हरि दरि तिन की ऊतम बात है संतहु हरि
 कथा जिन जनहु जानी ॥ रहाउ ॥ आपे गुरु चेला है आपे आपे हरि प्रभु चोज विडानी ॥ जन नानक
 आपि मिलाए सोई हरि मिलसी अवर सभ तिआगि ओहा हरि भानी ॥२॥५॥११॥ धनासरी
 महला ४ ॥ इछा पूरकु सरब सुखदाता हरि जा कै वसि है कामधेना ॥ सो अैसा हरि धिआईअै मेरे

जीअड़े ता सरब सुख पावहि मेरे मना ॥१॥ जपि मन सति नामु सदा सति नामु ॥ हलति पलति मुख ऊजल होई है नित धिआईअै हरि पुरखु निरंजना ॥ रहाउ ॥ जह हरि सिमरनु भइआ तह उपाधि गतु कीनी वडभागी हरि जपना ॥ जन नानक कउ गुरि इह मति दीनी जपि हरि भवजलु तरना ॥२॥६॥१२॥ धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु क्किया जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीअै साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥

धनासरी महला ५ घरु १ चउपदे

१६ सतिगुर प्रसादि ॥

भव खंडन दुख भंजन स्यामी भगति वछल निरंकारे ॥ कोटि पराध मिटे खिन भीतरि जाँ गुरमुखि नामु समारे ॥१॥ मेरा मनु लागा है राम पिआरे ॥ दीन दइआलि करी प्रभि किरपा वसि कीने पंच दूतारे ॥१॥ रहाउ ॥ तेरा थानु सुहावा रूपु सुहावा तेरे भगत सोहहि दरबारे ॥ सरब जीआ के दाते सुआमी करि किरपा लेहु उबारे ॥२॥ तेरा वरनु न जापै रूपु न लखीअै तेरी कुदरति कउनु बीचारे ॥ जलि थलि महीअलि रविआ सब ठाई अगम रूप गिरधारे ॥३॥ कीरति करहि सगल जन तेरी तू अबिनासी पुरखु मुरारे ॥ जिउ भावै तिउ राखहु सुआमी जन नानक सरनि दुआरे ॥४॥१॥ धनासरी महला ५ ॥ बिनु जल प्रान तजे है मीना जिनि जल सिउ हेतु बढाइओ ॥ कमल हेति बिनसिओ है भवरा उनि मारगु निकसि न पाइओ ॥१॥ अब मन एकस सिउ मोहु कीना ॥ मरै न जावै सद ही संगे सतिगुर

सबदी चीना ॥१॥ रहाउ ॥ काम हेति कुंचरु लै फाँकिओ ओहु पर वसि भइओ बिचारा ॥ नाद हेति
 सिरु डारिओ कुरंका उस ही हेत बिदारा ॥२॥ देखि कुटंबु लोभि मोहिओ प्रानी माइआ कउ लपटाना ॥
 अति रचिओ करि लीनो अपुना उनि छोडि सरापर जाना ॥३॥ बिनु गोबिंद अवर संगि नेहा ओहु
 जाणहु सदा दुहेला ॥ कहु नानक गुर इहै बुझाइओ प्रीति प्रभू सद केला ॥४॥२॥ धनासरी मः ५ ॥
 करि किरपा दीओ मोहि नामा बंधन ते छुटकाए ॥ मन ते बिसरिओ सगलो धंधा गुर की चरणी लाए
 ॥१॥ साधसंगि चिंत बिरानी छाडी ॥ अह्यबुधि मोह मन बासन दे करि गडहा गाडी ॥१॥ रहाउ ॥
 ना को मेरा दुसमनु रहिआ ना हम किस के बैराई ॥ ब्रह्म पसारु पसारिओ भीतरि सतिगुर ते सोझी
 पाई ॥२॥ सभु को मीतु हम आपन कीना हम सभना के साजन ॥ दूरि पराइओ मन का बिरहा ता
 मेलु कीओ मेरै राजन ॥३॥ बिनसिओ ढीठा अमृतु वूठा सबदु लगो गुर मीठा ॥ जलि थलि महीअलि
 सरब निवासी नानक रमईआ डीठा ॥४॥३॥ धनासरी मः ५ ॥ जब ते दरसन भेटे साधू भले दिनस
 ओइ आए ॥ महा अन्नदु सदा करि कीरतनु पुरख बिधाता पाए ॥१॥ अब मोहि राम जसो मनि
 गाइओ ॥ भइओ प्रगासु सदा सुखु मन महि सतिगुरु पूरा पाइओ ॥१॥ रहाउ ॥ गुण निधानु रिद
 भीतरि वसिआ ता दूखु भरम भउ भागा ॥ भई परापति वसतु अगोचर राम नामि रंगु लागा ॥२॥
 चिंत अचिंता सोच असोचा सोगु लोभु मोहु थाका ॥ हउमै रोग मिटे किरपा ते जम ते भए बिबाका ॥३॥
 गुर की टहल गुरु की सेवा गुर की आगिआ भाणी ॥ कहु नानक जिनि जम ते काढे तिसु गुर कै
 कुरबाणी ॥४॥४॥ धनासरी महला ५ ॥ जिस का तनु मनु धनु सभु तिस का सोई सुघडु सुजानी ॥
 तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि
 जतन करि रहे बहुतेरे तिन तिलु नही कीमति जानी ॥ रहाउ ॥ अमृत नामु निरमोलकु हीरा गुरि
 दीनो मंतानी ॥ डिगै न डोलै दृडु करि रहिओ पूरन होइ तृपतानी ॥२॥ ओइ जु बीच हम तुम कछु

होते तिन की बात बिलानी ॥ अलम्कार मिलि थैली होई है ता ते कनिक वखानी ॥३॥ प्रगटिओ जोति
 सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥
 धनासरी महला ५ ॥ वडे वडे राजन अरु भूमन ता की तृसन न बूझी ॥ लपटि रहे माड़िआ रंग माते
 लोचन कछू न सूझी ॥१॥ बिखिआ महि किन ही तृपति न पाई ॥ जिउ पावकु ईधनि नही ध्रापै बिनु
 हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै
 सुआन की निआई चारे कुंटा घोखा ॥२॥ कामवंत कामी बहु नारी पर गृह जोह न चूकै ॥ दिन प्रति
 करै करै पछुतापै सोग लोभ महि सूकै ॥३॥ हरि हरि नामु अपार अमोला अमृतु एकु निधाना ॥ सूखु
 सहजु आन्नदु संतन कै नानक गुर ते जाना ॥४॥६॥ धनासरी मः ५ ॥ लवै न लागन कउ है कछूअ
 जा कउ फिरि इहु धावै ॥ जा कउ गुरि दीनो इहु अमृतु तिस ही कउ बनि आवै ॥१॥ जा कउ
 आइओ एकु रसा ॥ खान पान आन नही खुधिआ ता कै चिति न बसा ॥ रहाउ ॥ मउलिओ मनु तनु
 होइओ हरिआ एक बूंद जिनि पाई ॥ बरनि न साकउ उसतति ता की कीमति कहणु न जाई ॥२॥
 घाल न मिलिओ सेव न मिलिओ मिलिओ आइ अचिंता ॥ जा कउ दइआ करी मेरै ठाकुरि तिनि
 गुरहि कमानो मंता ॥३॥ दीन दैआल सदा किरपाला सरब जीआ प्रतिपाला ॥ ओति पोति नानक
 संगि रविआ जिउ माता बाल गोपाला ॥४॥७॥ धनासरी महला ५ ॥ बारि जाउ गुर अपुने ऊपरि
 जिनि हरि हरि नामु दृढ़ाया ॥ महा उदिआन अंधकार महि जिनि सीधा मारगु दिखाया ॥१॥ हमरे
 प्रान गुपाल गोबिंद ॥ ईहा ऊहा सरब थोक की जिसहि हमारी चिंद ॥१॥ रहाउ ॥ जा कै सिमरनि
 सरब निधाना मानु महतु पति पूरी ॥ नामु लैत कोटि अघ नासे भगत बाछहि सभि धूरी ॥२॥ सरब
 मनोरथ जे को चाहै सेवै एकु निधाना ॥ पारब्रहम अपरंपर सुआमी सिमरत पारि पराना ॥३॥ सीतल
 साँति महा सुखु पाइआ संतसंगि रहिओ ओला ॥ हरि धनु संचनु हरि नामु भोजनु इहु नानक कीनो

चोला ॥४॥८॥ धनासरी महला ५ ॥ जिह करणी होवहि सरमिंदा इहा कमानी रीति ॥ संत की निंदा
 साकत की पूजा औसी दृढ़ी बिपरीति ॥१॥ माइआ मोह भूलो अवरै हीत ॥ हरिचंदउरी बन हर
 पात रे इहै तुहारो बीत ॥१॥ रहाउ ॥ चंदन लेप होत देह कउ सुखु गरधभ भसम संगीति ॥ अमृत
 संगि नाहि रुच आवत बिखै ठगउरी प्रीति ॥२॥ उत्तम संत भले संजोगी इसु जुग महि पवित पुनीत
 ॥ जात अकारथ जनमु पदारथ काच बादरै जीत ॥३॥ जनम जनम के किलविख दुख भागे गुरि गिआन
 अंजनु नेत्र दीत ॥ साधसंगि इन दुख ते निकसिओ नानक एक परीत ॥४॥६॥ धनासरी महला ५ ॥
 पानी पखा पीसउ संत आगै गुण गोविंद जसु गाई ॥ सासि सासि मनु नामु समारै इहु बिस्राम निधि
 पाई ॥१॥ तुम् करहु दइआ मेरे साई ॥ औसी मति दीजै मेरे ठाकुर सदा सदा तुधु धिआई ॥१॥
 रहाउ ॥ तुमरी कृपा ते मोहु मानु छूटै बिनसि जाइ भरमाई ॥ अनद रूपु रविओ सभ मधे जत कत
 पेखउ जाई ॥२॥ तुम् दइआल किरपाल कृपा निधि पतित पावन गोसाई ॥ कोटि सूख आन्नद राज
 पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत तृसना
 सभ बुझी है नानक तृपति अघाई ॥४॥१०॥ धनासरी महला ५ ॥ जिनि कीने वसि अपुनै त्रै गुण
 भवण चतुर संसारा ॥ जग इसनान ताप थान खंडे किआ इहु जंतु विचारा ॥१॥ प्रभ की ओट गही
 तउ छूटो ॥ साध प्रसादि हरि हरि हरि गाए बिखै बिआधि तब हूटो ॥१॥ रहाउ ॥ नह सुणीअै नह
 मुख ते बकीअै नह मोहै उह डीठी ॥ औसी ठगउरी पाइ भुलावै मनि सभ कै लागै मीठी ॥२॥ माइ
 बाप पूत हित भ्राता उनि घरि घरि मेलिओ दूआ ॥ किस ही वाधि घाटि किस ही पहि सगले लरि
 लरि मूआ ॥३॥ हउ बलिहारी सतिगुर अपुने जिनि इहु चलतु दिखाइआ ॥ गूझी भाहि जलै संसारा
 भगत न बिआपै माइआ ॥४॥ संत प्रसादि महा सुखु पाइआ सगले बंधन काटे ॥ हरि हरि नामु
 नानक धनु पाइआ अपुनै घरि लै आइआ खाटे ॥५॥११॥ धनासरी महला ५ ॥ तुम दाते ठाकुर

प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥
 जिहवा एक कवन गुन कहीअै ॥ बेसुमार बेअंत सुआमी तेरो अंतु न किन ही लहीअै ॥१॥ रहाउ ॥
 कोटि पराध हमारे खंडहु अनिक बिधी समझावहु ॥ हम अगिआन अल्प मति थोरी तुम आपन बिरदु
 रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक
 घर के गोले ॥३॥१२॥ धनासरी महला ५ ॥ पूजा वरत तिलक इसनाना पुन्न दान बहु दैन ॥ कहूं न
 भीजै संजम सुआमी बोलहि मीठे बैन ॥१॥ प्रभ जी को नामु जपत मन चैन ॥ बहु प्रकार खोजहि सभि
 ता कउ बिखमु न जाई लैन ॥१॥ रहाउ ॥ जाप ताप भ्रमन बसुधा करि उरध ताप लै गैन ॥ इह
 बिधि नह पतीआनो ठाकुर जोग जुगति करि जैन ॥२॥ अमृत नामु निरमोलकु हरि जसु तिनि पाइओ
 जिसु किरपैन ॥ साधसंगि रंगि प्रभ भेटे नानक सुखि जन रैन ॥३॥१३॥ धनासरी महला ५ ॥
 बंधन ते छुटकावै प्रभू मिलावै हरि हरि नामु सुनावै ॥ असथिरु करे निहचलु इहु मनूआ बहुरि न
 कतहू धावै ॥१॥ है कोऊ औसो हमरा मीतु ॥ सगल समग्री जीउ हीउ देउ अरपउ अपनो चीतु ॥१॥
 रहाउ ॥ पर धन पर तन पर की निंदा इन सिउ प्रीति न लागै ॥ संतह संगु संत संभाखनु हरि
 कीरतनि मनु जागै ॥२॥ गुण निधान दइआल पुरख प्रभ सरख सूख दइआला ॥ मागै दानु नामु तेरो
 नानकु जिउ माता बाल गुपाला ॥३॥१४॥ धनासरी महला ५ ॥ हरि हरि लीने संत उबारि ॥ हरि के
 दास की चितवै बुरिआई तिस ही कउ फिरि मारि ॥१॥ रहाउ ॥ जन का आपि सहाई होआ
 निंदक भागे हारि ॥ भ्रमत भ्रमत ऊहाँ ही मूए बाहुड़ि गृहि न मंझारि ॥१॥ नानक सरणि परिओ
 दुख भंजन गुन गावै सदा अपारि ॥ निंदक का मुखु काला होआ दीन दुनीआ कै दरबारि ॥२॥१५॥
 धनासरी महला ५ ॥ अब हरि राखनहारु चितारिआ ॥ पतित पुनीत कीए खिन भीतरि सगला रोगु
 बिदारिआ ॥१॥ रहाउ ॥ गोसटि भई साध कै संगमि काम क्रोधु लोभु मारिआ ॥ सिमरि सिमरि पूरन

नाराइन संगी सगले तारिआ ॥१॥ अउखध मंत्र मूल मन एकै मनि बिसासु प्रभ धारिआ ॥ चरन रेन बाँछै नित नानकु पुनह पुनह बलिहारिआ ॥२॥१६॥ धनासरी महला ५ ॥ मेरा लागो राम सिउ हेतु ॥ सतिगुरु मेरा सदा सहाई जिनि दुख का काटिआ केतु ॥१॥ रहाउ ॥ हाथ देइ राखिओ अपुना करि बिरथा सगल मिटाई ॥ निंदक के मुख काले कीने जन का आपि सहाई ॥१॥ साचा साहिबु होआ रखवाला राखि लीए कंठि लाडि ॥ निरभउ भए सदा सुख माणे नानक हरि गुण गाडि ॥२॥१७॥ धनासरी महला ५ ॥ अउखधु तेरो नामु दइआल ॥ मोहि आतुर तेरी गति नही जानी तूं आपि करहि प्रतिपाल ॥१॥ रहाउ ॥ धारि अनुग्रहु सुआमी मेरे दुतीआ भाउ निवारि ॥ बंधन काटि लेहु अपुने करि कबहू न आवह हारि ॥१॥ तेरी सरनि पडिआ हउ जीवाँ तूं सम्रथु पुरखु मिहरवानु ॥ आठ पहर प्रभ कउ आराधी नानक सद कुरबानु ॥२॥१८॥

रागु धनासरी महला ५

१६ सतिगुर प्रसादि ॥

हा हा प्रभ राखि लेहु ॥ हम ते किछू न होइ मेरे स्वामी करि किरपा अपुना नामु देहु ॥१॥ रहाउ ॥ अगनि कुटंब सागर संसार ॥ भरम मोह अगिआन अंधार ॥१॥ ऊच नीच सूख दूख ॥ ध्रापसि नाही तृसना भूख ॥२॥ मनि बासना रचि बिखै बिआधि ॥ पंच दूत संगि महा असाध ॥३॥ जीअ जहानु प्रान धनु तेरा ॥ नानक जानु सदा हरि नेरा ॥४॥१॥१६॥ धनासरी महला ५ ॥ दीन दरद निवारि ठाकुर राखै जन की आपि ॥ तरण तारण हरि निधि दूखु न सकै बिआपि ॥१॥ साधू संगि भजहु गुपाल ॥ आन संजम किछु न सूझै इह जतन काटि कलि काल ॥ रहाउ ॥ आदि अंति दइआल पूरन तिसु बिना नही कोडि ॥ जनम मरण निवारि हरि जपि सिमरि सुआमी सोडि ॥२॥ बेद सिमृति कथै सासत भगत करहि बीचारु ॥ मुकति पाईअै साधसंगति बिनसि जाडि अंधारु ॥३॥ चरन कमल अधारु जन

का रासि पूंजी एक ॥ ताणु माणु दीबाणु साचा नानक की प्रभ टेक ॥४॥२॥२०॥ धनासरी महला ५ ॥
 फिरत फिरत भेटे जन साधू पूरे गुरि समझाड़िआ ॥ आन सगल बिधि काँमि न आवै हरि हरि नामु
 धिआड़िआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल
 ॥ रहाउ ॥ सुरग मिरत पड़िआल भू मंडल सगल बिआपे माड़ि ॥ जीअ उधारन सभ कुल तारन हरि
 हरि नामु धिआड़ि ॥२॥ नानक नामु निरंजनु गाईअै पाईअै सरब निधाना ॥ करि किरपा जिसु
 देड़ि सुआमी बिरले काहू जाना ॥३॥३॥२१॥

धनासरी महला ५ घरु २ चउपदे

१९८ सतिगुर प्रसादि ॥

छोडि जाहि से करहि पराल ॥ कामि न आवहि से जंजाल ॥ संगि न चालहि तिन सिउ हीत ॥ जो बैराई
 सेई मीत ॥१॥ अैसे भरमि भुले संसारा ॥ जनमु पदारथु खोड़ि गवारा ॥ रहाउ ॥ साचु धरमु नही
 भावै डीठा ॥ झूठ धोह सिउ रचिओ मीठा ॥ दाति पिआरी विसरिआ दातारा ॥ जाणै नाही मरणु
 विचारा ॥२॥ वसतु पराई कउ उठि रोवै ॥ करम धरम सगला ई खोवै ॥ हुकमु न बूझै आवण जाणे
 ॥ पाप करै ता पछोताणे ॥३॥ जो तुधु भावै सो परवाणु ॥ तेरे भाणे नो कुरबाणु ॥ नानकु गरीबु बंदा
 जनु तेरा ॥ राखि लेड़ि साहिबु प्रभु मेरा ॥४॥१॥२२॥ धनासरी महला ५ ॥ मोहि मसकीन प्रभु
 नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै
 काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की
 सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन
 कै बिनसी चिंद ॥२॥ जह साध संतन होवहि डिकत्र ॥ तह हरि जसु गावहि नाद कवित ॥ साध
 सभा महि अनद बिस्राम ॥ उन संगु सो पाए जिसु मसतकि कराम ॥३॥ दुड़ि कर जोड़ि करी
 अरदासि ॥ चरन पखारि कहाँ गुणतास ॥ प्रभ दड़िआल किरपाल हजूरि ॥ नानकु जीवै संता धूरि ॥

४॥२॥२३॥ धनासरी मः ५ ॥ सो कत डरै जि खसमु समरै ॥ डरि डरि पचे मनमुख वेचारे ॥१॥
 रहाउ ॥ सिर ऊपरि मात पिता गुरदेव ॥ सफल मूरति जा की निरमल सेव ॥ एकु निरंजनु जा की
 रासि ॥ मिलि साधसंगति होवत परगास ॥१॥ जीअन का दाता पूरन सभ ठाड़ि ॥ कोटि कलेस मिटहि
 हरि नाड़ि ॥ जनम मरन सगला दुखु नासै ॥ गुरमुखि जा कै मनि तनि बासै ॥२॥ जिस नो आपि लए
 लड़ि लाड़ि ॥ दरगह मिलै तिसै ही जाड़ि ॥ सेई भगत जि साचे भाणे ॥ जमकाल ते भए निकाणे ॥३॥
 साचा साहिबु सचु दरबारु ॥ कीमति कउणु कहै बीचारु ॥ घटि घटि अंतरि सगल अधारु ॥ नानकु
 जाचै संत रेणारु ॥४॥३॥२४॥

धनासरी महला ५

१९॥सतिगुर प्रसादि ॥

घरि बाहरि तेरा भरवासा तू जन कै है संगि ॥ करि किरपा प्रीतम प्रभ अपुने नामु जपउ हरि रंगि
 ॥१॥ जन कउ प्रभ अपने का ताणु ॥ जो तू करहि करावहि सुआमी सा मसलति परवाणु ॥ रहाउ ॥
 पति परमेसरु गति नाराड़िणु धनु गुपाल गुण साखी ॥ चरन सरन नानक दास हरि हरि संती इह
 बिधि जाती ॥२॥१॥२५॥ धनासरी महला ५ ॥ सगल मनोरथ प्रभ ते पाए कंठि लाड़ि गुरि राखे ॥
 संसार सागर महि जलनि न दीने किनै न दुतरु भाखे ॥१॥ जिन कै मनि साचा बिस्वासु ॥ पेखि पेखि
 सुआमी की सोभा आनदु सदा उलासु ॥ रहाउ ॥ चरन सरनि पूरन परमेसर अंतरजामी साखिओ ॥
 जानि बूझि अपना कीओ नानक भगतन का अंकुरु राखिओ ॥२॥२॥२६॥ धनासरी महला ५ ॥ जह
 जह पेखउ तह हजूरि दूरि कतहु न जाई ॥ रवि रहिआ सरबत्त मै मन सदा धिआई ॥१॥ ईत ऊत
 नही बीछुड़ै सो संगी गनीअै ॥ बिनसि जाड़ि जो निमख महि सो अलप सुखु भनीअै ॥ रहाउ ॥
 प्रतिपालै अपिआउ देड़ि कछु ऊन न होई ॥ सासि सासि संमालता मेरा प्रभु सोई ॥२॥ अछल
 अछेद अपार प्रभ ऊचा जा का रूपु ॥ जपि जपि करहि अन्नदु जन अचरज आनूपु ॥३॥ सा मति देहु

दड़िआल प्रभ जितु तुमहि अराधा ॥ नानकु मंगै दानु प्रभ रेन पग साधा ॥४॥३॥२७॥ धनासरी
महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज
धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा
भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे
अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल
भू मंडल मुख ऊजल दरबार ॥३॥ जिन के जीअ तिनै ही फेरे आपे भड़िआ सहाई ॥ अचरजु कीआ
करनैहारै नानक सचु वडिआई ॥४॥४॥२८॥

धनासरी महला ५ घरु ६

१९८ सतिगुर प्रसादि ॥

सुनहु संत पिआरे बिनउ हमारे जीउ ॥ हरि बिनु मुकति न काहू जीउ ॥ रहाउ ॥ मन निरमल करम
करि तारन तरन हरि अवरि जंजाल तैरे काहू न काम जीउ ॥ जीवन देवा पारब्रहम सेवा इहु उपदेसु
मो कउ गुरि दीना जीउ ॥१॥ तिसु सिउ न लाईअै हीतु जा को किछु नाही बीतु अंत की बार ओहु संगि
न चालै ॥ मनि तनि तू आराध हरि के प्रीतम साध जा कै संगि तेरे बंधन छूटै ॥२॥ गहु पारब्रहम
सरन हिरदै कमल चरन अवर आस कछु पटलु न कीजै ॥ सोई भगतु गिआनी धिआनी तपा सोई
नानक जा कउ किरपा कीजै ॥३॥१॥२९॥ धनासरी महला ५ ॥ मेरे लाल भलो रे भलो रे भलो
हरि मंगना ॥ देखहु पसारि नैन सुनहु साधू के बैन प्रानपति चिति राखु सगल है मरना ॥ रहाउ ॥
चंदन चोआ रस भोग करत अनेकै बिखिआ बिकार देखु सगल है फीके एकै गोबिंद को नामु नीको कहत
है साध जन ॥ तनु धनु आपन थापिओ हरि जपु न निमख जापिओ अरथु द्रबु देखु कछु संगि नाही
चलना ॥१॥ जा को रे करमु भला तिनि ओट गही संत पला तिन नाही रे जमु संतावै साधू की संगना ॥
पाड़िओ रे परम निधानु मिटिओ है अभिमानु एकै निरंकार नानक मनु लगना ॥२॥२॥३०॥

धनासरी महला ५ घरु ७

१९८१ सतिगुर प्रसादि ॥

हरि एकु सिमरि एकु सिमरि एकु सिमरि पिआरे ॥ कलि कलेस लोभ मोह महा भउजलु तारे ॥ रहाउ ॥
सासि सासि निमख निमख दिनसु रैन चितारे ॥ साधसंग जपि निसंग मनि निधानु धारे ॥१॥ चरन
कमल नमसकार गुन गोबिद बीचारे ॥ साध जना की रेन नानक मंगल सूख सधारे ॥२॥१॥३१॥

धनासरी महला ५ घरु ८ दुपदे

१९८१ सतिगुर प्रसादि ॥

सिमरउ सिमरि सिमरि सुख पावउ सासि सासि समाले ॥ इह लोकि परलोकि संगि सहाई जत कत
मोहि रखवाले ॥१॥ गुर का बचनु बसै जीअ नाले ॥ जलि नही डूबै तसकरु नही लेवै भाहि न साकै
जाले ॥१॥ रहाउ ॥ निरधन कउ धनु अंधुले कउ टिक मात दूधु जैसे बाले ॥ सागर महि बोहिथु
पाइओ हरि नानक करी कृपा किरपाले ॥२॥१॥३२॥ धनासरी महला ५ ॥ भए कृपाल दइआल
गोबिंदा अमृतु रिदै सिंचाई ॥ नव निधि रिधि सिधि हरि लागि रही जन पाई ॥१॥ संतन कउ
अनदु सगल ही जाई ॥ गृहि बाहरि ठाकुरु भगतन का रवि रहिआ सब ठाई ॥१॥ रहाउ ॥
ता कउ कोइ न पहुचनहारा जा कै अंगि गुसाई ॥ जम की त्रास मिटै जिसु सिमरत नानक नामु
धिआई ॥२॥२॥३३॥ धनासरी महला ५ ॥ दरबवंतु दरबु देखि गरबै भूमवंतु अभिमानी ॥ राजा
जानै सगल राजु हमरा तिउ हरि जन टेक सुआमी ॥१॥ जे कोऊ अपुनी ओट समारै ॥ जैसा बितु तैसा
होइ वरतै अपुना बलु नही हारै ॥१॥ रहाउ ॥ आन तिआगि भए इक आसर सरणि सरणि करि
आए ॥ संत अनुग्रह भए मन निरमल नानक हरि गुन गाए ॥२॥३॥३४॥ धनासरी महला ५ ॥
जा कउ हरि रंगु लागो इसु जुग महि सो कहीअत है सूर ॥ आतम जिणै सगल वसि ता कै जा का

सतिगुरु पूरा ॥१॥ ठाकुरु गाईअै आतम रंगि ॥ सरणी पावन नाम धिआवन सहजि समावन
 संगि ॥१॥ रहाउ ॥ जन के चरन वसहि मेरै हीअरै संगि पुनीता देही ॥ जन की धूरि देहु किरपा
 निधि नानक कै सुखु एही ॥२॥४॥३५॥ धनासरी महला ५ ॥ जतन करै मानुख डहकावै ओहु
 अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ
 नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा
 तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
 धनासरी महला ५ ॥ नामु गुरि दीओ है अपुनै जा कै मसतकि करमा ॥ नामु दृढ़ावै नामु जपावै ता का
 जुग महि धरमा ॥१॥ जन कउ नामु वडाई सोभ ॥ नामो गति नामो पति जन की मानै जो जो होग
 ॥१॥ रहाउ ॥ नाम धनु जिसु जन कै पालै सोई पूरा साहा ॥ नामु बिउहारा नानक आधारा नामु
 परापति लाहा ॥२॥६॥३७॥ धनासरी महला ५ ॥ नेत्र पुनीत भए दरस पेखे माथै परउ खाल ॥
 रसि रसि गुण गावउ ठाकुर के मोरै हिरदै बसहु गोपाल ॥१॥ तुम तउ राखनहार दइआल ॥
 सुंदर सुघर बेअंत पिता प्रभ होहु प्रभू किरपाल ॥१॥ रहाउ ॥ महा अन्नद मंगल रूप तुमरे
 बचन अनूप रसाल ॥ हिरदै चरण सबदु सतिगुर को नानक बाँधिओ पाल ॥२॥७॥३८॥ धनासरी
 महला ५ ॥ अपनी उकति खलावै भोजन अपनी उकति खेलावै ॥ सरब सूख भोग रस देवै मन ही
 नालि समावै ॥१॥ हमरे पिता गोपाल दइआल ॥ जिउ राखै महतारी बारिक कउ तैसे ही प्रभ
 पाल ॥१॥ रहाउ ॥ मीत साजन सरब गुण नाइक सदा सलामति देवा ॥ ईत ऊत जत कत
 तत तुम ही मिलै नानक संत सेवा ॥२॥८॥३९॥ धनासरी महला ५ ॥ संत कृपाल दइआल
 दमोदर काम क्रोध बिखु जारे ॥ राजु मालु जोबनु तनु जीअरा इन ऊपरि लै बारे ॥१॥ मनि
 तनि राम नाम हितकारे ॥ सूख सहज आन्नद मंगल सहित भव निधि पारि उतारे ॥ रहाउ ॥

धनि सु थानु धनि ओइ भवना जा महि संत बसारे ॥ जन नानक की सरधा पूरहु ठाकुर भगत
 तेरे नमसकारे ॥२॥६॥४०॥ धनासरी महला ५ ॥ छडाइ लीओ महा बली ते अपने चरन
 पराति ॥ एकु नामु दीओ मन मंता बिनसि न कतहू जाति ॥१॥ सतिगुरि पूरे कीनी दाति ॥ हरि
 हरि नामु दीओ कीरतन कउ भई हमारी गाति ॥ रहाउ ॥ अंगीकारु कीओ प्रभि अपुनै भगतन की
 राखी पाति ॥ नानक चरन गहे प्रभ अपने सुखु पाइओ दिन राति ॥२॥१०॥४१॥ धनासरी
 महला ५ ॥ पर हरना लोभु झूठ निंद इव ही करत गुदारी ॥ मृग तृसना आस मिथिआ मीठी इह
 टेक मनहि साधारी ॥१॥ साकत की आवरदा जाइ बृथारी ॥ जैसे कागद के भार मूसा टूकि गवावत
 कामि नही गावारी ॥ रहाउ ॥ करि किरपा पारब्रहम सुआमी इह बंधन छुटकारी ॥ बूडत अंध
 नानक प्रभ काढत साध जना संगारी ॥२॥११॥४२॥ धनासरी महला ५ ॥ सिमरि सिमरि
 सुआमी प्रभु अपना सीतल तनु मनु छाती ॥ रूप रंग सूख धनु जीअ का पारब्रहम मोरै जाती ॥१॥
 रसना राम रसाइनि माती ॥ रंग रंगी राम अपने कै चरन कमल निधि थाती ॥ रहाउ ॥ जिस का
 सा तिन ही रखि लीआ पूरन प्रभ की भाती ॥ मेलि लीओ आपे सुखदातै नानक हरि राखी पाती
 ॥२॥१२॥४३॥ धनासरी महला ५ ॥ दूत दुसमन सभि तुझ ते निवरहि प्रगट प्रतापु तुमारा ॥
 जो जो तेरे भगत दुखाए ओहु ततकाल तुम मारा ॥१॥ निरखउ तुमरी ओरि हरि नीत ॥ मुरारि सहाइ
 होहु दास कउ करु गहि उधरहु मीत ॥ रहाउ ॥ सुणी बेनती ठाकुरि मेरै खसमाना करि आपि ॥
 नानक अनद भए दुख भागे सदा सदा हरि जापि ॥२॥१३॥४४॥ धनासरी महला ५ ॥ चतुर दिसा
 कीनो बलु अपना सिर ऊपरि करु धारिओ ॥ कृपा कटाख्य अवलोकनु कीनो दास का दूखु बिदारिओ ॥१॥
 हरि जन राखे गुर गोविंद ॥ कंठि लाइ अवगुण सभि मेटे दइआल पुरख बखसंद ॥ रहाउ ॥ जो मागहि
 ठाकुर अपुने ते सोई सोई देवै ॥ नानक दासु मुख ते जो बोलै ईहा ऊहा सचु होवै ॥२॥१४॥४५॥

धनासरी महला ५ ॥ अउखी घड़ी न देखण देई अपना बिरदु समाले ॥ हाथ देइ राखै अपने कउ
 सासि सासि प्रतिपाले ॥१॥ प्रभ सिउ लागि रहिओ मेरा चीतु ॥ आदि अंति प्रभु सदा सहाई धन्नु
 हमारा मीतु ॥ रहाउ ॥ मनि बिलास भए साहिब के अचरज देखि बडाई ॥ हरि सिमरि सिमरि आनद
 करि नानक प्रभि पूरन पैज रखाई ॥२॥१५॥४६॥ धनासरी महला ५ ॥ जिस कउ बिसरै प्रानपति
 दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा
 जनु राम नाम रंगि जागा ॥ आलसु छीजि गड़िआ सभु तन ते प्रीतम सिउ मनु लागा ॥ रहाउ ॥ जह
 जह पेखउ तह नाराडिण सगल घटा महि तागा ॥ नाम उदकु पीवत जन नानक तिआगे सभि
 अनुरागा ॥२॥१६॥४७॥ धनासरी महला ५ ॥ जन के पूरन होए काम ॥ कली काल महा बिखिआ
 महि लजा राखी राम ॥१॥ रहाउ ॥ सिमरि सिमरि सुआमी प्रभु अपुना निकटि न आवै जाम ॥
 मुकति बैकुंठ साध की संगति जन पाइओ हरि का धाम ॥१॥ चरन कमल हरि जन की थाती
 कोटि सूख बिस्राम ॥ गोबिंदु दमोदर सिमरउ दिन रैन नानक सद कुरबान ॥२॥१७॥४८॥
 धनासरी महला ५ ॥ माँगउ राम ते डिकु दानु ॥ सगल मनोरथ पूरन होवहि सिमरउ तुमरा नामु
 ॥१॥ रहाउ ॥ चरन तुमारे हिरदै वासहि संतन का संगु पावउ ॥ सोग अगनि महि मनु न विआपै
 आठ पहर गुण गावउ ॥१॥ स्वसति बिवसथा हरि की सेवा मधुंत प्रभ जापण ॥ नानक रंगु लगा
 परमेसर बाहुड़ि जनम न छापण ॥२॥१८॥४९॥ धनासरी महला ५ ॥ माँगउ राम ते सभि थोक
 ॥ मानुख कउ जाचत स्रमु पाईअै प्रभ कै सिमरनि मोख ॥१॥ रहाउ ॥ घोखे मुनि जन सिमृति पुरानाँ
 बेद पुकारहि घोख ॥ कृपा सिंधु सेवि सचु पाईअै दोवै सुहेले लोक ॥१॥ आन अचार बिउहार है जेते
 बिनु हरि सिमरन फोक ॥ नानक जनम मरण भै काटे मिलि साधू बिनसे सोक ॥२॥१९॥५०॥
 धनासरी महला ५ ॥ तृसना बुझै हरि कै नामि ॥ महा संतोखु होवै गुर बचनी प्रभ सिउ लागै पूरन

धिआनु ॥१॥ रहाउ ॥ महा कलोल बुझहि माइआ के करि किरपा मेरे दीन दइआल ॥ अपना नामु देहि जपि जीवा पूरन होइ दास की घाल ॥१॥ सरब मनोरथ राज सूख रस सद खुसीआ कीरतनु जपि नाम ॥ जिस कै करमि लिखिआ धुरि करतै नानक जन के पूरन काम ॥२॥२०॥५१॥ धनासरी मः ५ ॥ जन की कीनी पारब्रहमि सार ॥ निंदक टिकनु न पावनि मूले ऊडि गए बेकार ॥१॥ रहाउ ॥ जह जह देखउ तह तह सुआमी कोइ न पहुचनहार ॥ जो जो करै अवगिआ जन की होइ गइआ तत छार ॥१॥ करनहारु रखवाला होआ जा का अंतु न पारावार ॥ नानक दास रखे प्रभि अपुनै निंदक काढे मारि ॥२॥२१॥५२॥

धनासरी महला ५ घरु ६ पड़ताल १९९ सतिगुर प्रसादि ॥

हरि चरन सरन गोबिंद दुख भंजना दास अपुने कउ नामु देवहु ॥ दृसटि प्रभ धारहु कृपा करि तारहु भुजा गहि कूप ते काढि लेवहु ॥ रहाउ ॥ काम क्रोध करि अंध माइआ के बंध अनिक दोखा तनि छादि पूरे ॥ प्रभ बिना आन न राखनहारा नामु सिमरावहु सरनि सूरै ॥१॥ पतित उधारणा जीअ जंत तारणा बेद उचार नही अंतु पाइओ ॥ गुणह सुख सागरा ब्रहम रतनागरा भगति वछलु नानक गाइओ ॥२॥१॥५३॥ धनासरी महला ५ ॥ हलति सुखु पलति सुखु नित सुखु सिमरनो नामु गोबिंद का सदा लीजै ॥ मिटहि कमाणे पाप चिराणे साधसंगति मिलि मुआ जीजै ॥१॥ रहाउ ॥ राज जोबन बिसरंत हरि माइआ महा दुखु एहु महांत कहै ॥ आस पिआस रमण हरि कीरतन एहु पदारथु भागवंतु लहै ॥१॥ सरणि समरथ अकथ अगोचरा पतित उधारण नामु तेरा ॥ अंतरजामी नानक के सुआमी सरबत पूरन ठाकुरु मेरा ॥२॥२॥५४॥

धनासरी महला ५ घरु १२ १९९ सतिगुर प्रसादि ॥

बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे

हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ तृसना अगनि प्रभि आपि बुझाई ॥ नानक उधरे प्रभ सरणार्ह ॥५॥१॥५५॥ धनासरी महला ५ ॥ तृपति भई सचु भोजनु खाइआ ॥ मनि तनि रसना नामु धिआइआ ॥१॥ जीवना हरि जीवना ॥ जीवनु हरि जपि साधसंगि ॥१॥ रहाउ ॥ अनिक प्रकारी बसत ओढाए ॥ अनदिनु कीरतनु हरि गुन गाए ॥२॥ हसती रथ असु असवारी ॥ हरि का मारगु रिदै निहारी ॥३॥ मन तन अंतरि चरन धिआइआ ॥ हरि सुख निधान नानक दासि पाइआ ॥४॥२॥५६॥ धनासरी महला ५ ॥ गुर के चरन जीअ का निसतारा ॥ समुंदु सागरु जिनि खिन महि तारा ॥१॥ रहाउ ॥ कोई होआ क्रम रतु कोई तीरथ नाइआ ॥ दासी हरि का नामु धिआइआ ॥१॥ बंधन काटनहारु सुआमी ॥ जन नानकु सिमरै अंतरजामी ॥२॥३॥५७॥ धनासरी महला ५ ॥ कितै प्रकारि न तूटउ प्रीति ॥ दास तेरे की निरमल रीति ॥१॥ रहाउ ॥ जीअ प्रान मन धन ते पिआरा ॥ हउमै बंधु हरि देवणहारा ॥१॥ चरन कमल सिउ लागउ नेहु ॥ नानक की बेन्नती एह ॥२॥४॥५८॥

१६ सतिगुर प्रसादि ॥

धनासरी महला ६ ॥ काहे रे बन खोजन जाई ॥ सरब निवासी सदा अलेपा तोही संगि समाई ॥१॥ रहाउ ॥ पुहप मधि जिउ बासु बसतु है मुकर माहि जैसे छाई ॥ तैसे ही हरि बसे निरंतरि घट ही खोजहु भाई ॥१॥ बाहरि भीतरि एको जानहु इहु गुर गिआनु बताई ॥ जन नानक बिनु आपा चीनै मिटै न भ्रम की काई ॥२॥१॥ धनासरी महला ६ ॥ साधो इहु जगु भ्रम भुलाना ॥ राम नाम का सिमरनु छोडिआ माइआ हाथि बिकाना ॥१॥ रहाउ ॥ मात पिता भाई सुत बनिता ता कै रसि

लपटाना ॥ जोबनु धनु प्रभता कै मद मै अहिनिमि रहै दिवाना ॥१॥ दीन दइआल सदा
 दुख भंजन ता सिउ मनु न लगाना ॥ जन नानक कोटन मै किनहू गुरमुखि होइ पछाना ॥२॥२॥
 धनासरी महला ६ ॥ तिह जोगी कउ जुगति न जानउ ॥ लोभ मोह माइआ ममता फुनि जिह घटि माहि
 पछानउ ॥१॥ रहाउ ॥ पर निंदा उसतति नह जा कै कंचन लोह समानो ॥ हरख सोग ते रहै अतीता
 जोगी ताहि बखानो ॥१॥ चंचल मनु दह दिसि कउ धावत अचल जाहि ठहरानो ॥ कहु नानक इह
 बिधि को जो नरु मुकति ताहि तुम मानो ॥२॥३॥ धनासरी महला ६ ॥ अब मै कउनु उपाउ करउ ॥
 जिह बिधि मन को संसा चूकै भउ निधि पारि परउ ॥१॥ रहाउ ॥ जनमु पाइ कछु भलो न कीनो ता ते
 अधिक डरउ ॥ मन बच क्रम हरि गुन नही गाए यह जीअ सोच धरउ ॥१॥ गुरमति सुनि कछु
 गिआनु न उपजिओ पसु जिउ उदरु भरउ ॥ कहु नानक प्रभ बिरदु पछानउ तब हउ पतित तरउ ॥
 २॥४॥६॥६॥१३॥५८॥४॥६३॥

धनासरी महला १ घरु २ असटपदीआ

१६८ सतिगुर प्रसादि ॥

गुरु सागरु रतनी भरपूरे ॥ अंमृतु संत चुगहि नही दूरे ॥ हरि रसु चोग चुगहि प्रभ भावै ॥ सरवर
 महि ह्वसु प्रानपति पावै ॥१॥ किआ बगु बपुड़ा छपड़ी नाइ ॥ कीचड़ि डूबै मैलु न जाइ ॥१॥
 रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥
 आवण जाण रहे गुरि राखे ॥२॥ सरवर ह्वसा छोडि न जाइ ॥ प्रेम भगति करि सहजि समाइ ॥
 सरवर महि ह्वसु ह्वस महि सागरु ॥ अकथ कथा गुर बचनी आदरु ॥३॥ सुन्न मंडल डिकु जोगी बैसे ॥
 नारि न पुरखु कहहु कोऊ कैसे ॥ तृभवण जोति रहे लिव लाई ॥ सुरि नर नाथ सचे सरणार्ई ॥४॥
 आन्नद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै
 मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥

जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥
 धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥
 साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु
 जाचै साचु सरूपु ॥८॥१॥ धनासरी महला १ ॥ सहजि मिलै मिलिआ परवाणु ॥ ना तिसु मरणु न
 आवणु जाणु ॥ ठाकुर महि दासु दास महि सोडि ॥ जह देखा तह अवरु न कोडि ॥१॥ गुरमुखि भगति
 सहज घरु पाईअै ॥ बिनु गुर भेटे मरि आईअै जाईअै ॥१॥ रहाउ ॥ सो गुरु करउ जि साचु दृढ़ावै
 ॥ अकथु कथावै सबदि मिलावै ॥ हरि के लोग अवर नही कारा ॥ साचउ ठाकुरु साचु पिआरा ॥२॥
 तन महि मनूआ मन महि साचा ॥ सो साचा मिलि साचे राचा ॥ सेवकु प्रभ कै लागै पाडि ॥ सतिगुरु
 पूरा मिलै मिलाडि ॥३॥ आपि दिखावै आपे देखै ॥ हठि न पतीजै ना बहु भेखै ॥ घडि भाडे जिनि
 अंमृतु पाडिआ ॥ प्रेम भगति प्रभि मनु पतीआडिआ ॥४॥ पडि पडि भूलहि चोटा खाहि ॥ बहुतु
 सिआणप आवहि जाहि ॥ नामु जपै भउ भोजनु खाडि ॥ गुरमुखि सेवक रहे समाडि ॥५॥ पूजि सिला
 तीरथ बन वासा ॥ भरमत डोलत भए उदासा ॥ मनि मैलै सूचा किउ होडि ॥ साचि मिलै पावै पति
 सोडि ॥६॥ आचारा वीचारु सरीरि ॥ आदि जुगादि सहजि मनु धीरि ॥ पल पंकज महि कोटि उधारे ॥
 करि किरपा गुरु मेलि पिआरे ॥७॥ किसु आगै प्रभ तुधु सालाही ॥ तुधु बिनु दूजा मै को नाही ॥ जिउ
 तुधु भावै तिउ राखु रजाडि ॥ नानक सहजि भाडि गुण गाडि ॥८॥२॥

धनासरी मः ५ घरु ६ असटपदी

१६ सतिगुर प्रसादि ॥

जो जो जूनी आडिओ तिह तिह उरझाडिओ माणस जनमु संजोगि पाडिआ ॥ ताकी है ओट साध
 राखहु दे करि हाथ करि किरपा मेलहु हरि राडिआ ॥१॥ अनिक जनम भ्रमि थिति नही पाई ॥ करउ
 सेवा गुर लागउ चरन गोविंद जी का मारगु देहु जी बताई ॥१॥ रहाउ ॥ अनिक उपाव करउ

माइआ कउ बचिति धरउ मेरी मेरी करत सद ही विहावै ॥ कोई औसो रे भेटै संतु मेरी लाहै सगल चिंत ठाकुर सिउ मेरा रंगु लावै ॥२॥ पड़े रे सगल बेद नह चूकै मन भेद डिकु खिनु न धीरहि मेरे घर के पंचा ॥ कोई औसो रे भगतु जु माइआ ते रहतु डिकु अमृत नामु मेरै रिटै सिंचा ॥३॥ जेते रे तीरथ नाए अह्वबुधि मैलु लाए घर को ठाकुरु डिकु तिलु न मानै ॥ कदि पावउ साधसंगु हरि हरि सदा आन्नदु गिआन अंजनि मेरा मनु इसनानै ॥४॥ सगल अस्रम कीने मनूआ नह पतीने बिबेकहीन देही धोए ॥ कोई पाईऔ रे पुरखु बिधाता पारब्रहम कै रंगि राता मेरे मन की दुरमति मलु खोए ॥५॥ करम धरम जुगता निमख न हेतु करता गरबि गरबि पड़ै कही न लेखै ॥ जिसु भेटीऔ सफल मूरति करै सदा कीरति गुर परसादि कोऊ नेत्रहु पेखै ॥६॥ मनहठि जो कमावै तिलु न लेखै पावै बगुल जिउ धिआनु लावै माइआ रे धारी ॥ कोई औसो रे सुखह दाई प्रभ की कथा सुनाई तिसु भेटे गति होइ हमारी ॥७॥ सुप्रसन्न गोपाल राइ काटै रे बंधन माइ गुर कै सबदि मेरा मनु राता ॥ सदा सदा आन्नदु भेटिओ निरभै गोबिंदु सुख नानक लाधे हरि चरन पराता ॥८॥ सफल सफल भई सफल जात्रा ॥ आवण जाण रहे मिले साधा ॥९॥ रहाउ दूजा ॥१॥३॥

धनासरी महला १ छंत

१ॐ सतिगुर प्रसादि ॥

तीरथि नावण जाउ तीरथु नामु है ॥ तीरथु सबद बीचारु अंतरि गिआनु है ॥ गुर गिआनु साचा थानु तीरथु दस पुरब सदा दसाहरा ॥ हउ नामु हरि का सदा जाचउ देहु प्रभ धरणीधरा ॥ संसारु रोगी नामु दारू मैलु लागै सच बिना ॥ गुर वाकु निरमलु सदा चानणु नित साचु तीरथु मजना ॥१॥ साचि न लागै मैलु किआ मलु धोईऔ ॥ गुणहि हारु परोइ किस कउ रोईऔ ॥ वीचारि मारै तरै तरै उलटि जोनि न आवए ॥ आपि पारसु परम धिआनी साचु साचे भावए ॥ आन्नदु अनदिनु हरखु साचा दूख किलविख परहरे ॥ सचु नामु पाइआ गुरि दिखाइआ मैलु नाही सच मने ॥२॥ संगति

मीत मिलापु पूरा नावणो ॥ गावै गावणहारु सबदि सुहावणो ॥ सालाहि साचे मंनि सतिगुरु पुन्न
 दान दडिआ मते ॥ पिर संगि भावै सहजि नावै बेणी त संगमु सत सते ॥ आराधि एकंकारु साचा नित
 देइ चडै सवाडिआ ॥ गति संगि मीता संतसंगति करि नदरि मेलि मिलाडिआ ॥३॥ कहणु कहै
 सभु कोडि केवडु आखीअै ॥ हउ मूरखु नीचु अजाणु समझा साखीअै ॥ सचु गुर की साखी अंमृत भाखी
 तितु मनु मानिआ मेरा ॥ कूचु करहि आवहि बिखु लादे सबदि सचै गुरु मेरा ॥ आखणि तोटि न भगति
 भंडारी भरिपुरि रहिआ सोई ॥ नानक साचु कहै बेन्नती मनु माँजै सचु सोई ॥४॥१॥ धनासरी
 महला १ ॥ जीवा तैरै नाडि मनि आन्नदु है जीउ ॥ साचो साचा नाउ गुण गोविंदु है जीउ ॥ गुर गिआनु
 अपारा सिरजणहारा जिनि सिरजी तिनि गोई ॥ परवाणा आडिआ हुकमि पठाडिआ फेरि न सकै
 कोई ॥ आपे करि वेखै सिरि सिरि लेखै आपे सुरति बुझाई ॥ नानक साहिबु अगम अगोचरु जीवा
 सची नाई ॥१॥ तुम सरि अवरु न कोडि आडिआ जाडिसी जीउ ॥ हुकमी होडि निबेडु भरमु
 चुकाडिसी जीउ ॥ गुरु भरमु चुकाए अकथु कहाए सच महि साचु समाणा ॥ आपि उपाए आपि समाए
 हुकमी हुकमु पछाणा ॥ सची वडिआई गुर ते पाई तू मनि अंति सखाई ॥ नानक साहिबु अवरु न
 दूजा नामि तैरै वडिआई ॥२॥ तू सचा सिरजणहारु अलख सिरंदिआ जीउ ॥ एकु साहिबु दुडि राह
 वाद वधंदिआ जीउ ॥ दुडि राह चलाए हुकमि सबाए जनमि मुआ संसारा ॥ नाम बिना नाही को बेली
 बिखु लादी सिरि भारा ॥ हुकमी आडिआ हुकमु न बूझै हुकमि सवारणहारा ॥ नानक साहिबु
 सबदि सिजापै साचा सिरजणहारा ॥३॥ भगत सोहहि दरवारि सबदि सुहाडिआ जीउ ॥ बोलहि
 अंमृत बाणि रसन रसाडिआ जीउ ॥ रसन रसाए नामि तिसाए गुर कै सबदि विकाने ॥ पारसि
 परसिअै पारसु होए जा तैरै मनि भाणे ॥ अमरा पदु पाडिआ आपु गवाडिआ विरला गिआन वीचारी
 ॥ नानक भगत सोहनि दरि साचै साचे के वापारी ॥४॥ भूख पिआसो आथि किउ दरि जाडिसा जीउ ॥

सतिगुर पूछउ जाइ नामु धिआइसा जीउ ॥ सचु नामु धिआई साचु चवाई गुरमुखि साचु पछाणा ॥
 दीना नाथु दइआलु निरंजनु अनदिनु नामु वखाणा ॥ करणी कार धुरहु फुरमाई आपि मुआ
 मनु मारी ॥ नानक नामु महा रसु मीठा तृसना नामि निवारी ॥५॥२॥ धनासरी छंत महला १ ॥
 पिर संगि मूठड़ीए खबरि न पाईआ जीउ ॥ मसतकि लिखिअड़ा लेखु पुरबि कमाइआ जीउ ॥ लेखु
 न मिटई पुरबि कमाइआ किआ जाणा किआ होसी ॥ गुणी अचारि नही रंगि राती अवगुण बहि
 बहि रोसी ॥ धनु जोबनु आक की छाड़िआ बिरधि भए दिन पुंनिआ ॥ नानक नाम बिना दोहागणि
 छूटी झूठि विछुंनिआ ॥१॥ बूडी घरु घालिओ गुर कै भाड़ि चलो ॥ साचा नामु धिआइ पावहि सुखि
 महलो ॥ हरि नामु धिआए ता सुखु पाए पेईअड़ै दिन चारे ॥ निज घरि जाइ बहै सचु पाए अनदिनु
 नालि पिआरे ॥ विणु भगती घरि वासु न होवी सुणिअहु लोक सबाए ॥ नानक सरसी ता पिरु पाए
 राती साचै नाए ॥२॥ पिरु धन भावै ता पिर भावै नारी जीउ ॥ रंगि प्रीतम राती गुर कै सबदि
 वीचारी जीउ ॥ गुर सबदि वीचारी नाह पिआरी निवि निवि भगति करेई ॥ माड़िआ मोहु जलाए
 प्रीतमु रस महि रंगु करेई ॥ प्रभ साचे सेती रंगि रंगेती लाल भई मनु मारी ॥ नानक साचि वसी
 सोहागणि पिर सिउ प्रीति पिआरी ॥३॥ पिर घरि सोहै नारि जे पिर भावए जीउ ॥ झूठे वैण चवे
 कामि न आवए जीउ ॥ झूठु अलावै कामि न आवै ना पिरु देखै नैणी ॥ अवगुणिआरी कंति विसारी
 छूटी विधण रैणी ॥ गुर सबदु न मानै फाही फाथी सा धन महलु न पाए ॥ नानक आपे आपु पछाणै
 गुरमुखि सहजि समाए ॥४॥ धन सोहागणि नारि जिनि पिरु जाणिआ जीउ ॥ नाम बिना कूड़िआरि
 कूडु कमाणिआ जीउ ॥ हरि भगति सुहावी साचे भावी भाड़ि भगति प्रभ राती ॥ पिरु रलीआला जोबनि
 बाला तिसु रावे रंगि राती ॥ गुर सबदि विगासी सहु रावासी फलु पाड़िआ गुणकारी ॥ नानक साचु
 मिलै वडिआई पिर घरि सोहै नारी ॥५॥३॥

धनासरी छंत महला ४ घरु १

१६ सतिगुर प्रसादि ॥

हरि जीउ कृपा करे ता नामु धिआईअै जीउ ॥ सतिगुरु मिलै सुभाइ सहजि गुण गाईअै जीउ ॥
 गुण गाइ विगसै सदा अनदिनु जा आपि साचे भावए ॥ अह्वाकारु हउमै तजै माइआ सहजि नामि
 समावए ॥ आपि करता करे सोई आपि देइ त पाईअै ॥ हरि जीउ कृपा करे ता नामु धिआईअै
 जीउ ॥१॥ अंदरि साचा नेहु पूरे सतिगुरै जीउ ॥ हउ तिसु सेवी दिनु राति मै कदे न वीसरै जीउ ॥
 कदे न विसारी अनदिनु समारी जा नामु लई ता जीवा ॥ स्रवणी सुणी त इहु मनु तृपतै गुरुमुखि
 अमृतु पीवा ॥ नदरि करे ता सतिगुरु मेले अनदिनु बिबेक बुधि बिचरै ॥ अंदरि साचा नेहु पूरे
 सतिगुरै ॥२॥ सतसंगति मिलै वडभागि ता हरि रसु आवए जीउ ॥ अनदिनु रहै लिव लाइ त
 सहजि समावए जीउ ॥ सहजि समावै ता हरि मनि भावै सदा अतीतु बैरागी ॥ हलति पलति सोभा
 जग अंतरि राम नामि लिव लागी ॥ हरख सोग दुहा ते मुकता जो प्रभु करे सु भावए ॥ सतसंगति मिलै
 वडभागि ता हरि रसु आवए जीउ ॥३॥ दूजै भाइ दुखु होइ मनमुख जमि जोहिआ जीउ ॥ हाइ हाइ
 करे दिनु राति माइआ दुखि मोहिआ जीउ ॥ माइआ दुखि मोहिआ हउमै रोहिआ मेरी मेरी करत
 विहावए ॥ जो प्रभु देइ तिसु चेतै नाही अंति गइआ पछुतावए ॥ बिनु नावै को साथि न चालै पुत्र
 कलत्र माइआ धोहिआ ॥ दूजै भाइ दुखु होइ मनमुख जमि जोहिआ जीउ ॥४॥ करि किरपा लेहु
 मिलाइ महलु हरि पाइआ जीउ ॥ सदा रहै कर जोड़ि प्रभु मनि भाइआ जीउ ॥ प्रभु मनि भावै ता
 हुकमि समावै हुकमु मंनि सुखु पाइआ ॥ अनदिनु जपत रहै दिनु राती सहजे नामु धिआईआ ॥
 नामो नामु मिली वडआई नानक नामु मनि भावए ॥ करि किरपा लेहु मिलाइ महलु हरि
 पावए जीउ ॥५॥१॥

धनासरी महला ५ छंत

१६ सतिगुर प्रसादि ॥

सतिगुर दीन दड़िआल जिसु संगि हरि गावीअै जीउ ॥ अंमृतु हरि का
नामु साधसंगि रावीअै जीउ ॥ भजु संगि साधू डिकु अराधू जनम मरन दुख नासए ॥ धुरि करमु
लिखिआ साचु सिखिआ कटी जम की फासए ॥ भै भरम नाठे छुटी गाठे जम पंथि मूलि न आवीअै ॥
बिनवंति नानक धारि किरपा सदा हरि गुण गावीअै ॥१॥ निधरिआ धर एकु नामु निरंजनो जीउ ॥
तू दाता दातारु सरब दुख भंजनो जीउ ॥ दुख हरत करता सुखह सुआमी सरणि साधू आड़िआ ॥ संसारु
सागरु महा बिखड़ा पल एक माहि तराड़िआ ॥ पूरि रहिआ सरब थाई गुर गिआनु नेत्री अंजनो ॥
बिनवंति नानक सदा सिमरी सरब दुख भै भंजनो ॥२॥ आपि लीए लड़ि लाड़ि किरपा धारीआ जीउ
॥ मोहि निरगुणु नीचु अनाथु प्रभ अगम अपारीआ जीउ ॥ दड़िआल सदा कृपाल सुआमी नीच
थापणहारिआ ॥ जीअ जंत सभि वसि तेरै सगल तेरी सारिआ ॥ आपि करता आपि भुगता आपि
सगल बीचारीआ ॥ बिनवंत नानक गुण गाड़ि जीवा हरि जपु जपउ बनवारीआ ॥३॥ तेरा दरसु
अपारु नामु अमोलई जीउ ॥ निति जपहि तेरे दास पुरख अतोलाई जीउ ॥ संत रसन वूठा आपि तूठा
हरि रसहि सेई मातिआ ॥ गुर चरन लागे महा भागे सदा अनदिनु जागिआ ॥ सद सदा सिंमृतब्य सुआमी
सासि सासि गुण बोलई ॥ बिनवंति नानक धूरि साधू नामु प्रभू अमोलई ॥४॥१॥

रागु धनासरी बाणी भगत कबीर जी की

१६ सतिगुर प्रसादि ॥

सनक सन्नद महेस समानाँ ॥ सेखनागि तेरो मरमु न जानाँ ॥१॥ संतसंगति रामु रिदै बसाई ॥१॥
रहाउ ॥ हनूमान सरि गरुड़ समानाँ ॥ सुरपति नरपति नही गुन जानाँ ॥२॥ चारि बेद अरु सिंमृति
पुरानाँ ॥ कमलापति कवला नही जानाँ ॥३॥ कहि कबीर सो भरमै नाही ॥ पग लगि राम रहै

सरनाँही ॥४॥१॥ दिन ते पहर पहर ते घरीआँ आव घटै तनु छीजै ॥ कालु अहेरी फिरै बधिक जिउ कहहु कवन बिधि कीजै ॥१॥ सो दिनु आवन लागा ॥ मात पिता भाई सुत बनिता कहहु कोऊ है का का ॥१॥ रहाउ ॥ जब लगु जोति काइआ महि बरतै आपा पसू न बूझै ॥ लालच करै जीवन पद कारन लोचन कछू न सूझै ॥२॥ कहत कबीर सुनहु रे प्रानी छोडहु मन के भरमा ॥ केवल नामु जपहु रे प्रानी परहु एक की सरनाँ ॥३॥२॥ जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ दुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईअै कहा निहोरा ॥१॥ रहाउ ॥ कहतु कबीर सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥ इंद्र लोक सिव लोकहि जैबो ॥ ओछे तप करि बाहुरि अैबो ॥१॥ किआ माँगउ किछु थिरु नाही ॥ राम नाम रखु मन माही ॥१॥ रहाउ ॥ सोभा राज बिभै बडिआई ॥ अंति न काहू संग सहाई ॥२॥ पुत्र कलत्र लछमी माइआ ॥ इनि ते कहु कवनै सुखु पाइआ ॥३॥ कहत कबीर अवर नही कामा ॥ हमरै मन धन राम को नामा ॥४॥४॥ राम सिमरि राम सिमरि राम सिमरि भाई ॥ राम नाम सिमरन बिनु बूडते अधिकाई ॥१॥ रहाउ ॥ बनिता सुत देह ग्रेह संपति सुखदाई ॥ इन् मै कछु नाहि तेरो काल अवध आई ॥१॥ अजामल गज गनिका पतित करम कीने ॥ तेऊ उतरि पारि परे राम नाम लीने ॥२॥ सूकर कूकर जोनि भ्रमे तऊ लाज न आई ॥ राम नाम छाडि अंमृत काहे बिखु खाई ॥३॥ तजि भरम करम बिधि निखेध राम नामु लेही ॥ गुर प्रसादि जन कबीर रामु करि सनेही ॥४॥५॥

धनासरी बाणी भगत नामदेव जी की

१९८१ सतिगुर प्रसादि ॥

गहरी करि कै नीव खुदाई ऊपरि मंडप छाए ॥ मारकंडे ते को अधिकाई जिनि तृण धरि मूंड बलाए ॥१॥ हमरो करता रामु सनेही ॥ काहे रे नर गरबु करत हहु बिनसि जाइ झूठी देही ॥१॥ रहाउ ॥

मेरी मेरी कैरउ करते दुरजोधन से भाई ॥ बारह जोजन छलु चलै था देही गिरझन खाई ॥२॥ सरब
 सोड़िन की लम्का होती रावन से अधिकारी ॥ कहा भड़िओ दरि बाँधे हाथी खिन महि भई पराई ॥३॥
 दुरबासा सिउ करत ठगउरी जादव ए फल पाए ॥ कृपा करी जन अपुने ऊपर नामदेउ हरि गुन
 गाए ॥४॥१॥ दस बैरागनि मोहि बसि कीनी पंचहु का मिट नावउ ॥ सतरि दोड़ि भरे अमृत सरि
 बिखु कउ मारि कढावउ ॥१॥ पाछै बहुरि न आवनु पावउ ॥ अमृत बाणी घट ते उचरउ आतम
 कउ समझावउ ॥१॥ रहाउ ॥ बजर कुठारु मोहि है छीनाँ करि मिन्नति लगि पावउ ॥ संतन के हम
 उलटे सेवक भगतन ते डरपावउ ॥२॥ इह संसार ते तब ही छूटउ जउ माड़िआ नह लपटावउ ॥
 माड़िआ नामु गरभ जोनि का तिह तजि दरसनु पावउ ॥३॥ इतु करि भगति करहि जो जन तिन भउ
 सगल चुकाईअै ॥ कहत नामदेउ बाहरि किआ भरमहु इह संजम हरि पाईअै ॥४॥२॥ मारवाड़ि
 जैसे नीरु बालहा बेलि बालहा करहला ॥ जिउ कुरंक निसि नादु बालहा तिउ मेरै मनि रामईआ
 ॥१॥ तेरा नामु रूड़ो रूपु रूड़ो अति रंग रूड़ो मेरो रामईआ ॥१॥ रहाउ ॥ जिउ धरणी कउ इंद्र
 बालहा कुसम बासु जैसे भवरला ॥ जिउ कोकिल कउ अंबु बालहा तिउ मेरै मनि रामईआ ॥२॥
 चकवी कउ जैसे सूरु बालहा मान सरोवर ह्यसुला ॥ जिउ तरुणी कउ कंतु बालहा तिउ मेरै मनि
 रामईआ ॥३॥ बारिक कउ जैसे खीरु बालहा चातृक मुख जैसे जलधरा ॥ मछुली कउ जैसे नीरु बालहा
 तिउ मेरै मनि रामईआ ॥४॥ साधिक सिध सगल मुनि चाहहि बिरले काहू डीठुला ॥ सगल भवण
 तेरो नामु बालहा तिउ नामे मनि बीठुला ॥५॥३॥ पहिल पुरीए पुंडरक वना ॥ ता चे ह्यसा सगले
 जनाँ ॥ कृसा ते जानऊ हरि हरि नाचंती नाचना ॥१॥ पहिल पुरसाबिरा ॥ अथोन पुरसादमरा
 ॥ असगा अस उसगा ॥ हरि का बागरा नाचै पिंधी महि सागरा ॥१॥ रहाउ ॥ नाचंती गोपी
 जन्ना ॥ नईआ ते बैरे कन्ना ॥ तरकु न चा ॥ भ्रमीआ चा ॥ केसवा बचउनी अईए मईए एक आन

जीउ ॥२॥ पिंथी उभकले संसारा ॥ भ्रमि भ्रमि आए तुम चे दुआरा ॥ तू कुनु रे ॥ मै जी ॥ नामा ॥
 हो जी ॥ आला ते निवारणा जम कारणा ॥३॥४॥ पतित पावन माधउ बिरदु तेरा ॥ धनि ते वै
 मुनि जन जिन धिआइओ हरि प्रभु मेरा ॥१॥ मेरै माथै लागी ले धूरि गोबिंद चरनन की ॥ सुरि नर
 मुनि जन तिनहू ते दूरि ॥१॥ रहाउ ॥ दीन का दइआलु माधौ गरब परहारी ॥ चरन सरन नामा
 बलि तिहारी ॥२॥५॥

धनासरी भगत रविदास जी की

१९ सतिगुर प्रसादि ॥

हम सरि दीनु दइआलु न तुम सरि अब पतीआरु किआ कीजै ॥ बचनी तोर मोर मनु मानै जन कउ
 पूरनु दीजै ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम
 बिछुरे थे माधउ इहु जनमु तुमारे लेखे ॥ कहि रविदास आस लगि जीवउ चिर भइओ दरसनु
 देखे ॥२॥१॥ चित सिमरनु करउ नैन अविलोकनो स्रवन बानी सुजसु पूरि राखउ ॥ मनु सु मधुकरु
 करउ चरन हिरदे धरउ रसन अमृत राम नाम भाखउ ॥१॥ मेरी प्रीति गोबिंद सिउ जिनि घटै ॥
 मै तउ मोलि महगी लई जीअ सटै ॥१॥ रहाउ ॥ साधसंगति बिना भाउ नही उपजै भाव बिनु
 भगति नही होइ तेरी ॥ कहै रविदासु इक बेनती हरि सिउ पैज राखहु राजा राम मेरी ॥२॥२॥ नामु
 तेरो आरती मजनु मुरारे ॥ हरि के नाम बिनु झूठे सगल पासारे ॥१॥ रहाउ ॥ नामु तेरो आसनो नामु तेरो
 उरसा नामु तेरा केसरो ले छिटकारे ॥ नामु तेरा अंभुला नामु तेरो चंदनो घसि जपे नामु ले तुझहि कउ
 चारे ॥१॥ नामु तेरा दीवा नामु तेरो बाती नामु तेरो तेलु ले माहि पसारे ॥ नाम तेरे की जोति लगाई
 भइओ उजिआरो भवन सगलारे ॥२॥ नामु तेरो तागा नामु फूल माला भार अठारह सगल जूठारे ॥
 तेरो कीआ तुझहि किआ अरपउ नामु तेरा तुही चवर ढोलारे ॥३॥ दस अठा अठसठे चारे खाणी
 इहै वरतणि है सगल संसारे ॥ कहै रविदासु नामु तेरो आरती सति नामु है हरि भोग तुहारे ॥४॥३॥

धनासरी बाणी भगताँ की तृलोचन

१६ सतिगुर प्रसादि ॥ नाराडिण निंदसि काडि भूली गवारी ॥ दुकृतु सुकृतु थारो करमु री ॥१॥
 रहाउ ॥ संकरा मसतकि बसता सुरसरी इसनान रे ॥ कुल जन मधे मिलियो सारग पान रे ॥ करम करि
 कलम्कु मफीटसि री ॥१॥ बिस्र का दीपकु स्वामी ता चे रे सुआरथी पंखी राडि गरुड़ ता चे बाधवा ॥
 करम करि अरुण पिंगुला री ॥२॥ अनिक पातिक हरता तृभवण नाथु री तीरथि तीरथि भ्रमता
 लहै न पारु री ॥ करम करि कपालु मफीटसि री ॥३॥ अमृत ससीअ धेन लछिमी कलपतर सिखरि
 सुनागर नदी चे नाथं ॥ करम करि खारु मफीटसि री ॥४॥ दाधीले लम्का गडु उपाड़ीले रावण बणु
 सलि बिसलि आणि तोखीले हरी ॥ करम करि कछउटी मफीटसि री ॥५॥ पूरबलो कृत करमु न
 मिटै री घर गेहणि ता चे मोहि जापीअले राम चे नामं ॥ बदति तृलोचन राम जी ॥६॥१॥ श्री सैणु ॥
 धूप दीप घित साजि आरती ॥ वारने जाउ कमला पती ॥१॥ मंगला हरि मंगला ॥ नित मंगलु
 राजा राम राडि को ॥१॥ रहाउ ॥ ऊतमु दीअरा निरमल बाती ॥ तुहंी निरंजनु कमला पाती ॥२॥
 रामा भगति रामान्नदु जानै ॥ पूरन परमान्नदु बखानै ॥३॥ मदन मूरति भै तारि गोबिंदे ॥ सैनु भणै
 भजु परमान्नदे ॥४॥२॥ पीपा ॥ कायउ देवा काडिअउ देवल काडिअउ जंगम जाती ॥ काडिअउ धूप
 दीप नईबेदा काडिअउ पूजउ पाती ॥१॥ काडिआ बहु खंड खोजते नव निधि पाई ॥ ना कछु
 आडिबो ना कछु जाडिबो राम की दुहाई ॥१॥ रहाउ ॥ जो ब्रहमंडे सोई पिंडे जो खोजै सो पावै ॥ पीपा
 प्रणवै परम ततु है सतिगुरु होडि लखावै ॥२॥३॥ धन्ना ॥ गोपाल तेरा आरता ॥ जो जन तुमरी भगति
 करंते तिन के काज सवारता ॥१॥ रहाउ ॥ दालि सीधा मागउ घीउ ॥ हमरा खुसी करै नित जीउ ॥
 पनीआ छादनु नीका ॥ अनाजु मगउ सत सी का ॥१॥ गऊ भैस मगउ लावेरी ॥ इक ताजनि तुरी
 चंगेरी ॥ घर की गीहनि चंगी ॥ जनु धन्ना लेवै मंगी ॥२॥४॥

जैतसरी महला ४ घरु १ चउपदे

ੴ सतिगुर प्रसादि ॥

मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे
 गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दृडाइआ
 बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू
 चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलओ जनमु
 सनाथा ॥ मो कउ कीजै दासु दास दासन को हरि दइआ धारि जगन्नाथा ॥३॥ हम अंधुले गिआनहीन
 अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलमथा
 ॥४॥१॥ जैतसरी महला ४ ॥ हीरा लालु अमोलकु है भारी बिनु गाहक मीका काखा ॥ रतन गाहकु
 गुरु साधू देखिओ तब रतनु बिकानो लाखा ॥१॥ मेरै मनि गुप्त हीरु हरि राखा ॥ दीन दइआलि
 मिलाइओ गुरु साधू गुरि मिलिअै हीरु पराखा ॥ रहाउ ॥ मनमुख कोठी अगिआनु अंधेरा तिन घरि
 रतनु न लाखा ॥ ते ऊझड़ि भरमि मुए गावारी माइआ भुअंग बिखु चाखा ॥२॥ हरि हरि साध मेलहु
 जन नीके हरि साधू सरणि हम राखा ॥ हरि अंगीकारु करहु प्रभ सुआमी हम परे भागि तुम पाखा
 ॥३॥ जिहवा किआ गुण आखि वखाणह तुम वड अगम वड पुरखा ॥ जन नानक हरि किरपा धारी

पाखाणु डुबत हरि राखा ॥४॥२॥ जैतसरी मः ४ ॥ हम बारिक कछूअ न जानह गति मिति तेरे मूरख
 मुगध डिआना ॥ हरि किरपा धारि दीजै मति ऊतम करि लीजै मुगधु सिआना ॥१॥ मेरा मनु
 आलसीआ उघलाना ॥ हरि हरि आनि मिलाइओ गुरु साधू मिलि साधू कपट खुलाना ॥ रहाउ ॥
 गुर खिनु खिनु प्रीति लगावहु मेरै हीअरै मेरे प्रीतम नामु पराना ॥ बिनु नावै मरि जाईअै मेरे ठाकुर
 जिउ अमली अमलि लुभाना ॥२॥ जिन मनि प्रीति लगी हरि केरी तिन धुरि भाग पुराना ॥ तिन
 हम चरण सरेवह खिनु खिनु जिन हरि मीठ लगाना ॥३॥ हरि हरि कृपा धारी मेरै ठाकुरि जनु
 बिछुरिआ चिरी मिलाना ॥ धनु धनु सतिगुरु जिनि नामु दृडाइआ जनु नानकु तिसु कुरबाना
 ॥४॥३॥ जैतसरी महला ४ ॥ सतिगुरु साजनु पुरखु वड पाइआ हरि रसकि रसकि फल लागिबा ॥
 माइआ भुइअंग ग्रसिओ है प्राणी गुर बचनी बिसु हरि काढिबा ॥१॥ मेरा मनु राम नाम रसि
 लागिबा ॥ हरि कीए पतित पवित्र मिलि साध गुर हरि नामै हरि रसु चाखिबा ॥ रहाउ ॥ धनु धनु
 वडभाग मिलिओ गुरु साधू मिलि साधू लिव उनमनि लागिबा ॥ तृसना अगनि बुझी साँति पाई
 हरि निरमल निरमल गुन गाइबा ॥२॥ तिन के भाग खीन धुरि पाए जिन सतिगुर दरसु न पाइबा
 ॥ ते दूजै भाइ पवहि ग्रभ जोनी सभु बिरथा जनमु तिन जाइबा ॥३॥ हरि देहु बिमल मति गुर साध
 पग सेवह हम हरि मीठ लगाइबा ॥ जनु नानकु रेण साध पग मागै हरि होइ दइआलु दिवाइबा
 ॥४॥४॥ जैतसरी महला ४ ॥ जिन हरि हिरदै नामु न बसिओ तिन मात कीजै हरि बाँझा ॥ तिन सुंजी
 देह फिरहि बिनु नावै ओइ खपि खपि मुए कराँझा ॥१॥ मेरे मन जपि राम नामु हरि माझा ॥ हरि हरि
 कृपालि कृपा प्रभि धारी गुरि गिआनु दीओ मनु समझा ॥ रहाउ ॥ हरि कीरति कलजुगि पदु ऊतमु
 हरि पाईअै सतिगुर माझा ॥ हउ बलिहारी सतिगुर अपुने जिनि गुप्तु नामु परगाझा ॥२॥
 दरसनु साध मिलिओ वडभागी सभि किलबिख गए गवाझा ॥ सतिगुरु साहु पाइआ वड दाणा हरि

कीए बहु गुण साझा ॥३॥ जिन कउ कृपा करी जगजीवनि हरि उरि धारिओ मन माझा ॥ धरम राडि दरि कागद फारे जन नानक लेखा समझा ॥४॥५॥ जैतसरी महला ४ ॥ सतसंगति साध पाई वडभागी मनु चलतौ भडिओ अरूड़ा ॥ अनहत धुनि वाजहि नित वाजे हरि अमृत धार रसि लीड़ा ॥१॥ मेरे मन जपि राम नामु हरि रूड़ा ॥ मेरै मनि तनि प्रीति लगाई सतिगुरि हरि मिलिओ लाडि झपीड़ा ॥ रहाउ ॥ साकत बंध भए है माडिआ बिखु संचहि लाडि जकीड़ा ॥ हरि कै अरथि खरचि नह साकहि जमकालु सहहि सिरि पीड़ा ॥२॥ जिन हरि अरथि सरीरु लगाडिआ गुर साधू बहु सरधा लाडि मुखि धूड़ा ॥ हलति पलति हरि सोभा पावहि हरि रंगु लगा मनि गूड़ा ॥३॥ हरि हरि मेलि मेलि जन साधू हम साध जना का कीड़ा ॥ जन नानक प्रीति लगी पग साध गुर मिलि साधू पाखाणु हरिओ मनु मूड़ा ॥४॥६॥

जैतसरी महला ४ घरु २

१६ सतिगुर प्रसादि ॥

हरि हरि सिमरहु अगम अपारा ॥ जिसु सिमरत दुखु मिटै हमारा ॥ हरि हरि सतिगुरु पुरखु मिलावहु गुरि मिलिअै सुखु होई राम ॥१॥ हरि गुण गावहु मीत हमारे ॥ हरि हरि नामु रखहु उर धारे ॥ हरि हरि अमृत बचन सुणावहु गुर मिलिअै परगटु होई राम ॥२॥ मधुसूदन हरि माधो प्राना ॥ मेरै मनि तनि अमृत मीठ लगाना ॥ हरि हरि दडिआ करहु गुरु मेलहु पुरखु निरंजनु सोई राम ॥३॥ हरि हरि नामु सदा सुखदाता ॥ हरि कै रंगि मेरा मनु राता ॥ हरि हरि महा पुरखु गुरु मेलहु गुर नानक नामि सुखु होई राम ॥४॥१॥७॥ जैतसरी मः ४ ॥ हरि हरि हरि हरि नामु जपाहा ॥ गुरमुखि नामु सदा लै लाहा ॥ हरि हरि हरि हरि भगति दृड़ावहु हरि हरि नामु ओमाहा राम ॥१॥ हरि हरि नामु दडिआलु धिआहा ॥ हरि कै रंगि सदा गुण गाहा ॥ हरि हरि हरि जसु घूमरि पावहु मिलि सतसंगि ओमाहा राम ॥२॥ आउ सखी हरि मेलि मिलाहा ॥ सुणि हरि कथा नामु लै लाहा ॥

हरि हरि कृपा धारि गुर मेलहु गुरि मिलिअै हरि ओमाहा राम ॥३॥ करि कीरति जसु अगम अथाहा
 ॥ खिनु खिनु राम नामु गावाहा ॥ मो कउ धारि कृपा मिलीअै गुर दाते हरि नानक भगति ओमाहा
 राम ॥४॥२॥८॥ जैतसरी मः ४ ॥ रसि रसि रामु रसालु सलाहा ॥ मनु राम नामि भीना लै लाहा ॥
 खिनु खिनु भगति करह दिनु राती गुरमति भगति ओमाहा राम ॥१॥ हरि हरि गुण गोविंद जपाहा
 ॥ मनु तनु जीति सबदु लै लाहा ॥ गुरमति पंच दूत वसि आवहि मनि तनि हरि ओमाहा राम ॥२॥
 नामु रतनु हरि नामु जपाहा ॥ हरि गुण गाड़ि सदा लै लाहा ॥ दीन दड़िआल कृपा करि माधो हरि
 हरि नामु ओमाहा राम ॥३॥ जपि जगदीसु जपउ मन माहा ॥ हरि हरि जगन्नाथु जगि लाहा ॥ धनु
 धनु वडे ठाकुर प्रभ मेरे जपि नानक भगति ओमाहा राम ॥४॥३॥६॥ जैतसरी महला ४ ॥ आपे जोगी
 जुगति जुगाहा ॥ आपे निरभउ ताड़ी लाहा ॥ आपे ही आपि आपि वरतै आपे नामि ओमाहा राम
 ॥१॥ आपे दीप लोअ दीपाहा ॥ आपे सतिगुरु समुंदु मथाहा ॥ आपे मथि मथि तनु कढाए जपि
 नामु रतनु ओमाहा राम ॥२॥ सखी मिलहु मिलि गुण गावाहा ॥ गुरमुखि नामु जपहु हरि लाहा ॥
 हरि हरि भगति दृढ़ी मनि भाई हरि हरि नामु ओमाहा राम ॥३॥ आपे वड दाणा वड साहा ॥
 गुरमुखि पूंजी नामु विसाहा ॥ हरि हरि दाति करहु प्रभ भावै गुण नानक नामु ओमाहा राम ॥
 ४॥४॥१०॥ जैतसरी महला ४ ॥ मिलि सतसंगति संगि गुराहा ॥ पूंजी नामु गुरमुखि वेसाहा ॥
 हरि हरि कृपा धारि मधुसूदन मिलि सतसंगि ओमाहा राम ॥१॥ हरि गुण बाणी स्रवणि सुणाहा ॥
 करि किरपा सतिगुरु मिलाहा ॥ गुण गावह गुण बोलह बाणी हरि गुण जपि ओमाहा राम ॥२॥
 सभि तीरथ वरत जग पुन्न तोलाहा ॥ हरि हरि नाम न पुजहि पुजाहा ॥ हरि हरि अतुलु तोलु अति
 भारी गुरमति जपि ओमाहा राम ॥३॥ सभि करम धरम हरि नामु जपाहा ॥ किलविख मैलु पाप
 धोवाहा ॥ दीन दड़िआल होहु जन ऊपरि देहु नानक नामु ओमाहा राम ॥४॥५॥११॥

जैतसरी महला ५ घरु ३

१९८ सतिगुर प्रसादि ॥

कोई जानै कवनु ईहा जगि मीतु ॥ जिसु होइ कृपालु सोई बिधि बूझै ता की निरमल रीति ॥१॥
रहाउ ॥ मात पिता बनिता सुत बंधप इसट मीत अरु भाई ॥ पूरब जनम के मिले संजोगी अंतहि को
न सहाई ॥१॥ मुकति माल कनिक लाल हीरा मन रंजन की माइआ ॥ हा हा करत बिहानी अवधहि
ता महि संतोखु न पाइआ ॥२॥ हसति रथ अस्र पवन तेज धणी भूमन चतुरांगा ॥ संगि न चालिओ
इन महि कछूअै ऊठि सिधाइओ नांगा ॥३॥ हरि के संत पृअ प्रीतम प्रभ के ता कै हरि हरि गाईअै
॥ नानक ईहा सुखु आगै मुख ऊजल संगि संतन कै पाईअै ॥४॥१॥

जैतसरी महला ५ घरु ३ दुपदे

१९८ सतिगुर प्रसादि ॥

देहु संदेसरो कहीअउ पृअ कहीअउ ॥ बिसमु भई मै बहु बिधि सुनते कहहु सुहागनि सहीअउ ॥१॥
रहाउ ॥ को कहतो सभ बाहरि बाहरि को कहतो सभ महीअउ ॥ बरनु न दीसै चिहनु न लखीअै सुहागनि
साति बुझहीअउ ॥१॥ सरब निवासी घटि घटि वासी लेपु नही अलपहीअउ ॥ नानकु कहत सुनहु रे
लोगा संत रसन को बसहीअउ ॥२॥१॥२॥ जैतसरी मः ५ ॥ धीरउ सुनि धीरउ प्रभ कउ ॥१॥ रहाउ ॥
जीअ प्रान मनु तनु सभु अरपउ नीरउ पेखि प्रभ कउ नीरउ ॥१॥ बेसुमार बेअंतु बड दाता मनहि
गहीरउ पेखि प्रभ कउ ॥२॥ जो चाहउ सोई सोई पावउ आसा मनसा पूरउ जपि प्रभ कउ ॥३॥
गुर प्रसादि नानक मनि वसिआ दूखि न कबहू झूरउ बुझि प्रभ कउ ॥४॥२॥३॥ जैतसरी महला ५ ॥
लोड़ीदड़ा साजनु मेरा ॥ घरि घरि मंगल गावहु नीके घटि घटि तिसहि बसेरा ॥१॥ रहाउ ॥ सूखि
अराधनु दूखि अराधनु बिसरै न काहू बेरा ॥ नामु जपत कोटि सूर उजारा बिनसै भरमु अंधेरा ॥१॥ थानि
थन्नतरि सभनी जाई जो दीसै सो तेरा ॥ संतसंगि पावै जो नानक तिसु बहुरि न होई है फेरा ॥२॥३॥४॥

जैतसरी महला ५ घरु ४ दुपदे

१६ सतिगुर प्रसादि ॥

अब मै सुखु पाइओ गुर आग्यि ॥ तजी सिआनप चिंत विसारी अह्य छोडिओ है तिआग्यि ॥१॥ रहाउ ॥
 जउ देखउ तउ सगल मोहि मोहीअउ तउ सरनि परिओ गुर भागि ॥ करि किरपा टहल हरि लाइओ
 तउ जमि छोडी मोरी लागि ॥१॥ तरिओ सागरु पावक को जउ संत भेटे वड भागि ॥ जन नानक सरब
 सुख पाए मोरो हरि चरनी चितु लागि ॥२॥१॥५॥ जैतसरी महला ५ ॥ मन महि सतिगुर धिआनु
 धरा ॥ दृडिओ गिआनु मंत्र हरि नामा प्रभ जीउ मडिआ करा ॥१॥ रहाउ ॥ काल जाल अरु महा
 जंजाला छुटके जमहि डरा ॥ आइओ दुख हरण सरण करुणापति गहिओ चरण आसरा ॥१॥ नाव
 रूप भडिओ साधसंगु भव निधि पारि परा ॥ अपिउ पीओ गतु थीओ भरमा कहु नानक अजरु जरा
 ॥२॥२॥६॥ जैतसरी महला ५ ॥ जा कउ भए गोविंद सहाई ॥ सूख सहज आन्नद सगल सिउ वा कउ
 बिआधि न काई ॥१॥ रहाउ ॥ दीसहि सभ संगि रहहि अलेपा नह विआपै उन माई ॥ एकै रंगि
 तत के बेते सतिगुर ते बुधि पाई ॥१॥ दडिआ मडिआ किरपा ठाकुर की सेई संत सुभाई ॥ तिन
 कै संगि नानक निसतरीअै जिन रसि रसि हरि गुन गाई ॥२॥३॥७॥ जैतसरी महला ५ ॥
 गोविंद जीवन प्रान धन रूप ॥ अगिआन मोह मगन महा प्रानी अंधिआरे महि दीप ॥१॥ रहाउ ॥
 सफल दरसनु तुमरा प्रभ प्रीतम चरन कमल आनूप ॥ अनिक बार करउ तिह बंदन मनहि चूरावउ
 धूप ॥१॥ हारि परिओ तुमरै प्रभ दुआरै दूडु करि गही तुमारी लूक ॥ काढि लेहु नानक अपुने
 कउ संसार पावक के कूप ॥२॥४॥८॥ जैतसरी महला ५ ॥ कोई जनु हरि सिउ देवै जोरि ॥ चरन
 गहउ बकउ सुभ रसना दीजहि प्रान अकोरि ॥१॥ रहाउ ॥ मनु तनु निरमल करत किआरो हरि
 सिंचै सुधा संजोरि ॥ इआ रस महि मगनु होत किरपा ते महा बिखिआ ते तोरि ॥१॥ आइओ सरणि

दीन दुख भंजन चितवउ तुमरी ओरि ॥ अभै पदु दानु सिमरनु सुआमी को प्रभ नानक बंधन छोरि ॥२॥५॥६॥ जैतसरी महला ५ ॥ चातृक चितवत बरसत मेंह ॥ कृपा सिंधु करुणा प्रभ धारहु हरि प्रेम भगति को नेंह ॥१॥ रहाउ ॥ अनिक सूख चकवी नही चाहत अनद पूरन पेखि देंह ॥ आन उपाव न जीवत मीना बिनु जल मरना तेंह ॥१॥ हम अनाथ नाथ हरि सरणी अपुनी कृपा करेंह ॥ चरण कमल नानकु आराधै तिसु बिनु आन न केंह ॥२॥६॥१०॥ जैतसरी महला ५ ॥ मनि तनि बसि रहे मेरे प्रान ॥ करि किरपा साधू संगि भेटे पूरन पुरख सुजान ॥१॥ रहाउ ॥ प्रेम ठगउरी जिन कउ पाई तिन रसु पीअउ भारी ॥ ता की कीमति कहणु न जाई कुदरति कवन हमारी ॥१॥ लाडि लए लड़ि दास जन अपुने उधरे उधरनहारे ॥ प्रभु सिमरि सिमरि सिमरि सुखु पाइओ नानक सरणि दुआरे ॥२॥७॥११॥ जैतसरी महला ५ ॥ आए अनिक जनम भ्रमि सरणी ॥ उधरु देह अंध कूप ते लावहु अपुनी चरणी ॥१॥ रहाउ ॥ गिआनु धिआनु किछु करमु न जाना नाहिन निरमल करणी ॥ साधसंगति कै अंचलि लावहु बिखम नदी जाडि तरणी ॥१॥ सुख संपति माइआ रस मीठे इह नही मन महि धरणी ॥ हरि दरसन तृपति नानक दास पावत हरि नाम रंग आभरणी ॥२॥ ८॥१२॥ जैतसरी महला ५ ॥ हरि जन सिमरहु हिरदै राम ॥ हरि जन कउ अपदा निकटि न आवै पूरन दास के काम ॥१॥ रहाउ ॥ कोटि बिघन बिनसहि हरि सेवा निहचलु गोविंद धाम ॥ भगवंत भगत कउ भउ किछु नाही आदरु देवत जाम ॥१॥ तजि गोपाल आन जो करणी सोई सोई बिनसत खाम ॥ चरन कमल हिरदै गहु नानक सुख समूह बिसराम ॥२॥६॥१३॥

जैतसरी महला ६

१६ सतिगुर प्रसादि ॥

भूलिओ मनु माइआ उरझाडिओ ॥ जो जो करम कीओ लालच लगि तिह तिह आपु बंधाडिओ ॥१॥ रहाउ ॥ समझ न परी बिखै रस रचिओ जसु हरि को बिसराडिओ ॥ संगि सुआमी सो जानिओ नाहिन बनु खोजन

कउ धाड़िओ ॥१॥ रतनु रामु घट ही के भीतरि ता को गिआनु न पाड़िओ ॥ जन नानक भगवंत भजन बिनु बिरथा जनमु गवाड़िओ ॥२॥१॥ जैतसरी महला ६ ॥ हरि जू राखि लेहु पति मेरी ॥ जम को त्रास भड़िओ उर अंतरि सरनि गही किरपा निधि तेरी ॥१॥ रहाउ ॥ महा पतित मुग्ध लोभी फुनि करत पाप अब हारा ॥ भै मरबे को बिसरत नाहिन तिह चिंता तनु जारा ॥१॥ कीए उपाव मुक्ति के कारनि दह दिसि कउ उठि धाड़िआ ॥ घट ही भीतरि बसै निरंजनु ता को मरमु न पाड़िआ ॥२॥ नाहिन गुनु नाहिन कछु जपु तपु कउनु करमु अब कीजै ॥ नानक हारि परिओ सरनागति अभै दानु प्रभ दीजै ॥३॥२॥ जैतसरी महला ६ ॥ मन रे साचा गहो बिचारा ॥ राम नाम बिनु मिथिआ मानो सगरो डिहु संसारा ॥१॥ रहाउ ॥ जा कउ जोगी खोजत हारे पाड़िओ नाहि तिह पारा ॥ सो सुआमी तुम निकटि पछानो रूप रेख ते निआरा ॥१॥ पावन नामु जगत मै हरि को कबहू नाहि संभारा ॥ नानक सरनि परिओ जग बंदन राखहु बिरदु तुहारा ॥२॥३॥

जैतसरी महला ५ छंत घरु १

१६८ सतिगुर प्रसादि ॥

सलोक ॥ दरसन पिआसी दिनसु राति चितवउ अनदिनु नीत ॥ खोलि कपट गुरि मेलीआ नानक हरि संगि मीत ॥१॥ छंत ॥ सुणि यार हमारे सजण डिक करउ बेन्नतीआ ॥ तिसु मोहन लाल पिआरे हउ फिरउ खोजंतीआ ॥ तिसु दसि पिआरे सिरु धरी उतारे डिक भोरी दरसनु दीजै ॥ नैन हमारे पृअ रंग रंगारे डिकु तिलु भी ना धीरीजै ॥ प्रभ सिउ मनु लीना जिउ जल मीना चातृक जिवै तिसंतीआ ॥ जन नानक गुरु पूरा पाड़िआ सगली तिखा बुझंतीआ ॥१॥ यार वे पृअ हभे सखीआ मू कही न जेहीआ ॥ यार वे हिक डूं हिक चाड़ै हउ किसु चितेहीआ ॥ हिक दूं हिकि चाड़ै अनिक पिआरे नित करदे भोग बिलासा ॥ तिना देखि मनि चाउ उठंदा हउ कदि पाई गुणतासा ॥ जिनी मैडा लालु रीझाड़िआ हउ तिसु आगै मनु डेंहीआ ॥ नानकु कहै सुणि बिनउ सुहागणि मू दसि डिखा पिरु केहीआ ॥२॥ यार वे

पिरु आपण भाणा किछु नीसी छंदा ॥ यार वे तै राविआ लालनु मू दसि दसंदा ॥ लालनु तै पाड़िआ आपु गवाड़िआ जै धन भाग मथाणे ॥ बाँह पकड़ि ठाकुरि हउ घिधी गुण अवगण न पछाणे ॥ गुण हारु तै पाड़िआ रंगु लालु बणाड़िआ तिसु हभो किछु सुह्यदा ॥ जन नानक धनि सुहागणि साई जिसु संगि भतारु वसंदा ॥३॥ यार वे नित सुख सुखेदी सा मै पाई ॥ वरु लोड़ीदा आड़िआ वजी वाधाई ॥ महा मंगलु रहसु थीआ पिरु दड़िआलु सद नव रंगीआ ॥ वड भागि पाड़िआ गुरि मिलाड़िआ साध कै सतसंगीआ ॥ आसा मनसा सगल पूरी पृअ अंकि अंकु मिलाई ॥ बिनवंति नानकु सुख सुखेदी सा मै गुर मिलि पाई ॥४॥१॥

जैतसरी महला ५ घरु २ छंत

१ॐ सतिगुर प्रसादि ॥ सलोकु ॥ ऊचा अगम अपार प्रभु कथनु न जाड़ि अकथु ॥ नानक प्रभ सरणागती राखन कउ समरथु ॥१॥ छंतु ॥ जिउ जानहु तिउ राखु हरि प्रभ तेरिआ ॥ केते गनउ असंख अवगण मेरिआ ॥ असंख अवगण खते फेरे नितप्रति सद भूलीअै ॥ मोह मगन बिकराल माड़िआ तउ प्रसादी घूलीअै ॥ लूक करत बिकार बिखड़े प्रभ नेर हू ते नेरिआ ॥ बिनवंति नानक दड़िआ धारहु काढि भवजल फेरिआ ॥१॥ सलोकु ॥ निरति न पवै असंख गुण ऊचा प्रभ का नाउ ॥ नानक की बेन्नतीआ मिलै निथावे थाउ ॥२॥ छंतु ॥ दूसर नाही ठाउ का पहि जाईअै ॥ आठ पहर कर जोड़ि सो प्रभु धिआईअै ॥ धिआड़ि सो प्रभु सदा अपुना मनहि चिंदिआ पाईअै ॥ तजि मान मोहु विकारु दूजा एक सिउ लिव लाईअै ॥ अरपि मनु तनु प्रभू आगै आपु सगल मिटाईअै ॥ बिनवंति नानकु धारि किरपा साचि नामि समाईअै ॥२॥ सलोकु ॥ रे मन ता कउ धिआईअै सभ बिधि जा कै हाथि ॥ राम नाम धनु संचीअै नानक निबहै साथि ॥३॥ छंतु ॥ साथीअड़ा प्रभु एकु दूसर नाहि कोड़ि ॥ थान थन्नतरि आपि जलि थलि पूर सोड़ि ॥ जलि थलि महीअलि पूर रहिआ सरब दाता प्रभु धनी ॥ गोपाल गोबिंद अंतु नाही बेअंत गुण ता के किआ गनी ॥ भजु सरणि सुआमी सुखह गामी तिसु बिना अन नाहि कोड़ि ॥ बिनवंति

नानक दइआ धारहु तिसु परापति नामु होइ ॥३॥ सलोकु ॥ चिति जि चितविआ सो मै पाइआ ॥ नानक नामु धिआइ सुख सबाइआ ॥४॥ छंतु ॥ अब मनु छूटि गइआ साधू संगि मिले ॥ गुरमुखि नामु लइआ जोती जोति रले ॥ हरि नामु सिमरत मिटे किलबिख बुझी तपति अघानिआ ॥ गहि भुजा लीने दइआ कीने आपने करि मानिआ ॥ लै अंकि लाए हरि मिलाए जनम मरणा दुख जले ॥ बिनवंति नानक दइआ धारी मेलि लीने इक पले ॥४॥२॥ जैतसरी छंत मः ५ ॥ पाधाणू संसारु गारबि अटिआ ॥ करते पाप अनेक माइआ रंग रटिआ ॥ लोभि मोहि अभिमानि बूडे मरणु चीति न आवए ॥ पुत्र मित्र बिउहार बनिता एह करत बिहावए ॥ पुजि दिवस आए लिखे माए दुखु धरम दूतह डिठिआ ॥ किरत करम न मिटै नानक हरि नाम धनु नही खटिआ ॥१॥ उदम करहि अनेक हरि नामु न गावही ॥ भरमहि जोनि असंख मरि जनमहि आवही ॥ पसू पंखी सैल तरवर गणत कछू न आवए ॥ बीजु बोंवसि भोग भोगहि कीआ अपणा पावए ॥ रतन जनमु हारंत जूअै प्रभू आपि न भावही ॥ बिनवंति नानक भरमहि भ्रमाए खिनु एकु टिकणु न पावही ॥२॥ जोबनु गइआ बितीति जरु मलि बैठीआ ॥ कर कंपहि सिरु डोल नैण न डीठिआ ॥ नह नैण दीसै बिनु भजन ईसै छोडि माइआ चालिआ ॥ कहिआ न मानहि सिरि खाकु छानहि जिन संगि मनु तनु जालिआ ॥ श्रीराम रंग अपार पूरन नह निमख मन महि वूठिआ ॥ बिनवंति नानक कोटि कागर बिनस बार न झूठिआ ॥३॥ चरन कमल सरणाइ नानकु आइआ ॥ दुतरु भै संसारु प्रभि आपि तराइआ ॥ मिलि साधसंगे भजे श्रीधर करि अंगु प्रभ जी तारिआ ॥ हरि मानि लीए नाम दीए अवरु कछु न बीचारिआ ॥ गुण निधान अपार ठाकुर मनि लोड़ीदा पाइआ ॥ बिनवंति नानकु सदा तृपते हरि नामु भोजनु खाइआ ॥४॥२॥३॥

जैतसरी महला ५ वार सलोका नालि

१९८१ सतिगुर प्रसादि ॥

सलोक ॥ आदि पूरन मधि पूरन अंति पूरन परमेसुरह ॥ सिमरंति संत सरबत्र रमणं नानक अघनासन

जगदीसुरह ॥१॥ पेखन सुनन सुनावनो मन महि दृढ़ीअै साचु ॥ पूरि रहिओ सरबत्र मै नानक
हरि रंगि राचु ॥२॥ पउड़ी ॥ हरि एकु निरंजनु गाईअै सभ अंतरि सोई ॥ करण कारण समरथ
प्रभु जो करे सु होई ॥ खिन महि थापि उथापदा तिसु बिनु नही कोई ॥ खंड ब्रहमंड पाताल दीप रविआ
सभ लोई ॥ जिसु आपि बुझाए सो बुझसी निरमल जनु सोई ॥१॥ सलोक ॥ रचंति जीअ रचना मात
गरभ असथापनं ॥ सासि सासि सिमरंति नानक महा अगनि न बिनासनं ॥१॥ मुखु तलै पैर उपरे
वसंदो कुहथड़ै थाड़ि ॥ नानक सो धणी किउ विसारिओ उधरहि जिस दै नाड़ि ॥२॥ पउड़ी ॥ रक्तु बिंदु
करि निंमिआ अगनि उदर मझारि ॥ उरध मुखु कुचील बिकलु नरकि घोरि गुबारि ॥ हरि सिमरत
तू ना जलहि मनि तनि उर धारि ॥ बिखम थानहु जिनि रखिआ तिसु तिलु न विसारि ॥ प्रभ बिसरत
सुखु कदे नाहि जासहि जनमु हारि ॥२॥ सलोक ॥ मन इछा दान करणं सरबत्र आसा पूरनह ॥ खंडणं
कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईअै
नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु
दीआ दीने रस भोग ॥ गृह मंदर रथ असु दीए रचि भले संजोग ॥ सुत बनिता साजन सेवक दीए प्रभ
देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे
सभि रोग ॥३॥ सलोक ॥ कुटंब जतन करणं माड़िआ अनेक उदमह ॥ हरि भगति भाव हीणं नानक प्रभ
बिसरत ते प्रेततह ॥१॥ तुटड़ीआ सा प्रीति जो लाई बिअन्न सिउ ॥ नानक सची रीति साँई सेती
रतिआ ॥२॥ पउड़ी ॥ जिसु बिसरत तनु भसम होइ कहते सभि प्रेतु ॥ खिनु गृह महि बसन न देवही
जिन सिउ सोई हेतु ॥ करि अनरथ दरबु संचिआ सो कारजि केतु ॥ जैसा बीजै सो लुणै करम इहु खेतु ॥
अकिरतघणा हरि विसरिआ जोनी भरमेतु ॥४॥ सलोक ॥ कोटि दान इसनानं अनिक सोधन
पवित्रतह ॥ उचरंति नानक हरि हरि रसना सरब पाप बिमुचते ॥१॥ ईधणु कीतोमू घणा भोरी

दितीमु भाहि ॥ मनि वसंदड़ो सचु सहु नानक हभे डुखड़े उलाहि ॥२॥ पउड़ी ॥ कोटि अघा सभि नास
 होहि सिमरत हरि नाउ ॥ मन चिंदे फल पाईअहि हरि के गुण गाउ ॥ जनम मरण भै कटीअहि निहचल
 सचु थाउ ॥ पूरबि होवै लिखिआ हरि चरण समाउ ॥ करि किरपा प्रभ राखि लेहु नानक बलि जाउ
 ॥५॥ सलोक ॥ गृह रचना अपारं मनि बिलास सुआदं रसह ॥ कदाँच नह सिमरंति नानक ते जंत
 बिसटा कृमह ॥१॥ मुचु अडंबरु हभु किहु मंझि मुहबति नेह ॥ सो साँई जै विसरै नानक सो तनु खेह
 ॥२॥ पउड़ी ॥ सुंदर सेज अनेक सुख रस भोगण पूरे ॥ गृह सोडिन चंदन सुगंध लाडि मोती हीरे ॥ मन
 डिछे सुख माणदा किछु नाहि विसूरे ॥ सो प्रभु चिति न आवई विसटा के कीरे ॥ बिनु हरि नाम न
 साँति होइ किनु बिधि मनु धीरे ॥६॥ सलोक ॥ चरन कमल बिरह्य खोजंत बैरागी दह दिसह ॥ तिआगंत
 कपट रूप माडिआ नानक आन्नद रूप साध संगमह ॥१॥ मनि साँई मुखि उचरा वता हभे लोअ ॥
 नानक हभि अडंबर कूडिआ सुणि जीवा सची सोडि ॥२॥ पउड़ी ॥ बसता तूटी झुंपड़ी चीर सभि छिन्ना
 ॥ जाति न पति न आदरो उदिआन भ्रमिन्ना ॥ मित्र न डिठ धन रूपहीण किछु साकु न सिन्ना ॥ राजा
 सगली सृसटि का हरि नामि मनु भिन्ना ॥ तिस की धूड़ि मनु उधरै प्रभु होइ सुप्रसन्ना ॥७॥ सलोक ॥
 अनिक लीला राज रस रूपं छत्र चमर तखत आसनं ॥ रचंति मूड़ अगिआन अंधह नानक सुपन
 मनोरथ माडिआ ॥१॥ सुपनै हभि रंग माणिआ मिठा लगड़ा मोहु ॥ नानक नाम विहूणीआ सुंदरि
 माडिआ धोहु ॥२॥ पउड़ी ॥ सुपने सेती चितु मूरखि लाडिआ ॥ बिसरे राज रस भोग जागत भखलाडिआ ॥
 आरजा गई विहाडि धंधै धाडिआ ॥ पूरन भए न काम मोहिआ माडिआ ॥ किआ वेचारा जंतु जा
 आपि भुलाडिआ ॥८॥ सलोक ॥ बसंति स्रग लोकह जितते पृथवी नव खंडणह ॥ बिसरंत हरि गोपालह
 नानक ते प्राणी उदिआन भरमणह ॥१॥ कउतक कोड तमासिआ चिति न आवसु नाउ ॥ नानक कोड़ी
 नरक बराबरे उजडु सोई थाउ ॥२॥ पउड़ी ॥ महा भडिआन उदिआन नगर करि मानिआ ॥ झूठ

समग्री पेखि सचु करि जानिआ ॥ काम क्रोधि अह्मकारि फिरहि देवानिआ ॥ सिरि लगा जम डंडु ता
 पछुतानिआ ॥ बिनु पूरे गुरदेव फिरै सैतानिआ ॥६॥ सलोक ॥ राज कपटं रूप कपटं धन कपटं कुल
 गरबतह ॥ संचंति बिखिआ छलं छिट्रं नानक बिनु हरि संगि न चालते ॥१॥ पेखंदड़ो की भुलु तुंमा
 दिसमु सोहणा ॥ अहु न लह्मदड़ो मुलु नानक साथि न जुलई माड़िआ ॥२॥ पउड़ी ॥ चलदिआ नालि
 न चलै सो किउ संजीअै ॥ तिस का कहु किआ जतनु जिस ते वंजीअै ॥ हरि बिसरिअै किउ तृपतावै ना
 मनु रंजीअै ॥ प्रभू छोडि अन लागै नरकि समंजीअै ॥ होहु कृपाल दड़िआल नानक भउ भंजीअै ॥१०॥
 सलोक ॥ नच राज सुख मिसटं नच भोग रस मिसटं नच मिसटं सुख माड़िआ ॥ मिसटं साधसंगि हरि
 नानक दास मिसटं प्रभ दरसनं ॥१॥ लगड़ा सो नेहु मन्न मझाहू रतिआ ॥ विधड़ो सच थोकि नानक
 मिठड़ा सो धणी ॥२॥ पउड़ी ॥ हरि बिनु कछू न लागई भगतन कउ मीठा ॥ आन सुआद सभि
 फीकिआ करि निरनउ डीठा ॥ अगिआनु भरमु दुखु कटिआ गुर भए बसीठा ॥ चरन कमल मनु बेधिआ
 जिउ रंगु मजीठा ॥ जीउ प्राण तनु मनु प्रभू बिनसे सभि झूठा ॥११॥ सलोक ॥ तिअकत जलं नह जीव
 मीनं नह तिआगि चातृक मेघ मंडलह ॥ बाण बेधंच कुरंक नादं अलि बंधन कुसम बासनह ॥ चरन
 कमल रचंति संतह नानक आन न रुचते ॥१॥ मुखु डेखाऊ पलक छडि आन न डेऊ चितु ॥ जीवण
 संगमु तिसु धणी हरि नानक संतां मितु ॥२॥ पउड़ी ॥ जिउ मछुली बिनु पाणीअै किउ जीवणु पावै ॥
 बूंद विहूणा चातृको किउ करि तृपतावै ॥ नाद कुरंकहि बेधिआ सनमुख उठि धावै ॥ भवरु लोभी कुसम
 बासु का मिलि आपु बंधावै ॥ तिउ संत जना हरि प्रीति है देखि दरसु अघावै ॥१२॥ सलोक ॥ चितवंति
 चरन कमलं सासि सासि अराधनह ॥ नह बिसरंति नाम अचुत नानक आस पूरन परमेसुरह ॥१॥
 सीतड़ा मन्न मंझाहि पलक न थीवै बाहरा ॥ नानक आसड़ी निबाहि सदा पेखंदो सचु धणी ॥२॥ पउड़ी
 ॥ आसावंती आस गुसाई पूरीअै ॥ मिलि गोपाल गोबिंद न कबहू झूरीअै ॥ देहु दरसु मनि चाउ लहि

जाहि विसूरीअै ॥ होइ पवित्र सरीरु चरना धूरीअै ॥ पारब्रह्म गुरदेव सदा हजूरीअै ॥१३॥ सलोक ॥
 रसना उचरंति नामं स्रवणं सुन्नति सबद अमृतह ॥ नानक तिन सद बलिहारं जिना धिआनु
 पारब्रह्मणह ॥१॥ हभि कूड़ावे कंम इकसु साई बाहरे ॥ नानक सेई धन्नु जिना पिरहड़ी सच सिउ
 ॥२॥ पउड़ी ॥ सद बलिहारी तिना जि सुनते हरि कथा ॥ पूरे ते परधान निवावहि प्रभ मथा ॥ हरि
 जसु लिखहि बेअंत सोहहि से हथा ॥ चरन पुनीत पवित्र चालहि प्रभ पथा ॥ संतां संगि उधारु सगला
 दुखु लथा ॥१४॥ सलोकु ॥ भावी उदोत करणं हरि रमणं संजोग पूरनह ॥ गोपाल दरस भेटं सफल
 नानक सो महूरतह ॥१॥ कीम न सका पाडि सुख मिती हू बाहरे ॥ नानक सा वेलड़ी परवाणु जितु
 मिलमदड़ो मा पिरि ॥२॥ पउड़ी ॥ सा वेला कहु कउणु है जितु प्रभ कउ पाई ॥ सो मूरतु भला संजोगु है
 जितु मिलै गुसाई ॥ आठ पहर हरि धिआडि कै मन इछ पुजाई ॥ वडै भागि सतसंगु होइ निवि
 लागा पाई ॥ मनि दरसन की पिआस है नानक बलि जाई ॥१५॥ सलोक ॥ पतित पुनीत गोबिंदह
 सरब दोख निवारणह ॥ सरणि सूर भगवानह जपंति नानक हरि हरि हरे ॥१॥ छडिओ हभु आपु
 लगड़ो चरणा पासि ॥ नठड़ो दुख तापु नानक प्रभु पेखंदिआ ॥२॥ पउड़ी ॥ मेलि लैहु दइआल ढहि
 पए दुआरिआ ॥ रखि लेवहु दीन दइआल भ्रमत बहु हारिआ ॥ भगति वछलु तेरा बिरदु हरि पतित
 उधारिआ ॥ तुझ बिनु नाही कोडि बिनउ मोहि सारिआ ॥ करु गहि लेहु दइआल सागर संसारिआ
 ॥१६॥ सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक
 परमेसुरह ॥१॥ चंदन चंदु न सरद रुति मूलि न मिटई घाँम ॥ सीतलु थीवै नानका जपंदड़ो हरि
 नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥
 तोटि न आवै मूलि संचिआ नामु धन ॥ संत जना सिउ संगु पाईअै वडै पुन ॥ आठ पहर हरि धिआडि
 हरि जसु नित सुन ॥१७॥ सलोक ॥ दइआ करणं दुख हरणं उचरणं नाम कीरतनह ॥ दइआल

पुरख भगवानह नानक लिपत न माइआ ॥१॥ भाहि बलमदड़ी बुझि गई रखंदड़ी प्रभु आपि ॥ जिनि
 उपाई मेदनी नानक सो प्रभु जापि ॥२॥ पउड़ी ॥ जा प्रभ भए दइआल न बिआपै माइआ ॥ कोटि
 अघा गए नास हरि डिकु धिआइआ ॥ निरमल भए सरीर जन धूरी नाइआ ॥ मन तन भए संतोख
 पूरन प्रभु पाइआ ॥ तरे कुटंब संगि लोग कुल सबाइआ ॥१८॥ सलोक ॥ गुर गोबिंद गोपाल गुर
 गुर पूरन नाराइणह ॥ गुर दइआल समरथ गुर गुर नानक पतित उधारणह ॥१॥ भउजलु बिखमु
 असगाहु गुरि बोहितै तारिअमु ॥ नानक पूर करंम सतिगुर चरणी लगिआ ॥२॥ पउड़ी ॥ धन्नु धन्नु
 गुरदेव जिसु संगि हरि जपे ॥ गुर कृपाल जब भए त अवगुण सभि छपे ॥ पारब्रहम गुरदेव नीचहु
 उच थपे ॥ काटि सिलक दुख माइआ करि लीने अप दसे ॥ गुण गाए बेअंत रसना हरि जसे ॥१६॥
 सलोक ॥ दृसटंत एको सुनीअंत एको वरतंत एको नरहरह ॥ नाम दानु जाचंति नानक दइआल
 पुरख कृपा करह ॥१॥ हिकु सेवी हिकु संमला हरि डिकसु पहि अरदासि ॥ नाम वखरु धनु संचिआ
 नानक सची रासि ॥२॥ पउड़ी ॥ प्रभ दइआल बेअंत पूरन डिकु एहु ॥ सभु किछु आपे आपि
 दूजा कहा केहु ॥ आपि करहु प्रभ दानु आपे आपि लेहु ॥ आवण जाणा हुकमु सभु निहचलु तुधु थेहु ॥
 नानकु मंगै दानु करि किरपा नामु देहु ॥२०॥१॥

जैतसरी बाणी भगता की १९९ सतिगुर प्रसादि ॥

नाथ कछूअ न जानउ ॥ मनु माइआ कै हाथि बिकानउ ॥१॥ रहाउ ॥ तुम कहीअत हौ जगत गुर सुआमी
 ॥ हम कहीअत कलिजुग के कामी ॥१॥ इनि पंचन मेरो मनु जु बिगारिओ ॥ पलु पलु हरि जी ते अंतरु
 पारिओ ॥२॥ जत देखउ तत दुख की रासी ॥ अजौ न पत्याइ निगम भए साखी ॥३॥ गोतम नारि
 उमापति स्वामी ॥ सीसु धरनि सहस भग गाँमी ॥४॥ इनि दूतन खलु बधु करि मारिओ ॥ बडो निलाजु
 अजहू नही हारिओ ॥५॥ कहि रविदास कहा कैसे कीजै ॥ बिनु रघुनाथ सरनि का की लीजै ॥६॥१॥

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

रागु टोडी महला ४ घरु १ ॥

हरि बिनु रहि न सकै मनु मेरा ॥ मेरे प्रीतम प्रान हरि प्रभु गुरु मेले बहुरि न भवजलि फेरा ॥१॥
रहाउ ॥ मेरै हीअरै लोच लगी प्रभ केरी हरि नैनहु हरि प्रभ हेरा ॥ सतिगुरि दड़िआलि हरि
नामु दड़ाइआ हरि पाधरु हरि प्रभ केरा ॥१॥ हरि रंगी हरि नामु प्रभ पाड़िआ हरि गोविंद हरि
प्रभ केरा ॥ हरि हिरदै मनि तनि मीठा लागा मुखि मसतकि भागु चंगेरा ॥२॥ लोभ विकार जिना
मनु लागा हरि विसरिआ पुरखु चंगेरा ॥ ओड़ि मनमुख मूड़ अगिआनी कहीअहि तिन मसतकि भागु
मंदेरा ॥३॥ बिबेक बुधि सतिगुर ते पाई गुर गिआनु गुरु प्रभ केरा ॥ जन नानक नामु गुरु ते
पाड़िआ धुरि मसतकि भागु लिखेरा ॥४॥१॥

टोडी महला ५ घरु १ दुपदे

१६ सतिगुर प्रसादि ॥

संतन अवर न काहू जानी ॥ बेपरवाह सदा रंगि हरि कै जा को पाखु सुआमी ॥ रहाउ ॥ ऊच समाना
ठाकुर तेरो अवर न काहू तानी ॥ असो अमरु मिलिओ भगतन कउ राचि रहे रंगि गिआनी ॥१॥
रोग सोग दुख जरा मरा हरि जनहि नही निकटानी ॥ निरभउ होड़ि रहे लिव एकै नानक हरि मनु
मानी ॥२॥१॥ टोडी महला ५ ॥ हरि बिसरत सदा खुआरी ॥ ता कउ धोखा कहा बिआपै जा कउ ओट

तुहारी ॥ रहाउ ॥ बिनु सिमरन जो जीवु बलना सरप जैसे अरजारी ॥ नव खंडन को राजु कमावै
अंति चलैगो हारी ॥१॥ गुण निधान गुण तिन ही गाए जा कउ किरपा धारी ॥ सो सुखीआ धन्नु उसु
जनमा नानक तिसु बलिहारी ॥२॥२॥

टोडी महला ५ घरु २ चउपदे

१८ सतिगुर प्रसादि ॥

धाड़िओ रे मन दह दिस धाड़िओ ॥ माड़िआ मगन सुआदि लोभि मोहिओ तिनि प्रभि आपि भुलाड़िओ ॥
रहाउ ॥ हरि कथा हरि जस साधसंगति सिउ डिकु मुहतु न डिहु मनु लाड़िओ ॥ बिगसिओ पेखि रंगु
कसुंभ को पर गृह जोहनि जाड़िओ ॥१॥ चरन कमल सिउ भाउ न कीनो नह सत पुरखु मनाड़िओ ॥ धावत
कउ धावहि बहु भाती जिउ तेली बलदु भ्रमाड़िओ ॥२॥ नाम दानु इसनानु न कीओ डिक निमख न
कीरति गाड़िओ ॥ नाना झूठि लाड़ि मनु तोखिओ नह बूझिओ अपनाड़िओ ॥३॥ परउपकार न कबहू
कीए नही सतिगुरु सेवि धिआड़िओ ॥ पंच दूत रचि संगति गोसटि मतवारो मद माड़िओ ॥४॥ करउ
बेनती साधसंगति हरि भगति वछल सुणि आड़िओ ॥ नानक भागि परिओ हरि पाछै राखु लाज
अपुनाड़िओ ॥५॥१॥३॥ टोडी महला ५ ॥ मानुखु बिनु बूझे बिरथा आड़िआ ॥ अनिक साज सीगार
बहु करता जिउ मिरतकु ओढाड़िआ ॥ रहाउ ॥ धाड़ि धाड़ि कृपन स्रमु कीनो डिकत्र करी है माड़िआ ॥
दानु पुन्नु नही संतन सेवा कित ही काजि न आड़िआ ॥१॥ करि आभरण सवारी सेजा कामनि थाटु
बनाड़िआ ॥ संगु न पाड़िओ अपुने भरते पेखि पेखि दुखु पाड़िआ ॥२॥ सारो दिनसु मजूरी करता
तुहु मूसलहि छराड़िआ ॥ खेदु भड़िओ बेगारी निआई घर कै कामि न आड़िआ ॥३॥ भड़िओ अनुग्रहु
जा कउ प्रभ को तिसु हिरदै नामु वसाड़िआ ॥ साधसंगति कै पाछै परिअउ जन नानक हरि रसु पाड़िआ
॥४॥२॥४॥ टोडी महला ५ ॥ कृपा निधि बसहु रिदै हरि नीत ॥ तैसी बुधि करहु परगासा लागै प्रभ
संगि प्रीति ॥ रहाउ ॥ दास तुमारे की पावउ धूरा मसतकि ले ले लावउ ॥ महा पतित ते होत पुनीता

हरि कीरतन गुन गावउ ॥१॥ आगिआ तुमरी मीठी लागउ कीओ तुहारो भावउ ॥ जो तू देहि तही
 इहु तृपतै आन न कतहू धावउ ॥२॥ सद ही निकटि जानउ प्रभ सुआमी सगल रेण होइ रहीअै ॥
 साधू संगति होइ परापति ता प्रभु अपुना लहीअै ॥३॥ सदा सदा हम छोहरे तुमरे तू प्रभ हमरो मीरा
 ॥ नानक बारिक तुम मात पिता मुखि नामु तुमारो खीरा ॥४॥३॥५॥

टोडी महला ५ घरु २ दुपदे

१६ सतिगुर प्रसादि ॥

मागउ दानु ठाकुर नाम ॥ अवरु कछू मेरै संगि न चालै मिलै कृपा गुण गाम ॥१॥ रहाउ ॥ राजु
 मालु अनेक भोग रस सगल तरवर की छाम ॥ धाड़ि धाड़ि बहु बिधि कउ धावै सगल निरारथ काम
 ॥१॥ बिनु गोविंद अवरु जे चाहउ दीसै सगल बात है खाम ॥ कहु नानक संत रेन मागउ मेरो मनु
 पावै बिस्राम ॥२॥१॥६॥ टोडी महला ५ ॥ प्रभ जी को नामु मनहि साधारै ॥ जीअ प्राण सूख डिसु मन
 कउ बरतनि एह हमारै ॥१॥ रहाउ ॥ नामु जाति नामु मेरी पति है नामु मेरै परवारै ॥ नामु सखाई
 सदा मेरै संगि हरि नामु मो कउ निसतारै ॥१॥ बिखै बिलास कहीअत बहुतेरे चलत न कछू संगारै ॥
 इसटु मीतु नामु नानक को हरि नामु मेरै भंडारै ॥२॥२॥७॥ टोडी मः ५ ॥ नीके गुण गाउ मिटही
 रोग ॥ मुख ऊजल मनु निरमल होई है तेरो रहै ईहा ऊहा लोगु ॥१॥ रहाउ ॥ चरन पखारि करउ गुर
 सेवा मनहि चरावउ भोग ॥ छोडि आपतु बाटु अह्वकारा मानु सोई जो होगु ॥१॥ संत टहल सोई है
 लागा जिसु मसतकि लिखिआ लिखोगु ॥ कहु नानक एक बिनु दूजा अवरु न करणै जोगु ॥२॥३॥८॥
 टोडी महला ५ ॥ सतिगुर आडिओ सरणि तुहारी ॥ मिलै सूखु नामु हरि सोभा चिंता लाहि हमारी ॥१॥
 रहाउ ॥ अवर न सूझै दूजी ठाहर हारि परिओ तउ दुआरी ॥ लेखा छोडि अलेखै छूटह हम निरगुन
 लेहु उबारी ॥१॥ सद बखसिंदु सदा मिहरवाना सभना देइ अधारी ॥ नानक दास संत पाछै परिओ
 राखि लेहु इह बारी ॥२॥४॥९॥ टोडी महला ५ ॥ रसना गुण गोपाल निधि गाड़िण ॥ साँति सहजु

रहसु मनि उपजिओ सगले दूख पलाइण ॥१॥ रहाउ ॥ जो मागहि सोई सोई पावहि सेवि हरि के चरण
 रसाइण ॥ जनम मरण दुहहू ते छूटहि भवजलु जगतु तराइण ॥१॥ खोजत खोजत ततु बीचारिओ
 दास गोविंद पराइण ॥ अबिनासी खेम चाहहि जे नानक सदा सिमरि नाराइण ॥२॥५॥१०॥
 टोडी महला ५ ॥ निंदकु गुर किरपा ते हाटिओ ॥ पारब्रहम प्रभ भए दइआला सिव कै बाणि सिरु
 काटिओ ॥१॥ रहाउ ॥ कालु जालु जमु जोहि न साकै सच का पंथा थाटिओ ॥ खात खरचत किछु निखुटत
 नाही राम रतनु धनु खाटिओ ॥१॥ भसमा भूत होआ खिन भीतरि अपना कीआ पाइआ ॥ आगम
 निगमु कहै जनु नानकु सभु देखै लोकु सबाइआ ॥२॥६॥११॥ टोडी मः ५ ॥ किरपन तन मन
 किलविख भरे ॥ साधसंगि भजनु करि सुआमी ढाकन कउ झिक्नु हरे ॥१॥ रहाउ ॥ अनिक छिद्र बोहिथ
 के छुटकत थाम न जाही करे ॥ जिस का बोहिथु तिसु आराधे खोटे संगि खरे ॥१॥ गली सैल उठावत
 चाहै ओडि ऊहा ही है धरे ॥ जोरु सकति नानक किछु नाही प्रभ राखहु सरणि परे ॥२॥७॥१२॥
 टोडी महला ५ ॥ हरि के चरन कमल मनि धिआउ ॥ काढि कुठारु पित बात ह्यता अउखधु हरि को
 नाउ ॥१॥ रहाउ ॥ तीने ताप निवारणहारा दुख ह्यता सुख रासि ॥ ता कउ बिघनु न कोऊ लागै जा की
 प्रभ आगै अरदासि ॥१॥ संत प्रसादि बैद नाराइण करण कारण प्रभ एक ॥ बाल बुधि पूरन
 सुखदाता नानक हरि हरि टेक ॥२॥८॥१३॥ टोडी महला ५ ॥ हरि हरि नामु सदा सद जापि ॥ धारि
 अनुग्रहु पारब्रहम सुआमी वसदी कीनी आपि ॥१॥ रहाउ ॥ जिस के से फिरि तिन ही समाले बिनसे
 सोग संताप ॥ हाथ देइ राखे जन अपने हरि होए माई बाप ॥१॥ जीअ जंत होए मिहरवाना दया
 धारी हरि नाथ ॥ नानक सरनि परे दुख भंजन जा का बड परताप ॥२॥९॥१४॥ टोडी महला ५ ॥
 स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥
 खोजत खोजत बहु परकारे सरब अरथ बीचारे ॥ साधसंगि परम गति पाईअै माइआ रचि बंधि

हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

टोडी महला ५ घरु ३ चउपदे

१९८१ सतिगुर प्रसादि ॥

हाँ हाँ लपटिओ रे मूड़े कछू न थोरी ॥ तेरो नही सु जानी मोरी ॥ रहाउ ॥ आपन रामु न चीनो खिनूआ ॥ जो पराई सु अपनी मनूआ ॥१॥ नामु संगी सो मनि न बसाइओ ॥ छोडि जाहि वाहू चितु लाइओ ॥२॥ सो संचिओ जितु भूख तिसाइओ ॥ अमृत नामु तोसा नही पाइओ ॥३॥ काम क्रोधि मोह कूपि परिआ ॥ गुर प्रसादि नानक को तरिआ ॥४॥१॥१६॥ टोडी महला ५ ॥ हमारै एकै हरी हरी ॥ आन अवर सिजाणि न करी ॥ रहाउ ॥ वडै भागि गुरु अपुना पाइओ ॥ गुरि मो कउ हरि नामु दृडाइओ ॥१॥ हरि हरि जाप ताप ब्रत नेमा ॥ हरि हरि धिआइ कुसल सभि खेमा ॥२॥ आचार बिउहार जाति हरि गुनीआ ॥ महा अन्नद कीरतन हरि सुनीआ ॥३॥ कहु नानक जिनि ठाकुरु पाइआ ॥ सभु किछु तिस के गृह महि आइआ ॥४॥२॥१७॥

टोडी महला ५ घरु ४ दुपदे

१९८१ सतिगुर प्रसादि ॥

रूड़ो मनु हरि रंगो लोड़ै ॥ गाली हरि नीहु न होइ ॥ रहाउ ॥ हउ दूढेदी दरसन कारणि बीथी बीथी पेखा ॥ गुर मिलि भरमु गवाइआ हे ॥१॥ इह बुधि पाई मै साधू कन्नहु लेखु लिखिओ धुरि माथै ॥ इह बिधि नानक हरि नैण अलोइ ॥२॥१॥१८॥ टोडी महला ५ ॥ गरबि गहिलड़ो मूड़ड़ो हीओ रे ॥ हीओ महराज री माइओ ॥ डीहर निआई मोहि फाकिओ रे ॥ रहाउ ॥ घणो घणो घणो सद लोड़ै बिनु लहणे कैठै पाइओ रे ॥ महराज रो गाथु वाहू सिउ लुभड़िओ निहभागड़ो भाहि संजोइओ रे ॥१॥ सुणि मन सीख साधू जन सगलो थारे सगले प्राछत मिटिओ रे ॥ जा को लहणो महराज री गाठड़ीओ जन नानक गरभासि न पउड़िओ रे ॥२॥२॥१९॥

टोडी महला ५ घरु ५ दुपदे

१६ सतिगुर प्रसादि ॥ असो गुनु मेरो प्रभ जी कीन ॥ पंच दोख अरु अह्व रोग इह तन ते सगल दूरि कीन ॥ रहाउ ॥ बंधन तोरि छोरि बिखिआ ते गुर को सबटु मेरै हीअरै दीन ॥ रूपु अनरूपु मोरो कछु न बीचारिओ प्रेम गहिओ मोहि हरि रंग भीन ॥१॥ पेखिओ लालनु पाट बीच खोए अनद चिता हरखे पतीन ॥ तिस ही को गृहु सोई प्रभु नानक सो ठाकुरु तिस ही को धीन ॥२॥१॥२०॥ टोडी महला ५ ॥ माई मेरे मन की प्रीति ॥ एही करम धरम जप एही राम नाम निरमल है रीति ॥ रहाउ ॥ प्रान आधार जीवन धन मोरै देखन कउ दरसन प्रभ नीति ॥ बाट घाट तोसा संगि मोरै मन अपुने कउ मै हरि सखा कीत ॥१॥ संत प्रसादि भए मन निरमल करि किरपा अपुने करि लीत ॥ सिमरि सिमरि नानक सुखु पाइआ आदि जुगादि भगतन के मीत ॥२॥२॥२१॥ टोडी महला ५ ॥ प्रभ जी मिलु मेरे प्रान ॥ बिसरु नही निमख हीअरे ते अपने भगत कउ पूरन दान ॥ रहाउ ॥ खोवहु भरमु राखु मेरे प्रीतम अंतरजामी सुघड़ सुजान ॥ कोटि राज नाम धनु मेरै अमृत दृसटि धारहु प्रभ मान ॥१॥ आठ पहर रसना गुन गावै जसु पूरि अघावहि समरथ कान ॥ तेरी सरणि जीअन के दाते सदा सदा नानक कुरबान ॥२॥३॥२२॥ टोडी महला ५ ॥ प्रभ तेरे पग की धूरि ॥ दीन दइआल प्रीतम मनमोहन करि किरपा मेरी लोचा पूरि ॥ रहाउ ॥ दह दिस रवि रहिआ जसु तुमरा अंतरजामी सदा हजूरि ॥ जो तुमरा जसु गावहि करते से जन कबहु न मरते झूरि ॥१॥ धंध बंध बिनसे माइआ के साधू संगति मिटे बिसूर ॥ सुख संपति भोग इसु जीअ के बिनु हरि नानक जाने कूर ॥२॥४॥२३॥ टोडी मः ५ ॥ माई मेरे मन की पिआस ॥ डिकु खिनु रहि न सकउ बिनु प्रीतम दरसन देखन कउ धारी मनि आस ॥ रहाउ ॥ सिमरउ नामु निरंजन करते मन तन ते सभि किलविख नास ॥ पूरन पारब्रहम सुखदाते अबिनासी बिमल जा को जास ॥१॥ संत प्रसादि मेरे पूर मनोरथ करि किरपा भेटे गुणतास ॥

साँति सहज सूख मनि उपजिओ कोटि सूर नानक परगास ॥२॥५॥२४॥ टोडी महला ५ ॥ हरि हरि
 पतित पावन ॥ जीअ प्रान मान सुखदाता अंतरजामी मन को भावन ॥ रहाउ ॥ सुंदरु सुघडु चतुरु सभ
 बेता रिद दास निवास भगत गुन गावन ॥ निरमल रूप अनूप सुआमी करम भूमि बीजन सो खावन
 ॥१॥ बिसमन बिसम भए बिसमादा आन न बीओ दूसर लावन ॥ रसना सिमरि सिमरि जसु जीवा
 नानक दास सदा बलि जावन ॥२॥६॥२५॥ टोडी महला ५ ॥ माई माइआ छलु ॥ तृण की अग्नि
 मेघ की छाड़िआ गोबिद भजन बिनु हड़ का जलु ॥ रहाउ ॥ छोडि सिआनप बहु चतुराई दुड़ि कर
 जोड़ि साध मगि चलु ॥ सिमरि सुआमी अंतरजामी मानुख देह का इहु ऊतम फलु ॥१॥ बेद बखिआन
 करत साधू जन भागहीन समझत नही खलु ॥ प्रेम भगति राचे जन नानक हरि सिमरनि दहन भए मल
 ॥२॥७॥२६॥ टोडी महला ५ ॥ माई चरन गुर मीठे ॥ वडै भागि देवै परमेसरु कोटि फला दरसन
 गुर डीठे ॥ रहाउ ॥ गुन गावत अचुत अबिनासी काम क्रोध बिनसे मद ढीठे ॥ असथिर भए साच
 रंगि राते जनम मरन बाहुरि नही पीठे ॥१॥ बिनु हरि भजन रंग रस जेते संत दड़िआल जाने सभि
 झूठे ॥ नाम रतनु पाड़िओ जन नानक नाम बिहून चले सभि मूठे ॥२॥८॥२७॥ टोडी महला ५ ॥
 साधसंगि हरि हरि नामु चितारा ॥ सहजि अन्नदु होवै दिनु राती अंकुरु भलो हमारा ॥ रहाउ ॥ गुरु पूरा
 भेटिओ बडभागी जा को अंतु न पारावारा ॥ करु गहि काढि लीओ जनु अपुना बिखु सागर संसारा ॥१॥
 जनम मरन काटे गुर बचनी बहुड़ि न संकट दुआरा ॥ नानक सरनि गही सुआमी की पुनह पुनह
 नमसकारा ॥२॥९॥२८॥ टोडी महला ५ ॥ माई मेरे मन को सुखु ॥ कोटि अन्नद राज सुखु भुगवै
 हरि सिमरत बिनसै सभ दुखु ॥१॥ रहाउ ॥ कोटि जनम के किलबिख नासहि सिमरत पावन तन मन
 सुख ॥ देखि सरूपु पूरनु भई आसा दरसनु भेटत उतरी भुख ॥१॥ चारि पदारथ असट महा सिधि
 कामधेनु पारजात हरि हरि रुखु ॥ नानक सरनि गही सुख सागर जनम मरन फिरि गरभ न धुखु

॥२॥१०॥२६॥ टोडी महला ५ ॥ हरि हरि चरन रिदै उर धारे ॥ सिमरि सुआमी सतिगुरु अपुना कारज सफल हमारे ॥१॥ रहाउ ॥ पुन्न दान पूजा परमेसर हरि कीरति ततु बीचारे ॥ गुन गावत अतुल सुखु पाइआ ठाकुर अगम अपारे ॥१॥ जो जन पारब्रहमि अपने कीने तिन का बाहुरि कछु न बीचारे ॥ नाम रतनु सुनि जपि जपि जीवा हरि नानक कंठ मझारे ॥२॥११॥३०॥

टोडी महला ६

१९॥ सतिगुर प्रसादि ॥ कहउ कहा अपनी अधमाई ॥ उरझिओ कनक कामनी के रस नह कीरति प्रभ गाई ॥१॥ रहाउ ॥ जग झूठे कउ साचु जानि कै ता सिउ रुच उपजाई ॥ दीन बंध सिमरिओ नही कबहू होत जु संगि सहाई ॥१॥ मगन रहिओ माइआ मै निस दिनि छुटी न मन की काई ॥ कहि नानक अब नाहि अनत गति बिनु हरि की सरनाई ॥२॥१॥३१॥

टोडी बाणी भगताँ की

१९॥ सतिगुर प्रसादि ॥

कोई बोलै निरवा कोई बोलै दूरि ॥ जल की माछुली चरै खजूरि ॥१॥ काँड़ि रे बकबादु लाइओ ॥ जिनि हरि पाइओ तिनहि छपाइओ ॥१॥ रहाउ ॥ पंडितु होइ कै बेदु बखानै ॥ मूरखु नामदेउ रामहि जानै ॥२॥१॥ कउन को कलम्कु रहिओ राम नामु लेत ही ॥ पतित पवित भए रामु कहत ही ॥१॥ रहाउ ॥ राम संगि नामदेव जन कउ प्रतगिआ आई ॥ एकादसी ब्रतु रहै काहे कउ तीरथ जाइं ॥१॥ भनति नामदेउ सुकृत सुमति भए ॥ गुरमति रामु कहि को को न बैकुंठि गए ॥२॥२॥ तीनि छंदे खेलु आछै ॥१॥ रहाउ ॥ कुंभार के घर हाँडी आछै राजा के घर साँडी गो ॥ बामन के घर राँडी आछै राँडी साँडी हाँडी गो ॥१॥ बाणीए के घर हींगु आछै भैसर माथै सींगु गो ॥ देवल मधे लींगु आछै लींगु सींगु हींगु गो ॥२॥ तेली कै घर तेलु आछै जंगल मधे बेल गो ॥ माली के घर केल आछै केल बेल तेल गो ॥३॥ संताँ मधे गोबिंदु आछै गोकल मधे सिआम गो ॥ नामे मधे रामु आछै राम सिआम गोबिंद गो ॥४॥३॥

रागु बैराड़ी महला ४ घरु १ दुपदे

१६ सतिगुर प्रसादि ॥

सुनि मन अकथ कथा हरि नाम ॥ रिधि बुधि सिधि सुख पावहि भजु गुरमति हरि राम राम ॥१॥
 रहाउ ॥ नाना खिआन पुरान जसु ऊतम खट दरसन गावहि राम ॥ संकर क्रोड़ि तेतीस धिआइओ
 नही जानिओ हरि मरमाम ॥१॥ सुरि नर गण गंध्रब जसु गावहि सभ गावत जेत उषाम ॥ नानक
 कृपा करी हरि जिन कउ ते संत भले हरि राम ॥२॥१॥ बैराड़ी महला ४ ॥ मन मिलि संत जना
 जसु गाइओ ॥ हरि हरि रतनु रतनु हरि नीको गुरि सतिगुरि दानु दिवाइओ ॥१॥ रहाउ ॥
 तिसु जन कउ मनु तनु सभु देवउ जिनि हरि हरि नामु सुनाइओ ॥ धनु माइआ संपै तिसु देवउ
 जिनि हरि मीतु मिलाइओ ॥१॥ खिनु किंचित कृपा करी जगदीसरि तब हरि हरि हरि जसु
 धिआइओ ॥ जन नानक कउ हरि भेटे सुआमी दुखु हउमै रोगु गवाइओ ॥२॥२॥ बैराड़ी महला ४
 ॥ हरि जनु राम नाम गुन गावै ॥ जे कोई निंद करे हरि जन की अपुना गुनु न गवावै ॥१॥
 रहाउ ॥ जो किछु करे सु आपे सुआमी हरि आपे कार कमावै ॥ हरि आपे ही मति देवै सुआमी

हरि आपे बोलि बुलावै ॥१॥ हरि आपे पंच ततु बिसथारा विचि धातू पंच आपि पावै ॥
 जन नानक सतिगुरु मेले आपे हरि आपे झगरु चुकावै ॥२॥३॥ बैराड़ी महला ४ ॥ जपि मन
 राम नामु निसतारा ॥ कोट कोटंतर के पाप सभि खोवै हरि भवजलु पारि उतारा ॥१॥ रहाउ ॥
 काड़िआ नगरि बसत हरि सुआमी हरि निरभउ निरवैरु निरंकारा ॥ हरि निकटि बसत कछु
 नदरि न आवै हरि लाधा गुर वीचारा ॥१॥ हरि आपे साहु सराफु रतनु हीरा हरि आपि कीआ
 पासारा ॥ नानक जिसु कृपा करे सु हरि नामु विहाझे सो साहु सचा वणजारा ॥२॥४॥ बैराड़ी महला ४
 ॥ जपि मन हरि निरंजनु निरंकारा ॥ सदा सदा हरि धिआईअै सुखदाता जा का अंतु न पारावारा
 ॥१॥ रहाउ ॥ अगनि कुंट महि उरध लिव लागा हरि राखै उदर मंझारा ॥ सो अैसा हरि सेवहु
 मेरे मन हरि अंति छडावणहारा ॥१॥ जा कै हिरदै बसिआ मेरा हरि हरि तिसु जन कउ करहु
 नमसकारा ॥ हरि किरपा ते पाईअै हरि जपु नानक नामु अधारा ॥२॥५॥ बैराड़ी महला ४ ॥
 जपि मन हरि हरि नामु नित धिआडि ॥ जो इछहि सोई फलु पावहि फिरि दूखु न लागै आडि
 ॥१॥ रहाउ ॥ सो जपु सो तपु सा ब्रत पूजा जितु हरि सिउ प्रीति लगाडि ॥ बिनु हरि प्रीति होर
 प्रीति सभ झूठी डिक खिन महि बिसरि सभ जाडि ॥१॥ तू बेअंतु सरब कल पूरा किछु कीमति
 कही न जाडि ॥ नानक सरणि तुमारी हरि जीउ भावै तिवै छडाडि ॥२॥६॥

रागु बैराड़ी महला ५ घरु १

१९ सतिगुर प्रसादि ॥

संत जना मिलि हरि जसु गाडिओ ॥ कोटि जनम के दूख गवाडिओ ॥१॥ रहाउ ॥ जो चाहत सोई मनि
 पाडिओ ॥ करि किरपा हरि नामु दिवाडिओ ॥१॥ सरब सूख हरि नामि वडाई ॥ गुर प्रसादि नानक
 मति पाई ॥२॥१॥७॥

रागु तिलंग महला १ घरु १

१ॐ सति नामु करता पुरखु निरभउ निरवैरु अकाल मूरति अजूनी सैभं गुर प्रसादि ॥

यक अरज गुफतम पेसि तो दर गोस कुन करतार ॥ हका कबीर करीम तू बेअैब परवदगार ॥१॥
दुनीआ मुकामे फानी तहकीक दिल दानी ॥ मम सर मूडि अजराईल गिरफतह दिल हेचि न दानी
॥१॥ रहाउ ॥ जन पिसर पदर बिरादराँ कस नेस दसतंगीर ॥ आखिर बिअफतम कस न दारद चूं
सवद तकबीर ॥२॥ सब रोज गसतम दर हवा करदेम बदी खिआल ॥ गाहे न नेकी कार करदम
मम इँी चिनी अहवाल ॥३॥ बदबखत हम चु बखील गाफिल बेनजर बेबाक ॥ नानक बुगोयद जनु
तुरा तेरे चाकराँ पा खाक ॥४॥१॥

तिलंग महला १ घरु २ १ॐ सतिगुर प्रसादि ॥ भउ तेरा भाँग खलड़ी मेरा चीतु ॥ मै
देवाना भइआ अतीतु ॥ कर कासा दरसन की भूख ॥ मै दरि मागउ नीता नीत ॥१॥ तउ दरसन
की करउ समाडि ॥ मै दरि मागतु भीखिआ पाडि ॥१॥ रहाउ ॥ केसरि कुसम मिरगमै हरणा सरब
सरीरी चड्डणा ॥ चंदन भगता जोति इनेही सरबे परमलु करणा ॥२॥ घिअ पट भाँडा कहै न कोडि ॥
अैसा भगतु वरन महि होडि ॥ तेरै नामि निवे रहे लिव लाडि ॥ नानक तिन दरि भीखिआ पाडि
॥३॥१॥२॥

तिलंग महला १ घरु ३ १ॐ सतिगुर प्रसादि ॥ इहु तनु माडिआ पाहिआ पिआरे लीतड़ा लबि

रंगाए ॥ मेरै कंत न भावै चोलड़ा पिआरे किउ धन सेजै जाए ॥१॥ ह्यउ कुरबानै जाउ मिहरवाना ह्यउ
 कुरबानै जाउ ॥ ह्यउ कुरबानै जाउ तिना कै लैनि जो तेरा नाउ ॥ लैनि जो तेरा नाउ तिना कै ह्यउ सद
 कुरबानै जाउ ॥१॥ रहाउ ॥ काइआ रंडणि जे थीअै पिआरे पाईअै नाउ मजीठ ॥ रंडण वाला जे रंडै
 साहिबु अैसा रंगु न डीठ ॥२॥ जिन के चोले रतड़े पिआरे कंतु तिना कै पासि ॥ धूड़ि तिना की जे मिलै जी
 कहु नानक की अरदासि ॥३॥ आपे साजे आपे रंगे आपे नदरि करेइ ॥ नानक कामणि कंतै भावै आपे ही
 रावेइ ॥४॥१॥३॥ तिलंग मः १ ॥ इआनड़ीए मानड़ा काइ करेहि ॥ आपनड़ै घरि हरि रंगो की न
 माणेहि ॥ सहु नेड़ै धन कंमलीए बाहरु किआ दूढेहि ॥ भै कीआ देहि सलाईआ नैणी भाव का करि सीगारो
 ॥ ता सोहागणि जाणीअै लागी जा सहु धरे पिआरो ॥१॥ इआणी बाली किआ करे जा धन कंत न भावै ॥
 करण पलाह करे बहुतेरे सा धन महलु न पावै ॥ विणु करमा किछु पाईअै नाही जे बहुतेरा धावै ॥ लब
 लोभ अह्यकार की माती माइआ माहि समाणी ॥ इनी बाती सहु पाईअै नाही भई कामणि इआणी ॥२॥
 जाइ पुछहु सोहागणी वाहै किनी बाती सहु पाईअै ॥ जो किछु करे सो भला करि मानीअै हिकमति हुकमु
 चुकाईअै ॥ जा कै प्रेमि पदारथु पाईअै तउ चरणी चितु लाईअै ॥ सहु कहै सो कीजै तनु मनो दीजै अैसा
 परमलु लाईअै ॥ एव कहहि सोहागणी भैणे इनी बाती सहु पाईअै ॥३॥ आपु गवाईअै ता सहु पाईअै
 अउरु कैसी चतुराई ॥ सहु नदरि करि देखै सो दिनु लेखै कामणि नउ निधि पाई ॥ आपणे कंत पिआरी सा
 सोहागणि नानक सा सभराई ॥ अैसे रंगि राती सहज की माती अहिनिमि भाइ समाणी ॥ सुंदरि साइ
 सरूप बिचखणि कहीअै सा सिआणी ॥४॥२॥४॥ तिलंग महला १ ॥ जैसी मै आवै खसम की बाणी तैसड़ा
 करी गिआनु वे लालो ॥ पाप की जंज लै काबलहु धाइआ जोरी मंगै दानु वे लालो ॥ सरमु धरमु दुइ
 छपि खलोए कूडु फिरै परधानु वे लालो ॥ काजीआ बामणा की गल थकी अगदु पड़ै सैतानु वे लालो ॥
 मुसलमानीआ पड़हि कतेबा कसट महि करहि खुदाइ वे लालो ॥ जाति सनाती होरि हिदवाणीआ एहि

भी लेखै लाइ वे लालो ॥ खून के सोहिले गावीअहि नानक रतु का कुंगू पाइ वे लालो ॥१॥ साहिब के गुण नानकु गावै मास पुरी विचि आखु मसोला ॥ जिनि उपाई रंगि रवाई बैठा वेखै वखि डिकेला ॥ सचा सो साहिबु सचु तपावसु सचड़ा निआउ करेगु मसोला ॥ काइआ कपड़ु टुकु टुकु होसी हिटुसतानु समालसी बोला ॥ आवनि अठतरै जानि सतानवै होरु भी उठसी मरद का चेला ॥ सच की बाणी नानकु आखै सचु सुणाइसी सच की बेला ॥२॥३॥५॥

तिलंग महला ४ घरु २ १९९सतिगुर प्रसादि ॥ सभि आए हुकमि खसमाहु हुकमि सभ वरतनी ॥ सचु साहिबु साचा खेलु सभु हरि धनी ॥१॥ सालाहिहु सचु सभ ऊपरि हरि धनी ॥ जिसु नाही कोडि सरीकु किसु लेखै हउ गनी ॥ रहाउ ॥ पउण पाणी धरती आकासु घर मंदर हरि बनी ॥ विचि वरतै नानक आपि झूठु कहु किआ गनी ॥२॥१॥ तिलंग महला ४ ॥ नित निहफल करम कमाइ बफावै दुरमतीआ ॥ जब आपै वलवंच करि झूठु तब जाणै जगु जितीआ ॥१॥ अैसा बाजी सैसारु न चेतै हरि नामा ॥ खिन महि बिनसै सभु झूठु मेरे मन धिआइ रामा ॥ रहाउ ॥ सा वेला चिति न आवै जितु आइ कंटकु कालु ग्रसै ॥ तिसु नानक लए छडाइ जिसु किरपा करि हिरदै वसै ॥२॥२॥

तिलंग महला ५ घरु १ १९९सतिगुर प्रसादि ॥ खाक नूर करदं आलम दुनीआइ ॥ असमान जिमी दरखत आब पैदाइसि खुदाइ ॥१॥ बंदे चसम दीदं फनाइ ॥ दुनीआ मुरदार खुरदनी गाफल हवाइ ॥ रहाउ ॥ गैबान हैवान हराम कुसतनी मुरदार बखोराइ ॥ दिल कबज कबजा कादरो दोजक सजाइ ॥२॥ वली निआमति बिरादरा दरबार मिलक खानाइ ॥ जब अजरार्इलु बसतनी तब चि कारे बिदाइ ॥३॥ हवाल मालूम करदं पाक अलाह ॥ बुगो नानक अरदासि पेसि दरवेस बंदाह ॥४॥१॥ तिलंग घरु २ महला ५ ॥ तुधु बिनु टूजा नाही कोडि ॥ तू करतारु करहि सो होइ ॥ तेरा जोरु तेरी मनि टेक ॥ सदा सदा जपि नानक एक ॥१॥ सभ ऊपरि पारब्रहमु दातारु ॥ तेरी टेक तेरा

आधारु ॥ रहाउ ॥ है तूहै तू होवनहार ॥ अगम अगाधि ऊच आपार ॥ जो तुधु सेवहि तिन भउ दुखु नाहि ॥ गुर परसादि नानक गुण गाहि ॥२॥ जो दीसै सो तेरा रूप ॥ गुण निधान गोविंद अनूप ॥ सिमरि सिमरि सिमरि जन सोइ ॥ नानक करमि परापति होइ ॥३॥ जिनि जपिआ तिस कउ बलिहार ॥ तिस कै संगि तरै संसार ॥ कहु नानक प्रभ लोचा पूरि ॥ संत जना की बाछउ धूरि ॥४॥२॥ तिलंग महला ५ घरु ३ ॥ मिहरवानु साहिबु मिहरवानु ॥ साहिबु मेरा मिहरवानु ॥ जीअ सगल कउ देइ दानु ॥ रहाउ ॥ तू काहे डोलहि प्राणीआ तुधु राखैगा सिरजणहारु ॥ जिनि पैदाइसि तू कीआ सोई देइ आधारु ॥१॥ जिनि उपाई मेदनी सोई करदा सार ॥ घटि घटि मालकु दिला का सचा परवदगारु ॥२॥ कुदरति कीम न जाणीअै वडा वेपरवाहु ॥ करि बंदे तू बंदगी जिचरु घट महि साहु ॥३॥ तू समरथु अकथु अगोचरु जीउ पिंडु तेरी रासि ॥ रहम तेरी सुखु पाइआ सदा नानक की अरदासि ॥४॥३॥ तिलंग महला ५ घरु ३ ॥ करते कुदरती मुसताकु ॥ दीन दुनीआ एक तूही सभ खलक ही ते पाकु ॥ रहाउ ॥ खिन माहि थापि उथापदा आचरज तेरे रूप ॥ कउणु जाणै चलत तेरे अंधिआरे महि दीप ॥१॥ खुदि खसम खलक जहान अलह मिहरवान खुदाइ ॥ दिनसु रैणि जि तुधु अराधे सो किउ दोजकि जाइ ॥२॥ अजराईलु यारु बंदे जिसु तेरा आधारु ॥ गुनह उस के सगल आफू तेरे जन देखहि दीदारु ॥३॥ दुनीआ चीज फिलहाल सगले सचु सुखु तेरा नाउ ॥ गुर मिलि नानक बूझिआ सदा एकसु गाउ ॥४॥४॥ तिलंग महला ५ ॥ मीराँ दानाँ दिल सोच ॥ मुहबते मनि तनि बसै सचु साह बंदी मोच ॥१॥ रहाउ ॥ दीदने दीदार साहिब कछु नही इस का मोलु ॥ पाक परवदगार तू खुदि खसमु वडा अतो लु ॥१॥ दसगिरी देहि दिलावर तूही तूही एक ॥ करतार कुदरति करण खालक नानक तेरी टेक ॥२॥५॥

तिलंग महला १ घरु २

१९६१ सतिगुर प्रसादि ॥ जिनि कीआ तिनि देखिआ किआ कहीअै रे भाई ॥

आपे जाणै करे आपि जिनि वाड़ी है लाई ॥१॥ राइसा पिआरे का राइसा जितु सदा सुखु होई ॥
 रहाउ ॥ जिनि रंगि कंतु न राविआ सा पछो रे ताणी ॥ हाथ पछोड़ै सिरु धुणै जब रैणि विहाणी ॥२॥
 पछोतावा ना मिलै जब चूकैगी सारी ॥ ता फिरि पिआरा रावीअै जब आवैगी वारी ॥३॥ कंतु लीआ
 सोहागणी मै ते वधवी एह ॥ से गुण मुझै न आवनी कै जी दोसु धरेह ॥४॥ जिनी सखी सहु राविआ तिन
 पूछउगी जाए ॥ पाइ लगउ बेनती करउ लेउगी पंथु बताए ॥५॥ हुकमु पछाणै नानका भउ चंदनु
 लावै ॥ गुण कामण कामणि करै तउ पिआरे कउ पावै ॥६॥ जो दिलि मिलिआ सु मिलि रहिआ मिलिआ
 कहीअै रे सोई ॥ जे बहुतेरा लोचीअै बाती मेलु न होई ॥७॥ धातु मिलै फुनि धातु कउ लिव लिवै कउ
 धावै ॥ गुर परसादी जाणीअै तउ अनभउ पावै ॥८॥ पाना वाड़ी होइि घरि खरु सार न जाणै ॥ रसीआ
 होवै मुसक का तब फूलु पछाणै ॥९॥ अपिउ पीवै जो नानका भ्रमु भ्रमि समावै ॥ सहजे सहजे मिलि रहै
 अमरा पटु पावै ॥१०॥१॥ तिलंग महला ४ ॥ हरि कीआ कथा कहाणीआ गुरि मीति सुणार्इआ ॥
 बलिहारी गुर आपणे गुर कउ बलि जाईआ ॥१॥ आइि मिलु गुरसिख आइि मिलु तू मेरे गुरू के
 पिआरे ॥ रहाउ ॥ हरि के गुण हरि भावदे से गुरू ते पाए ॥ जिन गुर का भाणा मंनिआ तिन घुमि घुमि
 जाए ॥२॥ जिन सतिगुरु पिआरा देखिआ तिन कउ हउ वारी ॥ जिन गुर की कीती चाकरी तिन सद
 बलिहारी ॥३॥ हरि हरि तेरा नामु है दुख मेटणहारा ॥ गुर सेवा ते पाईअै गुरमुखि निसतारा ॥४॥
 जो हरि नामु धिआइिदे ते जन परवाना ॥ तिन विटहु नानकु वारिआ सदा सदा कुरबाना ॥५॥ सा
 हरि तेरी उसतति है जो हरि प्रभ भावै ॥ जो गुरमुखि पिआरा सेवदे तिन हरि फलु पावै ॥६॥ जिना
 हरि सेती पिरहड़ी तिना जीअ प्रभ नाले ॥ ओइि जपि जपि पिआरा जीवदे हरि नामु समाले ॥७॥ जिन
 गुरमुखि पिआरा सेविआ तिन कउ घुमि जाइिआ ॥ ओइि आपि छुटे परवार सिउ सभु जगतु छडाइिआ
 ॥८॥ गुरि पिआरै हरि सेविआ गुरु धन्नु गुरु धन्नो ॥ गुरि हरि मारगु दसिआ गुर पुन्नु वड पुन्नो ॥९॥

जो गुरसिख गुरु सेवदे से पुन्न पराणी ॥ जनु नानकु तिन कउ वारिआ सदा सदा कुरबाणी ॥१०॥
 गुरमुखि सखी सहेलीआ से आपि हरि भाईआ ॥ हरि दरगह पैनाईआ हरि आपि गलि लाईआ
 ॥११॥ जो गुरमुखि नामु धिआइदे तिन दरसन दीजै ॥ हम तिन के चरण पखालदे धूड़ि घोलि घोलि
 पीजै ॥१२॥ पान सुपारी खातीआ मुखि बीड़ीआ लाईआ ॥ हरि हरि कदे न चेतिओ जमि पकड़ि
 चलाईआ ॥१३॥ जिन हरि नामा हरि चेतिआ हिरदै उरि धारे ॥ तिन जमु नेड़ि न आवई गुरसिख
 गुर पिआरे ॥१४॥ हरि का नामु निधानु है कोई गुरमुखि जाणै ॥ नानक जिन सतिगुरु भेटिआ रंगि
 रलीआ माणै ॥१५॥ सतिगुरु दाता आखीअै तुसि करे पसाओ ॥ हउ गुर विटहु सद वारिआ जिनि
 दितड़ा नाओ ॥१६॥ सो धन्नु गुरु साबासि है हरि देइ सनेहा ॥ हउ वेखि वेखि गुरु विगसिआ गुर
 सतिगुर देहा ॥१७॥ गुर रसना अंमृतु बोलदी हरि नामि सुहावी ॥ जिन सुणि सिखा गुरु मंनिआ
 तिना भुख सभ जावी ॥१८॥ हरि का मारगु आखीअै कहु कितु बिधि जाईअै ॥ हरि हरि तेरा नामु है
 हरि खरचु लै जाईअै ॥१९॥ जिन गुरमुखि हरि आराधिआ से साह वड दाणे ॥ हउ सतिगुर कउ
 सद वारिआ गुर बचनि समाणे ॥२०॥ तू ठाकुरु तू साहिबो तूहै मेरा मीरा ॥ तुधु भावै तेरी बंदगी
 तू गुणी गहीरा ॥२१॥ आपे हरि डिक रंगु है आपे बहु रंगी ॥ जो तिसु भावै नानका साई गल चंगी
 ॥२२॥२॥
 तिलंग महला ६ काफी

१६॥ सतिगुर प्रसादि ॥ चेतना है तउ चेत लै निसि दिनि मै प्रानी ॥ छिनु छिनु अउध बिहातु है फूटै
 घट जिउ पानी ॥१॥ रहाउ ॥ हरि गुन काहि न गावही मूरख अगिआना ॥ झूठै लालचि लागि कै नहि
 मरनु पछाना ॥१॥ अजहू कछु बिगरिओ नही जो प्रभ गुन गावै ॥ कहु नानक तिह भजन ते निरभै पदु पावै ॥
 २॥१॥ तिलंग महला ६ ॥ जाग लेहु रे मना जाग लेहु कहा गाफल सोइआ ॥ जो तनु उपजिआ संग
 ही सो भी संगि न होइआ ॥१॥ रहाउ ॥ मात पिता सुत बंध जन हितु जा सिउ कीना ॥ जीउ छूटिओ जब

देह ते डारि अगनि मै दीना ॥१॥ जीवत लउ बिउहारु है जग कउ तुम जानउ ॥ नानक हरि गुन गाड़ि
 लै सभ सुफन समानउ ॥२॥२॥ तिलंग महला ६ ॥ हरि जसु रे मना गाड़ि लै जो संगी है तेरो ॥ अउसरु
 बीतिओ जातु है कहिओ मान लै मेरो ॥१॥ रहाउ ॥ संपति रथ धन राज सिउ अति नेहु लगाड़िओ ॥
 काल फास जब गलि परी सभ भड़िओ पराड़िओ ॥१॥ जानि बूझ कै बावरे तै काजु बिगारिओ ॥ पाप
 करत सुकचिओ नही नह गरबु निवारिओ ॥२॥ जिह बिधि गुर उपदेसिआ सो सुनु रे भाई ॥ नानक कहत
 पुकारि कै गहु प्रभ सरनाई ॥३॥३॥

तिलंग बाणी भगता की कबीर जी १९ सतिगुर प्रसादि ॥ बेद कतेब इफतरा भाई दिल का फिकरु
 न जाड़ि ॥ टुकु दमु करारी जउ करहु हाजिर हजूरि खुदाड़ि ॥१॥ बंदे खोजु दिल हर रोज ना फिरु परेसानी
 माहि ॥ इह जु दुनीआ सिहरु मेला दसतगीरी नाहि ॥१॥ रहाउ ॥ दरोगु पड़ि पड़ि खुसी होइ बेखबर
 बादु बकाहि ॥ हकु सचु खालकु खलक मिआने सिआम मूरति नाहि ॥२॥ असमान म्याने लहग दरीआ
 गुसल करदन बूद ॥ करि फकरु दाड़िम लाड़ि चसमे जह तहा मउजूदु ॥३॥ अलाह पाकं पाक है सक करउ
 जे दूसर होइ ॥ कबीर करमु करीम का उहु करै जानै सोड़ि ॥४॥१॥ नामदेव जी ॥ मै अंधुले की टेक तेरा
 नामु खुंदकारा ॥ मै गरीब मै मसकीन तेरा नामु है अधारा ॥१॥ रहाउ ॥ करीमाँ रहीमाँ अलाह तू गनी
 ॥ हाजरा हजूरि दरि पेसि तूं मनी ॥१॥ दरीआउ तू दिह्यद तू बिसीआर तू धनी ॥ देहि लेहि एकु तूं
 दिगर को नही ॥२॥ तूं दानाँ तूं बीनाँ मै बीचारु किआ करी ॥ नामे चे सुआमी बखसंद तूं हरी ॥३॥१॥२॥
 हले याराँ हले याराँ खुसिखबरी ॥ बलि बलि जाँउ हउ बलि बलि जाँउ ॥ नीकी तेरी बिगारी आले तेरा
 नाउ ॥१॥ रहाउ ॥ कुजा आमद कुजा रफती कुजा मे रवी ॥ द्वारिका नगरी रासि बुगोई ॥१॥ खूबु तेरी
 पगरी मीठे तेरे बोल ॥ द्वारिका नगरी काहे के मगोल ॥२॥ चंदी हजार आलम एकल खानाँ ॥ हम चिनी
 पातिसाह साँवले बरनाँ ॥३॥ असपति गजपति नरह नरिंद ॥ नामे के स्वामी मीर मुकंद ॥४॥२॥३॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਸੂਹੀ ਮਹਲਾ ੧ ਚੜ੍ਹਪਦੇ ਘਰੁ ੧

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਟੂਧੈ ਕਉ ਜਾਵਹੁ ॥ ਟੂਧੁ ਕਰਮ ਫੁਨਿ ਸੁਰਤਿ ਸਮਾਇਯੁ ਹੋਇ ਨਿਰਾਸ
ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥ ਇਹੁ ਮਨੁ ਈਟੀ ਹਾਥਿ
ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
ਮਨੁ ਸੰਪਟੁ ਜਿਤੁ ਸਤ ਸਰਿ ਨਾਵਨੁ ਭਾਵਨ ਪਾਤੀ ਤ੍ਰਪਤਿ ਕਰੇ ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੁ ਬਿਧਿ
ਸਾਹਿਬੁ ਰਵਤੁ ਰਹੈ ॥੩॥ ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਇ ॥ ਭਗਤਿ ਹੀਨੁ ਨਾਨਕੁ
ਜਨੁ ਜੰਪੈ ਹਉ ਸਾਲਾਹੀ ਸਚਾ ਸੋਇ ॥੪॥੧॥

ਸੂਹੀ ਮਹਲਾ ੧ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਅੰਤਰਿ ਵਸੈ ਨ ਬਾਹਰਿ ਜਾਇ ॥ ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥ ਐਸਾ ਗਿਆਨੁ ਜਪਹੁ ਮਨ
ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥ ਗਿਆਨੁ ਧਿਆਨੁ ਸਭੁ ਕੋਇ ਰਵੈ ॥ ਬਾਧਨਿ ਬਾਧਿਆ
ਸਭੁ ਜਗੁ ਭਵੈ ॥੨॥ ਸੇਵਾ ਕਰੇ ਸੁ ਚਾਕਰੁ ਹੋਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥ ਹਮ
ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥

सूही महला १ घरु ६ १९८ सतिगुर प्रसादि ॥

उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलमनि ॥ जियै लेखा मंगीअै तिथै खड़े दिसनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कंमि न आवनी विचहु सखणीआहा ॥२॥ बगा बगे कपड़े तीरथ मंझि वसनि ॥ घुटि घुटि जीआ खावणे बगे ना कहीअनि ॥३॥ सिमल रुखु सरीरु मै मैजन देखि भुलमनि ॥ से फल कंमि न आवनी ते गुण मै तनि ह्वनि ॥४॥ अंधुलै भारु उठाड़िआ डूगर वाट बहुतु ॥ अखी लोड़ी ना लहा हउ चड़ि लम्घा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥ सूही महला १ ॥ जप तप का बंधु बेडुला जितु लम्घहि वहेला ॥ ना सरवरु ना ऊछलै अैसा पंथु सुहेला ॥१॥ तेरा एको नामु मंजीठड़ा रता मेरा चोला सद रंग ढोला ॥१॥ रहाउ ॥ साजन चले पिआरिआ किउ मेला होई ॥ जे गुण होवहि गंठड़ीअै मेलेगा सोई ॥२॥ मिलिआ होड़ि न वीछुड़ै जे मिलिआ होई ॥ आवा गउणु निवारिआ है साचा सोई ॥३॥ हउमै मारि निवारिआ सीता है चोला ॥ गुर बचनी फलु पाड़िआ सह के अंमृत बोला ॥४॥ नानकु कहै सहेलीहो सहु खरा पिआरा ॥ हम सह केरीआ दासीआ साचा खसमु हमारा ॥५॥२॥४॥ सूही महला १ ॥ जिन कउ भाँडै भाउ तिना सवारसी ॥ सूखी करै पसाउ दूख विसारसी ॥ सहसा मूले नाहि सरपर तारसी ॥१॥ तिना मिलिआ गुरु आड़ि जिन कउ लीखिआ ॥ अंमृतु हरि का नाउ देवै दीखिआ ॥ चालहि सतिगुर भाड़ि भवहि न भीखिआ ॥२॥ जा कउ महलु हजूरि दूजे निवै किंसु ॥ दरि दरवाणी नाहि मूले पुछ तिसु ॥ छुटै ता कै बोलि साहिब नदरि जिसु ॥३॥ घले आणे आपि जिसु नाही दूजा मतै कोड़ि ॥ ढाहि उसारे साजि जाणै सभ सोड़ि ॥ नाउ नानक बखसीस नदरी करमु होड़ि ॥

४॥३॥५॥ सूही महला १ ॥ भाँडा हछा सोइ जे तिसु भावसी ॥ भाँडा अति मलीणु धोता हछा न होइसी ॥ गुरु दुआरै होइ सोझी पाइसी ॥ एतु दुआरै धोइ हछा होइसी ॥ मैले हछे का वीचारु आपि वरताइसी ॥ मतु को जाणै जाइ अगै पाइसी ॥ जेहे करम कमाइ तेहा होइसी ॥ अंमृतु हरि का नाउ आपि वरताइसी ॥ चलिआ पति सिउ जनमु सवारि वाजा वाइसी ॥ माणसु किआ वेचारा तिहु लोक सुणाइसी ॥ नानक आपि निहाल सभि कुल तारसी ॥१॥४॥६॥ सूही महला १ ॥ जोगी होवै जोगवै भोगी होवै खाइ ॥ तपीआ होवै तपु करे तीरथि मलि मलि नाइ ॥१॥ तेरा सदड़ा सुणीजै भाई जे को बहै अलाइ ॥१॥ रहाउ ॥ जैसा बीजै सो लुणे जो खटे सो खाइ ॥ अगै पुछ न होवई जे सणु नीसाणै जाइ ॥२॥ तैसो जैसा काढीअै जैसी कार कमाइ ॥ जो दमु चिति न आवई सो दमु बिरथा जाइ ॥३॥ इहु तनु वेची बै करी जे को लए विकाइ ॥ नानक कंमि न आवई जितु तनि नाही सचा नाउ ॥४॥५॥७॥

सूही महला १ घरु ७

१६ सतिगुर प्रसादि ॥ जोगु न खिंथा जोगु न डंडै जोगु न भसम चड़ाईअै ॥ जोगु न मुंदी मूंडि मुडाइअै जोगु न सिंडी वाईअै ॥ अंजन माहि निरंजनि रहीअै जोग जुगति इव पाईअै ॥१॥ गली जोगु न होई ॥ एक दृसटि करि समसरि जाणै जोगी कहीअै सोई ॥१॥ रहाउ ॥ जोगु न बाहरि मड़ी मसाणी जोगु न ताड़ी लाईअै ॥ जोगु न देसि दिसंतरि भविअै जोगु न तीरथि नाईअै ॥ अंजन माहि निरंजनि रहीअै जोग जुगति इव पाईअै ॥२॥ सतिगुरु भेटै ता सहसा तूटै धावतु वरजि रहाईअै ॥ निझरु झरै सहज धुनि लागै घर ही परचा पाईअै ॥ अंजन माहि निरंजनि रहीअै जोग जुगति इव पाईअै ॥३॥ नानक जीवतिआ मरि रहीअै अैसा जोगु कमाईअै ॥ वाजे बाझहु सिंडी वाजै तउ निरभउ पटु पाईअै ॥ अंजन माहि निरंजनि रहीअै जोग जुगति तउ पाईअै ॥४॥१॥८॥ सूही महला १ ॥ कउण तराजी कवणु तुला तेरा कवणु सराफु बुलावा ॥ कउणु गुरु कै पहि दीखिआ लेवा कै पहि मुलु करावा

॥१॥ मेरे लाल जीउ तेरा अंतु न जाणा ॥ तूं जलि थलि महीअलि भरिपुरि लीणा तूं आपे सरब समाणा ॥१॥ रहाउ ॥ मनु ताराजी चितु तुला तेरी सेव सराफु कमावा ॥ घट ही भीतरि सो सहु तोली झिन बिधि चितु रहावा ॥२॥ आपे कंडा तोलु तराजी आपे तोलणहारा ॥ आपे देखै आपे बूझै आपे है वणजारा ॥३॥ अंधुला नीच जाति परदेसी खिनु आवै तिलु जावै ॥ ता की संगति नानकु रहदा किउ करि मूड़ा पावै ॥४॥२॥६॥

राग सूही महला ४ घरु १ १९९ सतिगुर प्रसादि ॥

मनि राम नामु आराधिआ गुर सबदि गुरु गुर के ॥ सभि डिछा मनि तनि पूरीआ सभु चूका डरु जम के ॥१॥ मेरे मन गुण गावहु राम नाम हरि के ॥ गुरि तुठै मनु परबोधिआ हरि पीआ रसु गटके ॥१॥ रहाउ ॥ सतसंगति ऊतम सतिगुर केरी गुन गावै हरि प्रभ के ॥ हरि किरपा धारि मेलहु सतसंगति हम धोवह पग जन के ॥२॥ राम नामु सभु है राम नामा रसु गुरमति रसु रसके ॥ हरि अमृतु हरि जलु पाइआ सभ लाथी तिस तिस के ॥३॥ हमरी जाति पाति गुरु सतिगुरु हम वेचिओ सिरु गुर के ॥ जन नानक नामु परिओ गुर चेला गुर राखहु लाज जन के ॥४॥१॥ सूही महला ४ ॥ हरि हरि नामु भजिओ पुरखोतमु सभि बिनसे दालद दलघा ॥ भउ जनम मरणा मेटिओ गुर सबदी हरि असथिरु सेवि सुखि समघा ॥१॥ मेरे मन भजु राम नाम अति पिरघा ॥ मै मनु तनु अरपि धरिओ गुर आगै सिरु वेचि लीओ मुलि महघा ॥१॥ रहाउ ॥ नरपति राजे रंग रस माणहि बिनु नावै पकड़ि खड़े सभि कलघा ॥ धरम राइ सिरि डंडु लगाना फिरि पछुताने हथ फलघा ॥२॥ हरि राखु राखु जन किरम तुमारे सरणागति पुरख प्रतिपलघा ॥ दरसनु संत देहु सुखु पावै प्रभ लोच पूरि जनु तुमघा ॥३॥ तुम समरथ पुरख वडे प्रभ सुआमी मो कउ कीजै दानु हरि निमघा ॥ जन नानक नामु मिलै सुखु पावै हम नाम विटहु सद घुमघा ॥४॥२॥ सूही महला ४ ॥ हरि नामा हरि रंडु है हरि रंडु मजीठै रंडु ॥ गुरि तुठै हरि रंगु

चाड़िआ फिरि बहुड़ि न होवी भंडु ॥१॥ मेरे मन हरि राम नामि करि रंडु ॥ गुरि तुठै हरि उपदेसिआ
हरि भेटिआ राउ निसंडु ॥१॥ रहाउ ॥ मुंध डिआणी मनमुखी फिरि आवण जाणा अंडु ॥ हरि प्रभु
चिति न आडिओ मनि दूजा भाउ सहलमंडु ॥२॥ हम मैलु भरे दुहचारीआ हरि राखहु अंगी अंडु ॥ गुरि
अंमृत सरि नवलाडिआ सभि लाथे किलविख पंडु ॥३॥ हरि दीना दीन दडिआल प्रभु सतसंगति
मेलहु संडु ॥ मिलि संगति हरि रंगु पाडिआ जन नानक मनि तनि रंडु ॥४॥३॥ सूही महला ४ ॥
हरि हरि करहि नित कपटु कमावहि हिरदा सुधु न होई ॥ अनदिनु करम करहि बहुतेरे सुपनै सुखु न
होई ॥१॥ गिआनी गुर बिनु भगति न होई ॥ कोरै रंगु कटे न चडै जे लोचै सभु कोई ॥१॥ रहाउ ॥
जपु तप संजम वरत करे पूजा मनमुख रोगु न जाई ॥ अंतरि रोगु महा अभिमाना दूजै भाडि खुआई
॥२॥ बाहरि भेख बहुतु चतुराई मनूआ दह दिसि धावै ॥ हउमै बिआपिआ सबदु न चीनै फिरि फिरि
जूनी आवै ॥३॥ नानक नदरि करे सो बूझै सो जनु नामु धिआए ॥ गुर परसादी एको बूझै एकसु
माहि समाए ॥४॥४॥

सूही महला ४ घरु २

१९६ सतिगुर प्रसादि ॥

गुरमति नगरी खोजि खोजाई ॥ हरि हरि नामु पदारथु पाई ॥१॥ मेरै मनि हरि हरि साँति वसाई ॥
तिसना अगनि बुझी खिन अंतरि गुरि मिलिअै सभ भुख गवाई ॥१॥ रहाउ ॥ हरि गुण गावा जीवा
मेरी माई ॥ सतिगुरि दडिआलि गुण नामु दृडाई ॥२॥ हउ हरि प्रभु पिआरा ढूढि ढूढाई ॥
सतसंगति मिलि हरि रसु पाई ॥३॥ धुरि मसतकि लेख लिखे हरि पाई ॥ गुरु नानकु तुठा मेलै हरि
भाई ॥४॥१॥५॥ सूही महला ४ ॥ हरि कृपा करे मनि हरि रंगु लाए ॥ गुरमुखि हरि हरि नामि समाए
॥१॥ हरि रंगि राता मनु रंग माणे ॥ सदा अन्नदि रहै दिन राती पूरे गुर कै सबदि समाणे ॥१॥
रहाउ ॥ हरि रंग कउ लोचै सभु कोई ॥ गुरमुखि रंगु चलूला होई ॥२॥ मनमुखि मुगधु नरु कोरा होडि

॥ जे सउ लोचै रंगु न होवै कोइ ॥३॥ नदरि करे ता सतिगुरु पावै ॥ नानक हरि रसि हरि रंगि समावै ॥४॥२॥६॥ सूही महला ४ ॥ जिहवा हरि रसि रही अघाड़ि ॥ गुरमुखि पीवै सहजि समाड़ि ॥१॥ हरि रसु जन चाखहु जे भाई ॥ तउ कत अनत सादि लोभाई ॥१॥ रहाउ ॥ गुरमति रसु राखहु उर धारि ॥ हरि रसि राते रंगि मुरारि ॥२॥ मनमुखि हरि रसु चाखिआ न जाइ ॥ हउमै करै बहुती मिलै सजाइ ॥३॥ नदरि करे ता हरि रसु पावै ॥ नानक हरि रसि हरि गुण गावै ॥४॥३॥७॥

सूही महला ४ घरु ६

१९८ सतिगुर प्रसादि ॥

नीच जाति हरि जपतिआ उतम पदवी पाइ ॥ पूछहु बिदर दासी सुतै किसनु उतरिआ घरि जिसु जाइ ॥१॥ हरि की अकथ कथा सुनहु जन भाई जितु सहसा दूख भूख सभ लहि जाइ ॥१॥ रहाउ ॥ रविदासु चमारु उस्तति करे हरि कीरति निमख डिक गाइ ॥ पतित जाति उतमु भड़िआ चारि वरन पए पगि आइ ॥२॥ नामदेअ प्रीति लगी हरि सेती लोकु छीपा कहै बुलाइ ॥ खत्री ब्राहमण पिठि दे छोडे हरि नामदेउ लीआ मुखि लाइ ॥३॥ जितने भगत हरि सेवका मुखि अठसठि तीरथ तिन तिलकु कढाइ ॥ जनु नानकु तिन कउ अनदिनु परसे जे कृपा करे हरि राइ ॥४॥१॥८॥ सूही महला ४ ॥ तिनी अंतरि हरि आराधिआ जिन कउ धुरि लिखिआ लिखतु लिलारा ॥ तिन की बखीली कोई किआ करे जिन का अंगु करे मेरा हरि करतारा ॥१॥ हरि हरि धिआइ मन मेरे मन धिआइ हरि जनम जनम के सभि दूख निवारणहारा ॥१॥ रहाउ ॥ धुरि भगत जना कउ बखसिआ हरि अमृत भगति भंडारा ॥ मूरखु होवै सु उन की रीस करे तिसु हलति पलति मुहु कारा ॥२॥ से भगत से सेवका जिना हरि नामु पिआरा ॥ तिन की सेवा ते हरि पाईअै सिरि निंदक कै पवै छारा ॥३॥ जिसु घरि विरती सोई जाणै जगत गुर नानक पूछि करहु बीचारा ॥ चहु पीड़ी आदि जुगादि बखीली किनै न पाइओ हरि सेवक भाइ निसतारा ॥४॥२॥६॥ सूही महला ४ ॥ जियै हरि आराधीअै तिथै हरि मितु

सहाई ॥ गुर किरपा ते हरि मनि वसै होरतु बिधि लडिआ न जाई ॥१॥ हरि धनु संचीअै भाई ॥
 जि हलति पलति हरि होइ सखाई ॥१॥ रहाउ ॥ सतसंगती संगि हरि धनु खटीअै होर थै होरतु
 उपाइ हरि धनु कितै न पाई ॥ हरि रतनै का वापारीआ हरि रतन धनु विहाइ कचै के वापारीए
 वाकि हरि धनु लडिआ न जाई ॥२॥ हरि धनु रतनु जवेहरु माणकु हरि धनै नालि अंमृत वेलै
 वतै हरि भगती हरि लिव लाई ॥ हरि धनु अंमृत वेलै वतै का बीजिआ भगत खाइ खरचि रहे
 निखुटै नाही ॥ हलति पलति हरि धनै की भगता कउ मिली वडिआई ॥३॥ हरि धनु निरभउ
 सदा सदा असथिरु है साचा डिहु हरि धनु अगनी तसकरै पाणीअै जमटूतै किसै का गवाडिआ न
 जाई ॥ हरि धन कउ उचका नेड़ि न आवई जमु जागाती डंडु न लगाई ॥४॥ साकती पाप करि कै
 बिखिआ धनु संचिआ तिना इक विख नालि न जाई ॥ हलतै विचि साकत दुहेले भए हथहु छुड़कि
 गडिआ अगै पलति साकतु हरि दरगह ढोई न पाई ॥५॥ इसु हरि धन का साहु हरि आपि है
 संतहु जिस नो देइ सु हरि धनु लदि चलाई ॥ इसु हरि धनै का तोटा कदे न आवई जन नानक कउ
 गुरि सोझी पाई ॥६॥३॥१०॥ सूही महला ४ ॥ जिस नो हरि सुप्रसन्न होइ सो हरि गुणा खै सो भगत
 सो परवानु ॥ तिस की महिमा किआ वरनीअै जिस कै हिरदै वसिआ हरि पुरखु भगवानु ॥१॥
 गोविंद गुण गाईअै जीउ लाइ सतिगुरु नालि धिआनु ॥१॥ रहाउ ॥ सो सतिगुरु सा सेवा सतिगुर
 की सफल है जिस ते पाईअै परम निधानु ॥ जो टूजै भाइ साकत कामना अरथि दुरगंध सरेवदे सो
 निहफल सभु अगिआनु ॥२॥ जिस नो परतीति होवै तिस का गाविआ थाइ पवै सो पावै दरगह
 मानु ॥ जो बिनु परतीती कपटी कूड़ी कूड़ी अखी मीटदे उन का उतरि जाइगा झूठु गुमानु ॥३॥
 जेता जीउ पिंडु सभु तेरा तूं अंतरजामी पुरखु भगवानु ॥ दासनि दासु कहै जनु नानकु जेहा तूं
 कराइहि तेहा हउ करी वखिआनु ॥४॥४॥११॥

सूही महला ४ घर ७

१९ सतिगुर प्रसादि ॥

तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं
ठाकुर ऊच भगवाना ॥१॥ मै हरि हरि नामु धर सोई ॥ जिउ भावै तिउ राखु मेरे साहिब मै तुझ बिनु
अवरु न कोई ॥१॥ रहाउ ॥ मै ताणु दीबाणु तूहै मेरे सुआमी मै तुधु आगै अरदासि ॥ मै होरु थाउ
नाही जिसु पहि करउ बेन्नती मेरा दुखु सुखु तुझ ही पासि ॥२॥ विचे धरती विचे पाणी विचि कासट
अगनि धरीजै ॥ बकरी सिंधु डिकतै थाडि राखे मन हरि जपि भ्रमु भउ दूरि कीजै ॥३॥ हरि की वडिआई
देखहु संतहु हरि निमाणिआ माणु देवाए ॥ जिउ धरती चरण तले ते ऊपरि आवै तिउ नानक साध जना
जगतु आणि सभु पैरी पाए ॥४॥१॥१२॥ सूही महला ४ ॥ तूं करता सभु किछु आपे जाणहि किआ तुधु
पहि आखि सुणाईअै ॥ बुरा भला तुधु सभु किछु सूझै जेहा को करे तेहा को पाईअै ॥१॥ मेरे साहिब तूं
अंतर की बिधि जाणहि ॥ बुरा भला तुधु सभु किछु सूझै तुधु भावै तिवै बुलावहि ॥१॥ रहाउ ॥ सभु मोहु
माडिआ सरीरु हरि कीआ विचि देही मानुख भगति कराई ॥ डिकना सतिगुरु मेलि सुखु देवहि डिकि
मनमुखि धंधु पिटाई ॥२॥ सभु को तेरा तूं सभना का मेरे करते तुधु सभना सिरि लिखिआ लेखु ॥ जेही
तूं नदरि करहि तेहा को होवै बिनु नदरी नाही को भेखु ॥३॥ तेरी वडिआई तूहै जाणहि सभ तुधनो नित
धिआए ॥ जिस नो तुधु भावै तिस नो तूं मेलहि जन नानक सो थाडि पाए ॥४॥२॥१३॥ सूही महला ४ ॥
जिन कै अंतरि वसिआ मेरा हरि हरि तिन के सभि रोग गवाए ॥ ते मुक्त भए जिन हरि नामु धिआडिआ
तिन पवितु परम पदु पाए ॥१॥ मेरे राम हरि जन आरोग भए ॥ गुर बचनी जिना जपिआ मेरा हरि
हरि तिन के हउमै रोग गए ॥१॥ रहाउ ॥ ब्रहमा बिसनु महादेउ त्रै गुण रोगी विचि हउमै कार कमाई
॥ जिनि कीए तिसहि न चेतहि बपुड़े हरि गुरमुखि सोझी पाई ॥२॥ हउमै रोगि सभु जगतु बिआपिआ

तिन कउ जनम मरण दुखु भारी ॥ गुर परसादी को विरला छूटै तिसु जन कउ हउ बलिहारी ॥३॥
जिनि सिसटि साजी सोई हरि जाणै ता का रूपु अपारो ॥ नानक आपे वेखि हरि बिगसै गुरमुखि ब्रहम
बीचारो ॥४॥३॥१४॥ सूही महला ४ ॥ कीता करणा सरब रजाई किछु कीचै जे करि सकीअै ॥ आपणा
कीता किछू न होवै जिउ हरि भावै तिउ रखीअै ॥१॥ मेरे हरि जीउ सभु को तैरै वसि ॥ असा जोरु नाही जे
किछु करि हम साकह जिउ भावै तिवै बखसि ॥१॥ रहाउ ॥ सभु जीउ पिंडु दीआ तुधु आपे तुधु आपे कारै
लाइआ ॥ जेहा तूं हुकमु करहि तेहे को करम कमावै जेहा तुधु धुरि लिखि पाइआ ॥२॥ पंच ततु करि तुधु
सृसटि सभ साजी कोई छेवा करिउ जे किछु कीता होवै ॥ इकना सतिगुरु मेलि तूं बुझावहि इकि मनमुखि
करहि सि रोवै ॥३॥ हरि की वडिआई हउ आखि न साका हउ मूरखु मुगधु नीचाणु ॥ जन नानक कउ
हरि बखसि लै मेरे सुआमी सरणागति पडिआ अजाणु ॥४॥४॥१५॥२४॥

रागु सूही महला ५ घरु १

१९६ सतिगुर प्रसादि ॥

बाजीगरि जैसे बाजी पाई ॥ नाना रूप भेख दिखलाई ॥ सांगु उतारि थंमिओ पासारा ॥ तब एको
एकंकारा ॥१॥ कवन रूप दृसटिओ बिनसाइओ ॥ कतहि गडिओ उहु कत ते आइओ ॥१॥ रहाउ ॥
जल ते ऊठहि अनिक तरंगा ॥ कनिक भूखन कीने बहु रंगा ॥ बीजु बीजि देखिओ बहु परकारा ॥ फल
पाके ते एकंकारा ॥२॥ सहस घटा महि एकु आकासु ॥ घट फूटे ते ओही प्रगासु ॥ भ्रम लोभ मोह
माइआ विकार ॥ भ्रम छूटे ते एकंकार ॥३॥ ओहु अबिनासी बिनसत नाही ॥ ना को आवै ना को जाही
॥ गुरि पूरै हउमै मलु धोई ॥ कहु नानक मेरी परम गति होई ॥४॥१॥ सूही महला ५ ॥ कीता
लोड़हि सो प्रभ होइ ॥ तुझ बिनु दूजा नाही कोइ ॥ जो जनु सेवे तिसु पूरन काज ॥ दास अपुने की राखहु
लाज ॥१॥ तेरी सरणि पूरन दइआला ॥ तुझ बिनु कवनु करे प्रतिपाला ॥१॥ रहाउ ॥ जलि थलि
महीअलि रहिआ भरपूरि ॥ निकटि वसै नाही प्रभु दूरि ॥ लोक पतीआरै कछू न पाईअै ॥ साचि

लागै ता हउमै जाईअै ॥२॥ जिस नो लाडि लए सो लागै ॥ गिआन रतनु अंतरि तिसु जागै ॥ दुरमति
 जाडि परम पदु पाए ॥ गुर परसादी नामु धिआए ॥३॥ दुडि कर जोडि करउ अरदासि ॥ तुधु
 भावै ता आणहि रासि ॥ करि किरपा अपनी भगती लाडि ॥ जन नानक प्रभु सदा धिआडि ॥४॥२॥
 सूही महला ५ ॥ धनु सोहागनि जो प्रभू पछानै ॥ मानै हुकमु तजै अभिमानै ॥ पृअ सिउ राती रलीआ
 मानै ॥१॥ सुनि सखीए प्रभ मिलण नीसानी ॥ मनु तनु अरपि तजि लाज लोकानी ॥१॥ रहाउ ॥
 सखी सहेली कउ समझावै ॥ सोई कमावै जो प्रभ भावै ॥ सा सोहागणि अंकि समावै ॥२॥ गरबि
 गहेली महलु न पावै ॥ फिरि पछुतावै जब रैणि बिहावै ॥ करमहीणि मनमुखि दुखु पावै ॥३॥
 बिनउ करी जे जाणा दूरि ॥ प्रभु अबिनासी रहिआ भरपूरि ॥ जनु नानकु गावै देखि हदूरि ॥४॥३॥
 सूही महला ५ ॥ गृहु वसि गुरि कीना हउ घर की नारि ॥ दस दासी करि दीनी भतारि ॥ सगल
 समग्री मै घर की जोड़ी ॥ आस पिआसी पिर कउ लोड़ी ॥१॥ कवन कहा गुन कंत पिआरे ॥ सुघड़
 सरूप दडिआल मुरारे ॥१॥ रहाउ ॥ सतु सीगारु भउ अंजनु पाडिआ ॥ अंमृत नामु तंबोलु मुखि
 खाडिआ ॥ कंगन बसत गहने बने सुहावे ॥ धन सभ सुख पावै जाँ पिरु घरि आवै ॥२॥ गुण कामण
 करि कंतु रीझाडिआ ॥ वसि करि लीना गुरि भरमु चुकाडिआ ॥ सभ ते ऊचा मंदरु मेरा ॥ सभ कामणि
 तिआगी पृउ प्रीतमु मेरा ॥३॥ प्रगटिआ सूरु जोति उजीआरा ॥ सेज विछाई सरध अपारा ॥
 नव रंग लालु सेज रावण आडिआ ॥ जन नानक पिर धन मिलि सुखु पाडिआ ॥४॥४॥ सूही महला ५
 ॥ उमकिओ हीउ मिलन प्रभ ताई ॥ खोजत चरिओ देखउ पृअ जाई ॥ सुनत सदेसरो पृअ गृहि सेज
 विछाई ॥ भ्रमि भ्रमि आडिओ तउ नदरि न पाई ॥१॥ किन बिधि हीअरो धीरै निमानो ॥ मिलु साजन
 हउ तुझु कुरबानो ॥१॥ रहाउ ॥ एका सेज विछी धन कंता ॥ धन सूती पिरु सद जागंता ॥ पीओ मदरो
 धन मतवंता ॥ धन जागै जे पिरु बोलमता ॥२॥ भई निरासी बहुतु दिन लागे ॥ देस दिसंतर मै सगले

झागे ॥ खिनु रहनु न पावउ बिनु पग पागे ॥ होइ कृपालु प्रभ मिलह सभागे ॥३॥ भइओ कृपालु
सतसंगि मिलाइआ ॥ बूझी तपति घरहि पिरु पाइआ ॥ सगल सीगार हुणि मुझहि सुहाइआ ॥ कहु
नानक गुरि भरमु चुकाइआ ॥४॥ जह देखा तह पिरु है भाई ॥ खोलिओ कपाटु ता मनु ठहराई ॥१॥ रहाउ
दूजा ॥५॥ सूही महला ५ ॥ किआ गुण तेरे सारि समाली मोहि निरगुन के दातारे ॥ बै खरीदु किआ करे
चतुराई इहु जीउ पिंडु सभु थारे ॥१॥ लाल रंगीले प्रीतम मनमोहन तेरे दरसन कउ हम बारे ॥१॥
रहाउ ॥ प्रभु दाता मोहि दीनु भेखारी तुम् सदा सदा उपकारे ॥ सो किछु नाही जि मै ते होवै मेरे ठाकुर
अगम अपारे ॥२॥ किआ सेव कमावउ किआ कहि रीझावउ बिधि कितु पावउ दरसारे ॥ मिति नही
पाईअै अंतु न लहीअै मनु तरसै चरनारे ॥३॥ पावउ दानु ढीठु होइ मागउ मुख लागै संत रेनारे ॥
जन नानक कउ गुरि किरपा धारी प्रभि हाथ देइ निसतारे ॥४॥६॥

सूही महला ५ घरु ३

१९८ सतिगुर प्रसादि ॥

सेवा थोरी मागनु बहुता ॥ महलु न पावै कहतो पहुता ॥१॥ जो पृअ माने तिन की रीसा ॥ कूड़े मूरख की
हाठीसा ॥१॥ रहाउ ॥ भेख दिखावै सचु न कमावै ॥ कहतो महली निकटि न आवै ॥२॥ अतीतु सदाए
माइआ का माता ॥ मनि नही प्रीति कहै मुख राता ॥३॥ कहु नानक प्रभ बिनउ सुनीजै ॥ कुचलु
कठोरु कामी मुक्तु कीजै ॥४॥ दरसन देखे की वडिआई ॥ तुम् सुखदाते पुरख सुभाई ॥१॥ रहाउ
दूजा ॥१॥७॥ सूही महला ५ ॥ बुरे काम कउ ऊठि खलोइआ ॥ नाम की बेला पै पै सोइआ ॥१॥
अउसरु अपना बूझै न इआना ॥ माइआ मोह रंगि लपटाना ॥१॥ रहाउ ॥ लोभ लहरि कउ बिगसि
फूल बैठा ॥ साध जना का दरसु न डीठा ॥२॥ कबहू न समझै अगिआनु गवारा ॥ बहुरि बहुरि
लपटिओ जंजारा ॥१॥ रहाउ ॥ बिखै नाद करन सुणि भीना ॥ हरि जसु सुनत आलसु मनि कीना ॥३॥
दृसटि नाही रे पेखत अंधे ॥ छोडि जाहि झूठे सभि धंधे ॥१॥ रहाउ ॥ कहु नानक प्रभ बखस करीजै ॥

करि किरपा मोहि साधसंगु दीजै ॥४॥ तउ किछु पाईअै जउ होईअै रेना ॥ जिसहि बुझाए तिसु नामु
 लैना ॥१॥ रहाउ ॥२॥८॥ सूही महला ५ ॥ घर महि ठाकुरु नदरि न आवै ॥ गल महि पाहणु लै
 लटकावै ॥१॥ भरमे भूला साकतु फिरता ॥ नीरु बिरोलै खपि खपि मरता ॥१॥ रहाउ ॥ जिसु पाहण
 कउ ठाकुरु कहता ॥ ओहु पाहणु लै उस कउ डुबता ॥२॥ गुनहगार लूण हरामी ॥ पाहण नाव न
 पारगिरामी ॥३॥ गुर मिलि नानक ठाकुरु जाता ॥ जलि थलि महीअलि पूरन बिधाता ॥४॥३॥६॥
 सूही महला ५ ॥ लालनु राविआ कवन गती री ॥ सखी बतावहु मुझहि मती री ॥१॥ सूहब सूहब
 सूहवी ॥ अपने प्रीतम कै रंगि रती ॥१॥ रहाउ ॥ पाव मलोवउ संगि नैन भतीरी ॥ जहा पठावहु जाँउ
 तती री ॥२॥ जप तप संजम देउ जती री ॥ झिक निमख मिलावहु मोहि प्रानपती री ॥३॥ माणु ताणु
 अह्वबुधि हती री ॥ सा नानक सोहागवती री ॥४॥४॥१०॥ सूही महला ५ ॥ तूं जीवनु तूं प्रान अधारा ॥
 तुझ ही पेखि पेखि मनु साधारा ॥१॥ तूं साजनु तूं प्रीतमु मेरा ॥ चितहि न बिसरहि काहू बेरा ॥१॥
 रहाउ ॥ बै खरीदु हउ दासरो तेरा ॥ तूं भारो ठाकुरु गुणी गहेरा ॥२॥ कोटि दास जा कै दरबारे ॥ निमख
 निमख वसै तिन् नाले ॥३॥ हउ किछु नाही सभु किछु तेरा ॥ ओति पोति नानक संगि बसेरा ॥४॥५॥
 ११॥ सूही महला ५ ॥ सूख महल जा के ऊच दुआरे ॥ ता महि वासहि भगत पिआरे ॥१॥ सहज कथा
 प्रभ की अति मीठी ॥ विरलै काहू नेत्रहु डीठी ॥१॥ रहाउ ॥ तह गीत नाद अखारे संगा ॥ ऊहा संत
 करहि हरि रंगा ॥२॥ तह मरणु न जीवणु सोगु न हरखा ॥ साच नाम की अमृत वरखा ॥३॥ गुहज
 कथा इह गुर ते जाणी ॥ नानकु बोलै हरि हरि बाणी ॥४॥६॥१२॥ सूही महला ५ ॥ जा कै दरसि पाप
 कोटि उतारे ॥ भेटत संगि इहु भवजलु तारे ॥१॥ ओड़ि साजन ओड़ि मीत पिआरे ॥ जो हम कउ हरि नामु
 चितारे ॥१॥ रहाउ ॥ जा का सबदु सुनत सुख सारे ॥ जा की टहल जमदूत बिदारे ॥२॥ जा की धीरक
 इसु मनहि सधारे ॥ जा कै सिमरणि मुख उजलारे ॥३॥ प्रभ के सेवक प्रभि आपि सवारे ॥ सरणि

नानक तिन् सद बलिहारे ॥४॥७॥१३॥ सूही महला ५ ॥ रहणु न पावहि सुरि नर देवा ॥ ऊठि
 सिधारे करि मुनि जन सेवा ॥१॥ जीवत पेखे जिनी हरि हरि धिआइआ ॥ साधसंगि तिनी दरसनु
 पाइआ ॥१॥ रहाउ ॥ बादिसाह साह वापारी मरना ॥ जो दीसै सो कालहि खरना ॥२॥ कूड़ै मोहि
 लपटि लपटाना ॥ छोडि चलिआ ता फिरि पछुताना ॥३॥ कृपा निधान नानक कउ करहु दाति ॥
 नामु तेरा जपी दिनु राति ॥४॥८॥१४॥ सूही महला ५ ॥ घट घट अंतरि तुमहि बसारे ॥ सगल
 समग्री सूति तुमारे ॥१॥ तूं प्रीतम तूं प्रान अधारे ॥ तुम ही पेखि पेखि मनु बिगसारे ॥१॥ रहाउ ॥
 अनिक जोनि भ्रमि भ्रमि भ्रमि हारे ॥ ओट गही अब साध संगारे ॥२॥ अगम अगोचरु अलख अपारे ॥
 नानकु सिमरै दिनु रैनारे ॥३॥६॥१५॥ सूही महला ५ ॥ कवन काज माइआ वडिआई ॥ जा कउ
 बिनसत बार न काई ॥१॥ इहु सुपना सोवत नही जानै ॥ अचेत बिबसथा महि लपटानै ॥१॥ रहाउ
 ॥ महा मोहि मोहिओ गावारा ॥ पेखत पेखत ऊठि सिधारा ॥२॥ ऊच ते ऊच ता का दरबारा ॥ कई जंत
 बिनाहि उपारा ॥३॥ दूसर होआ ना को होई ॥ जपि नानक प्रभ एको सोई ॥४॥१०॥१६॥ सूही
 महला ५ ॥ सिमरि सिमरि ता कउ हउ जीवा ॥ चरण कमल तेरे धोइ धोइ पीवा ॥१॥ सो हरि मेरा
 अंतरजामी ॥ भगत जना कै संगि सुआमी ॥१॥ रहाउ ॥ सुणि सुणि अमृत नामु धिआवा ॥ आठ
 पहर तेरे गुण गावा ॥२॥ पेखि पेखि लीला मनि आन्नदा ॥ गुण अपार प्रभ परमान्नदा ॥३॥ जा कै
 सिमरनि कछु भउ न बिआपै ॥ सदा सदा नानक हरि जापै ॥४॥११॥१७॥ सूही महला ५ ॥ गुर कै
 बचनि रिदै धिआनु धारी ॥ रसना जापु जपउ बनवारी ॥१॥ सफल मूरति दरसन बलिहारी ॥
 चरण कमल मन प्राण अधारी ॥१॥ रहाउ ॥ साधसंगि जनम मरण निवारी ॥ अमृत कथा सुणि करन
 अधारी ॥२॥ काम क्रोध लोभ मोह तजारी ॥ दृडु नाम दानु इसनानु सुचारी ॥३॥ कहु नानक इहु ततु
 बीचारी ॥ राम नाम जपि पारि उतारी ॥४॥१२॥१८॥ सूही महला ५ ॥ लोभि मोहि मगन अपराधी ॥

करणहार की सेव न साधी ॥१॥ पतित पावन प्रभ नाम तुमारे ॥ राखि लेहु मोहि निरगुनीआरे ॥१॥
 रहाउ ॥ तूं दाता प्रभ अंतरजामी ॥ काची देह मानुख अभिमानी ॥२॥ सुआद बाद ईरख मद माइआ
 ॥ इन संगि लागि रतन जनमु गवाइआ ॥३॥ दुख भंजन जगजीवन हरि राइआ ॥ सगल तिआगि
 नानकु सरणाइआ ॥४॥१३॥१६॥ सूही महला ५ ॥ पेखत चाखत कहीअत अंधा सुनीअत सुनीअै
 नाही ॥ निकटि वसतु कउ जाणै दूरे पापी पाप कमाही ॥१॥ सो किछु करि जितु छुटहि परानी ॥ हरि
 हरि नामु जपि अमृत बानी ॥१॥ रहाउ ॥ घोर महल सदा रंगि राता ॥ संगि तुमरै कछू न जाता
 ॥२॥ रखहि पोचारि माटी का भाँडा ॥ अति कुचील मिलै जम डाँडा ॥३॥ काम क्रोधि लोभि मोहि बाधा ॥
 महा गरत महि निघरत जाता ॥४॥ नानक की अरदासि सुणीजै ॥ डूबत पाहन प्रभ मेरे लीजै ॥
 ५॥१४॥२०॥ सूही महला ५ ॥ जीवत मरै बुझै प्रभु सोइ ॥ तिसु जन करमि परापति होइ ॥१॥ सुणि
 साजन इउ दुतरु तरीअै ॥ मिलि साधू हरि नामु उचरीअै ॥१॥ रहाउ ॥ एक बिना दूजा नही जानै ॥
 घट घट अंतरि पारब्रहमु पछानै ॥२॥ जो किछु करै सोई भल मानै ॥ आदि अंत की कीमति जानै ॥३॥
 कहु नानक तिसु जन बलिहारी ॥ जा कै हिरदै वसहि मुरारी ॥४॥१५॥२१॥ सूही महला ५ ॥ गुरु
 परमेसरु करणैहारु ॥ सगल सृसटि कउ दे आधारु ॥१॥ गुर के चरण कमल मन धिआइ ॥ दूखु
 दरदु इसु तन ते जाइ ॥१॥ रहाउ ॥ भवजलि डूबत सतिगुरु काढै ॥ जनम जनम का टूटा गाढै ॥२॥
 गुर की सेवा करहु दिनु राति ॥ सूख सहज मनि आवै साँति ॥३॥ सतिगुर की रेणु वडभागी पावै ॥
 नानक गुर कउ सद बलि जावै ॥४॥१६॥२२॥ सूही महला ५ ॥ गुर अपुने ऊपरि बलि जाईअै ॥
 आठ पहर हरि हरि जसु गाईअै ॥१॥ सिमरउ सो प्रभु अपना सुआमी ॥ सगल घटा का अंतरजामी
 ॥१॥ रहाउ ॥ चरण कमल सिउ लागी प्रीति ॥ साची पूरन निरमल रीति ॥२॥ संत प्रसादि वसै
 मन माही ॥ जनम जनम के किलविख जाही ॥३॥ करि किरपा प्रभ दीन दइआला ॥ नानकु मागै

संत खाला ॥४॥१७॥२३॥ सूही महला ५ ॥ दरसनु देखि जीवा गुर तेरा ॥ पूरन करमु होइ प्रभ
 मेरा ॥१॥ इह बेन्नती सुणि प्रभ मेरे ॥ देहि नामु करि अपणे चरे ॥१॥ रहाउ ॥ अपणी सरणि राखु
 प्रभ दाते ॥ गुर प्रसादि किनै विरलै जाते ॥२॥ सुनहु बिनउ प्रभ मेरे मीता ॥ चरण कमल वसहि मेरे
 चीता ॥३॥ नानकु एक करै अरदासि ॥ विसरु नाही पूरन गुणतासि ॥४॥१८॥२४॥ सूही महला ५
 ॥ मीतु साजनु सुत बंधप भाई ॥ जत कत पेखउ हरि संगि सहाई ॥१॥ जति मेरी पति मेरी धनु हरि
 नामु ॥ सूख सहज आन्नद बिसराम ॥१॥ रहाउ ॥ पारब्रहमु जपि पहिरि सनाह ॥ कोटि आवध तिसु
 बेधत नाहि ॥२॥ हरि चरन सरण गढ़ कोट हमारे ॥ कालु कंटकु जमु तिसु न बिदारै ॥३॥ नानक
 दास सदा बलिहारी ॥ सेवक संत राजा राम मुरारी ॥४॥१९॥२५॥ सूही महला ५ ॥ गुण गोपाल
 प्रभ के नित गाहा ॥ अनद बिनोद मंगल सुख ताहा ॥१॥ चलु सखीए प्रभु रावण जाहा ॥ साध जना
 की चरणी पाहा ॥१॥ रहाउ ॥ करि बेनती जन धूरि बाछाहा ॥ जनम जनम के किलविख लाहाँ ॥२॥
 मनु तनु प्राण जीउ अरपाहा ॥ हरि सिमरि सिमरि मानु मोहु कटाहाँ ॥३॥ दीन दइआल करहु
 उतसाहा ॥ नानक दास हरि सरणि समाहा ॥४॥२०॥२६॥ सूही महला ५ ॥ बैकुंठ नगरु जहा
 संत वासा ॥ प्रभ चरण कमल रिद माहि निवासा ॥१॥ सुणि मन तन तुझु सुखु दिखलावउ ॥ हरि
 अनिक बिंजन तुझु भोग भुंचावउ ॥१॥ रहाउ ॥ अमृत नामु भुंचु मन माही ॥ अचरज साद ता के
 बरने न जाही ॥२॥ लोभु मूआ तृसना बुझि थाकी ॥ पारब्रहम की सरणि जन ताकी ॥३॥ जनम
 जनम के भै मोह निवारे ॥ नानक दास प्रभ किरपा धारे ॥४॥२१॥२७॥ सूही महला ५ ॥ अनिक
 बीग दास के परहरिआ ॥ करि किरपा प्रभि अपना करिआ ॥१॥ तुमहि छडाइ लीओ जनु अपना ॥
 उरझि परिओ जालु जगु सुपना ॥१॥ रहाउ ॥ परबत दोख महा बिकराला ॥ खिन महि दूरि
 कीए दइआला ॥२॥ सोग रोग बिपति अति भारी ॥ दूरि भई जपि नामु मुरारी ॥३॥ दृसटि

धारि लीनो लड़ि लाइ ॥ हरि चरण गहे नानक सरणाइ ॥४॥२२॥२८॥ सूही महला ५ ॥ दीनु
 छडाइ दुनी जो लाए ॥ दुही सराई खुनामी कहाए ॥१॥ जो तिसु भावै सो परवाणु ॥ आपणी कुदरति
 आपे जाणु ॥१॥ रहाउ ॥ सचा धरमु पुनु भला कराए ॥ दीन कै तोसै दुनी न जाए ॥२॥ सरब निरंतरि
 एको जागै ॥ जितु जितु लाइआ तितु तितु को लागै ॥३॥ अगम अगोचरु सचु साहिबु मेरा ॥ नानकु बोलै
 बोलाइआ तेरा ॥४॥२३॥२६॥ सूही महला ५ ॥ प्रातहकालि हरि नामु उचारी ॥ ईत ऊत की ओट
 सवारी ॥१॥ सदा सदा जपीअै हरि नाम ॥ पूरन होवहि मन के काम ॥१॥ रहाउ ॥ प्रभु अबिनासी
 रैणि दिनु गाउ ॥ जीवत मरत निहचलु पावहि थाउ ॥२॥ सो साहु सेवि जितु तोटि न आवै ॥ खात
 खरचत सुखि अनदि विहावै ॥३॥ जगजीवन पुरखु साधसंगि पाइआ ॥ गुर प्रसादि नानक नामु
 धिआइआ ॥४॥२४॥३०॥ सूही महला ५ ॥ गुर पूरे जब भए दइआल ॥ दुख बिनसे पूरन भई
 घाल ॥१॥ पेखि पेखि जीवा दरसु तुमारा ॥ चरण कमल जाई बलिहारा ॥ तुझ बिनु ठाकुर कवनु
 हमारा ॥१॥ रहाउ ॥ साधसंगति सिउ प्रीति बणि आई ॥ पूरब करमि लिखत धुरि पाई ॥२॥ जपि
 हरि हरि नामु अचरजु परताप ॥ जालि न साकहि तीने ताप ॥३॥ निमख न बिसरहि हरि चरण
 तुमारे ॥ नानकु मागै दानु पिआरे ॥४॥२५॥३१॥ सूही महला ५ ॥ से संजोग करहु मेरे पिआरे ॥
 जितु रसना हरि नामु उचारे ॥१॥ सुणि बेनती प्रभ दीन दइआला ॥ साध गावहि गुण सदा रसाला
 ॥१॥ रहाउ ॥ जीवन रूपु सिमरणु प्रभ तेरा ॥ जिसु कृपा करहि बसहि तिसु नेरा ॥२॥ जन की भूख
 तेरा नामु अहारु ॥ तूं दाता प्रभ देवणहारु ॥३॥ राम रमत संतन सुखु माना ॥ नानक देवनहार
 सुजाना ॥४॥२६॥३२॥ सूही महला ५ ॥ बहती जात कदे दृसटि न धारत ॥ मिथिआ मोह बंधहि नित
 पारच ॥१॥ माधवे भजु दिन नित रैणी ॥ जनमु पदारथु जीति हरि सरणी ॥१॥ रहाउ ॥ करत
 बिकार दोऊ कर झारत ॥ राम रतनु रिद तिलु नही धारत ॥२॥ भरण पोखण संगि अउध बिहाणी ॥

जै जगदीस की गति नही जाणी ॥३॥ सरणि समरथ अगोचर सुआमी ॥ उधरु नानक प्रभ अंतरजामी
 ॥४॥२७॥३३॥ सूही महला ५ ॥ साधसंगि तरै भै सागरु ॥ हरि हरि नामु सिमरि रतनागरु ॥१॥
 सिमरि सिमरि जीवा नाराडिण ॥ दूख रोग सोग सभि बिनसे गुर पूरे मिलि पाप तजाडिण ॥१॥ रहाउ ॥
 जीवन पदवी हरि का नाउ ॥ मनु तनु निरमलु साचु सुआउ ॥२॥ आठ पहर पारब्रह्म धिआईअै ॥
 पूरबि लिखतु होडि ता पाईअै ॥३॥ सरणि पए जपि दीन दडिआला ॥ नानकु जाचै संत खाला
 ॥४॥२८॥३४॥ सूही महला ५ ॥ घर का काजु न जाणी रूड़ा ॥ झूठै धंधै रचिओ मूड़ा ॥१॥ जितु तूं
 लावहि तितु तितु लगना ॥ जा तूं देहि तेरा नाउ जपना ॥१॥ रहाउ ॥ हरि के दास हरि सेती राते
 ॥ राम रसाडिणि अनदिनु माते ॥२॥ बाह पकरि प्रभि आपे काढे ॥ जनम जनम के टूटे गाढे ॥३॥
 उधरु सुआमी प्रभ किरपा धारे ॥ नानक दास हरि सरणि दुआरे ॥४॥२९॥३५॥ सूही महला ५ ॥
 संत प्रसादि निहचलु घरु पाडिआ ॥ सरब सूख फिरि नही डोलाडिआ ॥१॥ गुरु धिआडि हरि चरन
 मनि चीने ॥ ता ते करतै असथिरु कीने ॥१॥ रहाउ ॥ गुण गावत अचुत अबिनासी ॥ ता ते काटी जम
 की फासी ॥२॥ करि किरपा लीने लडि लाए ॥ सदा अनदु नानक गुण गाए ॥३॥३०॥३६॥
 सूही महला ५ ॥ अमृत बचन साध की बाणी ॥ जो जो जपै तिस की गति होवै हरि हरि नामु नित रसन
 बखानी ॥१॥ रहाउ ॥ कली काल के मिटे कलेसा ॥ एको नामु मन महि परवेसा ॥१॥ साधू धूरि मुखि
 मसतकि लाई ॥ नानक उधरे हरि गुर सरणाई ॥२॥३१॥३७॥ सूही महला ५ घरु ३ ॥ गोबिंदा
 गुण गाउ दडिआला ॥ दरसनु देहु पूरन किरपाला ॥ रहाउ ॥ करि किरपा तुम ही प्रतिपाला ॥ जीउ
 पिंडु सभु तुमरा माला ॥१॥ अमृत नामु चलै जपि नाला ॥ नानकु जाचै संत खाला ॥२॥३२॥३८॥
 सूही महला ५ ॥ तिसु बिनु दूजा अवरु न कोई ॥ आपे थंमै सचा सोई ॥१॥ हरि हरि नामु मेरा
 आधारु ॥ करण कारण समरथु अपारु ॥१॥ रहाउ ॥ सभ रोग मिटावे नवा निरोआ ॥ नानक रखा

आपे होआ ॥२॥३३॥३६॥ सूही महला ५ ॥ दरसन कउ लोचै सभु कोई ॥ पूरै भागि परापति होई ॥ रहाउ ॥ सिआम सुंदर तजि नीद किउ आई ॥ महा मोहनी दूता लाई ॥१॥ प्रेम बिछोहा करत कसाई ॥ निरदै जंतु तिसु दइआ न पाई ॥२॥ अनिक जनम बीतीअन भरमाई ॥ घरि वासु न देवै दुतर माई ॥३॥ दिनु रैन अपना कीआ पाई ॥ किसु दोसु न दीजै किरतु भवाई ॥४॥ सुणि साजन संत जन भाई ॥ चरण सरण नानक गति पाई ॥५॥३४॥४०॥

रागु सूही महला ५ घरु ४

१९८ सतिगुर प्रसादि ॥

भली सुहावी छापरी जा महि गुन गाए ॥ कित ही कामि न धउलहर जितु हरि बिसराए ॥१॥ रहाउ ॥ अनदु गरीबी साधसंगि जितु प्रभ चिति आए ॥ जलि जाउ एहु बडपना माइआ लपटाए ॥१॥ पीसनु पीसि ओढि कामरी सुखु मनु संतोखाए ॥ असो राजु न कितै काजि जितु नह तृपताए ॥२॥ नगन फिरत रंगि एक कै ओहु सोभा पाए ॥ पाट पटंबर बिरथिआ जिह रचि लोभाए ॥३॥ सभु किछु तुम्रै हाथि प्रभ आपि करे कराए ॥ सासि सासि सिमरत रहा नानक दानु पाए ॥४॥१॥४१॥ सूही महला ५ ॥ हरि का संतु परान धन तिस का पनिहारा ॥ भाई मीत सुत सगल ते जीअ हूं ते पिआरा ॥१॥ रहाउ ॥ केसा का करि बीजना संत चउरु ढुलावउ ॥ सीसु निहारउ चरण तलि धूरि मुखि लावउ ॥१॥ मिसट बचन बेनती करउ दीन की निआई ॥ तजि अभिमानु सरणी परउ हरि गुण निधि पाई ॥२॥ अवलोकन पुनह पुनह करउ जन का दरसारु ॥ अमृत बचन मन महि सिंचउ बंदउ बार बार ॥३॥ चितवउ मनि आसा करउ जन का संगु मागउ ॥ नानक कउ प्रभ दइआ करि दास चरणी लागउ ॥४॥२॥४२॥ सूही महला ५ ॥ जिनि मोहे ब्रहमंड खंड ताहू महि पाउ ॥ राखि लेहु इहु बिखई जीउ देहु अपुना नाउ ॥१॥ रहाउ ॥ जा ते नाही को सुखी ता कै पाछै जाउ ॥ छोडि जाहि जो सगल कउ फिरि फिरि लपटाउ ॥१॥ करहु कृपा करुणापते तेरे हरि गुण गाउ ॥ नानक की प्रभ

बेनती साधसंगि समाउ ॥२॥३॥४३॥

रागु सूही महला ५ घरु ५ पड़ताल

१९८१ सतिगुर प्रसादि ॥

प्रीति प्रीति गुरीआ मोहन लालना ॥ जपि मन गोबिंद एकै अवरु नही को लेखै संत लागु मनहि छाडु
दुबिधा की कुरीआ ॥१॥ रहाउ ॥ निरगुन हरीआ सरगुन धरीआ अनिक कोठरीआ भिन्न
भिन्न भिन्न भिन करीआ ॥ विचि मन कोटवरीआ ॥ निज मंदरि पिरीआ ॥ तहा आनद करीआ ॥
नह मरीआ नह जरीआ ॥१॥ किरतनि जुरीआ बहु बिधि फिरीआ पर कउ हिरीआ ॥ बिखना
घिरीआ ॥ अब साधू संगि परीआ ॥ हरि दुआरै खरीआ ॥ दरसनु करीआ ॥ नानक गुर मिरीआ ॥
बहुरि न फिरीआ ॥२॥१॥४४॥ सूही महला ५ ॥ रासि मंडलु कीनो आखारा ॥ सगलो साजि
रखिओ पासारा ॥१॥ रहाउ ॥ बहु बिधि रूप रंग आपारा ॥ पेखै खुसी भोग नही हारा ॥ सभि रस
लैत बसत निरारा ॥१॥ बरनु चिहनु नाही मुखु न मासारा ॥ कहनु न जाई खेलु तुहारा ॥ नानक
रेण संत चरनारा ॥२॥२॥४५॥ सूही महला ५ ॥ तउ मै आडिआ सरनी आडिआ ॥ भरोसै आडिआ
किरपा आडिआ ॥ जिउ भावै तिउ राखहु सुआमी मारगु गुरहि पठाडिआ ॥१॥ रहाउ ॥ महा
दुतरु माडिआ ॥ जैसे पवनु झुलाडिआ ॥१॥ सुनि सुनि ही डराडिआ ॥ कररो धमराडिआ ॥२॥
गृह अंध कूपाडिआ ॥ पावकु सगराडिआ ॥३॥ गही ओट साधाडिआ ॥ नानक हरि धिआडिआ ॥
अब मै पूरा पाडिआ ॥४॥३॥४६॥

रागु सूही महला ५ घरु ६

१९८१ सतिगुर प्रसादि ॥

सतिगुर पासि बेन्नतीआ मिलै नामु आधारा ॥ तुठा सचा पातिसाहु तापु गडिआ संसारा ॥१॥ भगता
की टेक तूं संता की ओट तूं सचा सिरजनहारा ॥१॥ रहाउ ॥ सचु तेरी सामगरी सचु तेरा दरबारा ॥
सचु तेरे खाजीनिआ सचु तेरा पासारा ॥२॥ तेरा रूपु अगंमु है अनूपु तेरा दरसारा ॥ हउ

कुरबाणी तेरिआ सेवका जिन् हरि नामु पिआरा ॥३॥ सभे इछा पूरीआ जा पाड़िआ अगम अपारा ॥
गुरु नानकु मिलिआ पारब्रह्म तेरिआ चरणा कउ बलिहारा ॥४॥१॥४७॥

रागु सूही महला ५ घरु ७

१९८१ सतिगुर प्रसादि ॥

तेरा भाणा तूहै मनाइहि जिस नो होहि दइआला ॥ साई भगति जो तुधु भावै तूं सरब जीआ प्रतिपाला
॥१॥ मेरे राम राइ संता टेक तुमारी ॥ जो तुधु भावै सो परवाणु मनि तनि तूहै अधारी ॥१॥ रहाउ ॥
तूं दइआलु कृपालु कृपा निधि मनसा पूरणहारा ॥ भगत तेरे सभि प्राणपति प्रीतम तूं भगतन का
पिआरा ॥२॥ तू अथाहु अपारु अति ऊचा कोई अवरु न तेरी भाते ॥ इह अरदासि हमारी सुआमी
विसरु नाही सुखदाते ॥३॥ दिनु रैणि सासि सासि गुण गावा जे सुआमी तुधु भावा ॥ नामु तेरा सुख
नानकु मागै साहिब तुठै पावा ॥४॥१॥४८॥ सूही महला ५ ॥ विसरहि नाही जितु तू कबहू सो थानु
तेरा केहा ॥ आठ पहर जितु तुधु धिआई निरमल होवै देहा ॥१॥ मेरे राम हउ सो थानु भालण
आड़िआ ॥ खोजत खोजत भड़िआ साधसंगु तिन् सरणाई पाड़िआ ॥१॥ रहाउ ॥ बेद पड़े पड़ि ब्रहमे
हारे डिकु तिलु नही कीमति पाई ॥ साधिक सिध फिरहि बिललाते ते भी मोहे माई ॥२॥ दस अउतार
राजे होइ वरते महादेव अउधूता ॥ तिन् भी अंतु न पाड़िओ तेरा लाइ थके बिभूता ॥३॥ सहज सूख
आन्नद नाम रस हरि संती मंगलु गाड़िआ ॥ सफल दरसन भेटिओ गुर नानक ता मनि तनि हरि हरि
धिआड़िआ ॥४॥२॥४९॥ सूही महला ५ ॥ करम धरम पाखंड जो दीसहि तिन जमु जागाती लूटै ॥
निरबाण कीरतनु गावहु करते का निमख सिमरत जितु छूटै ॥१॥ संतहु सागरु पारि उतरीअै ॥ जे को
बचनु कमावै संतन का सो गुर परसादी तरीअै ॥१॥ रहाउ ॥ कोटि तीरथ मजन इसनाना इसु कलि महि
मैलु भरीजै ॥ साधसंगि जो हरि गुण गावै सो निरमलु करि लीजै ॥२॥ बेद कतेब सिमृति सभि सासत
इन् पड़िआ मुकति न होई ॥ एकु अखरु जो गुरमुखि जापै तिस की निरमल सोई ॥३॥ खत्री ब्राहमण

सूद वैस उपदेसु चहु वरना कउ साझा ॥ गुरुमुखि नामु जपै उधरै सो कलि महि घटि घटि नानक
 माझा ॥४॥३॥५०॥ सूही महला ५ ॥ जो किछु करै सोई प्रभ मानहि ओइ राम नाम रंगि राते ॥
 तिन् की सोभा सभनी थाई जिन् प्रभ के चरण पराते ॥१॥ मेरे राम हरि संता जेवडु न कोई ॥ भगता
 बणि आई प्रभ अपने सिउ जलि थलि महीअलि सोई ॥१॥ रहाउ ॥ कोटि अप्राधी संतसंगि उधरै
 जमु ता कै नेड़ि न आवै ॥ जनम जनम का बिछुड़िआ होवै तिन् हरि सिउ आणि मिलावै ॥२॥ माइआ
 मोह भरमु भउ काटै संत सरणि जो आवै ॥ जेहा मनोरथु करि आराधे सो संतन ते पावै ॥३॥ जन की
 महिमा केतक बरनउ जो प्रभ अपने भाणे ॥ कहु नानक जिन सतिगुरु भेटिआ से सभ ते भए निकाणे
 ॥४॥४॥५१॥ सूही महला ५ ॥ महा अगनि ते तुधु हाथ दे राखे पए तेरी सरणाई ॥ तेरा माणु ताणु
 रिद अंतरि होर दूजी आस चुकाई ॥१॥ मेरे राम राइ तुधु चिति आइअै उबरे ॥ तेरी टेक भरवासा
 तुमरा जपि नामु तुमरा उधरे ॥१॥ रहाउ ॥ अंध कूप ते काढि लिए तुम् आपि भए किरपाला ॥
 सारि समालि सरब सुख दीए आपि करे प्रतिपाला ॥२॥ आपणी नदरि करे परमेसरु बंधन काटि
 छडाए ॥ आपणी भगति प्रभि आपि कराई आपे सेवा लाए ॥३॥ भरमु गइआ भै मोह बिनासे
 मिटिआ सगल विसूरा ॥ नानक दइआ करी सुखदातै भेटिआ सतिगुरु पूरा ॥४॥५॥५२॥
 सूही महला ५ ॥ जब कछु न सीओ तब किआ करता कवन करम करि आइआ ॥ अपना खेलु आपि
 करि देखै ठाकुरि रचनु रचाइआ ॥१॥ मेरे राम राइ मुझ ते कछू न होई ॥ आपे करता आपि
 कराए सरब निरंतरि सोई ॥१॥ रहाउ ॥ गणती गणी न छूटै कतहू काची देह इआणी ॥ कृपा करहु
 प्रभ करणैहारे तेरी बखस निराली ॥२॥ जीअ जंत सभ तेरे कीते घटि घटि तुही धिआईअै ॥ तेरी
 गति मिति तूहै जाणहि कुदरति कीम न पाईअै ॥३॥ निरगुणु मुगधु अजाणु अगिआनी करम धरम
 नही जाणा ॥ दइआ करहु नानकु गुण गावै मिठा लगै तेरा भाणा ॥४॥६॥५३॥ सूही महला ५ ॥

भागठड़े हरि संत तुमारे जिन् घरि धनु हरि नामा ॥ परवाणु गणी सेई इह आए सफल तिना के
 कामा ॥१॥ मेरे राम हरि जन कै हउ बलि जाई ॥ केसा का करि चवरु दुलावा चरण धूड़ि मुखि लाई ॥
 १॥ रहाउ ॥ जनम मरण दुहहू महि नाही जन परउपकारी आए ॥ जीअ दानु दे भगती लाइनि हरि
 सिउ लैनि मिलाए ॥२॥ सचा अमरु सची पातिसाही सचे सेती राते ॥ सचा सुखु सची वडिआई जिस के
 से तिनि जाते ॥३॥ पखा फेरी पाणी ढोवा हरि जन कै पीसणु पीसि कमावा ॥ नानक की प्रभ पासि बेन्नती
 तेरे जन देखणु पावा ॥४॥७॥५४॥ सूही महला ५ ॥ पारब्रहम परमेसर सतिगुर आपे करणैहारा ॥
 चरण धूड़ि तेरी सेवकु मागै तेरे दरसन कउ बलिहारा ॥१॥ मेरे राम राइ जिउ राखहि तिउ रहीअै
 ॥ तुधु भावै ता नामु जपावहि सुखु तेरा दिता लहीअै ॥१॥ रहाउ ॥ मुकति भुगति जुगति तेरी सेवा
 जिसु तूं आपि कराइहि ॥ तहा बैकुंठु जह कीरतनु तेरा तूं आपे सरधा लाइहि ॥२॥ सिमरि सिमरि
 सिमरि नामु जीवा तनु मनु होइ निहाला ॥ चरण कमल तेरे धोइ धोइ पीवा मेरे सतिगुर दीन
 दइआला ॥३॥ कुरबाणु जाई उसु वेला सुहावी जितु तुमरै दुआरै आइआ ॥ नानक कउ प्रभ भए
 कृपाला सतिगुरु पूरा पाइआ ॥४॥८॥५५॥ सूही महला ५ ॥ तुधु चिति आए महा अन्नदा जिसु
 विसरहि सो मरि जाए ॥ दइआलु होवहि जिसु ऊपरि करते सो तुधु सदा धिआए ॥१॥ मेरे साहिब तूं
 मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥१॥ रहाउ ॥ चरण
 धूड़ि तेरे जन की होवा तेरे दरसन कउ बलि जाई ॥ अमृत बचन रिदै उरि धारी तउ किरपा ते संगु
 पाई ॥२॥ अंतर की गति तुधु पहि सारी तुधु जेवडु अवरु न कोई ॥ जिस नो लाइ लैहि सो लागै भगतु
 तुहारा सोई ॥३॥ दुइ कर जोड़ि मागउ इकु दाना साहिबि तुठै पावा ॥ सासि सासि नानकु आराधे
 आठ पहर गुण गावा ॥४॥६॥५६॥ सूही महला ५ ॥ जिस के सिर ऊपरि तूं सुआमी सो दुखु कैसा पावै ॥
 बोलि न जाणै माइआ मदि माता मरणा चीति न आवै ॥१॥ मेरे राम राइ तूं संता का संत तेरे ॥

तेरे सेवक कउ भउ किछु नाही जमु नही आवै नेरे ॥१॥ रहाउ ॥ जो तेरै रंगि राते सुआमी तिन का जनम मरण दुखु नासा ॥ तेरी बखस न मेटै कोई सतिगुर का दिलासा ॥२॥ नामु धिआइनि सुख फल पाइनि आठ पहर आराधहि ॥ तेरी सरणि तेरै भरवासै पंच दुसट लै साधहि ॥३॥ गिआनु धिआनु किछु करमु न जाणा सार न जाणा तेरी ॥ सभ ते वडा सतिगुरु नानकु जिनि कल राखी मेरी ॥ ४॥१०॥५७॥ सूही महला ५ ॥ सगल तिआगि गुर सरणी आइआ राखहु राखनहारे ॥ जितु तू लावहि तितु हम लागह किआ एहि जंत विचारे ॥१॥ मेरे राम जी तूं प्रभ अंतरजामी ॥ करि किरपा गुरदेव दइआला गुण गावा नित सुआमी ॥१॥ रहाउ ॥ आठ पहर प्रभु अपना धिआईअै गुर प्रसादि भउ तरीअै ॥ आपु तिआगि होईअै सभ रेणा जीवतिआ इउ मरीअै ॥२॥ सफल जनमु तिस का जग भीतरि साधसंगि नाउ जापे ॥ सगल मनोरथ तिस के पूरन जिसु दइआ करे प्रभु आपे ॥३॥ दीन दइआल कृपाल प्रभ सुआमी तेरी सरणि दइआला ॥ करि किरपा अपना नामु दीजै नानक साध खाला ॥४॥११॥५८॥

रागु सूही असटपदीआ महला १ घरु १

१९६ सतिगुर प्रसादि ॥

सभि अवगण मै गुणु नही कोई ॥ किउ करि कंत मिलावा होई ॥१॥ ना मै रूपु न बंके नैणा ॥ ना कुल ढंगु न मीठे बैणा ॥१॥ रहाउ ॥ सहजि सीगार कामणि करि आवै ॥ ता सोहागणि जा कंतै भावै ॥२॥ ना तिसु रूपु न रेखिआ काई ॥ अंति न साहिबु सिमरिआ जाई ॥३॥ सुरति मति नाही चतुराई ॥ करि किरपा प्रभ लावहु पाई ॥४॥ खरी सिआणी कंत न भाणी ॥ माइआ लागी भरमि भुलाणी ॥५॥ हउमै जाई ता कंत समाई ॥ तउ कामणि पिआरे नव निधि पाई ॥६॥ अनिक जनम बिछुरत दुखु पाइआ ॥ करु गहि लेहु प्रीतम प्रभ राइआ ॥७॥ भणति नानकु सहु है भी होसी ॥ जै भावै पिआरा तै रावेसी ॥८॥१॥

सूही महला १ घरु ६

१६१ सतिगुर प्रसादि ॥

कचा रंगु कसुंभ का थोड़िआ दिन चारि जीउ ॥ विणु नावै भ्रमि भुलीआ ठगि मुठी कूड़िआरि जीउ ॥
 सचे सेती रतिआ जनमु न दूजी वार जीउ ॥१॥ रंगे का क्किया रंगीअै जो रते रंगु लाइ जीउ ॥ रंगण
 वाला सेवीअै सचे सिउ चितु लाइ जीउ ॥१॥ रहाउ ॥ चारे कुंडा जे भवहि बिनु भागा धनु नाहि जीउ ॥
 अवगणि मुठी जे फिरहि बधिक थाइ न पाहि जीउ ॥ गुरि राखे से उबरे सबदि रते मन माहि जीउ
 ॥२॥ चिटे जिन के कपड़े मैले चित कठोर जीउ ॥ तिन मुखि नामु न ऊपजै दूजै विआपे चोर जीउ ॥
 मूलु न बूझहि आपणा से पसूआ से ढोर जीउ ॥३॥ नित नित खुसीआ मनु करे नित नित मंगै सुख जीउ
 ॥ करता चिति न आवई फिरि फिरि लगहि दुख जीउ ॥ सुख दुख दाता मनि वसै तितु तनि कैसी भुख
 जीउ ॥४॥ बाकी वाला तलबीअै सिरि मारे जंदारु जीउ ॥ लेखा मंगै देवणा पुछै करि बीचारु जीउ ॥
 सचे की लिव उबरै बखसे बखसणहारु जीउ ॥५॥ अन को कीजै मितड़ा खाकु रलै मरि जाइ जीउ ॥
 बहु रंग देखि भुलाइआ भुलि भुलि आवै जाइ जीउ ॥ नदरि प्रभू ते छुटीअै नदरी मेलि मिलाइ
 जीउ ॥६॥ गाफल गिआन विहूणिआ गुर बिनु गिआनु न भालि जीउ ॥ खिंचोताणि विगुचीअै बुरा
 भला दुइ नालि जीउ ॥ बिनु सबदै भै रतिआ सभ जोही जमकालि जीउ ॥७॥ जिनि करि कारण
 धारिआ सभसै देइ आधारु जीउ ॥ सो किउ मनहु विसारीअै सदा सदा दातारु जीउ ॥ नानक नामु न
 वीसरै निधारा आधारु जीउ ॥८॥१॥२॥

सूही महला १ काफी घरु १०

१६१ सतिगुर प्रसादि ॥

माणस जनमु दुलम्भु गुरमुखि पाइआ ॥ मनु तनु होइ चुलम्भु जे सतिगुर भाइआ ॥१॥ चलै जनमु
 सवारि वखरु सचु लै ॥ पति पाए दरबारि सतिगुर सबदि भै ॥१॥ रहाउ ॥ मनि तनि सचु सलाहि

साचे मनि भाइआ ॥ लालि रता मनु मानिआ गुरु पूरा पाइआ ॥२॥ हउ जीवा गुण सारि अंतरि
 तू वसै ॥ तूं वसहि मन माहि सहजे रसि रसै ॥३॥ मूरख मन समझाहि आखउ केतड़ा ॥ गुरमुखि
 हरि गुण गाइ रंगि रंगेतड़ा ॥४॥ नित नित रिदै समालि प्रीतमु आपणा ॥ जे चलहि गुण नालि
 नाही दुखु संतापणा ॥५॥ मनमुख भरमि भुलाणा ना तिसु रंगु है ॥ मरसी होइ विडाणा मनि तनि
 भंगु है ॥६॥ गुर की कार कमाइ लाहा घरि आणिआ ॥ गुरबाणी निरबाणु सबदि पछाणिआ ॥७॥
 इक नानक की अरदासि जे तुधु भावसी ॥ मै दीजै नाम निवासु हरि गुण गावसी ॥८॥१॥३॥
 सूही महला १ ॥ जिउ आरणि लोहा पाइ भंनि घड़ाईअै ॥ तिउ साकतु जोनी पाइ भवै भवाईअै ॥१॥
 ॥ बिनु बूझे सभु दुखु दुखु कमावणा ॥ हउमै आवै जाइ भरमि भुलावणा ॥१॥ रहाउ ॥ तूं गुरमुखि
 रखणहारु हरि नामु धिआईअै ॥ मेलहि तुझहि रजाइ सबदु कमाईअै ॥२॥ तूं करि करि वेखहि
 आपि देहि सु पाईअै ॥ तू देखहि थापि उथापि दरि बीनाईअै ॥३॥ देही होवगि खाकु पवणु
 उडाईअै ॥ डिहु किथै घरु अउताकु महलु न पाईअै ॥४॥ दिहु दीवी अंध घोरु घबु मुहाईअै ॥
 गरबि मुसै घरु चोरु किसु रूआईअै ॥५॥ गुरमुखि चोरु न लागि हरि नामि जगाईअै ॥ सबदि
 निवारी आगि जोति दीपाईअै ॥६॥ लालु रतनु हरि नामु गुरि सुरति बुझाईअै ॥ सदा रहै निहकामु
 जे गुरमति पाईअै ॥७॥ राति दिहै हरि नाउ मंनि वसाईअै ॥ नानक मेलि मिलाइ जे तुधु भाईअै
 ॥८॥२॥४॥ सूही महला १ ॥ मनहु न नामु विसारि अहिनिमि धिआईअै ॥ जिउ राखहि किरपा धारि
 तिवै सुखु पाईअै ॥१॥ मै अंधुले हरि नामु लकुटी टोहणी ॥ रहउ साहिब की टेक न मोहै मोहणी ॥१॥
 रहाउ ॥ जह देखउ तह नालि गुरि देखालिआ ॥ अंतरि बाहरि भालि सबदि निहालिआ ॥२॥ सेवी
 सतिगुर भाइ नामु निरंजना ॥ तुधु भावै तिवै रजाइ भरमु भउ भंजना ॥३॥ जनमत ही दुखु लागै
 मरणा आइ कै ॥ जनमु मरणु परवाणु हरि गुण गाइ कै ॥४॥ हउ नाही तू होवहि तुध ही

साजिआ ॥ आपे थापि उथापि सबदि निवाजिआ ॥५॥ देही भसम रुलाइ न जापी कह गइआ ॥
 आपे रहिआ समाइ सो विसमादु भइआ ॥६॥ तूं नाही प्रभ दूरि जाणहि सभ तू है ॥ गुरमुखि
 वेखि हटूरि अंतरि भी तू है ॥७॥ मै दीजै नाम निवासु अंतरि साँति होइ ॥ गुण गावै नानक दासु
 सतिगुरु मति देइ ॥८॥३॥५॥

राग सूही महला ३ घरु १ असटपदीआ

१८ सतिगुर प्रसादि ॥

नामै ही ते सभु किछु होआ बिनु सतिगुर नामु न जापै ॥ गुर का सबदु महा रसु मीठा बिनु चाखे सादु
 न जापै ॥ कउडी बदलै जनमु गवाइआ चीनसि नाही आपै ॥ गुरमुखि होवै ता एको जाणै हउमै दुखु
 न संतापै ॥१॥ बलिहारी गुर अपणे विटहु जिनि साचे सिउ लिव लाई ॥ सबदु चीन् आतमु
 परगासिआ सहजे रहिआ समाई ॥१॥ रहाउ ॥ गुरमुखि गावै गुरमुखि बूझै गुरमुखि सबदु बीचारे ॥
 जीउ पिंडु सभु गुर ते उपजै गुरमुखि कारज सवारे ॥ मनमुखि अंधा अंधु कमावै बिखु खटे संसारे ॥
 माइआ मोहि सदा दुखु पाए बिनु गुर अति पिआरे ॥२॥ सोई सेवकु जे सतिगुर सेवे चालै सतिगुर
 भाए ॥ साचा सबदु सिफति है साची साचा मंनि वसाए ॥ सची बाणी गुरमुखि आखै हउमै विचहु जाए
 ॥ आपे दाता करमु है साचा साचा सबदु सुणाए ॥३॥ गुरमुखि घाले गुरमुखि खटे गुरमुखि नामु
 जपाए ॥ सदा अलिपतु साचै रंगि राता गुर कै सहजि सुभाए ॥ मनमुखु सद ही कूड़ो बोलै बिखु बीजै
 बिखु खाए ॥ जमकालि बाधा तृसना दाधा बिनु गुर कवणु छडाए ॥४॥ सचा तीरथु जितु सत सरि
 नावणु गुरमुखि आपि बुझाए ॥ अठसठि तीरथ गुर सबदि दिखाए तितु नातै मलु जाए ॥ सचा सबदु
 सचा है निरमलु ना मलु लगै न लाए ॥ सची सिफति सची सालाह पूरे गुर ते पाए ॥५॥ तनु मनु
 सभु किछु हरि तिसु केरा दुरमति कहणु न जाए ॥ हुकमु होवै ता निरमलु होवै हउमै विचहु जाए ॥ गुर
 की साखी सहजे चाखी तृसना अगनि बुझाए ॥ गुर कै सबदि राता सहजे माता सहजे रहिआ समाए

॥६॥ हरि का नामु सति करि जाणै गुर कै भाइ पिआरे ॥ सची वडिआई गुर ते पाई सचै नाइ
 पिआरे ॥ एको सचा सभ महि वरतै विरला को वीचारे ॥ आपे मेलि लए ता बखसे सची भगति सवारे
 ॥७॥ सभो सचु सचु सचु वरतै गुरमुखि कोई जाणै ॥ जंमण मरणा हुकमो वरतै गुरमुखि आपु पछाणै ॥
 नामु धिआए ता सतिगुरु भाए जो इछै सो फलु पाए ॥ नानक तिस दा सभु किछु होवै जि विचहु आपु
 गवाए ॥८॥१॥ सूही महला ३ ॥ काइआ कामणि अति सुआलिउ पिरु वसै जिसु नाले ॥ पिर सचे
 ते सदा सुहागणि गुर का सबदु समाले ॥ हरि की भगति सदा रंगि राता हउमै विचहु जाले ॥१॥
 वाहु वाहु पूरे गुर की बाणी ॥ पूरे गुर ते उपजी साचि समाणी ॥१॥ रहाउ ॥ काइआ अंदरि सभु
 किछु वसै खंड मंडल पाताला ॥ काइआ अंदरि जगजीवन दाता वसै सभना करे प्रतिपाला ॥
 काइआ कामणि सदा सुहेली गुरमुखि नामु समाला ॥२॥ काइआ अंदरि आपे वसै अलखु न लखिआ
 जाई ॥ मनमुखु मुगधु बूझै नाही बाहरि भालणि जाई ॥ सतिगुरु सेवे सदा सुखु पाए सतिगुरि अलखु
 दिता लखाई ॥३॥ काइआ अंदरि रतन पदारथ भगति भरे भंडारा ॥ इसु काइआ अंदरि नउखंड
 पृथमी हाट पटण बाजारा ॥ इसु काइआ अंदरि नामु नउ निधि पाईअै गुर कै सबदि वीचारा ॥४॥
 काइआ अंदरि तोलि तुलावै आपे तोलणहारा ॥ इहु मनु रतनु जवाहर माणकु तिस का मोलु अफारा
 ॥ मोलि कित ही नामु पाईअै नाही नामु पाईअै गुर बीचारा ॥५॥ गुरमुखि होवै सु काइआ खोजै होर
 सभ भरमि भुलाई ॥ जिस नो देइ सोई जनु पावै होर किआ को करे चतुराई ॥ काइआ अंदरि भउ
 भाउ वसै गुर परसादी पाई ॥६॥ काइआ अंदरि ब्रहमा बिसनु महेसा सभ ओपति जितु संसारा ॥
 सचै आपणा खेलु रचाइआ आवा गउणु पासारा ॥ पूरै सतिगुरि आपि दिखाइआ सचि नामि
 निसतारा ॥७॥ सा काइआ जो सतिगुरु सेवै सचै आपि सवारी ॥ विणु नावै दरि ढोई नाही ता
 जमु करे खुआरी ॥ नानक सचु वडिआई पाए जिस नो हरि किरपा धारी ॥८॥२॥

रागु सूही महला ३ घरु १०

१६ सतिगुर प्रसादि ॥

दुनीआ न सालाहि जो मरि वंजसी ॥ लोका न सालाहि जो मरि खाकु थीई ॥१॥ वाहु मेरे साहिबा वाहु ॥ गुरमुखि सदा सलाहीअै सचा वेपरवाहु ॥१॥ रहाउ ॥ दुनीआ केरी दोसती मनमुख दझि मरंनि ॥ जम पुरि बधे मारीअहि वेला न लाह्वनि ॥२॥ गुरमुखि जनमु सकारथा सचै सबदि लगंनि ॥ आतम रामु प्रगासिआ सहजे सुखि रह्वनि ॥३॥ गुर का सबदु विसारिआ दूजै भाडि रचंनि ॥ तिसना भुख न उतरै अनदिनु जलत फिरंनि ॥४॥ दुसटा नालि दोसती नालि संता वैरु करंनि ॥ आपि डुबे कुटंब सिउ सगले कुल डोबंनि ॥५॥ निंदा भली किसै की नाही मनमुख मुगध करंनि ॥ मुह काले तिन निंदका नरके घोरि पवंनि ॥६॥ ए मन जैसा सेवहि तैसा होवहि तेहे करम कमाडि ॥ आपि बीजि आपे ही खावणा कहणा किछू न जाडि ॥७॥ महा पुरखा का बोलणा होवै कितै परथाडि ॥ ओडि अंमृत भरे भरपूर हहि ओना तिलु न तमाडि ॥८॥ गुणकारी गुण संघरै अवरा उपदेसेनि ॥ से वडभागी जि ओना मिलि रहे अनदिनु नामु लएनि ॥९॥ देसी रिजकु संबाहि जिनि उपाई मेदनी ॥ एको है दातारु सचा आपि धणी ॥१०॥ सो सचु तेरै नालि है गुरमुखि नदरि निहालि ॥ आपे बखसे मेलि लए सो प्रभु सदा समालि ॥११॥ मनु मैला सचु निरमला किउ करि मिलिआ जाडि ॥ प्रभु मेले ता मिलि रहै हउमै सबदि जलाडि ॥१२॥ सो सहु सचा वीसरै धिगु जीवणु संसारि ॥ नदरि करे ना वीसरै गुरमती वीचारि ॥१३॥ सतिगुरु मेले ता मिलि रहा साचु रखा उर धारि ॥ मिलिआ होडि न वीछुडै गुर कै हेति पिआरि ॥१४॥ पिरु सालाही आपणा गुर कै सबदि वीचारि ॥ मिलि प्रीतम सुखु पाडिआ सोभावंती नारि ॥१५॥ मनमुख मनु न भिजई अति मैले चिति कठोर ॥ सपै दुधु पीआईअै अंदरि विसु निकोर ॥१६॥ आपि करे किसु आखीअै आपे बखसणहारु ॥ गुर सबदी मैलु उतरै ता सचु बणिआ सीगारु

॥१७॥ सचा साहु सचे वणजारे ओथै कूड़े न टिकंनि ॥ ओना सचु न भावई दुख ही माहि पचंनि ॥१८॥
 हउमै मैला जगु फिरै मरि जंमै वारो वार ॥ पड़िअै किरति कमावणा कोइ न मेटणहार ॥१९॥ संता
 संगति मिलि रहै ता सचि लगै पिआरु ॥ सचु सलाही सचु मनि दरि सचै सचिआरु ॥२०॥ गुर पूरे
 पूरी मति है अहिनिमि नामु धिआइ ॥ हउमै मेरा वड रोगु है विचहु ठाकि रहाइ ॥२१॥ गुरु
 सालाही आपणा निवि निवि लागा पाइ ॥ तनु मनु सउपी आगै धरी विचहु आपु गवाइ ॥२२॥
 खिंचोताणि विगुचीअै एकसु सिउ लिव लाइ ॥ हउमै मेरा छडि तू ता सचि रहै समाइ ॥२३॥ सतिगुर
 नो मिले सि भाइरा सचै सबदि लगंनि ॥ सचि मिले से न विछुड़हि दरि सचै दिसंनि ॥२४॥ से भाई
 से सजणा जो सचा सेवंनि ॥ अवगण विकणि पलरनि गुण की साझ करंनि ॥२५॥ गुण की साझ सुखु
 ऊपजै सची भगति करेनि ॥ सचु वणंजहि गुर सबद सिउ लाहा नामु लएनि ॥२६॥ सुडिना रुपा पाप
 करि करि संचीअै चलै न चलदिआ नालि ॥ विणु नावै नालि न चलसी सभ मुठी जमकालि ॥२७॥
 मन का तोसा हरि नामु है हिरदै रखहु समालि ॥ एहु खरचु अखुटु है गुरुमुखि निबहै नालि ॥२८॥ ए
 मन मूलहु भुलिआ जासहि पति गवाइ ॥ इहु जगतु मोहि दूजै विआपिआ गुरुमती सचु धिआइ
 ॥२९॥ हरि की कीमति न पवै हरि जसु लिखणु न जाइ ॥ गुर कै सबदि मनु तनु रपै हरि सिउ रहै
 समाइ ॥३०॥ सो सहु मेरा रंगुला रंगे सहजि सुभाइ ॥ कामणि रंगु ता चडै जा पिर कै अंकि समाइ
 ॥३१॥ चिरी विछुन्ने भी मिलनि जो सतिगुरु सेवंनि ॥ अंतरि नव निधि नामु है खानि खरचनि न
 निखुटई हरि गुण सहजि रवंनि ॥३२॥ ना ओइ जनमहि ना मरहि ना ओइ दुख सद्धानि ॥ गुरि राखे
 से उबरे हरि सिउ केल करंनि ॥३३॥ सजण मिले न विछुड़हि जि अनदिनु मिले रहनि ॥ इसु जग
 महि विरले जाणीअहि नानक सचु लहनि ॥३४॥१॥३॥ सूही महला ३ ॥ हरि जी सूखमु अगमु है
 कितु बिधि मिलिआ जाइ ॥ गुर कै सबदि भ्रमु कटीअै अचिंतु वसै मनि आइ ॥१॥ गुरुमुखि हरि हरि

ਨਾਮੁ ਜਪੰਨਿ ॥ ਹਤੁ ਤਿਨ ਕੈ ਬਲਿਹਾਰਯੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥ ਗੁਰੁ ਸਰਵਰੁ ਮਾਨ ਸਰੋਵਰੁ
ਹੈ ਵਡਭਾਗੀ ਪੁਰਖ ਲਛਾਨਿ ॥ ਸੇਵਕ ਗੁਰਮੁਖਿ ਖੋਜਿਆ ਸੇ ਛਾਸੁਲੇ ਨਾਮੁ ਲਛਾਨਿ ॥੨॥ ਨਾਮੁ ਧਿਆਇਨਿ ਰੰਗ
ਸਿਉ ਗੁਰਮੁਖਿ ਨਾਮਿ ਲਗੰਨਿ ॥ ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਾਇਨਿ ॥੩॥ ਵਡਭਾਗੀ ਘਰੁ
ਖੋਜਿਆ ਪਾਇਆ ਨਾਮੁ ਨਿਧਾਨੁ ॥ ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥ ਸਭਨਾ ਕਾ ਪ੍ਰਭੁ ਏਕੁ ਹੈ
ਦੂਜਾ ਅਵਰੁ ਨ ਕੋਇ ॥ ਗੁਰੁ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥ ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ
ਵਸੈ ਸਭ ਥਾਇ ॥ ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥ ਬੁਰਾ ਭਲਾ ਤਿਚਰੁ ਆਖਦਾ ਜਿਚਰੁ
ਹੈ ਟੁਹੁ ਮਾਹਿ ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥
ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੬॥

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

ੴ ਸਤਿਗੁਰੁ ਪ੍ਰਸਾਦਿ ॥

ਕੋਇ ਆਇ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਤੁ ਤਿਸੁ ਪਹਿ ਆਪੁ ਵੇਚਾਇ ॥੧॥ ਦਰਸਨੁ ਹਰਿ ਦੇਖਣ ਕੈ ਟਾਇ
॥ ਕ੍ਰਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥ ਜੇ ਸੁਖੁ ਦੇਹਿ ਤੇ ਤੁਝਹਿ
ਅਰਾਧੀ ਟੁਕਿ ਭੀ ਤੁਝੈ ਧਿਆਇ ॥੨॥ ਜੇ ਭੁਖ ਦੇਹਿ ਤੇ ਤਿਤ ਹੀ ਰਾਜਾ ਟੁਕਿ ਵਿਚਿ ਸੂਖ ਮਨਾਇ ॥੩॥ ਤਨੁ ਮਨੁ
ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਇ ॥੪॥ ਪਖਾ ਫੇਰੀ ਪਾਣੀ ਛੋਵਾ ਜੋ ਦੇਵਹਿ ਸੋ ਖਾਇ
॥੫॥ ਨਾਨਕੁ ਗਰੀਬੁ ਛਹਿ ਪਇਆ ਟੁਕਾਰੈ ਹਰਿ ਮੇਲਿ ਲੈਹੁ ਵਡਿਆਇ ॥੬॥ ਅਖੀ ਕਾਠਿ ਧਰੀ ਚਰਣਾ
ਤਲਿ ਸਭ ਧਰਤੀ ਫਿਰਿ ਮਤ ਪਾਇ ॥੭॥ ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਠਹਿ ਭੀ ਧਿਆਇ
॥੮॥ ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤੇ ਛੋਡਿ ਨ ਜਾਇ ॥੯॥ ਜੇ ਤੁਧੁ ਵਲਿ ਰਹੈ ਤਾ ਕੋਇ ਕਿਹੁ
ਆਖਤੁ ਤੁਧੁ ਵਿਸਰਿਐ ਮਰਿ ਜਾਇ ॥੧੦॥ ਵਾਰਿ ਵਾਰਿ ਜਾਇ ਗੁਰੁ ਉਪਰਿ ਪੈ ਪੈਰੀ ਸੰਤ ਮਨਾਇ ॥੧੧॥
ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਤੁ ਦਰਸਨ ਕੈ ਟਾਇ ॥੧੨॥ ਝਗਡੁ ਝਾਗੀ ਮੀਹੁ ਵਰਸੈ ਭੀ ਗੁਰੁ
ਦੇਖਣ ਜਾਇ ॥੧੩॥ ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲਮਧਿ ਗੁਰੁ ਪਹਿ ਜਾਇ ॥੧੪॥ ਜਿਉ ਪ੍ਰਾਣੀ

जल बिनु है मरता तिउ सिखु गुर बिनु मरि जाई ॥१५॥ जिउ धरती सोभ करे जलु बरसै तिउ सिखु
गुर मिलि बिगसाई ॥१६॥ सेवक का होइ सेवकु वरता करि करि बिनउ बुलाई ॥१७॥ नानक
की बेन्नती हरि पहि गुर मिलि गुर सुखु पाई ॥१८॥ तू आपे गुरु चेला है आपे गुर विचु दे तुझहि
धिआई ॥१९॥ जो तुधु सेवहि सो तूहै होवहि तुधु सेवक पैज रखाई ॥२०॥ भंडार भरे भगती हरि
तेरे जिसु भावै तिसु देवाई ॥२१॥ जिसु तूं देहि सोई जनु पाए होर निहफल सभ चतुराई ॥२२॥
सिमरि सिमरि सिमरि गुरु अपुना सोइआ मनु जागाई ॥२३॥ इकु दानु मंगै नानकु वेचारा हरि
दासनि दासु कराई ॥२४॥ जे गुरु झिड़के त मीठा लागै जे बखसे त गुर वडिआई ॥२५॥ गुरुमुखि
बोलहि सो थाइ पाए मनमुखि किछु थाइ न पाई ॥२६॥ पाला ककरु वरफ वरसै गुरसिखु गुर देखण
जाई ॥२७॥ सभु दिनसु रैणि देखउ गुरु अपुना विचि अखी गुर पैर धराई ॥२८॥ अनेक उपाव
करी गुर कारणि गुर भावै सो थाइ पाई ॥२९॥ रैणि दिनसु गुर चरण अराधी दइआ करहु मेरे
साई ॥३०॥ नानक का जीउ पिंडु गुरु है गुर मिलि तृपति अघाई ॥३१॥ नानक का प्रभु पूरि
रहिओ है जत कत तत गोसाई ॥३२॥१॥

रागु सूही महला ४ असटपदीआ घरु १०

१९८ सतिगुर प्रसादि ॥

अंदरि सचा नेहु लाइआ प्रीतम आपणै ॥ तनु मनु होइ निहालु जा गुरु देखा साम्णे ॥१॥ मै हरि
हरि नामु विसाहु ॥ गुर पूरे ते पाइआ अमृतु अगम अथाहु ॥१॥ रहाउ ॥ हउ सतिगुरु वेखि
विगसीआ हरि नामे लगा पिआरु ॥ किरपा करि कै मेलिअनु पाइआ मोख दुआरु ॥२॥ सतिगुरु
बिरही नाम का जे मिलै त तनु मनु देउ ॥ जे पूरबि होवै लिखिआ ता अमृतु सहजि पीएउ ॥३॥
सुतिआ गुरु सालाहीअै उठदिआ भी गुरु आलाउ ॥ कोई अैसा गुरुमुखि जे मिलै हउ ता के धोवा
पाउ ॥४॥ कोई अैसा सजणु लोड़ि लहु मै प्रीतमु देइ मिलाइ ॥ सतिगुरि मिलिअै हरि पाइआ

मिलिआ सहजि सुभाइ ॥५॥ सतिगुरु सागरु गुण नाम का मै तिसु देखण का चाउ ॥ हउ तिसु बिनु
घड़ी न जीवऊ बिनु देखे मरि जाउ ॥६॥ जिउ मछुली विणु पाणीअै रहै न कितै उपाइ ॥ तिउ हरि
बिनु संतु न जीवई बिनु हरि नामै मरि जाइ ॥७॥ मै सतिगुर सेती पिरहड़ी किउ गुर बिनु जीवा
माउ ॥ मै गुरबाणी आधारु है गुरबाणी लागि रहाउ ॥८॥ हरि हरि नामु रतन्नु है गुरु तुठा देवै
माइ ॥ मै धर सचे नाम की हरि नामि रहा लिव लाइ ॥९॥ गुर गिआनु पदारथु नामु है हरि नामो
देइ दृड़ाइ ॥ जिसु परापति सो लहै गुर चरणी लागै आइ ॥१०॥ अकथ कहाणी प्रेम की को प्रीतमु
आखै आइ ॥ तिसु देवा मनु आपणा निवि निवि लागा पाइ ॥११॥ सजणु मेरा एकु तूं करता पुरखु
सुजाणु ॥ सतिगुरि मीति मिलाइआ मै सदा सदा तेरा ताणु ॥१२॥ सतिगुरु मेरा सदा सदा ना आवै
न जाइ ॥ ओहु अबिनासी पुरखु है सभ महि रहिआ समाइ ॥१३॥ राम नाम धनु संचिआ साबतु
पूंजी रासि ॥ नानक दरगह मंनिआ गुर पूरे साबासि ॥१४॥१॥२॥१॥

रागु सूही असटपदीआ महला ५ घरु १

१६ सतिगुर प्रसादि ॥

उरझि रहिओ बिखिआ कै संगी ॥ मनहि बिआपत अनिक तरंगा ॥१॥ मेरे मन अगम अगोचर ॥
कत पाईअै पूरन परमेसर ॥१॥ रहाउ ॥ मोह मगन महि रहिआ बिआपे ॥ अति तृसना कबहू
नही ध्रापे ॥२॥ बसइ करोधु सरीरि चंडारा ॥ अगिआनि न सूझै महा गुबारा ॥३॥ भ्रमत
बिआपत जरे किवारा ॥ जाणु न पाईअै प्रभ दरबारा ॥४॥ आसा अंदेसा बंधि पराना ॥ महलु
न पावै फिरत बिगाना ॥५॥ सगल बिआधि कै वसि करि दीना ॥ फिरत पिआस जिउ जल बिनु
मीना ॥६॥ कछू सिआनप उकति न मोरी ॥ एक आस ठाकुर प्रभ तोरी ॥७॥ करउ बेनती संतन
पासे ॥ मेलि लैहु नानक अरदासे ॥८॥ भइओ कृपालु साधसंगु पाइआ ॥ नानक तृपते पूरा
पाइआ ॥१॥ रहाउ दूजा ॥१॥

रागु सूही महला ५ घरु ३

१९८ सतिगुर प्रसादि ॥

मिथन मोह अगनि सोक सागर ॥ करि किरपा उधरु हरि नागर ॥१॥ चरण कमल सरणाडि नराडिण ॥ दीना नाथ भगत पराडिण ॥१॥ रहाउ ॥ अनाथा नाथ भगत भै मेटन ॥ साधसंगि जमदूत न भेटन ॥२॥ जीवन रूप अनूप दडिआला ॥ खण गुणा कटीअै जम जाला ॥३॥ अंमृत नामु रसन नित जापै ॥ रोग रूप माडिआ न बिआपै ॥४॥ जपि गोबिंद संगी सभि तारे ॥ पोहत नाही पंच बटवारे ॥५॥ मन बच क्रम प्रभु एकु धिआए ॥ सरब फला सोई जनु पाए ॥६॥ धारि अनुग्रहु अपना प्रभि कीना ॥ केवल नामु भगति रसु दीना ॥७॥ आदि मधि अंति प्रभु सोई ॥ नानक तिसु बिनु अवरु न कोई ॥८॥१॥२॥

रागु सूही महला ५ असटपदीआ घरु ६

१९८ सतिगुर प्रसादि ॥

जिन डिठिआ मनु रहसीअै किउ पाईअै तिन् संगु जीउ ॥ संत सजन मन मित्र से लाडिनि प्रभ सिउ रंगु जीउ ॥ तिन् सिउ प्रीति न तुटई कबहु न होवै भंगु जीउ ॥१॥ पारब्रहम प्रभ करि दडिआ गुण गावा तेरे नित जीउ ॥ आडि मिलहु संत सजणा नामु जपह मन मित जीउ ॥१॥ रहाउ ॥ देखै सुणे न जाणई माडिआ मोहिआ अंधु जीउ ॥ काची देहा विणसणी कूडु कमावै धंधु जीउ ॥ नामु धिआवहि से जिणि चले गुर पूरे सनबंधु जीउ ॥२॥ हुकमे जुग महि आडिआ चलणु हुकमि संजोगि जीउ ॥ हुकमे परपंचु पसरिआ हुकमि करे रस भोग जीउ ॥ जिस नो करता विसरै तिसहि विछोड़ा सोगु जीउ ॥३॥ आपनड़े प्रभ भाणिआ दरगह पैधा जाडि जीउ ॥ अैथै सुखु मुखु उजला डिको नामु धिआडि जीउ ॥ आदरु दिता पारब्रहमि गुरु सेविआ सत भाडि जीउ ॥४॥ थान थन्नतरि रवि रहिआ सरब जीआ प्रतिपाल जीउ ॥ सचु खजाना संचिआ एकु नामु धनु माल जीउ ॥ मन ते कबहु न वीसरै जा आपे होडि

दड़िआल जीउ ॥५॥ आवणु जाणा रहि गए मनि वुठा निरंकारु जीउ ॥ ता का अंतु न पाईअै ऊचा अगम अपारु जीउ ॥ जिसु प्रभु अपणा विसरै सो मरि जंमै लख वार जीउ ॥६॥ साचु नेहु तिन प्रीतमा जिन मनि वुठा आपि जीउ ॥ गुण साझी तिन संगि बसे आठ पहर प्रभ जापि जीउ ॥ रंगि रते परमेसरै बिनसे सगल संताप जीउ ॥७॥ तूं करता तूं करणहारु तूहै एकु अनेक जीउ ॥ तू समरथु तू सरब मै तूहै बुधि बिबेक जीउ ॥ नानक नामु सदा जपी भगत जना की टेक जीउ ॥८॥१॥३॥

रागु सूही महला ५ असटपदीआ घरु १० काफी

१९८ सतिगुर प्रसादि ॥

जे भुली जे चुकी साइं भी तद्विजी काढीआ ॥ जिना नेहु दूजाणे लगा झूरि मरहु से वाढीआ ॥१॥ हउ ना छोडउ कंत पासरा ॥ सदा रंगीला लालु पिआरा एहु मद्विजा आसरा ॥१॥ रहाउ ॥ सजणु तूहै सैणु तू मै तुझ उपरि बहु माणीआ ॥ जा तू अंदरि ता सुखे तूं निमाणी माणीआ ॥२॥ जे तू तुठा कृपा निधान ना दूजा वेखालि ॥ एहा पाई मू दातड़ी नित हिरदै रखा समालि ॥३॥ पाव जुलाई पंध तउ नैणी दरसु दिखालि ॥ स्रवणी सुणी कहाणीआ जे गुरु थीवै किरपालि ॥४॥ किती लख करोड़ि पिरीए रोम न पुजनि तेरिआ ॥ तू साही हू साहु हउ कहि न सका गुण तेरिआ ॥५॥ सहीआ तऊ असंख मंजहु हभि वधाणीआ ॥ हिक भोरी नदरि निहालि देहि दरसु रंगु माणीआ ॥६॥ जै डिठे मनु धीरीअै किलविख वंजनि दूरे ॥ सो किउ विसरै माउ मै जो रहिआ भरपूरे ॥७॥ होड़ि निमाणी ढहि पई मिलिआ सहजि सुभाड़ि ॥ पूरबि लिखिआ पाड़िआ नानक संत सहाड़ि ॥८॥१॥४॥ सूही महला ५ ॥ सिमृति बेद पुराण पुकारनि पोथीआ ॥ नाम बिना सभि कूडु गाली होछीआ ॥१॥ नामु निधानु अपारु भगता मनि वसै ॥ जनम मरण मोहु दुखु साधू संगि नसै ॥१॥ रहाउ ॥ मोहि बादि अह्वकारि सरपर रंनिआ ॥ सुखु न पाड़िनि मूलि नाम विछुंनिआ ॥२॥ मेरी मेरी धारि बंधनि बंधिआ ॥ नरकि सुरगि अवतार माड़िआ धंधिआ ॥३॥ सोधत सोधत सोधि ततु बीचारिआ ॥ नाम बिना सुखु नाहि सरपर

हारिआ ॥४॥ आवहि जाहि अनेक मरि मरि जनमते ॥ बिनु बूझे सभु वादि जोनी भरमते ॥५॥ जिन्
कउ भए दइआल तिन् साधू संगु भइआ ॥ अंमृतु हरि का नामु तिनी जनी जपि लइआ ॥६॥
खोजहि कोटि असंख बहुतु अन्नत के ॥ जिसु बुझाए आपि नेड़ा तिसु हे ॥७॥ विसरु नाही दातार आपणा
नामु देहु ॥ गुण गावा दिनु राति नानक चाउ एहु ॥८॥२॥५॥१६॥

रागु सूही महला १ कुचजी

१६ सतिगुर प्रसादि ॥

मंजु कुचजी अंमावणि डोसड़े हउ किउ सहु रावणि जाउ जीउ ॥ इकि दू इकि चइंदीआ कउणु जाणै मेरा
नाउ जीउ ॥ जिनी सखी सहु राविआ से अंबी छावड़ीएहि जीउ ॥ से गुण मंजु न आवनी हउ कै जी
दोस धरेउ जीउ ॥ किआ गुण तेरे विथरा हउ किआ किआ घिना तेरा नाउ जीउ ॥ इकतु टोलि न
अंबड़ा हउ सद कुरबाणै तेरै जाउ जीउ ॥ सुइना रुपा रंगुला मोती तै माणिकु जीउ ॥ से वसतू सहि
दितीआ मै तिन् सिउ लाइआ चितु जीउ ॥ मंदर मिटी संदड़े पथर कीते रासि जीउ ॥ हउ एनी टोली
भुलीअसु तिसु कंत न बैठी पासि जीउ ॥ अंबरि कूंजा कुरलीआ बग बहिठे आइ जीउ ॥ सा धन चली
साहुरै किआ मुहु देसी अगै जाइ जीउ ॥ सुती सुती झालु थीआ भुली वाटड़ीआसु जीउ ॥ तै सह नालहु
मुतीअसु दुखा कूं धरीआसु जीउ ॥ तुधु गुण मै सभि अवगणा इकि नानक की अरदासि जीउ ॥ सभि
राती सोहागणी मै डोहागणि काई राति जीउ ॥१॥ सूही महला १ सुचजी ॥ जा तू ता मै सभु को तू
साहिबु मेरी रासि जीउ ॥ तुधु अंतरि हउ सुखि वसा तूं अंतरि साबासि जीउ ॥ भाणै तखति वडाईआ
भाणै भीख उदासि जीउ ॥ भाणै थल सिरि सरु वहै कमलु फुलै आकासि जीउ ॥ भाणै भवजलु लम्घीअै
भाणै मंझि भरीआसि जीउ ॥ भाणै सो सहु रंगुला सिफति रता गुणतासि जीउ ॥ भाणै सहु भीहावला
हउ आवणि जाणि मुईआसि जीउ ॥ तू सहु अगमु अतोलवा हउ कहि कहि ढहि पईआसि जीउ ॥
किआ मागउ किआ कहि सुणी मै दरसन भूख पिआसि जीउ ॥ गुर सबदी सहु पाइआ सचु नानक की

अरदासि जीउ ॥२॥ सूही महला ५ गुणवंती ॥ जो दीसै गुरसिखड़ा तिसु निवि निवि लागउ पाड़ि जीउ ॥ आखा बिरथा जीअ की गुरु सजणु देहि मिलाइ जीउ ॥ सोई दसि उपदेसड़ा मेरा मनु अनत न काहू जाइ जीउ ॥ इहु मनु तै कूं डेवसा मै मारगु देहु बताइ जीउ ॥ हउ आइआ दूरहु चलि कै मै तकी तउ सरणाइ जीउ ॥ मै आसा रखी चिति महि मेरा सभो दुखु गवाइ जीउ ॥ इतु मारगि चले भाईअड़े गुरु कहै सु कार कमाइ जीउ ॥ तिआगें मन की मतड़ी विसारें दूजा भाउ जीउ ॥ इउ पावहि हरि दरसावड़ा नह लगै तती वाउ जीउ ॥ हउ आपहु बोलि न जाणदा मै कहिआ सभु हुकमाउ जीउ ॥ हरि भगति खजाना बखसिआ गुरि नानकि कीआ पसाउ जीउ ॥ मै बहुड़ि न तृसना भुखड़ी हउ रजा तृपति अघाइ जीउ ॥ जो गुर दीसै सिखड़ा तिसु निवि निवि लागउ पाड़ि जीउ ॥३॥

रागु सूही छंत महला १ घरु १ १९८ सतिगुर प्रसादि ॥ भरि जोबनि मै मत पेईअड़े घरि पाहुणी बलि राम जीउ ॥ मैली अवगणि चिति बिनु गुर गुण न समावनी बलि राम जीउ ॥ गुण सार न जाणी भरमि भुलाणी जोबनु बादि गवाइआ ॥ वरु घरु दरु दरसनु नही जाता पिर का सहजु न भाइआ ॥ सतिगुर पूछि न मारगि चाली सूती रैणि विहाणी ॥ नानक बालतणि राडेपा बिनु पिर धन कुमलाणी ॥१॥ बाबा मै वरु देहि मै हरि वरु भावै तिस की बलि राम जीउ ॥ रवि रहिआ जुग चारि तृभवण बाणी जिस की बलि राम जीउ ॥ तृभवण कंतु रवै सोहागणि अवगणवंती दूरे ॥ जैसी आसा तैसी मनसा पूरि रहिआ भरपूरे ॥ हरि की नारि सु सरब सुहागणि राँड न मैलै वेसे ॥ नानक मै वरु साचा भावै जुगि जुगि प्रीतम तैसे ॥२॥ बाबा लगनु गणाइ ह्य भी वंजा साहुरै बलि राम जीउ ॥ साहा हुकमु रजाइ सो न टलै जो प्रभु करै बलि राम जीउ ॥ किरतु पड़िआ करतै करि पाड़िआ मेटि न सकै कोई ॥ जाजी नाउ नरह निहकेवlu रवि रहिआ तिहु लोई ॥ माइ निरासी रोइ विछुन्नी बाली बालै हेते ॥ नानक साच

सबदि सुख महली गुर चरणी प्रभु चेत ॥३॥ बाबुलि दितड़ी दूरि ना आवै घरि पेईअै बलि राम जीउ ॥ रहसी वेखि हदूरि पिरि रावी घरि सोहीअै बलि राम जीउ ॥ साचे पिर लोड़ी प्रीतम जोड़ी मति पूरी परधाने ॥ संजोगी मेला थानि सुहेला गुणवंती गुर गिआने ॥ सतु संतोखु सदा सचु पलै सचु बोलै पिर भाए ॥ नानक विछुड़ि ना दुखु पाए गुरमति अंकि समाए ॥४॥१॥

रागु सूही महला १ छंतु घरु २ १९९ सतिगुर प्रसादि ॥

हम घरि साजन आए ॥ साचै मेलि मिलाए ॥ सहजि मिलाए हरि मनि भाए पंच मिले सुखु पाइआ ॥ साई वसतु परापति होई जिसु सेती मनु लाइआ ॥ अनदिनु मेलु भडिआ मनु मानिआ घर मंदर सोहाए ॥ पंच सबद धुनि अनहद वाजे हम घरि साजन आए ॥१॥ आवहु मीत पिआरे ॥ मंगल गावहु नारे ॥ सचु मंगलु गावहु ता प्रभ भावहु सोहिलड़ा जुग चारे ॥ अपनै घरि आइआ थानि सुहाइआ कारज सबदि सवारे ॥ गिआन महा रसु नेत्री अंजनु तृभवण रूपु दिखाइआ ॥ सखी मिलहु रसि मंगलु गावहु हम घरि साजनु आइआ ॥२॥ मनु तनु अंमृति भिन्ना ॥ अंतरि प्रेमु रतन्ना ॥ अंतरि रतनु पदारथु मेरै परम ततु वीचारो ॥ जंत भेख तू सफलओ दाता सिरि सिरि देवणहारो ॥ तू जानु गिआनी अंतरजामी आपे कारणु कीना ॥ सुनहु सखी मनु मोहनि मोहिआ तनु मनु अंमृति भीना ॥३॥ आतम रामु संसारा ॥ साचा खेलु तुमारा ॥ सचु खेलु तुमारा अगम अपारा तुधु बिनु कउणु बुझाए ॥ सिध साधिक सिआणे केते तुझ बिनु कवणु कहाए ॥ कालु बिकालु भए देवाने मनु राखिआ गुरि ठाए ॥ नानक अवगण सबदि जलाए गुण संगमि प्रभु पाए ॥४॥१॥२॥

रागु सूही महला १ घरु ३ १९९ सतिगुर प्रसादि ॥

आवहु सजणा हउ देखा दरसनु तेरा राम ॥ घरि आपनडै खड़ी तका मै मनि चाउ घनेरा राम ॥ मनि चाउ घनेरा सुणि प्रभ मेरा मै तेरा भरवासा ॥ दरसनु देखि भई निहकेवल जनम मरण दुखु नासा ॥

सगली जोति जाता तू सोई मिलिआ भाइ सुभाए ॥ नानक साजन कउ बलि जाईअै साचि मिले घरि आए ॥१॥ घरि आइअड़े साजना ता धन खरी सरसी राम ॥ हरि मोहिअड़ी साच सबदि ठाकुर देखि रहसी राम ॥ गुण संगि रहसी खरी सरसी जा रवी रंगि रातै ॥ अवगण मारि गुणी घरु छाडिआ पूरै पुरखि बिधातै ॥ तसकर मारि वसी पंचाडिणि अदलु करे वीचारे ॥ नानक राम नामि निसतारा गुरमति मिलहि पिआरे ॥२॥ वरु पाडिअड़ा बालड़ीए आसा मनसा पूरी राम ॥ पिरि राविअड़ी सबदि रली रवि रहिआ नह दूरी राम ॥ प्रभु दूरि न होई घटि घटि सोई तिस की नारि सबाई ॥ आपे रसीआ आपे रावे जिउ तिस दी वडिआई ॥ अमर अडोलु अमोलु अपारा गुरि पूरै सचु पाईअै ॥ नानक आपे जोग सजोगी नदरि करे लिव लाईअै ॥३॥ पिरु उचड़ीअै माड़ड़ीअै तिहु लोआ सिरताजा राम ॥ हउ बिसम भई देखि गुणा अनहद सबद अगाजा राम ॥ सबदु वीचारी करणी सारी राम नामु नीसाणो ॥ नाम बिना खोटे नही ठाहर नामु रतनु परवाणो ॥ पति मति पूरी पूरा परवाना ना आवै ना जासी ॥ नानक गुरमुखि आपु पछाणै प्रभ जैसे अविनासी ॥४॥१॥३॥

ੴ सतिगुर प्रसादि ॥ रागु सूही छंत महला १ घरु ४ ॥ जिनि कीआ तिनि देखिआ जगु धंधड़ै लाडिआ ॥ दानि तैरै घटि चानणा तनि चंदु दीपाडिआ ॥ चंदो दीपाडिआ दानि हरि कै दुखु अंधेरा उठि गडिआ ॥ गुण जंज लाड़े नालि सोहै परखि मोहणीअै लडिआ ॥ वीवाहु होआ सोभ सेती पंच सबदी आडिआ ॥ जिनि कीआ तिनि देखिआ जगु धंधड़ै लाडिआ ॥१॥ हउ बलिहारी साजना मीता अवरीता ॥ इहु तनु जिन सिउ गाडिआ मनु लीअड़ा दीता ॥ लीआ त दीआ मानु जिन् सिउ से सजन किउ वीसरहि ॥ जिन् दिसि आडिआ होहि रलीआ जीअ सेती गहि रहहि ॥ सगल गुण अवगणु न कोई होहि नीता नीता ॥ हउ बलिहारी साजना मीता अवरीता ॥२॥ गुणा का होवै वासुला कठि वासु लईजै ॥ जे गुण

होवनि साजना मिलि साझ करीजै ॥ साझ करीजै गुणह केरी छोडि अवगण चलीअै ॥ पहिरे पटंबर करि
 अडंबर आपणा पिडु मलीअै ॥ जिथै जाडि बहीअै भला कहीअै झोलि अंमृतु पीजै ॥ गुणा का होवै
 वासुला कढि वासु लईजै ॥३॥ आपि करे किसु आखीअै होरु करे न कोई ॥ आखण ता कउ जाईअै
 जे भूलड़ा होई ॥ जे होडि भूला जाडि कहीअै आपि करता किउ भुलै ॥ सुणे देखे बाझु कहिअै दानु
 अणमंगिआ दिवै ॥ दानु देडि दाता जगि बिधाता नानका सचु सोई ॥ आपि करे किसु आखीअै होरु
 करे न कोई ॥४॥१॥४॥ सूही महला १ ॥ मेरा मनु राता गुण रवै मनि भावै सोई ॥ गुर की पउड़ी
 साच की साचा सुखु होई ॥ सुखि सहजि आवै साच भावै साच की मति किउ टलै ॥ इसनानु दानु
 सुगिआनु मजनु आपि अछलिओ किउ छलै ॥ परपंच मोह बिकार थाके कूडु कपटु न दोई ॥ मेरा मनु
 राता गुण रवै मनि भावै सोई ॥१॥ साहिबु सो सालाहीअै जिनि कारणु कीआ ॥ मैलु लागी मनि
 मैलिअै किनै अंमृतु पीआ ॥ मथि अंमृतु पीआ डिहु मनु दीआ गुर पहि मोलु कराडिआ ॥ आपनड़ा
 प्रभु सहजि पछाता जा मनु साचै लाडिआ ॥ तिसु नालि गुण गावा जे तिसु भावा किउ मिलै होडि
 पराडिआ ॥ साहिबु सो सालाहीअै जिनि जगतु उपाडिआ ॥२॥ आडि गडिआ की न आडिओ किउ
 आवै जाता ॥ प्रीतम सिउ मनु मानिआ हरि सेती राता ॥ साहिब रंगि राता सच की बाता जिनि बिंब
 का कोटु उसारिआ ॥ पंच भू नाडिको आपि सिरंदा जिनि सच का पिंडु सवारिआ ॥ हम अवगणिआरे
 तू सुणि पिआरे तुधु भावै सचु सोई ॥ आवण जाणा ना थीअै साची मति होई ॥३॥ अंजनु तैसा अंजीअै
 जैसा पिर भावै ॥ समझै सूझै जाणीअै जे आपि जाणावै ॥ आपि जाणावै मारगि पावै आपे मनूआ
 लेवए ॥ करम सुकरम कराए आपे कीमति कउण अभेवए ॥ तंतु मंतु पाखंडु न जाणा रामु रिद्वै मनु
 मानिआ ॥ अंजनु नामु तिसै ते सूझै गुर सबदी सचु जानिआ ॥४॥ साजन होवनि आपणे किउ पर घर
 जाही ॥ साजन राते सच के संगे मन माही ॥ मन माहि साजन करहि रलीआ करम धरम सबाडिआ ॥

अठसठि तीरथ पुन्न पूजा नामु साचा भाइआ ॥ आपि साजे थापि वेखै तिसै भाणा भाइआ ॥ साजन राँगि रंगीलड़े रंगु लालु बणाइआ ॥५॥ अंधा आगू जे थीअै किउ पाधरु जाणै ॥ आपि मुसै मति होछीअै किउ राहु पछाणै ॥ किउ राहि जावै महलु पावै अंध की मति अंधली ॥ विणु नाम हरि के कछु न सूझै अंधु बूडौ धंधली ॥ दिनु राति चानणु चाउ उपजै सबदु गुर का मनि वसै ॥ कर जोड़ि गुर पहि करि बिन्नती राहु पाधरु गुरु दसै ॥६॥ मनु परदेसी जे थीअै सभु देसु पराइआ ॥ किसु पहि खोलउ गंठड़ी दूखी भरि आइआ ॥ दूखी भरि आइआ जगतु सबाइआ कउणु जाणै बिधि मेरीआ ॥ आवणे जावणे खरे डरावणे तोटि न आवै फेरीआ ॥ नाम विहूणे ऊणे झूणे ना गुरि सबदु सुणाइआ ॥ मनु परदेसी जे थीअै सभु देसु पराइआ ॥७॥ गुर महली घरि आपणै सो भरपुरि लीणा ॥ सेवकु सेवा ताँ करे सच सबदि पतीणा ॥ सबदे पतीजै अंकु भीजै सु महलु महला अंतरे ॥ आपि करता करे सोई प्रभु आपि अंति निरंतरे ॥ गुर सबदि मेला ताँ सुहेला बाजंत अनहद बीणा ॥ गुर महली घरि आपणै सो भरिपुरि लीणा ॥८॥ कीता किया सालाहीअै करि वेखै सोई ॥ ता की कीमति न पवै जे लोचै कोई ॥ कीमति सो पावै आपि जाणावै आपि अभुलु न भुलए ॥ जै जै कारु करहि तुधु भावहि गुर कै सबदि अमुलए ॥ हीणउ नीचु करउ बेन्नती साचु न छोडउ भाई ॥ नानक जिनि करि देखिआ देवै मति साई ॥६॥२॥५॥

रागु सूही छंत महला ३ घरु २

१९ सतिगुर प्रसादि ॥

सुख सोहिलड़ा हरि धिआवहु ॥ गुरमुखि हरि फलु पावहु ॥ गुरमुखि फलु पावहु हरि नामु धिआवहु जनम जनम के दूख निवारे ॥ बलिहारी गुर अपणे विटहु जिनि कारज सभि सवारे ॥ हरि प्रभु कृपा करे हरि जापहु सुख फल हरि जन पावहु ॥ नानकु कहै सुणहु जन भाई सुख सोहिलड़ा हरि धिआवहु ॥१॥ सुणि हरि गुण भीने सहजि सुभाए ॥ गुरमति सहजे नामु धिआए ॥ जिन कउ धुरि लिखिआ

तिन गुरु मिलिआ तिन जनम मरण भउ भागा ॥ अंदरहु दुरमति दूजी खोई सो जनु हरि लिव लागा ॥
 जिन कउ कृपा कीनी मेरै सुआमी तिन अनदिनु हरि गुण गाए ॥ सुणि मन भीने सहजि सुभाए ॥२॥
 जुग महि राम नामु निसतारा ॥ गुर ते उपजै सबदु वीचारा ॥ गुर सबदु वीचारा राम नामु पिआरा
 जिसु किरपा करे सु पाए ॥ सहजे गुण गावै दिनु राती किलविख सभि गवाए ॥ सभु को तेरा तू सभना
 का हउ तेरा तू हमारा ॥ जुग महि राम नामु निसतारा ॥३॥ साजन आइ वुठे घर माही ॥ हरि गुण
 गावहि तृपति अघाही ॥ हरि गुण गाइ सदा तृपतासी फिरि भूख न लागै आए ॥ दह दिसि पूज
 होवै हरि जन की जो हरि हरि नामु धिआए ॥ नानक हरि आपे जोड़ि विछोड़े हरि बिनु को दूजा नाही ॥
 साजन आइ वुठे घर माही ॥४॥१॥

१६ सतिगुर प्रसादि ॥ रागु सूही महला ३ घरु ३ ॥ भगत जना की
 हरि जीउ राखै जुगि जुगि रखदा आइआ राम ॥ सो भगतु जो गुरुमुखि होवै हउमै सबदि जलाइआ
 राम ॥ हउमै सबदि जलाइआ मेरे हरि भाइआ जिस दी साची बाणी ॥ सची भगति करहि दिनु
 राती गुरुमुखि आखि वखाणी ॥ भगता की चाल सची अति निरमल नामु सचा मनि भाइआ ॥
 नानक भगत सोहहि दरि साचै जिनी सचो सचु कमाइआ ॥१॥ हरि भगता की जाति पति है भगत
 हरि कै नामि समाणे राम ॥ हरि भगति करहि विचहु आपु गवावहि जिन गुण अवगण पछाणे
 राम ॥ गुण अउगण पछाणै हरि नामु वखाणै भै भगति मीठी लागी ॥ अनदिनु भगति करहि दिनु
 राती घर ही महि बैरागी ॥ भगती राते सदा मनु निरमलु हरि जीउ वेखहि सदा नाले ॥ नानक
 से भगत हरि कै दरि साचे अनदिनु नामु समाले ॥२॥ मनमुख भगति करहि बिनु सतिगुर
 विणु सतिगुर भगति न होई राम ॥ हउमै माइआ रोगि विआपे मरि जनमहि दुखु होई राम ॥
 मरि जनमहि दुखु होई दूजै भाइ परज विगोई विणु गुर ततु न जानिआ ॥ भगति विहूणा सभु

जगु भरमिआ अंति गडिआ पछुतानिआ ॥ कोटि मध्ये किनै पछाणिआ हरि नामा सचु सोई ॥ नानक
 नामि मिलै वडिआई दूजै भाडि पति खोई ॥३॥ भगता कै घरि कारजु साचा हरि गुण सदा वखाणे
 राम ॥ भगति खजाना आपे दीआ कालु कंटकु मारि समाणे राम ॥ कालु कंटकु मारि समाणे हरि मनि
 भाणे नामु निधानु सचु पाडिआ ॥ सदा अखुटु कदे न निखुटै हरि दीआ सहजि सुभाडिआ ॥ हरि जन
 ऊचे सद ही ऊचे गुर कै सबदि सुहाडिआ ॥ नानक आपे बखसि मिलाए जुगि जुगि सोभा पाडिआ
 ॥४॥१॥२॥ सूही महला ३ ॥ सबदि सचै सचु सोहिला जियै सचे का होडि वीचारो राम ॥ हउमै सभि
 किलविख काटे साचु रखिआ उरि धारे राम ॥ सचु रखिआ उर धारे दुतरु तारे फिरि भवजलु तरणु न
 होई ॥ सचा सतिगुरु सची बाणी जिनि सचु विखालिआ सोई ॥ साचे गुण गावै सचि समावै सचु वेखै
 सभु सोई ॥ नानक साचा साहिबु साची नाई सचु निसतारा होई ॥१॥ साचै सतिगुरि साचु बुझाडिआ
 पति राखै सचु सोई राम ॥ सचा भोजनु भाउ सचा है सचै नामि सुखु होई राम ॥ साचै नामि सुखु होई मरै
 न कोई गरभि न जूनी वासा ॥ जोती जोति मिलाई सचि समाई सचि नाडि परगासा ॥ जिनी सचु जाता
 से सचे होए अनदिनु सचु धिआडिनि ॥ नानक सचु नामु जिन हिरदै वसिआ ना वीछुडि दुखु पाडिनि
 ॥२॥ सची बाणी सचे गुण गावहि तितु घरि सोहिला होई राम ॥ निरमल गुण साचे तनु मनु साचा
 विचि साचा पुरखु प्रभु सोई राम ॥ सभु सचु वरतै सचो बोलै जो सचु करै सु होई ॥ जह देखा तह सचु
 पसरिआ अवरु न दूजा कोई ॥ सचे उपजै सचि समावै मरि जनमै दूजा होई ॥ नानक सभु किछु आपे
 करता आपि करावै सोई ॥३॥ सचे भगत सोहहि दरवारे सचो सचु वखाणे राम ॥ घट अंतरे साची बाणी
 साचो आपि पछाणे राम ॥ आपु पछाणहि ता सचु जाणहि साचे सोझी होई ॥ सचा सबदु सची है सोभा
 साचे ही सुखु होई ॥ साचि रते भगत डिक रंगी दूजा रंगु न कोई ॥ नानक जिस कउ मसतकि लिखिआ
 तिसु सचु परापति होई ॥४॥२॥३॥ सूही महला ३ ॥ जुग चारे धन जे भवै बिनु सतिगुर सोहागु न

होई राम ॥ निहचलु राजु सदा हरि केरा तिसु बिनु अवरु न कोई राम ॥ तिसु बिनु अवरु न कोई सदा
 सचु सोई गुरुमुखि एको जाणिआ ॥ धन पिर मेलावा होआ गुरुमती मनु मानिआ ॥ सतिगुरु मिलिआ
 ता हरि पाडिआ बिनु हरि नावै मुकति न होई ॥ नानक कामणि कंतै रावे मनि मानिअै सुखु होई ॥१॥
 सतिगुरु सेवि धन बालडीए हरि वरु पावहि सोई राम ॥ सदा होवहि सोहागणी फिरि मैला वेसु न होई
 राम ॥ फिरि मैला वेसु न होई गुरुमुखि बूझै कोई हउमै मारि पछाणिआ ॥ करणी कार कमावै सबदि
 समावै अंतरि एको जाणिआ ॥ गुरुमुखि प्रभु रावे दिनु राती आपणा साची सोभा होई ॥ नानक कामणि
 पिरु रावे आपणा रवि रहिआ प्रभु सोई ॥२॥ गुर की कार करे धन बालडीए हरि वरु देडि मिलाए
 राम ॥ हरि कै रंगि रती है कामणि मिलि प्रीतम सुखु पाए राम ॥ मिलि प्रीतम सुखु पाए सचि समाए
 सचु वरतै सभ थाई ॥ सचा सीगारु करे दिनु राती कामणि सचि समाई ॥ हरि सुखदाता सबदि
 पछाता कामणि लडिआ कंठि लाए ॥ नानक महली महलु पछाणै गुरुमती हरि पाए ॥३॥ सा धन बाली
 धुरि मेली मेरै प्रभि आपि मिलाई राम ॥ गुरुमती घटि चानणु होआ प्रभु रवि रहिआ सभ थाई राम ॥
 प्रभु रवि रहिआ सभ थाई मंनि वसाई पूरबि लिखिआ पाडिआ ॥ सेज सुखाली मेरे प्रभ भाणी सचु
 सीगारु बणाडिआ ॥ कामणि निरमल हउमै मलु खोई गुरुमति सचि समाई ॥ नानक आपि मिलाई
 करतै नामु नवै निधि पाई ॥४॥३॥४॥ सूही महला ३ ॥ हरि हरे हरि गुण गावहु हरि गुरुमुखे पाए
 राम ॥ अनदिनो सबदि खहु अनहद सबद वजाए राम ॥ अनहद सबद वजाए हरि जीउ घरि आए हरि
 गुण गावहु नारी ॥ अनदिनु भगति करहि गुर आगै सा धन कंत पिआरी ॥ गुर का सबदु वसिआ घट
 अंतरि से जन सबदि सुहाए ॥ नानक तिन घरि सद ही सोहिला हरि करि किरपा घरि आए ॥१॥ भगता
 मनि आन्नदु भडिआ हरि नामि रहे लिव लाए राम ॥ गुरुमुखे मनु निरमलु होआ निरमल हरि गुण
 गाए राम ॥ निरमल गुण गाए नामु मंनि वसाए हरि की अमृत बाणी ॥ जिन् मनि वसिआ सेई जन

निसतरे घटि घटि सबदि समाणी ॥ तेरे गुण गावहि सहजि समावहि सबदे मेलि मिलाए ॥ नानक
 सफल जनमु तिन केरा जि सतिगुरि हरि मारगि पाए ॥२॥ संतसंगति सिउ मेलु भइआ हरि हरि
 नामि समाए राम ॥ गुर कै सबदि सद जीवन मुक्त भए हरि कै नामि लिव लाए राम ॥ हरि नामि
 चितु लाए गुरि मेलि मिलाए मनूआ रता हरि नाले ॥ सुखदाता पाइआ मोहु चुकाइआ अनदिनु नामु
 समाले ॥ गुर सबदे राता सहजे माता नामु मनि वसाए ॥ नानक तिन घरि सद ही सोहिला जि सतिगुर
 सेवि समाए ॥३॥ बिनु सतिगुर जगु भरमि भुलाइआ हरि का महलु न पाइआ राम ॥ गुरमुखे इकि
 मेलि मिलाइआ तिन के दूख गवाइआ राम ॥ तिन के दूख गवाइआ जा हरि मनि भाइआ सदा
 गावहि रंगि राते ॥ हरि के भगत सदा जन निरमल जुगि जुगि सद ही जाते ॥ साची भगति करहि दरि
 जापहि घरि दरि सचा सोई ॥ नानक सचा सोहिला सची सचु बाणी सबदे ही सुखु होई ॥४॥४॥५॥
 सूही महला ३ ॥ जे लोड़हि वरु बालड़ीए ता गुर चरणी चितु लाए राम ॥ सदा होवहि सोहागणी हरि
 जीउ मरै न जाए राम ॥ हरि जीउ मरै न जाए गुर कै सहजि सुभाए सा धन कंत पिआरी ॥ सचि संजमि
 सदा है निरमल गुर कै सबदि सीगारी ॥ मेरा प्रभु साचा सद ही साचा जिनि आपे आपु उपाइआ ॥
 नानक सदा पिरु रावे आपणा जिनि गुर चरणी चितु लाइआ ॥१॥ पिरु पाइअड़ा बालड़ीए अनदिनु
 सहजे माती राम ॥ गुरमती मनि अनदु भइआ तितु तनि मैलु न राती राम ॥ तितु तनि मैलु न राती
 हरि प्रभि राती मेरा प्रभु मेलि मिलाए ॥ अनदिनु रावे हरि प्रभु अपणा विचहु आपु गवाए ॥ गुरमति
 पाइआ सहजि मिलाइआ अपणे प्रीतम राती ॥ नानक नामु मिलै वडिआई प्रभु रावे रंगि राती
 ॥२॥ पिरु रावे रंगि रातड़ीए पिर का महलु तिन पाइआ राम ॥ सो सहो अति निरमलु दाता जिनि
 विचहु आपु गवाइआ राम ॥ विचहु मोहु चुकाइआ जा हरि भाइआ हरि कामणि मनि भाणी ॥
 अनदिनु गुण गावै नित साचे कथे अकथ कहाणी ॥ जुग चारे साचा एको वरतै बिनु गुर किनै न

पाड़िआ ॥ नानक रंगि रवै रंगि राती जिनि हरि सेती चितु लाड़िआ ॥३॥ कामणि मनि सोहिलड़ा
 साजन मिले पिआरे राम ॥ गुरमती मनु निरमलु होआ हरि राखिआ उरि धारे राम ॥ हरि राखिआ
 उरि धारे अपना कारजु सवारे गुरमती हरि जाता ॥ प्रीतमि मोहि लड़िआ मनु मेरा पाड़िआ करम
 बिधाता ॥ सतिगुरु सेवि सदा सुखु पाड़िआ हरि वसिआ मनि मुरारे ॥ नानक मेलि लई गुरि अपुनै
 गुर कै सबदि सवारे ॥४॥५॥६॥ सूही महला ३ ॥ सोहिलड़ा हरि राम नामु गुर सबदी वीचारे राम ॥
 हरि मनु तनो गुरमुखि भीजै राम नामु पिआरे राम ॥ राम नामु पिआरे सभि कुल उधारे राम नामु मुखि
 बाणी ॥ आवण जाण रहे सुखु पाड़िआ घरि अनहद सुरति समाणी ॥ हरि हरि एको पाड़िआ हरि प्रभु
 नानक किरपा धारे ॥ सोहिलड़ा हरि राम नामु गुर सबदी वीचारे ॥१॥ हम नीवी प्रभु अति ऊचा
 किउ करि मिलिआ जाए राम ॥ गुरि मेली बहु किरपा धारी हरि कै सबदि सुभाए राम ॥ मिलु सबदि
 सुभाए आपु गवाए रंग सिउ रलीआ माणे ॥ सेज सुखाली जा प्रभु भाड़िआ हरि हरि नामि समाणे ॥
 नानक सोहागणि सा वडभागी जे चलै सतिगुर भाए ॥ हम नीवी प्रभु अति ऊचा किउ करि मिलिआ
 जाए राम ॥२॥ घटि घटे सभना विचि एको एको राम भतारो राम ॥ डिकना प्रभु दूरि वसै डिकना मनि
 आधारो राम ॥ डिकना मन आधारो सिरजणहारो वडभागी गुरु पाड़िआ ॥ घटि घटि हरि प्रभु एको
 सुआमी गुरमुखि अलखु लखाड़िआ ॥ सहजे अनदु होआ मनु मानिआ नानक ब्रहम बीचारो ॥ घटि
 घटे सभना विचि एको एको राम भतारो राम ॥३॥ गुरु सेवनि सतिगुरु दाता हरि हरि नामि समाड़िआ
 राम ॥ हरि धूड़ि देवहु मै पूरे गुर की हम पापी मुक्तु कराड़िआ राम ॥ पापी मुक्तु कराए आपु गवाए
 निज घरि पाड़िआ वासा ॥ बिबेक बुधी सुखि रैणि विहाणी गुरमति नामि प्रगासा ॥ हरि हरि अनदु
 भड़िआ दिनु राती नानक हरि मीठ लगाए ॥ गुरु सेवनि सतिगुरु दाता हरि हरि नामि समाए
 ॥४॥६॥७॥५॥७॥१२॥

रागु सूही महला ४ छंत घरु १

१९ सतिगुर प्रसादि ॥

सतिगुरु पुरखु मिलाइ अवगण विकणा गुण रवा बलि राम जीउ ॥ हरि हरि नामु धिआइ गुरबाणी नित नित चवा बलि राम जीउ ॥ गुरबाणी सद मीठी लागी पाप विकार गवाइआ ॥ हउमै रोगु गइआ भउ भागा सहजे सहजि मिलाइआ ॥ काइआ सेज गुर सबदि सुखाली गिआन तति करि भोगो ॥ अनदिनु सुखि माणे नित रलीआ नानक धुरि संजोगो ॥१॥ सतु संतोखु करि भाउ कुड़मु कुड़माई आइआ बलि राम जीउ ॥ संत जना करि मेलु गुरबाणी गावाईआ बलि राम जीउ ॥ बाणी गुर गाई परम गति पाई पंच मिले सोहाइआ ॥ गइआ करोधु ममता तनि नाठी पाखंडु भरमु गवाइआ ॥ हउमै पीर गई सुखु पाइआ आरोगत भए सरीरा ॥ गुर परसादी ब्रहमु पछाता नानक गुणी गहीरा ॥२॥ मनमुखि विछुड़ी दूरि महलु न पाए बलि गई बलि राम जीउ ॥ अंतरि ममता कूरि कूडु विहाझे कूड़ि लई बलि राम जीउ ॥ कूडु कपटु कमावै महा दुखु पावै विणु सतिगुर मगु न पाइआ ॥ उझड़ पंथि भ्रमै गावारी खिनु खिनु धके खाइआ ॥ आपे दइआ करे प्रभु दाता सतिगुरु पुरखु मिलाए ॥ जनम जनम के विछुड़े जन मेले नानक सहजि सुभाए ॥३॥ आइआ लगनु गणाइ हिरदै धन ओमाहीआ बलि राम जीउ ॥ पंडित पाधे आणि पती बहि वाचाईआ बलि राम जीउ ॥ पती वाचाई मनि वजी वधाई जब साजन सुणे घरि आए ॥ गुणी गिआनी बहि मता पकाइआ फेरे ततु दिवाए ॥ वरु पाइआ पुरखु अंगमु अगोचरु सद नवतनु बाल सखाई ॥ नानक किरपा करि कै मेले विछुड़ि कदे न जाई ॥४॥१॥ सूही महला ४ ॥ हरि पहिलड़ी लाव परविरती करम दृड़ाइआ बलि राम जीउ ॥ बाणी ब्रहमा वेदु धरमु दृड़हु पाप तजाइआ बलि राम जीउ ॥ धरमु दृड़हु हरि नामु धिआवहु सिमृति नामु दृड़ाइआ ॥ सतिगुरु गुरु पूरा आराधहु सभि किलविख पाप गवाइआ ॥ सहज अन्नदु

होआ वडभागी मनि हरि हरि मीठा लाइआ ॥ जनु कहै नानकु लाव पहिली आरंभु काजु रचाइआ ॥१॥ हरि दूजड़ी लाव सतिगुरु पुरखु मिलाइआ बलि राम जीउ ॥ निरभउ भै मनु होइ हउमै मैलु गवाइआ बलि राम जीउ ॥ निरमलु भउ पाइआ हरि गुण गाइआ हरि वेखै रामु हटूरे ॥ हरि आतम रामु पसारिआ सुआमी सरब रहिआ भरपूरे ॥ अंतरि बाहरि हरि प्रभु एको मिलि हरि जन मंगल गाए ॥ जन नानक दूजी लाव चलाई अनहद सबद वजाए ॥२॥ हरि तीजड़ी लाव मनि चाउ भइआ बैरागीआ बलि राम जीउ ॥ संत जना हरि मेलु हरि पाइआ वडभागीआ बलि राम जीउ ॥ निरमलु हरि पाइआ हरि गुण गाइआ मुखि बोली हरि बाणी ॥ संत जना वडभागी पाइआ हरि कथीअै अकथ कहाणी ॥ हिरदै हरि हरि हरि धुनि उपजी हरि जपीअै मसतकि भागु जीउ ॥ जनु नानकु बोले तीजी लावै हरि उपजै मनि बैरागु जीउ ॥३॥ हरि चउथड़ी लाव मनि सहजु भइआ हरि पाइआ बलि राम जीउ ॥ गुरुमुखि मिलिआ सुभाइ हरि मनि तनि मीठा लाइआ बलि राम जीउ ॥ हरि मीठा लाइआ मेरे प्रभ भाइआ अनदिनु हरि लिव लाई ॥ मन चिंदिआ फलु पाइआ सुआमी हरि नामि वजी वाधाई ॥ हरि प्रभि ठाकुरि काजु रचाइआ धन हिरदै नामि विगासी ॥ जनु नानकु बोले चउथी लावै हरि पाइआ प्रभु अविनासी ॥४॥२॥

१ॐ सतिगुर प्रसादि ॥

रागु सूही छंत महला ४ घरु २ ॥ गुरुमुखि हरि गुण गाए ॥ हिरदै रसन रसाए ॥ हरि रसन रसाए मेरे प्रभ भाए मिलिआ सहजि सुभाए ॥ अनदिनु भोग भोगे सुखि सोवै सबदि रहै लिव लाए ॥ वडै भागि गुरु पूरा पाईअै अनदिनु नामु धिआए ॥ सहजे सहजि मिलिआ जगजीवनु नानक सुनि समाए ॥१॥ संगति संत मिलाए ॥ हरि सरि निरमलि नाए ॥ निरमलि जलि नाए मैलु गवाए भए पवितु सरीरा ॥ दुरमति मैलु गई भ्रमु भागा हउमै बिनठी पीरा ॥ नदरि प्रभू सतसंगति पाई निज घरि होआ

वासा ॥ हरि मंगल रसि रसन रसाए नानक नामु प्रगासा ॥२॥ अंतरि रतनु बीचारे ॥ गुरमुखि नामु पिआरे ॥ हरि नामु पिआरे सबदि निसतारे अगिआनु अधेरु गवाडिआ ॥ गिआनु प्रचंडु बलिआ घटि चानणु घर मंदर सोहाडिआ ॥ तनु मनु अरपि सीगार बणाए हरि प्रभ साचे भाडिआ ॥ जो प्रभु कहै सोई परु कीजै नानक अंकि समाडिआ ॥३॥ हरि प्रभि काजु रचाडिआ ॥ गुरमुखि वीआहणि आडिआ ॥ वीआहणि आडिआ गुरमुखि हरि पाडिआ सा धन कंत पिआरी ॥ संत जना मिलि मंगल गाए हरि जीउ आपि सवारी ॥ सुरि नर गण गंधरब मिलि आए अपूरब जंज बणाई ॥ नानक प्रभु पाडिआ मै साचा ना कदे मरै न जाई ॥४॥१॥३॥

रागु सूही छंत महला ४ घरु ३

१९ सतिगुर प्रसादि ॥

आवहो संत जनहु गुण गावह गोविंद केरे राम ॥ गुरमुखि मिलि रहीअै घरि वाजहि सबद घनेरे राम ॥ सबद घनेरे हरि प्रभ तेरे तू करता सभ थाई ॥ अहिनिमि जपी सदा सालाही साच सबदि लिव लाई ॥ अनदिनु सहजि रहै रंगि राता राम नामु रिद पूजा ॥ नानक गुरमुखि एकु पछाणै अवरु न जाणै दूजा ॥१॥ सभ महि रवि रहिआ सो प्रभु अंतरजामी राम ॥ गुर सबदि खै रवि रहिआ सो प्रभु मेरा सुआमी राम ॥ प्रभु मेरा सुआमी अंतरजामी घटि घटि रविआ सोई ॥ गुरमति सचु पाईअै सहजि समाईअै तिसु बिनु अवरु न कोई ॥ सहजे गुण गावा जे प्रभ भावा आपे लए मिलाए ॥ नानक सो प्रभु सबदे जापै अहिनिमि नामु धिआए ॥२॥ इहु जगो दुतरु मनमुखु पारि न पाई राम ॥ अंतरे हउमै ममता कामु क्रोधु चतुराई राम ॥ अंतरि चतुराई थाडि न पाई बिरथा जनमु गवाडिआ ॥ जम मगि दुखु पावै चोटा खावै अंति गडिआ पछुताडिआ ॥ बिनु नावै को बेली नाही पुतु कुटंबु सुतु भाई ॥ नानक माडिआ मोहु पसारा आगै साथि न जाई ॥३॥ हउ पूछउ अपना सतिगुरु दाता किन बिधि दुतरु तरीअै राम ॥ सतिगुर भाडि चलहु जीवतिआ इव मरीअै राम ॥ जीवतिआ मरीअै

भउजलु तरीअै गुरमुखि नामि समावै ॥ पूरा पुरखु पाइआ वडभागी सचि नामि लिव लावै ॥ मति परगासु भई मनु मानिआ राम नामि वडिआई ॥ नानक प्रभु पाइआ सबदि मिलाइआ जोती जोति मिलाई ॥४॥१॥४॥

सूही महला ४ घरु ५

१९ सतिगुर प्रसादि ॥

गुरु संत जनो पिआरा मै मिलिआ मेरी तृसना बुझि गईआसे ॥ हउ मनु तनु देवा सतिगुरै मै मेले प्रभ गुणतासे ॥ धनु धन्नु गुरू वड पुरखु है मै दसे हरि साबासे ॥ वडभागी हरि पाइआ जन नानक नामि विगासे ॥१॥ गुरु सजणु पिआरा मै मिलिआ हरि मारगु पंथु दसाहा ॥ घरि आवहु चिरी विछुंनिआ मिलु सबदि गुरू प्रभ नाहा ॥ हउ तुझु बाझहु खरी उडीणीआ जिउ जल बिनु मीनु मराहा ॥ वडभागी हरि धिआइआ जन नानक नामि समाहा ॥२॥ मनु दह दिसि चलि चलि भरमिआ मनमुखु भरमि भुलाइआ ॥ नित आसा मनि चितवै मन तृसना भुख लगाइआ ॥ अनता धनु धरि दबिआ फिरि बिखु भालण गइआ ॥ जन नानक नामु सलाहि तू बिनु नावै पचि पचि मुडिआ ॥३॥ गुरु सुंदरु मोहनु पाइ करे हरि प्रेम बाणी मनु मारिआ ॥ मेरै हिरदै सुधि बुधि विसरि गई मन आसा चिंत विसारिआ ॥ मै अंतरि वेदन प्रेम की गुर देखत मनु साधारिआ ॥ वडभागी प्रभ आइ मिलु जनु नानकु खिनु खिनु वारिआ ॥४॥१॥५॥ सूही छंत महला ४ ॥ मारेहिसु वे जन हउमै बिखिआ जिनि हरि प्रभ मिलण न दितीआ ॥ देह कंचन वे वन्नीआ इनि हउमै मारि विगुतीआ ॥ मोहु माइआ वे सभ कालखा इनि मनमुखि मूड़ि सजुतीआ ॥ जन नानक गुरमुखि उबरे गुर सबदी हउमै छुटीआ ॥१॥ वसि आणिहु वे जन इसु मन कउ मनु बासे जिउ नित भउदिआ ॥ दुखि रैणि वे विहाणीआ नित आसा आस करेदिआ ॥ गुरु पाइआ वे संत जनो मनि आस पूरी हरि चउदिआ ॥ जन नानक प्रभ देहु मती छडि आसा नित सुखि सउदिआ ॥२॥ सा धन आसा चिति करे राम राजिआ हरि प्रभ सेजड़ीअै आई ॥ मेरा ठाकुरु

अगम दड़िआलु है राम राजिआ करि किरपा लेहु मिलाई ॥ मेरै मनि तनि लोचा गुरमुखे राम राजिआ
हरि सरधा सेज विछाई ॥ जन नानक हरि प्रभ भाणीआ राम राजिआ मिलिआ सहजि सुभाई ॥३॥
इकतु सेजै हरि प्रभो राम राजिआ गुरु दसे हरि मेलेई ॥ मै मनि तनि प्रेम बैरागु है राम राजिआ गुरु
मेले किरपा करेई ॥ हउ गुर विटहु घोलि घुमाइआ राम राजिआ जीउ सतिगुर आगै देई ॥ गुरु
तुठा जीउ राम राजिआ जन नानक हरि मेलेई ॥४॥२॥६॥५॥७॥६॥१८॥

रागु सूही छंत महला ५ घरु १

१९८ सतिगुर प्रसादि ॥

सुणि बावरे तू काए देखि भुलाना ॥ सुणि बावरे नेहु कूड़ा लाइओ कुसंभ रंगाना ॥ कूड़ी डेखि भुलो अहु
लहै न मुलो गोविंद नामु मजीठा ॥ थीवहि लाला अति गुलाला सबदु चीनि गुर मीठा ॥ मिथिआ मोहि
मगनु थी रहिआ झूठ संगि लपटाना ॥ नानक दीन सरणि किरपा निधि राखु लाज भगताना ॥१॥
सुणि बावरे सेवि ठाकुरु नाथु पराणा ॥ सुणि बावरे जो आइआ तिसु जाणा ॥ निहचलु हभ वैसी सुणि
परदेसी संतसंगि मिलि रहीअै ॥ हरि पाईअै भागी सुणि बैरागी चरण प्रभू गहि रहीअै ॥ एहु मनु
दीजै संक न कीजै गुरमुखि तजि बहु माणा ॥ नानक दीन भगत भव तारण तेरे किआ गुण आखि वखाणा
॥२॥ सुणि बावरे किआ कीचै कूड़ा मानो ॥ सुणि बावरे हभु वैसी गरबु गुमानो ॥ निहचलु हभ जाणा
मिथिआ माणा संत प्रभू होइ दासा ॥ जीवत मरीअै भउजलु तरीअै जे थीवै करमि लिखिआसा ॥ गुरु
सेवीजै अंमृतु पीजै जिसु लावहि सहजि धिआनो ॥ नानकु सरणि पड़िआ हरि दुआरै हउ बलि बलि
सद कुरबानो ॥३॥ सुणि बावरे मतु जाणहि प्रभु मै पाइआ ॥ सुणि बावरे थीउ रेणु जिनी प्रभु
धिआइआ ॥ जिनि प्रभु धिआइआ तिनि सुखु पाइआ वडभागी दरसनु पाईअै ॥ थीउ निमाणा सद
कुरबाणा सगला आपु मिटाईअै ॥ ओहु धनु भाग सुधा जिनि प्रभु लधा हम तिसु पहि आपु वेचाइआ
॥ नानक दीन सरणि सुख सागर राखु लाज अपनाइआ ॥४॥१॥ सूही महला ५ ॥ हरि चरण कमल

की टेक सतिगुरि दिती तुसि कै बलि राम जीउ ॥ हरि अमृति भरे भंडार सभु किछु है घरि तिस कै बलि राम जीउ ॥ बाबुलु मेरा वड समरथा करण कारण प्रभु हारा ॥ जिसु सिमरत दुखु कोई न लागै भउजलु पारि उतारा ॥ आदि जुगादि भगतन का राखा उसतति करि करि जीवा ॥ नानक नामु महा रसु मीठा अनदिनु मनि तनि पीवा ॥१॥ हरि आपे लए मिलाइ किउ वेछोड़ा थीवई बलि राम जीउ ॥ जिस नो तेरी टेक सो सदा सद जीवई बलि राम जीउ ॥ तेरी टेक तुझै ते पाई साचे सिरजणहारा ॥ जिस ते खाली कोई नाही औसा प्रभू हमारा ॥ संत जना मिलि मंगलु गाइआ दिनु रैन आस तुमारी ॥ सफलु दरसु भेटिआ गुरु पूरा नानक सद बलिहारी ॥२॥ संमलिआ सचु थानु मानु महतु सचु पाइआ बलि राम जीउ ॥ सतिगुरु मिलिआ दइआलु गुण अबिनासी गाइआ बलि राम जीउ ॥ गुण गोविंद गाउ नित नित प्राण प्रीतम सुआमीआ ॥ सुभ दिवस आए गहि कंठि लाए मिले अंतरजामीआ ॥ सतु संतोखु वजहि वाजे अनहदा झुणकारे ॥ सुणि भै बिनासे सगल नानक प्रभ पुरख करणैहारे ॥३॥ उपजिआ ततु गिआनु साहुरै पेईअै इकु हरि बलि राम जीउ ॥ ब्रहमै ब्रहमु मिलिआ कोइ न साकै भिन्न करि बलि राम जीउ ॥ बिसमु पेखै बिसमु सुणीअै बिसमादु नदरी आइआ ॥ जलि थलि महीअलि पूरन सुआमी घटि घटि रहिआ समाइआ ॥ जिस ते उपजिआ तिसु माहि समाइआ कीमति कहणु न जाए ॥ जिस के चलत न जाही लखणे नानक तिसहि धिआए ॥४॥२॥

रागु सूही छंत महला ५ घरु २

१६ सतिगुर प्रसादि ॥

गोविंद गुण गावण लागे ॥ हरि रंगि अनदिनु जागे ॥ हरि रंगि जागे पाप भागे मिले संत पिआरिआ ॥ गुर चरण लागे भरम भागे काज सगल सवारिआ ॥ सुणि स्रवण बाणी सहजि जाणी हरि नामु जपि वडभागै ॥ बिनवन्ति नानक सरणि सुआमी जीउ पिंडु प्रभ आगै ॥१॥ अनहत सबदु सुहावा ॥ सचु मंगलु हरि जसु गावा ॥ गुण गाइ हरि हरि दूख नासे रहसु उपजै मनि घणा ॥ मनु तन्नु निरमलु

देखि दरसनु नामु प्रभ का मुखि भणा ॥ होइ रेण साधू प्रभ अराधू आपणे प्रभ भावा ॥ बिनवंति नानक दइआ धारहु सदा हरि गुण गावा ॥२॥ गुर मिलि सागरु तरिआ ॥ हरि चरण जपत निसतरिआ ॥ हरि चरण धिआए सभि फल पाए मिटे आवण जाणा ॥ भाइ भगति सुभाइ हरि जपि आपणे प्रभ भावा ॥ जपि एकु अलख अपार पूरन तिसु बिना नही कोई ॥ बिनवंति नानक गुरि भरमु खोइआ जत देखा तत सोई ॥३॥ पतित पावन हरि नामा ॥ पूरन संत जना के कामा ॥ गुरु संतु पाइआ प्रभु धिआइआ सगल इछा पुन्नीआ ॥ हउ ताप बिनसे सदा सरसे प्रभ मिले चिरी विछुंनिआ ॥ मनि साति आई वजी वधाई मनहु कटे न वीसरै ॥ बिनवंति नानक सतिगुरि दृडाइआ सदा भजु जगदीसरै ॥४॥१॥३॥

रागु सूही छंत महला ५ घरु ३

१६ सतिगुर प्रसादि ॥

तू ठाकुरो बैरागरो मै जेही घण चेरी राम ॥ तूं सागरो रतनागरो हउ सार न जाणा तेरी राम ॥ सार न जाणा तू वड दाणा करि मिहरंमति साँई ॥ किरपा कीजै सा मति दीजै आठ पहर तुधु धिआई ॥ गरबु न कीजै रेण होवीजै ता गति जीअरे तेरी ॥ सभ ऊपरि नानक का ठाकुरु मै जेही घण चेरी राम ॥१॥ तुम् गउहर अति गहिर गंभीरा तुम पिर हम बहुरीआ राम ॥ तुम वडे वडे वड ऊचे हउ इतनीक लहुरीआ राम ॥ हउ किछु नाही एको तूहै आपे आपि सुजाना ॥ अमृत दृसटि निमख प्रभ जीवा सरब रंग रस माना ॥ चरणह सरनी दासह दासी मनि मउलै तनु हरीआ ॥ नानक ठाकुरु सरब समाणा आपन भावन करीआ ॥२॥ तुझु ऊपरि मेरा है माणा तूहै मेरा ताणा राम ॥ सुरति मति चतुराई तेरी तू जाणाइहि जाणा राम ॥ सोई जाणै सोई पछाणै जा कउ नदरि सिरंदे ॥ मनमुखि भूली बहुती राही फाथी माइआ फंदे ॥ ठाकुर भाणी सा गुणवंती तिन ही सभ रंग माणा ॥ नानक की धर तूहै ठाकुर तू नानक का माणा ॥३॥ हउ वारी वंजा घोली वंजा तू परबतु मेरा ओला राम ॥ हउ बलि जाई लख लख लख

बरीआ जिनि भ्रमु परदा खोला राम ॥ मिटे अंधारे तजे बिकारे ठाकुर सिउ मनु माना ॥ प्रभ जी भाणी
 भई निकाणी सफल जनमु परवाना ॥ भई अमोली भारा तोली मुकति जुगति दरु खोला ॥ कहु नानक
 हउ निरभउ होई सो प्रभु मेरा ओला ॥४॥१॥४॥ सूही महला ५ ॥ साजनु पुरखु सतिगुरु मेरा पूरा
 तिसु बिनु अवरु न जाणा राम ॥ मात पिता भाई सुत बंधप जीअ प्राण मनि भाणा राम ॥ जीउ पिंडु
 सभु तिस का दीआ सरब गुणा भरपूरे ॥ अंतरजामी सो प्रभु मेरा सरब रहिआ भरपूरे ॥ ता की सरणि
 सरब सुख पाए होए सरब कलिआणा ॥ सदा सदा प्रभ कउ बलिहारै नानक सद कुरबाणा ॥१॥ औसा
 गुरु वडभागी पाईअै जितु मिलिअै प्रभु जापै राम ॥ जनम जनम के किलविख उतरहि हरि संत धूड़ी
 नित नापै राम ॥ हरि धूड़ी नाईअै प्रभू धिआईअै बाहुड़ि जोनि न आईअै ॥ गुर चरणी लागे भ्रम
 भउ भागे मनि चिंदिआ फलु पाईअै ॥ हरि गुण नित गाए नामु धिआए फिरि सोगु नाही संतापै ॥
 नानक सो प्रभु जीअ का दाता पूरा जिसु परतापै ॥२॥ हरि हरे हरि गुण निधे हरि संतन कै वसि आए
 राम ॥ संत चरण गुर सेवा लागे तिनी परम पद पाए राम ॥ परम पदु पाइआ आपु मिटाइआ हरि
 पूरन किरपा धारी ॥ सफल जनमु होआ भउ भागा हरि भेटिआ एकु मुरारी ॥ जिस का सा तिन ही मेलि
 लीआ जोती जोति समाइआ ॥ नानक नामु निरंजन जपीअै मिलि सतिगुर सुखु पाइआ ॥३॥ गाउ
 मंगलो नित हरि जनहु पुन्नी इछ सबाई राम ॥ रंगि रते अपुने सुआमी सेती मरै न आवै जाई राम
 ॥ अबिनासी पाइआ नामु धिआइआ सगल मनोरथ पाए ॥ साँति सहज आन्नद घनेरे गुर चरणी मनु
 लाए ॥ पूरि रहिआ घटि घटि अबिनासी थान थन्नतरि साई ॥ कहु नानक कारज सगले पूरे
 गुर चरणी मनु लाई ॥४॥२॥५॥ सूही महला ५ ॥ करि किरपा मेरे प्रीतम सुआमी नेत्र देखहि दरसु
 तेरा राम ॥ लाख जिहवा देहु मेरे पिआरे मुखु हरि आराधे मेरा राम ॥ हरि आराधे जम पंथु साधे दूखु
 न विआपै कोई ॥ जलि थलि महीअलि पूरन सुआमी जत देखा तत सोई ॥ भ्रम मोह बिकार नाठे प्रभु

नेर हू ते नेरा ॥ नानक कउ प्रभ किरपा कीजै नेत्र देखहि दरसु तेरा ॥१॥ कोटि करन दीजहि प्रभ प्रीतम
 हरि गुण सुणीअहि अबिनासी राम ॥ सुणि सुणि डिहु मनु निरमलु होवै कटीअै काल की फासी राम ॥
 कटीअै जम फासी सिमरि अबिनासी सगल मंगल सुगिआना ॥ हरि हरि जपु जपीअै दिनु राती लागै
 सहजि धिआना ॥ कलमल दुख जारे प्रभू चितारे मन की दुरमति नासी ॥ कहु नानक प्रभ किरपा कीजै
 हरि गुण सुणीअहि अबिनासी ॥२॥ करोड़ि हसत तेरी टहल कमावहि चरण चलहि प्रभ मारगि राम
 ॥ भव सागर नाव हरि सेवा जो चढ़ै तिसु तारगि राम ॥ भवजलु तरिआ हरि हरि सिमरिआ सगल
 मनोरथ पूरे ॥ महा बिकार गए सुख उपजे बाजे अनहद तूरे ॥ मन बाँछत फल पाए सगले कुदरति कीम
 अपारगि ॥ कहु नानक प्रभ किरपा कीजै मनु सदा चलै तैरै मारगि ॥३॥ एहो वरु एहा वडिआई डिहु
 धनु होइ वडभागा राम ॥ एहो रंगु एहो रस भोगा हरि चरणी मनु लागा राम ॥ मनु लागा चरणे प्रभ की
 सरणे करण कारण गोपाला ॥ सभु किछु तेरा तू प्रभु मेरा मेरे ठाकुर दीन दड़िआला ॥ मोहि निरगुण
 प्रीतम सुख सागर संतसंगि मनु जागा ॥ कहु नानक प्रभ किरपा कीनी चरण कमल मनु लागा ॥४॥
 ३॥६॥ सूही महला ५ ॥ हरि जपे हरि मंदरु साजिआ संत भगत गुण गावहि राम ॥ सिमरि सिमरि
 सुआमी प्रभु अपना सगले पाप तजावहि राम ॥ हरि गुण गाड़ि परम पदु पाड़िआ प्रभ की उत्तम बाणी
 ॥ सहज कथा प्रभ की अति मीठी कथी अकथ कहाणी ॥ भला संजोगु मूरतु पलु साचा अबिचल नीव
 रखाई ॥ जन नानक प्रभ भए दड़िआला सरब कला बणि आई ॥१॥ आन्नदा वजहि नित वाजे पारब्रह्म
 मनि वूठा राम ॥ गुरुमुखे सचु करणी सारी बिनसे भ्रम भै झूठा राम ॥ अनहद बाणी गुरुमुखि वखाणी जसु
 सुणि सुणि मनु तनु हरिआ ॥ सरब सुखा तिस ही बणि आए जो प्रभि अपना करिआ ॥ घर महि नव निधि
 भरे भंडारा राम नामि रंगु लागा ॥ नानक जन प्रभु कदे न विसरै पूरन जा के भागा ॥२॥ छाड़िआ प्रभि
 छत्रपति कीनी सगली तपति बिनासी राम ॥ दूख पाप का डेरा ढाठा कारजु आड़िआ रासी राम ॥ हरि

प्रभि फुरमाइआ मिटी बलाइआ साचु धरमु पुन्नु फलिआ ॥ सो प्रभु अपुना सदा धिआईअै सोवत बैसत
 खलिआ ॥ गुण निधान सुख सागर सुआमी जलि थलि महीअलि सोई ॥ जन नानक प्रभ की सरणार्ई
 तिसु बिनु अवरु न कोई ॥३॥ मेरा घरु बनिआ बनु तालु बनिआ प्रभ परसे हरि राइआ राम ॥ मेरा
 मनु सोहिआ मीत साजन सरसे गुण मंगल हरि गाइआ राम ॥ गुण गाइ प्रभू धिआइ साचा सगल
 इछा पाईआ ॥ गुर चरण लागे सदा जागे मनि वजीआ वाधाईआ ॥ करी नदरि सुआमी सुखह गामी
 हलतु पलतु सवारिआ ॥ बिनवंति नानक नित नामु जपीअै जीउ पिंडु जिनि धारिआ ॥४॥४॥७॥
 सूही महला ५ ॥ भै सागरो भै सागरु तरिआ हरि हरि नामु धिआए राम ॥ बोहिथड़ा हरि चरण अराधे
 मिलि सतिगुर पारि लघाए राम ॥ गुर सबदी तरीअै बहुड़ि न मरीअै चूकै आवण जाणा ॥ जो किछु
 करै सोई भल मानउ ता मनु सहजि समाणा ॥ दूख न भूख न रोगु न बिआपै सुख सागर सरणी पाए ॥
 हरि सिमरि सिमरि नानक रंगि राता मन की चिंत मिटाए ॥१॥ संत जना हरि मंत्रु दृड़ाइआ हरि
 साजन वसगति कीने राम ॥ आपनड़ा मनु आगै धरिआ सरबसु ठाकुरि दीने राम ॥ करि अपुनी दासी
 मिटी उदासी हरि मंदरि थिति पाई ॥ अनद बिनोद सिमरहु प्रभु साचा विछुड़ि कबहू न जाई ॥ सा
 वडभागणि सदा सोहागणि राम नाम गुण चीने ॥ कहु नानक खहि रंगि राते प्रेम महा रसि भीने ॥२॥
 अनद बिनोद भए नित सखीए मंगल सदा हमारै राम ॥ आपनड़ै प्रभि आपि सीगारी सोभावंती नारे
 राम ॥ सहज सुभाइ भए किरपाला गुण अवगण न बीचारिआ ॥ कंठि लगाइ लीए जन अपुने राम
 नाम उरि धारिआ ॥ मान मोह मद सगल बिआपी करि किरपा आपि निवारे ॥ कहु नानक भै सागरु
 तरिआ पूरन काज हमारे ॥३॥ गुण गोपाल गावहु नित सखीहो सगल मनोरथ पाए राम ॥ सफल जनमु
 होआ मिलि साधू एकंकारु धिआए राम ॥ जपि एक प्रभू अनेक रविआ सरब मंडलि छाइआ ॥ ब्रहमो
 पसारा ब्रहमु पसरिआ सभु ब्रहमु दृसटी आइआ ॥ जलि थलि महीअलि पूरि पूरन तिसु बिना नही

जाए ॥ पेखि दरसनु नानक बिगसे आपि लए मिलाए ॥४॥५॥८॥ सूही महला ५ ॥ अबिचल नगरु
 गोबिंद गुरु का नामु जपत सुखु पाइआ राम ॥ मन डिछे सेई फल पाए करतै आपि वसाइआ राम ॥
 करतै आपि वसाइआ सरब सुख पाइआ पुत भाई सिख बिगासे ॥ गुण गावहि पूरन परमेसुर कारजु
 आइआ रासे ॥ प्रभु आपि सुआमी आपे रखा आपि पिता आपि माइआ ॥ कहु नानक सतिगुर
 बलिहारी जिनि एहु थानु सुहाइआ ॥१॥ घर मंदर हटनाले सोहे जिसु विचि नामु निवासी राम ॥ संत
 भगत हरि नामु अराधहि कटीअै जम की फासी राम ॥ काटी जम फासी प्रभि अबिनासी हरि हरि नामु
 धिआए ॥ सगल समग्री पूरन होई मन डिछे फल पाए ॥ संत सजन सुखि माणहि रलीआ दूख दरद
 भ्रम नासी ॥ सबदि सवारे सतिगुरि पूरै नानक सद बलि जासी ॥२॥ दाति खसम की पूरी होई नित
 नित चढ़ै सवाई राम ॥ पारब्रहमि खसमाना कीआ जिस दी वडी वडिआई राम ॥ आदि जुगादि
 भगतन का राखा सो प्रभु भइआ दइआला ॥ जीअ जंत सभि सुखी वसाए प्रभि आपे करि प्रतिपाला ॥
 दह दिस पूरि रहिआ जसु सुआमी कीमति कहणु न जाई ॥ कहु नानक सतिगुर बलिहारी जिनि
 अबिचल नीव रखाई ॥३॥ गिआन धिआन पूरन परमेसुर हरि हरि कथा नित सुणीअै राम ॥ अनहद
 चोज भगत भव भंजन अनहद वाजे धुनीअै राम ॥ अनहद झुणकारे ततु बीचारे संत गोसटि नित होवै ॥
 हरि नामु अराधहि मैलु सभ काटहि किलविख सगले खोवै ॥ तह जनम न मरणा आवण जाणा बहुड़ि न
 पाईअै जोनीअै ॥ नानक गुरु परमेसरु पाइआ जिसु प्रसादि डिछ पुनीअै ॥४॥६॥६॥ सूही महला ५ ॥
 संता के कारजि आपि खलोइआ हरि कंमु करावणि आइआ राम ॥ धरति सुहावी तालु सुहावा विचि
 अंमृत जलु छाडिआ राम ॥ अंमृत जलु छाडिआ पूरन साजु कराइआ सगल मनोरथ पूरे ॥ जै जै कारु
 भइआ जग अंतरि लाथे सगल विसूरे ॥ पूरन पुरख अचुत अबिनासी जसु वेद पुराणी गाइआ ॥
 अपना बिरदु रखिआ परमेसरि नानक नामु धिआइआ ॥१॥ नव निधि सिधि रिधि दीने करते तोटि

न आवै काई राम ॥ खात खरचत बिलछत सुखु पाइआ करते की दाति सवाई राम ॥ दाति सवाई निखुटि न जाई अंतरजामी पाइआ ॥ कोटि बिघन सगले उठि नाठे दूखु न नेड़ै आइआ ॥ साँति सहज आन्नद घनेरे बिनसी भूख सबाई ॥ नानक गुण गावहि सुआमी के अचरजु जिसु वडिआई राम ॥२॥ जिस का कारजु तिन ही कीआ माणसु किआ वेचारा राम ॥ भगत सोहनि हरि के गुण गावहि सदा करहि जैकारा राम ॥ गुण गाइ गोबिंद अनद उपजे साधसंगति संगि बनी ॥ जिनि उदमु कीआ ताल केरा तिस की उपमा किआ गनी ॥ अठसठि तीरथ पुन्न किरिआ महा निरमल चारा ॥ पतित पावनु बिरदु सुआमी नानक सबद अधारा ॥३॥ गुण निधान मेरा प्रभु करता उसतति कउनु करीजै राम ॥ संता की बेन्नती सुआमी नामु महा रसु दीजै राम ॥ नामु दीजै दानु कीजै बिसरु नाही झिक खिनो ॥ गुण गोपाल उचरु रसना सदा गाईअै अनदिनो ॥ जिसु प्रीति लागी नाम सेती मनु तनु अमृत भीजै ॥ बिनवंति नानक झिछ पुन्नी पेखि दरसनु जीजै ॥४॥७॥१०॥

रागु सूही महला ५ छंत

१६ सतिगुर प्रसादि ॥

मिठ बोलड़ा जी हरि सजणु सुआमी मोरा ॥ हउ संमलि थकी जी ओहु कदे न बोलै कउरा ॥ कउड़ा बोलि न जानै पूरन भगवानै अउगणु को न चितारे ॥ पतित पावनु हरि बिरदु सदाए झिकु तिलु नही भन्नै घाले ॥ घट घट वासी सरब निवासी नैरे ही ते नेरा ॥ नानक दासु सदा सरणागति हरि अमृत सजणु मेरा ॥१॥ हउ बिसमु भई जी हरि दरसनु देखि अपारा ॥ मेरा सुंदरु सुआमी जी हउ चरन कमल पग छारा ॥ प्रभ पेखत जीवा ठंढी थीवा तिसु जेवडु अवरु न कोई ॥ आदि अंति मधि प्रभु रविआ जलि थलि महीअलि सोई ॥ चरन कमल जपि सागरु तरिआ भवजल उतरे पारा ॥ नानक सरणि पूरन परमेसुर तेरा अंतु न पारावारा ॥२॥ हउ निमख न छोडा जी हरि प्रीतम प्रान अधारो ॥ गुरि सतिगुर कहिआ जी साचा अगम बीचारो ॥ मिलि साधू दीना ता नामु लीना जनम मरण दुख नाठे ॥ सहज सूख

आन्नद घनेरे हउमै बिनठी गाठे ॥ सभ कै मधि सभ हू ते बाहरि राग दोख ते निआरो ॥ नानक दास गोबिंद सरणार्ह हरि प्रीतमु मनहि सधारो ॥३॥ मै खोजत खोजत जी हरि निहचलु सु घरु पाइआ ॥ सभि अधुव डिठे जीउ ता चरन कमल चितु लाइआ ॥ प्रभु अबिनासी हउ तिस की दासी मरै न आवै जाए ॥ धरम अरथ काम सभि पूरन मनि चिंदी इछ पुजाए ॥ सुति सिमृति गुन गावहि करते सिध साधिक मुनि जन धिआइआ ॥ नानक सरनि कृपा निधि सुआमी वडभागी हरि हरि गाइआ ॥४॥१॥११॥

१९ सतिगुर प्रसादि ॥ वार सूही की सलोका नालि महला ३ ॥ सलोकु मः ३ ॥ सूहै वेसि दोहागणी पर पिरु रावण जाइ ॥ पिरु छोडिआ घरि आपणै मोही दूजै भाइ ॥ मिठा करि कै खाइआ बहु सादहु वधिआ रोगु ॥ सुधु भतारु हरि छोडिआ फिरि लगा जाइ विजोगु ॥ गुरमुखि होवै सु पलटिआ हरि राती साजि सीगारि ॥ सहजि सचु पिरु राविआ हरि नामा उर धारि ॥ आगिआकारी सदा सोहागणि आपि मेली करतारि ॥ नानक पिरु पाइआ हरि साचा सदा सोहागणि नारि ॥१॥ मः ३ ॥ सूहवीए निमाणीए सो सहु सदा समालि ॥ नानक जनमु सवारहि आपणा कुलु भी छुटी नालि ॥२॥ पउड़ी ॥ आपे तखतु रचाइओनु आकास पताला ॥ हुकमे धरती साजीअनु सची धरम साला ॥ आपि उपाइ खपाइदा सचे दीन दइआला ॥ सभना रिजकु संबाहिदा तेरा हुकमु निराला ॥ आपे आपि वरतदा आपे प्रतिपाला ॥१॥ सलोकु मः ३ ॥ सूहब ता सोहागणी जा मंनि लैहि सचु नाउ ॥ सतिगुरु अपणा मनाइ लै रूपु चड़ी ता अगला दूजा नाही थाउ ॥ अैसा सीगारु बणाइ तू मैला कदे न होवई अहिनिस्सि लागै भाउ ॥ नानक सोहागणि का किआ चिहनु है अंदरि सचु मुखु उजला खसमै माहि समाइ ॥१॥ मः ३ ॥ लोका वे हउ सूहवी सूहा वेसु करी ॥ वेसी सहु न पाईअै करि करि वेस रही ॥ नानक तिनी सहु पाइआ जिनी गुर की सिख सुणी ॥ जो तिसु भावै सो थीअै इनि बिधि कंत मिली ॥२॥

पउड़ी ॥ हुकमी सृसटि साजीअनु बहु भिति संसारा ॥ तेरा हुकमु न जापी केतड़ा सचे अलख अपारा ॥
 इकना नो तू मेलि लैहि गुर सबदि बीचारा ॥ सचि रते से निरमले हउमै तजि विकारा ॥ जिसु तू
 मेलहि सो तुधु मिलै सोई सचिआरा ॥२॥ सलोकु मः ३ ॥ सूहवीए सूहा सभु संसारु है जिन दुरमति
 दूजा भाउ ॥ खिन महि झूठु सभु बिनसि जाइ जिउ टिकै न बिरख की छाउ ॥ गुरमुखि लालो लालु है
 जिउ रंगि मजीठ सचड़ाउ ॥ उलटी सकति सिवै घरि आई मनि वसिआ हरि अमृत नाउ ॥
 नानक बलिहारी गुर आपणे जितु मिलिअै हरि गुण गाउ ॥१॥ मः ३ ॥ सूहा रंगु विकारु है कंतु न
 पाइआ जाइ ॥ इसु लहदे बिलम न होवई रंड बैठी दूजै भाइ ॥ मुंघ इआणी दुंमणी सूहै वेसि
 लोभाइ ॥ सबदि सचै रंगु लालु करि भै भाइ सीगारु बणाइ ॥ नानक सदा सोहागणी जि चलनि
 सतिगुर भाइ ॥२॥ पउड़ी ॥ आपे आपि उपाइअनु आपि कीमति पाई ॥ तिस दा अंतु न जापई
 गुर सबदि बुझाई ॥ माइआ मोहु गुबारु है दूजै भरमाई ॥ मनमुख ठउर न पाइनी फिरि आवै
 जाई ॥ जो तिसु भावै सो थीअै सभ चलै रजाई ॥३॥ सलोकु मः ३ ॥ सूहै वेसि कामणि कुलखणी जो प्रभ
 छोडि पर पुरख धरे पिआरु ॥ ओसु सीलु न संजमु सदा झूठु बोलै मनमुखि करम खुआरु ॥ जिसु पूरबि
 होवै लिखिआ तिसु सतिगुरु मिलै भतारु ॥ सूहा वेसु सभु उतारि धरे गलि पहिरै खिमा सीगारु ॥
 पेईअै साहुरै बहु सोभा पाए तिसु पूज करे सभु सैसारु ॥ ओह रलाई किसै दी ना रलै जिसु रावे
 सिरजनहारु ॥ नानक गुरमुखि सदा सुहागणी जिसु अविनासी पुरखु भरतारु ॥१॥ मः १ ॥ सूहा रंगु
 सुपनै निसी बिनु तागे गलि हारु ॥ सचा रंगु मजीठ का गुरमुखि ब्रहम बीचारु ॥ नानक प्रेम महा रसी
 सभि बुरिआईआ छारु ॥२॥ पउड़ी ॥ इहु जगु आपि उपाइओनु करि चोज विडानु ॥ पंच धातु
 विचि पाईअनु मोहु झूठु गुमानु ॥ आवै जाइ भवाईअै मनमुखु अगिआनु ॥ इकना आपि बुझाईओनु
 गुरमुखि हरि गिआनु ॥ भगति खजाना बखसिओनु हरि नामु निधानु ॥४॥ सलोकु मः ३ ॥ सूहवीए

सूहा वेसु छडि तू ता पिर लगी पिआरु ॥ सूहै वेसि पिरु किनै न पाइओ मनमुखि दझि मुई गावारि ॥
 सतिगुरि मिलिअै सूहा वेसु गडिआ हउमै विचहु मारि ॥ मनु तनु रता लालु होआ रसना रती गुण
 सारि ॥ सदा सोहागणि सबटु मनि भै भाडि करे सीगारु ॥ नानक करमी महलु पाइआ पिरु राखिआ
 उर धारि ॥१॥ मः ३ ॥ मुंधे सूहा परहरहु लालु करहु सीगारु ॥ आवण जाणा वीसरै गुर सबदी
 वीचारु ॥ मुंध सुहावी सोहणी जिसु घरि सहजि भतारु ॥ नानक सा धन रावीअै रावे रावणहारु ॥२॥
 पउड़ी ॥ मोहु कूडु कुटंबु है मनमुखु मुगधु रता ॥ हउमै मेरा करि मुए किछु साथि न लिता ॥ सिर उपरि
 जमकालु न सुझई दूजै भरमिता ॥ फिरि वेला हथि न आवई जमकालि वसि किता ॥ जेहा धुरि लिखि
 पाइओनु से करम कमिता ॥५॥ सलोकु मः ३ ॥ सतीआ एहि न आखीअनि जो मड़िआ लगि जलमनि ॥
 नानक सतीआ जाणीअनि जि बिरहे चोट मरंनि ॥१॥ मः ३ ॥ भी सो सतीआ जाणीअनि सील संतोखि
 रह्वनि ॥ सेवनि साई आपणा नित उठि संमालमनि ॥२॥ मः ३ ॥ कंता नालि महेलीआ सेती अगि
 जलाहि ॥ जे जाणहि पिरु आपणा ता तनि दुख सहाहि ॥ नानक कंत न जाणनी से किउ अगि जलाहि
 ॥ भावै जीवउ कै मरउ दूरहु ही भजि जाहि ॥३॥ पउड़ी ॥ तुधु दुखु सुखु नालि उपाइआ लेखु करतै
 लिखिआ ॥ नावै जेवड होर दाति नाही तिसु रूपु न रिखिआ ॥ नामु अखुटु निधानु है गुरमुखि मनि
 वसिआ ॥ करि किरपा नामु देवसी फिरि लेखु न लिखिआ ॥ सेवक भाडि से जन मिले जिन हरि जपु
 जपिआ ॥६॥ सलोकु मः २ ॥ जिनी चलणु जाणिआ से किउ करहि विथार ॥ चलण सार न जाणनी
 काज सवारणहार ॥१॥ मः २ ॥ राति कारणि धनु संचीअै भलके चलणु होइ ॥ नानक नालि न चलई
 फिरि पछुतावा होइ ॥२॥ मः २ ॥ बधा चटी जो भरे ना गुणु ना उपकारु ॥ सेती खुसी सवारीअै नानक
 कारजु सारु ॥३॥ मः २ ॥ मनहठि तरफ न जिपई जे बहुता घाले ॥ तरफ जिणै सत भाउ दे जन
 नानक सबटु वीचारे ॥४॥ पउड़ी ॥ करतै कारणु जिनि कीआ सो जाणै सोई ॥ आपे सृसटि उपाईअनु

आपे फुनि गोई ॥ जुग चारे सभ भवि थकी किनि कीमति होई ॥ सतिगुरि एकु विखालिआ मनि तनि
 सुखु होई ॥ गुरमुखि सदा सलाहीअै करता करे सु होई ॥७॥ सलोक महला २ ॥ जिना भउ तिनू नाहि
 भउ मुचु भउ निभविआह ॥ नानक एहु पटंतरा तितु दीबाणि गड़िआह ॥१॥ मः २ ॥ तुरदे कउ
 तुरदा मिलै उडते कउ उडता ॥ जीवते कउ जीवता मिलै मूए कउ मूआ ॥ नानक सो सालाहीअै जिनि
 कारणु कीआ ॥२॥ पउड़ी ॥ सचु धिआइनि से सचे गुर सबदि वीचारी ॥ हउमै मारि मनु निरमला
 हरि नामु उरि धारी ॥ कोठे मंडप माड़ीआ लगि पए गावारी ॥ जिनि कीए तिसहि न जाणनी
 मनमुखि गुबारी ॥ जिसु बुझाड़िहि सो बुझसी सचिआ किआ जंत विचारी ॥८॥ सलोक मः ३ ॥ कामणि
 तउ सीगारु करि जा पहिलाँ कंतु मनाइ ॥ मनु सेजै कंतु न आवई एवै बिरथा जाइ ॥ कामणि पिर
 मनु मानिआ तउ बणिआ सीगारु ॥ कीआ तउ परवाणु है जा सहु धरे पिआरु ॥ भउ सीगारु तबोल
 रसु भोजनु भाउ करेइ ॥ तनु मनु सउपे कंत कउ तउ नानक भोगु करेइ ॥१॥ मः ३ ॥ काजल फूल
 तंबोल रसु ले धन कीआ सीगारु ॥ सेजै कंतु न आइओ एवै भड़िआ विकारु ॥२॥ मः ३ ॥ धन पिरु
 एहि न आखीअनि बहनि डिकठे होइ ॥ एक जोति दुइ मूरती धन पिरु कहीअै सोइ ॥३॥ पउड़ी ॥
 भै बिनु भगति न होवई नामि न लगै पिआरु ॥ सतिगुरि मिलिअै भउ ऊपजै भै भाइ रंगु सवारि
 ॥ तनु मनु रता रंग सिउ हउमै तृसना मारि ॥ मनु तनु निरमलु अति सोहणा भेटिआ कृसन
 मुरारि ॥ भउ भाउ सभु तिस दा सो सचु वरतै संसारि ॥६॥ सलोक मः १ ॥ वाहु खसम तू वाहु
 जिनि रचि रचना हम कीए ॥ सागर लहरि समुंद सर वेलि वरस वराहु ॥ आपि खड़ोवहि आपि
 करि आपीणै आपाहु ॥ गुरमुखि सेवा थाइ पवै उनमनि तनु कमाहु ॥ मसकति लहहु मजूरीआ
 मंगि मंगि खसम दराहु ॥ नानक पुर दर वेपरवाह तउ दरि ऊणा नाहि को सचा वेपरवाहु ॥१॥
 महला १ ॥ उजल मोती सोहणे रतना नालि जुड़नि ॥ तिन जरु वैरी नानका जि बुढे थीइ मरनि ॥

२॥ पउड़ी ॥ हरि सालाही सदा सदा तनु मनु सउपि सरीरु ॥ गुर सबदी सचु पाइआ सचा गहिर गंभीरु ॥ मनि तनि हिरदै रवि रहिआ हरि हीरा हीरु ॥ जनम मरण का दुखु गइआ फिरि पवै न फीरु ॥ नानक नामु सलाहि तू हरि गुणी गहीरु ॥१०॥ सलोक मः १ ॥ नानक इहु तनु जालि जिनि जलिअै नामु विसारिआ ॥ पउदी जाइ परालि पिछै हथु न अंबडै तितु निवंधै तालि ॥१॥ मः १ ॥ नानक मन के कंम फिटिआ गणत न आवही ॥ किती लहा सद्दाम जा बखसे ता धका नही ॥२॥ पउड़ी ॥ सचा अमरु चलाइओनु करि सचु फुरमाणु ॥ सदा निहचलु रवि रहिआ सो पुरखु सुजाणु ॥ गुर परसादी सेवीअै सचु सबदि नीसाणु ॥ पूरा थाटु बणाइआ रंगु गुरमति माणु ॥ अगम अगोचरु अलखु है गुरमुखि हरि जाणु ॥११॥ सलोक मः १ ॥ नानक बदरा माल का भीतरि धरिआ आणि ॥ खोटे खरे परखीअनि साहिब कै दीबाणि ॥१॥ मः १ ॥ नावण चले तीरथी मनि खोटै तनि चोर ॥ इकु भाउ लथी नातिआ दुइ भा चड़ीअसु होर ॥ बाहरि धोती तूमड़ी अंदरि विसु निकोर ॥ साध भले अणनातिआ चोर सि चोरा चोर ॥२॥ पउड़ी ॥ आपे हुकमु चलाइदा जगु धंधै लाइआ ॥ इकि आपे ही आपि लाइअनु गुर ते सुखु पाइआ ॥ दह दिस इहु मनु धावदा गुरि ठाकि रहाइआ ॥ नावै नो सभ लोचदी गुरमती पाइआ ॥ धुरि लिखिआ मेटि न सकीअै जो हरि लिखि पाइआ ॥१२॥ सलोक मः १ ॥ दुइ दीवे चउदह हटनाले ॥ जेते जीअ तेते वणजारे ॥ खुले हट होआ वापारु ॥ जो पहुचै सो चलणहारु ॥ धरमु दलालु पाए नीसाणु ॥ नानक नामु लाहा परवाणु ॥ घरि आए वजी वाधाई ॥ सच नाम की मिली वडिआई ॥१॥ मः १ ॥ राती होवनि कालीआ सुपेदा से वन्न ॥ दिहु बगा तपै घणा कालिआ काले वन्न ॥ अंधे अकली बाहरे मूरख अंध गिआनु ॥ नानक नदरी बाहरे कबहि न पावहि मानु ॥२॥ पउड़ी ॥ काइआ कोटु रचाइआ हरि सचै आपे ॥ इकि दूजै भाइ खुआइअनु हउमै विचि विआपे ॥ इहु मानस जनमु दुलम्भु सा मनमुख संतापे ॥ जिसु आपि बुझाए सो बुझसी जिसु सतिगुरु थापे ॥ सभु जगु खेलु

रचाइओनु सभ वरतै आपे ॥१३॥ सलोक मः १ ॥ चोरा जारा रंडीआ कुटणीआ दीबाणु ॥ वेदीना
 की दोसती वेदीना का खाणु ॥ सिफती सार न जाणनी सदा वसै सैतानु ॥ गदहु चंदनि खउलीअै भी
 साहू सिउ पाणु ॥ नानक कूडै कतिअै कूड़ा तणीअै ताणु ॥ कूड़ा कपडु कछीअै कूड़ा पैनणु माणु ॥१॥
 मः १ ॥ बाँगा बुरगू सिंडीआ नाले मिली कलाण ॥ इकि दाते इकि मंगते नामु तेरा परवाणु ॥
 नानक जिनी सुणि कै मंनिआ हउ तिना विटहु कुरबाणु ॥२॥ पउड़ी ॥ माइआ मोहु सभु कूडु है
 कूडो होइ गइआ ॥ हउमै झगड़ा पाइओनु झगडै जगु मुइआ ॥ गुरमुखि झगडु चुकाइओनु इको
 रवि रहिआ ॥ सभु आतम रामु पछाणिआ भउजलु तरि गइआ ॥ जोति समाणी जोति विचि हरि
 नामि समइआ ॥१४॥ सलोक मः १ ॥ सतिगुर भीखिआ देहि मै तूं संमथु दातारु ॥ हउमै गरबु
 निवारीअै कामु क्रोधु अह्वकारु ॥ लबु लोभु परजालीअै नामु मिलै आधारु ॥ अहिनिशि नवतन
 निरमला मैला कबहूं न होइ ॥ नानक इह बिधि छुटीअै नदरि तेरी सुखु होइ ॥१॥ मः १ ॥ इको
 कंतु सबाईआ जिती दरि खड़ीआह ॥ नानक कंतै रतीआ पुछहि बातड़ीआह ॥२॥ मः १ ॥ सभे कंतै
 रतीआ मै दोहागणि कितु ॥ मै तनि अवगण एतड़े खसमु न फेरे चितु ॥३॥ मः १ ॥ हउ बलिहारी
 तिन कउ सिफति जिना दै वाति ॥ सभि राती सोहागणी इक मै दोहागणि राति ॥४॥ पउड़ी ॥ दरि
 मंगतु जाचै दानु हरि दीजै कृपा करि ॥ गुरमुखि लेहु मिलाइ जनु पावै नामु हरि ॥ अनहद सबदु
 वजाइ जोती जोति धरि ॥ हिरदैं हरि गुण गाइ जै जै सबदु हरि ॥ जग महि वरतै आपि हरि सेती
 प्रीति करि ॥१५॥ सलोक मः १ ॥ जिनी न पाइओ प्रेम रसु कंत न पाइओ साउ ॥ सुंजे घर का
 पाहुणा जिउ आइआ तिउ जाउ ॥१॥ मः १ ॥ सउ ओलामे दिनै के राती मिलनि सहस ॥ सिफति
 सलाहणु छडि कै करंगी लगा ह्यसु ॥ फिटु इवेहा जीविआ जितु खाइ वधाइआ पेटु ॥ नानक सचे नाम
 विणु सभो दुसमनु हेतु ॥२॥ पउड़ी ॥ ढाढी गुण गावै नित जनमु सवारिआ ॥ गुरमुखि सेवि सलाहि

सचा उर धारिआ ॥ घरु दरु पावै महलु नामु पिआरिआ ॥ गुरमुखि पाड़िआ नामु हउ गुर कउ
 वारिआ ॥ तू आपि सवारहि आपि सिरजनहारिआ ॥१६॥ सलोक मः १ ॥ दीवा बलै अंधेरा जाड़ि ॥
 बेद पाठ मति पापा खाड़ि ॥ उगवै सूरु न जापै चंदु ॥ जह गिआन प्रगासु अगिआनु मिटंतु ॥ बेद
 पाठ संसार की कार ॥ पड़ि पड़ि पंडित करहि बीचार ॥ बिनु बूझै सभ होड़ि खुआर ॥ नानक गुरमुखि
 उतरसि पारि ॥१॥ मः १ ॥ सबदै सादु न आड़िओ नामि न लगो पिआरु ॥ रसना फिका बोलणा नित
 नित होड़ि खुआरु ॥ नानक पड़िअै किरति कमावणा कोड़ि न मेटणहारु ॥२॥ पउड़ी ॥ जि प्रभु सालाहे
 आपणा सो सोभा पाए ॥ हउमै विचहु दूरि करि सचु मंनि वसाए ॥ सचु बाणी गुण उचरै सचा सुखु पाए
 ॥ मेलु भड़िआ चिरी विछुंनिआ गुर पुरखि मिलाए ॥ मनु मैला इव सुधु है हरि नामु धिआए ॥१७॥
 सलोक मः १ ॥ काड़िआ कूमल फुल गुण नानक गुपसि माल ॥ एनी फुली रउ करे अवर कि
 चुणीअहि डाल ॥१॥ महला २ ॥ नानक तिना बसंतु है जिन् घरि वसिआ कंतु ॥ जिन के कंत दिसापुरी
 से अहिनिस्सि फिरहि जलमत्त ॥२॥ पउड़ी ॥ आपे बखसे दड़िआ करि गुर सतिगुर बचनी ॥ अनदिनु
 सेवी गुण रवा मनु सचै रचनी ॥ प्रभु मेरा बेअंतु है अंतु किनै न लखनी ॥ सतिगुर चरणी लगिआ
 हरि नामु नित जपनी ॥ जो इछै सो फलु पाड़िसी सभि घरै विचि जचनी ॥१८॥ सलोक मः १ ॥ पहिल
 बसंतै आगमनि पहिला मउलिओ सोड़ि ॥ जितु मउलिअै सभ मउलीअै तिसहि न मउलिहु कोड़ि ॥
 १॥ मः २ ॥ पहिल बसंतै आगमनि तिस का करहु बीचारु ॥ नानक सो सालाहीअै जि सभसै दे आधारु
 ॥२॥ मः २ ॥ मिलिअै मिलिआ ना मिलै मिलै मिलिआ जे होड़ि ॥ अंतर आतमै जो मिलै मिलिआ
 कहीअै सोड़ि ॥३॥ पउड़ी ॥ हरि हरि नामु सलाहीअै सचु कार कमावै ॥ दूजी कारै लगिआ फिरि जोनी
 पावै ॥ नामि रतिआ नामु पाईअै नामे गुण गावै ॥ गुर कै सबदि सलाहीअै हरि नामि समावै ॥
 सतिगुर सेवा सफल है सेविअै फल पावै ॥१९॥ सलोक मः २ ॥ किस ही कोई कोड़ि मंजु निमाणी

डिक्कु तू ॥ किउ न मरीजै रोडि जा लगु चिति न आवही ॥१॥ मः २ ॥ जाँ सुखु ता सहु राविओ दुखि भी संमालिओडि ॥ नानकु कहै सिआणीए डिउ कंत मिलावा होडि ॥२॥ पउड़ी ॥ हउ किआ सालाही किरम जंतु वडी तेरी वडिआई ॥ तू अगम दडिआलु अगंमु है आपि लैहि मिलाई ॥ मै तुझ बिनु बेली को नही तू अंति सखाई ॥ जो तेरी सरणागती तिन लैहि छडाई ॥ नानक वेपरवाहु है तिसु तिलु न तमाई ॥२०॥१॥

रागु सूही बाणी श्री कबीर जीउ तथा सभना भगता की ॥ कबीर के १९॥सतिगुर प्रसादि ॥
 अवतरि आडि कहा तुम कीना ॥ राम को नामु न कबहू लीना ॥१॥ राम न जपहु कवन मति लागे ॥ मरि जडिबे कउ किआ करहु अभागे ॥१॥ रहाउ ॥ दुख सुख करि कै कुटंबु जीवाडिआ ॥ मरती बार डिकसर दुखु पाडिआ ॥२॥ कंठ गहन तब करन पुकारा ॥ कहि कबीर आगे ते न संमारा ॥३॥१॥
 सूही कबीर जी ॥ थरहर कंपै बाला जीउ ॥ ना जानउ किआ करसी पीउ ॥१॥ रैन गई मत दिनु भी जाडि ॥ भवर गए बग बैठे आडि ॥१॥ रहाउ ॥ काचै करवै रहै न पानी ॥ ह्यसु चलिआ काडिआ कुमलानी ॥२॥ कुआर कंनिआ जैसे करत सीगारा ॥ किउ रलीआ मानै बाझु भतारा ॥३॥ काग उडावत भुजा पिरानी ॥ कहि कबीर इह कथा सिरानी ॥४॥२॥ सूही कबीर जीउ ॥ अमलु सिरानो लेखा देना ॥ आए कठिन दूत जम लेना ॥ किआ तै खटिआ कहा गवाडिआ ॥ चलहु सिताब दीबानि बुलाडिआ ॥१॥ चलु दरहालु दीवानि बुलाडिआ ॥ हरि फुरमानु दरगह का आडिआ ॥१॥ रहाउ ॥ करउ अरदासि गाव किछु बाकी ॥ लेउ निबेरि आजु की राती ॥ किछु भी खरचु तुमारा सारउ ॥ सुबह निवाज सराडि गुजारउ ॥२॥ साधसंगि जा कउ हरि रंगु लागा ॥ धनु धनु सो जनु पुरखु सभागा ॥ ईत ऊत जन सदा सुहेले ॥ जनमु पदारथु जीति अमोले ॥३॥ जागतु सोडिआ जनमु गवाडिआ ॥ मालु धनु जोरिआ भडिआ पराडिआ ॥ कहु कबीर तेई नर भूले ॥ खसमु बिसारि माटी

संगि रूले ॥४॥३॥ सूही कबीर जीउ ललित ॥ थाके नैन स्रवन सुनि थाके थाकी सुंदरि काइआ ॥ जरा हाक दी सभ मति थाकी एक न थाकसि माइआ ॥१॥ बावरे तै गिआन बीचारु न पाइआ ॥ बिरथा जनमु गवाइआ ॥१॥ रहाउ ॥ तब लगु प्रानी तिसै सरेवहु जब लगु घट महि सासा ॥ जे घटु जाइ त भाउ न जासी हरि के चरन निवासा ॥२॥ जिस कउ सबटु बसावै अंतरि चूकै तिसहि पिआसा ॥ हुकमै बूझै चउपड़ि खेलै मनु जिणि ढाले पासा ॥३॥ जो जन जानि भजहि अबिगत कउ तिन का कछू न नासा ॥ कहु कबीर ते जन कबहु न हारहि ढालि जु जानहि पासा ॥४॥४॥ सूही ललित कबीर जीउ ॥ एकु कोटु पंच सिकदारा पंचे मागहि हाला ॥ जिमी नाही मै किसी की बोई औसा देनु दुखाला ॥१॥ हरि के लोगा मो कउ नीति डसै पटवारी ॥ उपरि भुजा करि मै गुर पहि पुकारिआ तिनि हउ लीआ उवारी ॥१॥ रहाउ ॥ नउ डाडी दस मुंसफ धावहि रईअति बसन न देही ॥ डोरी पूरी मापहि नाही बहु बिसटाला लेही ॥२॥ बहतरि घर डिकु पुरखु समाइआ उनि दीआ नामु लिखाई ॥ धरम राइ का दफतरु सोधिआ बाकी रिजम न काई ॥३॥ संता कउ मति कोई निंदहु संत रामु है एको ॥ कहु कबीर मै सो गुरु पाइआ जा का नाउ बिबेको ॥४॥५॥

रागु सूही बाणी श्री रविदास जीउ की

१६॥ सतिगुर प्रसादि ॥

सह की सार सुहागनि जानै ॥ तजि अभिमानु सुख रलीआ मानै ॥ तनु मनु देइ न अंतरु राखै ॥ अवरा देखि न सुनै अभाखै ॥१॥ सो कत जानै पीर पराई ॥ जा कै अंतरि दरदु न पाई ॥१॥ रहाउ ॥ दुखी दुहागनि दुइ पख हीनी ॥ जिनि नाह निरंतरि भगति न कीनी ॥ पुर सलात का पंथु दुहेला ॥ संगि न साथी गवनु डिकेला ॥२॥ दुखीआ दरदवंदु दरि आइआ ॥ बहुतु पिआस जबाबु न पाइआ ॥ कहि रविदास सरनि प्रभ तेरी ॥ जिउ जानहु तिउ करु गति मेरी ॥३॥१॥ सूही ॥ जो दिन आवहि सो दिन जाही ॥ करना कूचु रहनु थिरु नाही ॥ संगु चलत है हम भी चलना ॥ दूरि गवनु सिर उपरि

मरना ॥१॥ किआ तू सोड़िआ जागु इआना ॥ तै जीवनु जगि सचु करि जाना ॥१॥ रहाउ ॥ जिनि जीउ दीआ सु रिजकु अंबरावै ॥ सभ घट भीतरि हाटु चलावै ॥ करि बंदिगी छाडि मै मेरा ॥ हिरदै नामु समारि सवेरा ॥२॥ जनमु सिरानो पंथु न सवारा ॥ साँझ परी दह दिस अंधिआरा ॥ कहि रविदास निदानि दिवाने ॥ चेतसि नाही दुनीआ फन खाने ॥३॥२॥ सूही ॥ ऊचे मंदर साल रसोई ॥ एक घरी फुनि रहनु न होई ॥१॥ इहु तनु औसा जैसे घास की टाटी ॥ जलि गड़िओ घासु रलि गड़िओ माटी ॥१॥ रहाउ ॥ भाई बंध कुटंब सहेरा ॥ ओड़ि भी लागे काटु सवेरा ॥२॥ घर की नारि उरहि तन लागी ॥ उह तउ भूतु भूतु करि भागी ॥३॥ कहि रविदास सभै जगु लूटिआ ॥ हम तउ एक रामु कहि छूटिआ ॥४॥३॥

१६ सतिगुर प्रसादि ॥

रागु सूही बाणी सेख फरीद जी की ॥ तपि तपि लुहि लुहि हाथ मरोरउ ॥ बावलि होई सो सहु लोरउ ॥ तै सहि मन महि कीआ रोसु ॥ मुझु अवगन सह नाही दोसु ॥१॥ तै साहिब की मै सार न जानी ॥ जोबनु खोड़ि पाछै पछुतानी ॥१॥ रहाउ ॥ काली कोड़िल तू कित गुन काली ॥ अपने प्रीतम के हउ बिरहै जाली ॥ पिरहि बिहून कतहि सुखु पाए ॥ जा होड़ि कृपालु ता प्रभू मिलाए ॥२॥ विधण खूही मुंघ डिकेली ॥ ना को साथी ना को बेली ॥ करि किरपा प्रभि साधसंगि मेली ॥ जा फिरि देखा ता मेरा अलहु बेली ॥३॥ वाट हमारी खरी उडीणी ॥ खंनिअहु तिखी बहुतु पिईणी ॥ उसु ऊपरि है मारगु मेरा ॥ सेख फरीदा पंथु समारि सवेरा ॥४॥१॥ सूही ललित ॥ बेड़ा बंधि न सकिओ बंधन की वेला ॥ भरि सरवरु जब ऊछलै तब तरणु दुहेला ॥१॥ हथु न लाड़ि कसुंभड़ै जलि जासी ढोला ॥१॥ रहाउ ॥ इक आपीनै पतली सह करे बोला ॥ दुधा थणी न आवई फिरि होड़ि न मेला ॥२॥ कहै फरीदु सहेलीहो सहु अलाएसी ॥ ह्यसु चलसी डुंमणा अहि तनु ढेरी थीसी ॥३॥२॥

१ॐ सति नामु करता पुरखु निरभउ निरवैरु अकाल मूरति अजूनी सैभं गुर प्रसादि ॥

रागु बिलावलु महला १ चउपदे घरु १ ॥

तू सुलतानु कहा हउ मीआ तेरी कवन वडाई ॥ जो तू देहि सु कहा सुआमी मै मूरख कहणु न जाई ॥१॥ तेरे गुण गावा देहि बुझाई ॥ जैसे सच महि रहउ रजाई ॥१॥ रहाउ ॥ जो किछु होआ सभु किछु तुझ ते तेरी सभ असनाई ॥ तेरा अंतु न जाणा मेरे साहिब मै अंधुले किआ चतुराई ॥२॥ किआ हउ कथी कथे कथि देखा मै अकथु न कथना जाई ॥ जो तुधु भावै सोई आखा तिलु तेरी वडिआई ॥३॥ एते कूकर हउ बेगाना भउका इसु तन ताई ॥ भगति हीणु नानकु जे होइगा ता खसमै नाउ न जाई ॥ ४॥१॥ बिलावलु महला १ ॥ मनु मंदरु तनु वेस कलमंदरु घट ही तीरथि नावा ॥ एकु सबदु मेरे प्राणि बसतु है बाहुड़ि जनमि न आवा ॥१॥ मनु बेधिआ दइआल सेती मेरी माई ॥ कउणु जाणै पीर पराई ॥ हम नाही चिंत पराई ॥१॥ रहाउ ॥ अगम अगोचर अलख अपारा चिंता करहु हमारी ॥ जलि थलि महीअलि भरिपुरि लीणा घटि घटि जोति तुमारी ॥२॥ सिख मति सभ बुधि तुमारी मंदिर छावा तेरे ॥ तुझ बिनु अवरु न जाणा मेरे साहिबा गुण गावा नित तेरे ॥३॥ जीअ जंत सभि सरणि तुमारी सरब चिंत तुधु पासे ॥ जो तुधु भावै सोई चंगा इक नानक की अरदासे ॥४॥२॥ बिलावलु महला १ ॥ आपे सबदु आपे नीसानु ॥ आपे सुरता आपे जानु ॥ आपे करि करि वेखै ताणु ॥ तू दाता

नामु परवाणु ॥१॥ अैसा नामु निरंजन देउ ॥ हउ जाचिकु तू अलख अभेउ ॥१॥ रहाउ ॥ माइआ मोहु धरकटी नारि ॥ भूंडी कामणि कामणिआरि ॥ राजु रूपु झूठा दिन चारि ॥ नामु मिलै चानणु अंधिआरि ॥२॥ चखि छोडी सहसा नही कोइ ॥ बापु दिसै वेजाति न होइ ॥ एके कउ नाही भउ कोइ ॥ करता करे करावै सोइ ॥३॥ सबदि मुए मनु मन ते मारिआ ॥ ठाकि रहे मनु साचै धारिआ ॥ अवरु न सूझै गुर कउ वारिआ ॥ नानक नामि रते निसतारिआ ॥४॥३॥ बिलावलु महला १ ॥ गुर बचनी मनु सहज धिआने ॥ हरि कै रंगि रता मनु माने ॥ मनमुख भरमि भुले बउराने ॥ हरि बिनु किउ रहीअै गुर सबदि पछाने ॥१॥ बिनु दरसन कैसे जीवउ मेरी माई ॥ हरि बिनु जीअरा रहि न सकै खिनु सतिगुरि बूझ बुझाई ॥१॥ रहाउ ॥ मेरा प्रभु बिसरै हउ मरउ दुखाली ॥ सासि गिरासि जपउ अपुने हरि भाली ॥ सद बैरागनि हरि नामु निहाली ॥ अब जाने गुरमुखि हरि नाली ॥२॥ अकथ कथा कहीअै गुर भाइ ॥ प्रभु अगम अगोचरु देइ दिखाइ ॥ बिनु गुर करणी किआ कार कमाइ ॥ हउमै मेटि चलै गुर सबदि समाइ ॥३॥ मनमुखु विछुडै खोटी रासि ॥ गुरमुखि नामि मिलै साबासि ॥ हरि किरपा धारी दासनि दास ॥ जन नानक हरि नाम धनु रासि ॥४॥४॥

बिलावलु महला ३ घरु १

१ॐ सतिगुर प्रसादि ॥

ध्रिगु ध्रिगु खाइआ ध्रिगु ध्रिगु सोइआ ध्रिगु ध्रिगु कापडु अंगि चड़ाइआ ॥ ध्रिगु सरीरु कुटंब सहित सिउ जितु हुणि खसमु न पाइआ ॥ पउड़ी छुड़की फिरि हाथि न आवै अहिला जनमु गवाइआ ॥१॥ दूजा भाउ न देई लिव लागणि जिनि हरि के चरण विसारे ॥ जगजीवन दाता जन सेवक तेरे तिन के तै दूख निवारे ॥१॥ रहाउ ॥ तू दइआलु दइआपति दाता किआ एहि जंत विचारे ॥ मुक्त बंध सभि तुझ ते होए अैसा आखि वखाणे ॥ गुरमुखि होवै सो मुक्तु कहीअै मनमुख बंध विचारे ॥२॥ सो जनु मुक्तु जिसु एक लिव लागी सदा रहै हरि नाले ॥ तिन की गहण गति कही न जाई सचै आपि

सवारे ॥ भरमि भुलाणे सि मनमुख कहीअहि ना उरवारि न पारे ॥३॥ जिस नो नदरि करे सोई जनु
 पाए गुर का सबदु समाले ॥ हरि जन माडिआ माहि निसतारे ॥ नानक भागु होवै जिसु मसतकि
 कालहि मारि बिदारे ॥४॥१॥ बिलावलु महला ३ ॥ अतुलु किउ तोलिआ जाडि ॥ दूजा होडि त सोझी
 पाडि ॥ तिस ते दूजा नाही कोडि ॥ तिस दी कीमति किकू होडि ॥१॥ गुर परसादि वसै मनि आडि ॥
 ता को जाणै दुबिधा जाडि ॥१॥ रहाउ ॥ आपि सराफु कसवटी लाए ॥ आपे परखे आपि चलाए ॥ आपे
 तोले पूरा होडि ॥ आपे जाणै एको सोडि ॥२॥ माडिआ का रूपु सभु तिस ते होडि ॥ जिस नो मेले सु निरमलु
 होडि ॥ जिस नो लाए लगै तिसु आडि ॥ सभु सचु दिखाले ता सचि समाडि ॥३॥ आपे लिव धातु है आपे
 ॥ आपि बुझाए आपे जापे ॥ आपे सतिगुरु सबदु है आपे ॥ नानक आखि सुणाए आपे ॥४॥२॥
 बिलावलु महला ३ ॥ साहिब ते सेवकु सेव साहिब ते किया को कहै बहाना ॥ अैसा डिकु तेरा खेलु
 बनिआ है सभ महि एकु समाना ॥१॥ सतिगुरि परचै हरि नामि समाना ॥ जिसु करमु होवै सो सतिगुरु
 पाए अनदिनु लागै सहज धिआना ॥१॥ रहाउ ॥ किया कोई तेरी सेवा करे किया को करे अभिमाना
 ॥ जब अपुनी जोति खिंचहि तू सुआमी तब कोई करउ दिखा वखिआना ॥२॥ आपे गुरु चेला है आपे
 आपे गुणी निधाना ॥ जिउ आपि चलाए तिवै कोई चालै जिउ हरि भावै भगवाना ॥३॥ कहत नानकु
 तू साचा साहिबु कउणु जाणै तेरे कामाँ ॥ डिकना घर महि दे वडिआई डिकि भरमि भवहि अभिमाना
 ॥४॥३॥ बिलावलु महला ३ ॥ पूरा थाटु बणाडिआ पूरै वेखहु एक समाना ॥ इसु परपंच महि
 साचे नाम की वडिआई मतु को धरहु गुमाना ॥१॥ सतिगुर की जिस नो मति आवै सो सतिगुर माहि
 समाना ॥ इह बाणी जो जीअहु जाणै तिसु अंतरि रवै हरि नामा ॥१॥ रहाउ ॥ चहु जुगा का हुणि
 निबेड़ा नर मनुखा नो एकु निधाना ॥ जतु संजम तीरथ ओना जुगा का धरमु है कलि महि कीरति हरि नामा
 ॥२॥ जुगि जुगि आपो आपणा धरमु है सोधि देखहु बेद पुराना ॥ गुरमुखि जिनी धिआडिआ हरि हरि

जगि ते पूरे परवाना ॥३॥ कहत नानकु सचे सिउ प्रीति लाए चूकै मनि अभिमाना ॥ कहत सुणत सभे
 सुख पावहि मानत पाहि निधाना ॥४॥४॥ बिलावलु महला ३ ॥ गुरमुखि प्रीति जिस नो आपे लाए ॥
 तितु घरि बिलावलु गुर सबदि सुहाए ॥ मंगलु नारी गावहि आए ॥ मिलि प्रीतम सदा सुखु पाए ॥१॥
 हउ तिन बलिहारै जिन् हरि मंनि वसाए ॥ हरि जन कउ मिलिआ सुखु पाईअै हरि गुण गावै सहजि
 सुभाए ॥१॥ रहाउ ॥ सदा रंगि राते तेरै चाए ॥ हरि जीउ आपि वसै मनि आए ॥ आपे सोभा सद ही
 पाए ॥ गुरमुखि मेलै मेलि मिलाए ॥२॥ गुरमुखि राते सबदि रंगाए ॥ निज घरि वासा हरि गुण गाए
 ॥ रंगि चल्लै हरि रसि भाए ॥ इहु रंगु कटे न उतरै साचि समाए ॥३॥ अंतरि सबदु मिटिआ
 अगिआनु अंधेरा ॥ सतिगुर गिआनु मिलिआ प्रीतमु मेरा ॥ जो सचि राते तिन बहुड़ि न फेरा ॥ नानक
 नामु दृड़ाए पूरा गुरु मेरा ॥४॥५॥ बिलावलु महला ३ ॥ पूरे गुर ते वडिआई पाई ॥ अचिंत नामु
 वसिआ मनि आई ॥ हउमै माडिआ सबदि जलाई ॥ दरि साचै गुर ते सोभा पाई ॥१॥ जगदीस
 सेवउ मै अवरु न काजा ॥ अनदिनु अनदु होवै मनि मेरै गुरमुखि मागउ तेरा नामु निवाजा ॥१॥
 रहाउ ॥ मन की परतीति मन ते पाई ॥ पूरे गुर ते सबदि बुझाई ॥ जीवण मरणु को समसरि वेखै ॥
 बहुड़ि न मरै ना जमु पेखै ॥२॥ घर ही महि सभि कोट निधान ॥ सतिगुरि दिखाए गडिआ अभिमानु
 ॥ सद ही लागा सहजि धिआन ॥ अनदिनु गावै एको नाम ॥३॥ इसु जुग महि वडिआई पाई ॥
 पूरे गुर ते नामु धिआई ॥ जह देखा तह रहिआ समाई ॥ सदा सुखदाता कीमति नही पाई ॥४॥
 पूरै भागि गुरु पूरा पाडिआ ॥ अंतरि नामु निधानु दिखाडिआ ॥ गुर का सबदु अति मीठा लाडिआ ॥
 नानक तृसन बुझी मनि तनि सुखु पाडिआ ॥५॥६॥४॥६॥१०॥

रागु बिलावलु महला ४ घरु ३

१९ सतिगुर प्रसादि ॥

उदम मति प्रभ अंतरजामी जिउ प्रेरे तितु करना ॥ जिउ नटूआ तंतु वजाए तंती तितु वाजहि जंत

जना ॥१॥ जपि मन राम नामु रसना ॥ मसतकि लिखत लिखे गुरु पाइआ हरि हिरदै हरि बसना
 ॥१॥ रहाउ ॥ माइआ गिरसति भ्रमतु है प्रानी रखि लेवहु जनु अपना ॥ जिउ प्रहिलादु हरणाखसि
 ग्रसिओ हरि राखिओ हरि सरना ॥२॥ कवन कवन की गति मिति कहीअै हरि कीए पतित पवन्ना ॥
 ओहु ढोवै ढोर हाथि चमु चमरे हरि उधरिओ परिओ सरना ॥३॥ प्रभ दीन दइआल भगत भव तारन
 हम पापी राखु पपना ॥ हरि दासन दास दास हम करीअहु जन नानक दास दासन्ना ॥४॥१॥ बिलावलु
 महला ४ ॥ हम मूरख मुगध अगिआन मती सरणागति पुरख अजनमा ॥ करि किरपा रखि लेवहु मेरे
 ठाकुर हम पाथर हीन अकरमा ॥१॥ मेरे मन भजु राम नामै रामा ॥ गुरमति हरि रसु पाईअै होरि
 तिआगहु निहफल कामा ॥१॥ रहाउ ॥ हरि जन सेवक से हरि तारे हम निरगुन राखु उपमा ॥ तुझ बिनु
 अवरु न कोई मेरे ठाकुर हरि जपीअै वडे करंमा ॥२॥ नामहीन ध्रिगु जीवते तिन वड दूख सद्दमा ॥
 ओइ फिरि फिरि जोनि भवाईअहि मंदभागी मूड़ अकरमा ॥३॥ हरि जन नामु अधारु है धुरि पूरबि
 लिखे वड करमा ॥ गुरि सतिगुरि नामु दृडाइआ जन नानक सफलु जन्नमा ॥४॥२॥ बिलावलु
 महला ४ ॥ हमरा चितु लुभत मोहि बिखिआ बहु दुरमति मैलु भरा ॥ तुमरी सेवा करि न सकह प्रभ हम
 किउ करि मुगध तरा ॥१॥ मेरे मन जपि नरहर नामु नरहरा ॥ जन ऊपरि किरपा प्रभि धारी मिलि
 सतिगुर पारि परा ॥१॥ रहाउ ॥ हमरे पिता ठाकुर प्रभ सुआमी हरि देहु मती जसु करा ॥ तुमरै
 संगि लगे से उधरे जिउ संगि कासट लोह तरा ॥२॥ साकत नर होछी मति मधिम जिन् हरि हरि सेव
 न करा ॥ ते नर भागहीन दुहचारी ओइ जनमि मुए फिरि मरा ॥३॥ जिन कउ तुम् हरि मेलहु सुआमी
 ते न्हाए संतोख गुर सरा ॥ दुरमति मैलु गई हरि भजिआ जन नानक पारि परा ॥४॥३॥ बिलावलु
 महला ४ ॥ आवहु संत मिलहु मेरे भाई मिलि हरि हरि कथा करहु ॥ हरि हरि नामु बोहिथु है कलजुगि
 खेवटु गुर सबदि तरहु ॥१॥ मेरे मन हरि गुण हरि उचरहु ॥ मसतकि लिखत लिखे गुन गाए मिलि

संगति पारि परहु ॥१॥ रहाउ ॥ काइआ नगर महि राम रसु ऊतमु किउ पाईअै उपदेसु जन करहु ॥ सतिगुरु सेवि सफल हरि दरसनु मिलि अंमृतु हरि रसु पीअहु ॥२॥ हरि हरि नामु अंमृतु हरि मीठा हरि संतहु चाखि दिखहु ॥ गुरमति हरि रसु मीठा लागा तिन बिसरे सभि बिख रसहु ॥३॥ राम नामु रसु राम रसाइणु हरि सेवहु संत जनहु ॥ चारि पदारथ चारे पाए गुरमति नानक हरि भजहु ॥४॥४॥ बिलावलु महला ४ ॥ खत्री ब्राहमणु सूदु वैसु को जापै हरि मंत्र जपैनी ॥ गुरु सतिगुरु पारब्रह्म करि पूजहु नित सेवहु दिनसु सभ रैनी ॥१॥ हरि जन देखहु सतिगुरु नैनी ॥ जो इछहु सोई फलु पावहु हरि बोलहु गुरमति बैनी ॥१॥ रहाउ ॥ अनिक उपाव चितवीअहि बहुतेरे सा होवै जि बात होवैनी ॥ अपना भला सभु कोई बाछै सो करे जि मेरै चिति न चितैनी ॥२॥ मन की मति तिआगहु हरि जन एहा बात कठैनी ॥ अनदिनु हरि हरि नामु धिआवहु गुर सतिगुर की मति लैनी ॥३॥ मति सुमति तेरै वसि सुआमी हम जंत तू पुरखु जंतैनी ॥ जन नानक के प्रभ करते सुआमी जिउ भावै तिवै बुलैनी ॥४॥५॥ बिलावलु महला ४ ॥ अनद मूलु धिआइओ पुरखोतमु अनदिनु अनद अन्नदे ॥ धरम राइ की काणि चुकाई सभि चूके जम के छंदे ॥१॥ जपि मन हरि हरि नामु गोविंदे ॥ वडभागी गुरु सतिगुरु पाइआ गुण गाए परमान्नदे ॥१॥ रहाउ ॥ साकत मूड़ माइआ के बधिक विचि माइआ फिरहि फिरंदे ॥ तृसना जलत किरत के बाधे जिउ तेली बलद भवंदे ॥२॥ गुरुमुखि सेव लगे से उधरे वडभागी सेव करंदे ॥ जिन हरि जपिआ तिन फलु पाइआ सभि तूटे माइआ फंदे ॥३॥ आपे ठाकुरु आपे सेवकु सभु आपे आपि गोविंदे ॥ जन नानक आपे आपि सभु वरतै जिउ राखै तिवै रह्यदे ॥४॥६॥

१६ सतिगुर प्रसादि ॥

रागु बिलावलु महला ४ पड़ताल घरु १३ ॥ बोलहु भईआ राम नामु पतित पावनो ॥ हरि संत भगत

तारनो ॥ हरि भरिपुरे रहिआ ॥ जलि थले राम नामु ॥ नित गाईअै हरि दूख बिसारनो ॥१॥ रहाउ ॥
 हरि कीआ है सफल जनमु हमारा ॥ हरि जपिआ हरि दूख बिसारनहारा ॥ गुरु भेटिआ है मुकति दाता
 ॥ हरि कीई हमारी सफल जाता ॥ मिलि संगती गुन गावनो ॥१॥ मन राम नाम करि आसा ॥ भाउ
 दूजा बिनसि बिनासा ॥ विचि आसा होइ निरासी ॥ सो जनु मिलिआ हरि पासी ॥ कोई राम नाम गुन
 गावनो ॥ जनु नानकु तिसु पगि लावनो ॥२॥१॥७॥४॥६॥७॥१७॥

रागु बिलावलु महला ५ चउपदे घरु १

१९९ सतिगुर प्रसादि ॥

नदरी आवै तिसु सिउ मोहु ॥ किउ मिलीअै प्रभ अबिनासी तोहि ॥ करि किरपा मोहि मारगि पावहु ॥
 साधसंगति कै अंचलि लावहु ॥१॥ किउ तरीअै बिखिआ संसारु ॥ सतिगुरु बोहिथु पावै पारि ॥१॥
 रहाउ ॥ पवन झुलारे माइआ देइ ॥ हरि के भगत सदा थिरु सेइ ॥ हरख सोग ते रहहि निरारा ॥ सिर
 ऊपरि आपि गुरु रखवारा ॥२॥ पाइआ वेडु माइआ सरब भुइअंगा ॥ हउमै पचे दीपक देखि पतंगा
 ॥ सगल सीगार करे नही पावै ॥ जा होइ कृपालु ता गुरु मिलावै ॥३॥ हउ फिरउ उदासी मै डिकु
 रतनु दसाइआ ॥ निरमोलकु हीरा मिलै न उपाइआ ॥ हरि का मंदरु तिसु महि लालु ॥ गुरि खोलिआ
 पड़दा देखि भई निहालु ॥४॥ जिनि चाखिआ तिसु आइआ सादु ॥ जिउ गूंगा मन महि बिसमादु ॥
 आनद रूपु सभु नदरी आइआ ॥ जन नानक हरि गुण आखि समाइआ ॥५॥१॥ बिलावलु महला ५ ॥
 सरब कलिआण कीए गुरदेव ॥ सेवकु अपनी लाइओ सेव ॥ बिघनु न लागै जपि अलख अभेव ॥१॥
 धरति पुनीत भई गुन गाए ॥ दुरतु गइआ हरि नामु धिआए ॥१॥ रहाउ ॥ सभनी थाँई रविआ
 आपि ॥ आदि जुगादि जा का वड परतापु ॥ गुर परसादि न होइ संतापु ॥२॥ गुर के चरन लगे मनि
 मीठे ॥ निरबिघन होइ सभ थाँई वूठे ॥ सभि सुख पाए सतिगुर तूठे ॥३॥ पारब्रहम प्रभ भए रखवाले
 ॥ जियै कियै दीसहि नाले ॥ नानक दास खसमि प्रतिपाले ॥४॥२॥ बिलावलु महला ५ ॥ सुख निधान

प्रीतम प्रभ मेरे ॥ अगनत गुण ठाकुर प्रभ तेरे ॥ मोहि अनाथ तुमरी सरणाई ॥ करि किरपा हरि चरन धिआई ॥१॥ दड़िआ करहु बसहु मनि आइ ॥ मोहि निरगुन लीजै लड़ि लाइ ॥ रहाउ ॥ प्रभु चिति आवै ता कैसी भीड़ ॥ हरि सेवक नाही जम पीड़ ॥ सरब दूख हरि सिमरत नसे ॥ जा कै संगि सदा प्रभु बसै ॥२॥ प्रभ का नामु मनि तनि आधारु ॥ बिसरत नामु होवत तनु छारु ॥ प्रभ चिति आए पूरन सभ काज ॥ हरि बिसरत सभ का मुहताज ॥३॥ चरन कमल संगि लागी प्रीति ॥ बिसरि गई सभ दुरमति रीति ॥ मन तन अंतरि हरि हरि मंत ॥ नानक भगतन कै घरि सदा अन्नद ॥४॥३॥

रागु बिलावलु महला ५ घरु २ यानड़ीए कै घरि गावणा

१९८ सतिगुर प्रसादि ॥

मै मनि तेरी टेक मेरे पिआरे मै मनि तेरी टेक ॥ अवर सिआणपा बिरथीआ पिआरे राखन कउ तुम एक ॥१॥ रहाउ ॥ सतिगुरु पूरा जे मिलै पिआरे सो जनु होत निहाला ॥ गुर की सेवा सो करे पिआरे जिस नो होइ दड़िआला ॥ सफल मूरति गुरदेउ सुआमी सरब कला भरपूरे ॥ नानक गुरु पारब्रहमु परमेसरु सदा सदा हजूरे ॥१॥ सुणि सुणि जीवा सोइ तिना की जिन् अपुना प्रभु जाता ॥ हरि नामु अराधहि नामु वखाणहि हरि नामे ही मनु राता ॥ सेवकु जन की सेवा मागै पूरै करमि कमावा ॥ नानक की बेन्नती सुआमी तेरे जन देखणु पावा ॥२॥ वडभागी से काढीअहि पिआरे संतसंगति जिना वासो ॥ अमृत नामु अराधीअै निरमलु मनै होवै परगासो ॥ जनम मरण दुखु काटीअै पिआरे चूकै जम की काणे ॥ तिना परापति दरसनु नानक जो प्रभु अपने भाणे ॥३॥ ऊच अपार बेअंत सुआमी कउणु जाणै गुण तेरे ॥ गावते उधरहि सुणते उधरहि बिनसहि पाप घनेरे ॥ पसू परेत मुगध कउ तारे पाहन पारि उतारै ॥ नानक दास तेरी सरणाई सदा सदा बलिहारै ॥४॥१॥४॥ बिलावलु महला ५ ॥ बिखै बनु फीका तिआगि री सखीए नामु महा रसु पीओ ॥ बिनु रस चाखे बुडि गई सगली सुखी न होवत जीओ ॥ मानु महतु न सकति ही

काई साधा दासी थीओ ॥ नानक से दरि सोभावंते जो प्रभि अपुनै कीओ ॥१॥ हरिचंदउरी
चित भ्रमु सखीए मृग तृसना द्रुम छाड़िआ ॥ चंचलि संगि न चालती सखीए अंति तजि जावत
माड़िआ ॥ रसि भोगण अति रूप रस माते इन संगि सूखु न पाड़िआ ॥ धंनि धंनि हरि साध जन
सखीए नानक जिनी नामु धिआड़िआ ॥२॥ जाड़ि बसहु वडभागणी सखीए संता संगि समाईअै ॥
तह दूख न भूख न रोगु बिआपै चरन कमल लिव लाईअै ॥ तह जनम न मरणु न आवण जाणा
निहचलु सरणी पाईअै ॥ प्रेम बिछोहु न मोहु बिआपै नानक हरि एकु धिआईअै ॥३॥ दृसटि धारि
मनु बेधिआ पिआरे रतड़े सहजि सुभाए ॥ सेज सुहावी संगि मिलि प्रीतम अनद मंगल गुण गाए ॥
सखी सहेली राम रंगि राती मन तन इछ पुजाए ॥ नानक अचरजु अचरज सिउ मिलिआ कहणा
कछू न जाए ॥४॥२॥५॥

रागु बिलावलु महला ५ घरु ४

१६ सतिगुर प्रसादि ॥

एक रूप सगलो पासारा ॥ आपे बनजु आपि बिउहारा ॥१॥ असो गिआनु बिरलो ई पाए ॥ जत जत
जाईअै तत दृसटाए ॥१॥ रहाउ ॥ अनिक रंग निरगुन इक रंगा ॥ आपे जलु आप ही तरंगा
॥२॥ आप ही मंदरु आपहि सेवा ॥ आप ही पूजारी आप ही देवा ॥३॥ आपहि जोग आप ही जुगता
॥ नानक के प्रभ सद ही मुक्ता ॥४॥१॥६॥ बिलावलु महला ५ ॥ आपि उपावन आपि सधरना ॥
आपि करावन दोसु न लैना ॥१॥ आपन बचनु आप ही करना ॥ आपन बिभउ आप ही जरना
॥१॥ रहाउ ॥ आप ही मसटि आप ही बुलना ॥ आप ही अछलु न जाई छलना ॥२॥ आप ही
गुप्त आपि परगटना ॥ आप ही घटि घटि आपि अलिपना ॥३॥ आपे अविगतु आप संगि
रचना ॥ कहु नानक प्रभ के सभि जचना ॥४॥२॥७॥ बिलावलु महला ५ ॥ भूले मारगु जिनहि
बताड़िआ ॥ असै गुरु वडभागी पाड़िआ ॥१॥ सिमरि मना राम नामु चितारे ॥ बसि रहे हिरदै

गुर चरन पिआरे ॥१॥ रहाउ ॥ कामि क्रोधि लोभि मोहि मनु लीना ॥ बंधन काटि मुकति गुरि कीना ॥२॥ दुख सुख करत जनमि फुनि मूआ ॥ चरन कमल गुरि आस्रमु दीआ ॥३॥ अगनि सागर बूडत संसारा ॥ नानक बाह पकरि सतिगुरि निसतारा ॥४॥३॥८॥ बिलावlu महला ५ ॥ तनु मनु धनु अरपउ सभु अपना ॥ कवन सु मति जितु हरि हरि जपना ॥१॥ करि आसा आइओ प्रभ मागनि ॥ तुम् पेखत सोभा मेरै आगनि ॥१॥ रहाउ ॥ अनिक जुगति करि बहुतु बीचारउ ॥ साधसंगि डिसु मनहि उधारउ ॥२॥ मति बुधि सुरति नाही चतुराई ॥ ता मिलीअै जा लए मिलाई ॥३॥ नैन संतोखे प्रभ दरसन पाइआ ॥ कहु नानक सफलु सो आइआ ॥४॥४॥६॥ बिलावlu महला ५ ॥ मात पिता सुत साथि न माइआ ॥ साधसंगि सभु दूखु मिटाइआ ॥१॥ रवि रहिआ प्रभु सभ महि आपे ॥ हरि जपु रसना दुखु न विआपे ॥१॥ रहाउ ॥ तिखा भूख बहु तपति विआपिआ ॥ सीतल भए हरि हरि जसु जापिआ ॥२॥ कोटि जतन संतोखु न पाइआ ॥ मनु तृपताना हरि गुण गाइआ ॥३॥ देहु भगति प्रभ अंतरजामी ॥ नानक की बेन्नती सुआमी ॥४॥५॥१०॥ बिलावlu महला ५ ॥ गुरु पूरा वडभागी पाईअै ॥ मिलि साधू हरि नामु धिआईअै ॥१॥ पारब्रहम प्रभ तेरी सरना ॥ किलबिख काटै भजु गुर के चरना ॥१॥ रहाउ ॥ अवरि करम सभि लोकाचार ॥ मिलि साधू संगि होइ उधार ॥२॥ सिमृति सासत बेद बीचारे ॥ जपीअै नामु जितु पारि उतारे ॥३॥ जन नानक कउ प्रभ किरपा करीअै ॥ साधू धूरि मिलै निसतरीअै ॥४॥६॥११॥ बिलावlu महला ५ ॥ गुर का सबदु रिदे महि चीना ॥ सगल मनोरथ पूरन आसीना ॥१॥ संत जना का मुखु ऊजलु कीना ॥ करि किरपा अपुना नामु दीना ॥१॥ रहाउ ॥ अंध कूप ते करु गहि लीना ॥ जै जै कारु जगति प्रगटीना ॥२॥ नीचा ते ऊच ऊन पूरीना ॥ अमृत नामु महा रसु लीना ॥३॥ मन तन निरमल पाप जलि खीना ॥ कहु नानक प्रभ भए प्रसीना ॥४॥७॥१२॥ बिलावlu महला ५ ॥ सगल मनोरथ पाईअहि मीता ॥

चरन कमल सिउ लाईअै चीता ॥१॥ हउ बलिहारी जो प्रभू धिआवत ॥ जलनि बुझै हरि हरि गुन
 गावत ॥१॥ रहाउ ॥ सफल जनमु होवत वडभागी ॥ साधसंगि रामहि लिव लागी ॥२॥ मति पति
 धनु सुख सहज अन्नदा ॥ इक निमख न विसरहु परमान्नदा ॥३॥ हरि दरसन की मनि पिआस
 घनेरी ॥ भनति नानक सरणि प्रभ तेरी ॥४॥८॥१३॥ बिलावलु महला ५ ॥ मोहि निरगुन सभ
 गुणह बिहूना ॥ दइआ धारि अपुना करि लीना ॥१॥ मेरा मनु तनु हरि गोपालि सुहाइआ ॥
 करि किरपा प्रभु घर महि आइआ ॥१॥ रहाउ ॥ भगति वछल भै काटनहारे ॥ संसार सागर अब
 उतरे पारे ॥२॥ पतित पावन प्रभ बिरदु बेदि लेखिआ ॥ पारब्रहमु सो नैनहु पेखिआ ॥३॥ साधसंगि
 प्रगटे नाराइण ॥ नानक दास सभि दूख पलाइण ॥४॥६॥१४॥ बिलावलु महला ५ ॥ कवनु
 जानै प्रभ तुमरी सेवा ॥ प्रभ अविनासी अलख अभेवा ॥१॥ गुण बेअंत प्रभ गहिर गंभीरे ॥ ऊच महल
 सुआमी प्रभ मेरे ॥ तू अपरंपर ठाकुर मेरे ॥१॥ रहाउ ॥ एकस बिनु नाही को दूजा ॥ तुम् ही जानहु
 अपनी पूजा ॥२॥ आपहु कछू न होवत भाई ॥ जिसु प्रभु देवै सो नामु पाई ॥३॥ कहु नानक जो जनु
 प्रभ भाइआ ॥ गुण निधान प्रभु तिन ही पाइआ ॥४॥१०॥१५॥ बिलावलु महला ५ ॥ मात
 गरभ महि हाथ दे राखिआ ॥ हरि रसु छोडि बिखिआ फलु चाखिआ ॥१॥ भजु गोबिद सभ छोडि जंजाल
 ॥ जब जमु आइ संघारै मूड़े तब तनु बिनसि जाइ बेहाल ॥१॥ रहाउ ॥ तनु मनु धनु अपना करि
 थापिआ ॥ करनहारु इक निमख न जापिआ ॥२॥ महा मोह अंध कूप परिआ ॥ पारब्रहमु माइआ
 पटलि बिसरिआ ॥३॥ वडै भागि प्रभ कीरतनु गाइआ ॥ संतसंगि नानक प्रभु पाइआ ॥४॥
 ११॥१६॥ बिलावलु महला ५ ॥ मात पिता सुत बंधप भाई ॥ नानक होआ पारब्रहमु सहाई
 ॥१॥ सूख सहज आन्नद घणे ॥ गुरु पूरा पूरी जा की बाणी अनिक गुणा जा के जाहि न गणे ॥१॥
 रहाउ ॥ सगल सरंजाम करे प्रभु आपे ॥ भए मनोरथ सो प्रभु जापे ॥२॥ अरथ धरम काम मोख का

दाता ॥ पूरी भई सिमरि सिमरि बिधाता ॥३॥ साधसंगि नानकि रंगु माणिआ ॥ घरि आइआ पूरे
गुरि आणिआ ॥४॥१२॥१७॥ बिलावलु महला ५ ॥ सब निधान पूरन गुरदेव ॥१॥ रहाउ ॥ हरि
हरि नामु जपत नर जीवे ॥ मरि खुआरु साकत नर थीवे ॥१॥ राम नामु होआ रखवारा ॥ झख मारउ
साकतु वेचारा ॥२॥ निंदा करि करि पचहि घनेरे ॥ मिरतक फास गलै सिरि पैरे ॥३॥ कहु नानक
जपहि जन नाम ॥ ता के निकटि न आवै जाम ॥४॥१३॥१८॥

रागु बिलावलु महला ५ घरु ४ दुपदे

१९॥ सतिगुर प्रसादि ॥

कवन संजोग मिलउ प्रभ अपने ॥ पलु पलु निमख सदा हरि जपने ॥१॥ चरन कमल प्रभ के नित
धिआवउ ॥ कवन सु मति जितु प्रीतमु पावउ ॥१॥ रहाउ ॥ अैसी कृपा करहु प्रभ मेरे ॥ हरि नानक
बिसरु न काहू बेरे ॥२॥१॥१६॥ बिलावलु महला ५ ॥ चरन कमल प्रभ हिरदै धिआए ॥ रोग गए
सगले सुख पाए ॥१॥ गुरि दुखु काटिआ दीनो दानु ॥ सफल जनमु जीवन परवानु ॥१॥ रहाउ ॥
अकथ कथा अमृत प्रभ बानी ॥ कहु नानक जपि जीवे गिआनी ॥२॥२॥२०॥ बिलावलु महला ५ ॥
साँति पाई गुरि सतिगुरि पूरे ॥ सुख उपजे बाजे अनहद तूरे ॥१॥ रहाउ ॥ ताप पाप संताप
बिनासे ॥ हरि सिमरत किलविख सभि नासे ॥१॥ अनदु करहु मिलि सुंदर नारी ॥ गुरि नानकि
मेरी पैज सवारी ॥२॥३॥२१॥ बिलावलु महला ५ ॥ ममता मोह धोह मदि माता बंधनि बाधिआ
अति बिकराल ॥ दिनु दिनु छिजत बिकार करत अउध फाही फाथा जम कै जाल ॥१॥ तेरी सरणि
प्रभ दीन दइआला ॥ महा बिखम सागरु अति भारी उधरहु साधू संगि खाला ॥१॥ रहाउ ॥ प्रभ
सुखदाते समरथ सुआमी जीउ पिंडु सभु तुमरा माल ॥ भ्रम के बंधन काटहु परमेसर नानक के प्रभ
सदा कृपाल ॥२॥४॥२२॥ बिलावलु महला ५ ॥ सगल अन्नदु कीआ परमेसरि अपणा बिरदु
समारिआ ॥ साध जना होए किरपाला बिगसे सभि परवारिआ ॥१॥ कारजु सतिगुरि आपि सवारिआ

॥ वडी आरजा हरि गोबिंद की सूख मंगल कलिआण बीचारिआ ॥१॥ रहाउ ॥ वण तृण तृभवण
 हरिआ होए सगले जीअ साधारिआ ॥ मन डिछे नानक फल पाए पूरन डिछ पुजारिआ ॥२॥५॥२३॥
 बिलावलु महला ५ ॥ जिसु ऊपरि होवत दडिआलु ॥ हरि सिमरत काटै सो कालु ॥१॥ रहाउ ॥
 साधसंगि भजीअै गोपालु ॥ गुन गावत तूटै जम जालु ॥१॥ आपे सतिगुरु आपे प्रतिपाल ॥ नानकु
 जाचै साध खाल ॥२॥६॥२४॥ बिलावलु महला ५ ॥ मन महि सिंचहु हरि हरि नाम ॥ अनदिनु
 कीरतनु हरि गुण गाम ॥१॥ अैसी प्रीति करहु मन मेरे ॥ आठ पहर प्रभ जानहु नेरे ॥१॥ रहाउ ॥
 कहु नानक जा के निरमल भाग ॥ हरि चरनी ता का मनु लाग ॥२॥७॥२५॥ बिलावलु महला ५ ॥
 रोगु गडिआ प्रभि आपि गवाडिआ ॥ नीद पई सुख सहज घरु आडिआ ॥१॥ रहाउ ॥ रजि रजि
 भोजनु खावहु मेरे भाई ॥ अंमृत नामु रिद माहि धिआई ॥१॥ नानक गुर पूरे सरनाई ॥ जिनि
 अपने नाम की पैज रखाई ॥२॥८॥२६॥ बिलावलु महला ५ ॥ सतिगुर करि दीने असथिर घर बार
 ॥ रहाउ ॥ जो जो निंद करै इन गृहन की तिसु आगै ही मारै करतार ॥१॥ नानक दास ता की
 सरनाई जा को सबदु अखंड अपार ॥२॥९॥२७॥ बिलावलु महला ५ ॥ ताप संताप सगले गए
 बिनसे ते रोग ॥ पारब्रहमि तू बखसिआ संतन रस भोग ॥ रहाउ ॥ सरब सुखा तेरी मंडली तेरा मनु
 तनु आरोग ॥ गुन गावहु नित राम के इह अवखद जोग ॥१॥ आडि बसहु घर देस महि इह भले
 संजोग ॥ नानक प्रभ सुप्रसन्न भए लहि गए बिओग ॥२॥१०॥२८॥ बिलावलु महला ५ ॥ काहू संगि
 न चालही माडिआ जंजाल ॥ ऊठि सिधारे छत्रपति संतन कै खिआल ॥ रहाउ ॥ अह्वबुधि कउ बिनसना
 इह धुर की ढाल ॥ बहु जोनी जनमहि मरहि बिखिआ बिकराल ॥१॥ सति बचन साधू कहहि नित
 जपहि गुपाल ॥ सिमरि सिमरि नानक तरे हरि के रंग लाल ॥२॥११॥२९॥ बिलावलु महला ५ ॥
 सहज समाधि अन्नद सूख पूरे गुरि दीन ॥ सदा सहाई संगि प्रभ अंमृत गुण चीन ॥ रहाउ ॥

जै जै कारु जगत् महि लोचहि सभि जीआ ॥ सुप्रसन्न भए सतिगुर प्रभू कछु बिघनु न थीआ ॥१॥ जा का
अंगु दड़िआल प्रभ ता के सभ दास ॥ सदा सदा वडिआईआ नानक गुर पासि ॥२॥१२॥३०॥

रागु बिलाव्लु महला ५ घरु ५ चउपदे

१६ सतिगुर प्रसादि ॥

मृत मंडल जगु साजिआ जिउ बालू घर बार ॥ बिनसत बार न लागई जिउ कागद बूंदार ॥१॥
सुनि मेरी मनसा मनै माहि सति देखु बीचारि ॥ सिध साधिक गिरही जोगी तजि गए घर बार ॥१॥
रहाउ ॥ जैसा सुपना रैन का तैसा संसार ॥ दृसटिमान सभु बिनसीअै किआ लगहि गवार ॥२॥
कहा सु भाई मीत है देखु नैन पसारि ॥ इकि चाले इकि चालसहि सभि अपनी वार ॥३॥ जिन पूरा
सतिगुरु सेविआ से असथिरु हरि दुआरि ॥ जनु नानकु हरि का दासु है राखु पैज मुरारि ॥४॥१॥३१॥
बिलाव्लु महला ५ ॥ लोकन कीआ वडिआईआ बैसंतरि पागउ ॥ जिउ मिलै पिआरा आपना ते
बोल करागउ ॥१॥ जउ प्रभ जीउ दड़िआल होइ तउ भगती लागउ ॥ लपटि रहिओ मनु बासना
गुर मिलि इह तिआगउ ॥१॥ रहाउ ॥ करउ बेनती अति घनी इहु जीउ होमागउ ॥ अरथ
आन सभि वारिआ पृअ निमख सोहागउ ॥२॥ पंच संगु गुर ते छुटे दोख अरु रागउ ॥ रिदै प्रगासु
प्रगट भड़िआ निसि बासुर जागउ ॥३॥ सरणि सोहागनि आइआ जिसु मसतकि भागउ ॥ कहु
नानक तिनि पाइआ तनु मनु सीतलागउ ॥४॥२॥३२॥ बिलाव्लु महला ५ ॥ लाल रंगु तिस कउ
लगा जिस के वडभागा ॥ मैला कदे न होवई नह लागै दागा ॥१॥ प्रभु पाइआ सुखदाईआ
मिलिआ सुख भाइ ॥ सहजि समाना भीतरे छोडिआ नह जाइ ॥१॥ रहाउ ॥ जरा मरा नह विआपई
फिरि दूखु न पाइआ ॥ पी अंमृतु आघानिआ गुरि अमरु कराइआ ॥२॥ सो जानै जिनि चाखिआ
हरि नामु अमोला ॥ कीमति कही न जाईअै किआ कहि मुखि बोला ॥३॥ सफल दरसु तेरा पारब्रहम

गुण निधि तेरी बाणी ॥ पावउ धूरि तेरे दास की नानक कुरबाणी ॥४॥३॥३३॥ बिलावलु महला ५ ॥
 राखहु अपनी सरणि प्रभ मोहि किरपा धारे ॥ सेवा कछू न जानऊ नीचु मूरखारे ॥१॥ मानु करउ तुधु
 ऊपरे मेरे प्रीतम पिआरे ॥ हम अपराधी सद भूलते तुम् बखसनहारे ॥१॥ रहाउ ॥ हम अवगन करह
 असंख नीति तुम् निरगुन दातारे ॥ दासी संगति प्रभू तिआगि ए करम हमारे ॥२॥ तुम् देवहु सभु
 किछु दइआ धारि हम अकिरतघनारे ॥ लागि परे तेरे दान सिउ नह चिति खसमारे ॥३॥ तुझ ते
 बाहरि किछु नही भव काटनहारे ॥ कहु नानक सरणि दइआल गुर लेहु मुगध उधारे ॥४॥४॥३४॥
 बिलावलु महला ५ ॥ दोसु न काहू दीजीअै प्रभु अपना धिआईअै ॥ जितु सेविअै सुखु होइ घना मन
 सोई गाईअै ॥१॥ कहीअै काइ पिआरे तुझु बिना ॥ तुम् दइआल सुआमी सभ अवगन हमा ॥१॥
 रहाउ ॥ जिउ तुम् राखहु तिउ रहा अवरु नही चारा ॥ नीधरिआ धर तेरीआ इक नाम अधारा ॥२॥
 जो तुम् करहु सोई भला मनि लेता मुक्ता ॥ सगल समग्री तेरीआ सभ तेरी जुगता ॥३॥ चरन पखारउ
 करि सेवा जे ठाकुर भावै ॥ होहु कृपाल दइआल प्रभ नानकु गुण गावै ॥४॥५॥३५॥ बिलावलु
 महला ५ ॥ मिरतु हसै सिर ऊपरे पसूआ नही बूझै ॥ बाद साद अह्वकार महि मरणा नही सूझै ॥१॥
 सतिगुरु सेवहु आपना काहे फिरहु अभागे ॥ देखि कसुंभा रंगुला काहे भूलि लागे ॥१॥ रहाउ ॥
 करि करि पाप दरबु कीआ वरतण कै ताई ॥ माटी सिउ माटी रली नागा उठि जाई ॥२॥ जा कै कीअै
 स्रमु करै ते बैर बिरोधी ॥ अंत कालि भजि जाहिगे काहे जलहु करोधी ॥३॥ दास रेणु सोई होआ जिसु
 मसतकि करमा ॥ कहु नानक बंधन छुटे सतिगुर की सरना ॥४॥६॥३६॥ बिलावलु महला ५ ॥
 पिंगुल परबत पारि परे खल चतुर बकीता ॥ अंधुले तृभवण सूझिआ गुर भेटि पुनीता ॥१॥ महिमा
 साधू संग की सुनहु मेरे मीता ॥ मैलु खोई कोटि अघ हरे निरमल भए चीता ॥१॥ रहाउ ॥ औसी
 भगति गोविंद की कीटि हसती जीता ॥ जो जो कीनो आपनो तिसु अभै दानु दीता ॥२॥ सिंघु बिलाई

होइ गइओ तृण मेरु दिखीता ॥ समु करते दम आढ कउ ते गनी धनीता ॥३॥ कवन वडाई कहि सकउ बेअंत गुनीता ॥ करि किरपा मोहि नामु देहु नानक दर सरीता ॥४॥७॥३७॥ बिलावलु महला ५ ॥ अह्वबुधि परबाद नीत लोभ रसना सादि ॥ लपटि कपटि गृहि बेधिआ मिथिआ बिखिआदि ॥१॥ औसी पेखी नेत्र महि पूरे गुर परसादि ॥ राज मिलख धन जोबना नामै बिनु बादि ॥१॥ रहाउ ॥ रूप धूप सोगंधता कापर भोगादि ॥ मिलत संगि पापिसट तन होए दुरगादि ॥२॥ फिरत फिरत मानुखु भइआ खिन भंगन देहादि ॥ इह अउसर ते चूकिआ बहु जोनि भ्रमादि ॥३॥ प्रभ किरपा ते गुर मिले हरि हरि बिसमाद ॥ सूख सहज नानक अन्नद ता कै पूरन नाद ॥४॥८॥३८॥ बिलावलु महला ५ ॥ चरन भए संत बोहिथा तरे सागरु जेत ॥ मारग पाए उदिआन महि गुरि दसे भेत ॥१॥ हरि हरि हरि हरि हरि हरे हरि हरि हरि हेत ॥ ऊठत बैठत सोवते हरि हरि हरि चेत ॥१॥ रहाउ ॥ पंच चोर आगै भगे जब साधसंगेत ॥ पूंजी साबतु घणो लाभु गृहि सोभा सेत ॥२॥ निहचल आसणु मिटी चिंत नाही डोलेत ॥ भरमु भुलावा मिटि गइआ प्रभ पेखत नेत ॥३॥ गुण गभीर गुन नाइका गुण कहीअहि केत ॥ नानक पाइआ साधसंगि हरि हरि अंम्रेत ॥४॥९॥३९॥ बिलावलु महला ५ ॥ बिनु साधू जो जीवना तेतो बिरथारी ॥ मिलत संगि सभि भ्रम मिटे गति भई हमारी ॥१॥ जा दिन भेटे साध मोहि उआ दिन बलिहारी ॥ तनु मनु अपनो जीअरा फिरि फिरि हउ वारी ॥१॥ रहाउ ॥ एत छडाई मोहि ते इतिनी दृढ़तारी ॥ सगल रेन इहु मनु भइआ बिनसी अपधारी ॥२॥ निंद चिंद पर दूखना ए खिन महि जारी ॥ दइआ मइआ अरु निकटि पेखु नाही दूरारी ॥३॥ तन मन सीतल भए अब मुकते संसारी ॥ हीत चीत सभ प्रान धन नानक दरसारी ॥४॥१०॥४०॥ बिलावलु महला ५ ॥ टहल करउ तेरे दास की पग झारउ बाल ॥ मसतकु अपना भेट देउ गुन सुनउ रसाल ॥१॥ तुम् मिलते मेरा मनु जीओ तुम् मिलहु दइआल ॥ निसि बासुर मनि अनदु होत चितवत

किरपाल ॥१॥ रहाउ ॥ जगत उधारन साध प्रभ तिन लागहु पाल ॥ मो कउ दीजै दानु प्रभ संतन पग
 राल ॥२॥ उकति सिआनप कछु नही नाही कछु घाल ॥ भ्रम भै राखहु मोह ते काटहु जम जाल ॥३॥
 बिनउ करउ करुणापते पिता प्रतिपाल ॥ गुण गावउ तेरे साधसंगि नानक सुख साल ॥४॥११॥
 ४१॥ बिलावलु महला ५ ॥ कीता लोड़हि सो करहि तुझ बिनु कछु नाहि ॥ परतापु तुमारा देखि कै
 जमदूत छडि जाहि ॥१॥ तुमरी कृपा ते छूटीअै बिनसै अहमेव ॥ सरब कला समरथ प्रभ पूरे गुरदेव
 ॥१॥ रहाउ ॥ खोजत खोजत खोजिआ नामै बिनु कूरु ॥ जीवन सुखु सभु साधसंगि प्रभ मनसा पूरु ॥२॥
 जितु जितु लावहु तितु तितु लगहि सिआनप सभ जाली ॥ जत कत तुम् भरपूर हहु मेरे दीन
 दइआली ॥३॥ सभु किछु तुम ते मागना वडभागी पाए ॥ नानक की अरदासि प्रभ जीवा गुन गाए
 ॥४॥१२॥४२॥ बिलावलु महला ५ ॥ साधसंगति कै बासबै कलमल सभि नसना ॥ प्रभ सेती रंगि
 रातिआ ता ते गरभि न ग्रसना ॥१॥ नामु कहत गोविंद का सूची भई रसना ॥ मन तन निरमल होई
 है गुर का जपु जपना ॥१॥ रहाउ ॥ हरि रसु चाखत धापिआ मनि रसु लै हसना ॥ बुधि प्रगास प्रगट
 भई उलटि कमलु बिगसना ॥२॥ सीतल साँति संतोखु होइ सभ बूझी तृसना ॥ दह दिस धावत मिटि
 गए निरमल थानि बसना ॥३॥ राखनहारै राखिआ भए भ्रम भसना ॥ नामु निधान नानक सुखी पेखि
 साध दरसना ॥४॥१३॥४३॥ बिलावलु महला ५ ॥ पाणी पखा पीसु दास कै तब होहि निहालु ॥
 राज मिलख सिकदारीआ अगनी महि जालु ॥१॥ संत जना का छोहरा तिसु चरणी लागि ॥ माइआधारी
 छत्रपति तिन छोडउ तिआगि ॥१॥ रहाउ ॥ संतन का दाना रूखा सो सरब निधान ॥ गृहि साकत
 छतीह प्रकार ते बिखू समान ॥२॥ भगत जना का लूगरा ओढि नगन न होई ॥ साकत सिरपाउ
 रेसमी पहिरत पति खोई ॥३॥ साकत सिउ मुखि जोरिअै अध वीचहु टूटै ॥ हरि जन की सेवा जो करे
 इत ऊतहि छूटै ॥४॥ सभ किछु तुम् ही ते होआ आपि बणत बणाई ॥ दरसनु भेटत साध का नानक

गुण गाई ॥५॥१४॥४४॥ बिलावलु महला ५ ॥ स्रवनी सुनउ हरि हरि हरे ठाकुर जसु गावउ
 ॥ संत चरण कर सीसु धरि हरि नामु धिआवउ ॥१॥ करि किरपा दइआल प्रभ इह निधि सिधि
 पावउ ॥ संत जना की रेणुका लै माथै लावउ ॥१॥ रहाउ ॥ नीच ते नीचु अति नीचु होइ करि बिनउ
 बुलावउ ॥ पाव मलोवा आपु तिआगि संतसंगि समावउ ॥२॥ सासि सासि नह वीसरै अन कतहि
 न धावउ ॥ सफल दरसन गुरु भेटीअै मानु मोहु मिटावउ ॥३॥ सतु संतोखु दइआ धरमु सीगारु
 बनावउ ॥ सफल सुहागणि नानका अपुने प्रभ भावउ ॥४॥१५॥४५॥ बिलावलु महला ५ ॥
 अटल बचन साधू जना सभ महि प्रगटाइआ ॥ जिसु जन होआ साधसंगु तिसु भेटै हरि राइआ ॥१॥
 इह परतीति गोविंद की जपि हरि सुखु पाइआ ॥ अनिक बाता सभि करि रहे गुरु घरि लै
 आइआ ॥१॥ रहाउ ॥ सरणि परे की राखता नाही सहसाइआ ॥ करम भूमि हरि नामु बोइ
 अउसरु दुलभाइआ ॥२॥ अंतरजामी आपि प्रभु सभ करे कराइआ ॥ पतित पुनीत घणे करे
 ठाकुर बिरदाइआ ॥३॥ मत भूलहु मानुख जन माइआ भरमाइआ ॥ नानक तिसु पति राखसी
 जो प्रभि पहिराइआ ॥४॥१६॥४६॥ बिलावलु महला ५ ॥ माटी ते जिनि साजिआ करि
 दुरलभ देह ॥ अनिक छिद्र मन महि ढके निरमल दृसटेह ॥१॥ किउ बिसरै प्रभु मनै ते जिस के
 गुण एह ॥ प्रभ तजि रचे जि आन सिउ सो रलीअै खेह ॥१॥ रहाउ ॥ सिमरहु सिमरहु सासि सासि
 मत बिलम करेह ॥ छोडि प्रपंचु प्रभ सिउ रचहु तजि कूड़े नेह ॥२॥ जिनि अनिक एक बहु रंग कीए
 है होसी एह ॥ करि सेवा तिसु पारब्रहम गुर ते मति लेह ॥३॥ ऊचे ते ऊचा वडा सभ संगि बरनेह ॥
 दास दास को दासरा नानक करि लेह ॥४॥१७॥४७॥ बिलावलु महला ५ ॥ एक टेक गोविंद की
 तिआगी अन आस ॥ सभ ऊपरि समरथ प्रभ पूरन गुणतास ॥१॥ जन का नामु अधारु है प्रभ
 सरणी पाहि ॥ परमेसर का आसरा संतन मन माहि ॥१॥ रहाउ ॥ आपि रखै आपि देवसी

आपे प्रतिपारै ॥ दीन दड़िआल कृपा निधे सासि सासि समारै ॥२॥ करणहारु जो करि रहिआ साई
 वडिआई ॥ गुरि पूरै उपदेसिआ सुखु खसम रजाई ॥३॥ चिंत अंदेसा गणत तजि जनि हुकमु पछाता
 ॥ नह बिनसै नह छोडि जाडि नानक रंगि राता ॥४॥१८॥४८॥ बिलावलु महला ५ ॥ महा तपति
 ते भई साँति परसत पाप नाठे ॥ अंध कूप महि गलत थे काढे दे हाथे ॥१॥ ओइ हमारै साजना हम
 उन की रेन ॥ जिन भेटत होवत सुखी जीअ दानु देन ॥१॥ रहाउ ॥ परा पूरबला लीखिआ मिलिआ
 अब आडि ॥ बसत संगि हरि साध कै पूरन आसाडि ॥२॥ भै बिनसे तिहु लोक के पाए सुख थान ॥
 दड़िआ करी समरथ गुरि बसिआ मनि नाम ॥३॥ नानक की तू टेक प्रभ तेरा आधार ॥ करण कारण
 समरथ प्रभ हरि अगम अपार ॥४॥१६॥४६॥ बिलावलु महला ५ ॥ सोई मलीनु दीनु हीनु जिसु
 प्रभु बिसराना ॥ करनैहारु न बूझई आपु गनै बिगाना ॥१॥ दूखु तदे जदि वीसरै सुखु प्रभ चिति
 आए ॥ संतन कै आन्नदु एहु नित हरि गुण गाए ॥१॥ रहाउ ॥ ऊचे ते नीचा करै नीच खिन महि
 थापै ॥ कीमति कही न जाईअै ठाकुर परतापै ॥२॥ पेखत लीला रंग रूप चलनै दिनु आडिआ ॥
 सुपने का सुपना भडिआ संगि चलिआ कमाडिआ ॥३॥ करण कारण समरथ प्रभ तेरी सरणाई ॥
 हरि दिनसु रैणि नानकु जपै सद सद बलि जाई ॥४॥२०॥५०॥ बिलावलु महला ५ ॥ जलु ढोवउ
 इह सीस करि कर पग पखलावउ ॥ बारि जाउ लख बेरीआ दरसु पेखि जीवावउ ॥१॥ करउ मनोरथ
 मनै माहि अपने प्रभ ते पावउ ॥ देउ सूहनी साध कै बीजनु ढोलावउ ॥१॥ रहाउ ॥ अमृत गुण
 संत बोलते सुणि मनहि पीलावउ ॥ उआ रस महि साँति तृपति होइ बिखै जलनि बुझावउ ॥२॥
 जब भगति करहि संत मंडली तिन् मिलि हरि गावउ ॥ करउ नमसकार भगत जन धूरि मुखि लावउ
 ॥३॥ ऊठत बैठत जपउ नामु इहु करमु कमावउ ॥ नानक की प्रभ बेनती हरि सरनि समावउ ॥
 ४॥२१॥५१॥ बिलावलु महला ५ ॥ इहु सागरु सोई तरै जो हरि गुण गाए ॥ साधसंगति कै संगि

वसै वडभागी पाए ॥१॥ सुणि सुणि जीवै दासु तुम् बाणी जन आखी ॥ प्रगट भई सभ लोअ महि सेवक
 की राखी ॥१॥ रहाउ ॥ अगनि सागर ते काढिआ प्रभि जलनि बुझाई ॥ अमृत नामु जलु संचिआ
 गुर भए सहाई ॥२॥ जनम मरण दुख काटिआ सुख का थानु पाडिआ ॥ काटी सिलक भ्रम मोह की
 अपने प्रभ भाडिआ ॥३॥ मत कोई जाणहु अवरु कछु सभ प्रभ कै हाथि ॥ सरब सूख नानक पाए संगि
 संतन साथि ॥४॥२२॥५२॥ बिलावलु महला ५ ॥ बंधन काटे आपि प्रभि होआ किरपाल ॥ दीन
 दडिआल प्रभ पारब्रहम ता की नदरि निहाल ॥१॥ गुरि पूरै किरपा करी काटिआ दुखु रोगु ॥ मनु
 तनु सीतलु सुखी भडिआ प्रभ धिआवन जोगु ॥१॥ रहाउ ॥ अउखधु हरि का नामु है जितु रोगु न विआपै
 ॥ साधसंगि मनि तनि हितै फिरि दूखु न जापै ॥२॥ हरि हरि हरि हरि जापीअै अंतरि लिव लाई ॥
 किलविख उतरहि सुधु होडि साधू सरणाई ॥३॥ सुनत जपत हरि नाम जसु ता की दूरि बलाई ॥
 महा मंत्र नानकु कथै हरि के गुण गाई ॥४॥२३॥५३॥ बिलावलु महला ५ ॥ भै ते उपजै भगति प्रभ
 अंतरि होडि साँति ॥ नामु जपत गोविंद का बिनसै भ्रम भाँति ॥१॥ गुरु पूरा जिसु भेटिआ ता कै सुख
 परवेसु ॥ मन की मति तिआगीअै सुणीअै उपदेसु ॥१॥ रहाउ ॥ सिमरत सिमरत सिमरीअै सो पुरखु
 दातारु ॥ मन ते कबहु न वीसरै सो पुरखु अपारु ॥२॥ चरन कमल सिउ रंगु लगा अचरज गुरदेव
 ॥ जा कउ किरपा करहु प्रभ ता कउ लावहु सेव ॥३॥ निधि निधान अमृतु पीआ मनि तनि आन्नद
 ॥ नानक कबहु न वीसरै प्रभ परमान्नद ॥४॥२४॥५४॥ बिलावलु महला ५ ॥ तृसन बुझी ममता
 गई नाठे भै भरमा ॥ थिति पाई आनदु भडिआ गुरि कीने धरमा ॥१॥ गुरु पूरा आराधिआ बिनसी
 मेरी पीर ॥ तनु मनु सभु सीतलु भडिआ पाडिआ सुखु बीर ॥१॥ रहाउ ॥ सोवत हरि जपि जागिआ
 पेखिआ बिसमादु ॥ पी अमृतु तृपतासिआ ता का अचरज सुआदु ॥२॥ आपि मुक्तु संगी तरे
 कुल कुटंब उधारे ॥ सफल सेवा गुरदेव की निरमल दरबारे ॥३॥ नीचु अनाथु अजानु मै निरगुनु

गुणहीनु ॥ नानक कउ किरपा भई दासु अपना कीनु ॥४॥२५॥५५॥ बिलावलु महला ५ ॥ हरि
 भगता का आसरा अन नाही ठाउ ॥ ताणु दीबाणु परवार धनु प्रभ तेरा नाउ ॥१॥ करि किरपा प्रभि
 आपणी अपने दास रखि लीए ॥ निंदक निंदा करि पचे जमकालि गसीए ॥१॥ रहाउ ॥ संता एकु
 धिआवना दूसर को नाहि ॥ एकसु आगै बेनती रविआ सब थाडि ॥२॥ कथा पुरातन डिउ सुणी
 भगतन की बानी ॥ सगल दुसट खंड खंड कीए जन लीए मानी ॥३॥ सति बचन नानकु कहै परगट
 सभ माहि ॥ प्रभ के सेवक सरणि प्रभ तिन कउ भउ नाहि ॥४॥२६॥५६॥ बिलावलु महला ५ ॥
 बंधन काटै सो प्रभू जा कै कल हाथ ॥ अवर करम नही छूटीअै राखहु हरि नाथ ॥१॥ तउ सरणागति
 माधवे पूरन दइआल ॥ छूटि जाइ संसार ते राखै गोपाल ॥१॥ रहाउ ॥ आसा भरम बिकार मोह
 डिन महि लोभाना ॥ झूठु समग्री मनि वसी पारब्रह्मु न जाना ॥२॥ परम जोति पूरन पुरख सभि जीअ
 तुम्हरे ॥ जिउ तू राखहि तिउ रहा प्रभ अगम अपारे ॥३॥ करण कारण समरथ प्रभ देहि अपना नाउ
 ॥ नानक तरीअै साधसंगि हरि हरि गुण गाउ ॥४॥२७॥५७॥ बिलावलु महला ५ ॥ कवनु कवनु
 नही पतरिआ तुम्ही परतीति ॥ महा मोहनी मोहिआ नरक की रीति ॥१॥ मन खुटहर तेरा नही
 बिसासु तू महा उदमादा ॥ खर का पैखरु तउ छुटै जउ ऊपरि लादा ॥१॥ रहाउ ॥ जप तप संजम
 तुम्हं खंडे जम के दुख डाँड ॥ सिमरहि नाही जोनि दुख निरलजे भाँड ॥२॥ हरि संगि सहाई महा
 मीतु तिस सिउ तेरा भेटु ॥ बीधा पंच बटवारई उपजिओ महा खेटु ॥३॥ नानक तिन संतन सरणागती
 जिन मनु वसि कीना ॥ तनु धनु सरबसु आपणा प्रभि जन कउ दीना ॥४॥२८॥५८॥ बिलावलु
 महला ५ ॥ उदमु करत आनदु भडिआ सिमरत सुख सारु ॥ जपि जपि नामु गोबिंद का पूरन बीचारु
 ॥१॥ चरन कमल गुर के जपत हरि जपि हउ जीवा ॥ पारब्रह्मु आराधते मुखि अंमृतु पीवा ॥१॥
 रहाउ ॥ जीअ जंत सभि सुख बसे सभ कै मनि लोच ॥ परउपकारु नित चितवते नाही कछु पोच ॥२॥

धन्नु सु थानु बसंत धन्नु जह जपीअै नामु ॥ कथा कीरतनु हरि अति घना सुख सहज बिस्रामु ॥३॥
 मन ते कदे न वीसरै अनाथ को नाथ ॥ नानक प्रभ सरणागती जा कै सभु किछु हाथ ॥४॥२६॥५६॥
 बिलावलु महला ५ ॥ जिनि तू बंधि करि छोडिआ फुनि सुख महि पाडिआ ॥ सदा सिमरि चरणारबिंद
 सीतल होताडिआ ॥१॥ जीवतिआ अथवा मुडिआ किछु कामि न आवै ॥ जिनि एहु रचनु रचाडिआ
 कोऊ तिस सिउ रंगु लावै ॥१॥ रहाउ ॥ रे प्राणी उसन सीत करता करै घाम ते काढै ॥ कीरी ते हसती
 करै टूटा ले गाढै ॥२॥ अंडज जेरज सेतज उतभुजा प्रभ की इह किरति ॥ किरत कमावन सरब फल
 रवीअै हरि निरति ॥३॥ हम ते कछू न होवना सरणि प्रभ साध ॥ मोह मगन कूप अंध ते नानक गुर
 काढ ॥४॥३०॥६०॥ बिलावलु महला ५ ॥ खोजत खोजत मै फिरा खोजउ बन थान ॥ अछल अछेद
 अभेद प्रभ अैसे भगवान ॥१॥ कब देखउ प्रभु आपना आतम कै रंगि ॥ जागन ते सुपना भला बसीअै
 प्रभ संगि ॥१॥ रहाउ ॥ बरन आस्रम सासत्र सुनउ दरसन की पिआस ॥ रूपु न रेख न पंच तत
 ठाकुर अबिनास ॥२॥ ओहु सरूपु संतन कहहि विरले जोगीसुर ॥ करि किरपा जा कउ मिले धनि
 धनि ते ईसुर ॥३॥ सो अंतरि सो बाहरे बिनसे तह भरमा ॥ नानक तिसु प्रभु भेटिआ जा के पूरन
 करमा ॥४॥३१॥६१॥ बिलावलु महला ५ ॥ जीअ जंत सुप्रसन्न भए देखि प्रभ परताप ॥ करजु
 उतारिआ सतिगुरु करि आहरु आप ॥१॥ खात खरचत निबहत रहै गुर सबदु अखूट ॥ पूरन भई
 समगरी कबहू नही तूट ॥१॥ रहाउ ॥ साधसंगि आराधना हरि निधि आपार ॥ धरम अरथ अरु काम
 मोख देते नही बार ॥२॥ भगत अराधहि एक रंगि गोबिंद गुपाल ॥ राम नाम धनु संचिआ जा का
 नही सुमारु ॥३॥ सरनि परे प्रभ तेरीआ प्रभ की वडिआई ॥ नानक अंतु न पाईअै बेअंत गुसाई
 ॥४॥३२॥६२॥ बिलावलु महला ५ ॥ सिमरि सिमरि पूरन प्रभू कारज भए रासि ॥ करतार पुरि
 करता वसै संतन कै पासि ॥१॥ रहाउ ॥ बिघनु न कोऊ लागता गुर पहि अरदासि ॥ रखवाला

गोविंद राइ भगतन की रासि ॥१॥ तोटि न आवै कदे मूलि पूरन भंडार ॥ चरन कमल मनि तनि
बसे प्रभ अगम अपार ॥२॥ बसत कमावत सभि सुखी किछु ऊन न दीसै ॥ संत प्रसादि भेटे प्रभू पूरन
जगदीसै ॥३॥ जै जै कारु सभै करहि सचु थानु सुहाइआ ॥ जपि नानक नामु निधान सुख पूरा गुरु
पाइआ ॥४॥३३॥६३॥ बिलावलु महला ५ ॥ हरि हरि हरि आराधीअै होईअै आरोग ॥ रामचंद
की लसटिका जिनि मारिआ रोगु ॥१॥ रहाउ ॥ गुरु पूरा हरि जापीअै नित कीचै भोगु ॥ साधसंगति
कै वारणै मिलिआ संजोगु ॥१॥ जिसु सिमरत सुखु पाईअै बिनसै बिओगु ॥ नानक प्रभ सरणागती
करण कारण जोगु ॥२॥३४॥६४॥

रागु बिलावलु महला ५ दुपदे घरु ५

१६ सतिगुर प्रसादि ॥

अवरि उपाव सभि तिआगिआ दारू नामु लइआ ॥ ताप पाप सभि मिटे रोग सीतल मनु भइआ
॥१॥ गुरु पूरा आराधिआ सगला दुखु गइआ ॥ राखनहारै राखिआ अपनी करि मइआ ॥१॥
रहाउ ॥ बाह पकड़ि प्रभि काढिआ कीना अपनइआ ॥ सिमरि सिमरि मन तन सुखी नानक
निरभइआ ॥२॥१॥६५॥ बिलावलु महला ५ ॥ करु धरि मसतकि थापिआ नामु दीनो दानि ॥
सफल सेवा पारब्रह्म की ता की नही हानि ॥१॥ आपे ही प्रभु राखता भगतन की आनि ॥ जो जो
चितवहि साध जन सो लेता मानि ॥१॥ रहाउ ॥ सरणि परे चरणारबिंद जन प्रभ के प्रान ॥ सहजि
सुभाइ नानक मिले जोती जोति समान ॥२॥२॥६६॥ बिलावलु महला ५ ॥ चरण कमल का आसरा
दीनो प्रभि आपि ॥ प्रभ सरणागति जन परे ता का सद परतापु ॥१॥ राखनहार अपार प्रभ ता की
निरमल सेव ॥ राम राज रामदास पुरि कीने गुरदेव ॥१॥ रहाउ ॥ सदा सदा हरि धिआईअै किछु
बिघनु न लागै ॥ नानक नामु सलाहीअै भइ दुसमन भागै ॥२॥३॥६७॥ बिलावलु महला ५ ॥
मनि तनि प्रभु आराधीअै मिलि साध समागै ॥ उचरत गुन गोपाल जसु दूर ते जमु भागै ॥१॥ राम

नामु जो जनु जपै अनदिनु सद जागै ॥ तंतु मंतु नह जोहई तितु चाखु न लागै ॥१॥ रहाउ ॥ काम क्रोध
 मद मान मोह बिनसे अनरागै ॥ आन्नद मगन रसि राम रंगि नानक सरनागै ॥२॥४॥६८॥
 बिलावलु महला ५ ॥ जीअ जुगति वसि प्रभू कै जो कहै सु करना ॥ भए प्रसन्न गोपाल राइ भउ किछु
 नही करना ॥१॥ दूखु न लागै कदे तुधु पारब्रह्मु चितारे ॥ जमकंकरु नेड़ि न आवई गुरसिख पिआरे
 ॥१॥ रहाउ ॥ करण कारण समरथु है तिसु बिनु नही होरु ॥ नानक प्रभ सरणागती साचा मनि जोरु ॥
 २॥५॥६६॥ बिलावलु महला ५ ॥ सिमरि सिमरि प्रभु आपना नाठा दुख ठाउ ॥ बिस्राम पाए मिलि
 साधसंगि ता ते बहुड़ि न धाउ ॥१॥ बलिहारी गुर आपने चरनन् बलि जाउ ॥ अनद सूख मंगल
 बने पेखत गुन गाउ ॥१॥ रहाउ ॥ कथा कीरतनु राग नाद धुनि इहु बनिओ सुआउ ॥ नानक प्रभ
 सुप्रसन्न भए बाँछत फल पाउ ॥२॥६॥७०॥ बिलावलु महला ५ ॥ दास तेरे की बेनती रिद करि परगासु
 ॥ तुमरी कृपा ते पारब्रह्म दोखन को नासु ॥१॥ चरन कमल का आसरा प्रभ पुरख गुणतासु ॥ कीरतन
 नामु सिमरत रहउ जब लगु घटि सासु ॥१॥ रहाउ ॥ मात पिता बंधप तूहै तू सरब निवासु ॥ नानक
 प्रभ सरणागती जा को निरमल जासु ॥२॥७॥७१॥ बिलावलु महला ५ ॥ सरब सिधि हरि गाईअ
 सभि भला मनावहि ॥ साधु साधु मुख ते कहहि सुणि दास मिलावहि ॥१॥ सूख सहज कलिआण रस
 पूरै गुरि कीन् ॥ जीअ सगल दड़िआल भए हरि हरि नामु चीन् ॥१॥ रहाउ ॥ पूरि रहिओ सरबत्र
 महि प्रभ गुणी गहीर ॥ नानक भगत आन्नद मै पेखि प्रभ की धीर ॥२॥८॥७२॥ बिलावलु महला ५ ॥
 अरदासि सुणी दातारि प्रभि होए किरपाल ॥ राखि लीआ अपना सेवको मुखि निंदक छारु ॥१॥ तुझहि
 न जोहै को मीत जन तूं गुर का दास ॥ पारब्रह्मि तू राखिआ दे अपने हाथ ॥१॥ रहाउ ॥ जीअन का
 दाता एकु है बीआ नही होरु ॥ नानक की बेन्नतीआ मै तेरा जोरु ॥२॥९॥७३॥ बिलावलु महला ५ ॥
 मीत हमारे साजना राखे गोविंद ॥ निंदक मिरतक होइ गए तुम् होहु निचिंद ॥१॥ रहाउ ॥ सगल

मनोरथ प्रभि कीए भेटे गुरदेव ॥ जै जै कारु जगत महि सफल जा की सेव ॥१॥ ऊच अपार अगनत
हरि सभि जीअ जिसु हाथि ॥ नानक प्रभ सरणागती जत कत मेरै साथि ॥२॥१०॥७४॥ बिलावलु
महला ५ ॥ गुरु पूरा आराधिआ होए किरपाल ॥ मारगु संति बताइआ तूटे जम जाल ॥१॥ दूख
भूख संसा मिटिआ गावत प्रभ नाम ॥ सहज सूख आन्नद रस पूरन सभि काम ॥१॥ रहाउ ॥ जलनि
बुझी सीतल भए राखे प्रभि आप ॥ नानक प्रभ सरणागती जा का वड परताप ॥२॥११॥७५॥
बिलावलु महला ५ ॥ धरति सुहावी सफल थानु पूरन भए काम ॥ भउ नाठा भ्रमु मिटि गड़िआ
रविआ नित राम ॥१॥ साध जना कै संगि बसत सुख सहज बिस्राम ॥ साई घड़ी सुलखणी सिमरत
हरि नाम ॥१॥ रहाउ ॥ प्रगट भए संसार महि फिरते पहनाम ॥ नानक तिसु सरणागती घट घट
सभ जान ॥२॥१२॥७६॥ बिलावलु महला ५ ॥ रोगु मिटाइआ आपि प्रभि उपजिआ सुखु साँति ॥
वड परतापु अचरज रूपु हरि कीनी दाति ॥१॥ गुरि गोविंदि कृपा करी राखिआ मेरा भाई ॥ हम
तिस की सरणागती जो सदा सहाई ॥१॥ रहाउ ॥ बिरथी कटे न होवई जन की अरदासि ॥ नानक
जोरु गोविंद का पूरन गुणतासि ॥२॥१३॥७७॥ बिलावलु महला ५ ॥ मरि मरि जनमे जिन बिसरिआ
जीवन का दाता ॥ पारब्रहमु जनि सेविआ अनदिनु रंगि राता ॥१॥ साँति सहजु आनदु घना पूरन
भई आस ॥ सुखु पाइआ हरि साधसंगि सिमरत गुणतास ॥१॥ रहाउ ॥ सुणि सुआमी अरदासि जन
तुम् अंतरजामी ॥ थान थन्नतरि रवि रहे नानक के सुआमी ॥२॥१४॥७८॥ बिलावलु महला ५ ॥
ताती वाउ न लगई पारब्रहम सरणाई ॥ चउगिरद हमरै राम कार दुखु लगै न भाई ॥१॥
सतिगुरु पूरा भेटिआ जिनि बणत बणाई ॥ राम नामु अउखधु दीआ एका लिव लाई ॥१॥ रहाउ ॥
राखि लीए तिनि रखनहारि सभ बिआधि मिटाई ॥ कहु नानक किरपा भई प्रभ भए सहाई ॥
२॥१५॥७९॥ बिलावलु महला ५ ॥ अपने बालक आपि रखिअनु पारब्रहम गुरदेव ॥ सुख साँति

सहज आनद भए पूरन भई सेव ॥१॥ रहाउ ॥ भगत जना की बेनती सुणी प्रभि आपि ॥ रोग मिटाइ जीवालिअनु जा का वड परतापु ॥१॥ दोख हमारे बखसिअनु अपणी कल धारी ॥ मन बाँछत फल दितिअनु नानक बलिहारी ॥२॥१६॥८०॥

रागु बिलावलु महला ५ चउपदे दुपदे घरु ६ १६ सतिगुर प्रसादि ॥

मेरे मोहन स्रवनी इह न सुनाए ॥ साकत गीत नाद धुनि गावत बोलत बोल अजाए ॥१॥ रहाउ ॥ सेवत सेवि सेवि साध सेवउ सदा करउ किरताए ॥ अभै दानु पावउ पुरख दाते मिलि संगति हरि गुण गाए ॥१॥ रसना अगह अगह गुन राती नैन दरस रंगु लाए ॥ होहु कृपाल दीन दुख भंजन मोहि चरण रिदै वसाए ॥२॥ सभहू तलै तलै सभ ऊपरि एह दृसटि दृसटाए ॥ अभिमानु खोडि खोडि खोडि खोई हउ मो कउ सतिगुर मंत्रु दृड़ाए ॥३॥ अतुलु अतुलु अतुलु नह तुलीअै भगति वछलु किरपाए ॥ जो जो सरणि परिओ गुर नानक अभै दानु सुख पाए ॥४॥१॥८१॥ बिलावलु महला ५ ॥ प्रभ जी तू मेरे प्रान अधारै ॥ नमसकार डंडउति बंदना अनिक बार जाउ बारै ॥१॥ रहाउ ॥ ऊठत बैठत सोवत जागत इहु मनु तुझहि चितारै ॥ सूख दूख इसु मन की बिरथा तुझ ही आगै सारै ॥१॥ तू मेरी ओट बल बुधि धनु तुम ही तुमहि मेरै परवारै ॥ जो तुम करहु सोई भल हमरै पेखि नानक सुख चरनारै ॥२॥२॥८२॥ बिलावलु महला ५ ॥ सुनीअत प्रभ तउ सगल उधारन ॥ मोह मगन पतित संगि प्रानी अैसे मनहि बिसारन ॥१॥ रहाउ ॥ संचि बिखिआ ले ग्राहजु कीनी अंमृतु मन ते डारन ॥ काम क्रोध लोभ रतु निंदा सतु संतोखु बिदारन ॥१॥ इन ते काढि लेहु मेरे सुआमी हारि परे तुम् सारन ॥ नानक की बेन्नती प्रभ पहि साधसंगि रंक तारन ॥२॥३॥८३॥ बिलावलु महला ५ ॥ संतन कै सुनीअत प्रभ की बात ॥ कथा कीरतनु आन्नद मंगल धुनि पूरि रही दिनसु अरु राति ॥१॥ रहाउ ॥ करि किरपा अपने प्रभि कीने नाम अपुने की कीनी दाति ॥ आठ पहर गुन गावत प्रभ के काम क्रोध

डिसु तन ते जात ॥१॥ तृपति अघाए पेखि प्रभ दरसनु अमृत हरि रसु भोजनु खात ॥ चरन सरन
नानक प्रभ तेरी करि किरपा संतसंगि मिलात ॥२॥४॥८४॥ बिलावलु महला ५ ॥ राखि लीए
अपने जन आप ॥ करि किरपा हरि हरि नामु दीनो बिनसि गए सभ सोग संताप ॥१॥ रहाउ ॥ गुण
गोविंद गावहु सभि हरि जन राग रतन रसना आलाप ॥ कोटि जनम की तृसना निवरी राम रसाङ्गिणि
आतम ध्राप ॥१॥ चरण गहे सरणि सुखदाते गुर कै बचनि जपे हरि जाप ॥ सागर तरे भरम भै बिनसे
कहु नानक ठाकुर परताप ॥२॥५॥८५॥ बिलावलु महला ५ ॥ तापु लाहिआ गुर सिरजनहारि ॥
सतिगुर अपने कउ बलि जाई जिनि पैज रखी सारै संसारि ॥१॥ रहाउ ॥ करु मसतकि धारि बालिकु
रखि लीनो ॥ प्रभि अमृत नामु महा रसु दीनो ॥१॥ दास की लाज रखै मिहरवानु ॥ गुरु नानकु बोलै
दरगह परवानु ॥२॥६॥८६॥

रागु बिलावलु महला ५ चउपदे दुपदे घरु ७ १९ सतिगुर प्रसादि ॥

सतिगुर सबदि उजारो दीपा ॥ बिनसिओ अंधकार तिह मंदरि रतन कोठड़ी खुली अनूपा ॥१॥
रहाउ ॥ बिसमन बिसम भए जउ पेखिओ कहनु न जाइ वडिआई ॥ मगन भए ऊहा संगि माते ओति
पोति लपटाई ॥१॥ आल जाल नही कछू जंजारा अह्वबुधि नही भोरा ॥ ऊचन ऊचा बीचु न खीचा हउ
तेरा तूं मोरा ॥२॥ एकंकारु एकु पासारा एकै अपर अपारा ॥ एकु बिसथीरनु एकु संपूरनु एकै प्रान
अधारा ॥३॥ निरमल निरमल सूचा सूचो सूचा सूचो सूचा ॥ अंत न अंता सदा बेअंता कहु नानक ऊचो
ऊचा ॥४॥१॥८७॥ बिलावलु महला ५ ॥ बिनु हरि कामि न आवत हे ॥ जा सिउ राचि माचि तुम्
लागे ओह मोहनी मोहावत हे ॥१॥ रहाउ ॥ कनिक कामिनी सेज सोहनी छोडि खिनै महि जावत हे ॥
उरझि रहिओ इंद्री रस प्रेरिओ बिखै ठगउरी खावत हे ॥१॥ तृण को मंदरु साजि सवारिओ पावकु तलै
जरावत हे ॥ अैसे गड़ महि अैठि हठीलो फूल फूल किआ पावत हे ॥२॥ पंच दूत मूड परि ठाढे केस

गहे फेरावत हे ॥ दृसटि न आवहि अंध अगिआनी सोइ रहिओ मद मावत हे ॥३॥ जालु पसारि चोग
 बिसथारी पंखी जिउ फाहावत हे ॥ कहु नानक बंधन काटन कउ मै सतिगुरु पुरखु धिआवत हे
 ॥४॥२॥८८॥ बिलावलु महला ५ ॥ हरि हरि नामु अपार अमोली ॥ प्रान पिआरो मनहि अधारो चीति
 चितवउ जैसे पान तंबोली ॥१॥ रहाउ ॥ सहजि समाइओ गुरहि बताइओ रंगि रंगी मेरे तन की
 चोली ॥ पृअ मुखि लागो जउ वडभागो सुहागु हमारो कतहु न डोली ॥१॥ रूप न धूप न गंध न दीपा
 ओति पोति अंग अंग संगि मउली ॥ कहु नानक पृअ रवी सुहागनि अति नीकी मेरी बनी खटोली
 ॥२॥३॥८९॥ बिलावलु महला ५ ॥ गोबिंद गोबिंद गोबिंद मई ॥ जब ते भेटे साध दइआरा तब ते
 दुरमति दूरि भई ॥१॥ रहाउ ॥ पूरन पूर रहिओ संपूरन सीतल साँति दइआल दई ॥ काम क्रोध
 तृसना अहंकारा तन ते होए सगल खई ॥१॥ सतु संतोखु दइआ धरमु सुचि संतन ते इहु मंतु लई ॥
 कहु नानक जिनि मनहु पछानिआ तिन कउ सगली सोझ पई ॥२॥४॥९०॥ बिलावलु महला ५ ॥
 किआ हम जीअ जंत बेचारे बरनि न साकह एक रोमाई ॥ ब्रहम महेस सिध मुनि इंद्रा बेअंत ठाकुर
 तेरी गति नही पाई ॥१॥ किआ कथीअै किछु कथनु न जाई ॥ जह जह देखा तह रहिआ समाई
 ॥१॥ रहाउ ॥ जह महा भइआन दूख जम सुनीअै तह मेरे प्रभ तूहै सहाई ॥ सरनि परिओ हरि चरन
 गहे प्रभ गुरि नानक कउ बूझ बुझाई ॥२॥५॥९१॥ बिलावलु महला ५ ॥ अगम रूप अबिनासी
 करता पतित पवित इक निमख जपाईअै ॥ अचरजु सुनिओ परापति भेटुले संत चरन चरन मनु
 लाईअै ॥१॥ किनु बिधीअै किनु संजमि पाईअै ॥ कहु सुरजन किनु जुगती धिआईअै ॥१॥ रहाउ ॥
 जो मानुखु मानुख की सेवा ओहु तिस की लई लई फुनि जाईअै ॥ नानक सरनि सरणि सुख सागर मोहि
 टेक तेरो इक नाईअै ॥२॥६॥९२॥ बिलावलु महला ५ ॥ संत सरणि संत टहल करी ॥ धंधु बंधु अरु
 सगल जंजारो अवर काज ते छूटि परी ॥१॥ रहाउ ॥ सूख सहज अरु घनो अन्नदा गुर ते पाइओ

नामु हरी ॥ अैसो हरि रसु बरनि न साकउ गुरि पूरै मेरी उलटि धरी ॥१॥ पेखिओ मोहनु सभ कै संगे
 ऊन न काहू सगल भरी ॥ पूरन पूरि रहिओ किरपा निधि कहु नानक मेरी पूरी परी ॥२॥७॥६३॥
 बिलावलु महला ५ ॥ मन किआ कहता हउ किआ कहता ॥ जान प्रबीन ठाकुर प्रभ मेरे तिसु आगै
 किआ कहता ॥१॥ रहाउ ॥ अनबोले कउ तुही पछानहि जो जीअन महि होता ॥ रे मन काडि कहा लउ
 डहकहि जउ पेखत ही संगि सुनता ॥१॥ अैसो जानि भए मनि आनद आन न बीओ करता ॥ कहु
 नानक गुर भए दइआरा हरि रंगु न कबहू लहता ॥२॥८॥६४॥ बिलावलु महला ५ ॥ निंदकु
 अैसे ही झरि परीअै ॥ इह नीसानी सुनहु तुम भाई जिउ कालर भीति गिरीअै ॥१॥ रहाउ ॥ जउ
 देखै छिद्रु तउ निंदकु उमाहै भलो देखि दुख भरीअै ॥ आठ पहर चितवै नही पहुचै बुरा चितवत
 चितवत मरीअै ॥१॥ निंदकु प्रभू भुलाइआ कालु नैरै आइआ हरि जन सिउ बादु उठरीअै ॥
 नानक का राखा आपि प्रभु सुआमी किआ मानस बपुरे करीअै ॥२॥९॥६५॥ बिलावलु महला ५ ॥
 अैसे काहे भूलि परे ॥ करहि करावहि मूकरि पावहि पेखत सुनत सदा संगि हरे ॥१॥ रहाउ ॥ काच
 बिहाझन कंचन छाडन बैरी संगि हेतु साजन तिआगि खरे ॥ होवनु कउरा अनहोवनु मीठा बिखिआ
 महि लपटाइ जरे ॥१॥ अंध कूप महि परिओ परानी भरम गुबार मोह बंधि परे ॥ कहु नानक प्रभ
 होत दइआरा गुरु भेटै काढै बाह फरे ॥२॥१०॥६६॥ बिलावलु महला ५ ॥ मन तन रसना हरि
 चीन्ता ॥ भए अन्नदा मिटे अंदेसे सरब सूख मो कउ गुरि दीन्ता ॥१॥ रहाउ ॥ इआनप ते सभ भई
 सिआनप प्रभु मेरा दाना बीना ॥ हाथ देइ राखै अपने कउ काहू न करते कछु खीना ॥१॥
 बलि जावउ दरसन साधू कै जिह प्रसादि हरि नामु लीना ॥ कहु नानक ठाकुर भारोसै कहू न मानिओ
 मनि छीना ॥२॥११॥६७॥ बिलावलु महला ५ ॥ गुरि पूरै मेरी राखि लई ॥ अंमृत नामु
 रिदे महि दीनो जनम जनम की मैलु गई ॥१॥ रहाउ ॥ निवरे दूत दुसट बैराई गुर पूरे का जपिआ

जापु ॥ कहा करै कोई बेचारा प्रभ मेरे का बड परतापु ॥१॥ सिमरि सिमरि सिमरि सुखु पाइआ
 चरन कमल रखु मन माही ॥ ता की सरनि परिओ नानक दासु जा ते ऊपरि को नाही ॥२॥१२॥६८॥
 बिलावलु महला ५ ॥ सदा सदा जपीअै प्रभ नाम ॥ जरा मरा कछु दूखु न बिआपै आगै दरगह पूरन
 काम ॥१॥ रहाउ ॥ आपु तिआगि परीअै नित सरनी गुर ते पाईअै एहु निधानु ॥ जनम मरण की
 कटीअै फासी साची दरगह का नीसानु ॥१॥ जो तुम् करहु सोई भल मानउ मन ते छूटै सगल गुमानु
 ॥ कहु नानक ता की सरणाई जा का कीआ सगल जहानु ॥२॥१३॥६९॥ बिलावलु महला ५ ॥
 मन तन अंतरि प्रभु आही ॥ हरि गुन गावत परउपकार नित तिसु रसना का मोलु किछु नाही
 ॥१॥ रहाउ ॥ कुल समूह उधरे खिन भीतरि जनम जनम की मलु लाही ॥ सिमरि सिमरि सुआमी प्रभु
 अपना अनद सेती बिखिआ बनु गाही ॥१॥ चरन प्रभू के बोहिथु पाए भव सागरु पारि पराही ॥
 संत सेवक भगत हरि ता के नानक मनु लागा है ताही ॥२॥१४॥१००॥ बिलावलु महला ५ ॥
 धीरउ देखि तुमरै रंगा ॥ तुही सुआमी अंतरजामी तूही वसहि साध कै संगा ॥१॥ रहाउ ॥ खिन महि
 थापि निवाजे ठाकुर नीच कीट ते करहि राजंगा ॥१॥ कबहू न बिसरै हीए मोरे ते नानक दास इही
 दानु मंगा ॥२॥१५॥१०१॥ बिलावलु महला ५ ॥ अचुत पूजा जोग गोपाल ॥ मनु तनु अरपि रखउ
 हरि आगै सरब जीआ का है प्रतिपाल ॥१॥ रहाउ ॥ सरनि सम्रथ अकथ सुखदाता किरपा सिंधु बडो
 दइआल ॥ कंठि लाइ राखै अपने कउ तिस नो लगै न ताती बाल ॥१॥ दामोदर दइआल सुआमी
 सरबसु संत जना धन माल ॥ नानक जाचिक दरसु प्रभ मागै संत जना की मिलै खाल ॥२॥१६॥१०२
 ॥ बिलावलु महला ५ ॥ सिमरत नामु कोटि जतन भए ॥ साधसंगि मिलि हरि गुन गाए जमदूतन कउ
 त्रास अहे ॥१॥ रहाउ ॥ जेते पुनहचरन से कीने मनि तनि प्रभ के चरण गहे ॥ आवण जाणु भरमु
 भउ नाठा जनम जनम के किलविख दहे ॥१॥ निरभउ होइ भजहु जगदीसै एहु पदारथु वडभागि लहे

॥ करि किरपा पूरन प्रभ दाते निरमल जसु नानक दास कहे ॥२॥१७॥१०३॥ बिलावलु महला ५ ॥
 सुलही ते नाराडिण राखु ॥ सुलही का हाथु कही न पहुचै सुलही होडि मूआ नापाकु ॥१॥ रहाउ ॥
 काढि कुठारु खसमि सिरु काटिआ खिन महि होडि गडिआ है खाकु ॥ मंदा चितवत चितवत पचिआ
 जिनि रचिआ तिनि दीना धाकु ॥१॥ पुत्र मीत धनु किछू न रहिओ सु छोडि गडिआ सभ भाई साकु ॥
 कहु नानक तिसु प्रभ बलिहारी जिनि जन का कीनो पूरन वाकु ॥२॥१८॥१०४॥ बिलावलु महला ५ ॥
 पूरे गुर की पूरी सेव ॥ आपे आपि वरतै सुआमी कारजु रासि कीआ गुरदेव ॥१॥ रहाउ ॥ आदि
 मधि प्रभु अंति सुआमी अपना थाटु बनाडिओ आपि ॥ अपने सेवक की आपे राखै प्रभ मेरे को वड
 परतापु ॥१॥ पारब्रहम परमेसुर सतिगुर वसि कीने जिनि सगले जंत ॥ चरन कमल नानक सरणार्ई
 राम नाम जपि निरमल मंत ॥२॥१९॥१०५॥ बिलावलु महला ५ ॥ ताप पाप ते राखे आप ॥
 सीतल भए गुर चरनी लागे राम नाम हिरदे महि जाप ॥१॥ रहाउ ॥ करि किरपा हसत प्रभि दीने
 जगत उधार नव खंड प्रताप ॥ दुख बिनसे सुख अनद प्रवेसा तृसन बुझी मन तन सचु ध्राप ॥१॥
 अनाथ को नाथु सरणि समरथा सगल सृसटि को माई बापु ॥ भगति वछल भै भंजन सुआमी गुण
 गावत नानक आलाप ॥२॥२०॥१०६॥ बिलावलु महला ५ ॥ जिस ते उपजिआ तिसहि पछानु ॥
 पारब्रहमु परमेसरु धिआडिआ कुसल खेम होए कलिआन ॥१॥ रहाउ ॥ गुरु पूरा भेटिओ बड भागी
 अंतरजामी सुघडु सुजानु ॥ हाथ देडि राखे करि अपने बड समरथु निमाणिआ को मानु ॥१॥ भ्रम भै
 बिनसि गए खिन भीतरि अंधकार प्रगटे चानाणु ॥ सासि सासि आराधै नानकु सदा सदा जाईअै
 कुरबाणु ॥२॥२१॥१०७॥ बिलावलु महला ५ ॥ दोवै थाव रखे गुर सूर ॥ हलत पलत पारब्रहमि
 सवारे कारज होए सगले पूरे ॥१॥ रहाउ ॥ हरि हरि नामु जपत सुख सहजे मजनु होवत साधू धूरे
 ॥ आवण जाण रहे थिति पाई जनम मरण के मिटे बिसूरे ॥१॥ भ्रम भै तरे छुटे भै जम के घटि घटि

एकु रहिआ भरपूरे ॥ नानक सरणि परिओ दुख भंजन अंतरि बाहरि पेखि हजूरे ॥२॥२२॥१०८॥
 बिलावलु महला ५ ॥ दरसनु देखत दोख नसे ॥ कबहु न होवहु दृसटि अगोचर जीअ कै संगि बसे
 ॥१॥ रहाउ ॥ प्रीतम प्रान अधार सुआमी ॥ पूरि रहे प्रभ अंतरजामी ॥१॥ किआ गुण तेरे सारि
 समारी ॥ सासि सासि प्रभ तुझहि चितारी ॥२॥ किरपा निधि प्रभ दीन दड़िआला ॥ जीअ जंत की करहु
 प्रतिपाला ॥३॥ आठ पहर तेरा नामु जनु जापे ॥ नानक प्रीति लाई प्रभि आपे ॥४॥२३॥१०९॥
 बिलावलु महला ५ ॥ तनु धनु जोबनु चलत गड़िआ ॥ राम नाम का भजनु न कीनो करत बिकार
 निसि भोरु भड़िआ ॥१॥ रहाउ ॥ अनिक प्रकार भोजन नित खाते मुख दंता घसि खीन खड़िआ ॥
 मेरी मेरी करि करि मूठउ पाप करत नह परी दड़िआ ॥१॥ महा बिकार घोर दुख सागर
 तिसु महि प्राणी गलतु पड़िआ ॥ सरनि परे नानक सुआमी की बाह पकरि प्रभि काढि लड़िआ
 ॥२॥२४॥११०॥ बिलावलु महला ५ ॥ आपना प्रभु आड़िआ चीति ॥ दुसमन दुसट रहे झख मारत
 कुसलु भड़िआ मेरे भाई मीत ॥१॥ रहाउ ॥ गई बिआधि उपाधि सभ नासी अंगीकारु कीओ
 करतारि ॥ साँति सूख अरु अनद घनेरे प्रीतम नामु रिदै उर हारि ॥१॥ जीउ पिंडु धनु रासि प्रभ
 तेरी तूं समरथु सुआमी मेरा ॥ दास अपुने कउ राखनहारा नानक दास सदा है चेरा ॥२॥२५॥१११॥
 बिलावलु महला ५ ॥ गोबिंदु सिमरि होआ कलिआणु ॥ मिटी उपाधि भड़िआ सुखु साचा अंतरजामी
 सिमरिआ जाणु ॥१॥ रहाउ ॥ जिस के जीअ तिनि कीए सुखाले भगत जना कउ साचा ताणु ॥ दास
 अपुने की आपे राखी भै भंजन ऊपरि करते माणु ॥१॥ भई मित्राई मिटी बुराई दुसट दूत हरि
 काढे छाणि ॥ सूख सहज आन्नद घनेरे नानक जीवै हरि गुणह वखाणि ॥२॥२६॥११२॥
 बिलावलु महला ५ ॥ पारब्रहम प्रभ भए कृपाल ॥ कारज सगल सवारे सतिगुर जपि जपि साधू
 भए निहाल ॥१॥ रहाउ ॥ अंगीकारु कीआ प्रभि अपनै दोखी सगले भए खाल ॥ कंठि लाड़ि

राखे जन अपने उधरि लीए लाइ अपने पाल ॥१॥ सही सलामति मिलि घरि आए निंदक के मुख होए काल ॥ कहु नानक मेरा सतिगुरु पूरा गुरु प्रसादि प्रभ भए निहाल ॥२॥२७॥११३॥ बिलावलु महला ५ ॥ मू लालन सिउ प्रीति बनी ॥ रहाउ ॥ तोरी न तूटै छोरी न छूटै औसी माधो खिंच तनी ॥१॥ दिनसु रैन मन माहि बसतु है तू करि किरपा प्रभ अपनी ॥२॥ बलि बलि जाउ सिआम सुंदर कउ अकथ कथा जा की बात सुनी ॥३॥ जन नानक दासनि दासु कहीअत है मोहि करहु कृपा ठाकुर अपुनी ॥४॥२८॥११४॥ बिलावलु महला ५ ॥ हरि के चरन जपि जाँउ कुरबानु ॥ गुरु मेरा पारब्रहम परमेसुरु ता का हिरदै धरि मन धिआनु ॥१॥ रहाउ ॥ सिमरि सिमरि सिमरि सुखदाता जा का कीआ सगल जहानु ॥ रसना खहु एकु नाराइणु साची दरगह पावहु मानु ॥१॥ साधू संगु परापति जा कउ तिन ही पाइआ एहु निधानु ॥ गावउ गुण कीरतनु नित सुआमी करि किरपा नानक दीजै दानु ॥२॥२९॥११५॥ बिलावलु महला ५ ॥ राखि लीए सतिगुरु की सरण ॥ जै जै कारु होआ जग अंतरि पारब्रहमु मेरो तारण तरण ॥१॥ रहाउ ॥ बिसंभर पूरन सुखदाता सगल समग्री पोखण भरण ॥ थान थन्नतरि सरब निरंतरि बलि बलि जाँई हरि के चरण ॥१॥ जीअ जुगति वसि मेरे सुआमी सरब सिधि तुम कारण करण ॥ आदि जुगादि प्रभु रखदा आइआ हरि सिमरत नानक नही डरण ॥२॥३०॥११६॥

रागु बिलावलु महला ५ दुपदे घरु ८

१६ सतिगुरु प्रसादि ॥

मै नाही प्रभ सभु किछु तेरा ॥ ईधै निरगुन ऊधै सरगुन केल करत बिचि सुआमी मेरा ॥१॥ रहाउ ॥ नगर महि आपि बाहरि फुनि आपन प्रभ मेरे को सगल बसेरा ॥ आपे ही राजनु आपे ही राइआ कह कह ठाकुरु कह कह चेरा ॥१॥ का कउ दुराउ का सिउ बलबंचा जह जह पेखउ तह तह नेरा ॥ साध मूरति गुरु भेटिओ नानक मिलि सागर बूंद नही अन हेरा ॥२॥१॥११७॥ बिलावलु महला ५ ॥

तुम् समरथा कारन करन ॥ ढाकन ढाकि गोबिद गुर मेरे मोहि अपराधी सरन चरन ॥१॥ रहाउ ॥
 जो जो कीनो सो तुम् जानिओ पेखिओ ठउर नाही कछु ढीठ मुकरन ॥ बड परतापु सुनिओ प्रभ तुम्रो कोटि
 अघा तेरो नाम हरन ॥१॥ हमरो सहाउ सदा सद भूलन तुम्रो बिरदु पतित उधरन ॥ करुणा मै
 किरपाल कृपा निधि जीवन पद नानक हरि दरसन ॥२॥२॥११८॥ बिलावलु महला ५ ॥ औसी
 किरपा मोहि करहु ॥ संतह चरण हमारो माथा नैन दरसु तनि धूरि परहु ॥१॥ रहाउ ॥ गुर को सबदु
 मेरै हीअरै बासै हरि नामा मन संगि धरहु ॥ तसकर पंच निवारहु ठाकुर सगलो भरमा होमि जरहु
 ॥१॥ जो तुम् करहु सोई भल मानै भावनु दुबिधा दूरि टरहु ॥ नानक के प्रभ तुम ही दाते संतसंगि
 ले मोहि उधरहु ॥२॥३॥११९॥ बिलावलु महला ५ ॥ औसी दीखिआ जन सिउ मंगा ॥ तुम्रो धिआनु
 तुमारो रंगा ॥ तुमरी सेवा तुमारे अंगा ॥१॥ रहाउ ॥ जन की टहल संभाखनु जन सिउ ऊठनु बैठनु
 जन कै संगा ॥ जन चर रज मुखि माथै लागी आसा पूरन अन्नत तरंगा ॥१॥ जन पारब्रहम जा की
 निरमल महिमा जन के चरन तीरथ कोटि गंगा ॥ जन की धूरि कीओ मजनु नानक जनम जनम के हरे
 कलंगा ॥२॥४॥१२०॥ बिलावलु महला ५ ॥ जिउ भावै तिउ मोहि प्रतिपाल ॥ पारब्रहम परमेसर
 सतिगुर हम बारिक तुम् पिता किरपाल ॥१॥ रहाउ ॥ मोहि निरगुण गुणु नाही कोई पहुचि न साकउ
 तुमरी घाल ॥ तुमरी गति मिति तुम ही जानहु जीउ पिंडु सभु तुमरो माल ॥१॥ अंतरजामी पुरख
 सुआमी अनबोलत ही जानहु हाल ॥ तनु मनु सीतलु होइ हमारो नानक प्रभ जीउ नदरि निहाल ॥
 २॥५॥१२१॥ बिलावलु महला ५ ॥ राखु सदा प्रभ अपनै साथ ॥ तू हमरो प्रीतमु मनमोहनु तुझ बिनु
 जीवनु सगल अकाथ ॥१॥ रहाउ ॥ रंक ते राउ करत खिन भीतरि प्रभु मेरो अनाथ को नाथ ॥ जलत
 अगनि महि जन आपि उधारे करि अपुने दे राखे हाथ ॥१॥ सीतल सुखु पाइओ मन तृपते हरि
 सिमरत स्रम सगले लाथ ॥ निधि निधान नानक हरि सेवा अवर सिआनप सगल अकाथ ॥

॥੨॥੬॥੧੨੨॥ ਬਿਲਾਵਲੁ ਮਹਲਾ ੫ ॥ ਅਪਨੇ ਸੇਵਕ ਕਤ ਕਬਹੂ ਨ ਬਿਸਾਰਹੁ ॥ ਤਰਿ ਲਾਗਹੁ ਸੁਆਮੀ ਪ੍ਰਭ
ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥ ਪਤਿਤ ਪਾਵਨ ਪ੍ਰਭ ਬਿਰਦੁ ਤੁਮਾਰੋ ਹਮਰੇ ਦੋਖ ਰਿਦੈ ਮਤ
ਧਾਰਹੁ ॥ ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਤਮੈ ਪਟਲੁ ਕ੍ਰਪਾ ਕਰਿ ਜਾਰਹੁ ॥੧॥ ਜਲ ਬਿਹਨ ਮੀਨ ਕਤ
ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ ਜਨ ਨਾਨਕ ਪਿਆਸ ਚਰਨ ਕਮਲਨੁ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ
॥੨॥੭॥੧੨੩॥ ਬਿਲਾਵਲੁ ਮਹਲਾ ੫ ॥ ਆਗੈ ਪਾਛੈ ਕੁਸਲੁ ਭਇਆ ॥ ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ
ਪ੍ਰਭਿ ਕੀਨੀ ਮਇਆ ॥੧॥ ਰਹਾਉ ॥ ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ
ਗਇਆ ॥ ਸਾਂਤਿ ਸਹਜ ਆਨੰਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥ ਗੁਨੁ ਅਵਗੁਨੁ ਪ੍ਰਭਿ ਕਥੁ
ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥ ਅਤੁਲ ਬਡਾਏ ਅਚੁਤ ਅਬਿਨਾਸੀ ਨਾਨਕੁ ਤਚੈ ਹਰਿ
ਕੀ ਜਇਆ ॥੨॥੮॥੧੨੪॥ ਬਿਲਾਵਲੁ ਮਹਲਾ ੫ ॥ ਬਿਨੁ ਭੈ ਭਗਤੀ ਤਰਨੁ ਕੈਸੇ ॥ ਕਰਹੁ ਅਨੁਗ੍ਰਹੁ ਪਤਿਤ
ਤਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥ ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ
ਰਾਤਾ ਸੁਆਨ ਜੈਸੇ ॥ ਅਤਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਢੇ ਐਸੇ ॥੧॥ ਸਰਨਿ ਦੁਖ ਭੰਜਨ
ਪੁਰਖ ਨਿਰੰਜਨ ਸਾਧੂ ਸੰਗਤਿ ਰਵਨੁ ਜੈਸੇ ॥ ਕੇਸਵ ਕਲੇਸ ਨਾਸ ਅਧ ਖੰਡਨ ਨਾਨਕ ਜੀਵਤ ਦਰਸ ਦਿਸੇ
॥੨॥੯॥੧੨੫॥

ਰਾਗੁ ਬਿਲਾਵਲੁ ਮਹਲਾ ੫ ਟੁਪਦੇ ਘਰੁ ੬

ੴ ਸਤਿਗੁਰ ਪ੍ਰਸਾਦਿ ॥

ਆਪਹਿ ਮੇਲਿ ਲਏ ॥ ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥ ਤਜਿ ਅਭਿਮਾਨੁ ਅਰੁ
ਚਿੰਤ ਬਿਰਾਨੀ ਸਾਧਹ ਸਰਨ ਪਏ ॥ ਜਪਿ ਜਪਿ ਨਾਮੁ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥ ਮਹਾ ਮੁਗਧ
ਅਜਾਨ ਅਗਿਆਨੀ ਰਾਖੇ ਧਾਰਿ ਦਏ ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥
ਬਿਲਾਵਲੁ ਮਹਲਾ ੫ ॥ ਜੀਵਤ ਨਾਮੁ ਸੁਨੀ ॥ ਜਤ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥
ਪੀਰ ਗਏ ਬਾਧੀ ਮਨਿ ਧੀਰਾ ਮੋਹਿਓ ਅਨੰਦ ਧੁਨੀ ॥ ਤਪਜਿਓ ਚਾਤ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ

खिनी ॥१॥ अनिक भगत अनिक जन तारे सिमरहि अनिक मुनी ॥ अंधुले टिक निरधन धनु
पाड़िओ प्रभ नानक अनिक गुनी ॥२॥२॥१२७॥

रागु बिलावलु महला ५ घरु १३ पड़ताल

१९९९सतिगुर प्रसादि ॥

मोहन नीद न आवै हावै हार कजर बसत्र अभरन कीने ॥ उडीनी उडीनी उडीनी ॥ कब घरि आवै री
॥१॥ रहाउ ॥ सरनि सुहागनि चरन सीसु धरि ॥ लालनु मोहि मिलावहु ॥ कब घरि आवै री ॥१॥ सुनहु
सहेरी मिलन बात कहउ सगरो अह्य मिटावहु तउ घर ही लालनु पावहु ॥ तब रस मंगल गुन
गावहु ॥ आनद रूप धिआवहु ॥ नानकु दुआरै आड़िओ ॥ तउ मै लालनु पाड़िओ री ॥२॥ मोहन रूपु
दिखावै ॥ अब मोहि नीद सुहावै ॥ सभ मेरी तिखा बुझानी ॥ अब मै सहजि समानी ॥ मीठी पिरहि
कहानी ॥ मोहनु लालनु पाड़िओ री ॥ रहाउ दूजा ॥१॥१२८॥ बिलावलु महला ५ ॥ मोरी अह्य जाड़ि
दरसन पावत हे ॥ राचहु नाथ ही सहाई संतना ॥ अब चरन गहे ॥१॥ रहाउ ॥ आहे मन
अवरु न भावै चरनावै चरनावै उलझिओ अलि मकरंद कमल जिउ ॥ अन रस नही चाहै एकै हरि
लाहै ॥१॥ अन ते टूटीअै रिख ते छूटीअै ॥ मन हरि रस घूटीअै संगि साधू उलटीअै ॥ अन नाही
नाही रे ॥ नानक प्रीति चरन चरन हे ॥२॥२॥१२९॥

रागु बिलावलु महला ६ दुपदे

१९९९सतिगुर प्रसादि ॥

दुख हरता हरि नामु पछानो ॥ अजामलु गनिका जिह सिमरत मुक्त भए जीअ जानो ॥१॥ रहाउ ॥
गज की त्रास मिटी छिनहू महि जब ही रामु बखानो ॥ नारद कहत सुनत धूअ बारिक भजन माहि
लपटानो ॥१॥ अचल अमर निरभै पदु पाड़िओ जगत जाहि हैरानो ॥ नानक कहत भगत रछक हरि
निकटि ताहि तुम मानो ॥२॥१॥ बिलावलु महला ६ ॥ हरि के नाम बिना दुखु पावै ॥ भगति बिना
सहसा नह चूकै गुरु इहु भेदु बतावै ॥१॥ रहाउ ॥ कहा भड़िओ तीरथ ब्रत कीए राम सरनि नही

आवै ॥ जोग जग निहफल तिह मानउ जो प्रभ जसु बिसरावै ॥१॥ मान मोह दोनो कउ परहरि गोबिंद के
गुन गावै ॥ कहु नानक इह बिधि को प्रानी जीवन मुकति कहावै ॥२॥२॥ बिलावलु महला ६ ॥ जा मै
भजनु राम को नाही ॥ तिह नर जनमु अकारथु खोड़िआ यह राखहु मन माही ॥१॥ रहाउ ॥ तीरथ
करै ब्रत फुनि राखै नह मनूआ बसि जा को ॥ निहफल धरमु ताहि तुम मानहु साचु कहत मै या कउ ॥१॥
जैसे पाहनु जल महि राखिओ भेटै नाहि तिह पानी ॥ तैसे ही तुम ताहि पछानहु भगति हीन जो प्रानी
॥२॥ कल मै मुकति नाम ते पावत गुरु यह भेटु बतावै ॥ कहु नानक सोई नरु गरुआ जो प्रभ के गुन
गावै ॥३॥३॥

बिलावलु असटपदीआ महला १ घरु १०

१६ सतिगुर प्रसादि ॥

निकटि वसै देखै सभु सोई ॥ गुरुमुखि विरला बूझै कोई ॥ विणु भै पड़िअै भगति न होई ॥ सबदि रते
सदा सुखु होई ॥१॥ अैसा गिआनु पदारथु नामु ॥ गुरुमुखि पावसि रसि रसि मानु ॥१॥ रहाउ ॥
गिआनु गिआनु कथै सभु कोई ॥ कथि कथि बाटु करे दुखु होई ॥ कथि कहणै ते रहै न कोई ॥ बिनु रस
राते मुकति न होई ॥२॥ गिआनु धिआनु सभु गुरु ते होई ॥ साची रहत साचा मनि सोई ॥ मनमुख
कथनी है परु रहत न होई ॥ नावहु भूले थाउ न कोई ॥३॥ मनु माड़िआ बंधिओ सर जालि ॥ घटि
घटि बिआपि रहिओ बिखु नालि ॥ जो आँजै सो दीसै कालि ॥ कारजु सीधो रिदै समालि ॥४॥
सो गिआनी जिनि सबदि लिव लाई ॥ मनमुखि हउमै पति गवाई ॥ आपे करतै भगति कराई
॥ गुरुमुखि आपे दे वडिआई ॥५॥ रैणि अंधारी निरमल जोति ॥ नाम बिना झूठे कुचल कछोति ॥
बेटु पुकारै भगति सरोति ॥ सुणि सुणि मानै वेखै जोति ॥६॥ सासत्र सिमृति नामु दृढ़ामं ॥
गुरुमुखि साँति ऊतम करामं ॥ मनमुखि जोनी दूख सहामं ॥ बंधन तूटे इकु नामु वसामं ॥७॥
मन्ने नामु सची पति पूजा ॥ किसु वेखा नाही को दूजा ॥ देखि कहउ भावै मनि सोड़ि ॥ नानकु कहै

अवरु नही कोइ ॥८॥१॥ बिलावलु महला १ ॥ मन का कहिआ मनसा करै ॥ इहु मनु पुन्न
पापु उचरै ॥ माइआ मदि माते तृपति न आवै ॥ तृपति मुकति मनि साचा भावै ॥१॥ तनु धनु
कलतु सभु देखु अभिमाना ॥ बिनु नावै किछु संगि न जाना ॥१॥ रहाउ ॥ कीचहि रस भोग खुसीआ
मन केरी ॥ धनु लोकाँ तनु भसमै ठेरी ॥ खाकू खाकु रलै सभु फैलु ॥ बिनु सबदै नही उतरै मैलु ॥२॥
गीत राग घन ताल सि कूरे ॥ तृहु गुण उपजै बिनसै दूरे ॥ दूजी दुरमति दरदु न जाइ ॥ छूटै
गुरमुखि दारु गुण गाइ ॥३॥ धोती ऊजल तिलकु गलि माला ॥ अंतरि क्रोधु पड़हि नाट साला ॥
नामु विसारि माइआ मटु पीआ ॥ बिनु गुर भगति नाही सुखु थीआ ॥४॥ सूकर सुआन गरधभ
मंजारा ॥ पसू मलेछ नीच चंडाला ॥ गुर ते मुहु फेरे तिन् जोनि भवाईअै ॥ बंधनि बाधिआ आईअै
जाईअै ॥५॥ गुर सेवा ते लहै पदारथु ॥ हिरदै नामु सदा किरतारथु ॥ साची दरगह पूछ न होइ ॥
माने हुकमु सीझै दरि सोइ ॥६॥ सतिगुरु मिलै त तिस कउ जाणै ॥ रहै रजाई हुकमु पछाणै ॥ हुकमु
पछाणि सचै दरि वासु ॥ काल बिकाल सबदि भए नासु ॥७॥ रहै अतीतु जाणै सभु तिस का ॥ तनु मनु
अरपै है इहु जिस का ॥ ना ओहु आवै ना ओहु जाइ ॥ नानक साचे साचि समाइ ॥८॥२॥

बिलावलु महला ३ असटपदी घर १०

१९ सतिगुर प्रसादि ॥

जगु कऊआ मुखि चुंच गिआनु ॥ अंतरि लोभु झूठु अभिमानु ॥ बिनु नावै पाजु लहगु निदानि ॥१॥
सतिगुर सेवि नामु वसै मनि चीति ॥ गुरु भेटे हरि नामु चेतावै बिनु नावै होर झूठु परीति ॥१॥
रहाउ ॥ गुरि कहिआ सा कार कमावहु ॥ सबदु चीन् सहज घरि आवहु ॥ साचै नाइ वडाई पावहु
॥२॥ आपि न बूझै लोक बुझावै ॥ मन का अंधा अंधु कमावै ॥ दरु घरु महलु ठउरु कैसे पावै
॥३॥ हरि जीउ सेवीअै अंतरजामी ॥ घट घट अंतरि जिस की जोति समानी ॥ तिसु नालि किआ चलै

पहनामी ॥४॥ साचा नामु साचै सबदि जानै ॥ आपै आपु मिलै चूकै अभिमानै ॥ गुरमुखि नामु सदा सदा वखानै ॥५॥ सतिगुरि सेविअै दूजी दुरमति जाई ॥ अउगण काटि पापा मति खाई ॥ कंचन काडिआ जोती जोति समाई ॥६॥ सतिगुरि मिलिअै वडी वडिआई ॥ दुखु काटै हिरदै नामु वसाई ॥ नामि रते सदा सुखु पाई ॥७॥ गुरमति मानिआ करणी सारु ॥ गुरमति मानिआ मोख दुआरु ॥ नानक गुरमति मानिआ परवारै साधारु ॥८॥१॥३॥

बिलावलु महला ४ असटपदीआ घरु ११

१९ सतिगुर प्रसादि ॥

आपै आपु खाडि हउ मेटै अनदिनु हरि रस गीत गवईआ ॥ गुरमुखि परचै कंचन काडिआ निरभउ जोती जोति मिलईआ ॥१॥ मै हरि हरि नामु अधारु रमईआ ॥ खिनु पलु रहि न सकउ बिनु नावै गुरमुखि हरि हरि पाठ पढ़ईआ ॥१॥ रहाउ ॥ एकु गिरहु दस दुआर है जा के अहिनिशि तसकर पंच चोर लगईआ ॥ धरमु अरथु सभु हिरि ले जावहि मनमुख अंधुले खबरि न पईआ ॥२॥ कंचन कोटु बहु माणकि भरिआ जागे गिआन तति लिव लईआ ॥ तसकर हेरु आडि लुकाने गुर कै सबदि पकड़ि बंधि पईआ ॥३॥ हरि हरि नामु पोतु बोहिथा खेवटु सबटु गुरु पारि लम्घईआ ॥ जमु जागाती नेड़ि न आवै ना को तसकरु चोरु लगईआ ॥४॥ हरि गुण गावै सदा दिनु राती मै हरि जसु कहते अंतु न लहीआ ॥ गुरमुखि मनूआ डिकतु घरि आवै मिलउ गोपाल नीसानु बजईआ ॥५॥ नैनी देखि दरसु मनु तृपतै स्रवन बाणी गुर सबटु सुणईआ ॥ सुनि सुनि आतम देव है भीने रसि रसि राम गोपाल खईआ ॥६॥ त्रै गुण माडिआ मोहि विआपे तुरीआ गुणु है गुरमुखि लहीआ ॥ एक दृसटि सभ सम करि जाणै नदरी आवै सभु ब्रहमु पसरईआ ॥७॥ राम नामु है जोति सबाई गुरमुखि आपे अलखु लखईआ ॥ नानक दीन दडिआल भए है भगति भाडि हरि नामि समईआ ॥८॥१॥४॥ बिलावलु महला ४ ॥ हरि हरि नामु सीतल जलु धिआवहु हरि चंदन वासु सुगंध गंधईआ ॥

मिलि सतसंगति परम पदु पाइआ मै हिरड पलास संगि हरि बुहीआ ॥१॥ जपि जगन्नाथ जगदीस
गुसईआ ॥ सरणि परे सेई जन उबरे जिउ प्रहिलाद उधारि समईआ ॥१॥ रहाउ ॥ भार अठारह
महि चंदनु ऊतम चंदन निकटि सभ चंदनु हुईआ ॥ साकत कूड़े ऊभ सुक हूए मनि अभिमानु विछुड़ि
दूरि गईआ ॥२॥ हरि गति मिति करता आपे जाणै सभ बिधि हरि हरि आपि बनईआ ॥ जिसु
सतिगुरु भेटे सु कंचनु होवै जो धुरि लिखिआ सु मिटै न मिटईआ ॥३॥ रतन पदारथ गुरमति पावै
सागर भगति भंडार खुलईआ ॥ गुर चरणी इक सरधा उपजी मै हरि गुण कहते तृपति न भईआ
॥४॥ परम बैरागु नित नित हरि धिआए मै हरि गुण कहते भावनी कहीआ ॥ बार बार खिनु खिनु
पलु कहीअै हरि पारु न पावै परै परईआ ॥५॥ सासत बेद पुराण पुकारहि धरमु करहु खटु करम
दृड़ईआ ॥ मनमुख पाखंडि भरमि विगूते लोभ लहरि नाव भारि बुडईआ ॥६॥ नामु जपहु नामे
गति पावहु सिमृति सासत्र नामु दृड़ईआ ॥ हउमै जाइ त निरमलु होवै गुरमुखि परचै परम पदु
पईआ ॥७॥ इहु जगु वरनु रूपु सभु तेरा जितु लावहि से करम कमईआ ॥ नानक जंत वजाए
वाजहि जितु भावै तितु राहि चलईआ ॥८॥२॥५॥ बिलावलु महला ४ ॥ गुरमुखि अगम अगोचरु
धिआइआ हउ बलि बलि सतिगुर सति पुरखईआ ॥ राम नामु मेरै प्राणि वसाए सतिगुर परसि
हरि नामि समईआ ॥१॥ जन की टेक हरि नामु टिकईआ ॥ सतिगुर की धर लागा जावा गुर
किरपा ते हरि दरु लहीआ ॥१॥ रहाउ ॥ इहु सरीरु करम की धरती गुरमुखि मथि मथि ततु
कढईआ ॥ लालु जवेहर नामु प्रगासिआ भाँडै भाउ पवै तितु अईआ ॥२॥ दासनि दास दास होइ
रहीअै जो जन राम भगत निज भईआ ॥ मनु बुधि अरपि धरउ गुर आगै गुर परसादी मै अकथु
कथईआ ॥३॥ मनमुख माइआ मोहि विआपे इहु मनु तृसना जलत तिखईआ ॥ गुरमति
नामु अमृत जलु पाइआ अगनि बुझी गुर सबदि बुझईआ ॥४॥ इहु मनु नाचै सतिगुर आगै

अनहद सबद धुनि तूर वजईआ ॥ हरि हरि उसतति करै दिनु राती रखि रखि चरण हरि ताल
 पूरईआ ॥५॥ हरि कै रंगि रता मनु गावै रसि रसाल रसि सबदु खईआ ॥ निज घरि धार चुअै
 अति निरमल जिनि पीआ तिन ही सुखु लहीआ ॥६॥ मनहठि करम करै अभिमानी जिउ बालक
 बालू घर उसरईआ ॥ आवै लहरि समुंद सागर की खिन महि भिन्न भिन्न ढहि पईआ ॥७॥ हरि सरु
 सागरु हरि है आपे इहु जगु है सभु खेलु खेलईआ ॥ जिउ जल तरंग जलु जलहि समावहि नानक
 आपे आपि रमईआ ॥८॥३॥६॥ बिलावलु महला ४ ॥ सतिगुरु परचै मनि मुंद्रा पाई गुर का सबदु
 तनि भसम दृईआ ॥ अमर पिंड भए साधू संगि जनम मरण दोऊ मिटि गईआ ॥१॥ मेरे मन
 साधसंगति मिलि रहीआ ॥ कृपा करहु मधसूदन माधउ मै खिनु खिनु साधू चरण पखईआ ॥१॥
 रहाउ ॥ तजै गिरसतु भइआ बन वासी डिकु खिनु मनूआ टिकै न टिकईआ ॥ धावतु धाड़ि तदे घरि
 आवै हरि हरि साधू सरणि पवईआ ॥२॥ धीआ पूत छोडि संनिआसी आसा आस मनि बहुतु
 करईआ ॥ आसा आस करै नही बूझै गुर कै सबदि निरास सुखु लहीआ ॥३॥ उपजी तरक दिगंबरु
 होआ मनु दह दिस चलि चलि गवनु करईआ ॥ प्रभवनु करै बूझै नही तृसना मिलि संगि साध
 दइआ घरु लहीआ ॥४॥ आसण सिध सिखहि बहुतेरे मनि मागहि रिधि सिधि चेटक चेटकईआ ॥
 तृपति संतोखु मनि साँति न आवै मिलि साधू तृपति हरि नामि सिधि पईआ ॥५॥ अंडज जेरज सेतज
 उतभुज सभि वरन रूप जीअ जंत उपईआ ॥ साधू सरणि परै सो उबरै खत्री ब्राहमणु सूदु वैसु चंडालु
 चंडईआ ॥६॥ नामा जैदेउ कंबीरु तृलोचनु अउजाति रविदासु चमिआरु चमईआ ॥ जो जो मिलै
 साधू जन संगति धनु धन्ना जटु सैणु मिलिआ हरि दईआ ॥७॥ संत जना की हरि पैज रखाई
 भगति वछलु अंगीकारु करईआ ॥ नानक सरणि परे जगजीवन हरि हरि किरपा धारि रखईआ
 ॥८॥४॥७॥ बिलावलु महला ४ ॥ अंतरि पिआस उठी प्रभ केरी सुणि गुर बचन मनि तीर लगईआ

॥ मन की बिरथा मन ही जाणै अवरु कि जाणै को पीर परईआ ॥१॥ राम गुरि मोहनि मोहि मनु लईआ ॥ हउ आकल बिकल भई गुर देखे हउ लोट पोट होइ पईआ ॥१॥ रहाउ ॥ हउ निरखत फिरउ सभि देस दिसंतर मै प्रभ देखन को बहुतु मनि चईआ ॥ मनु तनु काटि देउ गुर आगै जिनि हरि प्रभ मारगु पंथु दिखईआ ॥२॥ कोई आनि सदेसा देइ प्रभ केरा रिद अंतरि मनि तनि मीठ लगईआ ॥ मसतकु काटि देउ चरणा तलि जो हरि प्रभु मेले मेलि मिलईआ ॥३॥ चलु चलु सखी हम प्रभु परबोधह गुण कामण करि हरि प्रभु लहीआ ॥ भगति वछलु उआ को नामु कहीअतु है सरणि प्रभू तिसु पाछै पईआ ॥४॥ खिमा सीगार करे प्रभ खुसीआ मनि दीपक गुर गिआनु बलईआ ॥ रसि रसि भोग करे प्रभु मेरा हम तिसु आगै जीउ कटि कटि पईआ ॥५॥ हरि हरि हारु कंठि है बनिआ मनु मोतीचूरु वड गहन गहनईआ ॥ हरि हरि सरधा सेज विछाई प्रभु छोडि न सकै बहुतु मनि भईआ ॥६॥ कहै प्रभु अवरु अवरु किछु कीजै सभु बादि सीगारु फोकट फोकटईआ ॥ कीओ सीगारु मिलण कै ताई प्रभु लीओ सुहागनि थूक मुखि पईआ ॥७॥ हम चेरी तू अगम गुसाई किआ हम करह तैरे वसि पईआ ॥ दइआ दीन करहु रखि लेवहु नानक हरि गुर सरणि समईआ ॥८॥५॥८॥ बिलावलु महला ४ ॥ मै मनि तनि प्रेमु अगम ठाकुर का खिनु खिनु सरधा मनि बहुतु उठईआ ॥ गुर देखे सरधा मन पूरी जिउ चातृक पृउ पृउ बूंद मुखि पईआ ॥१॥ मिलु मिलु सखी हरि कथा सुनईआ ॥ सतिगुरु दइआ करे प्रभु मेले मै तिसु आगै सिरु कटि कटि पईआ ॥१॥ रहाउ ॥ रोमि रोमि मनि तनि इक बेदन मै प्रभ देखे बिनु नीद न पईआ ॥ बैदक नाटिक देखि भुलाने मै हिरदै मनि तनि प्रेम पीर लगईआ ॥२॥ हउ खिनु पलु रहि न सकउ बिनु प्रीतम जिउ बिनु अमलै अमली मरि गईआ ॥ जिन कउ पिआस होइ प्रभ केरी तिन् अवरु न भावै बिनु हरि को दुईआ ॥३॥ कोई आनि आनि मेरा प्रभू मिलावै हउ तिसु विटहु बलि बलि घुमि गईआ ॥ अनेक

जनम के विछुड़े जन मेले जा सति सति सतिगुर सरणि पवईआ ॥४॥ सेज एक एको प्रभु ठाकुरु महलु न पावै मनमुख भरमईआ ॥ गुरु गुरु करत सरणि जे आवै प्रभु आइ मिलै खिनु ढील न पईआ ॥५॥ करि करि किरिआचार वधाए मनि पाखंड करमु कपट लोभईआ ॥ बेसुआ कै घरि बेटा जनमिआ पिता ताहि किआ नामु सदईआ ॥६॥ पूरब जनमि भगति करि आए गुरि हरि हरि हरि हरि हरि भगति जमईआ ॥ भगति भगति करते हरि पाइआ जा हरि हरि हरि हरि नामि समईआ ॥७॥ प्रभि आणि आणि मद्धिदी पीसाई आपे घोलि घोलि अंगि लईआ ॥ जिन कउ ठाकुरि किरपा धारी बाह पकरि नानक कढि लईआ ॥८॥६॥२॥१॥६॥६॥

रागु बिलावलु महला ५ असटपदी घरु १२

१८ सतिगुर प्रसादि ॥

उपमा जात न कही मेरे प्रभ की उपमा जात न कही ॥ तजि आन सरणि गही ॥१॥ रहाउ ॥ प्रभ चरन कमल अपार ॥ हउ जाउ सद बलिहार ॥ मनि प्रीति लागी ताहि ॥ तजि आन कतहि न जाहि ॥१॥ हरि नाम रसना कहन ॥ मल पाप कलमल दहन ॥ चड़ि नाव संत उधारि ॥ भै तरे सागर पारि ॥२॥ मनि डोरि प्रेम परीति ॥ इह संत निरमल रीति ॥ तजि गए पाप बिकार ॥ हरि मिले प्रभ निरंकार ॥३॥ प्रभ पेखीअै बिसमाद ॥ चखि अनद पूरन साद ॥ नह डोलीअै इति ऊत ॥ प्रभ बसे हरि हरि चीत ॥४॥ तिन् नाहि नरक निवासु ॥ नित सिमरि प्रभ गुणतासु ॥ ते जमु न पेखहि नैन ॥ सुनि मोहे अनहत बैन ॥५॥ हरि सरणि सूर गुपाल ॥ प्रभ भगत वसि दइआल ॥ हरि निगम लहहि न भेव ॥ नित करहि मुनि जन सेव ॥६॥ दुख दीन दरद निवार ॥ जा की महा बिखड़ी कार ॥ ता की मिति न जानै कोइ ॥ जलि थलि महीअलि सोइ ॥७॥ करि बंदना लख बार ॥ थकि परिओ प्रभ दरबार ॥ प्रभ करहु साधू धूरि ॥ नानक मनसा पूरि ॥८॥१॥ बिलावलु महला ५ ॥ प्रभ जनम मरन निवारि ॥ हारि परिओ दुआरि ॥ गहि चरन साधू संग ॥ मन मिसट हरि हरि रंग ॥

करि दइआ लेहु लड़ि लाइ ॥ नानका नामु धिआइ ॥१॥ दीना नाथ दइआल मेरे सुआमी
 दीना नाथ दइआल ॥ जाचउ संत खाल ॥१॥ रहाउ ॥ संसारु बिखिआ कूप ॥ तम अगिआन मोहत
 घूप ॥ गहि भुजा प्रभ जी लेहु ॥ हरि नामु अपुना देहु ॥ प्रभ तुझ बिना नही ठाउ ॥ नानका बलि
 बलि जाउ ॥२॥ लोभि मोहि बाधी देह ॥ बिनु भजन होवत खेह ॥ जमदूत महा भइआन ॥ चित गुपत
 करमहि जान ॥ दिनु रैन साखि सुनाइ ॥ नानका हरि सरनाइ ॥३॥ भै भंजना मुरारि ॥ करि
 दइआ पतित उधारि ॥ मेरे दोख गने न जाहि ॥ हरि बिना कतहि समाहि ॥ गहि ओट चितवी नाथ ॥
 नानका दे रखु हाथ ॥४॥ हरि गुण निधे गोपाल ॥ सरब घट प्रतिपाल ॥ मनि प्रीति दरसन पिआस
 ॥ गोबिंद पूरन आस ॥ इक निमख रहनु न जाइ ॥ वड भागि नानक पाइ ॥५॥ प्रभ तुझ बिना
 नही होर ॥ मनि प्रीति चंद चकोर ॥ जिउ मीन जल सिउ हेतु ॥ अलि कमल भिन्नु न भेतु ॥ जिउ चकवी
 सूरज आस ॥ नानक चरन पिआस ॥६॥ जिउ तरुनि भरत परान ॥ जिउ लोभीअै धनु दानु ॥
 जिउ दूध जलहि संजोगु ॥ जिउ महा खुधिआरथ भोगु ॥ जिउ मात पूतहि हेतु ॥ हरि सिमरि नानक
 नेत ॥७॥ जिउ दीप पतन पतंग ॥ जिउ चोरु हिरत निसंग ॥ मैगलहि कामै बंधु ॥ जिउ ग्रसत
 बिखई धंधु ॥ जिउ जूआर बिसनु न जाइ ॥ हरि नानक इहु मनु लाइ ॥८॥ कुरंक नादै नेहु ॥
 चातृकु चाहत मेहु ॥ जन जीवना सतसंगि ॥ गोबिंदु भजना रंगि ॥ रसना बखानै नामु ॥ नानक
 दरसन दानु ॥९॥ गुन गाइ सुनि लिखि देइ ॥ सो सरब फल हरि लेइ ॥ कुल समूह करत उधारु
 ॥ संसारु उतरसि पारि ॥ हरि चरन बोहिथ ताहि ॥ मिलि साधसंगि जसु गाहि ॥ हरि पैज रखै
 मुरारि ॥ हरि नानक सरनि दुआरि ॥१०॥२॥

बिलावलु महला १ थिती घरु १० जति

१९६१ सतिगुर प्रसादि ॥

एकम एकंकारु निराला ॥ अमरु अजोनी जाति न जाला ॥ अगम अगोचरु रूपु न रेखिआ ॥ खोजत खोजत

घटि घटि देखिआ ॥ जो देखि दिखावै तिस कउ बलि जाई ॥ गुर परसादि परम पदु पाई ॥१॥
 किआ जपु जापउ बिनु जगदीसै ॥ गुर कै सबदि महलु घरु दीसै ॥१॥ रहाउ ॥ दूजै भाइ लगे
 पछुताणे ॥ जम दरि बाधे आवण जाणे ॥ किआ लै आवहि किआ ले जाहि ॥ सिरि जमकालु सि चोटा
 खाहि ॥ बिनु गुर सबद न छूटसि कोइ ॥ पाखंडि कीनै मुकति न होइ ॥२॥ आपे सचु कीआ कर जोड़ि ॥
 अंडज फोड़ि जोड़ि विछोड़ि ॥ धरति अकासु कीए बैसण कउ थाउ ॥ राति दिन्नतु कीए भउ भाउ ॥ जिनि
 कीए करि वेखणहारा ॥ अवरु न दूजा सिरजणहारा ॥३॥ तृतीआ ब्रहमा बिसनु महेसा ॥ देवी देव
 उपाए वेसा ॥ जोती जाती गणत न आवै ॥ जिनि साजी सो कीमति पावै ॥ कीमति पाइ रहिआ भरपूरि
 ॥ किसु नेड़ै किसु आखा दूरि ॥४॥ चउथि उपाए चारे बेदा ॥ खाणी चारे बाणी भेदा ॥ असट दसा खटु
 तीनि उपाए ॥ सो बूझै जिसु आपि बुझाए ॥ तीनि समावै चउथै वासा ॥ प्रणवति नानक हम ता के दासा
 ॥५॥ पंचमी पंच भूत बेताला ॥ आपि अगोचरु पुरखु निराला ॥ इकि भ्रमि भूखे मोह पिआसे ॥ इकि रसु
 चाखि सबदि तृपतासे ॥ इकि रंगि राते इकि मरि धूरि ॥ इकि दरि घरि साचै देखि हटूरि ॥६॥ झूठे
 कउ नाही पति नाउ ॥ कबहु न सूचा काला काउ ॥ पिंजरि पंखी बंधिआ कोइ ॥ छेरी भरमै मुकति न
 होइ ॥ तउ छूटै जा खसमु छडाए ॥ गुरमति मेले भगति दृड़ाए ॥७॥ खसटी खटु दरसन प्रभ साजे ॥
 अनहद सबदु निराला वाजे ॥ जे प्रभ भावै ता महलि बुलावै ॥ सबदे भेदे तउ पति पावै ॥ करि करि
 वेस खपहि जलि जावहि ॥ साचै साचे साचि समावहि ॥८॥ सपतमी सतु संतोखु सरीरि ॥ सात समुंद भरे
 निरमल नीरि ॥ मजनु सीलु सचु रिदै वीचारि ॥ गुर कै सबदि पावै सभि पारि ॥ मनि साचा मुखि
 साचउ भाइ ॥ सचु नीसाणै ठाक न पाइ ॥९॥ असटमी असट सिधि बुधि साधै ॥ सचु निहकेवलु करमि
 अराधै ॥ पउण पाणी अगनी बिसराउ ॥ तही निरंजनु साचो नाउ ॥ तिसु महि मनूआ रहिआ
 लिव लाइ ॥ प्रणवति नानकु कालु न खाइ ॥१०॥ नाउ नउमी नवे नाथ नव खंडा ॥ घटि घटि नाथु

महा बलवंडा ॥ आई पूता डिहु जगु सारा ॥ प्रभ आदेसु आदि रखवारा ॥ आदि जुगादी है भी होगु ॥ ओहु अपरंपरु करणै जोगु ॥११॥ दसमी नामु दानु इसनानु ॥ अनदिनु मजनु सचा गुण गिआनु ॥ सचि मैलु न लागै भ्रमु भउ भागै ॥ बिलमु न तूटसि काचै तागै ॥ जिउ तागा जगु एवै जाणहु ॥ असथिरु चीतु साचि रंगु माणहु ॥१२॥ एकादसी डिहु रिदै वसावै ॥ ह्विसा ममता मोहु चुकावै ॥ फलु पावै ब्रतु आतम चीनै ॥ पाखंडि राचि ततु नही बीनै ॥ निरमलु निराहारु निहकेवलु ॥ सूचै साचे ना लागै मलु ॥१३॥ जह देखउ तह एको एका ॥ होरि जीअ उपाए वेको वेका ॥ फलोहार कीए फलु जाडि ॥ रस कस खाए सादु गवाडि ॥ कूडै लालचि लपटै लपटाडि ॥ छूटै गुरुमुखि साचु कमाडि ॥१४॥ दुआदसि मुद्रा मनु अउधूता ॥ अहिनिस्सि जागहि कबहि न सूता ॥ जागतु जागि रहै लिव लाडि ॥ गुर परचै तिसु कालु न खाडि ॥ अतीत भए मारे बैराई ॥ प्रणवति नानक तह लिव लाई ॥१५॥ दुआदसी दडिआ दानु करि जाणै ॥ बाहरि जातो भीतरि आणै ॥ बरती बरत रहै निहकाम ॥ अजपा जापु जपै मुखि नाम ॥ तीनि भवण महि एको जाणै ॥ सभि सुचि संजम साचु पछाणै ॥१६॥ तेरसि तरवर समुद कनारै ॥ अंमृतु मूलु सिखरि लिव तारै ॥ डर डरि मरै न बूडै कोडि ॥ निडरु बूडि मरै पति खोडि ॥ डर महि घरु घर महि डरु जाणै ॥ तखति निवासु सचु मनि भाणै ॥१७॥ चउदसि चउथे थावहि लहि पावै ॥ राजस तामस सत काल समावै ॥ ससीअर कै घरि सूरु समावै ॥ जोग जुगति की कीमति पावै ॥ चउदसि भवन पाताल समाए ॥ खंड ब्रहमंड रहिआ लिव लाए ॥१८॥ अमावसिआ चंदु गुप्तु गैणारि ॥ बूझहु गिआनी सबदु बीचारि ॥ ससीअरु गगनि जोति तिहु लोई ॥ करि करि वेखै करता सोई ॥ गुर ते दीसै सो तिस ही माहि ॥ मनमुखि भूले आवहि जाहि ॥१९॥ घरु दरु थापि थिरु थानि सुहावै ॥ आपु पछाणै जा सतिगुरु पावै ॥ जह आसा तह बिनसि बिनासा ॥ फूटै खपरु दुबिधा मनसा ॥ ममता जाल ते रहै उदासा ॥ प्रणवति नानक हम ता के दासा ॥२०॥१॥

बिलावलु महला ३ वार सत घरु १०

१९८ सतिगुर प्रसादि ॥

आदित वारि आदि पुरखु है सोई ॥ आपे वरतै अवरु न कोई ॥ ओति पोति जगु रहिआ परोई ॥ आपे करता करै सु होई ॥ नामि रते सदा सुखु होई ॥ गुरमुखि विरला बूझै कोई ॥१॥ हिरदै जपनी जपउ गुणतासा ॥ हरि अगम अगोचरु अपरंपर सुआमी जन पगि लगि धिआवउ होइ दासनि दासा ॥१॥ रहाउ ॥ सोमवारि सचि रहिआ समाइ ॥ तिस की कीमति कही न जाइ ॥ आखि आखि रहे सभि लिव लाइ ॥ जिसु देवै तिसु पलै पाइ ॥ अगम अगोचरु लखिआ न जाइ ॥ गुर कै सबदि हरि रहिआ समाइ ॥२॥ मंगलि माइआ मोहु उपाइआ ॥ आपे सिरि सिरि धंधै लाइआ ॥ आपि बुझाए सोई बूझै ॥ गुर कै सबदि दरु घरु सूझै ॥ प्रेम भगति करे लिव लाइ ॥ हउमै ममता सबदि जलाइ ॥३॥ बुधवारि आपे बुधि सारु ॥ गुरमुखि करणी सबदु वीचारु ॥ नामि रते मनु निरमलु होइ ॥ हरि गुण गावै हउमै मलु खोइ ॥ दरि सचै सद सोभा पाए ॥ नामि रते गुर सबदि सुहाए ॥४॥ लाहा नामु पाए गुर दुआरि ॥ आपे देवै देवणहारु ॥ जो देवै तिस कउ बलि जाईअै ॥ गुर परसादी आपु गवाईअै ॥ नानक नामु रखहु उर धारि ॥ देवणहारे कउ जैकारु ॥५॥ वीरवारि वीर भरमि भुलाए ॥ प्रेत भूत सभि दूजै लाए ॥ आपि उपाए करि वेखै वेका ॥ सभना करते तेरी टेका ॥ जीअ जंत तेरी सरणाई ॥ सो मिलै जिसु लैहि मिलाई ॥६॥ सुक्रवारि प्रभु रहिआ समाई ॥ आपि उपाइ सभ कीमति पाई ॥ गुरमुखि होवै सु करै बीचारु ॥ सचु संजमु करणी है कार ॥ वरतु नेमु निताप्रति पूजा ॥ बिनु बूझे सभु भाउ है दूजा ॥७॥ छनिछरवारि सउण सासत बीचारु ॥ हउमै मेरा भरमै संसारु ॥ मनमुखु अंधा दूजै भाइ ॥ जम दरि बाधा चोटा खाइ ॥ गुर परसादी सदा सुखु पाए ॥ सचु करणी साचि लिव लाए ॥८॥ सतिगुरु सेवहि से वडभागी ॥ हउमै मारि सचि लिव लागी ॥ तैरै रंगि राते सहजि सुभाइ

॥ तू सुखदाता लैहि मिलाइ ॥ एकस ते दूजा नाही कोइ ॥ गुरमुखि बूझै सोझी होइ ॥६॥ पंद्रह थितंती
 तै सत वार ॥ माहा रुती आवहि वार वार ॥ दिनसु रैणि तिवै संसारु ॥ आवा गउणु कीआ करतारि
 ॥ निहचलु साचु रहिआ कल धारि ॥ नानक गुरमुखि बूझै को सबदु वीचारि ॥१०॥१॥ बिलावलु
 महला ३ ॥ आदि पुरखु आपे सृसटि साजे ॥ जीअ जंत माइआ मोहि पाजे ॥ दूजै भाइ परपंचि लागे
 ॥ आवहि जावहि मरहि अभागे ॥ सतिगुरि भेटिअै सोझी पाइ ॥ परपंचु चूकै सचि समाइ ॥१॥ जा कै
 मसतकि लिखिआ लेखु ॥ ता कै मनि वसिआ प्रभु एकु ॥१॥ रहाउ ॥ सृसटि उपाइ आपे सभु वेखै ॥
 कोइ न मेटै तेरै लेखै ॥ सिध साधिक जे को कहै कहाए ॥ भरमे भूला आवै जाए ॥ सतिगुरु सेवै सो जनु बूझै
 ॥ हउमै मारे ता दरु सूझै ॥२॥ एकसु ते सभु दूजा हूआ ॥ एको वरतै अवरु न बीआ ॥ दूजे ते जे एको
 जाणै ॥ गुर कै सबदि हरि दरि नीसाणै ॥ सतिगुरु भेटे ता एको पाए ॥ विचहु दूजा ठाकि रहाए ॥३॥
 जिस दा साहिबु डाढा होइ ॥ तिस नो मारि न साकै कोइ ॥ साहिब की सेवकु रहै सरणाई ॥ आपे बखसे
 दे वडिआई ॥ तिस ते ऊपरि नाही कोइ ॥ कउणु डरै डरु किस का होइ ॥४॥ गुरमती साँति वसै
 सरीर ॥ सबदु चीन्नि फिरि लगै न पीर ॥ आवै न जाइ ना दुखु पाए ॥ नामे राते सहजि समाए ॥
 नानक गुरमुखि वेखै हदूरि ॥ मेरा प्रभु सद रहिआ भरपूरि ॥५॥ इकि सेवक इकि भरमि भुलाए ॥
 आपे करे हरि आपि कराए ॥ एको वरतै अवरु न कोइ ॥ मनि रोसु कीजै जे दूजा होइ ॥ सतिगुरु सेवे
 करणी सारी ॥ दरि साचै साचे वीचारी ॥६॥ थिती वार सभि सबदि सुहाए ॥ सतिगुरु सेवे ता फलु
 पाए ॥ थिती वार सभि आवहि जाहि ॥ गुर सबदु निहचलु सदा सचि समाहि ॥ थिती वार ता जा सचि
 राते ॥ बिनु नावै सभि भरमहि काचे ॥७॥ मनमुख मरहि मरि बिगती जाहि ॥ एकु न चेतहि दूजै
 लोभाहि ॥ अचेत पिंडी अगिआन अंधारु ॥ बिनु सबदै किउ पाए पारु ॥ आपि उपाए उपावणहारु ॥
 आपे कीतोनु गुर वीचारु ॥८॥ बहुते भेख करहि भेखधारी ॥ भवि भवि भरमहि काची सारी ॥ अैथै

सुखु न आगै होइ ॥ मनमुख मुए अपणा जनमु खोइ ॥ सतिगुरु सेवे भरमु चुकाए ॥ घर ही अंदरि सचु महलु पाए ॥६॥ आपे पूरा करे सु होइ ॥ एहि थिती वार दूजा दोइ ॥ सतिगुर बाझहु अंधु गुबारु ॥ थिती वार सेवहि मुगध गवार ॥ नानक गुरुमुखि बूझै सोझी पाइ ॥ इकतु नामि सदा रहिआ समाइ ॥१०॥२॥

बिलावलु महला १ छंत दखणी

१६ सतिगुर प्रसादि ॥

मुंध नवेलड़ीआ गोड़िलि आई राम ॥ मटुकी डारि धरी हरि लिव लाई राम ॥ लिव लाइ हरि सिउ रही गोड़िलि सहजि सबदि सीगारीआ ॥ कर जोड़ि गुर पहि करि बिन्नती मिलहु साचि पिआरीआ ॥ धन भाइ भगती देखि प्रीतम काम क्रोधु निवारिआ ॥ नानक मुंध नवेल सुंदरि देखि पिरु साधारिआ ॥१॥ सचि नवेलड़ीए जोबनि बाली राम ॥ आउ न जाउ कही अपने सह नाली राम ॥ नाह अपने संगि दासी मै भगति हरि की भावए ॥ अगाधि बोधि अकथु कथीअै सहजि प्रभ गुण गावए ॥ राम नाम रसाल रसीआ रवै साचि पिआरीआ ॥ गुरि सबदु दीआ दानु कीआ नानका वीचारीआ ॥२॥ सीधर मोहिअड़ी पिर संगि सूती राम ॥ गुर कै भाइ चलो साचि संगूती राम ॥ धन साचि संगूती हरि संगि सूती संगि सखी सहेलीआ ॥ इक भाइ इक मनि नामु वसिआ सतिगुरु हम मेलीआ ॥ दिनु रैणि घड़ी न चसा विसरै सासि सासि निरंजनो ॥ सबदि जोति जगाइ दीपकु नानका भउ भंजनो ॥३॥ जोति सबाइड़ीए तृभवण सारे राम ॥ घटि घटि रवि रहिआ अलख अपारे राम ॥ अलख अपार अपारु साचा आपु मारि मिलाईअै ॥ हउमै ममता लोभु जालहु सबदि मैलु चुकाईअै ॥ दरि जाइ दरसनु करी भाणै तारि तारणहारिआ ॥ हरि नामु अमृतु चाखि तृपती नानका उर धारिआ ॥४॥१॥ बिलावलु महला १ ॥ मै मनि चाउ घणा साचि विगासी राम ॥ मोही प्रेम पिरे प्रभि अबिनासी राम ॥ अविगतो हरि नाथु नाथह तिसै भावै सो थीअै ॥ किरपालु सदा दइआलु दाता

जीआ अंदरि तूं जीअै ॥ मै अवरु गिआनु न धिआनु पूजा हरि नामु अंतरि वसि रहे ॥ भेखु भवनी हठु न जाना नानका सचु गहि रहे ॥१॥ भिन्नड़ी रैणि भली दिनस सुहाए राम ॥ निज घरि सूतड़ीए पिरमु जगाए राम ॥ नव हाणि नव धन सबदि जागी आपणे पिर भाणीआ ॥ तजि कूडु कपटु सुभाउ दूजा चाकरी लोकाणीआ ॥ मै नामु हरि का हारु कंठे साच सबदु नीसाणिआ ॥ कर जोड़ि नानकु साचु मागै नदरि करि तुधु भाणिआ ॥२॥ जागु सलोनड़ीए बोलै गुरबाणी राम ॥ जिनि सुणि मंनिअड़ी अकथ कहाणी राम ॥ अकथ कहाणी पटु निरबाणी को विरला गुरमुखि बूझए ॥ ओहु सबदि समाए आपु गवाए तृभवण सोझी सूझए ॥ रहै अतीतु अपरंपरि राता साचु मनि गुण सारिआ ॥ ओहु पूरि रहिआ सरब ठाई नानका उरि धारिआ ॥३॥ महलि बुलाइड़ीए भगति सनेही राम ॥ गुरमति मनि रहसी सीझसि देही राम ॥ मनु मारि रीझै सबदि सीझै तै लोक नाथु पछाणए ॥ मनु डीगि डोलि न जाडि कत ही आपणा पिरु जाणए ॥ मै आधारु तेरा तू खसमु मेरा मै ताणु तकीआ तेरओ ॥ साचि सूचा सदा नानक गुर सबदि झगरु निबेरओ ॥४॥२॥

छंत बिलावलु महला ४ मंगल

१९८ सतिगुर प्रसादि ॥

मेरा हरि प्रभु सेजै आइआ मनु सुखि समाणा राम ॥ गुरि तुठै हरि प्रभु पाइआ रंगि रलीआ माणा राम ॥ वडभागीआ सोहागणी हरि मसतकि माणा राम ॥ हरि प्रभु हरि सोहागु है नानक मनि भाणा राम ॥१॥ निंमाणिआ हरि माणु है हरि प्रभु हरि आपै राम ॥ गुरमुखि आपु गवाइआ नित हरि हरि जापै राम ॥ मेरे हरि प्रभ भावै सो करै हरि रंगि हरि रापै राम ॥ जनु नानकु सहजि मिलाइआ हरि रसि हरि ध्रापै राम ॥२॥ माणस जनमि हरि पाईअै हरि रावण वेरा राम ॥ गुरमुखि मिलु सोहागणी रंगु होइ घणेराम राम ॥ जिन माणस जनमि न पाइआ तिन् भागु मंदेरा राम ॥ हरि हरि हरि हरि राखु प्रभ नानकु जनु तेरा राम ॥३॥ गुरि हरि प्रभु अगमु दृड़ाइआ मनु तनु रंगि भीना राम ॥

भगति वछलु हरि नामु है गुरमुखि हरि लीना राम ॥ बिनु हरि नाम न जीवदे जिउ जल बिनु मीना राम ॥ सफल जनमु हरि पाइआ नानक प्रभि कीना राम ॥४॥१॥३॥ बिलावलु महला ४ सलोकु ॥ हरि प्रभु सजणु लोड़ि लहु मनि वसै वडभागु ॥ गुरि पूरै वेखालिआ नानक हरि लिव लागु ॥१॥ छंत ॥ मेरा हरि प्रभु रावणि आईआ हउमै बिखु झागे राम ॥ गुरमति आपु मिटाइआ हरि हरि लिव लागे राम ॥ अंतरि कमलु परगासिआ गुर गिआनी जागे राम ॥ जन नानक हरि प्रभु पाइआ पूरै वडभागे राम ॥१॥ हरि प्रभु हरि मनि भाइआ हरि नामि वधाई राम ॥ गुरि पूरै प्रभु पाइआ हरि हरि लिव लाई राम ॥ अगिआनु अंधेरा कटिआ जोति परगटिआई राम ॥ जन नानक नामु अधारु है हरि नामि समाई राम ॥२॥ धन हरि प्रभि पिआरै रावीआ जाँ हरि प्रभ भाई राम ॥ अखी प्रेम कसाईआ जिउ बिलक मसाई राम ॥ गुरि पूरै हरि मेलिआ हरि रसि आघाई राम ॥ जन नानक नामि विगसिआ हरि हरि लिव लाई राम ॥३॥ हम मूरख मुगध मिलाइआ हरि किरपा धारी राम ॥ धनु धन्नु गुरू साबासि है जिनि हउमै मारी राम ॥ जिन् वडभागीआ वडभागु है हरि हरि उर धारी राम ॥ जन नानक नामु सलाहि तू नामे बलिहारी राम ॥४॥२॥४॥

बिलावलु महला ५ छंत

१९८ सतिगुर प्रसादि ॥

मंगल साजु भइआ प्रभु अपना गाइआ राम ॥ अबिनासी वरु सुणिआ मनि उपजिआ चाइआ राम ॥ मनि प्रीति लागै वडै भागै कब मिलीअै पूरन पते ॥ सहजे समाईअै गोविंदु पाईअै देहु सखीए मोहि मते ॥ दिनु रैणि ठाढी करउ सेवा प्रभु कवन जुगती पाइआ ॥ बिनवन्ति नानक करहु किरपा लैहु मोहि लड़ि लाइआ ॥१॥ भइआ समाहड़ा हरि रतनु विसाहा राम ॥ खोजी खोजि लधा हरि संतन पाहा राम ॥ मिले संत पिआरे दइआ धारे कथहि अकथ बीचारो ॥ इक चिति इक मनि धिआइ सुआमी लाइ प्रीति पिआरो ॥ कर जोड़ि प्रभ पहि करि बिन्नती मिलै हरि जसु लाहा ॥ बिनवन्ति नानक दासु तेरा

मेरा प्रभु अगम अथाहा ॥२॥ साहा अटलु गणिआ पूरन संजोगो राम ॥ सुखह समूह भडिआ गडिआ विजोगो राम ॥ मिलि संत आए प्रभ धिआए बणे अचरज जाजीआँ ॥ मिलि डिकत्र होए सहजि ढोए मनि प्रीति उपजी माजीआ ॥ मिलि जोति जोती ओति पोती हरि नामु सभि रस भोगो ॥ बिनवंति नानक सभ संति मेली प्रभु करण कारण जोगो ॥३॥ भवनु सुहावड़ा धरति सभागी राम ॥ प्रभु घरि आडिअड़ा गुर चरणी लागी राम ॥ गुर चरण लागी सहजि जागी सगल इछा पुन्नीआ ॥ मेरी आस पूरी संत धूरी हरि मिले कंत विछुंनिआ ॥ आन्नद अनदिनु वजहि वाजे अह्य मति मन की तिआगी ॥ बिनवंति नानक सरणि सुआमी संतसंगि लिव लागी ॥४॥१॥ बिलावलु महला ५ ॥ भाग सुलखणा हरि कंतु हमारा राम ॥ अनहद बाजित्रा तिसु धुनि दरबारा राम ॥ आन्नद अनदिनु वजहि वाजे दिनसु रैणि उमाहा ॥ तह रोग सोग न दूखु बिआपै जनम मरणु न ताहा ॥ रिधि सिधि सुधा रसु अमृतु भगति भरे भंडारा ॥ बिनवंति नानक बलिहारि वंजा पारब्रहम प्रान अधारा ॥१॥ सुणि सखीअ सहेलड़ीहो मिलि मंगलु गावह राम ॥ मनि तनि प्रेमु करे तिसु प्रभ कउ रावह राम ॥ करि प्रेमु रावह तिसै भावह डिक निमख पलक न तिआगीअै ॥ गहि कंठि लाईअै नह लजाईअै चरन रज मनु पागीअै ॥ भगति ठगउरी पाडि मोहह अनत कतहू न धावह ॥ बिनवंति नानक मिलि संगि साजन अमर पदवी पावह ॥२॥ बिसमन बिसम भई पेखि गुण अबिनासी राम ॥ करु गहि भुजा गही कटि जम की फासी राम ॥ गहि भुजा लीनी दासि कीनी अंकुरि उदोतु जणाडिआ ॥ मलन मोह बिकार नाठे दिवस निरमल आडिआ ॥ दृसटि धारी मनि पिआरी महा दुरमति नासी ॥ बिनवंति नानक भई निरमल प्रभ मिले अबिनासी ॥३॥ सूरज किरणि मिले जल का जलु हूआ राम ॥ जोती जोति रली संपूरनु थीआ राम ॥ ब्रहमु दीसै ब्रहमु सुणीअै एकु एकु वखाणीअै ॥ आतम पसारा करणहारा प्रभ बिना नही जाणीअै ॥ आपि करता आपि भुगता आपि कारणु कीआ ॥ बिनवंति नानक सेई जाणहि जिनी हरि रसु पीआ ॥४॥२॥

बिलावलु महला ५ छंत

१९८१ सतिगुर प्रसादि ॥

सखी आउ सखी वसि आउ सखी असी पिर का मंगलु गावह ॥ तजि मानु सखी तजि मानु सखी मतु आपणे प्रीतम भावह ॥ तजि मानु मोहु बिकारु दूजा सेवि एकु निरंजनो ॥ लगु चरण सरण दइआल प्रीतम सगल दुरत बिखंडनो ॥ होइ दास दासी तजि उदासी बहुड़ि बिधी न धावा ॥ नानकु पड़िअंपै करहु किरपा तामि मंगलु गावा ॥१॥ अमृतु पृअ का नामु मै अंधुले टोहनी ॥ ओह जोहै बहु परकार सुंदरि मोहनी ॥ मोहनी महा बचितृ चंचलि अनिक भाव दिखावए ॥ होइ ढीठ मीठी मनहि लागै नामु लैण न आवए ॥ गृह बनहि तीरै बरत पूजा बाट घाटै जोहनी ॥ नानकु पड़िअंपै दइआ धारहु मै नामु अंधुले टोहनी ॥२॥ मोहि अनाथ पृअ नाथ जिउ जानहु तिउ रखहु ॥ चतुराई मोहि नाहि रीझावउ कहि मुखहु ॥ नह चतुरि सुघरि सुजान बेती मोहि निरगुनि गुनु नही ॥ नह रूप धूप न नैण बंके जह भावै तह रखु तुही ॥ जै जै जड़िअंपहि सगल जा कउ करुणापति गति किनि लखहु ॥ नानकु पड़िअंपै सेव सेवकु जिउ जानहु तिउ मोहि रखहु ॥३॥ मोहि मछुली तुम नीर तुझ बिनु किउ सरै ॥ मोहि चातृक तुम् बूंद तृपतउ मुखि परै ॥ मुखि परै हरै पिआस मेरी जीअ हीआ प्रानपते ॥ लाडिले लाड लडाइ सभ महि मिलु हमारी होइ गते ॥ चीति चितवउ मिटु अंधारे जिउ आस चकवी दिनु चरै ॥ नानकु पड़िअंपै पृअ संगि मेली मछुली नीरु न वीसरै ॥४॥ धनि धनि हमारे भाग घरि आइआ पिरु मेरा ॥ सोहे बंक दुआर सगला बनु हरा ॥ हर हरा सुआमी सुखह गामी अनद मंगल रसु घणा ॥ नवल नवतन नाहु बाला कवन रसना गुन भणा ॥ मेरी सेज सोही देखि मोही सगल सहसा दुखु हरा ॥ नानकु पड़िअंपै मेरी आस पूरी मिले सुआमी अपरंपरा ॥५॥१॥३॥

बिलावलु महला ५ छंत मंगल

१९८१ सतिगुर प्रसादि ॥ सलोकु ॥ सुंदर साँति

दड़िआल प्रभ सरब सुखा निधि पीउ ॥ सुख सागर प्रभ भेटिअै नानक सुखी होत इहु जीउ ॥१॥ छंत ॥
 सुख सागर प्रभु पाईअै जब होवै भागो राम ॥ माननि मानु वजाईअै हरि चरणी लागो राम ॥ छोडि
 सिआनप चातुरी दुरमति बुधि तिआगो राम ॥ नानक पउ सरणाई राम राडि थिरु होडि सुहागो राम
 ॥१॥ सो प्रभु तजि कत लागीअै जिसु बिनु मरि जाईअै राम ॥ लाज न आवै अगिआन मती दुरजन
 बिरमाईअै राम ॥ पतित पावन प्रभु तिआगि करे कहु कत ठहराईअै राम ॥ नानक भगति भाउ
 करि दड़िआल की जीवन पदु पाईअै राम ॥२॥ श्री गोपालु न उचरहि बलि गईए दुहचारणि
 रसना राम ॥ प्रभु भगति वछलु नह सेवही काडिआ काक ग्रसना राम ॥ भ्रमि मोही दूख न जाणही
 कोटि जोनी बसना राम ॥ नानक बिनु हरि अवरु जि चाहना बिसटा कृम भसमा राम ॥३॥ लाडि
 बिरहु भगवंत संगे होडि मिलु बैरागनि राम ॥ चंदन चीर सुगंध रसा हउमै बिखु तिआगनि राम ॥
 ईत ऊत नह डोलीअै हरि सेवा जागनि राम ॥ नानक जिनि प्रभु पाडिआ आपणा सा अटल सुहागनि
 राम ॥४॥१॥४॥ बिलावलु महला ५ ॥ हरि खोजहु वडभागीहो मिलि साधू संगे राम ॥ गुन गोविंद
 सद गाईअहि पारब्रह्म कै रंगे राम ॥ सो प्रभु सद ही सेवीअै पाईअहि फल मंगे राम ॥ नानक
 प्रभ सरणागती जपि अनत तरंगे राम ॥१॥ डिकु तिलु प्रभू न वीसरै जिनि सभु किछु दीना राम ॥
 वडभागी मेलावड़ा गुरमुखि पिरु चीना राम ॥ बाह पकड़ि तम ते काढिआ करि अपुना लीना
 राम ॥ नामु जपत नानक जीवै सीतलु मनु सीना राम ॥२॥ किआ गुण तेरे कहि सकउ प्रभ
 अंतरजामी राम ॥ सिमरि सिमरि नाराडिणै भए पारगरामी राम ॥ गुन गावत गोविंद के सभ इछ
 पुजामी राम ॥ नानक उधरे जपि हरे सभहू का सुआमी राम ॥३॥ रस भिनिअड़े अपुने राम संगे से
 लोडिण नीके राम ॥ प्रभ पेखत इछा पुन्नीआ मिलि साजन जी के राम ॥ अमृत रसु हरि पाडिआ
 बिखिआ रस फीके राम ॥ नानक जलु जलहि समाडिआ जोती जोति मीके राम ॥४॥२॥५॥६॥

बिलावलु की वार महला ४

१९ सतिगुर प्रसादि ॥

सलोक मः ४ ॥ हरि उतमु हरि प्रभु गाविआ करि नाटु बिलावलु रागु ॥ उपदेसु गुरू सुणि मंनिआ धुरि मसतकि पूरा भागु ॥ सभ दिनसु रैणि गुण उचरै हरि हरि हरि उरि लिव लागु ॥ सभु तनु मनु हरिआ होइआ मनु खिड़िआ हरिआ बागु ॥ अगिआनु अंधेरा मिटि गइआ गुर चानणु गिआनु चरागु ॥ जनु नानकु जीवै देखि हरि इक निमख घड़ी मुखि लागु ॥१॥ मः ३ ॥ बिलावलु तब ही कीजीअै जब मुखि होवै नामु ॥ राग नाद सबदि सोहणे जा लागै सहजि धिआनु ॥ राग नाद छोडि हरि सेवीअै ता दरगह पाईअै मानु ॥ नानक गुरमुखि ब्रह्म बूचारीअै चूकै मनि अभिमानु ॥२॥ पउड़ी ॥ तू हरि प्रभु आपि अंगंमु है सभि तुधु उपाइआ ॥ तू आपे आपि वरतदा सभु जगतु सबाइआ ॥ तुधु आपे ताड़ी लाईअै आपे गुण गाइआ ॥ हरि धिआवहु भगतहु दिनसु राति अंति लए छडाइआ ॥ जिनि सेविआ तिनि सुखु पाइआ हरि नामि समाइआ ॥१॥ सलोक मः ३ ॥ दूजै भाइ बिलावलु न होवई मनमुखि थाइ न पाइ ॥ पाखंडि भगति न होवई पारब्रह्म न पाइआ जाइ ॥ मनहठि करम कमावणे थाइ न कोई पाइ ॥ नानक गुरमुखि आपु बीचारीअै विचहु आपु गवाइ ॥ आपे आपि पारब्रह्म है पारब्रह्म वसिआ मनि आइ ॥ जंमणु मरणा कटिआ जोती जोति मिलाइ ॥१॥ मः ३ ॥ बिलावलु करिहु तुम् पिआरिहो एकसु सिउ लिव लाइ ॥ जनम मरण दुखु कटीअै सचे रहै समाइ ॥ सदा बिलावलु अन्नदु है जे चलहि सतिगुर भाइ ॥ सतसंगती बहि भाउ करि सदा हरि के गुण गाइ ॥ नानक से जन सोहणे जि गुरमुखि मेलि मिलाइ ॥२॥ पउड़ी ॥ सभना जीआ विचि हरि आपि सो भगता का मितु हरि ॥ सभु कोई हरि कै वसि भगता कै अन्नदु घरि ॥ हरि भगता का मेली सरबत सउ निसुल जन टंग धरि ॥ हरि सभना का है खसमु सो भगत जन चिति करि ॥ तुधु अपड़ि कोइ न सकै सभ

झखि झखि पवै झड़ि ॥२॥ सलोक मः ३ ॥ ब्रह्म बिंदहि ते ब्राह्मणा जे चलहि सतिगुर भाड़ि ॥ जिन कै
 हिरदै हरि वसै हउमै रोगु गवाड़ि ॥ गुण खहि गुण संग्रहहि जोती जोति मिलाड़ि ॥ इसु जुग महि
 विरले ब्राह्मण ब्रह्म बिंदहि चितु लाड़ि ॥ नानक जिन् कउ नदरि करे हरि सचा से नामि रहे
 लिव लाड़ि ॥१॥ मः ३ ॥ सतिगुर की सेव न कीतीआ सबदि न लगे भाउ ॥ हउमै रोगु कमावणा अति
 दीरघु बहु सुआउ ॥ मनहठि करम कमावणे फिरि फिरि जोनी पाड़ि ॥ गुरमुखि जनमु सफलु है जिस नो
 आपे लए मिलाड़ि ॥ नानक नदरी नदरि करे ता नाम धनु पलै पाड़ि ॥२॥ पउड़ी ॥ सभ वडिआईआ
 हरि नाम विचि हरि गुरमुखि धिआईअै ॥ जि वसतु मंगीअै साई पाईअै जे नामि चितु लाईअै ॥
 गुहज गल जीअ की कीचै सतिगुरू पासि ता सरब सुखु पाईअै ॥ गुरु पूरा हरि उपदेसु देड़ि सभ भुख
 लहि जाईअै ॥ जिसु पूरबि होवै लिखिआ सो हरि गुण गाईअै ॥३॥ सलोक मः ३ ॥ सतिगुर ते खाली
 को नही मेरै प्रभि मेलि मिलाए ॥ सतिगुर का दरसनु सफलु है जेहा को इछे तेहा फलु पाए ॥ गुर का
 सबदु अंमृतु है सभ तृसना भुख गवाए ॥ हरि रसु पी संतोखु होआ सचु वसिआ मनि आए ॥ सचु
 धिआड़ि अमरा पदु पाड़िआ अनहद सबद वजाए ॥ सचो दह दिसि पसरिआ गुर कै सहजि सुभाए ॥
 नानक जिन अंदरि सचु है से जन छपहि न किसै दे छपाए ॥१॥ मः ३ ॥ गुर सेवा ते हरि पाईअै
 जा कउ नदरि करेड़ि ॥ मानस ते देवते भए सची भगति जिसु देड़ि ॥ हउमै मारि मिलाड़िअनु गुर कै
 सबदि सुचेड़ि ॥ नानक सहजे मिलि रहे नामु वडिआई देड़ि ॥२॥ पउड़ी ॥ गुर सतिगुर विचि नावै
 की वडी वडिआई हरि करतै आपि वधाई ॥ सेवक सिख सभि वेखि वेखि जीवनि ओना अंदरि हिरदै
 भाई ॥ निंदक दुसट वडिआई वेखि न सकनि ओना पराड़िआ भला न सुखाई ॥ किआ होवै किस ही
 की झख मारी जा सचे सिउ बणि आई ॥ जि गल करते भावै सा नित नित चडै सवाई सभ झखि झखि
 मरै लोकाई ॥४॥ सलोक मः ३ ॥ धिगु एह आसा दूजे भाव की जो मोहि माड़िआ चितु लाए ॥ हरि सुखु

पलरि तिआगिआ नामु विसारि दुखु पाए ॥ मनमुख अगिआनी अंधुले जनमि मरहि फिरि आवै जाए ॥ कारज सिधि न होवनी अंति गडिआ पछुताए ॥ जिसु करमु होवै तिसु सतिगुरु मिलै सो हरि हरि नामु धिआए ॥ नामि रते जन सदा सुखु पाइनि जन नानक तिन बलि जाए ॥१॥ मः ३ ॥ आसा मनसा जगि मोहणी जिनि मोहिआ संसारु ॥ सभु को जम के चीरे विचि है जेता सभु आकारु ॥ हुकमी ही जमु लगदा सो उबरै जिसु बखसै करतारु ॥ नानक गुर परसादी एहु मनु ताँ तरै जा छोडै अह्वकारु ॥ आसा मनसा मारे निरासु होइ गुर सबदी वीचारु ॥२॥ पउड़ी ॥ जियै जाईअै जगत महि तिथै हरि साई ॥ अगै सभु आपे वरतदा हरि सचा निआई ॥ कूड़िआरा के मुह फिटकीअहि सचु भगति वडिआई ॥ सचु साहिबु सचा निआउ है सिरि निंदक छाई ॥ जन नानक सचु अराधिआ गुरमुखि सुखु पाई ॥५॥ सलोक मः ३ ॥ पूरै भागि सतिगुरु पाईअै जे हरि प्रभु बखस करेइ ॥ ओपावा सिरि ओपाउ है नाउ परापति होइ ॥ अंदरु सीतलु साँति है हिरदै सदा सुखु होइ ॥ अमृतु खाणा पैन्णा नानक नाइ वडिआई होइ ॥१॥ मः ३ ॥ ए मन गुर की सिख सुणि पाइहि गुणी निधानु ॥ सुखदाता तरै मनि वसै हउमै जाइ अभिमानु ॥ नानक नदरी पाईअै अमृतु गुणी निधानु ॥२॥ पउड़ी ॥ जितने पातिसाह साह राजे खान उमराव सिकदार हहि तितने सभि हरि के कीए ॥ जो किछु हरि करावै सु ओइ करहि सभि हरि के अरथीए ॥ सो अैसा हरि सभना का प्रभु सतिगुर कै वलि है तिनि सभि वरन चारे खाणी सभ सृसटि गोले करि सतिगुर अगै कार कमावण कउ दीए ॥ हरि सेवे की अैसी वडिआई देखहु हरि संतहु जिनि विचहु काइआ नगरी दुसमन दूत सभि मारि कढीए ॥ हरि हरि किरपालु होआ भगत जना उपरि हरि आपणी किरपा करि हरि आपि रखि लीए ॥६॥ सलोक मः ३ ॥ अंदरि कपटु सदा दुखु है मनमुख धिआनु न लागै ॥ दुख विचि कार कमावणी दुखु वरतै दुखु आगै ॥ करमी सतिगुरु भेटीअै ता सचि नामि लिव लागै ॥ नानक सहजे सुखु होइ अंदरहु भ्रमु भउ भागै ॥१॥ मः ३ ॥ गुरमुखि सदा

हरि रंगु है हरि का नाउ मनि भाइआ ॥ गुरमुखि वेखणु बोलणा नामु जपत सुखु पाइआ ॥ नानक
 गुरमुखि गिआनु प्रगासिआ तिमर अगिआनु अंधेरु चुकाइआ ॥२॥ मः ३ ॥ मनमुख मैले मरहि
 गवार ॥ गुरमुखि निरमल हरि राखिआ उर धारि ॥ भनति नानकु सुणहु जन भाई ॥ सतिगुरु सेविहु
 हउमै मलु जाई ॥ अंदरि संसा दूखु विआपे सिरि धंधा नित मार ॥ दूजै भाइ सूते कबहु न जागहि
 माइआ मोह पिआर ॥ नामु न चेतहि सबदु न वीचारहि इहु मनमुख का बीचार ॥ हरि नामु न
 भाइआ बिरथा जनमु गवाइआ नानक जमु मारि करे खुआर ॥३॥ पउड़ी ॥ जिस नो हरि भगति सचु
 बखसीअनु सो सचा साहु ॥ तिस की मुहताजी लोकु कढदा होरतु हटि न वथु न वेसाहु ॥ भगत जना कउ
 सनमुखु होवै सु हरि रासि लए वेमुख भसु पाहु ॥ हरि के नाम के वापारी हरि भगत हहि जमु जागाती
 तिना नेड़ि न जाहु ॥ जन नानकि हरि नाम धनु लदिआ सदा वेपरवाहु ॥७॥ सलोक मः ३ ॥ इसु
 जुग महि भगती हरि धनु खटिआ होरु सभु जगतु भरमि भुलाइआ ॥ गुर परसादी नामु मनि वसिआ
 अनदिनु नामु धिआइआ ॥ बिखिआ माहि उदास है हउमै सबदि जलाइआ ॥ आपि तरिआ कुल
 उधरे धन्नु जणेदी माइआ ॥ सदा सहजु सुखु मनि वसिआ सचे सिउ लिव लाइआ ॥ ब्रहमा बिसनु
 महादेउ त्रै गुण भुले हउमै मोहु वधाइआ ॥ पंडित पड़ि पड़ि मोनी भुले दूजै भाइ चितु लाइआ ॥
 जोगी जंगम संनिआसी भुले विणु गुर ततु न पाइआ ॥ मनमुख दुखीए सदा भ्रमि भुले तिनी बिरथा
 जनमु गवाइआ ॥ नानक नामि रते सेई जन समधे जि आपे बखसि मिलाइआ ॥१॥ मः ३ ॥ नानक
 सो सालाहीअै जिसु वसि सभु किछु होइ ॥ तिसहि सरेवहु प्राणीहो तिसु बिनु अवरु न कोइ ॥ गुरमुखि
 अंतरि मनि वसै सदा सदा सुखु होइ ॥२॥ पउड़ी ॥ जिनी गुरमुखि हरि नाम धनु न खटिओ से देवालीए
 जुग माहि ॥ ओइ मंगदे फिरहि सभ जगत महि कोई मुहि थुक न तिन कउ पाहि ॥ पराई बखीली
 करहि आपणी परतीति खोवनि सगवा भी आपु लखाहि ॥ जिसु धन कारणि चुगली करहि सो धनु

चुगली हथि न आवै ओड़ि भावै तिथै जाहि ॥ गुरमुखि सेवक भाड़ि हरि धनु मिलै तिथहु करमहीण लै
 न सकहि होर थै देस दिसंतरि हरि धनु नाहि ॥८॥ सलोक मः ३ ॥ गुरमुखि संसा मूलि न होवई चिंता
 विचहु जाड़ि ॥ जो किछु होड़ि सु सहजे होड़ि कहणा किछू न जाड़ि ॥ नानक तिन का आखिआ आपि सुणे
 जि लड़िअनु पन्नै पाड़ि ॥१॥ मः ३ ॥ कालु मारि मनसा मनहि समाणी अंतरि निरमलु नाउ ॥
 अनदिनु जागै कदे न सोवै सहजे अमृतु पिआउ ॥ मीठा बोले अमृत बाणी अनदिनु हरि गुण गाउ
 ॥ निज घरि वासा सदा सोहदे नानक तिन मिलिआ सुखु पाउ ॥२॥ पउड़ी ॥ हरि धनु रतन जवेहरी
 सो गुरि हरि धनु हरि पासहु देवाड़िआ ॥ जे किसै किहु दिसि आवै ता कोई किहु मंगि लए अकै कोई
 किहु देवाए एहु हरि धनु जोरि कीतै किसै नालि न जाड़ि वंडाड़िआ ॥ जिस नो सतिगुर नालि हरि सरधा
 लाए तिसु हरि धन की वंड हथि आवै जिस नो करतै धुरि लिखि पाड़िआ ॥ इसु हरि धन का कोई
 सरीकु नाही किसै का खतु नाही किसै कै सीव बन्नै रेलु नाही जे को हरि धन की बखीली करे तिस का
 मुहु हरि चहु कुंडा विचि काला कराड़िआ ॥ हरि के दिते नालि किसै जोरु बखीली न चलई दिहु दिहु
 नित नित चढ़ै सवाड़िआ ॥६॥ सलोक मः ३ ॥ जगतु जलमदा रखि लै आपणी किरपा धारि ॥ जितु
 दुआरै उबरै तितै लैहु उबारि ॥ सतिगुरि सुखु वेखालिआ सचा सबदु बीचारि ॥ नानक अवरु न
 सुझई हरि बिनु बखसणहारु ॥१॥ मः ३ ॥ हउमै माड़िआ मोहणी टूजै लगै जाड़ि ॥ ना इह मारी न
 मरै ना इह हटि विकाड़ि ॥ गुर कै सबदि परजालीअै ता इह विचहु जाड़ि ॥ तनु मनु होवै उजला
 नामु वसै मनि आड़ि ॥ नानक माड़िआ का मारणु सबदु है गुरमुखि पाड़िआ जाड़ि ॥२॥ पउड़ी ॥
 सतिगुर की वडिआई सतिगुरि दिती धुरहु हुकमु बुझि नीसाणु ॥ पुती भातीई जावाई सकी अगहु
 पिछहु टोलि डिठा लाहिओनु सभना का अभिमानु ॥ जितै को वेखै तिथै मेरा सतिगुरु हरि बखसिओसु सभु
 जहानु ॥ जि सतिगुर नो मिलि मन्ने सु हलति पलति सिझै जि वेमुखु होवै सु फिरै भरिसट थानु ॥

जन नानक कै वलि होआ मेरा सुआमी हरि सजण पुरखु सुजानु ॥ पउदी भिति देखि कै सभि आइ पए
 सतिगुर की पैरी लाहिओनु सभना किअहु मनहु गुमानु ॥१०॥ सलोक मः १ ॥ कोई वाहे को लुणै को
 पाए खलिहानि ॥ नानक एव न जापई कोई खाइ निदानि ॥१॥ मः १ ॥ जिसु मनि वसिआ तरिआ सोइ
 ॥ नानक जो भावै सो होइ ॥२॥ पउड़ी ॥ पारब्रहमि दइआलि सागरु तारिआ ॥ गुरि पूरै मिहरवानि
 भरमु भउ मारिआ ॥ काम क्रोधु बिकरालु दूत सभि हारिआ ॥ अमृत नामु निधानु कंठि उरि धारिआ
 ॥ नानक साधू संगि जनमु मरणु सवारिआ ॥११॥ सलोक मः ३ ॥ जिनी नामु विसारिआ कूड़े कहण
 कह्वानि ॥ पंच चोर तिना घरु मुहनि हउमै अंदरि संनि ॥ साकत मुठे दुरमती हरि रसु न जाणनि ॥
 जिनी अमृतु भरमि लुटाइआ बिखु सिउ रचहि रचनि ॥ दुसटा सेती पिरहड़ी जन सिउ वादु करनि
 ॥ नानक साकत नरक महि जमि बधे दुख सह्वानि ॥ पड़िअै किरति कमावदे जिव राखहि तिवै रह्वानि
 ॥१॥ मः ३ ॥ जिनी सतिगुरु सेविआ ताणु निताणे तिसु ॥ सासि गिरासि सदा मनि वसै जमु जोहि न
 सकै तिसु ॥ हिरदै हरि हरि नाम रसु कवला सेवकि तिसु ॥ हरि दासा का दासु होइ परम पदारथु
 तिसु ॥ नानक मनि तनि जिसु प्रभु वसै हउ सद कुरबाणै तिसु ॥ जिन् कउ पूरबि लिखिआ रसु संत
 जना सिउ तिसु ॥२॥ पउड़ी ॥ जो बोले पूरा सतिगुरु सो परमेसरि सुणिआ ॥ सोई वरतिआ जगत महि
 घटि घटि मुखि भणिआ ॥ बहुतु वडिआईआ साहिबै नह जाही गणीआ ॥ सचु सहजु अनदु सतिगुरु
 पासि सची गुर मणीआ ॥ नानक संत सवारे पारब्रहमि सचे जिउ बणिआ ॥१२॥ सलोक मः ३ ॥
 अपणा आपु न पछाणई हरि प्रभु जाता दूरि ॥ गुर की सेवा विसरी किउ मनु रहै हजूरि ॥ मनमुखि
 जनमु गवाइआ झूठै लालचि कूरि ॥ नानक बखसि मिलाइअनु सचै सबदि हदूरि ॥१॥ मः ३ ॥ हरि
 प्रभु सचा सोहिला गुरमुखि नामु गोविंदु ॥ अनदिनु नामु सलाहणा हरि जपिआ मनि आन्नदु ॥
 वडभागी हरि पाइआ पूरनु परमान्नदु ॥ जन नानक नामु सलाहिआ बहुड़ि न मनि तनि भंगु ॥२॥

पउड़ी ॥ कोई निंदकु होवै सतिगुरु का फिरि सरणि गुर आवै ॥ पिछले गुनह सतिगुरु बखसि लए
सतसंगति नालि रलावै ॥ जिउ मीहि वुठै गलीआ नालिआ टोभिआ का जलु जाइ पवै विचि सुरसरी
सुरसरी मिलत पवित्र पावनु होइ जावै ॥ एह वडिआई सतिगुर निरवैर विचि जितु मिलिअै तिसना
भुख उतरै हरि साँति तड़ आवै ॥ नानक इहु अचरजु देखहु मेरे हरि सचे साह का जि सतिगुरु नो मन्नै
सु सभनाँ भावै ॥१३॥१॥ सुधु ॥

बिलावलु बाणी भगता की ॥ कबीर जीउ की ॥ १॥ सति नामु करता पुरखु गुर प्रसादि ॥
अैसो इहु संसारु पेखना रहनु न कोऊ पईहै रे ॥ सूधे सूधे रेगि चलहु तुम नतर कुधका दिवईहै रे
॥१॥ रहाउ ॥ बारे बूढे तरुने भईआ सभहू जमु लै जईहै रे ॥ मानसु बपुरा मूसा कीनो मीचु
बिलईआ खईहै रे ॥१॥ धनवंता अरु निरधन मनई ता की कछू न कानी रे ॥ राजा परजा सम
करि मारै अैसो कालु बडानी रे ॥२॥ हरि के सेवक जो हरि भाए तिन् की कथा निरारी रे ॥ आवहि न
जाहि न कबहू मरते पारब्रहम संगारी रे ॥३॥ पुत्र कलत्र लछिमी माइआ इहै तजहु जीअ जानी रे
॥ कहत कबीरु सुनहु रे संतहु मिलिहै सारिगपानी रे ॥४॥१॥ बिलावलु ॥ बिदिआ न परउ बाटु
नही जानउ ॥ हरि गुन कथत सुनत बउरानो ॥१॥ मेरे बाबा मै बउरा सभ खलक सैआनी मै बउरा
॥ मै बिगरिओ बिगरै मति अउरा ॥१॥ रहाउ ॥ आपि न बउरा राम कीओ बउरा ॥ सतिगुरु जारि
गइओ भ्रमु मोरा ॥२॥ मै बिगरे अपनी मति खोई ॥ मेरे भरमि भूलउ मति कोई ॥३॥ सो बउरा जो
आपु न पछानै ॥ आपु पछानै त एकै जानै ॥४॥ अबहि न माता सु कबहु न माता ॥ कहि कबीर
रामै रंगि राता ॥५॥२॥ बिलावलु ॥ गृहु तजि बन खंड जाईअै चुनि खाईअै कंदा ॥ अजहु बिकार
न छोडई पापी मनु मंदा ॥१॥ किउ छूटउ कैसे तरउ भवजल निधि भारी ॥ राखु राखु मेरे बीठुला
जनु सरनि तुमारी ॥१॥ रहाउ ॥ बिखै बिखै की बासना तजीअ नह जाई ॥ अनिक जतन करि

राखीऔं फिरि फिरि लपटाई ॥२॥ जरा जीवन जोबनु गड़िआ किछु कीआ न नीका ॥ इहु जीअरा
 निरमोलको कउडी लगि मीका ॥३॥ कहु कबीर मेरे माधवा तू सरब बिआपी ॥ तुम समसरि नाही
 दड़िआलु मोहि समसरि पापी ॥४॥३॥ बिलावलु ॥ नित उठि कोरी गागरि आनै लीपत जीउ
 गड़िओ ॥ ताना बाना कछू न सूझै हरि हरि रसि लपटिओ ॥१॥ हमारे कुल कउने रामु कहिओ ॥
 जब की माला लई निपूते तब ते सुखु न भड़िओ ॥१॥ रहाउ ॥ सुनहु जिठानी सुनहु दिरानी अचरजु
 एकु भड़िओ ॥ सात सूत इनि मुडीए खोए इहु मुडीआ किउ न मुड़िओ ॥२॥ सरब सुखा का एकु हरि
 सुआमी सो गुरि नामु दड़िओ ॥ संत प्रहलाद की पैज जिनि राखी हरनाखसु नख बिदरिओ ॥३॥ घर के
 देव पितर की छोडी गुर को सबदु लड़िओ ॥ कहत कबीरु सगल पाप खंडनु संतह लै उधरिओ ॥
 ४॥४॥ बिलावलु ॥ कोऊ हरि समानि नही राजा ॥ ए भूपति सभ दिवस चारि के झूठे करत दिवाजा
 ॥१॥ रहाउ ॥ तेरो जनु होड़ि सोड़ि कत डोलै तीनि भवन पर छाजा ॥ हाथु पसारि सकै को जन कउ बोलि
 सकै न अंदाजा ॥१॥ चेति अचेत मूढ़ मन मेरे बाजे अनहद बाजा ॥ कहि कबीर संसा भ्रमु चूको
 धू प्रहिलाद निवाजा ॥२॥५॥ बिलावलु ॥ राखि लेहु हम ते बिगरी ॥ सीलु धरमु जपु भगति न कीनी
 हउ अभिमान टेढ पगरी ॥१॥ रहाउ ॥ अमर जानि संची इह काड़िआ इह मिथिआ काची गगरी ॥
 जिनहि निवाजि साजि हम कीए तिसहि बिसारि अवर लगरी ॥१॥ संधिक तोहि साध नही कहीअउ
 सरनि परे तुमरी पगरी ॥ कहि कबीर इह बिनती सुनीअहु मत घालहु जम की खबरी ॥२॥६॥
 बिलावलु ॥ दरमादे ठाढे दरबारि ॥ तुझ बिनु सुरति करै को मेरी दरसनु दीजै खोलि किवार ॥१॥
 रहाउ ॥ तुम धन धनी उदार तिआगी स्रवननु सुनीअतु सुजसु तुमार ॥ मागउ काहि रंक सभ देखउ
 तुम् ही ते मेरो निसतारु ॥१॥ जैदेउ नामा बिप सुदामा तिन कउ कृपा भई है अपार ॥ कहि कबीर
 तुम संम्रथ दाते चारि पदारथ देत न बार ॥२॥७॥ बिलावलु ॥ डंडा मुंद्रा खिंथा आधारी ॥ भ्रम कै

भाइ भवै भेखधारी ॥१॥ आसनु पवन दूरि करि बवरे ॥ छोडि कपटु नित हरि भजु बवरे ॥१॥
 रहाउ ॥ जिह तू जाचहि सो तृभवन भोगी ॥ कहि कबीर केसौ जगि जोगी ॥२॥८॥ बिलावलु ॥
 इनि माइआ जगदीस गुसाई तुम्हरे चरन बिसारे ॥ किंचत प्रीति न उपजै जन कउ जन कहा
 करहि बेचारे ॥१॥ रहाउ ॥ धिगु तनु धिगु धनु धिगु इह माइआ धिगु धिगु मति बुधि फन्नी ॥
 इस माइआ कउ दृढु करि राखहु बाँधे आप बचन्नी ॥१॥ किआ खेती किआ लेवा देई परपंच
 झूठु गुमाना ॥ कहि कबीर ते अंति बिगूते आइआ कालु निदाना ॥२॥६॥ बिलावलु ॥ सरीर
 सरोवर भीतरे आछै कमल अनूप ॥ परम जोति पुरखोतमो जा कै रेख न रूप ॥१॥ रे मन हरि भजु
 भ्रमु तजहु जगजीवन राम ॥१॥ रहाउ ॥ आवत कछू न दीसई नह दीसै जात ॥ जह उपजै बिनसै
 तही जैसे पुरिवन पात ॥२॥ मिथिआ करि माइआ तजी सुख सहज बीचारि ॥ कहि कबीर सेवा
 करहु मन मंझि मुरारि ॥३॥१०॥ बिलावलु ॥ जनम मरन का भ्रमु गइआ गोबिद लिव लागी ॥
 जीवत सुनि समानिआ गुर साखी जागी ॥१॥ रहाउ ॥ कासी ते धुनि ऊपजै धुनि कासी जाई ॥ कासी
 फूटी पंडिता धुनि कहाँ समाई ॥१॥ तृकुटी संधि मै पेखिआ घट हू घट जागी ॥ औसी बुधि समाचरी
 घट माहि तिआगी ॥२॥ आपु आप ते जानिआ तेज तेजु समाना ॥ कहु कबीर अब जानिआ गोबिद
 मनु माना ॥३॥११॥ बिलावलु ॥ चरन कमल जा कै रिदै बसहि सो जनु किउ डोलै देव ॥ मानौ
 सभ सुख नउ निधि ता कै सहजि सहजि जसु बोलै देव ॥ रहाउ ॥ तब इह मति जउ सभ महि पेखै
 कुटिल गाँठि जब खोलै देव ॥ बारं बार माइआ ते अटकै लै नरजा मनु तोलै देव ॥१॥ जह उहु
 जाइ तही सुखु पावै माइआ तासु न झोलै देव ॥ कहि कबीर मेरा मनु मानिआ राम प्रीति कीओ लै
 देव ॥२॥१२॥

बिलावलु बाणी भगत नामदेव जी की १६१ सतिगुर प्रसादि ॥ सफल जनमु मो कउ गुर कीना ॥

दुख बिसारि सुख अंतरि लीना ॥१॥ गिआन अंजनु मो कउ गुरि दीना ॥ राम नाम बिनु जीवनु मन हीना ॥१॥ रहाउ ॥ नामदेइ सिमरनु करि जानाँ ॥ जगजीवन सिउ जीउ समानाँ ॥२॥१॥

बिलावलु बाणी रविदास भगत की

१९८१ सतिगुर प्रसादि ॥

दारिदु देखि सभ को हसै औसी दसा हमारी ॥ असट दसा सिधि कर तलै सभ कृपा तुमारी ॥१॥ तू जानत मै किछु नही भव खंडन राम ॥ सगल जीअ सरनागती प्रभ पूरन काम ॥१॥ रहाउ ॥ जो तेरी सरनागता तिन नाही भारु ॥ ऊच नीच तुम ते तरे आलजु संसारु ॥२॥ कहि रविदास अकथ कथा बहु काइ करीजै ॥ जैसा तू तैसा तुही किआ उपमा दीजै ॥३॥१॥ बिलावलु ॥ जिह कुल साधु बैसनौ होइ ॥ बरन अबरन रंकु नही ईसुरु बिमल बासु जानीऔ जगि सोइ ॥१॥ रहाउ ॥ ब्रहमन बैस सूद अरु ख्यत्री डोम चंडार मलेछ मन सोइ ॥ होइ पुनीत भगवंत भजन ते आपु तारि तारे कुल दोइ ॥१॥ धनि सु गाउ धनि सो ठाउ धनि पुनीत कुटंब सभ लोइ ॥ जिनि पीआ सार रसु तजे आन रस होइ रस मगन डारे बिखु खोइ ॥२॥ पंडित सूर छत्रपति राजा भगत बराबरि अउरु न कोइ ॥ जैसे पुरैन पात रहै जल समीप भनि रविदास जनमे जगि ओइ ॥३॥२॥

बाणी सधने की रागु बिलावलु

१९८१ सतिगुर प्रसादि ॥

नृप कंनिआ के कारनै इकु भइआ भेखधारी ॥ कामारथी सुआरथी वा की पैज सवारी ॥१॥ तव गुन कहा जगत गुरा जउ करमु न नासै ॥ सिंघ सरन कत जाईऔ जउ जंबुकु ग्रासै ॥१॥ रहाउ ॥ एक बूंद जल कारने चातृकु दुखु पावै ॥ प्रान गए सागरु मिलै फुनि कामि न आवै ॥२॥ प्रान जु थाके थिरु नही कैसे बिरमावउ ॥ बूडि मूए नउका मिलै कहु काहि चढावउ ॥३॥ मै नाही कछु हउ नही किछु आहि न मोरा ॥ अउसर लजा राखि लेहु सधना जनु तोरा ॥४॥१॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਗੋਂਡ ਚੜ੍ਹਪਦੇ ਮਹਲਾ ੪ ਘਰੁ ੧ ॥

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਏ ॥ ਹਰਿ ਜਾਯੈ ਸਭੁ ਕਿछੁ ਜੋ
ਜੀਝਿ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਝਿਕੁ ਤਿਲੁ ਨ ਗਵਾਏ ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ
ਮਹਿ ਸੁਆਮੀ ਰਹਿਆ ਸਮਾਏ ॥੧॥ ਮੇਰੇ ਮਨ ਆਸਾ ਕਰਿ ਜਗਦੀਸ ਗੁਸਾਏ ॥ ਜੋ ਬਿਨੁ ਹਰਿ ਆਸ
ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਏ ॥੧॥ ਰਹਾਉ ॥ ਜੋ ਦੀਸੈ ਮਾਝਿਆ ਮੋਹ
ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਏ ॥ ਝਿਨੁ ਕੈ ਕਿछੁ ਹਾਥਿ ਨਹੀ ਕਹਾ ਕਰਹਿ ਝਿਹਿ
ਬਪੁਝੇ ਝਿਨੁ ਕਾ ਵਾਹਿਆ ਕਛੁ ਨ ਵਸਾਏ ॥ ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ
ਤੇਰਾ ਕੁਟੰਬੁ ਸਭੁ ਛਡਾਏ ॥੨॥ ਜੇ ਕਿछੁ ਆਸ ਅਵਰ ਕਰਹਿ ਪਰਮਿਤੀ ਮਤ ਤੂੰ ਜਾਣਹਿ ਤੇਰੈ ਕਿਤੈ
ਕੰਮਿ ਆਏ ॥ ਝਿਹ ਆਸ ਪਰਮਿਤੀ ਭਾਉ ਟੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਏ ॥ ਮੇਰੇ ਮਨ ਆਸਾ
ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਝਿ ਪਾਏ ॥੩॥ ਆਸਾ ਮਨਸਾ ਸਭ ਤੇਰੀ

मेरे सुआमी जैसी तू आस करावहि तैसी को आस कराई ॥ किछु किसी कै हथि नाही मेरे सुआमी औसी मेरे सतिगुरि बूझ बुझाई ॥ जन नानक की आस तू जाणहि हरि दरसनु देखि हरि दरसनि तृपताई ॥४॥१॥ गोंड महला ४ ॥ औसा हरि सेवीऔ नित धिआईऔ जो खिन महि किलविख सभि करे बिनासा ॥ जे हरि तिआगि अवर की आस कीजै ता हरि निहफल सभ घाल गवासा ॥ मेरे मन हरि सेविहु सुखदाता सुआमी जिसु सेविऔ सभ भुख लहासा ॥१॥ मेरे मन हरि ऊपरि कीजै भरवासा ॥ जह जाईऔ तह नालि मेरा सुआमी हरि अपनी पैज रखै जन दासा ॥१॥ रहाउ ॥ जे अपनी बिरथा कहहु अवरा पहि ता आगै अपनी बिरथा बहु बहुतु कटासा ॥ अपनी बिरथा कहहु हरि अपुने सुआमी पहि जो तुम्हरे दूख ततकाल कटासा ॥ सो औसा प्रभु छोडि अपनी बिरथा अवरा पहि कहीऔ अवरा पहि कहि मन लाज मरासा ॥२॥ जो संसारै के कुटंब मित्र भाई दीसहि मन मेरे ते सभि अपनै सुआडि मिलासा ॥ जितु दिनि उन् का सुआउ होइ न आवै तितु दिनि नेडै को न ढुकासा ॥ मन मेरे अपना हरि सेवि दिनु राती जो तुधु उपकरै दूखि सुखासा ॥३॥ तिस का भरवासा किउ कीजै मन मेरे जो अंती अउसरि रखि न सकासा ॥ हरि जपु मंतु गुर उपदेसु लै जापहु तिन अंति छडाए जिन हरि प्रीति चितासा ॥ जन नानक अनदिनु नामु जपहु हरि संतहु इहु छूटण का साचा भरवासा ॥४॥२॥ गोंड महला ४ ॥ हरि सिमरत सदा होइ अन्नदु सुखु अंतरि साँति सीतल मनु अपना ॥ जैसे सकति सूरु बहु जलता गुर ससि देखे लहि जाइ सभ तपना ॥१॥ मेरे मन अनदिनु धिआइ नामु हरि जपना ॥ जहा कहा तुझु राखै सभ ठाई सो औसा प्रभु सेवि सदा तू अपना ॥१॥ रहाउ ॥ जा महि सभि निधान सो हरि जपि मन मेरे गुरमुखि खोजि लहहु हरि रतना ॥ जिन हरि धिआइआ तिन हरि पाइआ मेरा सुआमी तिन के चरण मलहु हरि दसना ॥२॥ सबदु पछाणि राम रसु पावहु ओहु ऊतमु संतु भइओ बड बडना ॥ तिसु जन की वडिआई हरि आपि वधाई ओहु

घटै न किसै की घटाई इकु तिलु तिलु तिलना ॥३॥ जिस ते सुख पावहि मन मेरे सो सदा धिआइ
 नित कर जुरना ॥ जन नानक कउ हरि दानु इकु दीजै नित बसहि रिदै हरी मोहि चरना ॥
 ४॥३॥ गोंड महला ४ ॥ जितने साह पातिसाह उमराव सिकदार चउधरी सभि मिथिआ झूठु भाउ
 दूजा जाणु ॥ हरि अबिनासी सदा थिरु निहचलु तिसु मेरे मन भजु परवाणु ॥१॥ मेरे मन नामु
 हरी भजु सदा दीबाणु ॥ जो हरि महलु पावै गुर बचनी तिसु जेवडु अवरु नाही किसै दा ताणु ॥१॥
 रहाउ ॥ जितने धनवंत कुलवंत मिलखवंत दीसहि मन मेरे सभि बिनसि जाहि जिउ रंगु कसुंभ
 कचाणु ॥ हरि सति निरंजनु सदा सेवि मन मेरे जितु हरि दरगह पावहि तू माणु ॥२॥ ब्राहमणु
 खत्री सूद वैस चारि वरन चारि आस्रम हहि जो हरि धिआवै सो परधानु ॥ जिउ चंदन निकटि वसै
 हिरडु बपुड़ा तिउ सतसंगति मिलि पतित परवाणु ॥३॥ ओहु सभ ते ऊचा सभ ते सूचा जा कै हिरदै
 वसिआ भगवानु ॥ जन नानकु तिस के चरन पखालै जो हरि जनु नीचु जाति सेवकाणु ॥४॥४॥
 गोंड महला ४ ॥ हरि अंतरजामी सभतै वरतै जेहा हरि कराए तेहा को करईअै ॥ सो अैसा हरि सेवि
 सदा मन मेरे जो तुधनो सभ दू रखि लईअै ॥१॥ मेरे मन हरि जपि हरि नित पड़ईअै ॥ हरि बिनु
 को मारि जीवालि न साकै ता मेरे मन काडितु कड़ईअै ॥१॥ रहाउ ॥ हरि परपंचु कीआ सभु करतै
 विचि आपे आपणी जोति धरईअै ॥ हरि एको बोलै हरि एकु बुलाए गुरि पूरै हरि एकु दिखईअै
 ॥२॥ हरि अंतरि नाले बाहरि नाले कहु तिसु पासहु मन किआ चोरईअै ॥ निहकपट सेवा कीजै
 हरि केरी ताँ मेरे मन सरब सुख पईअै ॥३॥ जिस दै वसि सभु किछु सो सभ दू वडा सो मेरे मन सदा
 धिअईअै ॥ जन नानक सो हरि नालि है तेरै हरि सदा धिआइ तू तुधु लए छडईअै ॥४॥५॥
 गोंड महला ४ ॥ हरि दरसन कउ मेरा मनु बहु तपतै जिउ तृखावंतु बिनु नीर ॥१॥ मेरै मनि प्रेमु
 लगो हरि तीर ॥ हमरी बेदन हरि प्रभु जानै मेरे मन अंतर की पीर ॥१॥ रहाउ ॥ मेरे हरि प्रीतम

की कोई बात सुनावै सो भाई सो मेरा बीर ॥२॥ मिलु मिलु सखी गुण कहु मेरे प्रभ के ले सतिगुर की
मति धीर ॥३॥ जन नानक की हरि आस पुजावहु हरि दरसनि साँति सरीर ॥४॥६॥ छका १॥

रागु गोंड महला ५ चउपदे घरु १

१ॐ सतिगुर प्रसादि ॥

सभु करता सभु भुगता ॥१॥ रहाउ ॥ सुनतो करता पेखत करता ॥ अदृसटो करता दृसटो करता ॥
ओपति करता परलउ करता ॥ बिआपत करता अलिपतो करता ॥१॥ बकतो करता बूझत करता ॥
आवतु करता जातु भी करता ॥ निरगुन करता सरगुन करता ॥ गुर प्रसादि नानक समदृसटा
॥२॥१॥ गोंड महला ५ ॥ फाकिओ मीन कपिक की निआई तू उरझि रहिओ कसुंभाइले ॥ पग
धारहि सासु लेखै लै तउ उधरहि हरि गुण गाइले ॥१॥ मन समझु छोडि आवाइले ॥ अपने
रहन कउ ठउरु न पावहि काए पर कै जाइले ॥१॥ रहाउ ॥ जिउ मैगलु इंद्री रसि प्रेरिओ तू
लागि परिओ कुटंबाइले ॥ जिउ पंखी डिकत होइ फिरि बिछुरै थिरु संगति हरि हरि धिआइले
॥२॥ जैसे मीनु रसन सादि बिनसिओ ओहु मूठौ मूड़ लोभाइले ॥ तू होआ पंच वासि वैरी कै छूटहि
परु सरनाइले ॥३॥ होहु कृपाल दीन दुख भंजन सभि तुमरे जीअ जंताइले ॥ पावउ दानु सदा
दरसु पेखा मिलु नानक दास दसाइले ॥४॥२॥

रागु गोंड महला ५ चउपदे घरु २

१ॐ सतिगुर प्रसादि ॥

जीअ प्रान कीए जिनि साजि ॥ माटी महि जोति रखी निवाजि ॥ बरतन कउ सभु किछु भोजन भोगाइ ॥
सो प्रभु तजि मूड़े कत जाइ ॥१॥ पारब्रहम की लागउ सेव ॥ गुर ते सुझै निरंजन देव ॥१॥
रहाउ ॥ जिनि कीए रंग अनिक परकार ॥ ओपति परलउ निमख मझार ॥ जा की गति मिति कही
न जाइ ॥ सो प्रभु मन मेरे सदा धिआइ ॥२॥ आइ न जावै निहचलु धनी ॥ बेअंत गुना ता के केतक

गनी ॥ लाल नाम जा कै भरे भंडार ॥ सगल घटा देवै आधार ॥३॥ सति पुरखु जा को है नाउ ॥ मिटहि
 कोटि अघ निमख जसु गाउ ॥ बाल सखाई भगतन को मीत ॥ प्रान अधार नानक हित चीत ॥४॥१॥३॥
 गोंड महला ५ ॥ नाम संगि कीनो बिउहारु ॥ नामो ही इसु मन का अधारु ॥ नामो ही चिति कीनी ओट
 ॥ नामु जपत मिटहि पाप कोटि ॥१॥ रासि दीई हरि एको नामु ॥ मन का इसटु गुर संगि धिआनु
 ॥१॥ रहाउ ॥ नामु हमारे जीअ की रासि ॥ नामो संगी जत कत जात ॥ नामो ही मनि लागा मीठा ॥
 जलि थलि सभ महि नामो डीठा ॥२॥ नामे दरगह मुख उजले ॥ नामे सगले कुल उधरे ॥ नामि
 हमारे कारज सीध ॥ नाम संगि डिहु मनूआ गीध ॥३॥ नामे ही हम निरभउ भए ॥ नामे आवन
 जावन रहे ॥ गुरि पूरे मेले गुणतास ॥ कहु नानक सुखि सहजि निवासु ॥४॥२॥४॥ गोंड महला ५ ॥
 निमाने कउ जो देतो मानु ॥ सगल भूखे कउ करता दानु ॥ गरभ घोर महि राखनहारु ॥ तिसु ठाकुर कउ
 सदा नमसकारु ॥१॥ असो प्रभु मन माहि धिआडि ॥ घटि अवघटि जत कतहि सहाडि ॥१॥ रहाउ ॥
 रंकु राउ जा कै एक समानि ॥ कीट हसति सगल पूरान ॥ बीओ पूछि न मसलति धरै ॥ जो किछु करै सु
 आपहि करै ॥२॥ जा का अंतु न जानसि कोडि ॥ आपे आपि निरंजनु सोडि ॥ आपि अकारु आपि
 निरंकारु ॥ घट घट घटि सभ घट आधारु ॥३॥ नाम रंगि भगत भए लाल ॥ जसु करते संत सदा
 निहाल ॥ नाम रंगि जन रहे अघाडि ॥ नानक तिन जन लागै पाडि ॥४॥३॥५॥ गोंड महला ५ ॥
 जा कै संगि डिहु मनु निरमलु ॥ जा कै संगि हरि हरि सिमरनु ॥ जा कै संगि किलबिख होहि नास ॥ जा कै
 संगि रिदै परगास ॥१॥ से संतन हरि के मेरे मीत ॥ केवल नामु गाईअै जा कै नीत ॥१॥ रहाउ ॥
 जा कै मंतु हरि हरि मनि वसै ॥ जा कै उपदेसि भरमु भउ नसै ॥ जा कै कीरति निरमल सार ॥
 जा की रेनु बाँछै संसार ॥२॥ कोटि पतित जा कै संगि उधार ॥ एकु निरंकारु जा कै नाम अधार ॥
 सरब जीआँ का जानै भेउ ॥ कृपा निधान निरंजन देउ ॥३॥ पारब्रहम जब भए कृपाल ॥ तब भेटे

गुर साध दइआल ॥ दिनु रैणि नानकु नामु धिआए ॥ सूख सहज आन्नद हरि नाए ॥४॥४॥६॥ गोंड
महला ५ ॥ गुर की मूरति मन महि धिआनु ॥ गुर कै सबदि मंत्र मनु मान ॥ गुर के चरन रिदै लै
धारउ ॥ गुरु पारब्रह्मु सदा नमसकारउ ॥१॥ मत को भरमि भुलै संसारि ॥ गुर बिनु कोइ न उतरसि
पारि ॥१॥ रहाउ ॥ भूले कउ गुरि मारगि पाइआ ॥ अवर तिआगि हरि भगती लाइआ ॥ जनम
मरन की त्रास मिटाई ॥ गुर पूरे की बेअंत वडाई ॥२॥ गुर प्रसादि ऊरध कमल बिगास ॥ अंधकार
महि भइआ प्रगास ॥ जिनि कीआ सो गुर ते जानिआ ॥ गुर किरपा ते मुग्ध मनु मानिआ ॥३॥ गुरु
करता गुरु करणै जोगु ॥ गुरु परमेसरु है भी होगु ॥ कहु नानक प्रभि इहै जनाई ॥ बिनु गुर मुकति न
पाईअै भाई ॥४॥५॥७॥ गोंड महला ५ ॥ गुरु गुरु गुरु करि मन मोर ॥ गुरु बिना मै नाही होर ॥
गुर की टेक रहहु दिनु राति ॥ जा की कोइ न मेटै दाति ॥१॥ गुरु परमेसरु एको जाणु ॥ जो तिसु भावै
सो परवाणु ॥१॥ रहाउ ॥ गुर चरणी जा का मनु लागै ॥ दूखु दरदु भ्रमु ता का भागै ॥ गुर की सेवा
पाए मानु ॥ गुर ऊपरि सदा कुरवानु ॥२॥ गुर का दरसनु देखि निहाल ॥ गुर के सेवक की पूरन
घाल ॥ गुर के सेवक कउ दुखु न बिआपै ॥ गुर का सेवकु दह दिसि जापै ॥३॥ गुर की महिमा कथनु
न जाइ ॥ पारब्रह्मु गुरु रहिआ समाइ ॥ कहु नानक जा के पूरे भाग ॥ गुर चरणी ता का मनु लाग
॥४॥६॥८॥ गोंड महला ५ ॥ गुरु मेरी पूजा गुरु गोबिंदु ॥ गुरु मेरा पारब्रह्मु गुरु भगवंतु ॥ गुरु
मेरा देउ अलख अभेउ ॥ सरब पूज चरन गुर सेउ ॥१॥ गुर बिनु अवरु नाही मै थाउ ॥ अनदिनु
जपउ गुरु गुर नाउ ॥१॥ रहाउ ॥ गुरु मेरा गिआनु गुरु रिदै धिआनु ॥ गुरु गोपालु पुरखु
भगवानु ॥ गुर की सरणि रहउ कर जोरि ॥ गुरु बिना मै नाही होरु ॥२॥ गुरु बोहिथु तारे भव
पारि ॥ गुर सेवा जम ते छुटकारि ॥ अंधकार महि गुर मंत्र उजारा ॥ गुर कै संगि सगल निसतारा
॥३॥ गुरु पूरा पाईअै वडभागी ॥ गुर की सेवा दूखु न लागी ॥ गुर का सबदु न मेटै कोइ ॥ गुरु

नानकु नानकु हरि सोइ ॥४॥७॥६॥ गोंड महला ५ ॥ राम राम संगि करि बिउहार ॥ राम राम
 राम प्रान अधार ॥ राम राम राम कीरतनु गाइ ॥ रमत रामु सभ रहिओ समाइ ॥१॥ संत जना
 मिलि बोलहु राम ॥ सभ ते निरमल पूरन काम ॥१॥ रहाउ ॥ राम राम धनु संचि भंडार ॥ राम राम
 राम करि आहार ॥ राम राम वीसरि नही जाइ ॥ करि किरपा गुरि दीआ बताइ ॥२॥ राम राम
 राम सदा सहाइ ॥ राम राम राम लिव लाइ ॥ राम राम जपि निरमल भए ॥ जनम जनम के किलबिख
 गए ॥३॥ रमत राम जनम मरणु निवारै ॥ उचरत राम भै पारि उतारै ॥ सभ ते ऊच राम परगास ॥
 निसि बासुर जपि नानक दास ॥४॥८॥१०॥ गोंड महला ५ ॥ उन कउ खसमि कीनी ठाकहारे ॥ दास
 संग ते मारि बिदारे ॥ गोबिंद भगत का महलु न पाइआ ॥ राम जना मिलि मंगलु गाइआ ॥१॥
 सगल सृसटि के पंच सिकदार ॥ राम भगत के पानीहार ॥१॥ रहाउ ॥ जगत पास ते लेते दानु ॥
 गोबिंद भगत कउ करहि सलामु ॥ लूटि लेहि साकत पति खोवहि ॥ साध जना पग मलि मलि धोवहि
 ॥२॥ पंच पूत जणे झिक माइ ॥ उतभुज खेलु करि जगत विआइ ॥ तीनि गुणा कै संगि रचि रसे ॥
 झिन कउ छोडि ऊपरि जन बसे ॥३॥ करि किरपा जन लीए छडाइ ॥ जिस के से तिनि रखे हटाइ ॥
 कहु नानक भगति प्रभ सारु ॥ बिनु भगती सभ होइ खुआरु ॥४॥६॥११॥ गोंड महला ५ ॥ कलि
 कलेस मिटे हरि नाइ ॥ दुख बिनसे सुख कीनो ठाउ ॥ जपि जपि अमृत नामु अघाए ॥ संत प्रसादि
 सगल फल पाए ॥१॥ राम जपत जन पारि परे ॥ जनम जनम के पाप हरे ॥१॥ रहाउ ॥ गुर के
 चरन रिदै उरि धारे ॥ अगनि सागर ते उतरे पारे ॥ जनम मरण सभ मिटी उपाधि ॥ प्रभ सिउ लागी
 सहजि समाधि ॥२॥ थान थन्नतरि एको सुआमी ॥ सगल घटा का अंतरजामी ॥ करि किरपा जा कउ
 मति देइ ॥ आठ पहर प्रभ का नाउ लेइ ॥३॥ जा कै अंतरि वसै प्रभु आपि ॥ ता कै हिरदै होइ
 प्रगासु ॥ भगति भाइ हरि कीरतनु करीअै ॥ जपि पारब्रह्मु नानक निसतरीअै ॥४॥१०॥१२॥ गोंड

महला ५ ॥ गुर के चरन कमल नमसकारि ॥ कामु क्रोधु इसु तन ते मारि ॥ होइ रहीअै सगल की रीना ॥
 घटि घटि रमईआ सभ महि चीना ॥१॥ इन बिधि रमहु गोपाल गोबिंदु ॥ तनु धनु प्रभ का प्रभ की
 जिंदु ॥१॥ रहाउ ॥ आठ पहर हरि के गुण गाउ ॥ जीअ प्राण को इहै सुआउ ॥ तजि अभिमानु जानु प्रभु
 संगि ॥ साध प्रसादि हरि सिउ मनु रंगि ॥२॥ जिनि तूं कीआ तिस कउ जानु ॥ आगै दरगह पावै मानु
 ॥ मनु तनु निरमल होइ निहालु ॥ रसना नामु जपत गोपाल ॥३॥ करि किरपा मेरे दीन दइआला ॥
 साधू की मनु मंगै रवाला ॥ होहु दइआल देहु प्रभ दानु ॥ नानकु जपि जीवै प्रभ नामु ॥४॥११॥१३॥
 गोंड महला ५ ॥ धूप दीप सेवा गोपाल ॥ अनिक बार बंदन करतार ॥ प्रभ की सरणि गही सभ
 तिआगि ॥ गुर सुप्रसन्न भए वड भागि ॥१॥ आठ पहर गाईअै गोबिंदु ॥ तनु धनु प्रभ का प्रभ की
 जिंदु ॥१॥ रहाउ ॥ हरि गुण रमत भए आन्नद ॥ पारब्रहम पूरन बखसंद ॥ करि किरपा जन सेवा
 लाए ॥ जनम मरण दुख मेटि मिलाए ॥२॥ करम धरम इहु ततु गिआनु ॥ साधसंगि जपीअै हरि
 नामु ॥ सागर तरि बोहिथ प्रभ चरण ॥ अंतरजामी प्रभ कारण करण ॥३॥ राखि लीए अपनी किरपा
 धारि ॥ पंच दूत भागे बिकराल ॥ जूअै जनमु न कबहू हारि ॥ नानक का अंगु कीआ करतारि
 ॥४॥१२॥१४॥ गोंड महला ५ ॥ करि किरपा सुख अनद करेइ ॥ बालक राखि लीए गुरदेवि ॥ प्रभ
 किरपाल दइआल गोबिंद ॥ जीअ जंत सगले बखसिंद ॥१॥ तेरी सरणि प्रभ दीन दइआल ॥
 पारब्रहम जपि सदा निहाल ॥१॥ रहाउ ॥ प्रभ दइआल दूसर कोई नाही ॥ घट घट अंतरि
 सरब समाही ॥ अपने दास का हलतु पलतु सवारै ॥ पतित पावन प्रभ बिरदु तुमारै ॥२॥ अउखध
 कोटि सिमरि गोबिंद ॥ तंतु मंतु भजीअै भगवंत ॥ रोग सोग मिटे प्रभ धिआए ॥ मन बाँछत पूरन फल
 पाए ॥३॥ करन कारन समरथ दइआर ॥ सरब निधान महा बीचार ॥ नानक बखसि लीए प्रभि
 आपि ॥ सदा सदा एको हरि जापि ॥४॥१३॥१५॥ गोंड महला ५ ॥ हरि हरि नामु जपहु मेरे

मीत ॥ निरमल होइ तुमारा चीत ॥ मन तन की सभ मिटै बलाइ ॥ दूखु अंधेरा सगला जाइ ॥१॥
 हरि गुण गावत तरीअै संसारु ॥ वड भागी पाईअै पुरखु अपारु ॥१॥ रहाउ ॥ जो जनु करै कीरतनु
 गोपाल ॥ तिस कउ पोहि न सकै जमकालु ॥ जग महि आइआ सो परवाणु ॥ गुरमुखि अपना खसमु
 पछाणु ॥२॥ हरि गुण गावै संत प्रसादि ॥ काम क्रोध मिटहि उनमाद ॥ सदा हजूरि जाणु भगवंत ॥
 पूरे गुर का पूरन मंत ॥३॥ हरि धनु खाटि कीए भंडार ॥ मिलि सतिगुर सभि काज सवार ॥ हरि के
 नाम रंग संगि जागा ॥ हरि चरणी नानक मनु लागा ॥४॥१४॥१६॥ गोंड महला ५ ॥ भव सागर
 बोहिथ हरि चरण ॥ सिमरत नामु नाही फिरि मरण ॥ हरि गुण रमत नाही जम पंथ ॥ महा बीचार
 पंच दूतह मंथ ॥१॥ तउ सरणाई पूरन नाथ ॥ जंत अपने कउ दीजहि हाथ ॥१॥ रहाउ ॥ सिमृति
 सासत्र बेद पुराण ॥ पारब्रहम का करहि वखिआण ॥ जोगी जती बैसनो रामदास ॥ मिति नाही ब्रहम
 अबिनास ॥२॥ करण पलाह करहि सिव देव ॥ तिलु नही बूझहि अलख अभेव ॥ प्रेम भगति जिसु
 आपे देइ ॥ जग महि विरले केई केइ ॥३॥ मोहि निरगुण गुणु किछहू नाहि ॥ सरब निधान
 तेरी दृसटी माहि ॥ नानकु दीनु जाचै तेरी सेव ॥ करि किरपा दीजै गुरदेव ॥४॥१५॥१७॥
 गोंड महला ५ ॥ संत का लीआ धरति बिदारउ ॥ संत का निंदकु अकास ते टारउ ॥ संत कउ राखउ
 अपने जीअ नालि ॥ संत उधारउ ततखिण तालि ॥१॥ सोई संतु जि भावै राम ॥ संत गोबिंद कै एकै
 काम ॥१॥ रहाउ ॥ संत कै ऊपरि देइ प्रभु हाथ ॥ संत कै संगि बसै दिनु राति ॥ सासि सासि संतह
 प्रतिपालि ॥ संत का दोखी राज ते टालि ॥२॥ संत की निंदा करहु न कोइ ॥ जो निंदै तिस का पतनु
 होइ ॥ जिस कउ राखै सिरजनहारु ॥ झख मारउ सगल संसारु ॥३॥ प्रभ अपने का भइआ बिसासु
 ॥ जीउ पिंडु सभु तिस की रासि ॥ नानक कउ उपजी परतीति ॥ मनमुख हार गुरमुख सद जीति
 ॥४॥१६॥१८॥ गोंड महला ५ ॥ नामु निरंजनु नीरि नराइण ॥ रसना सिमरत पाप बिलाइण

॥१॥ रहाउ ॥ नाराइण सभ माहि निवास ॥ नाराइण घटि घटि परगास ॥ नाराइण कहते नरकि न जाहि ॥ नाराइण सेवि सगल फल पाहि ॥१॥ नाराइण मन माहि अधार ॥ नाराइण बोहिथ संसार ॥ नाराइण कहत जमु भागि पलाइण ॥ नाराइण दंत भाने डाइण ॥२॥ नाराइण सद सद बखसिंद ॥ नाराइण कीने सूख अन्नद ॥ नाराइण प्रगट कीनो परताप ॥ नाराइण संत को माई बाप ॥३॥ नाराइण साधसंगि नराइण ॥ बारं बार नराइण गाइण ॥ बसतु अगोचर गुर मिलि लही ॥ नाराइण ओट नानक दास गही ॥४॥१७॥१६॥ गोंड महला ५ ॥ जा कउ राखै राखणहारु ॥ तिस का अंगु करे निरंकारु ॥१॥ रहाउ ॥ मात गरभ महि अगनि न जोहै ॥ कामु क्रोधु लोभु मोहु न पोहै ॥ साधसंगि जपै निरंकारु ॥ निंदक कै मुहि लागै छारु ॥१॥ राम कवचु दास का सन्नाहु ॥ दूत दुसट तिसु पोहत नाहि ॥ जो जो गरबु करे सो जाइ ॥ गरीब दास की प्रभु सरणाइ ॥२॥ जो जो सरणि पडिआ हरि राइ ॥ सो दासु रखिआ अपणै कंठि लाइ ॥ जे को बहुतु करे अह्मकारु ॥ ओहु खिन महि रुलता खाकू नालि ॥३॥ है भी साचा होवणहारु ॥ सदा सदा जाईनी बलिहार ॥ अपणे दास रखे किरपा धारि ॥ नानक के प्रभ प्राण अधार ॥४॥१८॥२०॥ गोंड महला ५ ॥ अचरज कथा महा अनूप ॥ प्रातमा पारब्रहम का रूप ॥ रहाउ ॥ ना इहु बूढा ना इहु बाला ॥ ना इसु दूखु नही जम जाला ॥ ना इहु बिनसै ना इहु जाइ ॥ आदि जुगादी रहिआ समाइ ॥१॥ ना इसु उसनु नही इसु सीतु ॥ ना इसु दुसमनु ना इसु मीतु ॥ ना इसु हरखु नही इसु सोगु ॥ सभु किछु इस का इहु करनै जोगु ॥२॥ ना इसु बापु नही इसु माइआ ॥ इहु अपरंपरु होता आइआ ॥ पाप पुन्न का इसु लेपु न लागै ॥ घट घट अंतरि सद ही जागै ॥३॥ तीनि गुणा इक सकति उपाइआ ॥ महा माइआ ता की है छाइआ ॥ अछल अछेद अभेद दइआल ॥ दीन दइआल सदा किरपाल ॥ ता की गति मिति कछू न पाइ ॥ नानक ता कै बलि बलि जाइ ॥४॥१६॥२१॥

गोंड महला ५ ॥ संतन कै बलिहारै जाउ ॥ संतन कै संगि राम गुन गाउ ॥ संत प्रसादि किलविख
सभि गए ॥ संत सरणि वडभागी पए ॥१॥ रामु जपत कछु बिघनु न विआपै ॥ गुर प्रसादि अपुना
प्रभु जापै ॥१॥ रहाउ ॥ पारब्रहमु जब होइ दइआल ॥ साधू जन की करै खाल ॥ कामु क्रोधु इसु
तन ते जाइ ॥ राम रतनु वसै मनि आइ ॥२॥ सफलु जनमु ताँ का परवाणु ॥ पारब्रहमु निकटि
करि जाणु ॥ भाइ भगति प्रभ कीरतनि लागै ॥ जनम जनम का सोइआ जागै ॥३॥ चरन कमल
जन का आधारु ॥ गुण गोविंद रउं सचु वापारु ॥ दास जना की मनसा पूरि ॥ नानक सुखु पावै
जन धूरि ॥४॥२०॥२२॥६॥२८॥

रागु गोंड असटपदीआ महला ५ घरु २

१९ सतिगुर प्रसादि ॥

करि नमसकार पूरे गुरदेव ॥ सफल मूरति सफल जा की सेव ॥ अंतरजामी पुरखु बिधाता ॥ आठ
पहर नाम रंगि राता ॥१॥ गुरु गोबिंद गुरु गोपाल ॥ अपने दास कउ राखनहार ॥१॥ रहाउ ॥
पातिसाह साह उमराउ पतीआए ॥ दुसट अह्वकारी मारि पचाए ॥ निंदक कै मुख कीनो रोगु ॥ जै जै कारु
करै सभु लोगु ॥२॥ संतन कै मनि महा अन्नदु ॥ संत जपहि गुरदेउ भगवंतु ॥ संगति के मुख ऊजल भए
॥ सगल थान निंदक के गए ॥३॥ सासि सासि जनु सदा सलाहे ॥ पारब्रहम गुर बेपरवाहे ॥ सगल
भै मिटे जा की सरनि ॥ निंदक मारि पाए सभि धरनि ॥४॥ जन की निंदा करै न कोइ ॥ जो करै सो
दुखीआ होइ ॥ आठ पहर जनु एकु धिआए ॥ जमूआ ता कै निकटि न जाए ॥५॥ जन निरवैर निंदक
अह्वकारी ॥ जन भल मानहि निंदक वेकारी ॥ गुर कै सिखि सतिगुरु धिआइआ ॥ जन उबरे निंदक
नरकि पाइआ ॥६॥ सुणि साजन मेरे मीत पिआरे ॥ सति बचन वरतहि हरि दुआरे ॥ जैसा करे सु
तैसा पाए ॥ अभिमानी की जड़ सरपर जाए ॥७॥ नीधरिआ सतिगुर धर तेरी ॥ करि किरपा राखहु
जन केरी ॥ कहु नानक तिसु गुर बलिहारी ॥ जा कै सिमरनि पैज सवारी ॥८॥१॥२६॥

रागु गोंड बाणी भगता की ॥ कबीर जी घरु १

१९८१ सतिगुर प्रसादि ॥

संतु मिलै किछु सुनीअै कहीअै ॥ मिलै असंतु मसटि करि रहीअै ॥१॥ बाबा बोलना किआ कहीअै ॥
जैसे राम नाम रवि रहीअै ॥१॥ रहाउ ॥ संतन सिउ बोले उपकारी ॥ मूरख सिउ बोले झख मारी ॥२॥
बोलत बोलत बढहि बिकारा ॥ बिनु बोले किआ करहि बीचारा ॥३॥ कहु कबीर छूछा घटु बोलै ॥
भरिआ होइ सु कबहु न डोलै ॥४॥१॥ गोंड ॥ नरू मरै नरू कामि न आवै ॥ पसू मरै दस काज सवारै
॥१॥ अपने करम की गति मै किआ जानउ ॥ मै किआ जानउ बाबा रे ॥१॥ रहाउ ॥ हाड जले जैसे
लकरी का तूला ॥ केस जले जैसे घास का पूला ॥२॥ कहु कबीर तब ही नरू जागै ॥ जम का डंडु मूंड
महि लागै ॥३॥२॥ गोंड ॥ आकासि गगनु पातालि गगनु है चहु दिसि गगनु रहाइले ॥ आनद
मूलु सदा पुरखोतमु घटु बिनसै गगनु न जाइले ॥१॥ मोहि बैरागु भडिओ ॥ डिहु जीउ आइ कहा
गडिओ ॥१॥ रहाउ ॥ पंच ततु मिलि काइआ कीनी ततु कहा ते कीनु रे ॥ करम बध तुम जीउ
कहत हौ करमहि किनि जीउ दीनु रे ॥२॥ हरि महि तनु है तन महि हरि है सरब निरंतरि सोडि रे ॥
कहि कबीर राम नामु न छोडउ सहजे होइ सु होइ रे ॥३॥३॥

रागु गोंड बाणी कबीर जीउ की घरु २

१९८१ सतिगुर प्रसादि ॥

भुजा बाँधि भिला करि डारिओ ॥ हसती क्रोपि मूंड महि मारिओ ॥ हसति भागि कै चीसा मारै ॥
डिआ मूरति कै हउ बलिहारै ॥१॥ आहि मेरे ठाकुर तुमरा जोरु ॥ काजी बकिबो हसती तोरु ॥१॥
रहाउ ॥ रे महावत तुझु डारउ काटि ॥ इसहि तुरावहु घालहु साटि ॥ हसति न तोरै धरै धिआनु
॥ वा कै रिदै बसै भगवानु ॥२॥ किआ अपराधु संत है कीना ॥ बाँधि पोट कुंचर कउ दीना ॥
कुंचरु पोट लै लै नमसकारै ॥ बूझी नही काजी अंधिआरै ॥३॥ तीनि बार पतीआ भरि लीना ॥

मन कठोरु अजहू न पतीना ॥ कहि कबीर हमरा गोबिंदु ॥ चउथे पद महि जन की जिंदु ॥४॥१॥४॥
 गोंड ॥ ना इहु मानसु ना इहु देउ ॥ ना इहु जती कहावै सेउ ॥ ना इहु जोगी ना अवधूता ॥
 ना इसु माडि न काहू पूता ॥१॥ इआ मंदर महि कौन बसाई ॥ ता का अंतु न कोऊ पाई ॥१॥
 रहाउ ॥ ना इहु गिरही ना ओदासी ॥ ना इहु राज न भीख मंगासी ॥ ना इसु पिंडु न रक्तू राती ॥
 ना इहु ब्रह्मनु ना इहु खाती ॥२॥ ना इहु तपा कहावै सेखु ॥ ना इहु जीवै न मरता देखु ॥ इसु
 मरते कउ जे कोऊ रोवै ॥ जो रोवै सोई पति खोवै ॥३॥ गुर प्रसादि मै डगरो पाइआ ॥ जीवन मरनु
 दोऊ मिटवाइआ ॥ कहु कबीर इहु राम की अंसु ॥ जस कागद पर मिटै न मंसु ॥४॥२॥५॥
 गोंड ॥ तूटे तागे निखुटी पानि ॥ दुआर ऊपरि झिलकावहि कान ॥ कूच बिचारे फूए फाल ॥ इआ
 मुंडीआ सिरि चढिबो काल ॥१॥ इहु मुंडीआ सगलो द्रबु खोई ॥ आवत जात नाक सर होई ॥१॥
 रहाउ ॥ तुरी नारि की छोडी बाता ॥ राम नाम वा का मनु राता ॥ लरिकी लरिकन खैबो नाहि ॥
 मुंडीआ अनदिनु धापे जाहि ॥२॥ इक दुइ मंदरि इक दुइ बाट ॥ हम कउ साथरु उन कउ खाट
 ॥ मूड पलोसि कमर बधि पोथी ॥ हम कउ चाबनु उन कउ रोटी ॥३॥ मुंडीआ मुंडीआ हूए एक ॥ ए
 मुंडीआ बूडत की टेक ॥ सुनि अंधली लोई बेपीरि ॥ इन् मुंडीअन भजि सरनि कबीर ॥४॥३॥६॥
 गोंड ॥ खसमु मरै तउ नारि न रोवै ॥ उसु रखवारा अउरो होवै ॥ रखवारे का होइ बिनास ॥ आगै
 नरकु ईहा भोग बिलास ॥१॥ एक सुहागनि जगत पिआरी ॥ सगले जीअ जंत की नारी ॥१॥
 रहाउ ॥ सोहागनि गलि सोहै हारु ॥ संत कउ बिखु बिगसै संसारु ॥ करि सीगारु बहै पखिआरी ॥
 संत की ठिठकी फिरै बिचारी ॥२॥ संत भागि ओह पाछै परै ॥ गुर परसादी मारहु डरै ॥ साकत की
 ओह पिंड पराइणि ॥ हम कउ दृसटि परै त्रिख डाइणि ॥३॥ हम तिस का बहु जानिआ भेउ ॥ जब
 हूए कृपाल मिले गुरदेउ ॥ कहु कबीर अब बाहरि परी ॥ संसारै कै अंचलि लरी ॥४॥४॥७॥

गोंड ॥ गृहि सोभा जा कै रे नाहि ॥ आवत पहीआ खूधे जाहि ॥ वा कै अंतरि नही संतोखु ॥ बिनु
 सोहागनि लागै दोखु ॥१॥ धनु सोहागनि महा पवीत ॥ तपे तपीसर डोलै चीत ॥१॥ रहाउ ॥
 सोहागनि किरपन की पूती ॥ सेवक तजि जगत सिउ सूती ॥ साधू कै ठाढी दरबारि ॥ सरनि तेरी
 मो कउ निसतारि ॥२॥ सोहागनि है अति सुंदरी ॥ पग नेवर छनक छनहरी ॥ जउ लगु प्रान तऊ
 लगु संगे ॥ नाहि त चली बेगि उठि न्गने ॥३॥ सोहागनि भवन तै लीआ ॥ दस अठ पुराण तीरथ
 रस कीआ ॥ ब्रह्मा बिसनु महेसर बेधे ॥ बडे भूपति राजे है छेधे ॥४॥ सोहागनि उरवारि न
 पारि ॥ पाँच नारद कै संगि बिधवारि ॥ पाँच नारद के मिटवे फूटे ॥ कहु कबीर गुर किरपा छूटे
 ॥५॥५॥८॥ गोंड ॥ जैसे मंदर महि बलहर ना ठाहरै ॥ नाम बिना कैसे पारि उतरै ॥ कुंभ
 बिना जलु ना टीकावै ॥ साधू बिनु ऐसे अबगतु जावै ॥१॥ जारउ तिसै जु रामु न चेतै ॥ तन मन
 रमत रहै महि खेतै ॥१॥ रहाउ ॥ जैसे हलहर बिना जिमी नही बोईअै ॥ सूत बिना कैसे मणी परोईअै
 ॥ घुंडी बिनु किआ गंठि चढ़ाईअै ॥ साधू बिनु तैसे अबगतु जाईअै ॥२॥ जैसे मात पिता बिनु
 बालु न होई ॥ बिंब बिना कैसे कपरे धोई ॥ घोर बिना कैसे असवार ॥ साधू बिनु नाही दरवार
 ॥३॥ जैसे बाजे बिनु नही लीजै फेरी ॥ खसमि दुहागनि तजि अउहेरी ॥ कहै कबीरु एकै करि करना
 ॥ गुरमुखि होइ बहुरि नही मरना ॥४॥६॥६॥ गोंड ॥ कूटनु सोइ जु मन कउ कूटै ॥ मन कूटै तउ
 जम ते छूटै ॥ कुटि कुटि मनु कसवटी लावै ॥ सो कूटनु मुक्ति बहु पावै ॥१॥ कूटनु किसै कहहु संसार
 ॥ सगल बोलन के माहि बीचार ॥१॥ रहाउ ॥ नाचनु सोइ जु मन सिउ नाचै ॥ झूठि न पतीअै परचै
 साचै ॥ इसु मन आगे पूरै ताल ॥ इसु नाचन के मन रखवाल ॥२॥ बजारी सो जु बजारहि सोधै ॥
 पाँच पलीतह कउ परबोधै ॥ नउ नाइक की भगति पछानै ॥ सो बजारी हम गुर माने ॥३॥ तसकरु
 सोइ जि ताति न करै ॥ इंद्री कै जतनि नामु उचरै ॥ कहु कबीर हम ऐसे लखन ॥ धन्नु गुरदेव अति

रूप बिचखन ॥४॥७॥१०॥ गोंड ॥ धन्नु गुपाल धन्नु गुरदेव ॥ धन्नु अनादि भूखे कव्लु टहकेव ॥
 धनु ओड़ि संत जिन अैसी जानी ॥ तिन कउ मिलिबो सारिंगपानी ॥१॥ आदि पुरख ते होड़ि अनादि
 ॥ जपीअै नामु अन्न कै सादि ॥१॥ रहाउ ॥ जपीअै नामु जपीअै अन्न ॥ अंभै कै संगि नीका वन्न ॥
 अन्नै बाहरि जो नर होवहि ॥ तीनि भवन महि अपनी खोवहि ॥२॥ छोडहि अन्न करहि पाखंड ॥ ना
 सोहागनि ना ओहि रंड ॥ जग महि बकते दूधाधारी ॥ गुपती खावहि वटिका सारी ॥३॥ अन्नै बिना
 न होड़ि सुकालु ॥ तजिअै अंनि न मिलै गुपालु ॥ कहु कबीर हम अैसे जानिआ ॥ धन्नु अनादि
 ठाकुर मनु मानिआ ॥४॥८॥११॥

रागु गोंड बाणी नामदेउ जी की घरु १

१९ सतिगुर प्रसादि ॥

असुमेध जगने ॥ तुला पुरख दाने ॥ प्राग इसनाने ॥१॥ तउ न पुजहि हरि कीरति नामा ॥ अपुने
 रामहि भजु रे मन आलसीआ ॥१॥ रहाउ ॥ गड़िआ पिंडु भरता ॥ बनारसि असि बसता ॥ मुख
 बेद चतुर पड़ता ॥२॥ सगल धरम अछिता ॥ गुर गिआन इंद्री दृढ़ता ॥ खटु करम सहित रहता
 ॥३॥ सिवा सकति संबादं ॥ मन छोडि छोडि सगल भेदं ॥ सिमरि सिमरि गोबिंदं ॥ भजु नामा तरसि
 भव सिंधं ॥४॥१॥ गोंड ॥ नाद भ्रमे जैसे मिरगाए ॥ प्राण तजे वा को धिआनु न जाए ॥१॥ अैसे
 रामा अैसे हेरउ ॥ रामु छोडि चितु अनत न फेरउ ॥१॥ रहाउ ॥ जिउ मीना हैरै पसूआरा ॥ सोना
 गढते हिरै सुनारा ॥२॥ जिउ बिखई हैरै पर नारी ॥ कउडा डारत हिरै जुआरी ॥३॥ जह जह
 देखउ तह तह रामा ॥ हरि के चरन नित धिआवै नामा ॥४॥२॥ गोंड ॥ मो कउ तारि ले रामा तारि
 ले ॥ मै अजानु जनु तरिबे न जानउ बाप बीठुला बाह दे ॥१॥ रहाउ ॥ नर ते सुर होड़ि जात
 निमख मै सतिगुर बुधि सिखलाई ॥ नर ते उपजि सुरग कउ जीतिओ सो अवखध मै पाई ॥१॥
 जहा जहा धूअ नारदु टेके नैकु टिकावहु मोहि ॥ तेरे नाम अविलम्बि बहुतु जन उधरे नामे की निज

मति एह ॥२॥३॥ गोंड ॥ मोहि लागती तालाबेली ॥ बछरे बिनु गाड़ि अकेली ॥१॥ पानीआ
बिनु मीनु तलफै ॥ अैसे राम नामा बिनु बापुरो नामा ॥१॥ रहाउ ॥ जैसे गाड़ि का बाछा छूटला ॥
थन चोखता माखनु घूटला ॥२॥ नामदेउ नाराड़िनु पाड़िआ ॥ गुरु भेटत अलखु लखाड़िआ ॥३॥
जैसे बिखै हेत पर नारी ॥ अैसे नामे प्रीति मुरारी ॥४॥ जैसे तापते निरमल घामा ॥ तैसे राम
नामा बिनु बापुरो नामा ॥५॥४॥

रागु गोंड बाणी नामदेउ जीउ की घर २

१९८१ सतिगुर प्रसादि ॥

हरि हरि करत मिटे सभि भरमा ॥ हरि को नामु लै ऊतम धरमा ॥ हरि हरि करत जाति कुल हरी
॥ सो हरि अंधुले की लाकरी ॥१॥ हरण नमसते हरण नमह ॥ हरि हरि करत नही दुखु जमह
॥१॥ रहाउ ॥ हरि हरनाखस हरे परान ॥ अजैमल कीओ बैकुंठहि थान ॥ सूआ पड़ावत गनिका
तरी ॥ सो हरि नैनहु की पूतरी ॥२॥ हरि हरि करत पूतना तरी ॥ बाल घातनी कपटहि भरी ॥
सिमरन द्रोपद सुत उधरी ॥ गऊतम सती सिला निसतरी ॥३॥ केसी कंस मथनु जिनि कीआ ॥
जीअ दानु काली कउ दीआ ॥ प्रणवै नामा असो हरी ॥ जासु जपत भै अपदा टरी ॥४॥१॥५॥
गोंड ॥ भैरउ भूत सीतला धावै ॥ खर बाहनु उहु छारु उडावै ॥१॥ हउ तउ एकु रमईआ
लैहउ ॥ आन देव बदलावनि दैहउ ॥१॥ रहाउ ॥ सिव सिव करते जो नरु धिआवै ॥ बरद
चढे डउरू ढमकावै ॥२॥ महा माई की पूजा करै ॥ नर सै नारि होड़ि अउतरै ॥३॥ तू
कहीअत ही आदि भवानी ॥ मुकति की बरीआ कहा छपानी ॥४॥ गुरमति राम नाम गहु मीता ॥
प्रणवै नामा डिउ कहै गीता ॥५॥२॥६॥ बिलावलु गोंड ॥ आजु नामे बीठलु देखिआ मूरख को
समझाऊ रे ॥ रहाउ ॥ पाँडे तुमरी गाड़िनी लोधे का खेतु खाती थी ॥ लै करि ठेगा टगरी तोरी लाँगत
लाँगत जाती थी ॥१॥ पाँडे तुमरा महादेउ धउले बलद चड़िआ आवतु देखिआ था ॥ मोदी के घर

खाणा पाका वा का लड़का मारिआ था ॥२॥ पाँडे तुमरा रामचंदु सो भी आवतु देखिआ था ॥ रावन सेती सरबर होई घर की जोड़ि गवाई थी ॥३॥ द्विदू अन्ना तुरकू काणा ॥ दुहाँ ते गिआनी सिआणा ॥ द्विदू पूजै देहुरा मुसलमाणु मसीति ॥ नामे सोई सेविआ जह देहुरा न मसीति ॥४॥३॥७॥

रागु गोंड बाणी रविदास जीउ की घरु २

१९ सतिगुर प्रसादि ॥

मुकंद मुकंद जपहु संसार ॥ बिनु मुकंद तनु होड़ि अउहार ॥ सोई मुकंदु मुकति का दाता ॥ सोई मुकंदु हमरा पित माता ॥१॥ जीवत मुकंदे मरत मुकंदे ॥ ता के सेवक कउ सदा अन्नदे ॥१॥ रहाउ ॥ मुकंद मुकंद हमारे प्रानं ॥ जपि मुकंद मसतकि नीसानं ॥ सेव मुकंद करै बैरागी ॥ सोई मुकंदु दुखल धनु लाधी ॥२॥ एकु मुकंदु करै उपकारु ॥ हमरा कहा करै संसारु ॥ मेटी जाति हूए दरबारि ॥ तुही मुकंद जोग जुग तारि ॥३॥ उपजिओ गिआनु हूआ परगास ॥ करि किरपा लीने कीट दास ॥ कहु रविदास अब तृसना चूकी ॥ जपि मुकंद सेवा ताहू की ॥४॥१॥ गोंड ॥ जे ओहु अठसठि तीरथ नावै ॥ जे ओहु दुआदस सिला पूजावै ॥ जे ओहु कूप तटा देवावै ॥ करै निंद सभ बिरथा जावै ॥१॥ साध का निंदकु कैसे तरै ॥ सरपर जानहु नरक ही परै ॥१॥ रहाउ ॥ जे ओहु ग्रहन करै कुलखेति ॥ अरपै नारि सीगार समेति ॥ सगली सिमृति स्रवनी सुनै ॥ करै निंद कवनै नही गुनै ॥२॥ जे ओहु अनिक प्रसाद करावै ॥ भूमि दान सोभा मंडपि पावै ॥ अपना बिगारि बिराँना साँढै ॥ करै निंद बहु जोनी हाँढै ॥३॥ निंदा कहा करहु संसारा ॥ निंदक का परगटि पाहारा ॥ निंदकु सोधि साधि बीचारिआ ॥ कहु रविदास पापी नरकि सिधारिआ ॥ ४॥२॥११॥७॥२॥४६॥ जोड़ु ॥

रामकली महला १ घरु १ चउपदे

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥

कोई पड़ता सहसाकिरता कोई पड़ै पुराना ॥ कोई नामु जपै जपमाली लागै तिसै धिआना ॥ अब ही कब ही किछू न जाना तेरा एको नामु पछाना ॥१॥ न जाणा हरे मेरी कवन गते ॥ हम मूरख अगिआन सरनि प्रभ तेरी करि किरपा राखहु मेरी लाज पते ॥१॥ रहाउ ॥ कबहू जीअड़ा ऊभि चड़तु है कबहू जाड़ि पड़िआले ॥ लोभी जीअड़ा थिरु न रहतु है चारे कुंडा भाले ॥२॥ मरणु लिखाड़ि मंडल महि आए जीवणु साजहि माई ॥ एकि चले हम देखह सुआमी भाहि बलमती आई ॥३॥ न किसी का मीतु न किसी का भाई ना किसै बापु न माई ॥ प्रणवति नानक जे तू देवहि अंते होड़ि सखाई ॥४॥१॥ रामकली महला १ ॥ सरब जोति तेरी पसरि रही ॥ जह जह देखा तह नरहरी ॥१॥ जीवन तलब निवारि सुआमी ॥ अंध कूपि माड़िआ मनु गाड़िआ किउ करि उतरउ पारि सुआमी ॥१॥ रहाउ ॥ जह भीतरि घट भीतरि बसिआ बाहरि काहे नाही ॥ तिन की सार करे नित साहिबु सदा चिंत मन माही ॥२॥ आपे नेड़ै आपे दूरि ॥ आपे सरब रहिआ भरपूरि ॥ सतगुरु मिलै

अंधेरा जाइ ॥ जह देखा तह रहिआ समाइ ॥३॥ अंतरि सहसा बाहरि माइआ नैणी लागसि
 बाणी ॥ प्रणवति नानकु दासनि दासा परतापहिगा प्राणी ॥४॥२॥ रामकली महला १ ॥ जितु
 दरि वसहि कवनु दरु कहीअै दरा भीतरि दरु कवनु लहै ॥ जिसु दर कारणि फिरा उदासी सो दरु
 कोई आइ कहै ॥१॥ किन बिधि सागरु तरीअै ॥ जीवतिआ नह मरीअै ॥१॥ रहाउ ॥ दुखु
 दरवाजा रोहु रखवाला आसा अंदेसा दुइ पट जड़े ॥ माइआ जलु खाई पाणी घरु बाधिआ सत कै
 आसणि पुरखु रहै ॥२॥ किंते नामा अंतु न जाणिआ तुम सरि नाही अवरु हरे ॥ ऊचा नही कहणा
 मन महि रहणा आपे जाणै आपि करे ॥३॥ जब आसा अंदेसा तब ही किउ करि एकु कहै ॥ आसा
 भीतरि रहै निरासा तउ नानक एकु मिलै ॥४॥ इन बिधि सागरु तरीअै ॥ जीवतिआ इउ मरीअै
 ॥१॥ रहाउ दूजा ॥३॥ रामकली महला १ ॥ सुरति सबदु साखी मेरी सिंडी बाजै लोकु सुणे ॥ पतु
 झोली मंगण कै ताई भीखिआ नामु पड़े ॥१॥ बाबा गोरखु जागै ॥ गोरखु सो जिनि गोइ उठाली करते
 बार न लागै ॥१॥ रहाउ ॥ पाणी प्राण पवणि बंधि राखे चंदु सूरजु मुखि दीए ॥ मरण जीवण कउ
 धरती दीनी एते गुण विसरे ॥२॥ सिध साधिक अरु जोगी जंगम पीर पुरस बहुतेरे ॥ जे तिन मिला
 त कीरति आखा ता मनु सेव करे ॥३॥ कागदु लूणु रहै घित संगे पाणी कमलु रहै ॥ अैसे भगत
 मिलहि जन नानक तिन जमु किआ करै ॥४॥४॥ रामकली महला १ ॥ सुणि माछिंद्रा नानकु बोलै
 ॥ वसगति पंच करे नह डोलै ॥ अैसी जुगति जोग कउ पाले ॥ आपि तरै सगले कुल तारे ॥१॥ सो
 अउधूतु अैसी मति पावै ॥ अहिनिंसि सुनि समाधि समावै ॥१॥ रहाउ ॥ भिखिआ भाइ भगति भै चलै
 ॥ होवै सु तृपति संतोखि अमुलै ॥ धिआन रूपि होइ आसणु पावै ॥ सचि नामि ताड़ी चितु लावै ॥२॥
 नानकु बोलै अंमृत बाणी ॥ सुणि माछिंद्रा अउधू नीसाणी ॥ आसा माहि निरासु वलाए ॥ निहचउ
 नानक करते पाए ॥३॥ प्रणवति नानकु अगमु सुणाए ॥ गुर चले की संधि मिलाए ॥ दीखिआ दारु

भोजनु खाडि ॥ छिअ दरसन की सोझी पाडि ॥४॥५॥ रामकली महला १ ॥ हम डोलत बेड़ी पाप भरी
 है पवणु लगै मतु जाई ॥ सनमुख सिध भेटण कउ आए निहचउ देहि वडिआई ॥१॥ गुर तारि
 तारणहारिआ ॥ देहि भगति पूरन अविनासी हउ तुझ कउ बलिहारिआ ॥१॥ रहाउ ॥ सिध साधिक
 जोगी अरु जंगम एकु सिधु जिनी धिआडिआ ॥ परसत पैर सिझत ते सुआमी अखरु जिन कउ आडिआ
 ॥२॥ जप तप संजम करम न जाना नामु जपी प्रभ तेरा ॥ गुरु परमेसरु नानक भेटिओ साचै सबदि
 निबेरा ॥३॥६॥ रामकली महला १ ॥ सुरती सुरति रलाईअै एतु ॥ तनु करि तुलहा लम्घहि जेतु
 ॥ अंतरि भाहि तिसै तू रखु ॥ अहिनिस्सि दीवा बलै अथकु ॥१॥ अैसा दीवा नीरि तराडि ॥ जितु दीवै
 सभ सोझी पाडि ॥१॥ रहाउ ॥ हछी मिटी सोझी होडि ॥ ता का कीआ मानै सोडि ॥ करणी ते करि चकहु
 ढालि ॥ अैथै ओथै निबही नालि ॥२॥ आपे नदरि करे जा सोडि ॥ गुरुमुखि विरला बूझै कोडि ॥ तितु
 घटि दीवा निहचलु होडि ॥ पाणी मरै न बुझाडिआ जाडि ॥ अैसा दीवा नीरि तराडि ॥३॥ डोलै वाउ
 न वडा होडि ॥ जापै जिउ सिंघासणि लोडि ॥ खत्री ब्राहमणु सूदु कि वैसु ॥ निरति न पाईआ गणी
 सद्वास ॥ अैसा दीवा बाले कोडि ॥ नानक सो पारंगति होडि ॥४॥७॥ रामकली महला १ ॥ तुधनो
 निवणु मन्नणु तेरा नाउ ॥ साचु भेट बैसण कउ थाउ ॥ सतु संतोखु होवै अरदासि ॥ ता सुणि सदि
 बहाले पासि ॥१॥ नानक बिरथा कोडि न होडि ॥ अैसी दरगह साचा सोडि ॥१॥ रहाउ ॥ प्रापति
 पोता करमु पसाउ ॥ तू देवहि मंगत जन चाउ ॥ भाडै भाउ पवै तितु आडि ॥ धुरि तै छोडी कीमति
 पाडि ॥२॥ जिनि किछु कीआ सो किछु करै ॥ अपनी कीमति आपे धरै ॥ गुरुमुखि परगटु होआ
 हरि राडि ॥ ना को आवै ना को जाडि ॥३॥ लोकु धिकारु कहै मंगत जन मागत मानु न पाडिआ ॥
 सह कीआ गला दर कीआ बाता तै ता कहणु कहाडिआ ॥४॥८॥ रामकली महला १ ॥ सागर
 महि बूंद बूंद महि सागरु कवणु बुझै बिधि जाणै ॥ उतभुज चलत आपि करि चीनै आपे ततु पछाणै

॥१॥ ਐਸਾ ਗਿਆਨੁ ਬੀਚਾਰੈ ਕੋਇ ॥ ਤਿਸ ਤੇ ਮੁਕਤਿ ਪਰਮ ਗਤਿ ਹੋਇ ॥१॥ ਰਹਾਉ ॥ ਦਿਨ ਮਹਿ ਰੈਣਿ
 ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਇ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਯੈ ਗੁਰ ਬਿਨੁ ਸਮਝਿ ਨ
 ਹੋਇ ॥२॥ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬ੍ਰਹਮ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ
 ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥३॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਇ ॥
 ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਇ ॥੪॥੬॥ ਰਾਮਕਲੀ ਮਹਲਾ ੧ ॥ ਜਾ
 ਹਰਿ ਪ੍ਰਭਿ ਕਿਰਪਾ ਧਾਰੀ ॥ ਤਾ ਹਉਮੈ ਵਿਚਹੁ ਮਾਰੀ ॥ ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ
 ਬੀਚਾਰੀ ॥੧॥ ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ
 ਕੇ ਗੁਣ ਗਾਵੈ ॥੧॥ ਰਹਾਉ ॥ ਧੁਨਿ ਵਾਜੇ ਅਨਹਦ ਧੋਰਾ ॥ ਮਨੁ ਮਾਨਿਆ ਹਰਿ ਰਸਿ ਮੋਰਾ ॥ ਗੁਰ
 ਪੂਰੈ ਸਚੁ ਸਮਾਇਆ ॥ ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥ ਸਭਿ ਨਾਦ ਬੇਦ ਗੁਰਬਾਣੀ ॥ ਮਨੁ ਰਾਤਾ
 ਸਾਰਿਗਪਾਣੀ ॥ ਤਹ ਧੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥੩॥ ਜਹ ਆਪੁ ਗਇਆ
 ਭਉ ਭਾਗਾ ॥ ਗੁਰ ਚਰਣੀ ਸੇਵਕੁ ਲਾਗਾ ॥ ਗੁਰਿ ਸਤਿਗੁਰਿ ਭਰਮੁ ਚੁਕਾਇਆ ॥ ਕਹੁ ਨਾਨਕ ਸਬਦਿ
 ਮਿਲਾਇਆ ॥੪॥੧੦॥ ਰਾਮਕਲੀ ਮਹਲਾ ੧ ॥ ਛਾਦਨੁ ਭੋਜਨੁ ਮਾਗਨੁ ਭਾਗੈ ॥ ਖੁਧਿਆ ਦੁਸਟ ਜਲੈ
 ਦੁਖੁ ਆਗੈ ॥ ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਇ ॥ ਗੁਰਮਤਿ ਭਗਤਿ ਪਾਵੈ ਜਨੁ ਕੋਇ ॥੧॥ ਜੋਗੀ
 ਜੁਗਤਿ ਸਹਜ ਧਰਿ ਵਾਸੈ ॥ ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥
 ਰਹਾਉ ॥ ਪੰਚ ਬੈਲ ਗਈਆ ਦੇਹ ਧਾਰੀ ॥ ਰਾਮ ਕਲਾ ਨਿਬਹੈ ਪਤਿ ਸਾਰੀ ॥ ਧਰ ਤੂਟੀ ਗਾਡੀ ਸਿਰ ਭਾਰਿ
 ॥ ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥ ਗੁਰ ਕਾ ਸਬਦੁ ਵੀਚਾਰਿ ਜੋਗੀ ॥ ਦੁਖੁ ਸੁਖੁ ਸਮ ਕਰਨਾ ਸੋਗ
 ਬਿਓਗੀ ॥ ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥ ਸਹਜ ਜਗੋਟਾ
 ਬੰਧਨ ਤੇ ਛੂਟਾ ॥ ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥ ਮਨ ਮਹਿ ਮੁੰਦ੍ਰਾ ਹਰਿ ਗੁਰ ਸਰਨਾ ॥ ਨਾਨਕ ਰਾਮ
 ਭਗਤਿ ਜਨ ਟਰਨਾ ॥੪॥੧੧॥

ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਮਹਲਾ ੩ ਘਰੁ ੧ ॥ ਸਤਜੁਗਿ ਸਚੁ ਕਹੈ ਸਭੁ ਕੋਇ ॥ ਘਰਿ ਘਰਿ
 ਭਗਤਿ ਗੁਰਮੁਖਿ ਹੋਇ ॥ ਸਤਜੁਗਿ ਧਰਮੁ ਪੈਰਿ ਹੈ ਚਾਰਿ ॥ ਗੁਰਮੁਖਿ ਬ੍ਰਹ੍ਮੈ ਕੋ ਬੀਚਾਰਿ ॥੧॥ ਜੁਗ ਚਾਰੇ ਨਾਮਿ
 ਵਡਿਆਇ ਹੋਇ ॥ ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਇ ॥੧॥ ਰਹਾਉ ॥ ਤੇਤੈ ਡਿਕ
 ਕਲ ਕੀਨੀ ਦੂਰਿ ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥ ਗੁਰਮੁਖਿ ਬ੍ਰਹ੍ਮੈ ਸੋਝੀ ਹੋਇ ॥ ਅੰਤਰਿ ਨਾਮੁ ਵਸੈ ਸੁਖੁ
 ਹੋਇ ॥੨॥ ਟੁਆਪੁਰਿ ਦੂਜੈ ਟੁਬਿਧਾ ਹੋਇ ॥ ਭਰਮਿ ਭੁਲਾਨੇ ਜਾਣਹਿ ਦੋਇ ॥ ਟੁਆਪੁਰਿ ਧਰਮਿ ਟੁਡਿ ਪੈਰ
 ਰਖਾਏ ॥ ਗੁਰਮੁਖਿ ਹੋਵੈ ਤ ਨਾਮੁ ਵਡਾਏ ॥੩॥ ਕਲਜੁਗਿ ਧਰਮ ਕਲਾ ਡਿਕ ਰਹਾਏ ॥ ਡਿਕ ਪੈਰਿ ਚਲੈ ਮਾਇਆ
 ਮੋਹੁ ਵਧਾਏ ॥ ਮਾਇਆ ਮੋਹੁ ਅਤਿ ਗੁਬਾਰੁ ॥ ਸਤਗੁਰੁ ਭੇਟੈ ਨਾਮਿ ਉਧਾਰੁ ॥੪॥ ਸਭ ਜੁਗ ਮਹਿ ਸਾਚਾ ਏਕੋ
 ਸੋਇ ॥ ਸਭ ਮਹਿ ਸਚੁ ਦੂਜਾ ਨਹੀ ਕੋਇ ॥ ਸਾਚੀ ਕੀਰਤਿ ਸਚੁ ਸੁਖੁ ਹੋਇ ॥ ਗੁਰਮੁਖਿ ਨਾਮੁ ਵਖਾਣੈ ਕੋਇ ॥੫॥
 ਸਭ ਜੁਗ ਮਹਿ ਨਾਮੁ ਊਤਮੁ ਹੋਇ ॥ ਗੁਰਮੁਖਿ ਵਿਰਲਾ ਬ੍ਰਹ੍ਮੈ ਕੋਇ ॥ ਹਰਿ ਨਾਮੁ ਧਿਆਏ ਭਗਤੁ ਜਨੁ ਸੋਇ ॥
 ਨਾਨਕ ਜੁਗਿ ਜੁਗਿ ਨਾਮਿ ਵਡਿਆਇ ਹੋਇ ॥੬॥੧॥

ਰਾਮਕਲੀ ਮਹਲਾ ੪ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਜੇ ਵਡ ਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ
 ਸਮਾਵੈ ॥੧॥ ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥ ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ
 ਸਮਾਣੀ ॥੧॥ ਰਹਾਉ ॥ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥ ਜਿਸੁ ਵਡ ਭਾਗੁ ਹੋਵੈ ਵਡ
 ਮਸਤਕਿ ਤਿਨਿ ਗੁਰਮਤਿ ਕਠਿ ਕਠਿ ਲੀਆ ॥੨॥ ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਠਿ ਤਲੀ
 ਦਿਖਲਾਇਆ ॥ ਭਾਗਹੀਣ ਮਨਮੁਖਿ ਨਹੀ ਲੀਆ ਤ੍ਰਣ ਓਲੈ ਲਾਖੁ ਛਪਾਇਆ ॥੩॥ ਮਸਤਕਿ ਭਾਗੁ ਹੋਵੈ
 ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ ॥ ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥
 ਰਾਮਕਲੀ ਮਹਲਾ ੪ ॥ ਰਾਮ ਜਨਾ ਮਿਲਿ ਭਇਆ ਅੰਨਦਾ ਹਰਿ ਨੀਕੀ ਕਥਾ ਸੁਨਾਇ ॥ ਦੁਰਮਤਿ ਮੈਲੁ ਗਏ

सभ नीकलि सतसंगति मिलि बुधि पाइ ॥१॥ राम जन गुरमति रामु बोलाइ ॥ जो जो सुणै कहै सो
 मुक्ता राम जपत सोहाइ ॥१॥ रहाउ ॥ जे वड भाग होवहि मुखि मसतकि हरि राम जना भेटाइ ॥
 दरसन संत देहु करि किरपा सभु दालदु दुखु लहि जाइ ॥२॥ हरि के लोग राम जन नीके भागहीण
 न सुखाइ ॥ जिउ जिउ राम कहहि जन ऊचे नर निंदक डंसु लगाइ ॥३॥ धिगु धिगु नर निंदक
 जिन जन नही भाए हरि के सखा सखाइ ॥ से हरि के चोर वेमुख मुख काले जिन गुर की पैज न भाइ ॥४॥
 दइआ दइआ करि राखहु हरि जीउ हम दीन तेरी सरणाइ ॥ हम बारिक तुम पिता प्रभ मेरे जन
 नानक बखसि मिलाइ ॥५॥२॥ रामकली महला ४ ॥ हरि के सखा साध जन नीके तिन ऊपरि हाथु
 वतावै ॥ गुरमुखि साध सेई प्रभ भाए करि किरपा आपि मिलावै ॥१॥ राम मो कउ हरि जन मेलि
 मनि भावै ॥ अमिउ अमिउ हरि रसु है मीठा मिलि संत जना मुखि पावै ॥१॥ रहाउ ॥ हरि के लोग
 राम जन ऊतम मिलि ऊतम पदवी पावै ॥ हम होवत चेरी दास दासन की मेरा ठाकुरु खुसी करावै
 ॥२॥ सेवक जन सेवहि से वडभागी रिद मनि तनि प्रीति लगावै ॥ बिनु प्रीती करहि बहु बाता कूडु
 बोलि कूडो फलु पावै ॥३॥ मो कउ धारि कृपा जगजीवन दाते हरि संत पगी ले पावै ॥ हउ काटउ
 काटि बाढि सिरु राखउ जितु नानक संतु चड़ि आवै ॥४॥३॥ रामकली महला ४ ॥ जे वड भाग होवहि
 वड मेरे जन मिलदिआ ढिल न लाईअै ॥ हरि जन अमृत कुंट सर नीके वडभागी तितु नावाईअै
 ॥१॥ राम मो कउ हरि जन कारै लाईअै ॥ हउ पाणी पखा पीसउ संत आगै पग मलि मलि धूरि मुखि
 लाईअै ॥१॥ रहाउ ॥ हरि जन वडे वडे वड ऊचे जो सतगुर मेलि मिलाईअै ॥ सतगुर जेवडु अवरु न
 कोई मिलि सतगुर पुरख धिआईअै ॥२॥ सतगुर सरणि परे तिन पाइआ मेरे ठाकुर लाज रखाईअै ॥
 इकि अपणै सुआइ आइ बहहि गुर आगै जिउ बगुल समाधि लगाईअै ॥३॥ बगुला काग नीच
 की संगति जाइ करंग बिखू मुखि लाईअै ॥ नानक मेलि मेलि प्रभ संगति मिलि संगति ह्यसु कराईअै

॥४॥४॥ रामकली महला ४ ॥ सतगुर दड़िआ करहु हरि मेलहु मेरे प्रीतम प्राण हरि राड़िआ ॥ हम चेरी होड़ि लगह गुर चरणी जिनि हरि प्रभ मारगु पंथु दिखाड़िआ ॥१॥ राम मै हरि हरि नामु मनि भाड़िआ ॥ मै हरि बिनु अवरु न कोई बेली मेरा पिता माता हरि सखाड़िआ ॥१॥ रहाउ ॥ मेरे डिकु खिनु प्राण न रहहि बिनु प्रीतम बिनु देखे मरहि मेरी माड़िआ ॥ धनु धनु वड भाग गुर सरणी आए हरि गुर मिलि दरसनु पाड़िआ ॥२॥ मै अवरु न कोई सूझै बूझै मनि हरि जपु जपउ जपाड़िआ ॥ नामहीण फिरहि से नकटे तिन घसि घसि नक वढाड़िआ ॥३॥ मो कउ जगजीवन जीवालि लै सुआमी रिद अंतरि नामु वसाड़िआ ॥ नानक गुरु गुरु है पूरा मिलि सतिगुर नामु धिआड़िआ ॥ ४॥५॥ रामकली महला ४ ॥ सतगुरु दाता वडा वड पुरखु है जितु मिलिअै हरि उर धारे ॥ जीअ दानु गुरि पूरै दीआ हरि अमृत नामु समारे ॥१॥ राम गुरि हरि हरि नामु कंठि धारे ॥ गुरमुखि कथा सुणी मनि भाई धनु धनु वड भाग हमारे ॥१॥ रहाउ ॥ कोटि कोटि तेतीस धिआवहि ता का अंतु न पावहि पारे ॥ हिरदै काम कामनी मागहि रिधि मागहि हाथु पसारे ॥२॥ हरि जसु जपि जपु वडा वडेरा गुरमुखि रखउ उरि धारे ॥ जे वड भाग होवहि ता जपीअै हरि भउजलु पारि उतारे ॥३॥ हरि जन निकटि निकटि हरि जन है हरि राखै कंठि जन धारे ॥ नानक पिता माता है हरि प्रभु हम बारिक हरि प्रतिपारे ॥४॥६॥१८॥

रागु रामकली महला ५ घरु १

१ॐ सतिगुर प्रसादि ॥

किरपा करहु दीन के दाते मेरा गुणु अवगणु न बीचारहु कोई ॥ माटी का किरा धोपै सुआमी माणस की गति एही ॥१॥ मेरे मन सतिगुरु सेवि सुखु होई ॥ जो डिछहु सोई फलु पावहु फिरि दूखु न विआपै कोई ॥१॥ रहाउ ॥ काचे भाडे साजि निवाजे अंतरि जोति समाई ॥ जैसा लिखतु लिखिआ धुरि करतै हम तैसी किरति कमाई ॥२॥ मनु तनु थापि कीआ सभु अपना एहो आवण जाणा ॥ जिनि दीआ सो

चिति न आवै मोहि अंधु लपटाणा ॥३॥ जिनि कीआ सोई प्रभु जाणै हरि का महलु अपारा ॥ भगति करी हरि के गुण गावा नानक दासु तुमारा ॥४॥१॥ रामकली महला ५ ॥ पवहु चरणा तलि ऊपरि आवहु औसी सेव कमावहु ॥ आपस ते ऊपरि सभ जाणहु तउ दरगह सुखु पावहु ॥१॥ संतहु औसी कथहु कहाणी ॥ सुर पवित्र नर देव पवित्रा खिनु बोलहु गुरमुखि बाणी ॥१॥ रहाउ ॥ परपंचु छोडि सहज घरि बैसहु झूठा कहहु न कोई ॥ सतिगुर मिलहु नवै निधि पावहु इनि बिधि ततु बिलोई ॥२॥ भरमु चुकावहु गुरमुखि लिव लावहु आतमु चीनहु भाई ॥ निकटि करि जाणहु सदा प्रभु हाजरु किसु सिउ करहु बुराई ॥३॥ सतिगुरि मिलिअै मारगु मुकता सहजे मिले सुआमी ॥ धनु धनु से जन जिनी कलि महि हरि पाइआ जन नानक सद कुरबानी ॥४॥२॥ रामकली महला ५ ॥ आवत हरख न जावत दूखा नह बिआपै मन रोगनी ॥ सदा अन्नदु गुरु पूरा पाइआ तउ उतरी सगल बिओगनी ॥१॥ इह बिधि है मनु जोगनी ॥ मोहु सोगु रोगु लोगु न बिआपै तह हरि हरि हरि रस भोगनी ॥१॥ रहाउ ॥ सुरग पवित्रा मिरत पवित्रा पडिआल पवित्र अलोगनी ॥ आगिआकारी सदा सुखु भुंचै जत कत पेखउ हरि गुनी ॥२॥ नह सिव सकती जलु नही पवना तह अकारु नही मेदनी ॥ सतिगुर जोग का तहा निवासा जह अविगत नाथु अगम धनी ॥३॥ तनु मनु हरि का धनु सभु हरि का हरि के गुण हउ किया गनी ॥ कहु नानक हम तुम गुरि खोई है अंभै अंभु मिलोगनी ॥४॥३॥ रामकली महला ५ ॥ तै गुण रहत रहै निरारी साधिक सिध न जानै ॥ रतन कोठड़ी अमृत संपूरन सतिगुर कै खजानै ॥१॥ अचरजु किछु कहणु न जाई ॥ बसतु अगोचर भाई ॥१॥ रहाउ ॥ मोलु नाही कछु करणै जोगा किया को कहै सुणावै ॥ कथन कहण कउ सोझी नाही जो पेखै तिसु बणि आवै ॥२॥ सोई जाणै करणैहारा कीता किया बेचारा ॥ आपणी गति मिति आपे जाणै हरि आपे पूर भंडारा ॥३॥ औसा रसु अमृतु मनि चाखिआ तृपति रहे आघाई ॥ कहु नानक मेरी आसा पूरी

सतिगुर की सरणाई ॥४॥४॥ रामकली महला ५ ॥ अंगीकारु कीआ प्रभि अपनै बैरी सगले
 साधे ॥ जिनि बैरी है इहु जगु लूटिआ ते बैरी लै बाधे ॥१॥ सतिगुरु परमेसरु मेरा ॥ अनिक
 राज भोग रस माणी नाउ जपी भरवासा तेरा ॥१॥ रहाउ ॥ चीति न आवसि दूजी बाता सिर
 ऊपरि रखवारा ॥ बेपरवाहु रहत है सुआमी इकि नाम कै आधार ॥२॥ पूरन होइ मिलिओ
 सुखदाई ऊन न काई बाता ॥ ततु सारु परम पदु पाइआ छोडि न कतहू जाता ॥३॥ बरनि न
 साकउ जैसा तू है साचे अलख अपारा ॥ अतुल अथाह अडोल सुआमी नानक खसमु हमारा ॥४॥५॥
 रामकली महला ५ ॥ तू दाना तू अबिचलु तूही तू जाति मेरी पाती ॥ तू अडोलु कटे डोलहि नाही ता
 हम कैसी ताती ॥१॥ एकै एकै एक तूही ॥ एकै एकै तू राइआ ॥ तउ किरपा ते सुखु पाइआ ॥१॥
 रहाउ ॥ तू सागरु हम ह्यस तुमारे तुम महि माणक लाला ॥ तुम देवहु तिलु संक न मानहु हम भुंचह
 सदा निहाला ॥२॥ हम बारिक तुम पिता हमारे तुम मुख देवहु खीरा ॥ हम खेलह सभि लाड
 लडावह तुम सद गुणी गहीरा ॥३॥ तुम पूरन पूरि रहे संपूरन हम भी संगि अघाए ॥ मिलत
 मिलत मिलत मिलि रहिआ नानक कहणु न जाए ॥४॥६॥ रामकली महला ५ ॥ कर करि ताल
 पखावजु नैनहु माथै वजहि रबाबा ॥ करनहु मधु बासुरी बाजै जिहवा धुनि आगाजा ॥ निरति करे
 करि मनूआ नाचै आणे घूघर साजा ॥१॥ राम को निरतिकारी ॥ पेखै पेखनहारु दइआला जेता
 साजु सीगारी ॥१॥ रहाउ ॥ आखार मंडली धरणि सबाई ऊपरि गगनु चंदोआ ॥ पवनु विचोला
 करत इकेला जल ते ओपति होआ ॥ पंच ततु करि पुतरा कीना किरत मिलावा होआ ॥२॥ चंदु
 सूरजु दुइ जरे चरागा चहु कुंट भीतरि राखे ॥ दस पातउ पंच संगीता एकै भीतरि साथे ॥ भिन्न भिन्न
 होइ भाव दिखावहि सभहु निरारी भाखे ॥३॥ घरि घरि निरति होवै दिनु राती घटि घटि वाजै तूरा
 ॥ एकि नचावहि एकि भवावहि इकि आइ जाइ होइ धूरा ॥ कहु नानक सो बहुरि न नाचै जिसु गुरु

भैटे पूरा ॥४॥७॥ रामकली महला ५ ॥ ओअंकारि एक धुनि एकै एकै रागु अलापै ॥ एका देसी एक
 दिखावै एको रहिआ बिआपै ॥ एका सुरति एका ही सेवा एको गुर ते जापै ॥१॥ भलो भलो रे कीरतनीआ
 ॥ राम रमा रामा गुन गाउ ॥ छोडि माडिआ के धंध सुआउ ॥१॥ रहाउ ॥ पंच बजित करे संतोखा
 सात सुरा लै चालै ॥ बाजा माणु ताणु तजि ताना पाउ न बीगा घालै ॥ फेरी फेरु न होवै कब ही एक
 सबदु बंधि पालै ॥२॥ नारदी नरहर जाणि हटूरे ॥ घूंघर खड़कु तिआगि विसूरे ॥ सहज अन्नद
 दिखावै भावै ॥ एहु निरतिकारी जनमि न आवै ॥३॥ जे को अपने ठाकुर भावै ॥ कोटि मधि एहु कीरतनु
 गावै ॥ साधसंगति की जावउ टेक ॥ कहु नानक तिसु कीरतनु एक ॥४॥८॥ रामकली महला ५ ॥
 कोई बोलै राम राम कोई खुदाइ ॥ कोई सेवै गुसईआ कोई अलाहि ॥१॥ कारण करण करीम ॥
 किरपा धारि रहीम ॥१॥ रहाउ ॥ कोई नावै तीरथि कोई हज जाइ ॥ कोई करै पूजा कोई सिरु
 निवाइ ॥२॥ कोई पढ़ै बेद कोई कतेब ॥ कोई ओढै नील कोई सुपेद ॥३॥ कोई कहै तुरकु कोई कहै
 ह्विदू ॥ कोई बाछै भिसतु कोई सुरगिंदू ॥४॥ कहु नानक जिनि हुकमु पछाता ॥ प्रभ साहिब का तिनि
 भेटु जाता ॥५॥६॥ रामकली महला ५ ॥ पवनै महि पवनु समाडिआ ॥ जोती महि जोति रलि
 जाडिआ ॥ माटी माटी होई एक ॥ रोवनहारे की कवन टेक ॥१॥ कउनु मूआ रे कउनु मूआ ॥
 ब्रहम गिआनी मिलि करहु बीचारा इहु तउ चलतु भडिआ ॥१॥ रहाउ ॥ अगली किछु खबरि न
 पाई ॥ रोवनहारु भि ऊठि सिधार्इ ॥ भरम मोह के बाँधे बंध ॥ सुपनु भडिआ भखलाए अंध ॥२॥ इहु
 तउ रचनु रचिआ करतारि ॥ आवत जावत हुकमि अपारि ॥ नह को मूआ न मरणै जोगु ॥ नह बिनसै
 अबिनासी होगु ॥३॥ जो इहु जाणहु सो इहु नाहि ॥ जानणहारे कउ बलि जाउ ॥ कहु नानक गुरि
 भरमु चुकाडिआ ॥ ना कोई मरै न आवै जाडिआ ॥४॥१०॥ रामकली महला ५ ॥ जपि गोबिंदु
 गोपाल लालु ॥ राम नाम सिमरि तू जीवहि फिरि न खाई महा कालु ॥१॥ रहाउ ॥ कोटि जनम भ्रमि

भ्रमि भ्रमि आइओ ॥ बडै भागि साधसंगु पाइओ ॥१॥ बिनु गुर पूरे नाही उधारु ॥ बाबा नानकु
आखै एहु बीचारु ॥२॥११॥

रागु रामकली महला ५ घरु २

१९८१ सतिगुर प्रसादि ॥

चारि पुकारहि ना तू मानहि ॥ खटु भी एका बात वखानहि ॥ दस असटी मिलि एको कहिआ ॥ ता भी
जोगी भेटु न लहिआ ॥१॥ किंकुरी अनूप वाजै ॥ जोगीआ मतवारो रे ॥१॥ रहाउ ॥ प्रथमे वसिआ
सत का खेड़ा ॥ तृतीए महि किछु भइआ दुतेड़ा ॥ दुतीआ अरधो अरधि समाइआ ॥ एकु रहिआ ता
एकु दिखाइआ ॥२॥ एकै सूति परोए मणीए ॥ गाठी भिनि भिनि भिनि भिनि तणीए ॥ फिरती माला
बहु बिधि भाइ ॥ खिंचिआ सूतु त आई थाइ ॥३॥ चहु महि एकै मटु है कीआ ॥ तह बिखड़े थान
अनिक खिड़कीआ ॥ खोजत खोजत दुआरे आइआ ॥ ता नानक जोगी महलु घरु पाइआ ॥४॥ डिउ
किंकुरी आनूप वाजै ॥ सुणि जोगी कै मनि मीठी लागै ॥१॥ रहाउ दूजा ॥१॥१२॥ रामकली
महला ५ ॥ तागा करि कै लाई थिगली ॥ लउ नाड़ी सूआ है असती ॥ अंभै का करि डंडा धरिआ ॥
किआ तू जोगी गरबहि परिआ ॥१॥ जपि नाथु दिनु रैनाई ॥ तेरी खिंथा दो दिहाई ॥१॥ रहाउ ॥
गहरी बिभूत लाइ बैठा ताड़ी ॥ मेरी तेरी मुंद्रा धारी ॥ मागहि टूका तृपति न पावै ॥ नाथु छोडि
जाचहि लाज न आवै ॥२॥ चल चित जोगी आसणु तेरा ॥ सिंडी वाजै नित उदासेरा ॥ गुर गोरख की
तै बूझ न पाई ॥ फिरि फिरि जोगी आवै जाई ॥३॥ जिस नो होआ नाथु कृपाला ॥ रहरासि हमारी
गुर गोपाला ॥ नामै खिंथा नामै बसतरु ॥ जन नानक जोगी होआ असथिरु ॥४॥ डिउ जपिआ नाथु
दिनु रैनाई ॥ हुणि पाइआ गुरु गोसाई ॥१॥ रहाउ दूजा ॥२॥१३॥ रामकली महला ५ ॥ करन
करावन सोई ॥ आन न दीसै कोई ॥ ठाकुरु मेरा सुघड़ु सुजाना ॥ गुरमुखि मिलिआ रंगु माना ॥१॥
असो रे हरि रसु मीठा ॥ गुरमुखि किनै विरलै डीठा ॥१॥ रहाउ ॥ निरमल जोति अमृतु हरि नाम

॥ पीवत अमर भए निहकाम ॥ तनु मनु सीतलु अगनि निवारी ॥ अनद रूप प्रगटे संसारी ॥२॥
 किआ देवउ जा सभु किछु तेरा ॥ सद बलिहारि जाउ लख बेरा ॥ तनु मनु जीउ पिंडु दे साजिआ ॥
 गुर किरपा ते नीचु निवाजिआ ॥३॥ खोलि किवारा महलि बुलाइआ ॥ जैसा सा तैसा दिखलाइआ
 ॥ कहु नानक सभु पड़दा तूटा ॥ हउ तेरा तू मै मनि वूठा ॥४॥३॥१४॥ रामकली महला ५ ॥
 सेवकु लाइओ अपुनी सेव ॥ अंमृतु नामु दीओ मुखि देव ॥ सगली चिंता आपि निवारी ॥ तिसु गुर
 कउ हउ सद बलिहारी ॥१॥ काज हमारे पूरे सतगुर ॥ बाजे अनहद तूरे सतगुर ॥१॥ रहाउ ॥
 महिमा जा की गहिर गंभीर ॥ होइ निहालु देइ जिसु धीर ॥ जा के बंधन काटे राइ ॥ सो नरु बहुरि
 न जोनी पाइ ॥२॥ जा कै अंतरि प्रगटिओ आप ॥ ता कउ नाही दूख संताप ॥ लालु रतनु तिसु पालै
 परिआ ॥ सगल कुटंब ओहु जनु लै तरिआ ॥३॥ ना किछु भरमु न दुबिधा दूजा ॥ एको एकु निरंजन
 पूजा ॥ जत कत देखउ आपि दइआल ॥ कहु नानक प्रभ मिले रसाल ॥४॥४॥१५॥ रामकली
 महला ५ ॥ तन ते छुटकी अपनी धारी ॥ प्रभ की आगिआ लगी पिआरी ॥ जो किछु करै सु मनि
 मेरै मीठा ॥ ता इहु अचरजु नैनहु डीठा ॥१॥ अब मोहि जानी रे मेरी गई बलाइ ॥ बुझि गई
 तृसन निवारी ममता गुरि पूरै लीओ समझाइ ॥१॥ रहाउ ॥ करि किरपा राखिओ गुरि सरना ॥
 गुरि पकराए हरि के चरना ॥ बीस बिसुए जा मन ठहराने ॥ गुर पारब्रहम एकै ही जाने ॥२॥ जो जो
 कीनो हम तिस के दास ॥ प्रभ मेरे को सगल निवास ॥ ना को दूतु नही बैराई ॥ गलि मिलि चाले
 एकै भाई ॥३॥ जा कउ गुरि हरि दीए सूखा ॥ ता कउ बहुरि न लागहि दूखा ॥ आपे आपि सरब
 प्रतिपाल ॥ नानक रातउ रंगि गोपाल ॥४॥५॥१६॥ रामकली महला ५ ॥ मुख ते पड़ता टीका
 सहित ॥ हिरदै रामु नही पूरन रहत ॥ उपदेसु करे करि लोक दृढ़ावै ॥ अपना कहिआ आपि न
 कमावै ॥१॥ पंडित बेदु बीचारि पंडित ॥ मन का क्रोधु निवारि पंडित ॥१॥ रहाउ ॥ आगै

राखिओ साल गिरामु ॥ मनु कीनो दह दिस बिस्रामु ॥ तिलकु चरावै पाई पाड़ि ॥ लोक पचारा अंधु
 कमाड़ि ॥२॥ खटु करमा अरु आसणु धोती ॥ भागठि गृहि पड़ै नित पोथी ॥ माला फेरै मंगै बिभूत ॥
 इह बिधि कोड़ि न तरिओ मीत ॥३॥ सो पंडितु गुर सबदु कमाड़ि ॥ त्रै गुण की ओसु उतरी माड़ि ॥ चतुर
 बेद पूरन हरि नाड़ि ॥ नानक तिस की सरणी पाड़ि ॥४॥६॥१७॥ रामकली महला ५ ॥ कोटि बिघन
 नही आवहि नेरि ॥ अनिक माड़िआ है ता की चेरि ॥ अनिक पाप ता के पानीहार ॥ जा कउ मड़िआ भई
 करतार ॥१॥ जिसहि सहाई होड़ि भगवान ॥ अनिक जतन उआ कै सरंजाम ॥१॥ रहाउ ॥ करता
 राखै कीता कउनु ॥ कीरी जीतो सगला भवनु ॥ बेअंत महिमा ता की केतक बरन ॥ बलि बलि जाईअै
 ता के चरन ॥२॥ तिन ही कीआ जपु तपु धिआनु ॥ अनिक प्रकार कीआ तिनि दानु ॥ भगतु सोई कलि
 महि परवानु ॥ जा कउ ठाकुरि दीआ मानु ॥३॥ साधसंगि मिलि भए प्रगास ॥ सहज सूख आस निवास
 ॥ पूरै सतिगुरि दीआ बिसास ॥ नानक होए दासनि दास ॥४॥७॥१८॥ रामकली महला ५ ॥ दोसु
 न दीजै काहू लोग ॥ जो कमावनु सोई भोग ॥ आपन करम आपे ही बंध ॥ आवनु जावनु माड़िआ धंध
 ॥१॥ औसी जानी संत जनी ॥ परगासु भड़िआ पूरे गुर बचनी ॥१॥ रहाउ ॥ तनु धनु कलतु मिथिआ
 बिसथार ॥ हैवर गैवर चालनहार ॥ राज रंग रूप सभि कूर ॥ नाम बिना होड़ि जासी धूर ॥२॥ भरमि
 भूले बादि अह्वकारी ॥ संगि नाही रे सगल पसारी ॥ सोग हरख महि देह बिरधानी ॥ साकत इव ही
 करत बिहानी ॥३॥ हरि का नामु अमृतु कलि माहि ॥ एहु निधाना साधू पाहि ॥ नानक गुरु
 गोविंदु जिसु तूठा ॥ घटि घटि रमईआ तिन ही डीठा ॥४॥८॥१९॥ रामकली महला ५ ॥ पंच
 सबद तह पूरन नाद ॥ अनहद बाजे अचरज बिसमाद ॥ केल करहि संत हरि लोग ॥ पारब्रहम
 पूरन निरजोग ॥१॥ सूख सहज आन्नद भवन ॥ साधसंगि बैसि गुण गावहि तह रोग सोग नही
 जनम मरन ॥१॥ रहाउ ॥ ऊहा सिमरहि केवल नामु ॥ बिरले पावहि ओहु बिस्रामु ॥ भोजनु भाउ

कीरतन आधारु ॥ निहचल आसनु बेसुमारु ॥२॥ डिगि न डोलै कतहू न धावै ॥ गुर प्रसादि को इहु
 महलु पावै ॥ भ्रम भै मोह न माड़िआ जाल ॥ सुन्न समाधि प्रभू किरपाल ॥३॥ ता का अंतु न पारावारु
 ॥ आपे गुपतु आपे पासारु ॥ जा कै अंतरि हरि हरि सुआदु ॥ कहनु न जाई नानक बिसमादु
 ॥४॥६॥२०॥ रामकली महला ५ ॥ भेटत संगि पारब्रह्मु चिति आड़िआ ॥ संगति करत संतोखु मनि
 पाड़िआ ॥ संतह चरन माथा मेरो पउत ॥ अनिक बार संतह डंडउत ॥१॥ इहु मनु संतन कै बलिहारी
 ॥ जा की ओट गही सुखु पाड़िआ राखे किरपा धारी ॥१॥ रहाउ ॥ संतह चरण धोड़ि धोड़ि पीवा ॥ संतह
 दरसु पेखि पेखि जीवा ॥ संतह की मैरै मनि आस ॥ संत हमारी निरमल रासि ॥२॥ संत हमारा राखिआ
 पड़दा ॥ संत प्रसादि मोहि कबहू न कड़दा ॥ संतह संगु दीआ किरपाल ॥ संत सहाई भए दड़िआल
 ॥३॥ सुरति मति बुधि परगासु ॥ गहिर गंभीर अपार गुणतासु ॥ जीअ जंत सगले प्रतिपाल ॥
 नानक संतह देखि निहाल ॥४॥१०॥२१॥ रामकली महला ५ ॥ तैरै काजि न गृहु राजु मालु ॥ तैरै
 काजि न बिखै जंजालु ॥ इसट मीत जाणु सभ छलै ॥ हरि हरि नामु संगि तैरै चलै ॥१॥ राम नाम
 गुण गाड़ि ले मीता हरि सिमरत तेरी लाज रहै ॥ हरि सिमरत जमु कछु न कहै ॥१॥ रहाउ ॥ बिनु
 हरि सगल निरारथ काम ॥ सुड़िना रुपा माटी दाम ॥ गुर का सबदु जापि मन सुखा ॥ ईहा ऊहा तेरो
 ऊजल मुखा ॥२॥ करि करि थाके वडे वडेरै ॥ किन ही न कीए काज माड़िआ पूरे ॥ हरि हरि नामु जपै
 जनु कोड़ि ॥ ता की आसा पूरन होड़ि ॥३॥ हरि भगतन को नामु अधारु ॥ संती जीता जनमु अपारु ॥
 हरि संतु करे सोई परवाणु ॥ नानक दासु ता कै कुरबाणु ॥४॥११॥२२॥ रामकली महला ५ ॥
 सिंचहि दरबु देहि दुखु लोग ॥ तैरै काजि न अवरा जोग ॥ करि अह्वकारु होड़ि वरतहि अंध ॥ जम की
 जेवड़ी तू आगै बंध ॥१॥ छाड़ि विडाणी ताति मूड़े ॥ ईहा बसना राति मूड़े ॥ माड़िआ के माते तै उठि
 चलना ॥ राचि रहिओ तू संगि सुपना ॥१॥ रहाउ ॥ बाल बिवसथा बारिकु अंध ॥ भरि जोबनि लागा

दुरगंध ॥ तृतीअ बिबसथा सिंचे माडि ॥ बिरधि भडिआ छोडि चलिओ पछुताडि ॥२॥ चिरंकाल
 पाई दुलभ देह ॥ नाम बिहूणी होई खेह ॥ पसू परेत मुगध ते बुरी ॥ तिसहि न बूझै जिनि एह सिरी
 ॥३॥ सुणि करतार गोविंद गोपाल ॥ दीन दडिआल सदा किरपाल ॥ तुमहि छडावहु छुटकहि बंध
 ॥ बखसि मिलावहु नानक जग अंध ॥४॥१२॥२३॥ रामकली महला ५ ॥ करि संजोगु बनाई काछि ॥
 तिसु संगि रहिओ डिआना राचि ॥ प्रतिपारै नित सारि समारै ॥ अंत की बार ऊठि सिधारै ॥१॥
 नाम बिना सभु झूठु परानी ॥ गोविंद भजन बिनु अवर संगि राते ते सभि माडिआ मूठु परानी ॥१॥
 रहाउ ॥ तीरथ नाडि न उतरसि मैलु ॥ करम धरम सभि हउमै फैलु ॥ लोक पचारै गति नही होडि ॥
 नाम बिहूणे चलसहि रोडि ॥२॥ बिनु हरि नाम न टूटसि पटल ॥ सोधे सासत्र सिमृति सगल ॥ सो
 नामु जपै जिसु आपि जपाए ॥ सगल फला से सूखि समाए ॥३॥ राखनहारे राखहु आपि ॥ सगल
 सुखा प्रभ तुमरै हाथि ॥ जितु लावहि तितु लागह सुआमी ॥ नानक साहिबु अंतरजामी ॥४॥१३॥२४॥
 रामकली महला ५ ॥ जो किछु करै सोई सुखु जाना ॥ मनु असमझु साधसंगि पतीआना ॥ डोलन ते चूका
 ठहराडिआ ॥ सति माहि ले सति समाडिआ ॥१॥ दूखु गडिआ सभु रोगु गडिआ ॥ प्रभ की आगिआ
 मन महि मानी महा पुरख का संगु भडिआ ॥१॥ रहाउ ॥ सगल पवित्र सरब निरमला ॥ जो वरताए
 सोई भला ॥ जह राखै सोई मुकति थानु ॥ जो जपाए सोई नामु ॥२॥ अठसठि तीरथ जह साध पग
 धरहि ॥ तह बैकुंठु जह नामु उचरहि ॥ सरब अन्नद जब दरसन पाईअै ॥ राम गुणा नित नित
 हरि गाईअै ॥३॥ आपे घटि घटि रहिआ बिआपि ॥ दडिआल पुरख परगट परताप ॥ कपट
 खुलाने भ्रम नाठे दूरे ॥ नानक कउ गुर भेटे पूरे ॥४॥१४॥२५॥ रामकली महला ५ ॥ कोटि जाप
 ताप बिस्राम ॥ रिधि बुधि सिधि सुर गिआन ॥ अनिक रूप रंग भोग रसै ॥ गुरुमुखि नामु निमख रिदै
 वसै ॥१॥ हरि के नाम की वडिआई ॥ कीमति कहणु न जाई ॥१॥ रहाउ ॥ सूरबीर धीरज

मति पूरा ॥ सहज समाधि धुनि गहिर गंभीरा ॥ सदा मुक्तु ता के पूरे काम ॥ जा कै रिदै वसै हरि नाम ॥२॥ सगल सूख आन्नद अरोग ॥ समदरसी पूरन निरजोग ॥ आइ न जाइ डोलै कत नाही ॥ जा कै नामु बसै मन माही ॥३॥ दीन दइआल गोपाल गोविंद ॥ गुरमुखि जपीअै उतरै चिंद ॥ नानक कउ गुरि दीआ नामु ॥ संतन की टहल संत का कामु ॥४॥१५॥२६॥ रामकली महला ५ ॥ बीज मंत्रु हरि कीरतनु गाउ ॥ आगै मिली निथावे थाउ ॥ गुर पूरे की चरणी लागु ॥ जनम जनम का सोइआ जागु ॥१॥ हरि हरि जापु जपला ॥ गुर किरपा ते हिरदै वासै भउजलु पारि परला ॥१॥ रहाउ ॥ नामु निधानु धिआइ मन अटल ॥ ता छूटहि माइआ के पटल ॥ गुर का सबदु अमृत रसु पीउ ॥ ता तेरा होइ निरमल जीउ ॥२॥ सोधत सोधत सोधि बीचारा ॥ बिनु हरि भगति नही छुटकारा ॥ सो हरि भजनु साध कै संगि ॥ मनु तनु रापै हरि कै रंगि ॥३॥ छोडि सिआणप बहु चतुराई ॥ मन बिनु हरि नावै जाइ न काई ॥ दइआ धारी गोविंद गोसाई ॥ हरि हरि नानक टेक टिकाई ॥४॥१६॥२७॥ रामकली महला ५ ॥ संत कै संगि राम रंग केल ॥ आगै जम सिउ होइ न मेल ॥ अह्वबुधि का भइआ बिनास ॥ दुरमति होई सगली नास ॥१॥ राम नाम गुण गाइ पंडित ॥ करम काँड अह्वकारु न काजै कुसल सेती घरि जाहि पंडित ॥१॥ रहाउ ॥ हरि का जसु निधि लीआ लाभ ॥ पूरन भए मनोरथ साभ ॥ दुखु नाठा सुखु घर महि आइआ ॥ संत प्रसादि कमलु बिगसाइआ ॥२॥ नाम रतनु जिनि पाइआ दानु ॥ तिसु जन होए सगल निधान ॥ संतोखु आइआ मनि पूरा पाइ ॥ फिरि फिरि मागन काहे जाइ ॥३॥ हरि की कथा सुनत पवित ॥ जिहवा बकत पाई गति मति ॥ सो परवाणु जिसु रिदै वसाई ॥ नानक ते जन ऊतम भाई ॥४॥१७॥२८॥ रामकली महला ५ ॥ गहु करि पकरी न आई हाथि ॥ प्रीति करी चाली नही साथि ॥ कहु नानक जउ तिआगि दई ॥ तब ओह चरणी आइ पई ॥१॥ सुणि संतहु निरमल बीचार ॥ राम नाम बिनु गति नही काई गुरु पूरा भेटत उधार ॥१॥

रहाउ ॥ जब उस कउ कोई देवै मानु ॥ तब आपस ऊपरि रखै गुमानु ॥ जब उस कउ कोई मनि
 परहरै ॥ तब ओह सेवकि सेवा करै ॥२॥ मुख बेरावै अंति ठगावै ॥ इकतु ठउर ओह कही न समावै ॥
 उनि मोहे बहुते ब्रहमंड ॥ राम जनी कीनी खंड खंड ॥३॥ जो मागै सो भूखा रहै ॥ इसु संगि राचै सु कछू
 न लहै ॥ इसहि तिआगि सतसंगति करै ॥ वडभागी नानक ओहु तरै ॥४॥१८॥२६॥ रामकली
 महला ५ ॥ आतम रामु सरब महि पेखु ॥ पूरन पूरि रहिआ प्रभ एकु ॥ रतनु अमोलु रिदे महि जानु ॥
 अपनी वसतु तू आपि पछानु ॥१॥ पी अमृतु संतन परसादि ॥ वडे भाग होवहि तउ पाईअै बिनु
 जिहवा किआ जाणै सुआदु ॥१॥ रहाउ ॥ अठ दस बेद सुने कह डोरा ॥ कोटि प्रगास न दिसै अंधेरा
 ॥ पसू परीति घास संगि रचै ॥ जिसु नही बुझावै सो कितु बिधि बुझै ॥२॥ जानणहारु रहिआ प्रभु
 जानि ॥ ओति पोति भगतन संगानि ॥ बिगसि बिगसि अपुना प्रभु गावहि ॥ नानक तिन जम नेड़ि न
 आवहि ॥३॥१६॥३०॥ रामकली महला ५ ॥ दीनो नामु कीओ पवितु ॥ हरि धनु रासि निरास इह
 बितु ॥ काटी बंधि हरि सेवा लाए ॥ हरि हरि भगति राम गुण गाए ॥१॥ बाजे अनहद बाजा ॥
 रसकि रसकि गुण गावहि हरि जन अपनै गुरदेवि निवाजा ॥१॥ रहाउ ॥ आइ बनिओ पूरबला
 भागु ॥ जनम जनम का सोड़िआ जागु ॥ गई गिलानि साध कै संगि ॥ मनु तनु रातो हरि कै रंगि ॥२॥
 राखे राखनहार दड़िआल ॥ ना किछु सेवा ना किछु घाल ॥ करि किरपा प्रभि कीनी दड़िआ ॥ बूडत
 दुख महि काढि लड़िआ ॥३॥ सुणि सुणि उपजिओ मन महि चाउ ॥ आठ पहर हरि के गुण गाउ ॥
 गावत गावत परम गति पाई ॥ गुर प्रसादि नानक लिव लाई ॥४॥२०॥३१॥ रामकली महला ५
 ॥ कउडी बदलै तिआगै रतनु ॥ छोडि जाइ ताहू का जतनु ॥ सो संचै जो होछी बात ॥ माड़िआ मोहिआ
 टेढउ जात ॥१॥ अभागे तै लाज नाही ॥ सुख सागर पूरन परमेसरु हरि न चेतिओ मन माही ॥१॥
 रहाउ ॥ अमृतु कउरा बिखिआ मीठी ॥ साकत की बिधि नैनहु डीठी ॥ कूड़ि कपटि अह्मकारि

रीझाना ॥ नामु सुनत जनु बिछूअ डसाना ॥२॥ माइआ कारणि सद ही झूरै ॥ मनि मुखि कबहि न
 उसतति करै ॥ निरभउ निरंकार दातारु ॥ तिसु सिउ प्रीति न करै गवारु ॥३॥ सभ साहा सिरि
 साचा साहु ॥ वेमुहताजु पूरा पातिसाहु ॥ मोह मगन लपटिओ भ्रम गिरह ॥ नानक तरीअै तेरी मिहर
 ॥४॥२१॥३२॥ रामकली महला ५ ॥ रैणि दिनसु जपउ हरि नाउ ॥ आगै दरगह पावउ थाउ ॥ सदा
 अन्नदु न होवी सोगु ॥ कबहू न बिआपै हउमै रोगु ॥१॥ खोजहु संतहु हरि ब्रहम गिआनी ॥ बिसमन
 बिसम भए बिसमादा परम गति पावहि हरि सिमरि परानी ॥१॥ रहाउ ॥ गनि मिनि देखहु सगल
 बीचारि ॥ नाम बिना को सकै न तारि ॥ सगल उपाव न चालहि संगि ॥ भवजलु तरीअै प्रभ कै रंगि
 ॥२॥ देही धोइ न उतरै मैलु ॥ हउमै बिआपै दुबिधा फैलु ॥ हरि हरि अउखधु जो जनु खाइ ॥ ता का
 रोगु सगल मिटि जाइ ॥३॥ करि किरपा पारब्रहम दइआल ॥ मन ते कबहु न बिसरु गोपाल ॥ तेरे
 दास की होवा धूरि ॥ नानक की प्रभ सरधा पूरि ॥४॥२२॥३३॥ रामकली महला ५ ॥ तेरी सरणि पूरे
 गुरदेव ॥ तुधु बिनु दूजा नाही कोइ ॥ तू समरथु पूरन पारब्रहमु ॥ सो धिआए पूरा जिसु करमु ॥१॥
 तरण तारण प्रभ तेरो नाउ ॥ एका सरणि गही मन मेरै तुधु बिनु दूजा नाही ठाउ ॥१॥ रहाउ ॥ जपि
 जपि जीवा तेरा नाउ ॥ आगै दरगह पावउ ठाउ ॥ दूखु अंधेरा मन ते जाइ ॥ दुरमति बिनसै राचै
 हरि नाइ ॥२॥ चरन कमल सिउ लागी प्रीति ॥ गुर पूरे की निरमल रीति ॥ भउ भागा निरभउ
 मनि बसै ॥ अमृत नामु रसना नित जपै ॥३॥ कोटि जनम के काटे फाहे ॥ पाइआ लाभु सचा धनु लाहे
 ॥ तोटि न आवै अखुट भंडार ॥ नानक भगत सोहहि हरि दुआर ॥४॥२३॥३४॥ रामकली महला ५ ॥
 रतन जवेहर नाम ॥ सतु संतोखु गिआन ॥ सूख सहज दइआ का पोता ॥ हरि भगता हवालै होता
 ॥१॥ मेरे राम को भंडारु ॥ खात खरचि कछु तोटि न आवै अंतु नही हरि पारावारु ॥१॥ रहाउ ॥
 कीरतनु निरमोलक हीरा ॥ आन्नद गुणी गहीरा ॥ अनहद बाणी पूंजी ॥ संतन हथि राखी कूंजी

॥੨॥ सुन्न समाधि गुफा तह आसनु ॥ केवल ब्रहम पूरन तह बासनु ॥ भगत संगि प्रभु गोसटि करत
 ॥ तह हरख न सोग न जनम न मरत ॥३॥ करि किरपा जिसु आपि दिवाइआ ॥ साधसंगि तिनि
 हरि धनु पाइआ ॥ दइआल पुरख नानक अरदासि ॥ हरि मेरी वरतणि हरि मेरी रासि
 ॥४॥२४॥३५॥ रामकली महला ५ ॥ महिमा न जानहि बेद ॥ ब्रहमे नही जानहि भेद ॥ अवतार न
 जानहि अंतु ॥ परमेसरु पारब्रहम बेअंतु ॥१॥ अपनी गति आपि जानै ॥ सुणि सुणि अवर वखानै ॥१॥
 रहाउ ॥ संकरा नही जानहि भेव ॥ खोजत हारे देव ॥ देवीआ नही जानै मरम ॥ सभ ऊपरि अलख
 पारब्रहम ॥२॥ अपनै रंगि करता केल ॥ आपि बिछोरै आपे मेल ॥ इकि भरमे इकि भगती लाए ॥
 अपणा कीआ आपि जणाए ॥३॥ संतन की सुणि साची साखी ॥ सो बोलहि जो पेखहि आखी ॥ नही लेपु
 तिसु पुंनि न पापि ॥ नानक का प्रभु आपे आपि ॥४॥२५॥३६॥ रामकली महला ५ ॥ किछहू काजु
 न कीओ जानि ॥ सुरति मति नाही किछु गिआनि ॥ जाप ताप सील नही धरम ॥ किछू न जानउ कैसा
 करम ॥१॥ ठाकुर प्रीतम प्रभ मेरे ॥ तुझ बिनु दूजा अवरु न कोई भूलह चूकह प्रभ तेरे ॥१॥ रहाउ ॥
 रिधि न बुधि न सिधि प्रगासु ॥ बिखै बिआधि के गाव महि बासु ॥ करणहार मेरे प्रभ एक ॥ नाम
 तेरे की मन महि टेक ॥२॥ सुणि सुणि जीवउ मनि इहु बिस्रामु ॥ पाप खंडन प्रभ तेरो नामु ॥ तू
 अगनतु जीअ का दाता ॥ जिसहि जणावहि तिनि तू जाता ॥३॥ जो उपाइओ तिसु तेरी आस ॥
 सगल अराधहि प्रभ गुणतास ॥ नानक दास तेरे कुरबाणु ॥ बेअंत साहिबु मेरा मिहरवाणु
 ॥४॥२६॥३७॥ रामकली महला ५ ॥ राखनहार दइआल ॥ कोटि भव खंडे निमख खिआल ॥
 सगल अराधहि जंत ॥ मिलीअै प्रभ गुर मिलि मंत ॥१॥ जीअन को दाता मेरा प्रभु ॥ पूरन
 परमेसुर सुआमी घटि घटि राता मेरा प्रभु ॥१॥ रहाउ ॥ ता की गही मन ओट ॥ बंधन ते होई
 छोट ॥ हिरदै जपि परमान्नद ॥ मन माहि भए अन्नद ॥२॥ तारण तरण हरि सरण ॥ जीवन

रूप हरि चरण ॥ संतन के प्राण अधार ॥ ऊचे ते ऊच अपार ॥३॥ सु मति सारु जितु हरि सिमरीजै ॥
 करि किरपा जिसु आपे दीजै ॥ सूख सहज आन्नद हरि नाउ ॥ नानक जपिआ गुर मिलि नाउ
 ॥४॥२७॥३८॥ रामकली महला ५ ॥ सगल सिआनप छाडि ॥ करि सेवा सेवक साजि ॥ अपना
 आपु सगल मिटाइ ॥ मन चिंदे सेई फल पाइ ॥१॥ होहु सावधान अपुने गुर सिउ ॥ आसा मनसा
 पूरन होवै पावहि सगल निधान गुर सिउ ॥१॥ रहाउ ॥ दूजा नही जानै कोडि ॥ सतगुरु निरंजनु
 सोडि ॥ मानुख का करि रूपु न जानु ॥ मिली निमाने मानु ॥२॥ गुर की हरि टेक टिकाइ ॥ अवर
 आसा सभ लाहि ॥ हरि का नामु मागु निधानु ॥ ता दरगह पावहि मानु ॥३॥ गुर का बचनु जपि
 मंतु ॥ एहा भगति सार ततु ॥ सतिगुर भए दइआल ॥ नानक दास निहाल ॥४॥२८॥३९॥
 रामकली महला ५ ॥ होवै सोई भल मानु ॥ आपना तजि अभिमानु ॥ दिनु रैनि सदा गुन गाउ ॥
 पूरन एही सुआउ ॥१॥ आन्नद करि संत हरि जपि ॥ छाडि सिआनप बहु चतुराई गुर का जपि
 मंतु निरमल ॥१॥ रहाउ ॥ एक की करि आस भीतरि ॥ निरमल जपि नामु हरि हरि ॥ गुर के चरन
 नमसकारि ॥ भवजलु उतरहि पारि ॥२॥ देवनहार दातार ॥ अंतु न पारावार ॥ जा कै घरि सरब
 निधान ॥ राखनहार निदान ॥३॥ नानक पाइआ एहु निधान ॥ हरे हरि निरमल नाम ॥ जो जपै
 तिस की गति होइ ॥ नानक करमि परापति होइ ॥४॥२९॥४०॥ रामकली महला ५ ॥ दुलभ देह
 सवारि ॥ जाहि न दरगह हारि ॥ हलति पलति तुधु होइ वडिआई ॥ अंत की बेला लए छडाई
 ॥१॥ राम के गुन गाउ ॥ हलतु पलतु होहि दोवै सुहेले अचरज पुरखु धिआउ ॥१॥ रहाउ ॥ ऊठत
 बैठत हरि जापु ॥ बिनसै सगल संतापु ॥ बैरी सभि होवहि मीत ॥ निरमलु तेरा होवै चीत ॥२॥ सभ
 ते ऊतम डिहु करमु ॥ सगल धरम महि सेसट धरमु ॥ हरि सिमरनि तेरा होइ उधारु ॥ जनम जनम
 का उतरै भारु ॥३॥ पूरन तेरी होवै आस ॥ जम की कटीअै तेरी फास ॥ गुर का उपदेसु सुनीजै ॥ नानक

सुखि सहजि समीजै ॥४॥३०॥४१॥ रामकली महला ५ ॥ जिस की तिस की करि मानु ॥ आपन लाहि
 गुमानु ॥ जिस का तू तिस का सभु कोइ ॥ तिसहि अराधि सदा सुखु होइ ॥१॥ काहे भ्रमि भ्रमहि बिगाने
 ॥ नाम बिना किछु कामि न आवै मेरा मेरा करि बहुतु पछुताने ॥१॥ रहाउ ॥ जो जो करै सोई मानि
 लेहु ॥ बिनु माने रलि होवहि खेह ॥ तिस का भाणा लागै मीठा ॥ गुर प्रसादि विरले मनि वूठा ॥२॥
 वेपरवाहु अगोचरु आपि ॥ आठ पहर मन ता कउ जापि ॥ जिसु चिति आए बिनसहि दुखा ॥ हलति
 पलति तेरा ऊजल मुखा ॥३॥ कउन कउन उधरे गुन गाइ ॥ गनणु न जाई कीम न पाइ ॥ बूडत
 लोह साधसंगि तरै ॥ नानक जिसहि परापति करै ॥४॥३१॥४२॥ रामकली महला ५ ॥ मन माहि
 जापि भगवंतु ॥ गुरि पूरै इहु दीनो मंतु ॥ मिटे सगल भै त्रास ॥ पूरन होई आस ॥१॥ सफल सेवा
 गुरदेवा ॥ कीमति किछु कहणु न जाई साचे सचु अलख अभेवा ॥१॥ रहाउ ॥ करन करावन आपि ॥
 तिस कउ सदा मन जापि ॥ तिस की सेवा करि नीत ॥ सचु सहजु सुखु पावहि मीत ॥२॥ साहिबु मेरा
 अति भारा ॥ खिन महि थापि उथापनहारा ॥ तिसु बिनु अवरु न कोई ॥ जन का राखा सोई ॥३॥ करि
 किरपा अरदासि सुणीजै ॥ अपणे सेवक कउ दरसनु दीजै ॥ नानक जापी जपु जापु ॥ सभ ते ऊच जा का
 परतापु ॥४॥३२॥४३॥ रामकली महला ५ ॥ बिरथा भरवासा लोक ॥ ठाकुर प्रभ तेरी टेक ॥ अवर
 छूटी सभ आस ॥ अचिंत ठाकुर भेटे गुणतास ॥१॥ एको नामु धिआइ मन मेरे ॥ कारजु तेरा होवै
 पूरा हरि हरि हरि गुण गाइ मन मेरे ॥१॥ रहाउ ॥ तुम ही कारन करन ॥ चरन कमल हरि सरन
 ॥ मनि तनि हरि ओही धिआइआ ॥ आन्नद हरि रूप दिखाइआ ॥२॥ तिस ही की ओट सदीव ॥
 जा के कीने है जीव ॥ सिमरत हरि करत निधान ॥ राखनहार निदान ॥३॥ सरब की रेण होवीजै ॥
 आपु मिटाइ मिलीजै ॥ अनदिनु धिआईअै नामु ॥ सफल नानक इहु कामु ॥४॥३३॥४४॥
 रामकली महला ५ ॥ कारन करन करीम ॥ सरब प्रतिपाल रहीम ॥ अलह अलख अपार ॥ खुदि

खुदाइ वड बेसुमार ॥१॥ ओं नमो भगवंत गुसाई ॥ खालकु रवि रहिआ सरब ठाई ॥१॥ रहाउ ॥
 जगन्नाथ जगजीवन माधो ॥ भउ भंजन रिद माहि अराधो ॥ रिखीकेस गोपाल गोविंद ॥ पूरन सरबत्र
 मुकंद ॥२॥ मिहरवान मउला तूही एक ॥ पीर पैकाँबर सेख ॥ दिला का मालकु करे हाकु ॥ कुरान
 कतेब ते पाकु ॥३॥ नाराइण नरहर दइआल ॥ रमत राम घट घट आधार ॥ बासुदेव बसत सभ
 ठाड़ि ॥ लीला किछु लखी न जाड़ि ॥४॥ मिहर दइआ करि करनैहार ॥ भगति बंदगी देहि
 सिरजणहार ॥ कहु नानक गुरि खोए भरम ॥ एको अलहु पारब्रहम ॥५॥३४॥४५॥ रामकली महला ५
 ॥ कोटि जनम के बिनसे पाप ॥ हरि हरि जपत नाही संताप ॥ गुर के चरन कमल मनि वसे ॥ महा
 बिकार तन ते सभि नसे ॥१॥ गोपाल को जसु गाउ प्राणी ॥ अकथ कथा साची प्रभ पूरन जोती जोति
 समाणी ॥१॥ रहाउ ॥ तृसना भूख सभ नासी ॥ संत प्रसादि जपिआ अबिनासी ॥ रैन दिनसु प्रभ
 सेव कमानि ॥ हरि मिलणै की एह नीसानी ॥२॥ मिटे जंजाल होए प्रभ दइआल ॥ गुर का दरसन
 देखि निहाल ॥ परा पूरबला करमु बणि आड़िआ ॥ हरि के गुण नित रसना गाड़िआ ॥३॥ हरि के
 संत सदा परवाणु ॥ संत जना मसतकि नीसाणु ॥ दास की रेणु पाए जे कोड़ि ॥ नानक तिस की
 परम गति होड़ि ॥४॥३५॥४६॥ रामकली महला ५ ॥ दरसन कउ जाईअै कुरबानु ॥ चरन कमल
 हिरदै धरि धिआनु ॥ धूरि संतन की मसतकि लाड़ि ॥ जनम जनम की दुरमति मलु जाड़ि ॥१॥ जिसु
 भेटत मिटै अभिमानु ॥ पारब्रहमु सभु नदरी आवै करि किरपा पूरन भगवान ॥१॥ रहाउ ॥ गुर की
 कीरति जपीअै हरि नाउ ॥ गुर की भगति सदा गुण गाउ ॥ गुर की सुरति निकटि करि जानु ॥
 गुर का सबदु सति करि मानु ॥२॥ गुर बचनी समसरि सुख दूख ॥ कदे न बिआपै तृसना भूख ॥ मनि
 संतोखु सबदि गुर राजे ॥ जपि गोबिंदु पड़दे सभि काजे ॥३॥ गुरु परमेसरु गुरु गोविंदु ॥ गुरु दाता
 दइआल बखसिंदु ॥ गुर चरनी जा का मनु लागा ॥ नानक दास तिसु पूरन भागा ॥४॥३६॥४७॥

रामकली महला ५ ॥ किसु भरवासै बिचरहि भवन ॥ मूड़ मुगध तेरा संगी कवन ॥ रामु संगी तिसु
 गति नही जानहि ॥ पंच बटवारे से मीत करि मानहि ॥१॥ सो घरु सेवि जितु उधरहि मीत ॥ गुण
 गोविंद रवीअहि दिनु राती साधसंगि करि मन की प्रीति ॥१॥ रहाउ ॥ जनमु बिहानो अह्वकारि अरु
 वादि ॥ तृपति न आवै बिखिआ सादि ॥ भरमत भरमत महा दुखु पाइआ ॥ तरी न जाई दुतर
 माइआ ॥२॥ कामि न आवै सु कार कमावै ॥ आपि बीजि आपे ही खावै ॥ राखन कउ दूसर नही
 कोइ ॥ तउ निसतरै जउ किरपा होइ ॥३॥ पतित पुनीत प्रभ तेरो नामु ॥ अपने दास कउ कीजै दानु ॥
 करि किरपा प्रभ गति करि मेरी ॥ सरणि गही नानक प्रभ तेरी ॥४॥३७॥४८॥ रामकली महला ५ ॥
 इह लोके सुखु पाइआ ॥ नही भेटत धरम राइआ ॥ हरि दरगह सोभावंत ॥ फुनि गरभि नाही बसंत
 ॥१॥ जानी संत की मित्राई ॥ करि किरपा दीनो हरि नामा पूरबि संजोगि मिलाई ॥१॥ रहाउ ॥
 गुर कै चरणि चितु लागा ॥ धनि धनि संजोगु सभागा ॥ संत की धूरि लागी मेरै माथे ॥ किलविख दुख
 सगले मेरे लाथे ॥२॥ साध की सचु टहल कमानी ॥ तब होए मन सुध परानी ॥ जन का सफल दरसु
 डीठा ॥ नामु प्रभू का घटि घटि वूठा ॥३॥ मिटाने सभि कलि कलेस ॥ जिस ते उपजे तिसु महि
 परवेस ॥ प्रगटे आनूप गोविंद ॥ प्रभ पूरे नानक बखसिंद ॥४॥३८॥४९॥ रामकली महला ५ ॥ गऊ
 कउ चारे सारदूलु ॥ कउडी का लख हूआ मूलु ॥ बकरी कउ हसती प्रतिपाले ॥ अपना प्रभु नदरि
 निहाले ॥१॥ कृपा निधान प्रीतम प्रभ मेरे ॥ बरनि न साकउ बहु गुन तेरे ॥१॥ रहाउ ॥ दीसत
 मासु न खाइ बिलाई ॥ महा कसाबि छुरी सटि पाई ॥ करणहार प्रभु हिरदै वूठा ॥ फाथी मछुली का
 जाला तूटा ॥२॥ सूके कासट हरे चलूल ॥ ऊचै थलि फूले कमल अनूप ॥ अगनि निवारी सतिगुर
 देव ॥ सेवकु अपनी लाइओ सेव ॥३॥ अकिरतघणा का करे उधारु ॥ प्रभु मेरा है सदा दइआरु ॥
 संत जना का सदा सहाई ॥ चरन कमल नानक सरणाई ॥४॥३९॥५०॥ रामकली महला ५ ॥

पंच सिंघ राखे प्रभि मारि ॥ दस बिधिआड़ी लई निवारि ॥ तीनि आवरत की चूकी घेर ॥ साधसंगि
 चूके भै फेर ॥१॥ सिमरि सिमरि जीवा गोविंद ॥ करि किरपा राखिओ दासु अपना सदा सदा साचा
 बखसिंद ॥१॥ रहाउ ॥ दाझि गए तृण पाप सुमेर ॥ जपि जपि नामु पूजे प्रभ पैर ॥ अनद रूप प्रगटिओ
 सभ थानि ॥ प्रेम भगति जोरी सुख मानि ॥२॥ सागरु तरिओ बाछर खोज ॥ खेदु न पाइओ नह फुनि रोज
 ॥ सिंधु समाइओ घटुके माहि ॥ करणहार कउ किछु अचरजु नाहि ॥३॥ जउ छूटउ तउ जाइ
 पडिआल ॥ जउ काढिओ तउ नदरि निहाल ॥ पाप पुन्न हमरै वसि नाहि ॥ रसकि रसकि नानक
 गुण गाहि ॥४॥४०॥५१॥ रामकली महला ५ ॥ ना तनु तेरा ना मनु तोहि ॥ माइआ मोहि बिआपिआ
 धोहि ॥ कुदम करै गाडर जिउ छेल ॥ अचिंतु जालु कालु चक्रु पेल ॥१॥ हरि चरन कमल सरनाइ
 मना ॥ राम नामु जपि संगि सहाई गुरुमुखि पावहि साचु धना ॥१॥ रहाउ ॥ ऊने काज न होवत पूरे
 ॥ कामि क्रोधि मदि सद ही झूरे ॥ करै बिकार जीअरे कै ताई ॥ गाफल संगि न तसूआ जाई ॥२॥
 धरत धोह अनिक छल जानै ॥ कउडी कउडी कउ खाकु सिरि छानै ॥ जिनि दीआ तिसै न चेतै मूलि ॥
 मिथिआ लोभु न उतरै सूलु ॥३॥ पारब्रहम जब भए दइआल ॥ इहु मनु होआ साध रवाल ॥ हसत
 कमल लड़ि लीनो लाइ ॥ नानक साचै साचि समाइ ॥४॥४१॥५२॥ रामकली महला ५ ॥ राजा
 राम की सरणाइ ॥ निरभउ भए गोबिंद गुन गावत साधसंगि दुखु जाइ ॥१॥ रहाउ ॥ जा कै रामु
 बसै मन माही ॥ सो जनु दुतरु पेखत नाही ॥ सगले काज सवारे अपने ॥ हरि हरि नामु रसन नित
 जपने ॥१॥ जिस कै मसतकि हाथु गुरु धरै ॥ सो दासु अदेसा काहे करै ॥ जनम मरण की चूकी काणि ॥
 पूरै गुरु ऊपरि कुरबाण ॥२॥ गुरु परमेसरु भेटि निहाल ॥ सो दरसनु पाए जिसु होइ दइआलु ॥
 पारब्रहमु जिसु किरपा करै ॥ साधसंगि सो भवजलु तरै ॥३॥ अंमृतु पीवहु साध पिआरे ॥ मुख ऊजल
 साचै दरबारे ॥ अनद करहु तजि सगल बिकार ॥ नानक हरि जपि उतरहु पारि ॥४॥४२॥५३॥

रामकली महला ५ ॥ इंधन ते बैसंतरु भागै ॥ माटी कउ जलु दह दिस तिआगै ॥ ऊपरि चरन तलै
 आकासु ॥ घट महि सिंधु कीओ परगासु ॥१॥ अैसा संम्रथु हरि जीउ आपि ॥ निमख न बिसरै जीअ
 भगतन कै आठ पहर मन ता कउ जापि ॥१॥ रहाउ ॥ प्रथमे माखनु पाछै दूधु ॥ मैलू कीनो साबुनु
 सूधु ॥ भै ते निरभउ डरता फिरै ॥ होंदी कउ अणहोंदी हिरै ॥२॥ देही गुपत बिदेही दीसै ॥ सगले
 साजि करत जगदीसै ॥ ठगणहार अणठगदा ठागै ॥ बिनु वखर फिरि फिरि उठि लागै ॥३॥ संत
 सभा मिलि करहु बखिआण ॥ सिमृति सासत बेद पुराण ॥ ब्रहम बीचारु बीचारे कोडि ॥ नानक
 ता की परम गति होडि ॥४॥४३॥५४॥ रामकली महला ५ ॥ जो तिसु भावै सो थीआ ॥ सदा सदा
 हरि की सरणार्ई प्रभ बिनु नाही आन बीआ ॥१॥ रहाउ ॥ पुतु कलत्रु लखिमी दीसै इन महि
 किछू न संगि लीआ ॥ बिखै ठगउरी खाडि भुलाना माडिआ मंदरु तिआगि गडिआ ॥१॥ निंदा
 करि करि बहुतु विगूता गरभ जोनि महि किरति पडिआ ॥ पुरब कमाणे छोडहि नाही जमदूति
 ग्रासिओ महा भडिआ ॥२॥ बोलै झूठु कमावै अवरा तृसन न बूझै बहुतु हडिआ ॥ असाध रोगु
 उपजिआ संत दूखनि देह बिनासी महा खडिआ ॥३॥ जिनहि निवाजे तिन ही साजे आपे कीने संत
 जडिआ ॥ नानक दास कंठि लाडि राखे करि किरपा पारब्रहम मडिआ ॥४॥४४॥५५॥ रामकली
 महला ५ ॥ अैसा पूरा गुरदेउ सहाई ॥ जा का सिमरनु बिरथा न जाई ॥१॥ रहाउ ॥ दरसन प्खत
 होडि निहालु ॥ जा की धूरि काटै जम जालु ॥ चरन कमल बसे मेरे मन के ॥ कारज सवारे सगले तन के
 ॥१॥ जा कै मसतकि राखै हाथु ॥ प्रभु मेरो अनाथ को नाथु ॥ पतित उधारणु कृपा निधानु ॥ सदा
 सदा जाईअै कुरबानु ॥२॥ निरमल मंतु देडि जिसु दानु ॥ तजहि बिकार बिनसै अभिमानु ॥ एकु
 धिआईअै साध कै संगि ॥ पाप बिनासे नाम कै रंगि ॥३॥ गुर परमेसुर सगल निवास ॥ घटि घटि
 रवि रहिआ गुणतास ॥ दरसु देहि धारउ प्रभ आस ॥ नित नानकु चितवै सचु अरदासि ॥४॥४५॥५६॥

रागु रामकली महला ५ घरु २ दुपदे १९८१सतिगुर प्रसादि ॥

गावहु राम के गुण गीत ॥ नामु जपत परम सुखु पाईअै आवा गउणु मिटै मेरे मीत ॥१॥ रहाउ ॥
गुण गावत होवत परगासु ॥ चरन कमल महि होइ निवासु ॥१॥ संतसंगति महि होइ उधारु ॥
नानक भवजलु उतरसि पारि ॥२॥१॥५७॥ रामकली महला ५ ॥ गुरु पूरा मेरा गुरु पूरा ॥ राम
नामु जपि सदा सुहेले सगल बिनासे रोग कूरा ॥१॥ रहाउ ॥ एकु अराधहु साचा सोइ ॥ जा की
सरनि सदा सुखु होइ ॥१॥ नीद सुहेली नाम की लागी भूख ॥ हरि सिमरत बिनसे सभ दूख ॥२॥
सहजि अन्नद करहु मेरे भाई ॥ गुरि पूरै सभ चिंत मिटाई ॥३॥ आठ पहर प्रभ का जपु जापि ॥
नानक राखा होआ आपि ॥४॥२॥५८॥

रागु रामकली महला ५ पड़ताल घरु ३ १९८१सतिगुर प्रसादि ॥

नरनरह नमसकारं ॥ जलन थलन बसुध गगन एक एकंकारं ॥१॥ रहाउ ॥ हरन धरन पुन पुनह
करन ॥ नह गिरह निरंहारं ॥१॥ गंभीर धीर नाम हीर ऊच मूच अपारं ॥ करन केल गुण अमोल नानक
बलिहारं ॥२॥१॥५६॥ रामकली महला ५ ॥ रूप रंग सुगंध भोग तिआगि चले माइआ छले
कनिक कामिनी ॥१॥ रहाउ ॥ भंडार दरब अरब खरब पेखि लीला मनु सधारै ॥ नह संगि गामनी
॥१॥ सुत कलत्र भ्रात मीत उरझि परिओ भरमि मोहिओ इह बिरख छामनी ॥ चरन कमल सरन
नानक सुखु संत भावनी ॥२॥२॥६०॥

१९८१सतिगुर प्रसादि ॥

रागु रामकली महला ६ तिपदे ॥ रे मन ओट लेहु हरि नामा ॥ जा कै सिमरनि दुरमति नासै पावहि पदु
निरबाना ॥१॥ रहाउ ॥ बडभागी तिह जन कउ जानहु जो हरि के गुन गावै ॥ जनम जनम के पाप

खोड़ि कै फुनि बैकुंठि सिधावै ॥१॥ अजामल कउ अंत काल महि नाराइन सुधि आई ॥ जाँ गति कउ जोगीसुर बाछत सो गति छिन महि पाई ॥२॥ नाहिन गुनु नाहिन कछु बिदिआ धरमु कउनु गजि कीना ॥ नानक बिरदु राम का देखहु अभै दानु तिह दीना ॥३॥१॥ रामकली महला ६ ॥ साधो कउन जुगति अब कीजै ॥ जा ते दुरमति सगल बिनासै राम भगति मनु भीजै ॥१॥ रहाउ ॥ मनु माड़िआ महि उरझि रहिओ है बूझै नह कछु गिआना ॥ कउनु नामु जगु जा कै सिमरै पावै पदु निरबाना ॥१॥ भए दड़िआल कृपाल संत जन तब इह बात बताई ॥ सरब धरम मानो तिह कीए जिह प्रभ कीरति गाई ॥२॥ राम नामु नरु निसि बासुर महि निमख एक उरि धारै ॥ जम को त्रासु मिटै नानक तिह अपुनो जनमु सवारै ॥३॥२॥ रामकली महला ६ ॥ प्रानी नाराइन सुधि लेहि ॥ छिनु छिनु अउध घटै निसि बासुर बृथा जातु है देह ॥१॥ रहाउ ॥ तरनापो बिखिन सिउ खोड़िओ बालपनु अगिआना ॥ बिरधि भड़िओ अजहू नही समझै कउन कुमति उरझाना ॥१॥ मानस जनमु दीओ जिह ठाकुरि सो तै किउ बिसराड़िओ ॥ मुकतु होत नर जा कै सिमरै निमख न ता कउ गाड़िओ ॥२॥ माड़िआ को मदु कहा करतु है संगि न काहू जाई ॥ नानकु कहतु चेति चिंतामनि होड़ि है अंति सहाई ॥ ३॥३॥८१॥

रामकली महला १ असटपदीआ

१६ सतिगुर प्रसादि ॥

सोई चंदु चड़हि से तारे सोई दिनीअरु तपत रहै ॥ सा धरती सो पउणु झुलारे जुग जीअ खेले थाव कैसे ॥१॥ जीवन तलब निवारि ॥ होवै परवाणा करहि धिङाणा कलि लखण वीचारि ॥१॥ रहाउ ॥ कितै देसि न आड़िआ सुणीअै तीरथ पासि न बैठा ॥ दाता दानु करे तह नाही महल उसारि न बैठा ॥२॥ जे को सतु करे सो छीजै तप घरि तपु न होई ॥ जे को नाउ लए बदनावी कलि के लखण एई ॥३॥ जिसु सिकदारी तिसहि खुआरी चाकर केहे डरणा ॥ जा सिकदारै पवै जंजीरी ता चाकर हथहु

मरणा ॥४॥ आखु गुणा कलि आईअै ॥ तिहु जुग केरा रहिआ तपावसु जे गुण देहि त पाईअै ॥१॥
 रहाउ ॥ कलि कलवाली सरा निबेड़ी काजी कृसना होआ ॥ बाणी ब्रहमा बेदु अथरबणु करणी कीरति
 लहिआ ॥५॥ पति विणु पूजा सत विणु संजमु जत विणु काहे जनेऊ ॥ नावहु धोवहु तिलकु चड़ावहु सुच
 विणु सोच न होई ॥६॥ कलि परवाणु कतेब कुराणु ॥ पोथी पंडित रहे पुराण ॥ नानक नाउ भड़िआ
 रहमाणु ॥ करि करता तू एको जाणु ॥७॥ नानक नामु मिलै वडिआई एदू उपरि करमु नही ॥ जे घरि
 होदैं मंगणि जाईअै फिरि ओलामा मिलै तही ॥८॥१॥ रामकली महला १ ॥ जगु परबोधहि मड़ी
 बधावहि ॥ आसणु तिआगि काहे सचु पावहि ॥ ममता मोहु कामणि हितकारी ॥ ना अउधूती ना
 संसारी ॥१॥ जोगी बैसि रहहु दुबिधा दुखु भागै ॥ घरि घरि मागत लाज न लागै ॥१॥ रहाउ ॥
 गावहि गीत न चीनहि आपु ॥ किउ लागी निवरै परतापु ॥ गुर कै सबदि रचै मन भाडि ॥ भिखिआ
 सहज वीचारी खाडि ॥२॥ भसम चड़ाडि करहि पाखंडु ॥ माडिआ मोहि सहहि जम डंडु ॥ फूटै खापरु
 भीख न भाडि ॥ बंधनि बाधिआ आवै जाडि ॥३॥ बिंदु न राखहि जती कहावहि ॥ माई मागत तै
 लोभावहि ॥ निरदड़िआ नही जोति उजाला ॥ बूडत बूडे सरब जंजाला ॥४॥ भेख करहि खिंथा बहु
 थटूआ ॥ झूठो खेलु खेलै बहु नटूआ ॥ अंतरि अगनि चिंता बहु जारे ॥ विणु करमा कैसे उतरसि पारे
 ॥५॥ मुंद्रा फटक बनाई कानि ॥ मुकति नही बिदिआ बिगिआनि ॥ जिहवा इंद्री सादि लोभाना ॥
 पसू भए नही मिटै नीसाना ॥६॥ तृबिधि लोगा तृबिधि जोगा ॥ सबदु वीचारै चूकसि सोगा ॥ ऊजलु
 साचु सु सबदु होइ ॥ जोगी जुगति वीचारे सोइ ॥७॥ तुझ पहि नउ निधि तू करणै जोगु ॥ थापि उथापे
 करे सु होगु ॥ जतु सतु संजमु सचु सुचीतु ॥ नानक जोगी तृभवण मीतु ॥८॥२॥ रामकली महला १ ॥
 खटु मटु देही मनु बैरागी ॥ सुरति सबदु धुनि अंतरि जागी ॥ वाजै अनहदु मेरा मनु लीणा ॥
 गुर बचनी सचि नामि पतीणा ॥१॥ प्राणी राम भगति सुखु पाईअै ॥ गुरमुखि हरि हरि मीठा लागै

हरि हरि नामि समाईअै ॥१॥ रहाउ ॥ माइआ मोहु बिबरजि समाए ॥ सतिगुरु भेटै मेलि मिलाए ॥
 नामु रतनु निरमोलकु हीरा ॥ तितु राता मेरा मनु धीरा ॥२॥ हउमै ममता रोगु न लागै ॥ राम
 भगति जम का भउ भागै ॥ जमु जंदारु न लागै मोहि ॥ निरमल नामु रिदै हरि सोहि ॥३॥ सबदु बीचारि
 भए निरंकारी ॥ गुरमति जागे दुरमति परहारी ॥ अनदिनु जागि रहे लिव लाई ॥ जीवन मुकति
 गति अंतरि पाई ॥४॥ अलिपत गुफा महि रहहि निरारे ॥ तसकर पंच सबदि संघारे ॥ पर घर
 जाइ न मनु डोलाए ॥ सहज निरंतरि रहउ समाए ॥५॥ गुरमुखि जागि रहे अउधूता ॥ सद बैरागी
 ततु परोता ॥ जगु सूता मरि आवै जाइ ॥ बिनु गुर सबद न सोझी पाइ ॥६॥ अनहद सबदु वजै दिनु
 राती ॥ अविगत की गति गुरमुखि जाती ॥ तउ जानी जा सबदि पछानी ॥ एको रवि रहिआ निरबानी
 ॥७॥ सुन्न समाधि सहजि मनु राता ॥ तजि हउ लोभा एको जाता ॥ गुर चले अपना मनु मानिआ ॥
 नानक दूजा मेटि समानिआ ॥८॥३॥ रामकली महला १ ॥ साहा गणहि न करहि बीचारु ॥ साहे
 ऊपरि एकंकारु ॥ जिसु गुरु मिलै सोई बिधि जाणै ॥ गुरमति होइ त हुकमु पछाणै ॥१॥ झूठु न बोलि
 पाडे सचु कहीअै ॥ हउमै जाइ सबदि घरु लहीअै ॥१॥ रहाउ ॥ गणि गणि जोतकु कांडी कीनी ॥ पड़ै
 सुणावै ततु न चीनी ॥ सभसै ऊपरि गुर सबदु बीचारु ॥ होर कथनी बदउ न सगली छारु ॥२॥
 नावहि धोवहि पूजहि सैला ॥ बिनु हरि राते मैलो मैला ॥ गरबु निवारि मिलै प्रभु सारथि ॥ मुकति
 प्रान जपि हरि किरतारथि ॥३॥ वाचै वादु न बेदु बीचारै ॥ आपि डुबै किउ पितरा तारै ॥ घटि
 घटि ब्रहमु चीनै जनु कोइ ॥ सतिगुरु मिलै त सोझी होइ ॥४॥ गणत गणीअै सहसा दुखु जीअै ॥ गुर की
 सरणि पवै सुखु थीअै ॥ करि अपराध सरणि हम आइआ ॥ गुर हरि भेटे पुरबि कमाइआ ॥५॥
 गुर सरणि न आईअै ब्रहमु न पाईअै ॥ भरमि भुलाईअै जनमि मरि आईअै ॥ जम दरि बाधउ
 मरै बिकारु ॥ ना रिदै नामु न सबदु अचारु ॥६॥ इकि पाधे पंडित मिसर कहावहि ॥ दुबिधा राते

महलु न पावहि ॥ जिसु गुर परसादी नामु अधारु ॥ कोटि मधे को जनु आपारु ॥७॥ एकु बुरा भला
 सचु एकै ॥ बूझु गिआनी सतगुर की टेकै ॥ गुरमुखि विरली एको जाणिआ ॥ आवणु जाणा मेटि
 समाणिआ ॥८॥ जिन कै हिरदै एकंकारु ॥ सरब गुणी साचा बीचारु ॥ गुर कै भाणै करम कमावै ॥
 नानक साचे साचि समावै ॥६॥४॥ रामकली महला १ ॥ हटु निग्रहु करि काडिआ छीजै ॥ वरतु
 तपनु करि मनु नही भीजै ॥ राम नाम सरि अवरु न पूजै ॥१॥ गुरु सेवि मना हरि जन संगु कीजै ॥
 जमु जंदारु जोहि नही साकै सरपनि डसि न सकै हरि का रसु पीजै ॥१॥ रहाउ ॥ वादु पढ़ै रागी जगु
 भीजै ॥ तै गुण बिखिआ जनमि मरीजै ॥ राम नाम बिनु दूखु सहीजै ॥२॥ चाड़सि पवनु सिंघासनु भीजै
 ॥ निउली करम खटु करम करीजै ॥ राम नाम बिनु बिरथा सासु लीजै ॥३॥ अंतरि पंच अगनि किउ
 धीरजु धीजै ॥ अंतरि चोरु किउ सादु लहीजै ॥ गुरमुखि होडि काडिआ गडु लीजै ॥४॥ अंतरि मैलु
 तीरथ भरमीजै ॥ मनु नही सूचा किआ सोच करीजै ॥ किरतु पडिआ दोसु का कउ दीजै ॥५॥ अन्न न
 खाहि देही दुखु दीजै ॥ बिनु गुर गिआन तृपति नही थीजै ॥ मनमुखि जनमै जनमि मरीजै ॥६॥
 सतिगुर पूछि संगति जन कीजै ॥ मनु हरि राचै नही जनमि मरीजै ॥ राम नाम बिनु किआ करमु कीजै
 ॥७॥ ऊंदर दूंदर पासि धरीजै ॥ धुर की सेवा रामु रवीजै ॥ नानक नामु मिलै किरपा प्रभ कीजै
 ॥८॥५॥ रामकली महला १ ॥ अंतरि उतभुजु अवरु न कोई ॥ जो कहीअै सो प्रभ ते होई ॥ जुगह
 जुगंतरि साहिबु सचु सोई ॥ उतपति परलउ अवरु न कोई ॥१॥ अैसा मेरा ठाकुरु गहिर गंभीरु ॥
 जिनि जपिआ तिन ही सुखु पाडिआ हरि कै नामि न लगै जम तीरु ॥१॥ रहाउ ॥ नामु रतनु हीरा
 निरमोलु ॥ साचा साहिबु अमरु अतोलु ॥ जिहवा सूची साचा बोलु ॥ घरि दरि साचा नाही रोलु
 ॥२॥ इकि बन महि बैसहि डूगरि असथानु ॥ नामु बिसारि पचहि अभिमानु ॥ नाम बिना किआ
 गिआन धिआनु ॥ गुरमुखि पावहि दरगहि मानु ॥३॥ हटु अह्वकारु करै नही पावै ॥ पाठ पढ़ै ले

लोक सुणावै ॥ तीरथि भरमसि बिआधि न जावै ॥ नाम बिना कैसे सुखु पावै ॥४॥ जतन करै बिंदु किवै
 न रहाई ॥ मनूआ डोलै नरके पाई ॥ जम पुरि बाधो लहै सजाई ॥ बिनु नावै जीउ जलि बलि जाई
 ॥५॥ सिध साधिक केते मुनि देवा ॥ हठि निग्रहि न तृपतावहि भेवा ॥ सबटु वीचारि गहहि गुर
 सेवा ॥ मनि तनि निरमल अभिमान अभेवा ॥६॥ करमि मिलै पावै सचु नाउ ॥ तुम सरणागति
 रहउ सुभाउ ॥ तुम ते उपजिओ भगती भाउ ॥ जपु जापउ गुरमुखि हरि नाउ ॥७॥ हउमै गरबु जाडि
 मन भीनै ॥ झूठि न पावसि पाखंडि कीनै ॥ बिनु गुर सबद नही घरु बारु ॥ नानक गुरमुखि तनु
 बीचारु ॥८॥६॥ रामकली महला १ ॥ जिउ आडिआ तिउ जावहि बउरे जिउ जनमे तिउ मरणु
 भडिआ ॥ जिउ रस भोग कीए तेता दुखु लागै नामु विसारि भवजलि पडिआ ॥१॥ तनु धनु देखत
 गरबि गडिआ ॥ कनिक कामनी सिउ हेतु वधाडिहि की नामु विसारहि भरमि गडिआ ॥१॥ रहाउ ॥
 जतु सतु संजमु सीलु न राखिआ प्रेत पिंजर महि कासटु भडिआ ॥ पुन्नु दानु इसनानु न संजमु
 साधसंगति बिनु बादि जडिआ ॥२॥ लालचि लागै नामु बिसारिओ आवत जावत जनमु गडिआ ॥
 जा जमु धाडि केस गहि मारै सुरति नही मुखि काल गडिआ ॥३॥ अहिनिमि निंदा ताति पराई
 हिरदै नामु न सरब दडिआ ॥ बिनु गुर सबद न गति पति पावहि राम नाम बिनु नरकि गडिआ
 ॥४॥ खिन महि वेस करहि नटूआ जिउ मोह पाप महि गलतु गडिआ ॥ इति उत माडिआ देखि
 पसारी मोह माडिआ कै मगनु भडिआ ॥५॥ करहि बिकार विथार घनेरे सुरति सबद बिनु भरमि
 पडिआ ॥ हउमै रोगु महा दुखु लागा गुरमति लेवहु रोगु गडिआ ॥६॥ सुख संपति कउ आवत देखै
 साकत मनि अभिमानु भडिआ ॥ जिस का डिहु तनु धनु सो फिरि लेवै अंतरि सहसा दूखु पडिआ ॥७॥
 अंति कालि किछु साथि न चालै जो दीसै सभु तिसहि मडिआ ॥ आदि पुरखु अपरंपरु सो प्रभु हरि
 नामु रिदै लै पारि पडिआ ॥८॥ मूए कउ रोवहि किसहि सुणावहि भै सागर असरालि पडिआ ॥ देखि

कुटुंबु माइआ गृह मंदरु साकतु जंजालि परालि पडिआ ॥६॥ जा आए ता तिनहि पठाए चाले
 तिनै बुलाइ लडिआ ॥ जो किछु करणा सो करि रहिआ बखसणहारै बखसि लडिआ ॥१०॥ जिनि एहु
 चाखिआ राम रसाइणु तिन की संगति खोजु भडिआ ॥ रिधि सिधि बुधि गिआनु गुरू ते पाडिआ मुकति
 पदारथु सरणि पडिआ ॥११॥ दुखु सुखु गुरमुखि सम करि जाणा हरख सोग ते बिरकतु भडिआ ॥ आपु
 मारि गुरमुखि हरि पाए नानक सहजि समाडि लडिआ ॥१२॥७॥ रामकली देखणी महला १ ॥ जतु
 सतु संजमु साचु दृढ़ाडिआ साच सबदि रसि लीणा ॥१॥ मेरा गुरु दडिआलु सदा रंगि लीणा ॥
 अहिनिस्सि रहै एक लिव लागी साचे देखि पतीणा ॥१॥ रहाउ ॥ रहै गगन पुरि दृसटि समैसरि
 अनहत सबदि रंगीणा ॥२॥ सतु बंधि कुपीन भरिपुरि लीणा जिहवा रंगि रसीणा ॥३॥ मिलै गुर
 साचे जिनि रचु राचे किरतु वीचारि पतीणा ॥४॥ एक महि सरब सरब महि एका एह सतिगुरि देखि
 दिखाई ॥५॥ जिनि कीए खंड मंडल ब्रहमंडा सो प्रभु लखनु न जाई ॥६॥ दीपक ते दीपकु परगासिआ
 तृभवण जोति दिखाई ॥७॥ सचै तखति सच महली बैठे निरभउ ताड़ी लाई ॥८॥ मोहि गडिआ
 बैरागी जोगी घटि घटि किंगुरी वाई ॥९॥ नानक सरणि प्रभू की छूटे सतिगुर सचु सखाई ॥१०॥८॥
 रामकली महला १ ॥ अउहठि हसत मड़ी घरु छाडिआ धरणि गगन कल धारी ॥१॥ गुरमुखि केती
 सबदि उधारी संतहु ॥१॥ रहाउ ॥ ममता मारि हउमै सोखै तृभवणि जोति तुमारी ॥२॥ मनसा मारि
 मनै महि राखै सतिगुर सबदि वीचारी ॥३॥ सिंडी सुरति अनाहदि वाजै घटि घटि जोति तुमारी ॥४॥
 परपंच बेणु तही मनु राखिआ ब्रहम अगनि परजारी ॥५॥ पंच ततु मिलि अहिनिस्सि दीपकु निरमल
 जोति अपारी ॥६॥ रवि ससि लउके डिहु तनु किंगुरी वाजै सबदु निरारी ॥७॥ सिव नगरी महि
 आसणु अउधू अलखु अगंमु अपारी ॥८॥ काडिआ नगरी डिहु मनु राजा पंच वसहि वीचारी ॥९॥
 सबदि रवै आसणि घरि राजा अदलु करे गुणकारी ॥१०॥ कालु बिकालु कहे कहि बपुरे जीवत मूआ

मनु मारी ॥११॥ ब्रह्मा बिसनु महेस इक मूरति आपे करता कारी ॥१२॥ काइआ सोधि तरै
 भव सागरु आतम ततु वीचारी ॥१३॥ गुर सेवा ते सदा सुखु पाइआ अंतरि सबदु रविआ गुणकारी
 ॥१४॥ आपे मेलि लए गुणदाता हउमै तृसना मारी ॥१५॥ तै गुण मेटे चउथै वरतै एहा भगति
 निरारी ॥१६॥ गुरमुखि जोग सबदि आतमु चीनै हिरदै एकु मुरारी ॥१७॥ मनूआ असथिरु सबदे
 राता एहा करणी सारी ॥१८॥ बेदु बादु न पाखंडु अउधू गुरमुखि सबदि बीचारी ॥१९॥ गुरमुखि
 जोगु कमावै अउधू जतु सतु सबदि वीचारी ॥२०॥ सबदि मरै मनु मारे अउधू जोग जुगति वीचारी
 ॥२१॥ माइआ मोहु भवजलु है अवधू सबदि तरै कुल तारी ॥२२॥ सबदि सूर जुग चारे अउधू बाणी
 भगति वीचारी ॥२३॥ एहु मनु माइआ मोहिआ अउधू निकसै सबदि वीचारी ॥२४॥ आपे बखसे
 मेलि मिलाए नानक सरणि तुमारी ॥२५॥६॥

रामकली महला ३ असटपदीआ

१९८ सतिगुर प्रसादि ॥

सरमै दीआ मुंद्रा कन्नी पाइ जोगी खिंथा करि तू दइआ ॥ आवणु जाणु बिभूति लाइ जोगी ता तीनि
 भवण जिणि लइआ ॥१॥ औसी किंगुरी वजाइ जोगी ॥ जितु किंगुरी अनहदु वाजै हरि सिउ रहै
 लिव लाइ ॥१॥ रहाउ ॥ सतु संतोखु पतु करि झोली जोगी अमृत नामु भुगति पाई ॥ धिआन का
 करि डंडा जोगी सिंडी सुरति वजाई ॥२॥ मनु दृडु करि आसणि बैसु जोगी ता तेरी कलपणा जाई
 ॥ काइआ नगरी महि मंगणि चड़हि जोगी ता नामु पलै पाई ॥३॥ इतु किंगुरी धिआनु न लागै
 जोगी ना सचु पलै पाइ ॥ इतु किंगुरी साँति न आवै जोगी अभिमानु न विचहु जाइ ॥४॥ भउ
 भाउ दुइ पत लाइ जोगी इहु सरीरु करि डंडी ॥ गुरमुखि होवहि ता तंती वाजै इन बिधि तृसना
 खंडी ॥५॥ हुकमु बुझै सो जोगी कहीअै एकस सिउ चितु लाए ॥ सहसा तूटै निरमलु होवै जोग
 जुगति इव पाए ॥६॥ नदरी आवदा सभु किछु बिनसै हरि सेती चितु लाइ ॥ सतिगुर नालि

तेरी भावनी लागै ता इह सोझी पाडि ॥७॥ एहु जोगु न होवै जोगी जि कुटंबु छोडि परभवणु करहि ॥
 गृह सरीर महि हरि हरि नामु गुर परसादी अपणा हरि प्रभु लहहि ॥८॥ इहु जगतु मिटी का
 पुतला जोगी इसु महि रोगु वडा तृसना माडिआ ॥ अनेक जतन भेख करे जोगी रोगु न जाडि गवाडिआ
 ॥९॥ हरि का नामु अउखधु है जोगी जिस नो मंनि वसाए ॥ गुरमुखि होवै सोई बूझै जोग जुगति सो पाए
 ॥१०॥ जोगै का मारगु बिखमु है जोगी जिस नो नदरि करे सो पाए ॥ अंतरि बाहरि एको वेखै विचहु भरमु
 चुकाए ॥११॥ विणु वजाई किंगुरी वाजै जोगी सा किंगुरी वजाडि ॥ कहै नानकु मुकति होवहि जोगी
 साचे रहहि समाडि ॥१२॥१॥१०॥ रामकली महला ३ ॥ भगति खजाना गुरमुखि जाता सतिगुरि बूझि
 बुझाई ॥१॥ संतहु गुरमुखि देडि वडिआई ॥१॥ रहाउ ॥ सचि रहहु सदा सहजु सुखु उपजै कामु क्रोधु
 विचहु जाई ॥२॥ आपु छोडि नाम लिव लागी ममता सबदि जलाई ॥३॥ जिस ते उपजै तिस ते बिनसै
 अंते नामु सखाई ॥४॥ सदा हजूरि दूरि नह देखहु रचना जिनि रचाई ॥५॥ सचा सबदु रवै घट
 अंतरि सचे सिउ लिव लाई ॥६॥ सतसंगति महि नामु निरमोलकु वडै भागि पाडिआ जाई ॥७॥
 भरमि न भूलहु सतिगुरु सेवहु मनु राखहु डिक ठाई ॥८॥ बिनु नावै सभ भूली फिरदी बिरथा जनमु
 गवाई ॥९॥ जोगी जुगति गवाई ह्यटै पाखंडि जोगु न पाई ॥१०॥ सिव नगरी महि आसणि बैसै
 गुर सबदी जोगु पाई ॥११॥ धातुर बाजी सबदि निवारे नामु वसै मनि आई ॥१२॥ एहु सरीरु
 सरवरु है संतहु इसनानु करे लिव लाई ॥१३॥ नामि इसनानु करहि से जन निरमल सबदे मैलु
 गवाई ॥१४॥ त्रै गुण अचेत नामु चेतहि नाही बिनु नावै बिनसि जाई ॥१५॥ ब्रहमा बिसनु महेसु
 त्रै मूरति तृगुणि भरमि भुलाई ॥१६॥ गुर परसादी तृकुटी छूटै चउथै पदि लिव लाई ॥१७॥
 पंडित पड़हि पड़ि वादु वखाणहि तिन्ना बूझ न पाई ॥१८॥ बिखिआ माते भरमि भुलाए उपदेसु
 कहहि किसु भाई ॥१९॥ भगत जना की ऊतम बाणी जुगि जुगि रही समाई ॥२०॥ बाणी लागै सो

गति पाए सबदे सचि समाई ॥२१॥ काइआ नगरी सबदे खोजे नामु नवं निधि पाई ॥२२॥ मनसा
 मारि मनु सहजि समाणा बिनु रसना उसतति कराई ॥२३॥ लोइण देखि रहे बिसमादी चितु
 अदिसटि लगाई ॥२४॥ अदिसटु सदा रहै निरालमु जोती जोति मिलाई ॥२५॥ हउ गुरु सालाही
 सदा आपणा जिनि साची बूझ बुझाई ॥२६॥ नानकु एक कहै बेन्नती नावहु गति पति पाई ॥२७॥२॥
 ११॥ रामकली महला ३ ॥ हरि की पूजा दुलम्भ है संतहु कहणा कछू न जाई ॥१॥ संतहु गुरुमुखि पूरा
 पाई ॥ नामो पूज कराई ॥१॥ रहाउ ॥ हरि बिनु सभु किछु मैला संतहु किआ हउ पूज चड़ाई ॥२॥
 हरि साचे भावै सा पूजा होवै भाणा मनि वसाई ॥३॥ पूजा करै सभु लोकु संतहु मनमुखि थाडि न
 पाई ॥४॥ सबदि मरै मनु निरमलु संतहु एह पूजा थाडि पाई ॥५॥ पवित पावन से जन साचे एक
 सबदि लिव लाई ॥६॥ बिनु नावै होर पूज न होवी भरमि भुली लोकाई ॥७॥ गुरुमुखि आपु पछाणै
 संतहु राम नामि लिव लाई ॥८॥ आपे निरमलु पूज कराए गुरु सबदी थाडि पाई ॥९॥ पूजा
 करहि परु बिधि नही जाणहि दूजै भाडि मलु लाई ॥१०॥ गुरुमुखि होवै सु पूजा जाणै भाणा मनि
 वसाई ॥११॥ भाणे ते सभि सुख पावै संतहु अंते नामु सखाई ॥१२॥ अपणा आपु न पछाणहि संतहु
 कूड़ि करहि वडिआई ॥१३॥ पाखंडि कीनै जमु नही छोडै लै जासी पति गवाई ॥१४॥ जिन अंतरि
 सबदु आपु पछाणहि गति मिति तिन ही पाई ॥१५॥ एहु मनूआ सुन्न समाधि लगावै जोती जोति
 मिलाई ॥१६॥ सुणि सुणि गुरुमुखि नामु वखाणहि सतसंगति मेलाई ॥१७॥ गुरुमुखि गावै आपु
 गवावै दरि साचै सोभा पाई ॥१८॥ साची बाणी सचु वखाणै सचि नामि लिव लाई ॥१९॥ भै
 भंजनु अति पाप निखंजनु मेरा प्रभु अंति सखाई ॥२०॥ सभु किछु आपे आपि वरतै नानक नामि
 वडिआई ॥२१॥३॥१२॥ रामकली महला ३ ॥ हम कुचल कुचील अति अभिमानी मिलि सबदे मैलु
 उतारी ॥१॥ संतहु गुरुमुखि नामि निसतारी ॥ सचा नामु वसिआ घट अंतरि करतै आपि सवारी

॥१॥ रहाउ ॥ पारस परसे फिरि पारसु होए हरि जीउ अपणी किरपा धारी ॥२॥ इकि भेख करहि फिरहि अभिमानी तिन जूअै बाजी हारी ॥३॥ इकि अनदिनु भगति करहि दिनु राती राम नामु उरि धारी ॥४॥ अनदिनु राते सहजे माते सहजे हउमै मारी ॥५॥ भै बिनु भगति न होई कब ही भै भाड़ि भगति सवारी ॥६॥ माड़िआ मोहु सबदि जलाड़िआ गिआनि तति बीचारी ॥७॥ आपे आपि कराए करता आपे बखसि भंडारी ॥८॥ तिस किआ गुणा का अंतु न पाड़िआ हउ गावा सबदि वीचारी ॥९॥ हरि जीउ जपी हरि जीउ सालाही विचहु आपु निवारी ॥१०॥ नामु पदारथु गुर ते पाड़िआ अखुट सचे भंडारी ॥११॥ अपणिआ भगता नो आपे तुठा अपणी किरपा करि कल धारी ॥१२॥ तिन साचे नाम की सदा भुख लागी गावनि सबदि वीचारी ॥१३॥ जीउ पिंडु सभु किछु है तिस का आखणु बिखमु बीचारी ॥१४॥ सबदि लगे सेई जन निसतरे भउजलु पारि उतारी ॥१५॥ बिनु हरि साचे को पारि न पावै बूझै को वीचारी ॥१६॥ जो धुरि लिखिआ सोई पाड़िआ मिलि हरि सबदि सवारी ॥१७॥ काड़िआ कंचनु सबदे राती साचै नाड़ि पिआरी ॥१८॥ काड़िआ अमृति रही भरपूरे पाईअै सबदि वीचारी ॥१९॥ जो प्रभु खोजहि सेई पावहि होरि फूटि मूए अह्वकारी ॥२०॥ बादी बिनसहि सेवक सेवहि गुर कै हेति पिआरी ॥२१॥ सो जोगी ततु गिआनु बीचारे हउमै तृसना मारी ॥२२॥ सतिगुरु दाता तिनै पछाता जिस नो कृपा तुमारी ॥२३॥ सतिगुरु न सेवहि माड़िआ लागे डूबि मूए अह्वकारी ॥२४॥ जिचरु अंदरि सासु तिचरु सेवा कीचै जाड़ि मिलीअै राम मुरारी ॥२५॥ अनदिनु जागत रहै दिनु राती अपने पृअ प्रीति पिआरी ॥२६॥ तनु मनु वारी वारि घुमाई अपने गुर विटहु बलिहारी ॥२७॥ माड़िआ मोहु बिनसि जाड़िगा उबरे सबदि वीचारी ॥२८॥ आपि जगाए सेई जागे गुर कै सबदि वीचारी ॥२९॥ नानक सेई मूए जि नामु न चेतहि भगत जीवे वीचारी ॥३०॥४॥१३॥ रामकली महला ३ ॥ नामु खजाना गुर ते पाड़िआ तृपति रहे आघाई ॥१॥ संतहु गुरमुखि

मुकति गति पाई ॥ एकु नामु वसिआ घट अंतरि पूरे की वडिआई ॥१॥ रहाउ ॥ आपे करता आपे भुगता देदा रिजकु सबाई ॥२॥ जो किछु करणा सो करि रहिआ अवरु न करणा जाई ॥३॥ आपे साजे सृसटि उपाए सिरि सिरि धंधे लाई ॥४॥ तिसहि सरेवहु ता सुखु पावहु सतिगुरि मेलि मिलाई ॥५॥ आपणा आपु आपि उपाए अलखु न लखणा जाई ॥६॥ आपे मारि जीवाले आपे तिस नो तिलु न तमाई ॥७॥ इकि दाते इकि मंगते कीते आपे भगति कराई ॥८॥ से वडभागी जिनी एको जाता सचे रहे समाई ॥९॥ आपि सरूपु सिआणा आपे कीमति कहणु न जाई ॥१०॥ आपे दुखु सुखु पाए अंतरि आपे भरमि भुलाई ॥११॥ वडा दाता गुरुमुखि जाता निगुरी अंध फिरै लोकाई ॥१२॥ जिनी चाखिआ तिना सादु आइआ सतिगुरि बूझ बुझाई ॥१३॥ इकिना नावहु आपि भुलाए इकिना गुरुमुखि देडि बुझाई ॥१४॥ सदा सदा सालाहिहु संतहु तिस दी वडी वडिआई ॥१५॥ तिसु बिनु अवरु न कोई राजा करि तपावसु बणत बणाई ॥१६॥ निआउ तिसै का है सद साचा विरले हुकमु मनाई ॥१७॥ तिस नो प्राणी सदा धिआवहु जिनि गुरुमुखि बणत बणाई ॥१८॥ सतिगुर भेटै सो जनु सीझै जिसु हिरदै नामु वसाई ॥१९॥ सचा आपि सदा है साचा बाणी सबदि सुणाई ॥२०॥ नानक सुणि वेखि रहिआ विसमादु मेरा प्रभु रविआ सब थाई ॥२१॥५॥१४॥

रामकली महला ५ असटपदीआ

१९ सतिगुर प्रसादि ॥

किनही कीआ परविरति पसारा ॥ किनही कीआ पूजा बिसथारा ॥ किनही निवल भुडिअंगम साधे ॥ मोहि दीन हरि हरि आराधे ॥१॥ तेरा भरोसा पिआरे ॥ आन न जाना वेसा ॥१॥ रहाउ ॥ किनही गृहु तजि वण खंडि पाइआ ॥ किनही मोनि अउधूतु सदाइआ ॥ कोई कहतउ अन्ननि भगउती ॥ मोहि दीन हरि हरि ओट लीती ॥२॥ किनही कहिआ हउ तीरथ वासी ॥ कोई अन्नु तजि भडिआ उदासी ॥ किनही भवनु सभ धरती करिआ ॥ मोहि दीन हरि हरि दरि परिआ ॥३॥ किनही

कहिआ मै कुलहि वडिआई ॥ किनही कहिआ बाह बहु भाई ॥ कोई कहै मै धनहि पसारा ॥ मोहि
 दीन हरि हरि आधारा ॥४॥ किनही घूघर निरति कराई ॥ किनहू वरत नेम माला पाई ॥ किनही
 तिलकु गोपी चंदन लाडिआ ॥ मोहि दीन हरि हरि हरि धिआडिआ ॥५॥ किनही सिध बहु चेटक
 लाए ॥ किनही भेख बहु थाट बनाए ॥ किनही तंत मंत बहु खेवा ॥ मोहि दीन हरि हरि हरि सेवा
 ॥६॥ कोई चतुरु कहावै पंडित ॥ को खटु करम सहित सिउ मंडित ॥ कोई करै आचार सुकरणी ॥ मोहि
 दीन हरि हरि हरि सरणी ॥७॥ सगले करम धरम जुग सोधे ॥ बिनु नावै इहु मनु न प्रबोधे ॥ कहु
 नानक जउ साधसंगु पाडिआ ॥ बूझी तृसना महा सीतलाडिआ ॥८॥१॥ रामकली महला ५ ॥ इसु
 पानी ते जिनि तू घरिआ ॥ माटी का ले देहुरा करिआ ॥ उकति जोति लै सुरति परीखिआ ॥ मात गरभ
 महि जिनि तू राखिआ ॥१॥ राखनहारु समारि जना ॥ सगले छोडि बीचार मना ॥१॥ रहाउ ॥ जिनि
 दीए तुधु बाप महतारी ॥ जिनि दीए भ्रात पुत हारी ॥ जिनि दीए तुधु बनिता अरु मीता ॥ तिसु ठाकुर
 कउ रखि लेहु चीता ॥२॥ जिनि दीआ तुधु पवनु अमोला ॥ जिनि दीआ तुधु नीरु निरमोला ॥ जिनि
 दीआ तुधु पावकु बलना ॥ तिसु ठाकुर की रहु मन सरना ॥३॥ छतीह अमृत जिनि भोजन दीए ॥
 अंतरि थान ठहरावन कउ कीए ॥ बसुधा दीओ बरतनि बलना ॥ तिसु ठाकुर के चिति रखु चरना
 ॥४॥ पेखन कउ नेत्र सुनन कउ करना ॥ हसत कमावन बासन रसना ॥ चरन चलन कउ सिरु कीनो
 मेरा ॥ मन तिसु ठाकुर के पूजहु पैरा ॥५॥ अपवित्र पवित्र जिनि तू करिआ ॥ सगल जोनि महि तू
 सिरि धरिआ ॥ अब तू सीझु भावै नही सीझै ॥ कारजु सवरै मन प्रभु धिआईजै ॥६॥ ईहा ऊहा एकै
 ओही ॥ जत कत देखीअै तत तत तोही ॥ तिसु सेवत मनि आलसु करै ॥ जिसु विसरिअै इक निमख न
 सरै ॥७॥ हम अपराधी निरगुनीआरे ॥ ना किछु सेवा ना करमारे ॥ गुरु बोहिथु वडभागी मिलिआ
 ॥ नानक दास संगि पाथर तरिआ ॥८॥२॥ रामकली महला ५ ॥ काहू बिहावै रंग रस रूप ॥

काहू बिहावै माडि बाप पूत ॥ काहू बिहावै राज मिलख वापारा ॥ संत बिहावै हरि नाम अधारा ॥१॥ रचना साचु बनी ॥ सभ का एकु धनी ॥१॥ रहाउ ॥ काहू बिहावै बेद अरु बादि ॥ काहू बिहावै रसना सादि ॥ काहू बिहावै लपटि संगि नारी ॥ संत रचे केवल नाम मुरारी ॥२॥ काहू बिहावै खेलत जूआ ॥ काहू बिहावै अमली हूआ ॥ काहू बिहावै पर दरब चोराए ॥ हरि जन बिहावै नाम धिआए ॥३॥ काहू बिहावै जोग तप पूजा ॥ काहू रोग सोग भरमीजा ॥ काहू पवन धार जात बिहाए ॥ संत बिहावै कीरतनु गाए ॥४॥ काहू बिहावै दिनु रैन चालत ॥ काहू बिहावै सो पिडु मालत ॥ काहू बिहावै बाल पड़ावत ॥ संत बिहावै हरि जसु गावत ॥५॥ काहू बिहावै नट नाटिक निरते ॥ काहू बिहावै जीआइह हिरते ॥ काहू बिहावै राज महि डरते ॥ संत बिहावै हरि जसु करते ॥६॥ काहू बिहावै मता मसूरति ॥ काहू बिहावै सेवा जरूरति ॥ काहू बिहावै सोधत जीवत ॥ संत बिहावै हरि रसु पीवत ॥७॥ जितु को लाडिआ तित ही लगाना ॥ ना को मूडु नही को सिआना ॥ करि किरपा जिसु देवै नाउ ॥ नानक ता कै बलि बलि जाउ ॥८॥३॥ रामकली महला ५ ॥ दावा अगनि रहे हरि बूट ॥ मात गरभ संकट ते छूट ॥ जा का नामु सिमरत भउ जाडि ॥ तैसे संत जना राखै हरि राडि ॥१॥ अैसे राखनहार दडिआल ॥ जत कत देखउ तुम प्रतिपाल ॥१॥ रहाउ ॥ जलु पीवत जिउ तिखा मिटंत ॥ धन बिगसै गृहि आवत कंत ॥ लोभी का धनु प्राण अधारु ॥ तिउ हरि जन हरि हरि नाम पिआरु ॥२॥ किरसानी जिउ राखै रखवाला ॥ मात पिता दडिआ जिउ बाला ॥ प्रीतमु देखि प्रीतमु मिलि जाडि ॥ तिउ हरि जन राखै कंठि लाडि ॥३॥ जिउ अंधुले पेखत होडि अन्नद ॥ गूंगा बकत गावै बहु छंद ॥ पिंगुल परबत परते पारि ॥ हरि कै नामि सगल उधारि ॥४॥ जिउ पावक संगि सीत को नास ॥ अैसे प्राछत संतसंगि बिनास ॥ जिउ साबुनि कापर ऊजल होत ॥ नाम जपत सभु भ्रमु भउ खोत ॥५॥ जिउ चकवी सूरज की आस ॥ जिउ चातृक बूंद की पिआस ॥ जिउ कुरंक नाद करन समाने ॥ तिउ

हरि नाम हरि जन मनहि सुखाने ॥६॥ तुमरी कृपा ते लागी प्रीति ॥ दइआल भए ता आए चीति ॥ दइआ धारी तिनि धारणहार ॥ बंधन ते होई छुटकार ॥७॥ सभि थान देखे नैण अलोइ ॥ तिसु बिनु टूजा अवरु न कोइ ॥ भ्रम भै छूटे गुर परसाद ॥ नानक पेखिओ सभु बिसमाद ॥८॥ रामकली महला ५ ॥ जीअ जंत सभि पेखीअहि प्रभ सगल तुमारी धारना ॥१॥ इहु मनु हरि कै नामि उधारना ॥१॥ रहाउ ॥ खिन महि थापि उथापे कुदरति सभि करते के कारना ॥२॥ कामु क्रोधु लोभु झूठु निंदा साधू संगि बिदारना ॥३॥ नामु जपत मनु निरमल होवै सूखे सूखि गुदारना ॥४॥ भगत सरणि जो आवै प्राणी तिसु ईहा ऊहा न हारना ॥५॥ सूख दूख इसु मन की बिरथा तुम ही आगै सारना ॥६॥ तू दाता सभना जीआ का आपन कीआ पालना ॥७॥ अनिक बार कोटि जन ऊपरि नानकु वंजै वारना ॥८॥५॥

रामकली महला ५ असटपदी

१९८ सतिगुर प्रसादि ॥

दरसनु भेटत पाप सभि नासहि हरि सिउ देइ मिलाई ॥१॥ मेरा गुरु परमेसरु सुखदाई ॥ पारब्रहम का नामु दृढ़ाए अंते होइ सखाई ॥१॥ रहाउ ॥ सगल दूख का डेरा भन्ना संत धूरि मुखि लाई ॥२॥ पतित पुनीत कीए खिन भीतरि अगिआनु अंधेरु वंजाई ॥३॥ करण कारण समरथु सुआमी नानक तिसु सरणाई ॥४॥ बंधन तोड़ि चरन कमल दृढ़ाए एक सबदि लिव लाई ॥५॥ अंध कूप बिखिआ ते काढिओ साच सबदि बणि आई ॥६॥ जनम मरण का सहसा चूका बाहुड़ि कतहु न धाई ॥७॥ नाम रसाइणि इहु मनु राता अमृतु पी तृपताई ॥८॥ संतसंगि मिलि कीरतनु गाइआ निहचल वसिआ जाई ॥९॥ पूरै गुरि पूरी मति दीनी हरि बिनु आन न भाई ॥१०॥ नामु निधानु पाइआ वडभागी नानक नरकि न जाई ॥११॥ घाल सिआणप उकति न मेरी पूरै गुरु कमाई ॥१२॥ जप तप संजम सुचि है सोई आपे करे कराई ॥१३॥ पुत्र

कलत्र महा बिखिआ महि गुरि साचै लाडि तराई ॥१४॥ अपने जीअ तै आपि समाले आपि लीए
 लड़ि लाई ॥१५॥ साच धरम का बेड़ा बाँधिआ भवजलु पारि पवाई ॥१६॥ बेसुमार बेअंत सुआमी
 नानक बलि बलि जाई ॥१७॥ अकाल मूरति अजूनी संभउ कलि अंधकार दीपाई ॥१८॥ अंतरजामी
 जीअन का दाता देखत तृपति अघाई ॥१९॥ एकंकारु निरंजनु निरभउ सभ जलि थलि रहिआ समाई
 ॥२०॥ भगति दानु भगता कउ दीना हरि नानकु जाचै माई ॥२१॥१॥६॥ रामकली महला ५ ॥
 सलोकु ॥ सिखहु सबहु पिआरिहो जनम मरन की टेक ॥ मुखु ऊजलु सदा सुखी नानक सिमरत एक ॥१॥
 मनु तनु राता राम पिआरे हरि प्रेम भगति बणि आई संतहु ॥१॥ सतिगुरि खेप निबाही संतहु ॥
 हरि नामु लाहा दास कउ दीआ सगली तृसन उलाही संतहु ॥१॥ रहाउ ॥ खोजत खोजत लालु डिकु
 पाडिआ हरि कीमति कहणु न जाई संतहु ॥२॥ चरन कमल सिउ लागो धिआना साचै दरसि समाई
 संतहु ॥३॥ गुण गावत गावत भए निहाला हरि सिमरत तृपति अघाई संतहु ॥४॥ आतम रामु
 रविआ सभ अंतरि कत आवै कत जाई संतहु ॥५॥ आदि जुगादी है भी होसी सभ जीआ का सुखदाई
 संतहु ॥६॥ आपि बेअंतु अंतु नही पाईअै पूरि रहिआ सभ ठाई संतहु ॥७॥ मीत साजन मालु जोबनु
 सुत हरि नानक बापु मेरी माई संतहु ॥८॥२॥७॥ रामकली महला ५ ॥ मन बच क्रमि राम नामु
 चितारी ॥ घूमन घेरि महा अति बिखड़ी गुरुमुखि नानक पारि उतारी ॥१॥ रहाउ ॥ अंतरि सूखा
 बाहरि सूखा हरि जपि मलन भए दुसटारी ॥१॥ जिस ते लागे तिनहि निवारे प्रभ जीउ अपनी
 किरपा धारी ॥२॥ उधरे संत परे हरि सरनी पचि बिनसे महा अह्वकारी ॥३॥ साधू संगति डिहु
 फलु पाडिआ डिकु केवल नामु अधारी ॥४॥ न कोई सूरु न कोई हीणा सभ प्रगटी जोति तुमारी
 ॥५॥ तुम् समरथ अकथ अगोचर रविआ एकु मुरारी ॥६॥ कीमति कउणु करे तेरी करते प्रभ अंतु
 न पारावारी ॥७॥ नाम दानु नानक वडिआई तेरिआ संत जना रेणारी ॥८॥३॥८॥२२॥

रामकली महला ३ अन्नदु

१९ सतिगुर प्रसादि ॥

अन्नदु भडिआ मेरी माए सतिगुरू मै पाडिआ ॥ सतिगुरू त पाडिआ सहज सेती मनि वजीआ
वाधाईआ ॥ राग रतन परवार परीआ सबद गावण आईआ ॥ सबदो त गावहु हरी केरा मनि
जिनी वसाडिआ ॥ कहै नानकु अन्नदु होआ सतिगुरू मै पाडिआ ॥१॥ ए मन मेरिआ तू सदा रहु हरि
नाले ॥ हरि नालि रहु तू मन्न मेरे दूख सभि विसारणा ॥ अंगीकारु ओहु करे तेरा कारज सभि सवारणा ॥
सभना गला समरथु सुआमी सो किउ मनहु विसारे ॥ कहै नानकु मन्न मेरे सदा रहु हरि नाले ॥२॥
साचे साहिबा किआ नाही घरि तेरै ॥ घरि त तेरै सभु किछु है जिसु देहि सु पावए ॥ सदा सिफति सलाह
तेरी नामु मनि वसावए ॥ नामु जिन कै मनि वसिआ वाजे सबद घनेरे ॥ कहै नानकु सचे साहिब किआ
नाही घरि तेरै ॥३॥ साचा नामु मेरा आधारो ॥ साचु नामु अधारु मेरा जिनि भुखा सभि गवाईआ ॥
करि साँति सुख मनि आइ वसिआ जिनि डिछा सभि पुजाईआ ॥ सदा कुरबाणु कीता गुरू विटहु जिस
दीआ एहि वडिआईआ ॥ कहै नानकु सुणहु संतहु सबदि धरहु पिआरो ॥ साचा नामु मेरा आधारो ॥४॥
वाजे पंच सबद तितु घरि सभागै ॥ घरि सभागै सबद वाजे कला जितु घरि धारीआ ॥ पंच दूत तुधु
वसि कीते कालु कंटकु मारिआ ॥ धुरि करमि पाडिआ तुधु जिन कउ सि नामि हरि कै लागे ॥ कहै
नानकु तह सुखु होआ तितु घरि अनहद वाजे ॥५॥ साची लिवै बिनु देह निमाणी ॥ देह निमाणी लिवै
बाझहु किआ करे वेचारीआ ॥ तुधु बाझु समरथ कोइ नाही कृपा करि बनवारीआ ॥ एस नउ होरु
थाउ नाही सबदि लागि सवारीआ ॥ कहै नानकु लिवै बाझहु किआ करे वेचारीआ ॥६॥ आन्नदु आन्नदु
सभु को कहै आन्नदु गुरू ते जाणिआ ॥ जाणिआ आन्नदु सदा गुर ते कृपा करे पिआरिआ ॥ करि किरपा
किलविख कटे गिआन अंजनु सारिआ ॥ अंदरहु जिन का मोहु तुटा तिन का सबदु सचै सवारिआ ॥ कहै

नानकु एहु अन्नदु है आन्नदु गुर ते जाणिआ ॥७॥ बाबा जिसु तू देहि सोई जनु पावै ॥ पावै त सो जनु
 देहि जिस नो होरि किआ करहि वेचारिआ ॥ इकि भरमि भूले फिरहि दह दिसि इकि नामि लागि
 सवारिआ ॥ गुर परसादी मनु भडिआ निरमलु जिना भाणा भावए ॥ कहै नानकु जिसु देहि पिआरे
 सोई जनु पावए ॥८॥ आवहु संत पिआरिहो अकथ की करह कहाणी ॥ करह कहाणी अकथ केरी
 कितु दुआरै पाईअै ॥ तनु मनु धनु सभु सउपि गुर कउ हुकमि मंनिअै पाईअै ॥ हुकमु मंनिहु गुरु
 केरा गावहु सची बाणी ॥ कहै नानकु सुणहु संतहु कथिहु अकथ कहाणी ॥९॥ ए मन चंचला चतुराई
 किनै न पाइआ ॥ चतुराई न पाइआ किनै तू सुणि मन्न मेरिआ ॥ एह माइआ मोहणी जिनि एतु
 भरमि भुलाइआ ॥ माइआ त मोहणी तिनै कीती जिनि ठगउली पाईआ ॥ कुरबाणु कीता तिसै
 विटहु जिनि मोहु मीठा लाइआ ॥ कहै नानकु मन चंचल चतुराई किनै न पाइआ ॥१०॥ ए मन
 पिआरिआ तू सदा सचु समाले ॥ एहु कुटंबु तू जि देखदा चलै नाही तैरै नाले ॥ साथि तैरै चलै नाही
 तिसु नालि किउ चितु लाईअै ॥ अैसा कंमु मूले न कीचै जितु अंति पछोताईअै ॥ सतिगुरु का उपदेसु
 सुणि तू होवै तैरै नाले ॥ कहै नानकु मन पिआरे तू सदा सचु समाले ॥११॥ अगम अगोचरा तेरा अंतु
 न पाइआ ॥ अंतो न पाइआ किनै तेरा आपणा आपु तू जाणहे ॥ जीअ जंत सभि खेलु तेरा किआ को
 आखि वखाणए ॥ आखहि त वेखहि सभु तूहै जिनि जगतु उपाइआ ॥ कहै नानकु तू सदा अगंमु है तेरा
 अंतु न पाइआ ॥१२॥ सुरि नर मुनि जन अंमृतु खोजदे सु अंमृतु गुर ते पाइआ ॥ पाइआ अंमृतु
 गुरि कृपा कीनी सचा मनि वसाइआ ॥ जीअ जंत सभि तुधु उपाए इकि वेखि परसणि आइआ ॥
 लबु लोभु अह्वकारु चूका सतिगुरु भला भाइआ ॥ कहै नानकु जिस नो आपि तुठा तिनि अंमृतु गुर ते
 पाइआ ॥१३॥ भगता की चाल निराली ॥ चाला निराली भगताह केरी बिखम मारगि चलणा ॥ लबु
 लोभु अह्वकारु तजि तृसना बहुतु नाही बोलणा ॥ खंनिअहु तिखी वालहु निकी एतु मारगि जाणा ॥

गुर परसादी जिनी आपु तजिआ हरि वासना समाणी ॥ कहै नानकु चाल भगता जुगहु जुगु निराली ॥१४॥ जिउ तू चलाइहि तिव चलह सुआमी होरु किआ जाणा गुण तेरे ॥ जिव तू चलाइहि तिवै चलह जिना मारगि पावहे ॥ करि किरपा जिन नामि लाइहि सि हरि हरि सदा धिआवहे ॥ जिस नो कथा सुणाइहि आपणी सि गुरदुआरै सुखु पावहे ॥ कहै नानकु सचे साहिब जिउ भावै तिवै चलावहे ॥१५॥ एहु सोहिला सबदु सुहावा ॥ सबदो सुहावा सदा सोहिला सतिगुरु सुणाइआ ॥ एहु तिन कै मंनि वसिआ जिन धुरहु लिखिआ आइआ ॥ इकि फिरहि घनेरे करहि गला गली किनै न पाइआ ॥ कहै नानकु सबदु सोहिला सतिगुरु सुणाइआ ॥१६॥ पवितु होए से जना जिनी हरि धिआइआ ॥ हरि धिआइआ पवितु होए गुरमुखि जिनी धिआइआ ॥ पवितु माता पिता कुटुंब सहित सिउ पवितु संगति सबईआ ॥ कहदे पवितु सुणदे पवितु से पवितु जिनी मंनि वसाइआ ॥ कहै नानकु से पवितु जिनी गुरमुखि हरि हरि धिआइआ ॥१७॥ करमी सहजु न ऊपजै विणु सहजै सहसा न जाइ ॥ नह जाइ सहसा कितै संजमि रहे करम कमाए ॥ सहसै जीउ मलीणु है कितु संजमि धोता जाए ॥ मन्नु धोवहु सबदि लागहु हरि सिउ रहहु चितु लाइ ॥ कहै नानकु गुर परसादी सहजु उपजै इहु सहसा इव जाइ ॥१८॥ जीअहु मैले बाहरहु निरमल ॥ बाहरहु निरमल जीअहु त मैले तिनी जनमु जूअै हारिआ ॥ एह तिसना वडा रोगु लगा मरणु मनहु विसारिआ ॥ वेदा महि नामु उतमु सो सुणहि नाही फिरहि जिउ बेतालिआ ॥ कहै नानकु जिन सचु तजिआ कूड़े लागे तिनी जनमु जूअै हारिआ ॥१९॥ जीअहु निरमल बाहरहु निरमल ॥ बाहरहु त निरमल जीअहु निरमल सतिगुर ते करणी कमाणी ॥ कूड़ की सोइ पहुचै नाही मनसा सचि समाणी ॥ जनमु रतनु जिनी खटिआ भले से वणजारे ॥ कहै नानकु जिन मन्नु निरमलु सदा रहहि गुर नाले ॥२०॥ जे को सिखु गुरु सेती सनमुखु होवै ॥ होवै त सनमुखु सिखु कोई जीअहु रहै गुर नाले ॥ गुर के चरन हिरदै धिआए अंतर आतमै समाले ॥ आपु छडि सदा

रहै परणै गुर बिनु अवरु न जाणै कोए ॥ कहै नानकु सुणहु संतहु सो सिखु सनमुखु होए ॥२१॥ जे को गुर ते
 वेमुखु होवै बिनु सतिगुर मुकति न पावै ॥ पावै मुकति न होर थै कोई पुछहु बिबेकीआ जाए ॥ अनेक जूनी
 भरमि आवै विणु सतिगुर मुकति न पाए ॥ फिरि मुकति पाए लागि चरणी सतिगुरू सबदु सुणाए ॥
 कहै नानकु वीचारि देखहु विणु सतिगुर मुकति न पाए ॥२२॥ आवहु सिख सतिगुरू के पिआरिहो
 गावहु सची बाणी ॥ बाणी त गावहु गुरू केरी बाणीआ सिरि बाणी ॥ जिन कउ नदरि करमु होवै
 हिरदै तिना समाणी ॥ पीवहु अमृतु सदा रहहु हरि रंगि जपिहु सारिगपाणी ॥ कहै नानकु सदा
 गावहु एह सची बाणी ॥२३॥ सतिगुरू बिना होर कची है बाणी ॥ बाणी त कची सतिगुरू बाझहु होर
 कची बाणी ॥ कहदे कचे सुणदे कचे कची आखि वखाणी ॥ हरि हरि नित करहि रसना कहिआ कछू न
 जाणी ॥ चितु जिन का हिरि लडिआ माडिआ बोलनि पए रवाणी ॥ कहै नानकु सतिगुरू बाझहु होर
 कची बाणी ॥२४॥ गुर का सबदु रतनु है हीरे जितु जड़ाउ ॥ सबदु रतनु जितु मनु लागा एहु होआ
 समाउ ॥ सबद सेती मनु मिलिआ सचै लाडिआ भाउ ॥ आपे हीरा रतनु आपे जिस नो देडि बुझाडि ॥
 कहै नानकु सबदु रतनु है हीरा जितु जड़ाउ ॥२५॥ सिव सकति आपि उपाडि कै करता आपे हुकमु
 वरताए ॥ हुकमु वरताए आपि वेखै गुरमुखि किसै बुझाए ॥ तोड़े बंधन होवै मुक्तु सबदु मनि वसाए ॥
 गुरमुखि जिस नो आपि करे सु होवै एकस सिउ लिव लाए ॥ कहै नानकु आपि करता आपे हुकमु बुझाए
 ॥२६॥ सिमृति सासत्र पुन्न पाप बीचारदे ततै सार न जाणी ॥ ततै सार न जाणी गुरू बाझहु ततै
 सार न जाणी ॥ तिही गुणी संसारु भ्रमि सुता सुतिआ रैणि विहाणी ॥ गुर किरपा ते से जन जागे जिना
 हरि मनि वसिआ बोलहि अमृत बाणी ॥ कहै नानकु सो ततु पाए जिस नो अनदिनु हरि लिव लागै
 जागत रैणि विहाणी ॥२७॥ माता के उदर महि प्रतिपाल करे सो किउ मनहु विसारीअै ॥ मनहु किउ
 विसारीअै एवडु दाता जि अगनि महि आहारु पहुचावए ॥ ओस नो किहु पोहि न सकी जिस नउ आपणी

लिव लावए ॥ आपणी लिव आपे लाए गुरमुखि सदा समालीअै ॥ कहै नानकु एवडु दाता सो किउ
 मनहु विसारीअै ॥२८॥ जैसी अगनि उदर महि तैसी बाहरि माडिआ ॥ माडिआ अगनि सभ डिको
 जेही करतै खेलु रचाडिआ ॥ जा तिसु भाणा ता जंमिआ परवारि भला भाडिआ ॥ लिव छुड़की लगी
 तृसना माडिआ अमरु वरताडिआ ॥ एह माडिआ जितु हरि विसरै मोहु उपजै भाउ दूजा लाडिआ ॥
 कहै नानकु गुर परसादी जिना लिव लागी तिनी विचे माडिआ पाडिआ ॥२९॥ हरि आपि अमुलकु
 है मुलि न पाडिआ जाडि ॥ मुलि न पाडिआ जाडि किसै विटहु रहे लोक विललाडि ॥ अैसा सतिगुरु जे
 मिलै तिस नो सिरु सउपीअै विचहु आपु जाडि ॥ जिस दा जीउ तिसु मिलि रहै हरि वसै मनि आडि ॥
 हरि आपि अमुलकु है भाग तिना के नानका जिन हरि पलै पाडि ॥३०॥ हरि रासि मेरी मनु वणजारा
 ॥ हरि रासि मेरी मनु वणजारा सतिगुर ते रासि जाणी ॥ हरि हरि नित जपिहु जीअहु लाहा खटिहु
 दिहाड़ी ॥ एहु धनु तिना मिलिआ जिन हरि आपे भाणा ॥ कहै नानकु हरि रासि मेरी मनु होआ
 वणजारा ॥३१॥ ए रसना तू अन रसि राचि रही तेरी पिआस न जाडि ॥ पिआस न जाडि होरतु कितै
 जिचरु हरि रसु पलै न पाडि ॥ हरि रसु पाडि पलै पीअै हरि रसु बहुड़ि न तृसना लागै आडि ॥ एहु
 हरि रसु करमी पाईअै सतिगुरु मिलै जिसु आडि ॥ कहै नानकु होरि अन रस सभि वीसरे जा हरि वसै
 मनि आडि ॥३२॥ ए सरीरा मेरिआ हरि तुम महि जोति रखी ता तू जग महि आडिआ ॥ हरि जोति
 रखी तुधु विचि ता तू जग महि आडिआ ॥ हरि आपे माता आपे पिता जिनि जीउ उपाडि जगतु
 दिखाडिआ ॥ गुर परसादी बुझिआ ता चलतु होआ चलतु नदरी आडिआ ॥ कहै नानकु सृसटि का
 मूलु रचिआ जोति रखी ता तू जग महि आडिआ ॥३३॥ मनि चाउ भडिआ प्रभ आगमु सुणिआ ॥
 हरि मंगलु गाउ सखी गृहु मंदरु बणिआ ॥ हरि गाउ मंगलु नित सखीए सोगु दूखु न विआपए ॥
 गुर चरन लागे दिन सभागे आपणा पिरु जापए ॥ अनहत बाणी गुर सबदि जाणी हरि नामु हरि रसु

भोगो ॥ कहै नानकु प्रभु आपि मिलिआ करण कारण जोगो ॥३४॥ ए सरीरा मेरिआ इसु जग महि
 आइ कै किआ तुधु करम कमाइआ ॥ कि करम कमाइआ तुधु सरीरा जा तू जग महि आइआ ॥ जिनि
 हरि तेरा रचनु रचिआ सो हरि मनि न वसाइआ ॥ गुर परसादी हरि मंनि वसिआ पूरबि लिखिआ
 पाइआ ॥ कहै नानकु एहु सरीरु परवाणु होआ जिनि सतिगुर सिउ चितु लाइआ ॥३५॥ ए नेत्रहु
 मेरिहो हरि तुम महि जोति धरी हरि बिनु अवरु न देखहु कोई ॥ हरि बिनु अवरु न देखहु कोई नदरी
 हरि निहालिआ ॥ एहु विसु संसारु तुम देखदे एहु हरि का रूपु है हरि रूपु नदरी आइआ ॥
 गुर परसादी बुझिआ जा वेखा हरि इकु है हरि बिनु अवरु न कोई ॥ कहै नानकु एहि नेत्र अंध से
 सतिगुरि मिलिअै दिब दृसटि होई ॥३६॥ ए स्रवणहु मेरिहो साचै सुनणै नो पठाए ॥ साचै सुनणै नो
 पठाए सरीरि लाए सुणहु सति बाणी ॥ जितु सुणी मनु तनु हरिआ होआ रसना रसि समाणी ॥ सचु
 अलख विडाणी ता की गति कही न जाए ॥ कहै नानकु अमृत नामु सुणहु पवित्र होवहु साचै सुनणै नो
 पठाए ॥३७॥ हरि जीउ गुफा अंदरि रखि कै वाजा पवणु वजाइआ ॥ वजाइआ वाजा पउण
 नउ दुआरे परगटु कीए दसवा गुपतु रखाइआ ॥ गुरदुआरै लाइ भावनी इकना दसवा दुआरु
 दिखाइआ ॥ तह अनेक रूप नाउ नव निधि तिस दा अंतु न जाई पाइआ ॥ कहै नानकु हरि पिआरै
 जीउ गुफा अंदरि रखि कै वाजा पवणु वजाइआ ॥३८॥ एहु साचा सोहिला साचै घरि गावहु ॥
 गावहु त सोहिला घरि साचै जिथै सदा सचु धिआवहे ॥ सचो धिआवहि जा तुधु भावहि गुरमुखि जिना
 बुझावहे ॥ इहु सचु सभना का खसमु है जिसु बखसे सो जनु पावहे ॥ कहै नानकु सचु सोहिला सचै घरि
 गावहे ॥३९॥ अनदु सुणहु वडभागीहो सगल मनोरथ पूरे ॥ पारब्रह्म प्रभु पाइआ उतरे सगल
 विसूरे ॥ दूख रोग संताप उतरे सुणी सची बाणी ॥ संत साजन भए सरसे पूरे गुर ते जाणी ॥ सुणते पुनीत
 कहते पवितु सतिगुरु रहिआ भरपूरे ॥ बिनवन्ति नानकु गुर चरण लागे वाजे अनहद तूरे ॥४०॥१॥

रामकली सदु

१९८ सतिगुर प्रसादि ॥

जगि दाता सोइ भगति वछलु तिहु लोइ जीउ ॥ गुर सबदि समावए अवरु न जाणै कोइ जीउ ॥ अवरो न जाणहि सबदि गुर कै एकु नामु धिआवहे ॥ परसादि नानक गुरू अंगद परम पदवी पावहे ॥ आइआ हकारा चलणवारा हरि राम नामि समाइआ ॥ जगि अमरु अटलु अतोलु ठाकुरु भगति ते हरि पाइआ ॥१॥ हरि भाणा गुर भाइआ गुरु जावै हरि प्रभ पासि जीउ ॥ सतिगुरु करे हरि पहि बेनती मेरी पैज रखहु अरदासि जीउ ॥ पैज राखहु हरि जनह केरी हरि देहु नामु निरंजनो ॥ अंति चलदिआ होइ बेली जमदूत कालु निखंजनो ॥ सतिगुरू की बेनती पाई हरि प्रभि सुणी अरदासि जीउ ॥ हरि धारि किरपा सतिगुरु मिलाइआ धनु धनु कहै साबासि जीउ ॥२॥ मेरे सिख सुणहु पुत भाईहो मेरे हरि भाणा आउ मै पासि जीउ ॥ हरि भाणा गुर भाइआ मेरा हरि प्रभु करे साबासि जीउ ॥ भगतु सतिगुरु पुरखु सोई जिसु हरि प्रभ भाणा भावए ॥ आन्नद अनहद वजहि वाजे हरि आपि गलि मेलावए ॥ तुसी पुत भाई परवारु मेरा मनि वेखहु करि निरजासि जीउ ॥ धुरि लिखिआ परवाणा फिरै नाही गुरु जाइ हरि प्रभ पासि जीउ ॥३॥ सतिगुरि भाणै आपणै बहि परवारु सदाइआ ॥ मत मै पिछै कोई रोवसी सो मै मूलि न भाइआ ॥ मितु पैझै मितु बिगसै जिसु मित की पैज भावए ॥ तुसी वीचारि देखहु पुत भाई हरि सतिगुरू पैनावए ॥ सतिगुरू परतखि होदैं बहि राजु आपि टिकाइआ ॥ सभि सिख बंधप पुत भाई रामदास पैरी पाइआ ॥४॥ अंते सतिगुरु बोलिआ मै पिछै कीरतनु करिअहु निरबाणु जीउ ॥ केसो गोपाल पंडित सदिअहु हरि हरि कथा पढ़हि पुराणु जीउ ॥ हरि कथा पढ़ीअै हरि नामु सुणीअै बेबाणु हरि रंगु गुर भावए ॥ पिंडु पतलि किरिआ दीवा फुल हरि सरि पावए ॥ हरि भाइआ सतिगुरु बोलिआ हरि मिलिआ पुरखु सुजाणु जीउ ॥ रामदास सोढी तिलकु

दीआ गुर सबदु सचु नीसाणु जीउ ॥५॥ सतिगुरु पुरखु जि बोलिआ गुरसिखा मंनि लई रजाडि जीउ ॥ मोहरी पुतु सनमुखु होडिआ रामदासै पैरी पाडि जीउ ॥ सभ पवै पैरी सतिगुरू केरी जिथै गुरू आपु रखिआ ॥ कोई करि बखीली निवै नाही फिरि सतिगुरू आणि निवाडिआ ॥ हरि गुरहि भाणा दीई वडिआई धुरि लिखिआ लेखु रजाडि जीउ ॥ कहै सुंदरु सुणहु संतहु सभु जगतु पैरी पाडि जीउ ॥६॥१॥

रामकली महला ५ छंत १९८ सतिगुर प्रसादि ॥ साजनड़ा मेरा साजनड़ा निकटि खलोडिअड़ा मेरा साजनड़ा ॥ जानीअड़ा हरि जानीअड़ा नैण अलोडिअड़ा हरि जानीअड़ा ॥ नैण अलोडिआ घटि घटि सोडिआ अति अमृत पृअ गूड़ा ॥ नालि होवंडा लहि न सकंदा सुआउ न जाणै मूड़ा ॥ माडिआ मदि माता होछी बाता मिलणु न जाई भरम धड़ा ॥ कहु नानक गुर बिनु नाही सूझै हरि साजनु सभ कै निकटि खड़ा ॥१॥ गोबिंदा मेरे गोबिंदा प्राण अधारा मेरे गोबिंदा ॥ किरपाला मेरे किरपाला दान दातारा मेरे किरपाला ॥ दान दातारा अपर अपारा घट घट अंतरि सोहनिआ ॥ डिक दासी धारी सबल पसारी जीअ जंत लै मोहनिआ ॥ जिस नो राखै सो सचु भाखै गुर का सबदु बीचारा ॥ कहु नानक जो प्रभ कउ भाणा तिस ही कउ प्रभु पिआरा ॥२॥ माणो प्रभ माणो मेरे प्रभ का माणो ॥ जाणो प्रभु जाणो सुआमी सुघड़ु सुजाणो ॥ सुघड़ सुजाना सद परधाना अमृतु हरि का नामा ॥ चाखि अघाणे सारिगपाणे जिन कै भाग मथाना ॥ तिन ही पाडिआ तिनहि धिआडिआ सगल तिसै का माणो ॥ कहु नानक थिरु तखति निवासी सचु तिसै दीबाणो ॥३॥ मंगला हरि मंगला मेरे प्रभ कै सुणीअै मंगला ॥ सोहिलड़ा प्रभ सोहिलड़ा अनहद धुनीअै सोहिलड़ा ॥ अनहद वाजे सबद अगाजे नित नित जिसहि वधाई ॥ सो प्रभु धिआईअै सभु किछु पाईअै मरै न आवै जाई ॥ चूकी पिआसा पूरन आसा गुरमुखि मिलु निरगुनीअै ॥ कहु नानक घरि प्रभ मेरे कै नित नित मंगलु

सुनीअै ॥४॥१॥ रामकली महला ५ ॥ हरि हरि धिआइ मना खिनु न विसारीअै ॥
 राम रामा राम रमा कंठि उर धारीअै ॥ उर धारि हरि हरि पुरखु पूरनु पारब्रह्म निरंजनो ॥
 भै दूर करता पाप हरता दुसह दुख भव खंडनो ॥ जगदीस ईस गोपाल माधो गुण गोविंद वीचारीअै ॥
 बिनवंति नानक मिलि संगि साधू दिनसु रैणि चितारीअै ॥१॥ चरन कमल आधारु जन का आसरा ॥
 मालु मिलख भंडार नामु अन्नत धरा ॥ नामु नरहर निधानु जिन कै रस भोग एक नराइणा ॥ रस रूप
 रंग अन्नत बीठल सासि सासि धिआइणा ॥ किलविख हरणा नाम पुनहचरणा नामु जम की त्रास हरा
 ॥ बिनवंति नानक रासि जन की चरन कमलह आसरा ॥२॥ गुण बेअंत सुआमी तेरे कोइ न जानई
 ॥ देखि चलत दइआल सुणि भगत वखानई ॥ जीअ जंत सभि तुझु धिआवहि पुरखपति परमेसरा ॥
 सरब जाचिक एकु दाता करुणा मै जगदीसरा ॥ साधू संतु सुजाणु सोई जिसहि प्रभ जी मानई ॥
 बिनवंति नानक करहु किरपा सोइ तुझहि पछानई ॥३॥ मोहि निरगुण अनाथु सरणी आइआ ॥
 बलि बलि बलि गुरदेव जिनि नामु दृढ़ाइआ ॥ गुरि नामु दीआ कुसलु थीआ सरब इछा पुन्नीआ
 ॥ जलने बुझाई साँति आई मिले चिरी विछुंनिआ ॥ आन्नद हरख सहज साचे महा मंगल गुण
 गाइआ ॥ बिनवंति नानक नामु प्रभ का गुर पूरे ते पाइआ ॥४॥२॥ रामकली महला ५ ॥
 रुण झुणो सबदु अनाहदु नित उठि गाईअै संतन कै ॥ किलविख सभि दोख बिनासनु हरि नामु जपीअै
 गुर मंतन कै ॥ हरि नामु लीजै अमिउ पीजै रैणि दिनसु अराधीअै ॥ जोग दान अनेक किरिआ लगि
 चरण कमलह साधीअै ॥ भाउ भगति दइआल मोहन दूख सगले परहरै ॥ बिनवंति नानक तरै
 सागरु धिआइ सुआमी नरहरै ॥१॥ सुख सागर गोविंद सिमरणु भगत गावहि गुण तेरे राम ॥
 अनद मंगल गुर चरणी लागे पाए सूख घनेरे राम ॥ सुख निधानु मिलिआ दूख हरिआ कृपा करि
 प्रभि राखिआ ॥ हरि चरण लागा भ्रमु भउ भागा हरि नामु रसना भाखिआ ॥ हरि एकु चितवै प्रभु

एकु गावै हरि एकु दृसटी आइआ ॥ बिनवंति नानक प्रभि करी किरपा पूरा सतिगुरु पाइआ ॥२॥
 मिलि रहीअै प्रभ साध जना मिलि हरि कीरतनु सुनीअै राम ॥ दइआल प्रभू दामोदर माधो अंतु न
 पाईअै गुनीअै राम ॥ दइआल दुख हर सरणि दाता सगल दोख निवारणो ॥ मोह सोग विकार बिखड़े
 जपत नाम उधारणो ॥ सभि जीअ तेरे प्रभू मेरे करि किरपा सभ रेण थीवा ॥ बिनवंति नानक प्रभ
 मइआ कीजै नामु तेरा जपि जीवा ॥३॥ राखि लीए प्रभि भगत जना अपणी चरणी लाए राम ॥
 आठ पहर अपना प्रभु सिमरह एको नामु धिआए राम ॥ धिआइ सो प्रभु तरे भवजल रहे आवण
 जाणा ॥ सदा सुखु कलिआण कीरतनु प्रभ लगा मीठा भाणा ॥ सभ इछ पुन्नी आस पूरी मिले सतिगुरु
 पूरिआ ॥ बिनवंति नानक प्रभि आपि मेले फिरि नाही दूख विसूरिआ ॥४॥३॥ रामकली महला ५
 छंत ॥ सलोकु ॥ चरन कमल सरणागती अनद मंगल गुण गाम ॥ नानक प्रभु आराधीअै बिपति
 निवारण राम ॥१॥ छंतु ॥ प्रभ बिपति निवारणो तिसु बिनु अवरु न कोइ जीउ ॥ सदा सदा हरि
 सिमरीअै जलि थलि महीअलि सोइ जीउ ॥ जलि थलि महीअलि पूरि रहिआ इक निमख मनहु न
 वीसरै ॥ गुर चरन लागे दिन सभागे सरब गुण जगदीसरै ॥ करि सेव सेवक दिनसु रैणी तिसु भावै
 सो होइ जीउ ॥ बलि जाइ नानकु सुखह दाते परगासु मनि तनि होइ जीउ ॥१॥ सलोकु ॥ हरि सिमरत
 मनु तनु सुखी बिनसी दुतीआ सोच ॥ नानक टेक गोपाल की गोविंद संकट मोच ॥१॥ छंतु ॥ भै संकट
 काटे नाराइण दइआल जीउ ॥ हरि गुण आन्नद गाए प्रभ दीना नाथ प्रतिपाल जीउ ॥ प्रतिपाल
 अचुत पुरखु एको तिसहि सिउ रंगु लागा ॥ कर चरन मसतकु मेलि लीने सदा अनदिनु जागा ॥ जीउ
 पिंडु गृहु थानु तिस का तनु जोबनु धनु मालु जीउ ॥ सद सदा बलि जाइ नानकु सरब जीआ
 प्रतिपाल जीउ ॥२॥ सलोकु ॥ रसना उचरै हरि हरे गुण गोविंद वखिआन ॥ नानक पकड़ी टेक एक
 परमेसरु रखै निदान ॥१॥ छंतु ॥ सो सुआमी प्रभु रखको अंचलि ता कै लागु जीउ ॥ भजु साधू संगि

दड़िआल देव मन की मति तिआगु जीउ ॥ इक ओट कीजै जीउ दीजै आस इक धरणीधरै ॥ साधसंगे हरि नाम रंगे संसारु सागरु सभु तरै ॥ जनम मरण बिकार छूटे फिरि न लागै दागु जीउ ॥ बलि जाड़ि नानकु पुरख पूरन थिरु जा का सोहागु जीउ ॥३॥ सलोकु ॥ धरम अरथ अरु काम मोख मुकति पदारथ नाथ ॥ सगल मनोरथ पूरिआ नानक लिखिआ माथ ॥१॥ छंतु ॥ सगल इछ मेरी पुन्नीआ मिलिआ निरंजन राड़ि जीउ ॥ अनदु भड़िआ वडभागीहो गृहि प्रगटे प्रभ आड़ि जीउ ॥ गृहि लाल आए पुरबि कमाए ता की उपमा किआ गणा ॥ बेअंत पूरन सुख सहज दाता कवन रसना गुण भणा ॥ आपे मिलाए गहि कंठि लाए तिसु बिना नही जाड़ि जीउ ॥ बलि जाड़ि नानकु सदा करते सभ महि रहिआ समाड़ि जीउ ॥४॥४॥ रागु रामकली महला ५ ॥ रण झुंझनड़ा गाउ सखी हरि एकु धिआवहु ॥ सतिगुरु तुम सेवि सखी मनि चिंदिअड़ा फलु पावहु ॥

रामकली महला ५ रुती सलोकु

१९८ सतिगुर प्रसादि ॥

करि बंदन प्रभ पारब्रहम बाछउ साधह धूरि ॥ आपु निवारि हरि हरि भजउ नानक प्रभ भरपूरि ॥१॥ किलविख काटण भै हरण सुख सागर हरि राड़ि ॥ दीन दड़िआल दुख भंजनो नानक नीत धिआड़ि ॥२॥ छंतु ॥ जसु गावहु वडभागीहो करि किरपा भगवंत जीउ ॥ रुती माह मूरत घड़ी गुण उचरत सोभावंत जीउ ॥ गुण रंगि राते धंनि ते जन जिनी इक मनि धिआड़िआ ॥ सफल जनमु भड़िआ तिन का जिनी सो प्रभु पाड़िआ ॥ पुन्न दान न तुलि किरिआ हरि सरब पापा ह्यत जीउ ॥ बिनवंति नानक सिमरि जीवा जनम मरण रह्यत जीउ ॥१॥ सलोक ॥ उदमु अगमु अगोचरो चरन कमल नमसकार ॥ कथनी सा तुधु भावसी नानक नाम अधार ॥१॥ संत सरणि साजन परहु सुआमी सिमरि अन्नत ॥ सूके ते हरिआ थीआ नानक जपि भगवंत ॥२॥ छंतु ॥ रुति सरस बसंत माह चेतु वैसाख सुख मासु जीउ ॥ हरि जीउ नाहु मिलिआ मउलिआ मनु तनु सासु जीउ ॥ घरि नाहु निहचलु अनदु सखीए

चरन कमल प्रफुलिआ ॥ सुंदरु सुघडु सुजाणु बेता गुण गोविंद अमुलिआ ॥ वडभागि पाइआ दुखु
 गवाइआ भई पूरन आस जीउ ॥ बिनवंति नानक सरणि तेरी मिटी जम की त्रास जीउ ॥२॥ सलोक ॥
 साधसंगति बिनु भ्रमि मुई करती करम अनेक ॥ कोमल बंधन बाधीआ नानक करमहि लेख ॥१॥ जो
 भाणे से मेलिआ विछोड़े भी आपि ॥ नानक प्रभ सरणागती जा का वड परतापु ॥२॥ छंतु ॥ ग्रीखम
 रुति अति गाखड़ी जेठ अखाड़ै घाम जीउ ॥ प्रेम बिछोहु दुहागणी दृसटि न करी राम जीउ ॥ नह
 दृसटि आवै मरत हावै महा गारबि मुठीआ ॥ जल बाझु मछुली तड़फड़ावै संगि माइआ रुठीआ ॥
 करि पाप जोनी भै भीत होई देइ सासन जाम जीउ ॥ बिनवंति नानक ओट तेरी राखु पूरन काम जीउ
 ॥३॥ सलोक ॥ सरधा लागी संगि प्रीतमै डिकु तिलु रहणु न जाइ ॥ मन तन अंतरि रवि रहे नानक
 सहजि सुभाइ ॥१॥ करु गहि लीनी साजनहि जनम जनम के मीत ॥ चरनह दासी करि लई नानक
 प्रभ हित चीत ॥२॥ छंतु ॥ रुति बरसु सुहेलीआ सावण भादवे आन्नद जीउ ॥ घण उनवि वुठे जल
 थल पूरिआ मकरंद जीउ ॥ प्रभु पूरि रहिआ सरब ठाई हरि नाम नव निधि गृह भरे ॥ सिमरि
 सुआमी अंतरजामी कुल समूहा सभि तरे ॥ पृअ रंगि जागे नह छिद्र लागे कृपालु सद बखसिंदु जीउ
 ॥ बिनवंति नानक हरि कंतु पाइआ सदा मनि भावंदु जीउ ॥४॥ सलोक ॥ आस पिआसी मै फिरउ कब
 पेखउ गोपाल ॥ है कोई साजनु संत जनु नानक प्रभ मेलणहार ॥१॥ बिनु मिलबे साँति न ऊपजै तिलु
 पलु रहणु न जाइ ॥ हरि साधह सरणागती नानक आस पुजाइ ॥२॥ छंतु ॥ रुति सरद अडंबरो
 असू कतके हरि पिआस जीउ ॥ खोजंती दरसनु फिरत कब मिलीऔ गुणतास जीउ ॥ बिनु कंत पिआरे
 नह सूख सारे हार कंडण ध्रिगु बना ॥ सुंदरि सुजाणि चतुरि बेती सास बिनु जैसे तना ॥ ईत उत
 दह दिस अलोकन मनि मिलन की प्रभ पिआस जीउ ॥ बिनवंति नानक धारि किरपा मेलहु प्रभ
 गुणतास जीउ ॥५॥ सलोक ॥ जलणि बुझी सीतल भए मनि तनि उपजी साँति ॥ नानक प्रभ पूरन

मिले दुतीआ बिनसी भ्राँति ॥१॥ साध पठाए आपि हरि हम तुम ते नाही दूरि ॥ नानक भ्रम भै
 मिटि गए रमण राम भरपूरि ॥२॥ छंतु ॥ रुति सिसीअर सीतल हरि प्रगटे मंघर पोहि जीउ ॥
 जलनि बुझी दरसु पाड़िआ बिनसे माड़िआ धोह जीउ ॥ सभि काम पूरे मिलि हजूरे हरि चरण सेवकि
 सेविआ ॥ हार डोर सीगार सभि रस गुण गाउ अलख अभेविआ ॥ भाउ भगति गोविंद बाँछत जमु न
 साकै जोहि जीउ ॥ बिनवंति नानक प्रभि आपि मेली तह न प्रेम बिछोह जीउ ॥६॥ सलोक ॥ हरि धनु
 पाड़िआ सोहागणी डोलत नाही चीत ॥ संत संजोगी नानका गृहि प्रगटे प्रभ मीत ॥१॥ नाद बिनोद
 अन्नद कोड पृअ प्रीतम संगि बने ॥ मन बाँछत फल पाड़िआ हरि नानक नाम भने ॥२॥ छंतु ॥ हिमकर
 रुति मनि भावती माघु फगणु गुणवंत जीउ ॥ सखी सहेली गाउ मंगलो गृहि आए हरि कंत जीउ ॥
 गृहि लाल आए मनि धिआए सेज सुंदरि सोहीआ ॥ वणु तृणु तृभवण भए हरिआ देखि दरसन
 मोहीआ ॥ मिले सुआमी इछ पुन्नी मनि जपिआ निरमल मंत जीउ ॥ बिनवंति नानक नित करहु
 रलीआ हरि मिले स्त्रीधर कंत जीउ ॥७॥ सलोक ॥ संत सहाई जीअ के भवजल तारणहार ॥ सभ ते
 ऊचे जाणीअहि नानक नाम पिआर ॥१॥ जिन जानिआ सेई तरे से सूर से बीर ॥ नानक तिन
 बलिहारणै हरि जपि उत्तरे तीर ॥२॥ छंतु ॥ चरण बिराजित सभ ऊपरे मिटिआ सगल कलेसु जीउ ॥
 आवण जावण दुख हरे हरि भगति कीआ परवेसु जीउ ॥ हरि रंगि राते सहजि माते तिलु न मन ते
 बीसरै ॥ तजि आपु सरणी परे चरनी सरब गुण जगदीसरै ॥ गोविंद गुण निधि श्रीरंग सुआमी
 आदि कउ आदेसु जीउ ॥ बिनवंति नानक मड़िआ धारहु जुगु जुगो इक वेसु जीउ ॥८॥१॥६॥८॥

रामकली महला १ देखणी ओअंकारु

१९९ सतिगुर प्रसादि ॥

ओअंकारि ब्रहमा उतपति ॥ ओअंकारु कीआ जिनि चिति ॥ ओअंकारि सैल जुग भए ॥ ओअंकारि बेद

निरमए ॥ ओअंकारि सबदि उधरे ॥ ओअंकारि गुरमुखि तरे ॥ ओनम अखर सुणहु बीचारु ॥ ओनम
 अखरु तृभवण सारु ॥१॥ सुणि पाडे किआ लिखहु जंजाला ॥ लिखु राम नाम गुरमुखि गोपाला ॥१॥
 रहाउ ॥ ससै सभु जगु सहजि उपाडिआ तीनि भवन इक जोती ॥ गुरमुखि वसतु परापति होवै चुणि लै
 माणक मोती ॥ समझै सूझै पड़ि पड़ि बूझै अंति निरंतरि साचा ॥ गुरमुखि देखै साचु समाले बिनु साचे
 जगु काचा ॥२॥ धधै धरमु धरे धरमा पुरि गुणकारी मनु धीरा ॥ धधै धूलि पड़ै मुखि मसतकि कंचन भए
 मनूरा ॥ धनु धरणीधरु आपि अजोनी तोलि बोलि सचु पूरा ॥ करते की मिति करता जाणै कै जाणै गुरु
 सूरु ॥३॥ डिआनु गवाडिआ दूजा भाडिआ गरबि गले बिखु खाडिआ ॥ गुर रसु गीत बाद नही भावै
 सुणीअै गहिर गंभीरु गवाडिआ ॥ गुरि सचु कहिआ अंमृतु लहिआ मनि तनि साचु सुखाडिआ ॥
 आपे गुरमुखि आपे देवै आपे अंमृतु पीआडिआ ॥४॥ एको एकु कहै सभु कोई हउमै गरबु विआपै ॥
 अंतरि बाहरि एकु पछाणै इउ घरु महलु सिजापै ॥ प्रभु नेडै हरि दूरि न जाणहु एको सृसटि सबाई
 ॥ एकंकारु अवरु नही दूजा नानक एकु समाई ॥५॥ इसु करते कउ किउ गहि राखउ अफरिओ
 तुलिओ न जाई ॥ माडिआ के देवाने प्राणी झूठि ठगउरी पाई ॥ लबि लोभि मुहताजि विगूते इब
 तब फिरि पछुताई ॥ एकु सरेवै ता गति मिति पावै आवणु जाणु रहाई ॥६॥ एकु अचारु रंगु
 डिकु रूपु ॥ पउण पाणी अगनी असरूपु ॥ एको भवरु भवै तिहु लोडि ॥ एको बूझै सूझै पति होडि ॥
 गिआनु धिआनु ले समसरि रहै ॥ गुरमुखि एकु विरला को लहै ॥ जिस नो देडि किरपा ते सुखु
 पाए ॥ गुरु दुआरै आखि सुणाए ॥७॥ ऊरम धूरम जोति उजाला ॥ तीनि भवण महि गुर गोपाला ॥
 ऊगविआ असरूपु दिखावै ॥ करि किरपा अपुनै घरि आवै ॥ ऊनवि बरसै नीझर धारा ॥
 ऊतम सबदि सवारणहारा ॥ इसु एके का जाणै भेउ ॥ आपे करता आपे देउ ॥८॥ उगवै सूरु
 असुर संघारै ॥ ऊचउ देखि सबदि बीचारै ॥ ऊपरि आदि अंति तिहु लोडि ॥ आपे करै कथै सुणै

सोडि ॥ ओहु बिधाता मनु तनु देडि ॥ ओहु बिधाता मनि मुखि सोडि ॥ प्रभु जगजीवनु अवरु न कोडि ॥
 नानक नामि रते पति होडि ॥६॥ राजन राम रवै हितकारि ॥ रण महि लूझै मनूआ मारि ॥ राति
 दिन्नति रहै रंगि राता ॥ तीनि भवन जुग चारे जाता ॥ जिनि जाता सो तिस ही जेहा ॥ अति निरमाडिलु
 सीझसि देहा ॥ रहसी रामु रिदै डिक भाडि ॥ अंतरि सबदु साचि लिव लाडि ॥१०॥ रोसु न कीजै
 अंमृतु पीजै रहणु नही संसारे ॥ राजे राडि रंक नही रहणा आडि जाडि जुग चारे ॥ रहण कहण ते
 रहै न कोई किसु पहि करउ बिन्नती ॥ एकु सबदु राम नाम निरोधरु गुरु देवै पति मती ॥११॥ लाज
 मरंती मरि गई घूघटु खोलि चली ॥ सासु दिवानी बावरी सिर ते संक टली ॥ प्रेमि बुलाई रली सिउ
 मन महि सबदु अन्नदु ॥ लालि रती लाली भई गुरुमुखि भई निचिंदु ॥१२॥ लाहा नामु रतनु जपि
 सारु ॥ लबु लोभु बुरा अहंकारु ॥ लाड़ी चाड़ी लाडितबारु ॥ मनमुखु अंधा मुग्धु गवारु ॥ लाहे
 कारण आडिआ जगि ॥ होडि मजूरु गडिआ ठगाडि ठगि ॥ लाहा नामु पूंजी वेसाहु ॥ नानक सची
 पति सचा पातिसाहु ॥१३॥ आडि विगूता जगु जम पंथु ॥ आई न मेटण को समरथु ॥ आथि सैल
 नीच घरि होडि ॥ आथि देखि निवै जिसु दोडि ॥ आथि होडि ता मुग्धु सिआना ॥ भगति बिहूना जगु
 बउराना ॥ सभ महि वरतै एको सोडि ॥ जिस नो किरपा करे तिसु परगटु होडि ॥१४॥ जुगि जुगि थापि
 सदा निरवैरु ॥ जनमि मरणि नही धंधा धैरु ॥ जो दीसै सो आपे आपि ॥ आपि उपाडि आपे घट थापि ॥
 आपि अगोचरु धंधै लोई ॥ जोग जुगति जगजीवनु सोई ॥ करि आचारु सचु सुखु होई ॥ नाम विहूणा मुकति
 किव होई ॥१५॥ विणु नावै वेरोधु सरीर ॥ किउ न मिलहि काटहि मन पीर ॥ वाट वटाऊ आवै
 जाडि ॥ किआ ले आडिआ किआ पलै पाडि ॥ विणु नावै तोटा सभ थाडि ॥ लाहा मिलै जा देडि बुझाडि
 ॥ वणजु वापारु वणजै वापारी ॥ विणु नावै कैसी पति सारी ॥१६॥ गुण वीचारे गिआनी सोडि ॥
 गुण महि गिआनु परापति होडि ॥ गुणदाता विरला संसारि ॥ साची करणी गुर वीचारि ॥ अगम

ਅਗੋਚਰੁ ਕੀਮਤਿ ਨਹੀ ਪਾਇ ॥ ਤਾ ਮਿਲੀਐ ਜਾ ਲਏ ਮਿਲਾਇ ॥ ਗੁਣਵੰਤੀ ਗੁਣ ਸਾਰੇ ਨੀਤ ॥ ਨਾਨਕ
 ਗੁਰਮਤਿ ਮਿਲੀਐ ਮੀਤ ॥੧੭॥ ਕਾਮੁ ਕ੍ਰੋਧੁ ਕਾਇਆ ਕਭ ਗਲੈ ॥ ਜਿਉ ਕੰਚਨ ਸੋਹਾਗਾ ਠਾਲੈ ॥ ਕਸਿ ਕਸਵਟੀ
 ਸਹੈ ਸੁ ਤਾਉ ॥ ਨਦਰਿ ਸਰਾਫ ਵੰਨੀ ਸਚਝਾਉ ॥ ਜਗਤੁ ਪਸੂ ਅਹੁ ਕਾਲੁ ਕਸਾਇ ॥ ਕਰਿ ਕਰੈ ਕਰਣੀ ਕਰਿ
 ਪਾਇ ॥ ਜਿਨਿ ਕੀਤੀ ਤਿਨਿ ਕੀਮਤਿ ਪਾਇ ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਇ ॥੧੮॥ ਖੋਜਤ ਖੋਜਤ
 ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥ ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ
 ॥ ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਅਸਥਿਰੁ ਚੀਤੁ ਮਰਨਿ ਮਨੁ
 ਮਾਨਿਆ ॥ ਗੁਰ ਕ੍ਰਿਪਾ ਤੇ ਨਾਮੁ ਪਛਾਨਿਆ ॥੧੯॥ ਗਗਨ ਗੰਧੀਰੁ ਗਗਨਨਤਰਿ ਵਾਸੁ ॥ ਗੁਣ ਗਾਵੈ ਸੁਖ
 ਸਹਜਿ ਨਿਵਾਸੁ ॥ ਗਇਆ ਨ ਆਵੈ ਆਇ ਨ ਜਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥ ਗਗਨੁ ਅਗੰਮੁ ਅਨਾਥੁ
 ਅਜੋਨੀ ॥ ਅਸਥਿਰੁ ਚੀਤੁ ਸਮਾਧਿ ਸਗੋਨੀ ॥ ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਗੁਰਮਤਿ ਸਾਰੁ ਹੋਰ ਨਾਮ
 ਬਿਹਨੀ ॥੨੦॥ ਘਰ ਫਿਰਿ ਥਾਕੀ ਬਹੁਤੇਰੇ ॥ ਜਾਤਿ ਅਸੰਖ ਅੰਤ ਨਹੀ ਮੇਰੇ ॥ ਕੇਤੇ ਮਾਤ ਪਿਤਾ ਸੁਤ ਧੀਆ
 ॥ ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੇਤੀ ਨਾਰਿ ਵਰੁ ਏਕੁ ਸਮਾਲਿ ॥ ਗੁਰਮੁਖਿ ਮਰਣੁ
 ਜੀਵਣੁ ਪ੍ਰਭ ਨਾਲਿ ॥ ਦਹ ਦਿਸ ਫੁਟਿ ਘਰੈ ਮਹਿ ਪਾਇਆ ॥ ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥
 ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਗੁਰਮੁਖਿ ਤੋਲਿ ਤੋਲਾਵੈ ਤੋਲੈ ॥ ਗੁਰਮੁਖਿ ਆਵੈ ਜਾਇ ਨਿਸੰਗੁ ॥ ਪਰਹਰਿ ਮੈਲੁ
 ਜਲਾਇ ਕਲਮਕੁ ॥ ਗੁਰਮੁਖਿ ਨਾਦੁ ਬੇਦੁ ਬੀਚਾਰੁ ॥ ਗੁਰਮੁਖਿ ਮਜਨੁ ਚਜੁ ਅਚਾਰੁ ॥ ਗੁਰਮੁਖਿ ਸਬਦੁ ਅੰਮ੍ਰਿਤੁ ਹੈ
 ਸਾਰੁ ॥ ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥ ਚੰਚਲੁ ਚੀਤੁ ਨ ਰਹੈ ਠਾਇ ॥ ਚੋਰੀ ਮਿਰਗੁ ਅੰਗੂਰੀ ਖਾਇ
 ॥ ਚਰਨ ਕਮਲ ਉਰ ਧਾਰੇ ਚੀਤ ॥ ਚਿਰੁ ਜੀਵਨੁ ਚੇਤਨੁ ਨਿਤ ਨੀਤ ॥ ਚਿੰਤਤ ਹੀ ਦੀਸੈ ਸਭੁ ਕੋਇ ॥ ਚੇਤਹਿ ਏਕੁ
 ਤਹੀ ਸੁਖੁ ਹੋਇ ॥ ਚਿਤਿ ਵਸੈ ਰਾਚੈ ਹਰਿ ਨਾਇ ॥ ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥ ਛੀਜੈ ਦੇਹ
 ਖੁਲੈ ਝਿਕ ਗੰਢਿ ॥ ਛੇਆ ਨਿਤ ਦੇਖਹੁ ਜਗਿ ਛਾਇ ॥ ਧੂਪ ਛਾਵ ਜੇ ਸਮ ਕਰਿ ਜਾਐ ॥ ਬੰਧਨ ਕਾਟਿ ਮੁਕਤਿ
 ਘਰਿ ਆਐ ॥ ਛਾਇਆ ਛੂਠੀ ਜਗਤੁ ਭੁਲਾਨਾ ॥ ਲਿਖਿਆ ਕਿਰਤੁ ਧੁਰੇ ਪਰਵਾਨਾ ॥ ਛੀਜੈ ਜੋਬਨੁ ਜਰੂਆ

सिरि कालु ॥ काडिआ छीजै भई सिबालु ॥२४॥ जापै आपि प्रभू तिहु लोडि ॥ जुगि जुगि दाता अवरु
 न कोडि ॥ जिउ भावै तिउ राखहि राखु ॥ जसु जाचउ देवै पति साखु ॥ जागतु जागि रहा तुधु भावा ॥
 जा तू मेलहि ता तुझै समावा ॥ जै जै कारु जपउ जगदीस ॥ गुरमति मिलीअै बीस इकीस ॥२५॥ झखि
 बोलणु किआ जग सिउ वादु ॥ झूरि मरै देखै परमादु ॥ जनमि मूए नही जीवण आसा ॥ आडि चले भए
 आस निरासा ॥ झुरि झुरि झखि माटी रलि जाडि ॥ कालु न चाँपै हरि गुण गाडि ॥ पाई नव निधि हरि कै
 नाडि ॥ आपे देवै सहजि सुभाडि ॥२६॥ जिआनो बोलै आपे बूझै ॥ आपे समझै आपे सूझै ॥ गुर का कहिआ
 अंकि समावै ॥ निरमल सूचे साचो भावै ॥ गुरु सागरु रतनी नही तोट ॥ लाल पदारथ साचु अखोट ॥
 गुरि कहिआ सा कार कमावहु ॥ गुर की करणी काहे धावहु ॥ नानक गुरमति साचि समावहु ॥२७॥
 टूटै नेहु कि बोलहि सही ॥ टूटै बाह दुहू दिस गही ॥ टूटि परीति गई बुर बोलि ॥ दुरमति परहरि
 छाडी ढोलि ॥ टूटै गंठि पड़ै वीचारि ॥ गुर सबदी घरि कारजु सारि ॥ लाहा साचु न आवै तोटा ॥
 तृभवण ठाकुरु प्रीतमु मोटा ॥२८॥ ठाकहु मनूआ राखहु ठाडि ॥ ठहकि मुई अवगुणि पछुताडि ॥
 ठाकुरु एकु सबाई नारि ॥ बहुते वेस करे कूड़िआरि ॥ पर घरि जाती ठाकि रहाई ॥ महलि बुलाई
 ठाक न पाई ॥ सबदि सवारी साचि पिआरी ॥ साई सोहागणि ठाकुरि धारी ॥२९॥ डोलत डोलत
 हे सखी फाटे चीर सीगार ॥ डाहपणि तनि सुखु नही बिनु डर बिणठी डार ॥ डरपि मुई घरि आपणै
 डीठी कंति सुजाणि ॥ डरु राखिआ गुरि आपणै निरभउ नामु वखाणि ॥ डूगरि वासु तिखा घणी जब
 देखा नही दूरि ॥ तिखा निवारी सबदु मंनि अमृतु पीआ भरपूरि ॥ देहि देहि आखै सभु कोई जै भावै
 तै देडि ॥ गुरु दुआरै देवसी तिखा निवारै सोडि ॥३०॥ ढंढोलत ढूढत हउ फिरी ढहि ढहि पवनि
 करारि ॥ भारे ढहते ढहि पए हउले निकसे पारि ॥ अमर अजाची हरि मिले तिन कै हउ बलि जाउ ॥
 तिन की धूड़ि अघुलीअै संगति मेलि मिलाउ ॥ मनु दीआ गुरि आपणै पाडिआ निरमल नाउ ॥

जिनि नामु दीआ तिसु सेवसा तिसु बलिहारै जाउ ॥ जो उसारे सो ढाहसी तिसु बिनु अवरु न कोइ ॥
 गुर परसादी तिसु संम्ला ता तनि दूखु न होइ ॥३१॥ णा को मेरा किसु गही णा को होआ न होगु ॥
 आवणि जाणि विगुचीअै दुबिधा विआपै रोगु ॥ णाम विहूणे आदमी कलर कंध गिरंति ॥ विणु नावै
 किउ छूटीअै जाइ रसातलि अंति ॥ गणत गणावै अखरी अगणतु साचा सोइ ॥ अगिआनी मतिहीणु
 है गुर बिनु गिआनु न होइ ॥ तूटी तंतु रबाब की वाजै नही विजोगि ॥ विछुड़िआ मेलै प्रभू नानक
 करि संजोग ॥३२॥ तरवरु काइआ पंखि मनु तरवरि पंखी पंच ॥ ततु चुगहि मिलि एकसे तिन कउ
 फास न रंच ॥ उडहि त बेगुल बेगुले ताकहि चोग घणी ॥ पंख तुटे फाही पड़ी अवगुणि भीड़ बणी ॥
 बिनु साचे किउ छूटीअै हरि गुण करमि मणी ॥ आपि छडाए छूटीअै वडा आपि धणी ॥ गुर परसादी
 छूटीअै किरपा आपि करेइ ॥ अपणै हाथि वडाईआ जै भावै तै देइ ॥३३॥ थर थर कंपै जीअड़ा थान
 विहूणा होइ ॥ थानि मानि सचु एकु है काजु न फीटै कोइ ॥ थिरु नाराइणु थिरु गुरु थिरु साचा बीचारु ॥
 सुरि नर नाथह नाथु तू निधारा आधारु ॥ सरबे थान थन्नतरी तू दाता दातारु ॥ जह देखा तह एकु
 तू अंतु न पारावारु ॥ थान थन्नतरि रवि रहिआ गुर सबदी वीचारि ॥ अणमंगिआ दानु देवसी वडा
 अगम अपारु ॥३४॥ दइआ दानु दइआलु तू करि करि देखणहारु ॥ दइआ करहि प्रभ मेलि
 लैहि खिन महि ढाहि उसारि ॥ दाना तू बीना तुही दाना कै सिरि दानु ॥ दालद भंजन दुख दलण
 गुरमुखि गिआनु धिआनु ॥३५॥ धनि गइअै बहि झूरीअै धन महि चीतु गवार ॥ धनु विरली
 सचु संचिआ निरमलु नामु पिआरि ॥ धनु गइआ ता जाण देहि जे राचहि रंगि एक ॥ मनु दीजै
 सिरु सउपीअै भी करते की टेक ॥ धंधा धावत रहि गए मन महि सबदु अन्नदु ॥ दुरजन ते साजन
 भए भेटे गुर गोविंद ॥ बनु बनु फिरती दूढती बसतु रही घरि बारि ॥ सतिगुरि मेली मिलि रही
 जनम मरण दुखु निवारि ॥३६॥ नाना करत न छूटीअै विणु गुण जम पुरि जाहि ॥ ना तिसु एहु

न ओहु है अवगुणि फिरि पछुताहि ॥ ना तिसु गिआनु न धिआनु है ना तिसु धरमु धिआनु ॥ विणु नावै
 निरभउ कहा किआ जाणा अभिमानु ॥ थाकि रही किव अपड़ा हाथ नही ना पारु ॥ ना साजन से रंगुले
 किसु पहि करी पुकार ॥ नानक पृउ पृउ जे करी मेले मेलणहारु ॥ जिनि विछोड़ी सो मेलसी गुर कै
 हेति अपारि ॥३७॥ पापु बुरा पापी कउ पिआरा ॥ पापि लदे पापे पासारा ॥ परहरि पापु पछाणै
 आपु ॥ ना तिसु सोगु विजोगु संतापु ॥ नरकि पड़ंतउ किउ रहै किउ बंचै जमकालु ॥ किउ आवण जाणा
 वीसरै झूठु बुरा खै कालु ॥ मनु जंजाली वेड़िआ भी जंजाला माहि ॥ विणु नावै किउ छूटीअै पापे पचहि
 पचाहि ॥३८॥ फिरि फिरि फाही फासै कऊआ ॥ फिरि पछुताना अब किआ हूआ ॥ फाथा चोग चुगै नही
 बूझै ॥ सतगुरु मिलै त आखी सूझै ॥ जिउ मछुली फाथी जम जालि ॥ विणु गुर दाते मुकति न भालि ॥ फिरि
 फिरि आवै फिरि फिरि जाइ ॥ इक रंगि रचै रहै लिव लाइ ॥ इव छूटै फिरि फास न पाइ ॥३९॥
 बीरा बीरा करि रही बीर भए बैराइ ॥ बीर चले घरि आपणै बहिण बिरहि जलि जाइ ॥ बाबुल कै
 घरि बेटड़ी बाली बालै नेहि ॥ जे लोड़हि वरु कामणी सतिगुरु सेवहि तेहि ॥ बिरलो गिआनी बूझणउ
 सतिगुरु साचि मिलेइ ॥ ठाकुर हाथि वडाईआ जै भावै तै देइ ॥ बाणी बिरलउ बीचारसी जे को
 गुरमुखि होइ ॥ इह बाणी महा पुरख की निज घरि वासा होइ ॥४०॥ भनि भनि घड़ीअै घड़ि घड़ि
 भजै ढाहि उसारै उसरे ढाहै ॥ सर भरि सोखै भी भरि पोखै समरथ वेपरवाहै ॥ भरमि भुलाने भए
 दिवाने विणु भागा किआ पाईअै ॥ गुरमुखि गिआनु डोरी प्रभि पकड़ी जिन खिंचै तिन जाईअै ॥
 हरि गुण गाइ सदा रंगि राते बहुड़ि न पछोताईअै ॥ भभै भालहि गुरमुखि बूझहि ता निज घरि वासा
 पाईअै ॥ भभै भउजलु मारगु विखड़ा आस निरासा तरीअै ॥ गुर परसादी आपो चीनै जीवतिआ
 इव मरीअै ॥४१॥ माइआ माइआ करि मुए माइआ किसै न साथि ॥ ह्यसु चलै उठि डुमणो
 माइआ भूली आथि ॥ मनु झूठा जमि जोहिआ अवगुण चलहि नालि ॥ मन महि मनु उलटो मरै

जे गुण होवहि नालि ॥ मेरी मेरी करि मुए विणु नावै दुखु भालि ॥ गड़ मंदर महला कहा जिउ बाजी
 दीबाणु ॥ नानक सचे नाम विणु झूठा आवण जाणु ॥ आपे चतुरु सरूपु है आपे जाणु सुजाणु ॥४२॥
 जो आवहि से जाहि फुनि आडि गए पछुताहि ॥ लख चउरासीह मेदनी घटै न वधै उताहि ॥ से जन
 उबरे जिन हरि भाडिआ ॥ धंधा मुआ विगूती माडिआ ॥ जो दीसै सो चालसी किस कउ मीतु करेउ ॥
 जीउ समपउ आपणा तनु मनु आगै देउ ॥ असथिरु करता तू धणी तिस ही की मै ओट ॥ गुण की मारी
 हउ मुई सबदि रती मनि चोट ॥४३॥ राणा राउ न को रहै रंगु न तुंगु फकीरु ॥ वारी आपो आपणी
 कोडि न बंधै धीर ॥ राहु बुरा भीहावला सर डूगर असगाह ॥ मै तनि अवगण झुरि मुई विणु गुण
 किउ घरि जाह ॥ गुणीआ गुण ले प्रभ मिले किउ तिन मिलउ पिआरि ॥ तिन ही जैसी थी रहाँ जपि
 जपि रिदै मुरारि ॥ अवगुणी भरपूर है गुण भी वसहि नालि ॥ विणु सतगुर गुण न जापनी जिचरु
 सबदि न करे बीचारु ॥४४॥ लसकरीआ घर संमले आए वजहु लिखाडि ॥ कार कमावहि सिरि धणी
 लाहा पलै पाडि ॥ लबु लोभु बुरिआईआ छोडे मनहु विसारि ॥ गड़ि दोही पातिसाह की कदे न आवै
 हारि ॥ चाकरु कहीअै खसम का सउहे उतर देडि ॥ वजहु गवाए आपणा तखति न बैसहि सेडि ॥
 प्रीतम हथि वडिआईआ जै भावै तै देडि ॥ आपि करे किसु आखीअै अवरु न कोडि करेडि ॥४५॥
 बीजउ सूझै को नही बहै दुलीचा पाडि ॥ नरक निवारणु नरह नरु साचउ साचै नाडि ॥ वणु तृण दूढत
 फिरि रही मन महि करउ बीचारु ॥ लाल रतन बहु माणकी सतिगुर हाथि भंडारु ॥ ऊतमु होवा प्रभु
 मिलै डिक मनि एकै भाडि ॥ नानक प्रीतम रसि मिले लाहा लै परथाडि ॥ रचना राचि जिनि रची जिनि
 सिरिआ आकारु ॥ गुरमुखि बेअंतु धिआईअै अंतु न पारावारु ॥४६॥ ड़ाडै रूड़ा हरि जीउ सोई ॥
 तिसु बिनु राजा अवरु न कोई ॥ ड़ाडै गारुडु तुम सुणहु हरि वसै मन माहि ॥ गुर परसादी हरि पाईअै
 मतु को भरमि भुलाहि ॥ सो साहु साचा जिसु हरि धनु रासि ॥ गुरमुखि पूरा तिसु साबासि ॥ रूड़ी बाणी

हरि पाइआ गुर सबदी बीचारि ॥ आपु गइआ दुखु कटिआ हरि वरु पाइआ नारि ॥४७॥
 सुइना रुपा संचीअै धनु काचा बिखु छारु ॥ साहु सदाए संचि धनु दुबिधा होइ खुआरु ॥ सचिआरी सचु
 संचिआ साचउ नामु अमोलु ॥ हरि निरमाइलु ऊजलो पति साची सचु बोलु ॥ साजनु मीतु सुजाणु तू
 तू सरवरु तू ह्यसु ॥ साचउ ठाकुरु मनि वसै हउ बलिहारी तिसु ॥ माइआ ममता मोहणी जिनि कीती
 सो जाणु ॥ बिखिआ अंमृतु एकु है बूझै पुरखु सुजाणु ॥४८॥ खिमा विहूणे खपि गए खूहणि लख असंख
 ॥ गणत न आवै किउ गणी खपि खपि मुए बिसंख ॥ खसमु पछाणै आपणा खूलै बंधु न पाइ ॥ सबदि
 महली खरा तू खिमा सचु सुख भाइ ॥ खरचु खरा धनु धिआनु तू आपे वसहि सरीरि ॥ मनि तनि मुखि
 जापै सदा गुण अंतरि मनि धीर ॥ हउमै खपै खपाइसी बीजउ वथु विकारु ॥ जंत उपाइ विचि
 पाइअनु करता अलगु अपारु ॥४९॥ सृसटे भेउ न जाणै कोइ ॥ सृसटा करै सु निहचउ होइ ॥ संपै
 कउ ईसरु धिआईअै ॥ संपै पुरबि लिखे की पाईअै ॥ संपै कारणि चाकर चोर ॥ संपै साथि न चालै
 होर ॥ बिनु साचे नही दरगह मानु ॥ हरि रसु पीवै छुटै निदानि ॥५०॥ हेरत हेरत हे सखी होइ
 रही हैरानु ॥ हउ हउ करती मै मुई सबदि रवै मनि गिआनु ॥ हार डोर कंकन घणे करि थाकी
 सीगारु ॥ मिलि प्रीतम सुखु पाइआ सगल गुणा गलि हारु ॥ नानक गुरमुखि पाईअै हरि सिउ प्रीति
 पिआरु ॥ हरि बिनु किनि सुखु पाइआ देखहु मनि बीचारि ॥ हरि पढ़णा हरि बुझणा हरि सिउ रखहु
 पिआरु ॥ हरि जपीअै हरि धिआईअै हरि का नामु अधारु ॥५१॥ लेखु न मिटई हे सखी जो लिखिआ
 करतारि ॥ आपे कारणु जिनि कीआ करि किरपा पगु धारि ॥ करते हथि वडिआईआ बूझहु गुर
 बीचारि ॥ लिखिआ फेरि न सकीअै जिउ भावी तिउ सारि ॥ नदरि तेरी सुखु पाइआ नानक सबदु
 वीचारि ॥ मनमुख भूले पचि मुए उबरे गुर बीचारि ॥ जि पुरखु नदरि न आवई तिस का किया करि
 कहिआ जाइ ॥ बलिहारी गुर आपणे जिनि हिरदै दिता दिखाइ ॥५२॥ पाधा पड़िआ आखीअै बिदिआ

बिचरै सहजि सुभाइ ॥ बिदिआ सोधै ततु लहै राम नाम लिख लाइ ॥ मनमुखु बिदिआ बिक्रदा बिखु
खटे बिखु खाइ ॥ मूरखु सबटु न चीनई सूझ बूझ नह काइ ॥५३॥ पाधा गुरमुखि आखीअै चाटड़िआ
मति देइ ॥ नामु समालहु नामु संगरहु लाहा जग महि लेइ ॥ सची पटी सचु मनि पड़ीअै सबटु सु
सारु ॥ नानक सो पड़िआ सो पंडितु बीना जिसु राम नामु गलि हारु ॥५४॥१॥

रामकली महला १ सिध गोसटि १६ सतिगुर प्रसादि ॥

सिध सभा करि आसणि बैठे संत सभा जैकारो ॥ तिसु आगै रहरासि हमारी साचा अपर अपारो ॥
मसतकु काटि धरी तिसु आगै तनु मनु आगै देउ ॥ नानक संतु मिलै सचु पाईअै सहज भाइ जसु लेउ
॥१॥ किआ भवीअै सचि सूचा होइ ॥ साच सबद बिनु मुकति न कोइ ॥१॥ रहाउ ॥ कवन तुमे किआ
नाउ तुमारा कउनु मारगु कउनु सुआओ ॥ साचु कहउ अरदासि हमारी हउ संत जना बलि जाओ ॥ कह
बैसहु कह रहीअै बाले कह आवहु कह जाहो ॥ नानकु बोलै सुणि बैरागी किआ तुमारा राहो ॥२॥ घटि
घटि बैसि निरंतरि रहीअै चालहि सतिगुर भाए ॥ सहजे आए हुकमि सिधाए नानक सदा रजाए ॥
आसणि बैसणि थिरु नाराइणु अैसी गुरमति पाए ॥ गुरमुखि बूझै आपु पछाणै सचे सचि समाए ॥३॥
दुनीआ सागरु दुतरु कहीअै किउ करि पाईअै पारो ॥ चरपटु बोलै अउधू नानक देहु सचा बीचारो ॥
आपे आखै आपे समझै तिसु किआ उतरु दीजै ॥ साचु कहहु तुम पारगरामी तुझु किआ बैसणु दीजै
॥४॥ जैसे जल महि कमलु निरालमु मुरगाई नै साणे ॥ सुरति सबदि भव सागरु तरीअै नानक नामु
वखाणे ॥ रहहि डिकाँति एको मनि वसिआ आसा माहि निरासो ॥ अगमु अगोचरु देखि दिखाए नानकु
ता का दासो ॥५॥ सुणि सुआमी अरदासि हमारी पूछउ साचु बीचारो ॥ रोसु न कीजै उतरु दीजै किउ
पाईअै गुर दुआरो ॥ इहु मनु चलतउ सच घरि बैसै नानक नामु अधारो ॥ आपे मेलि मिलाए करता
लागै साचि पिआरो ॥६॥ हाटी बाटी रहहि निराले रूखि बिरखि उदिआने ॥ कंद मूलु अहारो

खाईअै अउधू बोलै गिआने ॥ तीरथि नाईअै सुखु फलु पाईअै मैलु न लागै काई ॥ गोरख पूतु
 लोहारीपा बोलै जोग जुगति बिधि साई ॥७॥ हाटी बाटी नीद न आवै पर घरि चितु न डोलाई ॥
 बिनु नावै मनु टेक न टिकई नानक भूख न जाई ॥ हाटु पटणु घरु गुरु दिखाइआ सहजे सचु वापारो
 ॥ खंडित निद्रा अलप अहारं नानक ततु बीचारो ॥८॥ दरसन भेख करहु जोगिंद्रा मुंद्रा झोली खिंथा ॥
 बारह अंतरि एकु सरेवहु खटु दरसन डिक पंथा ॥ इन बिधि मनु समझाईअै पुरखा बाहुड़ि चोट न
 खाईअै ॥ नानकु बोलै गुरमुखि बूझै जोग जुगति इव पाईअै ॥९॥ अंतरि सबटु निरंतरि मुद्रा हउमै
 ममता दूरि करी ॥ कामु क्रोधु अहंकारु निवारै गुर कै सबदि सु समझ परी ॥ खिंथा झोली भरिपुरि
 रहिआ नानक तारै एकु हरी ॥ साचा साहिबु साची नाई परखै गुर की बात खरी ॥१०॥ ऊंधउ खपरु
 पंच भू टोपी ॥ काँडिआ कड़ासणु मनु जागोटी ॥ सतु संतोखु संजमु है नालि ॥ नानक गुरमुखि नामु समालि
 ॥११॥ कवनु सु गुपता कवनु सु मुकता ॥ कवनु सु अंतरि बाहरि जुगता ॥ कवनु सु आवै कवनु सु
 जाडि ॥ कवनु सु तृभवणि रहिआ समाडि ॥१२॥ घटि घटि गुपता गुरमुखि मुकता ॥ अंतरि बाहरि
 सबदि सु जुगता ॥ मनमुखि बिनसै आवै जाडि ॥ नानक गुरमुखि साचि समाडि ॥१३॥ किउ करि बाधा
 सरपनि खाधा ॥ किउ करि खोडिआ किउ करि लाधा ॥ किउ करि निरमलु किउ करि अंधिआरा ॥ इहु
 ततु बीचारै सु गुरु हमारा ॥१४॥ दुरमति बाधा सरपनि खाधा ॥ मनमुखि खोडिआ गुरमुखि लाधा ॥
 सतिगुरु मिलै अंधेरा जाडि ॥ नानक हउमै मेटि समाडि ॥१५॥ सुन्न निरंतरि दीजै बंधु ॥ उडै न
 ह्यसा पडै न कंधु ॥ सहज गुफा घरु जाणै साचा ॥ नानक साचे भावै साचा ॥१६॥ किसु कारणि गृहु
 तजिओ उदासी ॥ किसु कारणि इहु भेखु निवासी ॥ किसु वखर के तुम वणजारे ॥ किउ करि साथु
 लम्घावहु पारे ॥१७॥ गुरमुखि खोजत भए उदासी ॥ दरसन कै ताई भेख निवासी ॥ साच वखर के हम
 वणजारे ॥ नानक गुरमुखि उतरसि पारे ॥१८॥ किनु बिधि पुरखा जनमु वटाइआ ॥ काहे कउ तुझु

इहु मनु लाइआ ॥ किंतु बिधि आसा मनसा खाई ॥ किंतु बिधि जोति निरंतरि पाई ॥ बिनु दंता
 किउ खाईअै सारु ॥ नानक साचा करहु बीचारु ॥१६॥ सतिगुर कै जनमे गवनु मिटाइआ ॥ अनहति
 राते इहु मनु लाइआ ॥ मनसा आसा सबदि जलाई ॥ गुरमुखि जोति निरंतरि पाई ॥ त्रै गुण मेटे
 खाईअै सारु ॥ नानक तारे तारणहारु ॥२०॥ आदि कउ कवनु बीचारु कथीअले सुन्न कहा घर वासो
 ॥ गिआन की मुद्रा कवन कथीअले घटि घटि कवन निवासो ॥ काल का ठीगा किउ जलाईअले किउ
 निरभउ घरि जाईअै ॥ सहज संतोख का आसणु जाणै किउ छेदे बैराईअै ॥ गुर कै सबदि हउमै बिखु
 मारै ता निज घरि होवै वासो ॥ जिनि रचि रचिआ तिसु सबदि पछाणै नानकु ता का दासो ॥२१॥ कहा
 ते आवै कहा इहु जावै कहा इहु रहै समाई ॥ एसु सबद कउ जो अरथावै तिसु गुर तिलु न तमाई
 ॥ किउ ततै अविगतै पावै गुरमुखि लगै पिआरो ॥ आपे सुरता आपे करता कहु नानक बीचारो ॥
 हुकमे आवै हुकमे जावै हुकमे रहै समाई ॥ पूरे गुर ते साचु कमावै गति मिति सबदे पाई ॥२२॥
 आदि कउ बिसमादु बीचारु कथीअले सुन्न निरंतरि वासु लीआ ॥ अकलपत मुद्रा गुर गिआनु
 बीचारीअले घटि घटि साचा सरब जीआ ॥ गुर बचनी अविगति समाईअै ततु निरंजनु सहजि लहै
 ॥ नानक दूजी कार न करणी सेवै सिखु सु खोजि लहै ॥ हुकमु बिसमादु हुकमि पछाणै जीअ जुगति
 सचु जाणै सोई ॥ आपु मेटि निरालमु होवै अंतरि साचु जोगी कहीअै सोई ॥२३॥ अविगतो निरमाइलु
 उपजे निरगुण ते सरगुणु थीआ ॥ सतिगुर परचै परम पदु पाईअै साचै सबदि समाइि लीआ ॥
 एके कउ सचु एका जाणै हउमै दूजा दूरि कीआ ॥ सो जोगी गुर सबदु पछाणै अंतरि कमलु प्रगासु
 थीआ ॥ जीवतु मरै ता सभु किछु सूझै अंतरि जाणै सरब दइआ ॥ नानक ता कउ मिलै वडाई आपु
 पछाणै सरब जीआ ॥२४॥ साचौ उपजै साचि समावै साचे सूचे एक मइआ ॥ झूठे आवहि ठवर न
 पावहि दूजै आवा गउणु भइआ ॥ आवा गउणु मिटै गुर सबदी आपे परखै बखसि लइआ ॥ एका

बेदन दूजै बिआपी नामु रसाइणु वीसरिआ ॥ सो बूझै जिसु आपि बुझाए गुर कै सबदि सु मुक्तु
 भइआ ॥ नानक तारे तारणहारा हउमै दूजा परहरिआ ॥२५॥ मनमुखि भूलै जम की काणि ॥ पर
 घरु जोहै हाणे हाणि ॥ मनमुखि भरमि भवै बेबाणि ॥ वेमारगि मूसै मंतृ मसाणि ॥ सबदु न चीनै लवै
 कुबाणि ॥ नानक साचि रते सुखु जाणि ॥२६॥ गुरमुखि साचे का भउ पावै ॥ गुरमुखि बाणी अघड़ु
 घड़ावै ॥ गुरमुखि निरमल हरि गुण गावै ॥ गुरमुखि पवित्र परम पदु पावै ॥ गुरमुखि रोमि रोमि हरि
 धिआवै ॥ नानक गुरमुखि साचि समावै ॥२७॥ गुरमुखि परचै बेद बीचारी ॥ गुरमुखि परचै तरीअै
 तारी ॥ गुरमुखि परचै सु सबदि गिआनी ॥ गुरमुखि परचै अंतर बिधि जानी ॥ गुरमुखि पाईअै अलख
 अपारु ॥ नानक गुरमुखि मुक्ति दुआरु ॥२८॥ गुरमुखि अकथु कथै बीचारि ॥ गुरमुखि निबहै
 सपरवारि ॥ गुरमुखि जपीअै अंतरि पिआरि ॥ गुरमुखि पाईअै सबदि अचारि ॥ सबदि भेदि जाणै
 जाणाई ॥ नानक हउमै जालि समाई ॥२९॥ गुरमुखि धरती साचै साजी ॥ तिस महि ओपति खपति
 सु बाजी ॥ गुर कै सबदि रपै रंगु लाडि ॥ साचि रतउ पति सिउ घरि जाडि ॥ साच सबद बिनु पति
 नही पावै ॥ नानक बिनु नावै किउ साचि समावै ॥३०॥ गुरमुखि असट सिधी सभि बुधी ॥ गुरमुखि
 भवजलु तरीअै सच सुधी ॥ गुरमुखि सर अपसर बिधि जाणै ॥ गुरमुखि परविरति नरविरति पछाणै
 ॥ गुरमुखि तारे पारि उतारे ॥ नानक गुरमुखि सबदि निसतारे ॥३१॥ नामे राते हउमै जाडि
 ॥ नामि रते सचि रहे समाडि ॥ नामि रते जोग जुगति बीचारु ॥ नामि रते पावहि मोख दुआरु ॥ नामि
 रते तृभवण सोझी होडि ॥ नानक नामि रते सदा सुखु होडि ॥३२॥ नामि रते सिध गोसटि होडि ॥
 नामि रते सदा तपु होडि ॥ नामि रते सचु करणी सारु ॥ नामि रते गुण गिआन बीचारु ॥ बिनु
 नावै बोलै सभु वेकारु ॥ नानक नामि रते तिन कउ जैकारु ॥३३॥ पूरे गुर ते नामु पाडिआ जाडि ॥
 जोग जुगति सचि रहै समाडि ॥ बारह महि जोगी भरमाए संनिआसी छिअ चारि ॥ गुर कै सबदि जो

मरि जीवै सो पाए मोख दुआरु ॥ बिनु सबदै सभि दूजै लागे देखहु रिदै बीचारि ॥ नानक वडे से
 वडभागी जिनी सचु रखिआ उर धारि ॥३४॥ गुरमुखि रतनु लहै लिव लाडि ॥ गुरमुखि परखै रतनु
 सुभाडि ॥ गुरमुखि साची कार कमाडि ॥ गुरमुखि साचे मनु पतीआडि ॥ गुरमुखि अलखु लखाए तिसु
 भावै ॥ नानक गुरमुखि चोट न खावै ॥३५॥ गुरमुखि नामु दानु इसनानु ॥ गुरमुखि लागै सहजि
 धिआनु ॥ गुरमुखि पावै दरगह मानु ॥ गुरमुखि भउ भंजनु परधानु ॥ गुरमुखि करणी कार कराए ॥
 नानक गुरमुखि मेलि मिलाए ॥३६॥ गुरमुखि सासत्र सिमृति बेद ॥ गुरमुखि पावै घटि घटि भेद
 ॥ गुरमुखि वैर विरोध गवावै ॥ गुरमुखि सगली गणत मिटावै ॥ गुरमुखि राम नाम रंगि राता ॥
 नानक गुरमुखि खसमु पछाता ॥३७॥ बिनु गुर भरमै आवै जाडि ॥ बिनु गुर घाल न पवई थाडि ॥
 बिनु गुर मनूआ अति डोलाडि ॥ बिनु गुर तृपति नही बिखु खाडि ॥ बिनु गुर बिसीअरु डसै मरि
 वाट ॥ नानक गुर बिनु घाटे घाट ॥३८॥ जिसु गुरु मिलै तिसु पारि उतारै ॥ अवगण मेटै गुणि
 निसतारै ॥ मुकति महा सुख गुर सबदु बीचारि ॥ गुरमुखि कदे न आवै हारि ॥ तनु हटड़ी इहु मनु
 वणजारा ॥ नानक सहजे सचु वापारा ॥३९॥ गुरमुखि बाँधिओ सेतु बिधातै ॥ लम्का लूटी दैत संतापै
 ॥ रामचंदि मारिओ अहि रावणु ॥ भेटु बभीखण गुरमुखि परचाडिणु ॥ गुरमुखि साडिरि पाहण तारे ॥
 गुरमुखि कोटि तेतीस उधारे ॥४०॥ गुरमुखि चूकै आवण जाणु ॥ गुरमुखि दरगह पावै माणु ॥ गुरमुखि
 खोटे खरे पछाणु ॥ गुरमुखि लागै सहजि धिआनु ॥ गुरमुखि दरगह सिफति समाडि ॥ नानक गुरमुखि
 बंधु न पाडि ॥४१॥ गुरमुखि नामु निरंजन पाए ॥ गुरमुखि हउमै सबदि जलाए ॥ गुरमुखि साचे के
 गुण गाए ॥ गुरमुखि साचै रहै समाए ॥ गुरमुखि साचि नामि पति ऊतम होडि ॥ नानक गुरमुखि
 सगल भवण की सोझी होडि ॥४२॥ कवण मूलु कवण मति वेला ॥ तेरा कवणु गुरु जिस का तू चेला ॥
 कवण कथा ले रहहु निराले ॥ बोलै नानकु सुणहु तुम बाले ॥ एसु कथा का देडि बीचारु ॥ भवजलु

सबदि लम्घावणहारु ॥४३॥ पवन अरंभु सतिगुर मति वेला ॥ सबदु गुरू सुरति धुनि चेला ॥ अकथ
 कथा ले रहउ निराला ॥ नानक जुगि जुगि गुर गोपाला ॥ एकु सबदु जितु कथा वीचारी ॥ गुरमुखि
 हउमै अगनि निवारी ॥४४॥ मैण के दंत किउ खाईअै सारु ॥ जितु गरबु जाइ सु कवणु आहारु ॥
 हिवै का घरु मंदरु अगनि पिराहनु ॥ कवन गुफा जितु रहै अवाहनु ॥ इत उत किस कउ जाणि
 समावै ॥ कवन धिआनु मनु मनहि समावै ॥४५॥ हउ हउ मै मै विचहु खोवै ॥ दूजा मेटै एको होवै ॥
 जगु करड़ा मनमुखु गावारु ॥ सबदु कमाईअै खाईअै सारु ॥ अंतरि बाहरि एको जाणै ॥ नानक अगनि
 मरै सतिगुर कै भाणै ॥४६॥ सच भै राता गरबु निवारै ॥ एको जाता सबदु वीचारै ॥ सबदु वसै सचु
 अंतरि हीआ ॥ तनु मनु सीतलु रंगि रंगीआ ॥ कामु क्रोधु बिखु अगनि निवारै ॥ नानक नदरी नदरि
 पिआरे ॥४७॥ कवन मुखि चंदु हिवै घरु छाड़िआ ॥ कवन मुखि सूरजु तपै तपाड़िआ ॥ कवन मुखि
 कालु जोहत नित रहै ॥ कवन बुधि गुरमुखि पति रहै ॥ कवन जोधु जो कालु संघारै ॥ बोलै बाणी नानकु
 बीचारै ॥४८॥ सबदु भाखत ससि जोति अपारा ॥ ससि घरि सूरु वसै मिटै अंधिआरा ॥ सुखु दुखु
 सम करि नामु अधारा ॥ आपे पारि उतारणहारा ॥ गुर परचै मनु साचि समाड़ि ॥ प्रणवति नानकु
 कालु न खाड़ि ॥४९॥ नाम ततु सभ ही सिरि जापै ॥ बिनु नावै दुखु कालु संतापै ॥ ततो ततु मिलै
 मनु मानै ॥ दूजा जाड़ि इकतु घरि आनै ॥ बोलै पवना गगनु गरजै ॥ नानक निहचलु मिलणु सहजै
 ॥५०॥ अंतरि सुन्नं बाहरि सुन्नं तृभवण सुन्न मसुन्नं ॥ चउथे सुन्नै जो नरु जाणै ता कउ पापु न पुन्नं ॥
 घटि घटि सुन्न का जाणै भेउ ॥ आदि पुरखु निरंजन देउ ॥ जो जनु नाम निरंजन राता ॥ नानक सोई
 पुरखु बिधाता ॥५१॥ सुन्नो सुन्नु कहै सभु कोई ॥ अनहत सुन्नु कहा ते होई ॥ अनहत सुंनि रते से कैसे
 ॥ जिस ते उपजे तिस ही जैसे ॥ ओड़ि जनमि न मरहि न आवहि जाहि ॥ नानक गुरमुखि मनु समझाहि
 ॥५२॥ नउ सर सुभर दसवै पूरे ॥ तह अनहत सुन्न वजावहि तूरे ॥ साचै राचे देखि हजूरे ॥ घटि

घटि साचु रहिआ भरपूरे ॥ गुपती बाणी परगटु होइ ॥ नानक परखि लए सचु सोइ ॥५३॥ सहज
 भाइ मिलीअै सुखु होवै ॥ गुरमुखि जागै नीद न सोवै ॥ सुन्न सबदु अपरंपरि धारै ॥ कहते मुक्तु सबदि
 निसतारै ॥ गुर की दीखिआ से सचि राते ॥ नानक आपु गवाइ मिलण नही भ्राते ॥५४॥ कुबुधि
 चवावै सो कितु ठाड़ि ॥ किउ ततु न बूझै चोटा खाइ ॥ जम दरि बाधे कोइ न राखै ॥ बिनु सबदै नाही
 पति साखै ॥ किउ करि बूझै पावै पारु ॥ नानक मनमुखि न बुझै गवारु ॥५५॥ कुबुधि मिटै गुर सबदु
 बीचारि ॥ सतिगुरु भेटै मोख दुआर ॥ ततु न चीनै मनमुखु जलि जाइ ॥ दुरमति विछुड़ि चोटा खाइ ॥
 मानै हुकमु सभे गुण गिआन ॥ नानक दरगह पावै मानु ॥५६॥ साचु वखरु धनु पलै होइ ॥ आपि
 तरै तारे भी सोइ ॥ सहजि रता बूझै पति होइ ॥ ता की कीमति करै न कोइ ॥ जह देखा तह रहिआ
 समाइ ॥ नानक पारि परै सच भाइ ॥५७॥ सु सबद का कहा वासु कथीअले जितु तरीअै भवजलु
 संसारो ॥ तै सत अंगुल वाई कहीअै तिसु कहु कवनु अधारो ॥ बोलै खेलै असथिरु होवै किउ करि अलखु
 लखाए ॥ सुणि सुआमी सचु नानकु प्रणवै अपणे मन समझाए ॥ गुरमुखि सबदे सचि लिव लागै करि
 नदरी मेलि मिलाए ॥ आपे दाना आपे बीना पूरै भागि समाए ॥५८॥ सु सबद कउ निरंतरि वासु
 अलखं जह देखा तह सोई ॥ पवन का वासा सुन्न निवासा अकल कला धर सोई ॥ नदरि करे सबदु
 घट महि वसै विचहु भरमु गवाए ॥ तनु मनु निरमलु निरमल बाणी नामो मंनि वसाए ॥ सबदि गुरु
 भवसागरु तरीअै इति उत एको जाणै ॥ चिहनु वरनु नही छाड़िआ माड़िआ नानक सबदु पछाणै
 ॥५९॥ तै सत अंगुल वाई अउधू सुन्न सचु आहारो ॥ गुरमुखि बोलै ततु बिरोलै चीनै अलख अपारो ॥
 तै गुण मेटै सबदु वसाए ता मनि चूकै अह्वकारो ॥ अंतरि बाहरि एको जाणै ता हरि नामि लगै पिआरो
 ॥ सुखमना इड़ा पिंगुला बूझै जा आपे अलखु लखाए ॥ नानक तिहु ते ऊपरि साचा सतिगुर सबदि
 समाए ॥६०॥ मन का जीउ पवनु कथीअले पवनु कहा रसु खाई ॥ गिआन की मुद्रा कवन अउधू

सिध की कवन कमाई ॥ बिनु सबदै रसु न आवै अउधू हउमै पिआस न जाई ॥ सबदि रते अंमृत
 रसु पाइआ साचे रहे अघाई ॥ कवन बुधि जितु असथिरु रहीअै कितु भोजनि तृपतासै ॥ नानक दुखु
 सुखु सम करि जापै सतिगुर ते कालु न ग्रासै ॥६१॥ रंगि न राता रसि नही माता ॥ बिनु गुर सबदै
 जलि बलि ताता ॥ बिंदु न राखिआ सबदु न भाखिआ ॥ पवनु न साधिआ सचु न अराधिआ ॥ अकथ
 कथा ले सम करि रहै ॥ तउ नानक आतम राम कउ लहै ॥६२॥ गुर परसादी रंगे राता ॥ अंमृत
 पीआ साचे माता ॥ गुर वीचारी अगनि निवारी ॥ अपिउ पीओ आतम सुखु धारी ॥ सचु अराधिआ
 गुरमुखि तरु तारी ॥ नानक बूझै को वीचारी ॥६३॥ इहु मनु मैगलु कहा बसीअले कहा बसै इहु
 पवना ॥ कहा बसै सु सबदु अउधू ता कउ चूकै मन का भवना ॥ नदरि करे ता सतिगुरु मेले ता
 निज घरि वासा इहु मनु पाए ॥ आपै आपु खाइ ता निरमलु होवै धावतु वरजि रहाए ॥ किउ मूलु
 पछाणै आतमु जाणै किउ ससि घरि सूरु समावै ॥ गुरमुखि हउमै विचहु खोवै तउ नानक सहजि समावै
 ॥६४॥ इहु मनु निहचलु हिरदै वसीअले गुरमुखि मूलु पछाणि रहै ॥ नाभि पवनु घरि आसणि
 बैसै गुरमुखि खोजत ततु लहै ॥ सु सबदु निरंतरि निज घरि आछै तृभवण जोति सु सबदि लहै ॥ खावै
 दूख भूख साचे की साचे ही तृपतासि रहै ॥ अनहद बाणी गुरमुखि जाणी बिरलो को अरथावै ॥ नानक
 आखै सचु सुभाखै सचि रपै रंगु कबहू न जावै ॥६५॥ जा इहु हिरदा देह न होती तउ मनु कैठै रहता
 ॥ नाभि कमल असथंभु न होतो ता पवनु कवन घरि सहता ॥ रूपु न होतो रेख न काई ता सबदि कहा
 लिव लाई ॥ रकतु बिंदु की मड़ी न होती मिति कीमति नही पाई ॥ वरनु भेखु असरूपु न जापी
 किउ करि जापसि साचा ॥ नानक नामि रते बैरागी इब तब साचो साचा ॥६६॥ हिरदा देह न होती
 अउधू तउ मनु सुनि रहै बैरागी ॥ नाभि कमलु असथंभु न होतो ता निज घरि बसतउ पवनु अनरागी
 ॥ रूपु न रेखिआ जाति न होती तउ अकुलीणि रहतउ सबदु सु सारु ॥ गउनु गगनु जब तबहि न

होतउ तृभवण जोति आपे निरंकारु ॥ वरनु भेखु असरूपु सु एको एको सबटु विडाणी ॥ साच बिना
 सूचा को नाही नानक अकथ कहाणी ॥६७॥ कितु कितु बिधि जगु उपजै पुरखा कितु कितु दुखि
 बिनसि जाई ॥ हउमै विचि जगु उपजै पुरखा नामि विसरिअै दुखु पाई ॥ गुरमुखि होवै सु गिआनु
 ततु बीचारै हउमै सबदि जलाए ॥ तनु मनु निरमलु निरमल बाणी साचै रहै समाए ॥ नामे नामि
 रहै बैरागी साचु रखिआ उरि धारे ॥ नानक बिनु नावै जोगु कटे न होवै देखहु रिदै बीचारे ॥६८॥
 गुरमुखि साचु सबटु बीचारै कोडि ॥ गुरमुखि सचु बाणी परगटु होडि ॥ गुरमुखि मनु भीजै विरला
 बूझै कोडि ॥ गुरमुखि निज घरि वासा होडि ॥ गुरमुखि जोगी जुगति पछाणै ॥ गुरमुखि नानक एको जाणै
 ॥६९॥ बिनु सतिगुर सेवे जोगु न होई ॥ बिनु सतिगुर भेटे मुकति न कोई ॥ बिनु सतिगुर भेटे नामु
 पाडिआ न जाडि ॥ बिनु सतिगुर भेटे महा दुखु पाडि ॥ बिनु सतिगुर भेटे महा गरबि गुबारि ॥
 नानक बिनु गुर मुआ जनमु हारि ॥७०॥ गुरमुखि मनु जीता हउमै मारि ॥ गुरमुखि साचु रखिआ
 उर धारि ॥ गुरमुखि जगु जीता जमकालु मारि बिदारि ॥ गुरमुखि दरगह न आवै हारि ॥ गुरमुखि
 मेलि मिलाए सो जाणै ॥ नानक गुरमुखि सबदि पछाणै ॥७१॥ सबदै का निबेड़ा सुणि तू अउधू
 बिनु नावै जोगु न होई ॥ नामे राते अनदिनु माते नामै ते सुखु होई ॥ नामै ही ते सभु परगटु
 होवै नामे सोझी पाई ॥ बिनु नावै भेख करहि बहुतेरे सचै आपि खुआई ॥ सतिगुर ते नामु
 पाईअै अउधू जोग जुगति ता होई ॥ करि बीचारु मनि देखहु नानक बिनु नावै मुकति न होई
 ॥७२॥ तेरी गति मिति तूहै जाणहि किआ को आखि वखाणै ॥ तू आपे गुपता आपे परगटु आपे
 सभि रंग माणै ॥ साधिक सिध गुरू बहु चले खोजत फिरहि फुरमाणै ॥ मागहि नामु पाडि इह
 भिखिआ तेरे दरसन कउ कुरबाणै ॥ अबिनासी प्रभि खेलु रचाडिआ गुरमुखि सोझी होई ॥
 नानक सभि जुग आपे वरतै दूजा अवरु न कोई ॥७३॥१॥

ੴ ਸਤਿਗੁਰ ਪ੍ਰਸਾਦਿ ॥

रामकली की वार महला ३ ॥ जोधै वीरै पूरबाणी की धुनी ॥ सलोकु मः ३ ॥ सतिगुरु सहजै दा खेतु है
 जिस नो लाए भाउ ॥ नाउ बीजे नाउ उगवै नामे रहै समाहि ॥ हउमै एहो बीजु है सहसा गड़िआ
 विलाहि ॥ ना किछु बीजे न उगवै जो बखसे सो खाहि ॥ अंभै सेती अंभु रलिआ बहुड़ि न निकसिआ जाहि
 ॥ नानक गुरमुखि चलतु है वेखहु लोका आहि ॥ लोकु कि वेखै बपुड़ा जिस नो सोझी नाहि ॥ जिसु वेखाले सो
 वेखै जिसु वसिआ मन माहि ॥१॥ मः ३ ॥ मनमुखु दुख का खेतु है दुखु बीजे दुखु खाहि ॥ दुख विचि जंमै
 दुखि मरै हउमै करत विहाहि ॥ आवणु जाणु न सुझई अंधा अंधु कमाहि ॥ जो देवै तिसै न जाणई दिते
 कउ लपटाहि ॥ नानक पूरबि लिखिआ कमावणा अवरु न करणा जाहि ॥२॥ मः ३ ॥ सतिगुरि
 मिलिअै सदा सुखु जिस नो आपे मेले सोडि ॥ सुखै एहु बिबेकु है अंतरु निरमलु होडि ॥ अगिआन का
 भ्रमु कटीअै गिआनु परापति होडि ॥ नानक एको नदरी आडिआ जह देखा तह सोडि ॥३॥ पउड़ी ॥ सचै
 तखतु रचाडिआ बैसण कउ जाँई ॥ सभु किछु आपे आपि है गुर सबदि सुणाई ॥ आपे कुदरति साजीअनु
 करि महल सराई ॥ चंदु सूरजु दुडि चानणे पूरी बणत बणाई ॥ आपे वेखै सुणे आपि गुर सबदि
 धिआई ॥१॥ वाहु वाहु सचे पातिसाह तू सची नाई ॥१॥ रहाउ ॥ सलोकु ॥ कबीर महिदी करि कै
 घालिआ आपु पीसाडि पीसाडि ॥ तै सह बात न पुछीआ कबहू न लाई पाडि ॥१॥ मः ३ ॥ नानक
 महिदी करि कै रखिआ सो सह नदरि करेडि ॥ आपे पीसै आपे घसै आपे ही लाडि लएडि ॥ डिहु
 पिरम पिआला खसम का जै भावै तै देडि ॥२॥ पउड़ी ॥ वेकी सृसटि उपाईअनु सभ हुकमि आवै जाडि
 समाही ॥ आपे वेखि विगसदा दूजा को नाही ॥ जिउ भावै तिउ रखु तू गुर सबदि बुझाही ॥ सभना तेरा
 जोरु है जिउ भावै तिवै चलाही ॥ तुधु जेवड मै नाहि को किसु आखि सुणाई ॥२॥ सलोकु मः ३ ॥ भरमि

भुलाई सभु जगु फिरी फावी होई भालि ॥ सो सहु साँति न देवई किआ चलै तिसु नालि ॥ गुर परसादी
 हरि धिआईअै अंतरि रखीअै उर धारि ॥ नानक घरि बैठिआ सहु पाइआ जा किरपा कीती करतारि
 ॥१॥ मः ३ ॥ धंधा धावत दिनु गडिआ रैणि गवाई सोडि ॥ कूडु बोलि बिखु खाइआ मनमुखि चलिआ
 रोडि ॥ सिरै उपरि जम डंडु है दूजै भाइ पति खोडि ॥ हरि नामु कदे न चेतिओ फिरि आवण जाणा होडि
 ॥ गुर परसादी हरि मनि वसै जम डंडु न लागै कोडि ॥ नानक सहजे मिलि रहै करमि परापति होडि
 ॥२॥ पउड़ी ॥ इकि आपणी सिफती लाइअनु दे सतिगुर मती ॥ इकना नो नाउ बखसिओनु असथिरु
 हरि सती ॥ पउणु पाणी बैसंतरो हुकमि करहि भगती ॥ एना नो भउ अगला पूरी बणत बणती ॥ सभु
 इकी हुकमु वरतदा मंनिअै सुखु पाई ॥३॥ सलोकु ॥ कबीर कसउटी राम की झूठा टिकै न कोडि ॥ राम
 कसउटी सो सहै जो मरजीवा होडि ॥१॥ मः ३ ॥ किउ करि इहु मनु मारीअै किउ करि मिरतकु होडि
 ॥ कहिआ सबदु न मानई हउमै छडै न कोडि ॥ गुर परसादी हउमै छुटै जीवन मुक्तु सो होडि ॥ नानक
 जिस नो बखसे तिसु मिलै तिसु बिघनु न लागै कोडि ॥२॥ मः ३ ॥ जीवत मरणा सभु को कहै जीवन
 मुकति किउ होडि ॥ भै का संजमु जे करे दारू भाउ लाएइ ॥ अनदिनु गुण गावै सुख सहजे बिखु भवजलु
 नामि तरेइ ॥ नानक गुरमुखि पाईअै जा कउ नदरि करेइ ॥३॥ पउड़ी ॥ दूजा भाउ रचाइओनु
 त्रै गुण वरतारा ॥ ब्रहमा बिसनु महेसु उपाइअनु हुकमि कमावनि कारा ॥ पंडित पड़दे जोतकी ना
 बूझहि बीचारा ॥ सभु किछु तेरा खेलु है सचु सिरजणहारा ॥ जिसु भावै तिसु बखसि लैहि सचि सबदि
 समाई ॥४॥ सलोकु मः ३ ॥ मन का झूठा झूठु कमावै ॥ माइआ नो फिरै तपा सदावै ॥ भरमे भूला
 सभि तीरथ गहै ॥ ओहु तपा कैसे परम गति लहै ॥ गुर परसादी को सचु कमावै ॥ नानक सो तपा मोखंतरु
 पावै ॥१॥ मः ३ ॥ सो तपा जि इहु तपु घाले ॥ सतिगुर नो मिलै सबदु समाले ॥ सतिगुर की सेवा
 इहु तपु परवाणु ॥ नानक सो तपा दरगहि पावै माणु ॥२॥ पउड़ी ॥ राति दिनसु उपाइअनु संसार

की वरतणि ॥ गुरमती घटि चानणा आनेरु बिनासणि ॥ हुकमे ही सभ साजीअनु रविआ सभ वणि
 तृणि ॥ सभु किछु आपे आपि है गुरमुखि सदा हरि भणि ॥ सबदे ही सोझी पई सचै आपि बुझाई ॥५॥
 सलोक मः ३ ॥ अभिआगत एहि न आखीअनि जिन के चित महि भरमु ॥ तिस दै दितै नानका तेहो
 जेहा धरमु ॥ अभै निरंजनु परम पदु ता का भूखा होइ ॥ तिस का भोजनु नानका विरला पाए कोइ ॥१॥
 मः ३ ॥ अभिआगत एहि न आखीअनि जि पर घरि भोजनु करेनि ॥ उदरै कारणि आपणे बहले भेखि
 करेनि ॥ अभिआगत सेई नानका जि आतम गउणु करेनि ॥ भालि लहनि सहु आपणा निज घरि
 रहणु करेनि ॥२॥ पउड़ी ॥ अंबरु धरति विछोड़िअनु विचि सचा असराउ ॥ घरु दरु सभो सचु है जिसु
 विचि सचा नाउ ॥ सभु सचा हुकमु वरतदा गुरमुखि सचि समाउ ॥ सचा आपि तखतु सचा बहि सचा
 करे निआउ ॥ सभु सचो सचु वरतदा गुरमुखि अलखु लखाई ॥६॥ सलोकु मः ३ ॥ रैणाडिर माहि
 अन्नतु है कूड़ी आवै जाइ ॥ भाणै चलै आपणै बहुती लहै सजाइ ॥ रैणाडिर महि सभु किछु है करमी
 पलै पाइ ॥ नानक नउ निधि पाईअै जे चलै तिसै रजाइ ॥१॥ मः ३ ॥ सहजे सतिगुरु न सेविओ
 विचि हउमै जनमि बिनासु ॥ रसना हरि रसु न चखिओ कमलु न होइओ परगासु ॥ बिखु खाधी मनमुखु
 मुआ माडिआ मोहि विणासु ॥ डिकसु हरि के नाम विणु धिगु जीवणु धिगु वासु ॥ जा आपे नदरि करे
 प्रभु सचा ता होवै दासनि दासु ॥ ता अनदिनु सेवा करे सतिगुरु की कबहि न छोडै पासु ॥ जिउ जल
 महि कमलु अलिपतो वरतै तिउ विचे गिरह उदासु ॥ जन नानक करे कराडिआ सभु को जिउ भावै
 तिव हरि गुणतासु ॥२॥ पउड़ी ॥ छतीह जुग गुबारु सा आपे गणत कीनी ॥ आपे सृसटि सभ
 साजीअनु आपि मति दीनी ॥ सिमृति सासत साजिअनु पाप पुन्न गणत गणीनी ॥ जिसु बुझाए सो
 बुझसी सचै सबदि पतीनी ॥ सभु आपे आपि वरतदा आपे बखसि मिलाई ॥७॥ सलोक मः ३ ॥ इहु
 तनु सभो रतु है रतु बिनु तन्नु न होइ ॥ जो सहि रते आपणै तिन तनि लोभ रतु न होइ ॥ भै पडिअै

तनु खीणु होइ लोभ रतु विचहु जाइ ॥ जिउ बैसंतरि धातु सुधु होइ तिउ हरि का भउ दुरमति मैलु
 गवाइ ॥ नानक ते जन सोहणे जो रते हरि रंगु लाइ ॥१॥ मः ३ ॥ रामकली रामु मनि वसिआ ता बनिआ
 सीगारु ॥ गुर कै सबदि कमलु बिगसिआ ता सउपिआ भगति भंडारु ॥ भरमु गइआ ता जागिआ
 चूका अगिआन अंधारु ॥ तिस नो रूपु अति अगला जिसु हरि नालि पिआरु ॥ सदा रवै पिरु आपणा
 सोभावंती नारि ॥ मनमुखि सीगारु न जाणनी जासनि जनमु सभु हारि ॥ बिनु हरि भगती सीगारु करहि
 नित जंमहि होइ खुआरु ॥ सैसारै विचि सोभ न पाइनी अगै जि करे सु जाणै करतारु ॥ नानक सचा एकु
 है दुहु विचि है संसारु ॥ चंगै मंदै आपि लाइअनु सो करनि जि आपि कराए करतारु ॥२॥ मः ३ ॥
 बिनु सतिगुर सेवे साँति न आवई दूजी नाही जाइ ॥ जे बहुतेरा लोचीअै विणु करमा पाइआ न
 जाइ ॥ अंतरि लोभु विकारु है दूजै भाइ खुआइ ॥ तिन जंमणु मरणु न चुकई हउमै विचि दुखु पाइ ॥
 जिनी सतिगुर सिउ चितु लाइआ सो खाली कोई नाहि ॥ तिन जम की तलब न होवई ना ओइ दुख
 सहाहि ॥ नानक गुरमुखि उबरे सचै सबदि समाहि ॥३॥ पउड़ी ॥ आपि अलिपतु सदा रहै होरि धंधै
 सभि धावहि ॥ आपि निहचलु अचलु है होरि आवहि जावहि ॥ सदा सदा हरि धिआईअै गुरमुखि सुखु
 पावहि ॥ निज घरि वासा पाईअै सचि सिफति समावहि ॥ सचा गहिर गंभीरु है गुर सबदि बुझाई
 ॥८॥ सलोक मः ३ ॥ सचा नामु धिआइ तू सभो वरतै सचु ॥ नानक हुकमै जो बुझै सो फलु पाए सचु ॥
 कथनी बदनी करता फिरै हुकमु न बूझै सचु ॥ नानक हरि का भाणा मन्ने सो भगतु होइ विणु मन्ने कचु
 निकचु ॥१॥ मः ३ ॥ मनमुख बोलि न जाणनी ओना अंदरि कामु क्रोधु अह्वकारु ॥ ओइ थाउ कुथाउ न
 जाणनी उन अंतरि लोभु विकारु ॥ ओइ आपणै सुआइ आइ बहि गला करहि ओना मारे जमु जंदारु
 ॥ अगै दरगह लेखै मंगिअै मारि खुआरु कीचहि कूड़िआर ॥ एह कूड़ै की मलु किउ उतरै कोई कढहु
 डिहु वीचारु ॥ सतिगुरु मिलै ता नामु दिड़ाए सभि किलविख कटणहारु ॥ नामु जपे नामो आराधे

तिसु जन कउ करहु सभि नमसकारु ॥ मलु कूड़ी नामि उतारीअनु जपि नामु होआ सचिआरु ॥ जन
 नानक जिस दे एहि चलत हहि सो जीवउ देवणहारु ॥२॥ पउड़ी ॥ तुधु जेवडु दाता नाहि किसु आखि
 सुणार्इअै ॥ गुर परसादी पाडि जिथहु हउमै जाईअै ॥ रस कस सादा बाहरा सची वडिआईअै ॥
 जिस नो बखसे तिसु देइ आपि लए मिलाईअै ॥ घट अंतरि अंमृतु रखिओनु गुरमुखि किसै पिआई
 ॥६॥ सलोक मः ३ ॥ बाबाणीआ कहाणीआ पुत सपुत करेनि ॥ जि सतिगुर भावै सु मंनि लैनि सेई
 करम करेनि ॥ जाइ पुछहु सिमृति सासत बिआस सुक नारद बचन सभ सृसटि करेनि ॥ सचै लाए
 सचि लगे सदा सचु समालेनि ॥ नानक आए से परवाणु भए जि सगले कुल तारेनि ॥१॥ मः ३ ॥ गुरु
 जिना का अंधुला सिख भी अंधे करम करेनि ॥ ओइ भाणै चलनि आपणै नित झूठो झूठु बोलेनि ॥ कूडु
 कुसतु कमावदे पर निंदा सदा करेनि ॥ ओइ आपि डुबे पर निंदका सगले कुल डोबेनि ॥ नानक जितु
 ओइ लाए तितु लगे उइ बपुड़े किआ करेनि ॥२॥ पउड़ी ॥ सभ नदरी अंदरि रखदा जेती सिसटि सभ
 कीती ॥ इकि कूड़ि कुसति लाइअनु मनमुख विगूती ॥ गुरमुखि सदा धिआईअै अंदरि हरि प्रीती ॥
 जिन कउ पोतै पुन्नु है तिन् वाति सिपीती ॥ नानक नामु धिआईअै सचु सिफति सनाई ॥१०॥
 सलोकु मः १ ॥ सती पापु करि सतु कमाहि ॥ गुर दीखिआ घरि देवण जाहि ॥ इसतरी पुरखै खटिअै
 भाउ ॥ भावै आवउ भावै जाउ ॥ सासतु बेदु न मानै कोइ ॥ आपो आपै पूजा होइ ॥ काजी होइ कै बहै
 निआइ ॥ फेरे तसबी करे खुदाइ ॥ वढी लै कै हकु गवाए ॥ जे को पुछै ता पड़ि सुणाए ॥ तुरक मंत्र
 कनि रिदै समाहि ॥ लोक मुहावहि चाड़ी खाहि ॥ चउका दे कै सुचा होइ ॥ अैसा ह्विदू वेखहु कोइ ॥ जोगी
 गिरही जटा बिभूत ॥ आगै पाछै रोवहि पूत ॥ जोगु न पाइआ जुगति गवाई ॥ कितु कारणि सिरि
 छाई पाई ॥ नानक कलि का एहु परवाणु ॥ आपे आखणु आपे जाणु ॥१॥ मः १ ॥ ह्विदू कै घरि ह्विदू
 आवै ॥ सूतु जनेऊ पड़ि गलि पावै ॥ सूतु पाइ करे बुरिआई ॥ नाता धोता थाइ न पाई ॥ मुसलमानु

करे वडिआई ॥ विणु गुर पीरै को थाड़ि न पाई ॥ राहु दसाड़ि ओथै को जाड़ि ॥ करणी बाझहु भिसति न पाड़ि ॥ जोगी कै घरि जुगति दसाई ॥ तितु कारणि कनि मुंद्रा पाई ॥ मुंद्रा पाड़ि फिरै संसारि ॥ जितै कितै सिरजणहारु ॥ जेते जीअ तेते वाटाऊ ॥ चीरी आई ढिल न काऊ ॥ एथै जाणै सु जाड़ि सिजाणै ॥ होरु फकड़ु द्विदू मुसलमाणै ॥ सभना का दरि लेखा होड़ि ॥ करणी बाझहु तरै न कोड़ि ॥ सचो सचु वखाणै कोड़ि ॥ नानक अगै पुछ न होड़ि ॥२॥ पउड़ी ॥ हरि का मंदरु आखीअै काड़िआ कोटु गडु ॥ अंदरि लाल जवेहरी गुरमुखि हरि नामु पडु ॥ हरि का मंदरु सरीरु अति सोहणा हरि हरि नामु दिडु ॥ मनमुख आपि खुआड़िअनु माड़िआ मोह नित कडु ॥ सभना साहिबु एकु है पूरै भागि पाड़िआ जाई ॥११॥ सलोक मः १ ॥ ना सति दुखीआ ना सति सुखीआ ना सति पाणी जंत फिरहि ॥ ना सति मूंड मुडाई केसी ना सति पड़िआ देस फिरहि ॥ ना सति रुखी बिरखी पथर आपु तछावहि दुख सहहि ॥ ना सति हसती बधे संगल ना सति गाई घाहु चरहि ॥ जिसु हथि सिधि देवै जे सोई जिस नो देड़ि तिसु आड़ि मिलै ॥ नानक ता कउ मिलै वडाई जिसु घट भीतरि सबदु रवै ॥ सभि घट मेरे हउ सभना अंदरि जिसहि खुआई तिसु कउणु कहै ॥ जिसहि दिखाला वाटड़ी तिसहि भुलावै कउणु ॥ जिसहि भुलाई पंध सिरि तिसहि दिखावै कउणु ॥१॥ मः १ ॥ सो गिरही जो निग्रहु करै ॥ जपु तपु संजमु भीखिआ करै ॥ पुन्न दान का करे सरीरु ॥ सो गिरही गंगा का नीरु ॥ बोलै ईसरु सति सरूपु ॥ परम तंत महि रेख न रूपु ॥२॥ मः १ ॥ सो अउधूती जो धूपै आपु ॥ भिखिआ भोजनु करै संतापु ॥ अउहठ पटण महि भीखिआ करै ॥ सो अउधूती सिव पुरि चड़ै ॥ बोलै गोरखु सति सरूपु ॥ परम तंत महि रेख न रूपु ॥३॥ मः १ ॥ सो उदासी जि पाले उदासु ॥ अरध उरध करे निरंजन वासु ॥ चंद सूरज की पाए गंढि ॥ तिसु उदासी का पड़ै न कंधु ॥ बोलै गोपी चंदु सति सरूपु ॥ परम तंत महि रेख न रूपु ॥४॥ मः १ ॥ सो पाखंडी जि काड़िआ पखाले ॥ काड़िआ की अगनि ब्रहमु परजाले ॥ सुपनै बिंदु न देई

झरणा ॥ तिसु पाखंडी जरा न मरणा ॥ बोलै चरपटु सति सरूपु ॥ परम तंत महि रेख न रूपु ॥५॥
 मः १ ॥ सो बैरागी जि उलटे ब्रह्मु ॥ गगन मंडल महि रोपै थंमु ॥ अहिनिमि अंतरि रहै धिआनि ॥
 ते बैरागी सत समानि ॥ बोलै भरथरि सति सरूपु ॥ परम तंत महि रेख न रूपु ॥६॥ मः १ ॥ किउ मरै
 मंदा किउ जीवै जुगति ॥ कन्न पड़ाइ किआ खाजै भुगति ॥ आसति नासति एको नाउ ॥ कउणु सु अखरु
 जितु रहै हिआउ ॥ धूप छाव जे सम करि सहै ॥ ता नानकु आखै गुरु को कहै ॥ छिअ वरतारे वरतहि
 पूत ॥ ना संसारी ना अउधूत ॥ निरंकारि जो रहै समाइ ॥ काहे भीखिआ मंगणि जाइ ॥७॥ पउड़ी ॥
 हरि मंदरु सोई आखीअै जिथहु हरि जाता ॥ मानस देह गुर बचनी पाइआ सभु आतम रामु पछाता ॥
 बाहरि मूलि न खोजीअै घर माहि बिधाता ॥ मनमुख हरि मंदर की सार न जाणनी तिनी जनमु गवाता
 ॥ सभ महि डिकु वरतदा गुर सबदी पाइआ जाई ॥१२॥ सलोक मः ३ ॥ मूरखु होवै सो सुणै मूरख का
 कहणा ॥ मूरख के किआ लखण है किआ मूरख का करणा ॥ मूरखु ओहु जि मुगधु है अह्वकारे मरणा ॥
 एतु कमाणै सदा दुखु दुख ही महि रहणा ॥ अति पिआरा पवै खूहि किहु संजमु करणा ॥ गुरमुखि होइ सु
 करे वीचारु ओसु अलिपतो रहणा ॥ हरि नामु जपै आपि उधरै ओसु पिछै डुबदे भी तरणा ॥ नानक जो
 तिसु भावै सो करे जो देइ सु सहणा ॥१॥ मः १ ॥ नानकु आखै रे मना सुणीअै सिख सही ॥ लेखा रबु
 मंगेसीआ बैठा कढि वही ॥ तलबा पउसनि आकीआ बाकी जिना रही ॥ अजराईलु फरेसता होसी
 आइ तई ॥ आवणु जाणु न सुझई भीड़ी गली फही ॥ कूड़ निखुटे नानका ओड़कि सचि रही ॥२॥
 पउड़ी ॥ हरि का सभु सरीरु है हरि रवि रहिआ सभु आपै ॥ हरि की कीमति न पवै किछु कहणु न
 जापै ॥ गुर परसादी सालाहीअै हरि भगती रापै ॥ सभु मनु तनु हरिआ होइआ अह्वकारु गवापै ॥
 सभु किछु हरि का खेलु है गुरमुखि किसै बुझाई ॥१३॥ सलोक मः १ ॥ सद्दसर दान दे इंद्रु रोआइआ
 ॥ परस रामु रोवै घरि आइआ ॥ अजै सु रोवै भीखिआ खाइ ॥ अैसी दरगह मिलै सजाइ ॥ रोवै रामु

निकाला भइआ ॥ सीता लखमणु विछुड़ि गइआ ॥ रोवै दहसिरु लम्क गवाइ ॥ जिनि सीता आदी
 डउरू वाइ ॥ रोवहि पाँडव भए मजूर ॥ जिन कै सुआमी रहत हदूरि ॥ रोवै जनमेजा खुड़ि गइआ ॥
 एकी कारणि पापी भइआ ॥ रोवहि सेख मसाइक पीर ॥ अंति कालि मतु लागै भीड़ ॥ रोवहि राजे
 कन्न पड़ाइ ॥ घरि घरि मागहि भीखिआ जाइ ॥ रोवहि किरपन संचहि धनु जाइ ॥ पंडित रोवहि
 गिआनु गवाइ ॥ बाली रोवै नाहि भतारु ॥ नानक दुखीआ सभु संसारु ॥ मन्ने नाउ सोई जिणि जाइ
 ॥ अउरी करम न लेखै लाइ ॥१॥ मः २ ॥ जपु तपु सभु किछु मंनिअै अवरि कारा सभि बादि ॥ नानक
 मंनिआ मन्नीअै बुझीअै गुर परसादि ॥२॥ पउड़ी ॥ काइआ ह्यस धुरि मेलु करतै लिखि पाइआ ॥
 सभ महि गुप्तु वरतदा गुरमुखि प्रगटाइआ ॥ गुण गावै गुण उचरै गुण माहि समाइआ ॥ सची
 बाणी सचु है सचु मेलि मिलाइआ ॥ सभु किछु आपे आपि है आपे देइ वडिआई ॥१४॥ सलोक
 मः २ ॥ नानक अंधा होइ कै रतना परखण जाइ ॥ रतना सार न जाणई आवै आपु लखाइ ॥१॥
 मः २ ॥ रतना केरी गुथली रतनी खोली आइ ॥ वखर तै वणजारिआ दुहा रही समाइ ॥ जिन गुणु
 पलै नानका माणक वणजहि सेइ ॥ रतना सार न जाणनी अंधे वतहि लोइ ॥२॥ पउड़ी ॥ नउ
 दरवाजे काइआ कोटु है दसवै गुप्तु रखीजै ॥ बजर कपाट न खुलनी गुर सबदि खुलीजै ॥ अनहद
 वाजे धुनि वजदे गुर सबदि सुणीजै ॥ तितु घट अंतरि चानणा करि भगति मिलीजै ॥ सभ महि एकु
 वरतदा जिनि आपे रचन रचाई ॥१५॥ सलोक मः २ ॥ अंधे कै राहि दसिअै अंधा होइ सु जाइ ॥
 होइ सुजाखा नानका सो किउ उझड़ि पाइ ॥ अंधे एहि न आखीअनि जिन मुखि लोइण नाहि ॥ अंधे
 सेई नानका खसमहु घुथे जाहि ॥१॥ मः २ ॥ साहिबि अंधा जो कीआ करे सुजाखा होइ ॥ जेहा जाणै तेहो
 वरतै जे सउ आखै कोइ ॥ जियै सु वसतु न जापई आपे वरतउ जाणि ॥ नानक गाहकु किउ लए सकै
 न वसतु पछाणि ॥२॥ मः २ ॥ सो किउ अंधा आखीअै जि हुकमहु अंधा होइ ॥ नानक हुकमु न बुझई

अंधा कहीअै सोइ ॥३॥ पउड़ी ॥ काइआ अंदरि गडु कोटु है सभि दिसंतर देसा ॥ आपे ताड़ी
 लाईअनु सभ महि परवेसा ॥ आपे सृसटि साजीअनु आपि गुपतु रखेसा ॥ गुर सेवा ते जाणिआ सचु
 परगटीएसा ॥ सभु किछु सचो सचु है गुरि सोझी पाई ॥१६॥ सलोक मः १ ॥ सावणु राति अहाडु दिहु
 कामु क्रोधु दुइ खेत ॥ लबु वत्र दरोगु बीउ हाली राहकु हेत ॥ हलु बीचारु विकार मण हुकमी खटे
 खाइ ॥ नानक लेखै मंगिअै अउतु जणेदा जाइ ॥१॥ मः १ ॥ भउ भुइ पवितु पाणी सतु संतोखु बलेद
 ॥ हलु हलेमी हाली चितु चेता वत्र वखत संजोगु ॥ नाउ बीजु बखसीस बोहल दुनीआ सगल दरोग ॥
 नानक नदरी करमु होइ जावहि सगल विजोग ॥२॥ पउड़ी ॥ मनमुखि मोहु गुबारु है दूजै भाइ बोलै ॥
 दूजै भाइ सदा दुखु है नित नीरु विरोलै ॥ गुरमुखि नामु धिआईअै मथि ततु कढोलै ॥ अंतरि परगासु
 घटि चानणा हरि लधा टोलै ॥ आपे भरमि भुलाइदा किछु कहणु न जाई ॥१७॥ सलोक मः २ ॥
 नानक चिंता मति करहु चिंता तिस ही हेइ ॥ जल महि जंत उपाइअनु तिना भि रोजी देइ ॥ ओथै हटु
 न चलई ना को किरस करेइ ॥ सउदा मूलि न होवई ना को लए न देइ ॥ जीआ का आहारु जीअ
 खाणा एहु करेइ ॥ विचि उपाए साइरा तिना भि सार करेइ ॥ नानक चिंता मत करहु चिंता तिस ही
 हेइ ॥१॥ मः १ ॥ नानक इहु जीउ मछुली झीवरु तृसना कालु ॥ मनूआ अंधु न चेतई पड़ै अचिंता
 जालु ॥ नानक चितु अचेतु है चिंता बधा जाइ ॥ नदरि करे जे आपणी ता आपे लए मिलाइ ॥२॥
 पउड़ी ॥ से जन साचे सदा सदा जिनी हरि रसु पीता ॥ गुरमुखि सचा मनि वसै सचु सउदा कीता ॥
 सभु किछु घर ही माहि है वडभागी लीता ॥ अंतरि तृसना मरि गई हरि गुण गावीता ॥ आपे मेलि
 मिलाइअनु आपे देइ बुझाई ॥१८॥ सलोक मः १ ॥ वेलि पिंजाइआ कति वुणाइआ ॥ कटि कुटि
 करि खुंबि चड़ाइआ ॥ लोहा वटे दरजी पाड़े सूई धागा सीवै ॥ इउ पति पाटी सिफती सीपै नानक
 जीवत जीवै ॥ होइ पुराणा कपडु पाटै सूई धागा गंढै ॥ माहु पखु किहु चलै नाही घड़ी मुहतु किछु

ह्यटै ॥ सचु पुराणा होवै नाही सीता कदे न पाटै ॥ नानक साहिबु सचो सचा तिचरु जापी जापै ॥१॥
 मः १ ॥ सच की काती सचु सभु सारु ॥ घाड़त तिस की अपर अपार ॥ सबदे साण रखाई लाडि ॥
 गुण की थेकै विचि समाडि ॥ तिस दा कुठा होवै सेखु ॥ लोहू लबु निकथा वेखु ॥ होइ हलालु लगै हकि
 जाडि ॥ नानक दरि दीदारि समाडि ॥२॥ मः १ ॥ कमरि कटारा बंकुड़ा बंके का असवारु ॥ गरबु न
 कीजै नानका मतु सिरि आवै भारु ॥३॥ पउड़ी ॥ सो सतसंगति सबदि मिलै जो गुरमुखि चलै ॥ सचु
 धिआइनि से सचे जिन हरि खरचु धनु पलै ॥ भगत सोहनि गुण गावदे गुरमति अचलै ॥ रतन बीचारु
 मनि वसिआ गुर कै सबदि भलै ॥ आपे मेलि मिलाइदा आपे देइ वडिआई ॥१६॥ सलोक मः ३ ॥
 आसा अंदरि सभु को कोइ निरासा होइ ॥ नानक जो मरि जीविआ सहिला आइआ सोइ ॥१॥ मः ३ ॥
 ना किछु आसा हथि है केउ निरासा होइ ॥ किआ करे एह बपुड़ी जाँ भोलाए सोइ ॥२॥ पउड़ी ॥
 ध्रिगु जीवणु संसार सचे नाम बिनु ॥ प्रभु दाता दातार निहचलु एहु धनु ॥ सासि सासि आराधे
 निरमलु सोइ जनु ॥ अंतरजामी अगमु रसना एकु भनु ॥ रवि रहिआ सरबति नानकु बलि जाई
 ॥२०॥ सलोक मः १ ॥ सरवर ह्यस धुरे ही मेला खसमै एवै भाणा ॥ सरवर अंदरि हीरा मोती
 सो ह्यसा का खाणा ॥ बगुला कागु न रहई सरवरि जे होवै अति सिआणा ॥ ओना रिजकु न पडिओ
 ओथै ओना होरो खाणा ॥ सचि कमाणै सचो पाईअै कूडै कूड़ा माणा ॥ नानक तिन कौ सतिगुरु मिलिआ
 जिना धुरे पैया परवाणा ॥१॥ मः १ ॥ साहिबु मेरा उजला जे को चिति करेइ ॥ नानक सोई सेवीअै सदा
 सदा जो देइ ॥ नानक सोई सेवीअै जितु सेविअै दुखु जाडि ॥ अवगुण वंजनि गुण खहि मनि सुखु
 वसै आडि ॥२॥ पउड़ी ॥ आपे आपि वरतदा आपि ताड़ी लाईअनु ॥ आपे ही उपदेसदा
 गुरमुखि पतीआईअनु ॥ इकि आपे उझड़ि पाडिअनु इकि भगती लाडिअनु ॥ जिसु आपि बुझाए
 सो बुझसी आपे नाडि लाईअनु ॥ नानक नामु धिआईअै सची वडिआई ॥२१॥१॥ सुधु ॥

रामकली की वार महला ५

१९ सतिगुर प्रसादि ॥

सलोक मः ५ ॥ जैसा सतिगुरु सुणीदा तैसो ही मै डीठु ॥ विछुड़िआ मेले प्रभू हरि दरगह का बसीठु ॥
 हरि नामो मंत्र दृड़ाइदा कटे हउमै रोगु ॥ नानक सतिगुरु तिना मिलाइआ जिना धुरे पड़िआ संजोगु
 ॥१॥ मः ५ ॥ इकु सजणु सभि सजणा इकु वैरी सभि वादि ॥ गुरि पूरै देखालिआ विणु नावै सभ बादि
 ॥ साकत दुरजन भरमिआ जो लगे दूजै सादि ॥ जन नानकि हरि प्रभु बुझिआ गुर सतिगुर कै परसादि
 ॥२॥ पउड़ी ॥ थटणहारै थाटु आपे ही थटिआ ॥ आपे पूरा साहु आपे ही खटिआ ॥ आपे करि पासारु
 आपे रंग रटिआ ॥ कुदरति कीम न पाइ अलख ब्रहमटिआ ॥ अगम अथाह बेअंत परै परटिआ ॥
 आपे वड पातिसाहु आपि वजीरटिआ ॥ कोइ न जाणै कीम केवडु मटिआ ॥ सचा साहिबु आपि गुरमुखि
 परगटिआ ॥१॥ सलोक मः ५ ॥ सुणि सजण प्रीतम मेरिआ मै सतिगुरु देहु दिखालि ॥ हउ तिसु देवा
 मनु आपणा नित हिरदै रखा समालि ॥ इकसु सतिगुर बाहरा ध्रिगु जीवणु संसारि ॥ जन नानक
 सतिगुरु तिना मिलाइओनु जिन सद ही वरतै नालि ॥१॥ मः ५ ॥ मैरै अंतरि लोचा मिलण की किउ
 पावा प्रभ तोहि ॥ कोई अैसा सजणु लोड़ि लहु जो मेले प्रीतमु मोहि ॥ गुरि पूरै मेलाइआ जत देखा तत
 सोड़ि ॥ जन नानक सो प्रभु सेविआ तिसु जेवडु अवरु न कोड़ि ॥२॥ पउड़ी ॥ देवणहारु दातारु कितु
 मुखि सालाहीअै ॥ जिसु रखै किरपा धारि रिजकु समाहीअै ॥ कोड़ि न किस ही वसि सभना इक धर ॥
 पाले बालक वागि दे कै आपि कर ॥ करदा अनद बिनोद किछू न जाणीअै ॥ सरब धार समरथ हउ तिसु
 कुरबाणीअै ॥ गाईअै राति दिन्नतु गावण जोगिआ ॥ जो गुर की पैरी पाहि तिनी हरि रसु भोगिआ
 ॥२॥ सलोक मः ५ ॥ भीड़हु मोकलाई कीतीअनु सभ रखे कुटंबै नालि ॥ कारज आपि सवारिअनु सो प्रभ
 सदा सभालि ॥ प्रभु मात पिता कंठि लाइदा लहुड़े बालक पालि ॥ दइआल होए सभ जीअ जंत्र हरि

नानक नदरि निहाल ॥१॥ मः ५ ॥ विणु तुधु होरु जि मंगणा सिरि दुखा कै दुख ॥ देहि नामु संतोखीआ
 उतरै मन की भुख ॥ गुरि वणु तिणु हरिआ कीतिआ नानक किआ मनुख ॥२॥ पउड़ी ॥ सो औसा
 दातारु मनहु न वीसरै ॥ घड़ी न मुहतु चसा तिसु बिनु ना सरै ॥ अंतरि बाहरि संगि किआ को लुकि
 करै ॥ जिसु पति रखै आपि सो भवजलु तरै ॥ भगतु गिआनी तपा जिसु किरपा करै ॥ सो पूरा परधानु
 जिस नो बलु धरै ॥ जिसहि जराए आपि सोई अजरु जरै ॥ तिस ही मिलिआ सचु मंत्रु गुर मनि धरै
 ॥३॥ सलोकु मः ५ ॥ धन्नु सु राग सुरंगड़े आलापत सभ तिख जाडि ॥ धन्नु सु जंत सुहावड़े जो गुरमुखि
 जपदे नाउ ॥ जिनी इकि मनि इकु अराधिआ तिन सद बलिहारै जाउ ॥ तिन की धूड़ि हम बाछदे
 करमी पलै पाडि ॥ जो रते रंगि गोविंद कै हउ तिन बलिहारै जाउ ॥ आखा बिरथा जीअ की हरि
 सजणु मेलहु राडि ॥ गुरि पूरै मेलाडिआ जनम मरण दुखु जाडि ॥ जन नानक पाडिआ अगम रूपु
 अनत न काहू जाडि ॥१॥ मः ५ ॥ धन्नु सु वेला घड़ी धन्नु धनु मूरतु पलु सारु ॥ धन्नु सु दिनसु संजोगड़ा
 जितु डिठा गुर दरसारु ॥ मन कीआ इछा पूरीआ हरि पाडिआ अगम अपारु ॥ हउमै तुटा मोहड़ा
 इकु सचु नामु आधारु ॥ जनु नानकु लगा सेव हरि उधरिआ सगल संसारु ॥२॥ पउड़ी ॥ सिफति
 सलाहणु भगति विरले दितीअनु ॥ सउपे जिसु भंडार फिरि पुछ न लीतीअनु ॥ जिस नो लगा रंगु से
 रंगि रतिआ ॥ ओना इको नामु अधारु इका उन भतिआ ॥ ओना पिछै जगु भुंचै भोगई ॥ ओना पिआरा
 रबु ओनाहा जोगई ॥ जिसु मिलिआ गुरु आडि तिनि प्रभु जाणिआ ॥ हउ बलिहारी तिन जि खसमै
 भाणिआ ॥४॥ सलोक मः ५ ॥ हरि इकसै नालि मै दोसती हरि इकसै नालि मै रंगु ॥ हरि इको मेरा
 सजणो हरि इकसै नालि मै संगु ॥ हरि इकसै नालि मै गोसटे मुहु मैला करै न भंगु ॥ जाणै बिरथा
 जीअ की कदे न मोड़ै रंगु ॥ हरि इको मेरा मसलती भन्नण घड़न समरथु ॥ हरि इको मेरा दातारु है
 सिरि दातिआ जग हथु ॥ हरि इकसै दी मै टेक है जो सिरि सभना समरथु ॥ सतिगुरि संतु मिलाडिआ

मसतकि धरि कै हथु ॥ वडा साहिबु गुरु मिलाइआ जिनि तारिआ सगल जगतु ॥ मन कीआ इछा
 पूरीआ पाइआ धुरि संजोग ॥ नानक पाइआ सचु नामु सद ही भोगे भोग ॥१॥ मः ५ ॥ मनमुखा केरी
 दोसती माइआ का सनबंधु ॥ वेखदिआ ही भजि जानि कटे न पाइनि बंधु ॥ जिचरु पैननि खावने
 तिचरु रखनि गंधु ॥ जितु दिनि किछु न होवई तितु दिनि बोलनि गंधु ॥ जीअ की सार न जाणनी
 मनमुख अगिआनी अंधु ॥ कूड़ा गंधु न चलई चिकड़ि पथर बंधु ॥ अंधे आपु न जाणनी फकडु पिटनि
 धंधु ॥ झूठै मोहि लपटाइआ हउ हउ करत बिह्वधु ॥ कृपा करे जिसु आपणी धुरि पूरा करमु करेइ ॥
 जन नानक से जन उबरे जो सतिगुर सरणि परे ॥२॥ पउड़ी ॥ जो रते दीदार सेई सचु हाकु ॥ जिनी
 जाता खसमु किउ लभै तिना खाकु ॥ मनु मैला वेकारु होवै संगि पाकु ॥ दिसै सचा महलु खुलै भरम ताकु
 ॥ जिसहि दिखाले महलु तिसु न मिलै धाकु ॥ मनु तनु होइ निहालु बिंदक नदरि झाकु ॥ नउ निधि
 नामु निधानु गुर कै सबदि लागु ॥ तिसै मिलै संत खाकु मसतकि जिसै भागु ॥५॥ सलोक मः ५ ॥
 हरणाखी कू सचु वैणु सुणार्इ जो तउ करे उधारणु ॥ सुंदर बचन तुम सुणहु छबीली पिरु तैडा मन
 साधारणु ॥ दुरजन सेती नेहु रचाइओ दसि विखा मै कारणु ॥ ऊणी नाही झूणी नाही नाही किसै
 विहूणी ॥ पिरु छैलु छबीला छडि गवाइओ दुरमति करमि विहूणी ॥ ना हउ भुली ना हउ चुकी ना मै
 नाही दोसा ॥ जितु हउ लाई तितु हउ लगी तू सुणि सचु संदेसा ॥ साई सुहागणि साई भागणि जै
 पिरि किरपा धारी ॥ पिरि अउगण तिस के सभि गवाए गल सेती लाइ सवारी ॥ करमहीण धन करै
 बिन्नती कदि नानक आवै वारी ॥ सभि सुहागणि माणहि रलीआ इक देवहु राति मुरारी ॥१॥ मः ५
 ॥ काहे मन तू डोलता हरि मनसा पूरणहारु ॥ सतिगुरु पुरखु धिआइ तू सभि दुख विसारणहारु ॥
 हरि नामा आराधि मन सभि किलविख जाहि विकार ॥ जिन कउ पूरबि लिखिआ तिन रंगु लगा
 निरंकार ॥ ओनी छडिआ माइआ सुआवड़ा धनु संचिआ नामु अपारु ॥ अठे पहर इकतै लिवै मन्नेनि

हुकमु अपारु ॥ जनु नानकु मंगै दानु इकु देहु दरसु मनि पिआरु ॥२॥ पउड़ी ॥ जिसु तू आवहि चिति तिस नो सदा सुख ॥ जिसु तू आवहि चिति तिसु जम नाहि दुख ॥ जिसु तू आवहि चिति तिसु कि काड़िआ ॥ जिस दा करता मित्रु सभि काज सवारिआ ॥ जिसु तू आवहि चिति सो परवाणु जनु ॥ जिसु तू आवहि चिति बहुता तिसु धनु ॥ जिसु तू आवहि चिति सो वड परवारिआ ॥ जिसु तू आवहि चिति तिनि कुल उधारिआ ॥६॥ सलोक मः ५ ॥ अंदरहु अन्ना बाहरहु अन्ना कूड़ी कूड़ी गावै ॥ देही धोवै चक्र बणाए माड़िआ नो बहु धावै ॥ अंदरि मैलु न उतरै हउमै फिरि फिरि आवै जावै ॥ नींद विआपिआ कामि संतापिआ मुखहु हरि हरि कहावै ॥ बैसनो नामु करम हउ जुगता तुह कुटे किआ फलु पावै ॥ ह्यसा विचि बैठा बगु न बणई नित बैठा मछी नो तार लावै ॥ जा ह्यस सभा वीचारु करि देखनि ता बगा नालि जोड़ु कटे न आवै ॥ ह्यसा हीरा मोती चुगणा बगु डडा भालण जावै ॥ उडरिआ वेचारा बगुला मतु होवै मंजु लखावै ॥ जितु को लाड़िआ तित ही लागा किसु दोसु दिचै जा हरि एवै भावै ॥ सतिगुरु सरवरु रतनी भरपूरे जिसु प्रापति सो पावै ॥ सिख ह्यस सरवरि इकठे होए सतिगुर कै हुकमावै ॥ रतन पदारथ माणक सरवरि भरपूरे खाड़ि खरचि रहे तोटि न आवै ॥ सरवर ह्यसु दूरि न होई करते एवै भावै ॥ जन नानक जिस दै मसतकि भागु धुरि लिखिआ सो सिखु गुरु पहि आवै ॥ आपि तरिआ कुटंब सभि तारे सभा सृसटि छडावै ॥१॥ मः ५ ॥ पंडितु आखाए बहुती राही कोरड़ मोठ जिनेहा ॥ अंदरि मोहु नित भरमि विआपिआ तिसटसि नाही देहा ॥ कूड़ी आवै कूड़ी जावै माड़िआ की नित जोहा ॥ सचु कहै ता छोहो आवै अंतरि बहुता रोहा ॥ विआपिआ दुरमति कुबुधि कुमूड़ा मनि लागा तिसु मोहा ॥ ठगै सेती ठगु रलि आड़िआ साथु भि इको जेहा ॥ सतिगुरु सराफु नदरी विचदो कटै ताँ उघड़ि आड़िआ लोहा ॥ बहुतेरी थाई रलाड़ि रलाड़ि दिता उघड़िआ पड़दा अगै आड़ि खलोहा ॥ सतिगुर की जे सरणी आवै फिरि मनूरहु कंचनु होहा ॥ सतिगुरु निरवैरु पुत्र सत्र समाने अउगण कटे करे सुधु देहा ॥ नानक

जिसु धुरि मसतकि होवै लिखिआ तिसु सतिगुर नालि सनेहा ॥ अमृत बाणी सतिगुर पूरे की जिसु
 किरपालु होवै तिसु रिदै वसेहा ॥ आवण जाणा तिस का कटीअै सदा सदा सुखु होहा ॥२॥ पउड़ी ॥ जो तुधु
 भाणा जंतु सो तुधु बुझई ॥ जो तुधु भाणा जंतु सु दरगह सिझई ॥ जिस नो तेरी नदरि हउमै तिसु गई ॥
 जिस नो तू संतुसटु कलमल तिसु खई ॥ जिस कै सुआमी वलि निरभउ सो भई ॥ जिस नो तू किरपालु सचा
 सो थिअई ॥ जिस नो तेरी मडिआ न पोहै अगनई ॥ तिस नो सदा दडिआलु जिनि गुर ते मति लई ॥७॥
 सलोक मः ५ ॥ करि किरपा किरपाल आपे बखसि लै ॥ सदा सदा जपी तेरा नामु सतिगुर पाडि पै ॥
 मन तन अंतरि वसु दूखा नासु होइ ॥ हथ देइ आपि रखु विआपै भउ न कोइ ॥ गुण गावा दिनु रैणि
 एतै कंमि लाइ ॥ संत जना कै संगि हउमै रोगु जाइ ॥ सरब निरंतरि खसमु एको रवि रहिआ ॥
 गुर परसादी सचु सचो सचु लहिआ ॥ दडिआ करहु दडिआल अपणी सिफति देहु ॥ दरसनु देखि
 निहाल नानक प्रीति एह ॥१॥ मः ५ ॥ एको जपीअै मनै माहि डिकस की सरणाइ ॥ डिकसु सिउ करि
 पिरहड़ी दूजी नाही जाइ ॥ डिको दाता मंगीअै सभु किछु पलै पाइ ॥ मनि तनि सासि गिरासि प्रभु
 डिको डिकु धिआइ ॥ अमृतु नामु निधानु सचु गुरमुखि पाइआ जाइ ॥ वडभागी ते संत जन जिन मनि
 वुठा आइ ॥ जलि थलि महीअलि रवि रहिआ दूजा कोई नाहि ॥ नामु धिआई नामु उचरा नानक
 खसम रजाइ ॥२॥ पउड़ी ॥ जिस नो तू रखवाला मारे तिसु कउणु ॥ जिस नो तू रखवाला जिता तिनै
 भैणु ॥ जिस नो तेरा अंगु तिसु मुखु उजला ॥ जिस नो तेरा अंगु सु निरमली हूं निरमला ॥ जिस नो तेरी
 नदरि न लेखा पुछीअै ॥ जिस नो तेरी खुसी तिनि नउ निधि भुंचीअै ॥ जिस नो तू प्रभ वलि तिसु किआ
 मुहछंदगी ॥ जिस नो तेरी मिहर सु तेरी बंदिगी ॥८॥ सलोक महला ५ ॥ होहु कृपाल सुआमी मेरे
 संतां संगि विहावे ॥ तुधहु भुले सि जमि जमि मरदे तिन कदे न चुकनि हावे ॥१॥ मः ५ ॥ सतिगुरु
 सिमरहु आपणा घटि अवघटि घट घाट ॥ हरि हरि नामु जपंतिआ कोइ न बंधै वाट ॥२॥ पउड़ी ॥

तिथै तू समरथु जियै कोइ नाहि ॥ ओथै तेरी रख अगनी उदर माहि ॥ सुणि कै जम के दूत नाइ तेरै
 छडि जाहि ॥ भउजलु बिखमु असगाहु गुर सबदी पारि पाहि ॥ जिन कउ लगी पिआस अमृतु सेइ
 खाहि ॥ कलि महि एहो पुनु गुण गोविंद गाहि ॥ सभसै नो किरपालु समाले साहि साहि ॥ बिरथा कोइ न
 जाइ जि आवै तुधु आहि ॥६॥ सलोक मः ५ ॥ दूजा तिसु न बुझाइहु पारब्रहम नामु देहु आधारु ॥
 अगमु अगोचरु साहिबो समरथु सचु दातारु ॥ तू निहचलु निरवैरु सचु सचा तुधु दरबारु ॥ कीमति
 कहणु न जाईअै अंतु न पारावारु ॥ प्रभु छोडि होरु जि मंगणा सभु बिखिआ रस छारु ॥ से सुखीए सचु
 साह से जिन सचा बिउहारु ॥ जिना लगी प्रीति प्रभ नाम सहज सुख सारु ॥ नानक इकु आराधे संतन
 रेणारु ॥१॥ मः ५ ॥ अनद सूख बिस्राम नित हरि का कीरतनु गाइ ॥ अवर सिआणप छाडि देहि
 नानक उधरसि नाइ ॥२॥ पउड़ी ॥ ना तू आवहि वसि बहुतु घिणावणे ॥ ना तू आवहि वसि बेद
 पड़ावणे ॥ ना तू आवहि वसि तीरथि नाईअै ॥ ना तू आवहि वसि धरती धाईअै ॥ ना तू आवहि वसि
 कितै सिआणपै ॥ ना तू आवहि वसि बहुता दानु दे ॥ सभु को तेरै वसि अगम अगोचरा ॥ तू भगता कै
 वसि भगता ताणु तेरा ॥१०॥ सलोक मः ५ ॥ आपे वैदु आपि नाराइणु ॥ एहि वैद जीअ का दुखु
 लाइण ॥ गुर का सबदु अमृत रसु खाइण ॥ नानक जिसु मनि वसै तिस के सभि दूख मिटाइण ॥१॥
 मः ५ ॥ हुकमि उछलै हुकमे रहै ॥ हुकमे दुखु सुखु सम करि सहै ॥ हुकमे नामु जपै दिनु राति ॥ नानक
 जिस नो होवै दाति ॥ हुकमि मरै हुकमे ही जीवै ॥ हुकमे नाना वडा थीवै ॥ हुकमे सोग हरख आन्नद ॥
 हुकमे जपै निरोधर गुरमंत ॥ हुकमे आवणु जाणु रहाए ॥ नानक जा कउ भगती लाए ॥२॥ पउड़ी ॥
 हउ तिसु ढाढी कुरबाणु जि तेरा सेवदारु ॥ हउ तिसु ढाढी बलिहार जि गावै गुण अपार ॥ सो ढाढी
 धनु धनु जिसु लोड़े निरंकारु ॥ सो ढाढी भागठु जिसु सचा दुआर बारु ॥ ओहु ढाढी तुधु धिआइ कलाणे
 दिनु रैणार ॥ मंगै अमृत नामु न आवै कदे हारि ॥ कपडु भोजनु सचु रहदा लिवै धार ॥ सो ढाढी

गुणवंतु जिस नो प्रभ पिआरु ॥११॥ सलोक मः ५ ॥ अमृत बाणी अमिउ रसु अमृतु हरि का नाउ ॥
 मनि तनि हिरदै सिमरि हरि आठ पहर गुण गाउ ॥ उपदेसु सुणहु तुम गुरसिखहु सचा इहै सुआउ
 ॥ जनमु पदारथु सफलु होइ मन महि लाइहु भाउ ॥ सूख सहज आनदु घणा प्रभ जपतिआ दुखु जाइ
 ॥ नानक नामु जपत सुखु उपजै दरगह पाईअै थाउ ॥१॥ मः ५ ॥ नानक नामु धिआईअै गुरु पूरा
 मति देइ ॥ भाणै जप तप संजमो भाणै ही कठि लेइ ॥ भाणै जोनि भवाईअै भाणै बखस करेइ ॥ भाणै
 दुखु सुखु भोगीअै भाणै करम करेइ ॥ भाणै मिटी साजि कै भाणै जोति धरेइ ॥ भाणै भोग भोगाइदा भाणै
 मनहि करेइ ॥ भाणै नरकि सुरगि अउतारे भाणै धरणि परेइ ॥ भाणै ही जिसु भगती लाए नानक
 विरले हे ॥२॥ पउड़ी ॥ वडिआई सचे नाम की हउ जीवा सुणि सुणे ॥ पसू परेत अगिआन उधारे
 डिक खणे ॥ दिनसु रैणि तेरा नाउ सदा सद जापीअै ॥ तृसना भुख विकराल नाइ तेरै धापीअै ॥ रोगु
 सोगु दुखु वंजै जिसु नाउ मनि वसै ॥ तिसहि परापति लालु जो गुर सबदी रसै ॥ खंड ब्रहमंड बेअंत
 उधारणहारिआ ॥ तेरी सोभा तुधु सचे मेरे पिआरिआ ॥१२॥ सलोक मः ५ ॥ मित्रु पिआरा नानक जी
 मै छडि गवाइआ रंगि कसुंभै भुली ॥ तउ सजण की मै कीम न पउदी हउ तुधु बिनु अदु न लहदी
 ॥१॥ मः ५ ॥ ससु विराइणि नानक जीउ ससुरा वादी जेठो पउ पउ लूहै ॥ हभे भसु पुणेदे वतनु जा
 मै सजणु तूहै ॥२॥ पउड़ी ॥ जिसु तू वुठा चिति तिसु दरदु निवारणो ॥ जिसु तू वुठा चिति तिसु कदे
 न हारणो ॥ जिसु मिलिआ पूरा गुरु सु सरपर तारणो ॥ जिस नो लाए सचि तिसु सचु समालणो ॥ जिसु
 आइआ हथि निधानु सु रहिआ भालणो ॥ जिस नो डिको रंगु भगतु सो जानणो ॥ ओहु सभना की रेणु
 बिरही चारणो ॥ सभि तेरे चोज विडाण सभु तेरा कारणो ॥१३॥ सलोक मः ५ ॥ उसतति निंदा नानक
 जी मै हभ वजाई छोड़िआ हभु किझु तिआगी ॥ हभे साक कूड़ावे डिठे तउ पलै तैडै लागी ॥१॥ मः ५ ॥
 फिरदी फिरदी नानक जीउ हउ फावी थीई बहुतु दिसावर पंधा ॥ ता हउ सुखि सुखाली सुती जा गुर

मिलि सजणु मै लधा ॥२॥ पउड़ी ॥ सभे दुख संताप जाँ तुधहु भुलीअै ॥ जे कीचनि लख उपाव ताँ कही
 न घुलीअै ॥ जिस नो विसरै नाउ सु निरधनु काँढीअै ॥ जिस नो विसरै नाउ सो जोनी हाँढीअै ॥ जिसु
 खसमु न आवै चिति तिसु जमु डंडु दे ॥ जिसु खसमु न आवी चिति रोगी से गणे ॥ जिसु खसमु न आवी
 चिति सु खरो अह्नकारीआ ॥ सोई दुहेला जगि जिनि नाउ विसारीआ ॥१४॥ सलोक मः ५ ॥ तैडी बंदसि
 मै कोइ न डिठा तू नानक मनि भाणा ॥ घोलि घुमाई तिसु मित्र विचोले जै मिलि कंतु पछाणा ॥१॥
 मः ५ ॥ पाव सुहावे जाँ तउ धिरि जुलदे सीसु सुहावा चरणी ॥ मुखु सुहावा जाँ तउ जसु गावै जीउ
 पड़िआ तउ सरणी ॥२॥ पउड़ी ॥ मिलि नारी सतसंगि मंगलु गावीआ ॥ घर का होआ बंधानु बहुड़ि न
 धावीआ ॥ बिनठी दुरमति दुरतु सोइ कूड़ावीआ ॥ सीलवंति परधानि रिदै सचावीआ ॥ अंतरि बाहरि
 डिकु डिक रीतावीआ ॥ मनि दरसन की पिआस चरण दासावीआ ॥ सोभा बणी सीगारु खसमि जाँ
 रावीआ ॥ मिलीआ आइ संजोगि जाँ तिसु भावीआ ॥१५॥ सलोक मः ५ ॥ हभि गुण तैडे नानक जीउ
 मै कू थीए मै निरगुण ते किआ होवै ॥ तउ जेवडु दातारु न कोई जाचकु सदा जाचोवै ॥१॥ मः ५ ॥ देह
 छिजंदड़ी ऊण मझूणा गुरि सजणि जीउ धराइआ ॥ हभे सुख सुहेलड़ा सुता जिता जगु सबाइआ ॥२॥
 पउड़ी ॥ वडा तेरा दरबारु सचा तुधु तखतु ॥ सिरि साहा पातिसाहु निहचलु चउरु छतु ॥ जो भावै
 पारब्रहम सोई सचु निआउ ॥ जे भावै पारब्रहम निथावे मिलै थाउ ॥ जो कीनी करतारि साई भली गल
 ॥ जिनी पछाता खसमु से दरगाह मल ॥ सही तेरा फुरमानु किनै न फेरीअै ॥ कारण करण करीम कुदरति
 तेरीअै ॥१६॥ सलोक मः ५ ॥ सोइ सुणंदड़ी मेरा तनु मनु मउला नामु जपंदड़ी लाली ॥ पंधि जुलमदड़ी
 मेरा अंदरु ठंढा गुर दरसनु देखि निहाली ॥१॥ मः ५ ॥ हठ मंझाहू मै माणकु लधा ॥ मुलि न घिधा
 मै कू सतिगुरि दिता ॥ ढूँढ वजाई थीआ थिता ॥ जनमु पदारथु नानक जिता ॥२॥ पउड़ी ॥ जिस कै
 मसतकि करमु होइ सो सेवा लागा ॥ जिसु गुर मिलि कमलु प्रगासिआ सो अनदिनु जागा ॥ लगा रंगु

चरणारबिंद सभु भ्रमु भउ भागा ॥ आतमु जिता गुरमती आगंजत पागा ॥ जिसहि धिआइआ
 पारब्रह्म सो कलि महि तागा ॥ साधू संगति निरमला अठसठि मजनागा ॥ जिसु प्रभु मिलिआ आपणा
 सो पुरखु सभागा ॥ नानक तिसु बलिहारणै जिसु एवड भागा ॥१७॥ सलोक मः ५ ॥ जाँ पिरु अंदरि
 ताँ धन बाहरि ॥ जाँ पिरु बाहरि ताँ धन माहरि ॥ बिनु नावै बहु फेरु फिराहरि ॥ सतिगुरि संगि
 दिखाइआ जाहरि ॥ जन नानक सचे सचि समाहरि ॥१॥ मः ५ ॥ आहर सभि करदा फिरै आहरु डिकु
 न होइ ॥ नानक जितु आहरि जगु उधरै विरला बूझै कोइ ॥२॥ पउड़ी ॥ वडी हू वडा अपारु तेरा
 मरतबा ॥ रंग परंग अनेक न जापनि करतबा ॥ जीआ अंदरि जीउ सभु किछु जाणला ॥ सभु किछु तेरै
 वसि तेरा घरु भला ॥ तेरै घरि आन्नदु वधाई तुधु घरि ॥ माणु महता तेजु आपणा आपि जरि ॥
 सरब कला भरपूरु दिसै जत कता ॥ नानक दासनि दासु तुधु आगै बिनवता ॥१८॥ सलोक मः ५ ॥
 छतड़े बाजार सोहनि विचि वपारीए ॥ वखरु हिकु अपारु नानक खटे सो धणी ॥१॥ महला ५ ॥ कबीरा
 हमरा को नही हम किस हू के नाहि ॥ जिनि इहु रचनु रचाइआ तिस ही माहि समाहि ॥२॥ पउड़ी ॥
 सफलउ बिरखु सुहावड़ा हरि सफल अमृता ॥ मनु लोचै उन् मिलण कउ किउ वंजै धिता ॥ वरना
 चिहना बाहरा ओहु अगमु अजिता ॥ ओहु पिआरा जीअ का जो खोलै भिता ॥ सेवा करी तुसाड़ीआ मै
 दसिहु मिता ॥ कुरबाणी वंजा वारणै बले बलि किता ॥ दसनि संत पिआरिआ सुणहु लाइ चिता ॥
 जिसु लिखिआ नानक दास तिसु नाउ अमृतु सतिगुरि दिता ॥१९॥ सलोक महला ५ ॥ कबीर धरती
 साध की तसकर बैसहि गाहि ॥ धरती भारि न बिआपई उन कउ लाहू लाहि ॥१॥ महला ५ ॥
 कबीर चावल कारणे तुख कउ मुहली लाइ ॥ संगि कुसंगी बैसते तब पूछे धरम राइ ॥२॥ पउड़ी ॥
 आपे ही वड परवारु आपि इकातीआ ॥ आपणी कीमति आपि आपे ही जातीआ ॥ सभु किछु आपे
 आपि आपि उपनिआ ॥ आपणा कीता आपि आपि वरनिआ ॥ धन्नु सु तेरा थानु जियै तू वुठा ॥

धन्नु सु तेरे भगत जिनी सचु तूं ਡਿਠਾ ॥ ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ ਜਿਸੁ ਗੁਰ ਭੇਟੇ ਨਾਨਕ
 ਨਿਰਮਲ ਸੋਇ ਸੁਧੁ ॥੨੦॥ ਸਲੋਕ ਮਃ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ ਜੋ ਨਰ ਪੀਰਿ
 ਨਿਵਾਜਿਆ ਤਿਨਾ ਅੰਚ ਨ ਲਾਗ ॥੧॥ ਮਃ ੫ ॥ ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਝ
 ਪਾਇਅਨਿ ਜਿਨਾ ਪਿਆਰੇ ਨੇਹ ॥੨॥ ਪੜੀ ॥ ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ ਜਿਸੁ
 ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ ਅੰਤਰਜਾਮੀ ਅਗਮ ਪੁਰਖੁ ਝਿਕ ਦ੍ਰਸਟਿ ਦਿਖਾਏ ॥ ਸਾਧਸੰਗਤਿ ਕੈ
 ਆਸਰੈ ਪ੍ਰਭ ਸਿਉ ਰੰਗੁ ਲਾਏ ॥ ਅਭਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ ਜਨਮ ਮਰਣ ਭਉ ਕਟਿਓਨੁ
 ਫਿਰਿ ਜੋਨਿ ਨ ਪਾਏ ॥ ਅੰਧ ਕੂਪ ਤੇ ਕਾਢਿਅਨੁ ਲਭੁ ਆਪਿ ਫੜਾਏ ॥ ਨਾਨਕ ਬਖਸਿ ਮਿਲਾਇਅਨੁ ਰਖੇ ਗਲਿ
 ਲਾਏ ॥੨੧॥ ਸਲੋਕ ਮਃ ੫ ॥ ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ ਨਾਨਕ ਵਿਰਲੇ ਪਾਇਅਹਿ
 ਤਿਸੁ ਜਨ ਕੀਮ ਨ ਮੂਲਿ ॥੧॥ ਮਃ ੫ ॥ ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ ਨਾਨਕ ਰਵਿਆ
 ਹਭ ਥਾਇ ਵਧਿ ਤ੍ਰਿਧਿ ਤ੍ਰਿਭਵਧਿ ਰੋਮਿ ॥੨॥ ਪੜੀ ॥ ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ ਆਪੇ ਹੋਇਓ
 ਝਿਕੁ ਆਪੇ ਬਹੁ ਭਤਿਆ ॥ ਆਪੇ ਸਭਨਾ ਮੰਝਿ ਆਪੇ ਬਾਹਰਾ ॥ ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ ਆਪੇ
 ਹੋਵਹਿ ਗੁਪਤੁ ਆਪੇ ਪਰਗਟੀਐ ॥ ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ ਗਹਿਰ ਗੰਭੀਰੁ ਅਥਾਹੁ ਅਪਾਰੁ
 ਅਗਣਤੁ ਤੂੰ ॥ ਨਾਨਕ ਵਰਤੈ ਝਿਕੁ ਝਿਕੋ ਝਿਕੁ ਤੂੰ ॥੨੨॥੧॥੨॥ ਸੁਧੁ ॥

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥੧੯॥ ਸਤਿਗੁਰ ਪ੍ਰਸਾਦਿ ॥

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
 ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਚਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ
 ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰਿ ਚੇਲੇ ਰਹਰਾਸਿ ਕੀਝੈ ਨਾਨਕਿ
 ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ ਲਹਣੇ ਦੀ ਫੇਰਾਝੈ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ
 ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਝੁਲੈ ਸੁ ਚਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ

जि गुर फुरमाइआ सिल जोगु अलूणी चटीअै ॥ लंगरु चलै गुर सबदि हरि तोटि न आवी खटीअै ॥
 खरचे दिति खसंम दी आप खहदी खैरि दबटीअै ॥ होवै सिफति खसंम दी नूरु अरसहु कुरसहु झटीअै ॥
 तुधु डिठे सचे पातिसाह मलु जनम जनम दी कटीअै ॥ सचु जि गुरि फुरमाइआ किउ एटू बोलहु हटीअै
 ॥ पुत्री कउलु न पालिओ करि पीरहु कन्न् मुरटीअै ॥ दिलि खोटे आकी फिरनि बंनि भारु उचाइनि
 छटीअै ॥ जिनि आखी सोई करे जिनि कीती तिनै थटीअै ॥ कउणु हारे किनि उवटीअै ॥२॥ जिनि कीती
 सो मन्नणा को सालु जिवाहे साली ॥ धरम राइ है देवता लै गला करे दलाली ॥ सतिगुरु आखै सचा
 करे सा बात होवै दरहाली ॥ गुर अंगद दी दोही फिरी सचु करतै बंधि बहाली ॥ नानकु काइआ
 पलटु करि मलि तखतु बैठा सै डाली ॥ दरु सेवे उमति खड़ी मसकलै होइ जंगाली ॥ दरि दरवेसु
 खसंम दै नाइ सचै बाणी लाली ॥ बलवंड खीवी नेक जन जिसु बहुती छाउ पत्राली ॥ लंगरि दउलति
 वंडीअै रसु अंमृतु खीरि घिआली ॥ गुरसिखा के मुख उजले मनमुख थीए पराली ॥ पए कबूलु खसंम
 नालि जाँ घाल मरदी घाली ॥ माता खीवी सहु सोइ जिनि गोइ उठाली ॥३॥ होरिओ गंग वहाईअै
 दुनिआई आखै कि किओनु ॥ नानक ईसरि जगनाथि उचहदी वैणु विरिओनु ॥ माधाणा परबतु
 करि नेतृ बासकु सबदि रिड़किओनु ॥ चउदह रतन निकालिओनु करि आवा गउणु चिलकिओनु ॥
 कुदरति अहि वेखालीओनु जिणि अैवड पिड ठिणकिओनु ॥ लहणे धरिओनु छत्रु सिरि असमानि
 किआड़ा छिकिओनु ॥ जोति समाणी जोति माहि आपु आपै सेती मिकिओनु ॥ सिखाँ पुत्राँ घोखि कै सभ
 उमति वेखहु जि किओनु ॥ जाँ सुधोसु ताँ लहणा टिकिओनु ॥४॥ फेरि वसाइआ फेरुआणि सतिगुरि
 खाडूरु ॥ जपु तपु संजमु नालि तुधु होरु मुचु गरूरु ॥ लबु विणाहे माणसा जिउ पाणी बूरु ॥ वरिअै
 दरगह गुरू की कुदरती नूरु ॥ जितु सु हाथ न लभई तूं ओहु ठरूरु ॥ नउ निधि नामु निधानु है तुधु
 विचि भरपूरु ॥ निंदा तेरी जो करे सो वंजै चूरु ॥ नेइ दिसै मात लोक तुधु सुझै दूरु ॥ फेरि वसाइआ

फेरुआणि सतिगुरि खाडूरु ॥५॥ सो टिका सो बैहणा सोई दीबाणु ॥ पियू दादे जेविहा पोता परवाणु ॥
 जिनि बासकु नेत्रै घतिआ करि नेही ताणु ॥ जिनि समुंदु विरोलिआ करि मेरु मधाणु ॥ चउदह रतन
 निकालिअनु कीतोनु चानाणु ॥ घोड़ा कीतो सहज दा जतु कीओ पलाणु ॥ धणखु चड़ाइओ सत दा जस ह्यदा
 बाणु ॥ कलि विचि धू अंधारु सा चड़ा रै भाणु ॥ सतहु खेतु जमाइओ सतहु छावाणु ॥ नित रसोई
 तेरीअै घिउ मैदा खाणु ॥ चारे कुंडाँ सुझीओसु मन महि सबदु परवाणु ॥ आवा गउणु निवारिओ करि
 नदरि नीसाणु ॥ अउतरिआ अउतारु लै सो पुरखु सुजाणु ॥ झखड़ि वाउ न डोलई परबतु मेराणु ॥
 जाणै बिरथा जीअ की जाणी हू जाणु ॥ किआ सालाही सचे पातिसाह जाँ तू सुघडु सुजाणु ॥ दानु जि
 सतिगुर भावसी सो सते दाणु ॥ नानक ह्यदा छत्रु सिरि उमति हैराणु ॥ सो टिका सो बैहणा सोई दीबाणु
 ॥ पियू दादे जेविहा पोता परवाणु ॥६॥ धन्नु धन्नु रामदास गुरु जिनि सिरिआ तिनै सवारिआ ॥ पूरी
 होई करामाति आपि सिरजणहारै धारिआ ॥ सिखी अतै संगती पारब्रह्मु करि नमसकारिआ ॥ अटलु
 अथाहु अतोलु तू तेरा अंतु न पारावारिआ ॥ जिनी तूं सेविआ भाउ करि से तुधु पारि उतारिआ ॥ लबु
 लोभु कामु क्रोधु मोहु मारि कढे तुधु सपरवारिआ ॥ धन्नु सु तेरा थानु है सचु तेरा पैसकारिआ ॥ नानकु
 तू लहणा तूहै गुरु अमरु तू वीचारिआ ॥ गुरु डिठा ताँ मनु साधारिआ ॥७॥ चारे जागे चहु जुगी
 पंचाड़िणु आपे होआ ॥ आपीनै आपु साजिओनु आपे ही थंम् खलोआ ॥ आपे पटी कलम आपि आपि
 लिखणहारा होआ ॥ सभ उमति आवण जावणी आपे ही नवा निरोआ ॥ तखति बैठा अरजन गुरु
 सतिगुर का खिवै चंदोआ ॥ उगवणहु तै आथवणहु चहु चकी कीअनु लोआ ॥ जिनी गुरु न सेविओ
 मनमुखा पड़िआ मोआ ॥ दूणी चउणी करामाति सचे का सचा ढोआ ॥ चारे जागे चहु जुगी पंचाड़िणु
 आपे होआ ॥८॥१॥

रामकली बाणी भगता की ॥ कबीर जीउ

१६ सतिगुर प्रसादि ॥

काड़िआ कलालनि लाहनि

मेलउ गुर का सबदु गुडु कीनु रे ॥ तृसना कामु क्रोधु मद मतसर काटि काटि कसु दीनु रे ॥१॥ कोई
 है रे संतु सहज सुख अंतरि जा कउ जपु तपु देउ दलाली रे ॥ एक बूंद भरि तनु मनु देवउ जो मदु देडि
 कलाली रे ॥१॥ रहाउ ॥ भवन चतुर दस भाठी कीनी ब्रहम अग्नि तनि जारी रे ॥ मुद्रा मदक
 सहज धुनि लागी सुखमन पोचनहारी रे ॥२॥ तीरथ बरत नेम सुचि संजम रवि ससि गहनै देउ रे ॥
 सुरति पिआल सुधा रसु अंमृतु एहु महा रसु पेउ रे ॥३॥ निझर धार चुअै अति निरमल इह रस
 मनूआ रातो रे ॥ कहि कबीर सगले मद छूछे इहै महा रसु साचो रे ॥४॥१॥ गुडु करि गिआनु
 धिआनु करि महूआ भउ भाठी मन धारा ॥ सुखमन नारी सहज समानी पीवै पीवनहारा ॥१॥ अउधू
 मेरा मनु मतवारा ॥ उनमद चढा मदन रसु चाखिआ तृभवन भडिआ उजिआरा ॥१॥ रहाउ ॥ दुडि
 पुर जोरि रसाई भाठी पीउ महा रसु भारी ॥ कामु क्रोधु दुडि कीए जलेता छूटि गई संसारी ॥२॥
 प्रगट प्रगास गिआन गुर गंमित सतिगुर ते सुधि पाई ॥ दासु कबीरु तासु मद माता उचकि न
 कबहू जाई ॥३॥२॥ तूं मेरो मेरु परबतु सुआमी ओट गही मै तेरी ॥ ना तुम डोलहु ना हम गिरते रखि
 लीनी हरि मेरी ॥१॥ अब तब जब कब तुही तुही ॥ हम तुअ परसादि सुखी सद ही ॥१॥ रहाउ ॥
 तोरे भरोसे मगहर बसिओ मेरे तन की तपति बुझाई ॥ पहिले दरसनु मगहर पाडिओ फुनि कासी बसे
 आई ॥२॥ जैसा मगहरु तैसी कासी हम एकै करि जानी ॥ हम निरधन जिउ इहु धनु पाडिआ मरते
 फूटि गुमानी ॥३॥ करै गुमानु चुभहि तिसु सूला को काढन कउ नाही ॥ अजै सु चोभ कउ बिलल
 बिलाते नरके घोर पचाही ॥४॥ कवनु नरकु किआ सुरगु बिचारा संतन दोऊ रादे ॥ हम काहू की
 काणि न कढते अपने गुर परसादे ॥५॥ अब तउ जाडि चढे सिंघासनि मिले है सारिंगपानी ॥
 राम कबीरा एक भए है कोडि न सकै पछानी ॥६॥३॥ संता मानउ दूता डानउ इह कुटवारी मेरी
 ॥ दिवस रैन तेरे पाउ पलोसउ केस चवर करि फेरी ॥१॥ हम कूकर तेरे दरबारि ॥ भउकहि

आगै बढनु पसारि ॥१॥ रहाउ ॥ पूरब जनम हम तुमरे सेवक अब तउ मिटिआ न जाई ॥ तेरे दुआरै
 धुनि सहज की माथै मेरे दगाई ॥२॥ दागे होहि सु रन महि जूझहि बिनु दागे भगि जाई ॥ साधू
 होइ सु भगति पछानै हरि लए खजानै पाई ॥३॥ कोठरे महि कोठरी परम कोठी बीचारि ॥ गुरि
 दीनी बसतु कबीर कउ लेवहु बसतु समारि ॥४॥ कबीरि दीई संसार कउ लीनी जिसु मसतकि
 भागु ॥ अमृत रसु जिनि पाइआ थिरु ता का सोहागु ॥५॥४॥ जिह मुख बेदु गाइत्री निकसै सो किउ
 ब्रहमनु बिसरु करै ॥ जा कै पाइ जगतु सभु लागै सो किउ पंडितु हरि न कहै ॥१॥ काहे मेरे बामन
 हरि न कहहि ॥ रामु न बोलहि पाडे दोजकु भरहि ॥१॥ रहाउ ॥ आपन ऊच नीच घरि भोजनु हठे करम
 करि उदरु भरहि ॥ चउदस अमावस रचि रचि माँगहि कर दीपकु लै कूपि परहि ॥२॥ तूं ब्रहमनु मै
 कासीक जुलहा मुहि तोहि बराबरी कैसे कै बनहि ॥ हमरे राम नाम कहि उबरे बेद भरोसे पाँडे डूबि
 मरहि ॥३॥५॥ तरवरु एकु अन्नत डार साखा पुहप पत्र रस भरीआ ॥ इह अमृत की बाड़ी है रे
 तिनि हरि पूरै करीआ ॥१॥ जानी जानी रे राजा राम की कहानी ॥ अंतरि जोति राम परगासा
 गुरमुखि बिरलै जानी ॥१॥ रहाउ ॥ भवरु एकु पुहप रस बीधा बारह ले उर धरिआ ॥ सोरह मधे
 पवनु झकोरिआ आकासे फरु फरिआ ॥२॥ सहज सुनि डिकु बिरवा उपजिआ धरती जलहरु सोखिआ ॥
 कहि कबीर हउ ता का सेवकु जिनि इहु बिरवा देखिआ ॥३॥६॥ मुंद्रा मोनि दइआ करि झोली
 पत्र का करहु बीचारु रे ॥ खिंथा इहु तनु सीअउ अपना नामु करउ आधारु रे ॥१॥ औसा जोगु
 कमावहु जोगी ॥ जप तप संजमु गुरमुखि भोगी ॥१॥ रहाउ ॥ बुधि बिभूति चढावउ अपुनी
 सिंगी सुरति मिलाई ॥ करि बैरागु फिरउ तनि नगरी मन की किंगुरी बजाई ॥२॥ पंच ततु लै
 हिरदै राखहु रहै निरालम ताड़ी ॥ कहतु कबीरु सुनहु रे संतहु धरमु दइआ करि बाड़ी ॥३॥७॥
 कवन काज सिरजे जग भीतरि जनमि कवन फलु पाइआ ॥ भव निधि तरन तारन चिंतामनि डिक

निमख न इहु मनु लाइआ ॥१॥ गोबिंद हम अैसे अपराधी ॥ जिनि प्रभि जीउ पिंडु था दीआ
 तिस की भाउ भगति नही साधी ॥१॥ रहाउ ॥ पर धन पर तन पर ती निंदा पर अपबादु न छूटै ॥
 आवा गवनु होतु है फुनि फुनि इहु परसंगु न तूटै ॥२॥ जिह घरि कथा होत हरि संतन इक निमख न
 कीनो मै फेरा ॥ लम्पट चोर दूत मतवारे तिन संगि सदा बसेरा ॥३॥ काम क्रोध माइआ मद मतसर
 ए संपै मो माही ॥ दइआ धरमु अरु गुर की सेवा ए सुपन्नतरि नाही ॥४॥ दीन दइआल कृपाल
 दमोदर भगति बछल भै हारी ॥ कहत कबीर भीर जन राखहु हरि सेवा करउ तुमारी ॥५॥८॥
 जिह सिमरनि होइ मुक्ति दुआरु ॥ जाहि बैकुंठि नही संसारि ॥ निरभउ कै घरि बजावहि तूर ॥
 अनहद बजहि सदा भरपूर ॥१॥ अैसा सिमरनु करि मन माहि ॥ बिनु सिमरन मुक्ति कत नाहि
 ॥१॥ रहाउ ॥ जिह सिमरनि नाही ननकारु ॥ मुक्ति करै उतरै बहु भारु ॥ नमसकारु करि हिरदैं
 माहि ॥ फिरि फिरि तेरा आवनु नाहि ॥२॥ जिह सिमरनि करहि तू केल ॥ दीपकु बाँधि धरिओ बिनु
 तेल ॥ सो दीपकु अमरकु संसारि ॥ काम क्रोध बिखु काढीले मारि ॥३॥ जिह सिमरनि तेरी गति होइ ॥
 सो सिमरनु रखु कंठि परोइ ॥ सो सिमरनु करि नही राखु उतारि ॥ गुर परसादी उतरहि पारि ॥४॥
 जिह सिमरनि नाही तुहि कानि ॥ मंदरि सोवहि पटंबर तानि ॥ सेज सुखाली बिगसै जीउ ॥ सो सिमरनु
 तू अनदिनु पीउ ॥५॥ जिह सिमरनि तेरी जाइ बलाइ ॥ जिह सिमरनि तुझु पोहै न माइ ॥ सिमरि
 सिमरि हरि हरि मनि गाईअै ॥ इहु सिमरनु सतिगुर ते पाईअै ॥६॥ सदा सदा सिमरि दिनु राति
 ॥ ऊठत बैठत सासि गिरासि ॥ जागु सोइ सिमरन रस भोग ॥ हरि सिमरनु पाईअै संजोग ॥७॥
 जिह सिमरनि नाही तुझु भार ॥ सो सिमरनु राम नाम अधारु ॥ कहि कबीर जा का नही अंतु ॥ तिस के
 आगे तंतु न मंतु ॥८॥६॥

रामकली घरु २ बाणी कबीर जी की

१६ सतिगुर प्रसादि ॥

बंधचि बंधनु पाइआ ॥ मुक्तै

गुरि अनलु बुझाइआ ॥ जब नख सिख डिहु मनु चीना ॥ तब अंतरि मजनु कीना ॥१॥ पवनपति
 उनमनि रहनु खरा ॥ नही मिरतु न जनमु जरा ॥१॥ रहाउ ॥ उलटी ले सकति सहारं ॥ पैसीले
 गगन मझारं ॥ बेधीअले चक्र भुअंगा ॥ भेटीअले राडि निसंगा ॥२॥ चूकीअले मोह मडिआसा ॥
 ससि कीनो सूर गिरासा ॥ जब कुंभकु भरिपुरि लीणा ॥ तह बाजे अनहद बीणा ॥३॥ बकतै बकि सबदु
 सुनाडिआ ॥ सुनतै सुनि मंनि बसाडिआ ॥ करि करता उतरसि पारं ॥ कहै कबीरा सारं ॥४॥१॥१०॥
 चंदु सूरजु दुडि जोति सरूपु ॥ जोती अंतरि ब्रहमु अनूपु ॥१॥ करु रे गिआनी ब्रहम बीचारु ॥ जोती
 अंतरि धरिआ पसारु ॥१॥ रहाउ ॥ हीरा देखि हीरे करउ आदेसु ॥ कहै कबीरु निरंजन अलेखु
 ॥२॥२॥११॥ दुनीआ हुसीआर बेदार जागत मुसीअत हउ रे भाई ॥ निगम हुसीआर पहरूआ
 देखत जमु ले जाई ॥१॥ रहाउ ॥ न्नीबु भडिओ आँबु आँबु भडिओ न्नीबा केला पाका झारि ॥
 नालीएर फलु सेबरि पाका मूरख मुगध गवार ॥१॥ हरि भडिओ खाँडु रेतु महि बिखरिओ हसतौ
 चुनिओ न जाई ॥ कहि कमीर कुल जाति पाँति तजि चीटी होडि चुनि खाई ॥२॥३॥१२॥

बाणी नामदेउ जीउ की रामकली घरु १

१६ सतिगुर प्रसादि ॥

आनीले कागदु काटीले गूडी आकास मध्ये भरमीअले ॥ पंच जना सिउ बात बतऊआ चीतु सु डोरी
 राखीअले ॥१॥ मनु राम नामा बेधीअले ॥ जैसे कनिक कला चितु माँडीअले ॥१॥ रहाउ ॥ आनीले
 कुंभु भराईले ऊदक राज कुआरि पुरंदरीए ॥ हसत बिनोद बीचार करती है चीतु सु गागरि राखीअले
 ॥२॥ मंदरु एकु दुआर दस जा के गऊ चरावन छाडीअले ॥ पाँच कोस पर गऊ चरावत चीतु सु बछरा
 राखीअले ॥३॥ कहत नामदेउ सुनहु तिलोचन बालकु पालन पउढीअले ॥ अंतरि बाहरि काज
 बिरूधी चीतु सु बारिक राखीअले ॥४॥१॥ बेद पुरान सासत्र आन्नता गीत कबित न गावउगो ॥

अखंड मंडल निरंकार महि अनहद बेनु बजावउगो ॥१॥ बैरागी रामहि गावउगो ॥ सबदि अतीत अनाहदि राता आकुल कै घरि जाउगो ॥१॥ रहाउ ॥ इड़ा पिंगुला अउरु सुखमना पउनै बंधि रहाउगो ॥ चंदु सूरजु दुडि सम करि राखउ ब्रहम जोति मिलि जाउगो ॥२॥ तीरथ देखि न जल महि पैसउ जीअ जंत न सतावउगो ॥ अठसठि तीरथ गुरू दिखाए घट ही भीतरि नाउगो ॥३॥ पंच सहाई जन की सोभा भलो भलो न कहावउगो ॥ नामा कहै चितु हरि सिउ राता सुन्न समाधि समाउगो ॥४॥२॥ माडि न होती बापु न होता करमु न होती काडिआ ॥ हम नही होते तुम नही होते कवनु कहाँ ते आडिआ ॥१॥ राम कोडि न किस ही केरा ॥ जैसे तरवरि पंखि बसेरा ॥१॥ रहाउ ॥ चंदु न होता सूरु न होता पानी पवनु मिलाडिआ ॥ सासतु न होता बेदु न होता करमु कहाँ ते आडिआ ॥२॥ खेचर भूचर तुलसी माला गुर परसादी पाडिआ ॥ नामा प्रणवै परम ततु है सतिगुर होडि लखाडिआ ॥३॥३॥ रामकली घरु २ ॥ बनारसी तपु करै उलटि तीरथ मरै अगनि दहै काडिआ कलपु कीजै ॥ असुमेध जगु कीजै सोना गरभ दानु दीजै राम नाम सरि तऊ न पूजै ॥१॥ छोडि छोडि रे पाखंडी मन कपटु न कीजै ॥ हरि का नामु नित नितहि लीजै ॥१॥ रहाउ ॥ गंगा जउ गोदावरि जाईअै कुंभि जउ केदार नाईअै गोमती सहस गऊ दानु कीजै ॥ कोटि जउ तीरथ करै तनु जउ हिवाले गारै राम नाम सरि तऊ न पूजै ॥२॥ असु दान गज दान सिंहजा नारी भूमि दान असो दानु नित नितहि कीजै ॥ आतम जउ निरमाडिलु कीजै आप बराबरि कंचनु दीजै राम नाम सरि तऊ न पूजै ॥३॥ मनहि न कीजै रोसु जमहि न दीजै दोसु निरमल निरबाण पटु चीनि लीजै ॥ जसरथ राडि नन्दु राजा मेरा राम चंदु प्रणवै नामा ततु रसु अंमृतु पीजै ॥४॥४॥

रामकली बाणी रविदास जी की १९ सतिगुर प्रसादि ॥

पड़ीअै गुनीअै नामु सभु सुनीअै अनभउ भाउ न दरसै ॥ लोहा कंचनु हिरन होडि कैसे जउ पारसहि न

परसै ॥१॥ देव संसै गाँठि न छूटै ॥ काम क्रोध माइआ मद मतसर इन पंचहु मिलि लूटे ॥१॥
 रहाउ ॥ हम बड कबि कुलीन हम पंडित हम जोगी संनिआसी ॥ गिआनी गुनी सूर हम दाते इह
 बुधि कबहि न नासी ॥२॥ कहु रविदास सभै नही समझसि भूलि परे जैसे बउरे ॥ मोहि अधारु
 नामु नाराइन जीवन प्रान धन मोरे ॥३॥१॥

रामकली बाणी बेणी जीउ की

१६१ सतिगुर प्रसादि ॥

इड़ा पिंगुला अउर सुखमना तीनि बसहि इक ठाई ॥ बेणी संगमु तह पिरागु मनु मजनु
 करे तिथाई ॥१॥ संतहु तहा निरंजन रामु है ॥ गुर गमि चीनै बिरला कोडि ॥ तहाँ निरंजनु
 रमईआ होडि ॥१॥ रहाउ ॥ देव सथानै किआ नीसाणी ॥ तह बाजे सबद अनाहद बाणी ॥
 तह चंदु न सूरजु पउणु न पाणी ॥ साखी जागी गुरमुखि जाणी ॥२॥ उपजै गिआनु दुरमति
 छीजै ॥ अमृत रसि गगन्नतरि भीजै ॥ एसु कला जो जाणै भेउ ॥ भेटै तासु परम गुरदेउ ॥३॥
 दसम दुआरा अगम अपारा परम पुरख की घाटी ॥ ऊपरि हाटु हाट परि आला आले भीतरि
 थाती ॥४॥ जागतु रहै सु कबहु न सोवै ॥ तीनि तिलोक समाधि पलोवै ॥ बीज मंत्रु लै हिरदै रहै
 ॥ मनूआ उलटि सुन्न महि गहै ॥५॥ जागतु रहै न अलीआ भाखै ॥ पाचउ इंद्री बसि करि राखै
 ॥ गुर की साखी राखै चीति ॥ मनु तनु अरपै कृसन परीति ॥६॥ कर पलव साखा बीचारे ॥
 अपना जनमु न जूअै हारे ॥ असुर नदी का बंधै मूलु ॥ पछिम फेरि चड़ावै सूरु ॥ अजरु जरै सु
 निझरु झरै ॥ जगन्नाथ सिउ गोसटि करै ॥७॥ चउमुख दीवा जोति दुआर ॥ पलू अनत मूलु
 बिचकारि ॥ सरब कला ले आपे रहै ॥ मनु माणकु रतना महि गुहै ॥८॥ मसतकि पदमु दुआलै
 मणी ॥ माहि निरंजनु तृभवण धणी ॥ पंच सबद निरमाइल बाजे ॥ ढुलके चवर संख घन गाजे ॥
 दलि मलि दैतहु गुरमुखि गिआनु ॥ बेणी जाचै तेरा नामु ॥९॥१॥

रागु नट नाराइन महला ४

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

मेरे मन जपि अहिनिसि नामु हरे ॥ कोटि कोटि दोख बहु कीने सभ परहरि पासि धरे ॥१॥ रहाउ ॥
हरि हरि नामु जपहि आराधहि सेवक भाइ खरे ॥ किलबिख दोख गए सभ नीकरि जिउ पानी मैलु
हरे ॥१॥ खिनु खिनु नरु नाराइनु गावहि मुखि बोलहि नर नरहरे ॥ पंच दोख असाध नगर महि
डिकु खिनु पलु दूरि करे ॥२॥ वडभागी हरि नामु धिआवहि हरि के भगत हरे ॥ तिन की संगति
देहि प्रभ जाचउ मै मूड़ मुगध निसतरे ॥३॥ कृपा कृपा धारि जगजीवन रखि लेवहु सरनि परे ॥
नानकु जनु तुमरी सरनाई हरि राखहु लाज हरे ॥४॥१॥ नट महला ४ ॥ राम जपि जन रामै नामि
रले ॥ राम नामु जपिओ गुर बचनी हरि धारी हरि कृपले ॥१॥ रहाउ ॥ हरि हरि अगम अगोचरु
सुआमी जन जपि मिलि सलल सलले ॥ हरि के संत मिलि राम रसु पाइआ हम जन कै बलि बलले
॥१॥ पुरखोतमु हरि नामु जनि गाइओ सभि दालद दुख दलले ॥ विचि देही दोख असाध पंच धातू
हरि कीए खिन परले ॥२॥ हरि के संत मनि प्रीति लगाई जिउ देखै ससि कमले ॥ उनवै घनु घन
घनिहरु गरजै मनि बिगसै मोर मुरले ॥३॥ हमरै सुआमी लोच हम लाई हम जीवहि देखि हरि
मिले ॥ जन नानक हरि अमल हरि लाए हरि मेलहु अनद भले ॥४॥२॥ नट महला ४ ॥ मेरे

मन जपि हरि हरि नामु सखे ॥ गुर परसादी हरि नामु धिआड़िओ हम सतिगुर चरन पखे ॥१॥
 रहाउ ॥ ऊतम जगन्नाथ जगदीसुर हम पापी सरनि रखे ॥ तुम वड पुरख दीन दुख भंजन हरि
 दीओ नामु मुखे ॥१॥ हरि गुन ऊच नीच हम गाए गुर सतिगुर संगि सखे ॥ जिउ चंदन संगि बसै
 निंमु बिरखा गुन चंदन के बसखे ॥२॥ हमरे अवगन बिखिआ बिखै के बहु बार बार निमखे ॥
 अवगनिआरे पाथर भारे हरि तारे संगि जनखे ॥३॥ जिन कउ तुम हरि राखहु सुआमी सभ
 तिन के पाप कृखे ॥ जन नानक के दड़िआल प्रभ सुआमी तुम दुसट तारे हरणखे ॥४॥३॥
 नट महला ४ ॥ मेरे मन जपि हरि हरि राम रंगे ॥ हरि हरि कृपा करी जगदीसुरि हरि धिआड़िओ
 जन पगि लगे ॥१॥ रहाउ ॥ जनम जनम के भूल चूक हम अब आए प्रभ सरनगे ॥ तुम
 सरणागति प्रतिपालक सुआमी हम राखहु वड पापगे ॥१॥ तुमरी संगति हरि को को न उधरिओ
 प्रभ कीए पतित पवगे ॥ गुन गावत छीपा दुसटारिओ प्रभि राखी पैज जनगे ॥२॥ जो तुमरे गुन
 गावहि सुआमी हउ बलि बलि बलि तिनगे ॥ भवन भवन पवित्र सभि कीए जह धूरि परी जन पगे
 ॥३॥ तुमरे गुन प्रभ कहि न सकहि हम तुम वड वड पुरख वडगे ॥ जन नानक कउ दड़िआ प्रभ
 धारहु हम सेवह तुम जन पगे ॥४॥४॥ नट महला ४ ॥ मेरे मन जपि हरि हरि नामु मने ॥ जगन्नाथि
 किरपा प्रभि धारी मति गुरमति नाम बने ॥१॥ रहाउ ॥ हरि जन हरि जसु हरि हरि गाड़िओ उपदेसि
 गुरु गुर सुने ॥ किलबिख पाप नाम हरि काटे जिव खेत कृसानि लुने ॥१॥ तुमरी उपमा तुम ही
 प्रभ जानहु हम कहि न सकहि हरि गुने ॥ जैसे तुम तैसे प्रभ तुम ही गुन जानहु प्रभ अपुने ॥२॥
 माड़िआ फास बंध बहु बंधे हरि जपिओ खुल खुलने ॥ जिउ जल कुंचरु तदूअै बाँधिओ हरि चेतिओ
 मोख मुखने ॥३॥ सुआमी पारब्रहम परमेसरु तुम खोजहु जुग जुगने ॥ तुमरी थाह पाई नही
 पावै जन नानक के प्रभ वडने ॥४॥५॥ नट महला ४ ॥ मेरे मन कलि कीरति हरि प्रवणे ॥ हरि हरि

दड़िआलि दड़िआ प्रभ धारी लगि सतिगुर हरि जपणे ॥१॥ रहाउ ॥ हरि तुम वड अगम अगोचर
 सुआमी सभि धिआवहि हरि रुड़णे ॥ जिन कउ तुमरे वड कटाख है ते गुरमुखि हरि सिमरणे ॥१॥
 इहु परपंचु कीआ प्रभ सुआमी सभु जगजीवनु जुगणे ॥ जिउ सललै सलल उठहि बहु लहरी मिलि
 सललै सलल समणे ॥२॥ जो प्रभ कीआ सु तुम ही जानहु हम नह जाणी हरि गहणे ॥ हम बारिक
 कउ रिद उसतति धारहु हम करह प्रभू सिमरणे ॥३॥ तुम जल निधि हरि मान सरोवर जो
 सेवै सभ फलणे ॥ जनु नानकु हरि हरि हरि हरि बाँछै हरि देवहु करि कृपणे ॥४॥६॥

नट नाराइन महला ४ पड़ताल

१९८ सतिगुर प्रसादि ॥

मेरे मन सेव सफल हरि घाल ॥ ले गुर पग रेन खाल ॥ सभि दलिद भंजि दुख दाल ॥ हरि हो हो हो
 नदरि निहाल ॥१॥ रहाउ ॥ हरि का गृहु हरि आपि सवारिओ हरि रंग रंग महल बेअंत लाल
 लाल हरि लाल ॥ हरि आपनी कृपा करी आपि गृहि आड़िओ हम हरि की गुर कीई है बसीठी हम
 हरि देखे भई निहाल निहाल निहाल निहाल ॥१॥ हरि आवते की खबरि गुरि पाई मनि तनि
 आनदो आन्नद भए हरि आवते सुने मेरे लाल हरि लाल ॥ जनु नानकु हरि हरि मिले भए गलतान
 हाल निहाल निहाल ॥२॥१॥७॥ नट महला ४ ॥ मन मिलु संतसंगति सुभवंती ॥ सुनि अकथ
 कथा सुखवंती ॥ सभ किलविख पाप लह्यती ॥ हरि हो हो हो लिखतु लिखंती ॥१॥ रहाउ ॥ हरि
 कीरति कलजुग विचि ऊतम मति गुरमति कथा भजंती ॥ जिनि जनि सुणी मनी है जिनि जनि तिसु
 जन कै हउ कुरबान्नी ॥१॥ हरि अकथ कथा का जिनि रसु चाखिआ तिसु जन सभ भूख लह्यती ॥
 नानक जन हरि कथा सुणि तृपते जपि हरि हरि हरि होवंती ॥२॥२॥८॥ नट महला ४ ॥
 कोई आनि सुनावै हरि की हरि गाल ॥ तिस कउ हउ बलि बलि बाल ॥ सो हरि जनु है भल

भाल ॥ हरि हो हो हो मेलि निहाल ॥१॥ रहाउ ॥ हरि का मारगु गुर संति बताइओ गुरि चाल
दिखाई हरि चाल ॥ अंतरि कपटु चुकावहु मेरे गुरसिखहु निहकपट कमावहु हरि की हरि घाल
निहाल निहाल निहाल ॥१॥ ते गुर के सिख मेरे हरि प्रभि भाए जिना हरि प्रभु जानिओ मेरा
नालि ॥ जन नानक कउ मति हरि प्रभि दीनी हरि देखि निकटि हदूरि निहाल निहाल निहाल
निहाल ॥२॥३॥६॥

रागु नट नाराइन महला ५

१६८ सतिगुर प्रसादि ॥

राम हउ किया जाना किया भावै ॥ मनि पिआस बहुतु दरसावै ॥१॥ रहाउ ॥ सोई गिआनी सोई
जनु तेरा जिसु ऊपरि रुच आवै ॥ कृपा करहु जिसु पुरख बिधाते सो सदा सदा तुधु धिआवै
॥१॥ कवन जोग कवन गिआन धिआना कवन गुनी रीझावै ॥ सोई जनु सोई निज भगता जिसु
ऊपरि रंगु लावै ॥२॥ साई मति साई बुधि सिआनप जितु निमख न प्रभु बिसरावै ॥ संतसंगि
लगि एहु सुखु पाइओ हरि गुन सद ही गावै ॥३॥ देखिओ अचरजु महा मंगल रूप किछु आन
नही दिसटावै ॥ कहु नानक मोरचा गुरि लाहिओ तह गरभ जोनि कह आवै ॥४॥१॥

नट नाराइन महला ५ दुपदे

१६८ सतिगुर प्रसादि ॥

उलाहनो मै काहू न दीओ ॥ मन मीठ तुहारो कीओ ॥१॥ रहाउ ॥ आगिआ मानि जानि सुखु पाइआ
सुनि सुनि नामु तुहारो जीओ ॥ ईहाँ ऊहा हरि तुम ही तुम ही इहु गुर ते मंत्रु दृढ़ीओ ॥१॥ जब ते
जानि पाई एह बाता तब कुसल खेम सभ थीओ ॥ साधसंगि नानक परगासिओ आन नाही रे बीओ ॥
२॥१॥२॥ नट महला ५ ॥ जा कउ भई तुमारी धीर ॥ जम की त्रास मिटी सुखु पाइआ निकसी हउमै
पीर ॥१॥ रहाउ ॥ तपति बुझानी अमृत बानी तृपते जिउ बारिक खीर ॥ मात पिता साजन संत

मेरे संत सहाई बीर ॥१॥ खुले भ्रम भीति मिले गोपाला हीरै बेधे हीर ॥ बिसम भए नानक जसु गावत
 ठाकुर गुनी गहीर ॥२॥२॥३॥ नट महला ५ ॥ अपना जनु आपहि आपि उधारिओ ॥ आठ पहर
 जन कै संगि बसिओ मन ते नाहि बिसारिओ ॥१॥ रहाउ ॥ बरनु चिहनु नाही किछु पेखिओ दास का
 कुलु न बिचारिओ ॥ करि किरपा नामु हरि दीओ सहजि सुभाइ सवारिओ ॥१॥ महा बिखमु अगनि का
 सागरु तिस ते पारि उतारिओ ॥ पेखि पेखि नानक बिगसानो पुनह पुनह बलिहारिओ ॥२॥३॥४॥
 नट महला ५ ॥ हरि हरि मन महि नामु कहिओ ॥ कोटि अप्राध मिटहि खिन भीतरि ता का दुखु न
 रहिओ ॥१॥ रहाउ ॥ खोजत खोजत भइओ बैरागी साधू संगि लहिओ ॥ सगल तिआगि एक लिव लागी
 हरि हरि चरन गहिओ ॥१॥ कहत मुक्त सुनते निसतारे जो जो सरनि पड़िओ ॥ सिमरि सिमरि
 सुआमी प्रभु अपुना कहु नानक अनदु भइओ ॥२॥४॥५॥ नट महला ५ ॥ चरन कमल संगि लागी
 डोरी ॥ सुख सागर करि परम गति मोरी ॥१॥ रहाउ ॥ अंचला गहाइओ जन अपुने कउ मनु बीधो प्रेम की
 खोरी ॥ जसु गावत भगति रसु उपजिओ माइआ की जाली तोरी ॥१॥ पूरन पूरि रहे किरपा निधि
 आन न पेखउ होरी ॥ नानक मेलि लीओ दासु अपुना प्रीति न कबहू थोरी ॥२॥५॥६॥ नट महला ५ ॥
 मेरे मन जपु जपि हरि नाराइण ॥ कबहू न बिसरहु मन मेरे ते आठ पहर गुन गाइण ॥१॥
 रहाउ ॥ साधू धूरि करउ नित मजनु सभ किलबिख पाप गवाइण ॥ पूरन पूरि रहे किरपा निधि
 घटि घटि दिसटि समाइणु ॥१॥ जाप ताप कोटि लख पूजा हरि सिमरण तुलि न लाइण ॥ दुड़ि कर
 जोड़ि नानकु दानु माँगै तेरे दासनि दास दसाइणु ॥२॥६॥७॥ नट महला ५ ॥ मेरै सरबसु नामु निधानु
 ॥ करि किरपा साधू संगि मिलिओ सतिगुरि दीनो दानु ॥१॥ रहाउ ॥ सुखदाता दुख भंजनहारा गाउ
 कीरतनु पूरन गिआनु ॥ कामु क्रोधु लोभु खंड खंड कीने बिनसिओ मूड़ अभिमानु ॥१॥ किआ गुण तेरे
 आखि वखाणा प्रभ अंतरजामी जानु ॥ चरन कमल सरनि सुख सागर नानकु सद कुरबानु ॥२॥७॥८॥

नट महला ५ ॥ हउ वारि वारि जाउ गुर गोपाल ॥१॥ रहाउ ॥ मोहि निरगुन तुम पूरन दाते
दीना नाथ दड़िआल ॥१॥ ऊठत बैठत सोवत जागत जीअ प्रान धन माल ॥२॥ दरसन पिआस
बहुतु मनि मेरै नानक दरस निहाल ॥३॥ ८॥६॥

नट पड़ताल महला ५

१९८ सतिगुर प्रसादि ॥

कोऊ है मेरो साजनु मीतु ॥ हरि नामु सुनावै नीत ॥ बिनसै दुखु बिपरीति ॥ सभु अरपउ मनु तनु चीतु
॥१॥ रहाउ ॥ कोई विरला आपन कीत ॥ संगि चरन कमल मनु सीत ॥ करि किरपा हरि जसु दीत
॥१॥ हरि भजि जनमु पदारथु जीत ॥ कोटि पतित होहि पुनीत ॥ नानक दास बलि बलि कीत
॥२॥१॥१०॥१६॥

नट असटपदीआ महला ४

१९८ सतिगुर प्रसादि ॥

राम मेरे मनि तनि नामु अधारे ॥ खिनु पलु रहि न सकउ बिनु सेवा मै गुरमति नामु समारे ॥१॥
रहाउ ॥ हरि हरि हरि हरि हरि मनि धिआवहु मै हरि हरि नामु पिआरे ॥ दीन दड़िआल भए प्रभ
ठाकुर गुर कै सबदि सवारे ॥१॥ मधसूदन जगजीवन माधो मेरे ठाकुर अगम अपारे ॥ इक बिनु
बेनती करउ गुर आगै मै साधू चरन पखारे ॥२॥ सहस नेत्र नेत्र है प्रभ कउ प्रभ एको पुरखु निरारे ॥
सहस मूरति एको प्रभु ठाकुरु प्रभु एको गुरमति तारे ॥३॥ गुरमति नामु दमोदरु पाड़िआ हरि हरि
नामु उरि धारे ॥ हरि हरि कथा बनी अति मीठी जिउ गूंगा गटक समारे ॥४॥ रसना साद
चखै भाड़ि दूजै अति फीके लोभ बिकारे ॥ जो गुरमुखि साद चखहि राम नामा सभ अन रस साद
बिसारे ॥५॥ गुरमति राम नामु धनु पाड़िआ सुणि कहतिआ पाप निवारे ॥ धरम राड़ि
जमु नेड़ि न आवै मेरे ठाकुर के जन पिआरे ॥६॥ सास सास सास है जेते मै गुरमति नामु समारे ॥
सासु सासु जाड़ि नामै बिनु सो बिरथा सासु बिकारे ॥७॥ कृपा कृपा करि दीन प्रभ सरनी मो कउ

हरि जन मेलि पिआरे ॥ नानक दासनि दासु कहतु है हम दासन के पनिहारे ॥८॥१॥ नट महला ४
 ॥ राम हम पाथर निरगुनीआरे ॥ कृपा कृपा करि गुरू मिलाए हम पाहन सबदि गुर तारे ॥१॥
 रहाउ ॥ सतिगुर नामु दृड़ाए अति मीठा मैलागरु मलगारे ॥ नामै सुरति वजी है दह दिसि हरि
 मुसकी मुसक गंधारे ॥१॥ तेरी निरगुण कथा कथा है मीठी गुरि नीके बचन समारे ॥ गावत गावत
 हरि गुन गाए गुन गावत गुरि निसतारे ॥२॥ बिबेकु गुरू गुरू समदरसी तिसु मिलीअै संक उतारे
 ॥ सतिगुर मिलीअै परम पदु पाइआ हउ सतिगुर कै बलिहारे ॥३॥ पाखंड पाखंड करि करि भरमे
 लोभु पाखंडु जगि बुरिआरे ॥ हलति पलति दुखदाई होवहि जमकालु खड़ा सिरि मारे ॥४॥ उगवै
 दिनसु आलु जालु समालै बिखु माइआ के बिसथारे ॥ आई रैन भइआ सुपन्नतरु बिखु सुपनै भी
 दुख सारे ॥५॥ कलरु खेतु लै कूडु जमाइआ सभ कूडै के खलवारे ॥ साकत नर सभि भूख भुखाने दरि
 ठाढे जम जंदारे ॥६॥ मनमुख करजु चड़िआ बिखु भारी उतरै सबदु वीचारे ॥ जितने करज करज के
 मंगीए करि सेवक पगि लगि वारे ॥७॥ जगन्नाथ सभि जंत्र उपाए नकि खीनी सभ नथहारे ॥
 नानक प्रभु खिंचै तिव चलीअै जिउ भावै राम पिआरे ॥८॥२॥ नट महला ४ ॥ राम हरि अमृत सरि
 नावारे ॥ सतिगुरि गिआनु मजनु है नीको मिलि कलमल पाप उतारे ॥१॥ रहाउ ॥ संगति का
 गुनु बहुतु अधिकाई पड़ि सूआ गनक उधारे ॥ परस नपरस भए कुबिजा कउ लै बैकुंठि सिधारे
 ॥१॥ अजामल प्रीति पुत्र प्रति कीनी करि नाराडिण बोलारे ॥ मेरे ठाकुर कै मनि भाइ भावनी
 जमकंकर मारि बिदारे ॥२॥ मानुखु कथै कथि लोक सुनावै जो बोलै सो न बीचारे ॥ सतसंगति मिलै त
 दिड़ता आवै हरि राम नामि निसतारे ॥३॥ जब लगु जीउ पिंडु है साबतु तब लगि किछु न
 समारे ॥ जब घर मंदरि आगि लगानी कढि कूपु कढै पनिहारे ॥४॥ साकत सिउ मन मेलु न
 करीअहु जिनि हरि हरि नामु बिसारे ॥ साकत बचन बिछूआ जिउ डसीअै तजि साकत परै परारे

॥५॥ लगि लगि प्रीति बहु प्रीति लगाई लगि साधू संगि सवारे ॥ गुर के बचन सति सति करि माने मेरे ठाकुर बहुतु पिआरे ॥६॥ पूरबि जनमि परचून कमाए हरि हरि हरि नामि पिआरे ॥ गुर प्रसादि अमृत रसु पाइआ रसु गावै रसु वीचारे ॥७॥ हरि हरि रूप रंगि सभि तेरे मेरे लालन लाल गुलारे ॥ जैसा रंगु देहि सो होवै किआ नानक जंत विचारे ॥८॥३॥ नट महला ४ ॥ राम गुर सरनि प्रभू रखवारे ॥ जिउ कुंचरु तदूअै पकरि चलाइओ करि ऊपरु कढि निसतारे ॥१॥ रहाउ ॥ प्रभ के सेवक बहुतु अति नीके मनि सरधा करि हरि धारे ॥ मेरे प्रभि सरधा भगति मनि भावै जन की पैज सवारे ॥१॥ हरि हरि सेवकु सेवा लागै सभु देखै ब्रहम पसारे ॥ एकु पुरखु डिकु नदरी आवै सभ एका नदरि निहारे ॥२॥ हरि प्रभु ठाकुरु रविआ सभ ठाई सभु चेरी जगतु समारे ॥ आपि दइआलु दइआ दानु देवै विचि पाथर कीरे कारे ॥३॥ अंतरि वासु बहुतु मुसकाई भ्रमि भूला मिरगु सिंहारे ॥ बनु बनु ढूढि ढूढि फिरि थाकी गुरि पूरै घरि निसतारे ॥४॥ बाणी गुरु गुरु है बाणी विचि बाणी अमृतु सारे ॥ गुरु बाणी कहै सेवकु जनु मानै परतखि गुरु निसतारे ॥५॥ सभु है ब्रहमु ब्रहमु है पसरिआ मनि बीजिआ खावारे ॥ जिउ जन चंद्रहाँसु दुखिआ धिसटबुधी अपुना घरु लूकी जारे ॥६॥ प्रभ कउ जनु अंतरि रिद लोचै प्रभ जन के सास निहारे ॥ कृपा कृपा करि भगति दृड़ाए जन पीछै जगु निसतारे ॥७॥ आपन आपि आपि प्रभु ठाकुरु प्रभु आपे सृसटि सवारे ॥ जन नानक आपे आपि सभु वरतै करि कृपा आपि निसतारे ॥८॥४॥ नट महला ४ ॥ राम करि किरपा लेहु उबारे ॥ जिउ पकरि द्रोपती दुसटाँ आनी हरि हरि लाज निवारे ॥१॥ रहाउ ॥ करि किरपा जाचिक जन तेरे डिकु मागउ दानु पिआरे ॥ सतिगुर की नित सरधा लागी मो कउ हरि गुरु मेलि सवारे ॥१॥ साकत करम पाणी जिउ मथीअै नित पाणी झोल झुलारे ॥ मिलि सतसंगति परम पदु पाइआ कढि माखन के गटकारे ॥२॥ नित नित काइआ मजनु कीआ नित मलि मलि

देह सवारे ॥ मेरे सतिगुर के मनि बचन न भाए सभ फोकट चार सीगारे ॥३॥ मटकि मटकि
 चलु सखी सहेली मेरे ठाकुर के गुन सारे ॥ गुरुमुखि सेवा मेरे प्रभ भाई मै सतिगुर अलखु लखारे
 ॥४॥ नारी पुरखु पुरखु सभ नारी सभु एको पुरखु मुरारे ॥ संत जना की रेनु मनि भाई मिलि
 हरि जन हरि निसतारे ॥५॥ ग्राम ग्राम नगर सभ फिरिआ रिद अंतरि हरि जन भारे ॥ सरधा
 सरधा उपाड़ि मिलाए मो कउ हरि गुर गुरि निसतारे ॥६॥ पवन सूतु सभु नीका करिआ सतिगुरि
 सबदु वीचारे ॥ निज घरि जाड़ि अमृत रसु पीआ बिनु नैना जगतु निहारे ॥७॥ तउ गुन
 ईस बरनि नही साकउ तुम मंदर हम निक कीरे ॥ नानक कृपा करहु गुर मेलहु मै रामु
 जपत मनु धीरे ॥८॥५॥ नट महला ४ ॥ मेरे मन भजु ठाकुर अगम अपारे ॥ हम पापी
 बहु निरगुणीआरे करि किरपा गुरि निसतारे ॥१॥ रहाउ ॥ साधू पुरख साध जन पाए डिक
 बिनउ करउ गुर पिआरे ॥ राम नामु धनु पूजी देवहु सभु तिसना भूख निवारे ॥१॥ पचै
 पतंगु मृग भ्रिंग कुंचर मीन डिक इंद्दी पकरि सघारे ॥ पंच भूत सबल है देही गुरु सतिगुरु
 पाप निवारे ॥२॥ सासत्र बेद सोधि सोधि देखे मुनि नारद बचन पुकारे ॥ राम नामु पड़हु
 गति पावहु सतसंगति गुरि निसतारे ॥३॥ प्रीतम प्रीति लगी प्रभ केरी जिव सूरजु कमलु
 निहारे ॥ मेर सुमेर मोरु बहु नाचै जब उनवै घन घनहारे ॥४॥ साकत कउ अमृत बहु सिंचहु
 सभ डाल फूल बिसुकारे ॥ जिउ जिउ निवहि साकत नर सेती छेड़ि छेड़ि कटै बिखु खारे
 ॥५॥ संतन संत साध मिलि रहीअै गुण बोलहि परउपकारे ॥ संतै संतु मिलै मनु बिगसै जिउ
 जल मिलि कमल सवारे ॥६॥ लोभ लहरि सभु सुआनु हलकु है हलकिओ सभहि बिगारे ॥ मेरे
 ठाकुर कै दीबानि खबरि होई गुरि गिआनु खड़गु लै मारे ॥७॥ राखु राखु राखु प्रभ मेरे मै राखहु
 किरपा धारे ॥ नानक मै धर अवर न काई मै सतिगुरु गुरु निसतारे ॥८॥६॥ छका १ ॥

रागु माली गउड़ा महला ४

१९ सति नामु करता पुरखु निरभउ निरवैरु अकाल मूरति अजूनी सैभं गुर प्रसादि ॥

अनिक जतन करि रहे हरि अंतु नाही पाइआ ॥ हरि अगम अगम अगाधि बोधि आदेसु हरि प्रभ राइआ ॥१॥ रहाउ ॥ कामु क्रोधु लोभु मोहु नित झगरते झगराइआ ॥ हम राखु राखु दीन तेरे हरि सरनि हरि प्रभ आइआ ॥१॥ सरणागती प्रभ पालते हरि भगति वछलु नाइआ ॥ प्रहिलादु जनु हरनाखि पकरिआ हरि राखि लीओ तराइआ ॥२॥ हरि चेति रे मन महलु पावण सभ दूख भंजनु राइआ ॥ भउ जनम मरन निवारि ठाकुर हरि गुरमती प्रभु पाइआ ॥३॥ हरि पतित पावन नामु सुआमी भउ भगत भंजनु गाइआ ॥ हरि हारु हरि उरि धारिओ जन नानक नामि समाइआ ॥४॥१॥ माली गउड़ा महला ४ ॥ जपि मन राम नामु सुखदाता ॥ सतसंगति मिलि हरि सादु आइआ गुरमुखि ब्रहमु पछाता ॥१॥ रहाउ ॥ वडभागी गुर दरसनु पाइआ गुरि मिलिअै हरि प्रभु जाता ॥ दुरमति मैलु गई सभ नीकरि हरि अंमृति हरि सरि नाता ॥१॥ धनु धनु साधु जिनी हरि प्रभु पाइआ तिन् पूछउ हरि की बाता ॥ पाइ लगउ नित करउ जुदरीआ हरि मेलहु करमि बिधाता ॥२॥ लिलाट लिखे पाइआ गुरु साधू गुर बचनी मनु तनु राता ॥ हरि प्रभ आइ मिले सुखु पाइआ सभ किलविख पाप गवाता ॥३॥ राम रसाइणु जिन् गुरमति पाइआ तिन् की ऊतम बाता ॥ तिन की पंक पाईअै वडभागी जन नानकु चरनि पराता ॥४॥२॥

माली गउड़ा महला ४ ॥ सभि सिध साधिक मुनि जना मनि भावनी हरि धिआइओ ॥ अपरंपरो पारब्रह्म सुआमी हरि अलखु गुरु लखाइओ ॥१॥ रहाउ ॥ हम नीच मधिम करम कीए नही चेतिओ हरि राइओ ॥ हरि आनि मेलिओ सतिगुरु खिनु बंध मुकति कराइओ ॥१॥ प्रभि मसतके धुरि लीखिआ गुरमती हरि लिख लाइओ ॥ पंच सबद दरगह बाजिआ हरि मिलिओ मंगलु गाइओ ॥२॥ पतित पावनु नामु नरहरि मंदभागीआँ नही भाइओ ॥ ते गरभ जोनी गालीअहि जिउ लोनु जलहि गलाइओ ॥३॥ मति देहि हरि प्रभ अगम ठाकुर गुर चरन मनु मै लाइओ ॥ हरि राम नामै रहउ लागो जन नानक नामि समाइओ ॥४॥३॥ माली गउड़ा महला ४ ॥ मेरा मनु राम नामि रसि लागा ॥ कमल प्रगासु भडिआ गुरु पाइआ हरि जपिओ भ्रमु भउ भागा ॥१॥ रहाउ ॥ भै भाइ भगति लागो मेरा हीअरा मनु सोइओ गुरमति जागा ॥ किलबिख खीन भए साँति आई हरि उर धारिओ वडभागा ॥१॥ मनमुखु रंगु कसुंभु है कचूआ जिउ कुसम चारि दिन चागा ॥ खिन महि बिनसि जाइ परतापै डंडु धरम राइ का लागा ॥२॥ सतसंगति प्रीति साध अति गूड़ी जिउ रंगु मजीठ बहु लागा ॥ काइआ कापरु चीर बहु फारे हरि रंगु न लहै सभागा ॥३॥ हरि चारिओ रंगु मिलै गुरु सोभा हरि रंगि चलूँ राँगा ॥ जन नानकु तिन के चरन पखारै जो हरि चरनी जनु लागा ॥४॥४॥ माली गउड़ा महला ४ ॥ मेरे मन भजु हरि हरि नामु गुपाला ॥ मेरा मनु तनु लीनु भडिआ राम नामै मति गुरमति राम रसाला ॥१॥ रहाउ ॥ गुरमति नामु धिआईअै हरि हरि मनि जपीअै हरि जपमाला ॥ जिन् कै मसतकि लीखिआ हरि मिलिआ हरि बनमाला ॥१॥ जिन् हरि नामु धिआइआ तिन् चूके सरब जंजाला ॥ तिन् जमु नेड़ि न आवई गुरि राखे हरि रखवाला ॥२॥ हम बारिक किछू न जाणहू हरि मात पिता प्रतिपाला ॥ करु माइआ अगनि नित मेलते गुरि राखे दीन दइआला ॥३॥ बहु मैले निरमल होइआ सभ किलबिख हरि जसि जाला ॥ मनि अनदु भडिआ गुरु पाइआ जन नानक सबदि निहाला ॥४॥५॥ माली गउड़ा महला ४ ॥

मेरे मन हरि भजु सभ किलबिख काट ॥ हरि हरि उर धारिओ गुरि पूरे मेरा सीसु कीजै गुर वाट ॥१॥
 रहाउ ॥ मेरे हरि प्रभ की मै बात सुनावै तिसु मनु देवउ कटि काट ॥ हरि साजनु मेलिओ गुरि पूरे
 गुर बचनि बिकानो हटि हाट ॥१॥ मकर प्राणि दानु बहु कीआ सरीरु दीओ अध काटि ॥ बिनु हरि नाम
 को मुक्ति न पावै बहु कंचनु दीजै कटि काट ॥२॥ हरि कीरति गुरमति जसु गाड़िओ मनि उघरे कपट
 कपाट ॥ तृकुटी फोरि भरमु भउ भागा लज भानी मटुकी माट ॥३॥ कलजुगि गुरु पूरा तिन पाड़िआ
 जिन धुरि मसतकि लिखे लिलाट ॥ जन नानक रसु अमृतु पीआ सभ लाथी भूख तिखाट ॥४॥६॥ छका १ ॥

माली गउड़ा महला ५

१६ सतिगुर प्रसादि ॥ रे मन टहल हरि सुख सार ॥ अवर टहला झूठीआ नित करै जमु सिरि मार
 ॥१॥ रहाउ ॥ जिना मसतकि लीखिआ ते मिले संगार ॥ संसारु भउजलु तारिआ हरि संत पुरख अपार
 ॥१॥ नित चरन सेवहु साध के तजि लोभ मोह बिकार ॥ सभ तजहु दूजी आसड़ी रखु आस डिक निरंकार
 ॥२॥ डिकि भरमि भूले साकता बिनु गुर अंध अंधार ॥ धुरि होवना सु होड़िआ को न मेटणहार ॥३॥
 अगम रूपु गोबिंद का अनिक नाम अपार ॥ धनु धन्नु ते जन नानका जिन हरि नामा उरि धार ॥४॥१॥
 माली गउड़ा महला ५ ॥ राम नाम कउ नमसकार ॥ जासु जपत होवत उधार ॥१॥ रहाउ ॥
 जा कै सिमरनि मिटहि धंध ॥ जा कै सिमरनि छूटहि बंध ॥ जा कै सिमरनि मूरख चतुर ॥ जा कै सिमरनि
 कुलह उधर ॥१॥ जा कै सिमरनि भउ दुख हरै ॥ जा कै सिमरनि अपदा टरै ॥ जा कै सिमरनि मुचत
 पाप ॥ जा कै सिमरनि नही संताप ॥२॥ जा कै सिमरनि रिद बिगास ॥ जा कै सिमरनि कवला दासि
 ॥ जा कै सिमरनि निधि निधान ॥ जा कै सिमरनि तरे निदान ॥३॥ पतित पावनु नामु हरी ॥ कोटि
 भगत उधारु करी ॥ हरि दास दासा दीनु सरन ॥ नानक माथा संत चरन ॥४॥२॥ माली गउड़ा
 महला ५ ॥ औसो सहाई हरि को नाम ॥ साधसंगति भजु पूरन काम ॥१॥ रहाउ ॥ बूडत कउ जैसे बेड़ी

मिलत ॥ बूझत दीपक मिलत तिलत ॥ जलत अग्नी मिलत नीर ॥ जैसे बारिक मुखहि खीर ॥१॥ जैसे
 रण महि सखा भ्रात ॥ जैसे भूखे भोजन मात ॥ जैसे किरखहि बरस मेघ ॥ जैसे पालन सरनि सेंघ ॥२॥
 गरुड़ मुखि नही सरप त्रास ॥ सूआ पिंजरि नही खाइ बिलासु ॥ जैसो आँडो हिरदे माहि ॥ जैसो दानो
 चकी दराहि ॥३॥ बहुतु ओपमा थोर कही ॥ हरि अगम अगम अगाधि तुही ॥ ऊच मूचौ बहु अपार ॥
 सिमरत नानक तरे सार ॥४॥३॥ माली गउड़ा महला ५ ॥ इही हमारै सफल काज ॥ अपुने दास
 कउ लेहु निवाजि ॥१॥ रहाउ ॥ चरन संतह माथ मोर ॥ नैन दरसु पेखउ निसि भोर ॥ हसत हमरे
 संत टहल ॥ प्रान मनु धनु संत बहल ॥१॥ संतसंगि मेरे मन की प्रीति ॥ संत गुन बसहि मेरे चीति ॥
 संत आगिआ मनहि मीठ ॥ मेरा कमलु बिगसै संत डीठ ॥२॥ संतसंगि मेरा होइ निवासु ॥ संतन
 की मोहि बहुतु पिआस ॥ संत बचन मेरे मनहि मंत ॥ संत प्रसादि मेरे बिखै ह्यत ॥३॥ मुकति जुगति
 एहा निधान ॥ प्रभ दइआल मोहि देवहु दान ॥ नानक कउ प्रभ दइआ धारि ॥ चरन संतन के मेरे
 रिदे मझारि ॥४॥४॥ माली गउड़ा महला ५ ॥ सभ कै संगी नाही दूरि ॥ करन करावन हाजरा हजूरि
 ॥१॥ रहाउ ॥ सुनत जीओ जासु नामु ॥ दुख बिनसे सुख कीओ बिस्रामु ॥ सगल निधि हरि हरि हरे ॥
 मुनि जन ता की सेव करे ॥१॥ जा कै घरि सगले समाहि ॥ जिस ते बिरथा कोइ नाहि ॥ जीअ जंत्र
 करे प्रतिपाल ॥ सदा सदा सेवहु किरपाल ॥२॥ सदा धरमु जा कै दीबाणि ॥ बेमुहताज नही किछु
 काणि ॥ सभ किछु करना आपन आपि ॥ रे मन मेरे तू ता कउ जापि ॥३॥ साधसंगति कउ हउ बलिहार
 ॥ जासु मिलि होवै उधारु ॥ नाम संगि मन तनहि रात ॥ नानक कउ प्रभि करी दाति ॥४॥५॥

माली गउड़ा महला ५ दुपदे

१९ सतिगुर प्रसादि ॥ हरि समरथ की सरना ॥ जीउ पिंडु धनु रासि मेरी प्रभ एक कारन करना ॥१॥
 रहाउ ॥ सिमरि सिमरि सदा सुखु पाईऔ जीवणै का मूलु ॥ रवि रहिआ सरबत ठाई सूखमो असथूल

॥१॥ आल जाल बिकार तजि सभि हरि गुना निति गाउ ॥ कर जोड़ि नानकु दानु माँगै देहु अपना नाउ ॥२॥१॥६॥ माली गउड़ा महला ५ ॥ प्रभ समरथ देव अपार ॥ कउनु जानै चलित तेरे किछु अंतु नाही पार ॥१॥ रहाउ ॥ इक खिनहि थापि उथापदा घड़ि भंनि करनैहारु ॥ जेत कीन उपारजना प्रभु दानु देइ दातार ॥१॥ हरि सरनि आइओ दासु तेरा प्रभ ऊच अगम मुरार ॥ कठि लेहु भउजल बिखम ते जनु नानकु सद बलिहार ॥२॥२॥७॥ माली गउड़ा महला ५ ॥ मनि तनि बसि रहे गोपाल ॥ दीन बाँधव भगति वछल सदा सदा कृपाल ॥१॥ रहाउ ॥ आदि अंते मधि तूहै प्रभ बिना नाही कोइ ॥ पूरि रहिआ सगल मंडल एकु सुआमी सोइ ॥१॥ करनि हरि जसु नेत्र दरसन रसनि हरि गुन गाउ ॥ बलिहारि जाए सदा नानकु देहु अपना नाउ ॥२॥३॥८॥६॥१४॥

माली गउड़ा बाणी भगत नामदेव जी की

१९६ सतिगुर प्रसादि ॥

धनि धनि ओ राम बेनु बाजै ॥ मधुर मधुर धुनि अनहत गाजै ॥१॥ रहाउ ॥ धनि धनि मेघा रोमावली ॥ धनि धनि कृसन ओढै काँबली ॥१॥ धनि धनि तू माता देवकी ॥ जिह गृह रमईआ कवलापती ॥२॥ धनि धनि बन खंड बिंद्राबना ॥ जह खेलै श्री नाराइना ॥३॥ बेनु बजावै गोधनु चरै ॥ नामे का सुआमी आनद करै ॥४॥१॥ मेरो बापु माधउ तू धनु केसौ साँवलीओ बीठुलाइ ॥१॥ रहाउ ॥ कर धरे चक्र बैकुंठ ते आए गज हसती के प्रान उधारीअले ॥ दुहसासन की सभा द्रोपती अंबर लेत उबारीअले ॥१॥ गोतम नारि अहलिआ तारी पावन केतक तारीअले ॥ अइसा अधमु अजाति नामदेउ तउ सरनागति आईअले ॥२॥२॥ सभै घट रामु बोलै रामा बोलै ॥ राम बिना को बोलै रे ॥१॥ रहाउ ॥ एकल माटी कुंजर चीटी भाजन हैं बहु नाना रे ॥ असथावर जंगम कीट पतंगम घटि घटि रामु समाना रे ॥१॥ एकल चिंता राखु अन्नता अउर तजहु सभ आसा रे ॥ प्रणवै नामा भए निहकामा को ठाकुरु को दासा रे ॥२॥३॥

रागु मारू महला १ घरु १ चउपदे

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥

सलोकु ॥ साजन तेरे चरन की होइ रहा सद धूरि ॥ नानक सरणि तुहारीआ पेखउ सदा हजूरि ॥१॥ सबद ॥ पिछहु राती सदड़ा नामु खसम का लेहि ॥ खेमे छत्र सराइचे दिसनि रथ पीड़े ॥ जिनी तेरा नामु धिआइआ तिन कउ सदि मिले ॥१॥ बाबा मै करमहीण कूड़िआर ॥ नामु न पाइआ तेरा अंधा भरमि भूला मनु मेरा ॥१॥ रहाउ ॥ साद कीते दुख परफुड़े पूरबि लिखे माइ ॥ सुख थोड़े दुख अगले दूखे दूखि विहाइ ॥२॥ विछुड़िआ का किआ वीछुड़ै मिलिआ का किआ मेलु ॥ साहिबु सो सालाहीअै जिनि करि देखिआ खेलु ॥३॥ संजोगी मेलावड़ा इनि तनि कीते भोग ॥ विजोगी मिलि विछुड़े नानक भी संजोग ॥४॥१॥ मारू महला १ ॥ मिलि मात पिता पिंडु कमाइआ ॥ तिनि करतै लेखु लिखाइआ ॥ लिखु दाति जोति वडिआई ॥ मिलि माइआ सुरति गवाई ॥१॥ मूरख मन काहे करसहि माणा ॥ उठि चलणा खसमै भाणा ॥१॥ रहाउ ॥ तजि साद सहज सुखु होई ॥ घर छडणे रहै न कोई ॥ किछु खाजै किछु धरि जाईअै ॥ जे बाहुड़ि दुनीआ आईअै ॥२॥ सजु काइआ पटु हठाए ॥ फुरमाइसि बहुतु चलाए ॥ करि सेज सुखाली सोवै ॥ हथी पउदी काहे रोवै ॥३॥ घर

घुंमणवाणी भाई ॥ पाप पथर तरणु न जाई ॥ भउ बेड़ा जीउ चड़ाऊ ॥ कहु नानक देवै काहू
 ॥४॥२॥ मारू महला १ घरु १ ॥ करणी कागदु मनु मसवाणी बुरा भला दुड़ि लेख पए ॥ जिउ जिउ
 किरतु चलाए तितु चलीअै तउ गुण नाही अंतु हरे ॥१॥ चित चेतसि की नही बावरिआ ॥ हरि
 बिसरत तेरे गुण गलिआ ॥१॥ रहाउ ॥ जाली रैन जालु दिनु हूआ जेती घड़ी फाही तेती ॥ रसि
 रसि चोग चुगहि नित फासहि छूटसि मूड़े कवन गुणी ॥२॥ काड़िआ आरणु मनु विचि लोहा पंच
 अगनि तितु लागि रही ॥ कोड़िले पाप पड़े तिसु ऊपरि मनु जलिआ सन्नी चिंत भई ॥३॥ भड़िआ
 मनूरु कंचनु फिरि होवै जे गुरु मिलै तिनेहा ॥ एकु नामु अंमृतु ओहु देवै तउ नानक तृसटसि देहा
 ॥४॥३॥ मारू महला १ ॥ बिमल मझारि बससि निरमल जल पदमनि जावल रे ॥ पदमनि जावल
 जल रस संगति संगि दोख नही रे ॥१॥ दादर तू कबहि न जानसि रे ॥ भखसि सिबालु बससि निरमल
 जल अंमृतु न लखसि रे ॥१॥ रहाउ ॥ बसु जल नित न वसत अलीअल मेर चचा गुन रे ॥ चंद
 कुमुदनी दूरहु निवससि अनभउ कारनि रे ॥२॥ अंमृत खंडु दूधि मधु संचसि तू बन चातुर रे ॥
 अपना आपु तू कबहु न छोडसि पिसन प्रीति जिउ रे ॥३॥ पंडित संगि वसहि जन मूरख आगम
 सास सुने ॥ अपना आपु तू कबहु न छोडसि सुआन पूछि जिउ रे ॥४॥ इकि पाखंडी नामि न राचहि
 इकि हरि हरि चरणी रे ॥ पूरबि लिखिआ पावसि नानक रसना नामु जपि रे ॥५॥४॥
 मारू महला १ ॥ सलोकु ॥ पतित पुनीत असंख होहि हरि चरनी मनु लाग ॥ अठसठि तीरथ नामु प्रभ
 नानक जिसु मसतकि भाग ॥१॥ सबदु ॥ सखी सहेली गरबि गहेली ॥ सुणि सह की इकि बात सुहेली
 ॥१॥ जो मै बेदन सा किसु आखा माई ॥ हरि बिनु जीउ न रहै कैसे राखा माई ॥१॥ रहाउ ॥ हउ
 दोहागणि खरी रंजाणी ॥ गड़िआ सु जोबनु धन पछुताणी ॥२॥ तू दाना साहिबु सिरि मेरा ॥ खिजमति
 करी जनु बंदा तेरा ॥३॥ भणति नानकु अंदेसा एही ॥ बिनु दरसन कैसे खउ सनेही ॥४॥५॥

मारू महला १ ॥ मुल खरीदी लाला गोला मेरा नाउ सभागा ॥ गुर की बचनी हाटि बिकाना जितु
 लाइआ तितु लागा ॥१॥ तेरे लाले किआ चतुराई ॥ साहिब का हुकमु न करणा जाई ॥१॥
 रहाउ ॥ मा लाली पिउ लाला मेरा हउ लाले का जाइआ ॥ लाली नाचै लाला गावै भगति करउ
 तेरी राइआ ॥२॥ पीअहि त पाणी आणी मीरा खाहि त पीसण जाउ ॥ पखा फेरी पैर मलोवा
 जपत रहा तेरा नाउ ॥३॥ लूण हरामी नानकु लाला बखसिहि तुधु वडिआई ॥ आदि जुगादि
 दइआपति दाता तुधु विणु मुकति न पाई ॥४॥६॥ मारू महला १ ॥ कोई आखै भूतना को कहै
 बेताला ॥ कोई आखै आदमी नानकु वेचारा ॥१॥ भइआ दिवाना साह का नानकु बउराना ॥
 हउ हरि बिनु अवरु न जाना ॥१॥ रहाउ ॥ तउ देवाना जाणीअै जा भै देवाना होइ ॥ एकी
 साहिब बाहरा दूजा अवरु न जाणै कोइ ॥२॥ तउ देवाना जाणीअै जा एका कार कमाइ ॥ हुकमु
 पछाणै खसम का दूजी अवर सिआणप काइ ॥३॥ तउ देवाना जाणीअै जा साहिब धरे पिआरु ॥
 मंदा जाणै आप कउ अवरु भला संसार ॥४॥७॥ मारू महला १ ॥ इहु धनु सरब रहिआ भरपूरि ॥
 मनमुख फिरहि सि जाणहि दूरि ॥१॥ सो धनु वखरु नामु रिदै हमारै ॥ जिसु तू देहि तिसै निसतारै
 ॥१॥ रहाउ ॥ न इहु धनु जलै न तसकरु लै जाइ ॥ न इहु धनु डूबै न इसु धन कउ मिलै
 सजाइ ॥२॥ इसु धन की देखहु वडिआई ॥ सहजे माते अनदिनु जाई ॥३॥ इक बात अनूप
 सुनहु नर भाई ॥ इसु धन बिनु कहहु किनै परम गति पाई ॥४॥ भणति नानकु अकथ की कथा
 सुणाए ॥ सतिगुरु मिलै त इहु धनु पाए ॥५॥८॥ मारू महला १ ॥ सूर सरु सोसि लै सोम सरु पोखि
 लै जुगति करि मरतु सु सनबंधु कीजै ॥ मीन की चपल सिउ जुगति मनु राखीअै उडै नह ह्यसु नह
 कंधु छीजै ॥१॥ मूड़े काइचे भरमि भुला ॥ नह चीनिआ परमान्नदु बैरागी ॥१॥ रहाउ ॥ अजर
 गहु जारि लै अमर गहु मारि लै भ्राति तजि छोडि तउ अपिउ पीजै ॥ मीन की चपल सिउ जुगति

मनु राखीअै उडै नह ह्यसु नह कंधु छीजै ॥२॥ भणति नानकु जनो रवै जे हरि मनो मन पवन
 सिउ अंमृतु पीजै ॥ मीन की चपल सिउ जुगति मनु राखीअै उडै नह ह्यसु नह कंधु छीजै ॥३॥६॥
 मारु महला १ ॥ माडिआ मुई न मनु मुआ सरु लहरी मै मनु ॥ बोहिथु जल सिरि तरि टिकै साचा
 वखरु जितु ॥ माणकु मन महि मनु मारसी सचि न लागै कतु ॥ राजा तखति टिकै गुणी भै पंचाडिण
 रतु ॥१॥ बाबा साचा साहिबु दूरि न देखु ॥ सरब जोति जगजीवना सिरि सिरि साचा लेखु ॥१॥
 रहाउ ॥ ब्रहमा बिसनु रिखी मुनी संकरु इंदु तपै भेखारी ॥ मानै हुकमु सोहै दरि साचै आकी मरहि
 अफारी ॥ जंगम जोध जती संनिआसी गुरि पूरै वीचारी ॥ बिनु सेवा फलु कबहु न पावसि सेवा करणी
 सारी ॥२॥ निधनिआ धनु निगुरिआ गुरु निंमाणिआ तू माणु ॥ अंधुलै माणकु गुरु पकड़िआ
 निताणिआ तू ताणु ॥ होम जपा नही जाणिआ गुरमती साचु पछाणु ॥ नाम बिना नाही दरि ढोई
 झूठा आवण जाणु ॥३॥ साचा नामु सलाहीअै साचे ते तृपति होइ ॥ गिआन रतनि मनु माजीअै
 बहुड़ि न मैला होइ ॥ जब लगु साहिबु मनि वसै तब लगु बिघनु न होइ ॥ नानक सिरु दे छुटीअै
 मनि तनि साचा सोइ ॥४॥१०॥ मारु महला १ ॥ जोगी जुगति नामु निरमाडिलु ता कै मैलु न
 राती ॥ प्रीतम नाथु सदा सचु संगे जनम मरण गति बीती ॥१॥ गुसाई तेरा कहा नामु कैसे
 जाती ॥ जा तउ भीतरि महलि बुलावहि पूछउ बात निरंती ॥१॥ रहाउ ॥ ब्रहमणु ब्रहम गिआन
 इसनानी हरि गुण पूजे पाती ॥ एको नामु एकु नाराडिणु तृभवण एका जोती ॥२॥ जिहवा डंडी
 इहु घटु छाबा तोलउ नामु अजाची ॥ एको हाटु साहु सभना सिरि वणजारे इक भाती ॥३॥
 दोवै सिरे सतिगुरु निबेड़े सो बूझै जिसु एक लिव लागी जीअहु रहै निभराती ॥ सबदु वसाए
 भरमु चुकाए सदा सेवकु दिनु राती ॥४॥ ऊपरि गगनु गगन परि गोरखु ता का अगमु गुरु
 पुनि वासी ॥ गुर बचनी बाहरि घरि एको नानकु भडिआ उदासी ॥५॥११॥

रागु मारु महला १ घरु ५

१९६ सतिगुर प्रसादि ॥

अहिनिसि जागै नीद न सोवै ॥ सो जाणै जिसु वेदन होवै ॥ प्रेम के कान लगे तन भीतरि वैदु कि जाणै कारी जीउ ॥१॥ जिस नो साचा सिफती लाए ॥ गुरमुखि विरले किसै बुझाए ॥ अमृत की सार सोई जाणै जि अमृत का वापारी जीउ ॥१॥ रहाउ ॥ पिर सेती धन प्रेम रचाए ॥ गुर कै सबदि तथा चितु लाए ॥ सहज सेती धन खरी सुहेली तृसना तिखा निवारी जीउ ॥२॥ सहसा तोड़े भरमु चुकाए ॥ सहजे सिफती धणखु चड़ाए ॥ गुर कै सबदि मरै मनु मारे सुंदरि जोगाधारी जीउ ॥३॥ हउमै जलिआ मनहु विसारे ॥ जम पुरि वजहि खड़ग करारे ॥ अब कै कहिअै नामु न मिलई तू सहु जीअड़े भारी जीउ ॥४॥ माइआ ममता पवहि खिआली ॥ जम पुरि फासहिगा जम जाली ॥ हेत के बंधन तोड़ि न साकहि ता जमु करे खुआरी जीउ ॥५॥ ना हउ करता ना मै कीआ ॥ अमृतु नामु सतिगुरि दीआ ॥ जिसु तू देहि तिसै किआ चारा नानक सरणि तुमारी जीउ ॥६॥१॥१२॥

मारु महला ३ घरु १

१९६ सतिगुर प्रसादि ॥

जह बैसालहि तह बैसा सुआमी जह भेजहि तह जावा ॥ सभ नगरी महि एको राजा सभे पवितु हहि थावा ॥१॥ बाबा देहि वसा सच गावा ॥ जा ते सहजे सहजि समावा ॥१॥ रहाउ ॥ बुरा भला किछु आपस ते जानिआ एई सगल विकारा ॥ इहु फुरमाइआ खसम का होआ वरतै इहु संसारा ॥२॥ इंद्री धातु सबल कहीअत है इंद्री किस ते होई ॥ आपे खेल करै सभि करता अैसा बूझै कोई ॥३॥ गुर परसादी एक लिव लागी दुबिधा तदे बिनासी ॥ जो तिसु भाणा सो सति करि मानिआ काटी जम की फासी ॥४॥ भणति नानकु लेखा मागै कवना जा चूका मनि अभिमाना ॥ तासु तासु धरम राइ जपतु है पए सचे की सरना ॥५॥१॥ मारु महला ३ ॥ आवण जाणा ना थीअै निज घरि वासा होइ ॥ सचु

खजाना बखसिआ आपे जाणै सोडि ॥१॥ ए मन हरि जीउ चेति तू मनहु तजि विकार ॥ गुर कै सबदि
 धिआइ तू सचि लगी पिआरु ॥१॥ रहाउ ॥ अैथै नावहु भुलिआ फिरि हथु किथाऊ न पाडि ॥ जोनी
 सभि भवाईअनि बिसटा माहि समाडि ॥२॥ वडभागी गुरु पाडिआ पूरबि लिखिआ माडि ॥ अनदिनु
 सची भगति करि सचा लए मिलाडि ॥३॥ आपे सृसटि सभ साजीअनु आपे नदरि करेडि ॥ नानक
 नामि वडिआईआ जै भावै तै देडि ॥४॥२॥ मारू महला ३ ॥ पिछले गुनह बखसाडि जीउ अब तू
 मारगि पाडि ॥ हरि की चरणी लागि रहा विचहु आपु गवाडि ॥१॥ मेरे मन गुरमुखि नामु
 हरि धिआइ ॥ सदा हरि चरणी लागि रहा डिक मनि एकै भाडि ॥१॥ रहाउ ॥ ना मै जाति न पति है
 ना मै थेहु न थाउ ॥ सबदि भेदि भ्रमु कटिआ गुरि नामु दीआ समझाडि ॥२॥ इहु मनु लालच करदा
 फिरै लालचि लागा जाडि ॥ धंधै कूडि विआपिआ जम पुरि चोटा खाडि ॥३॥ नानक सभु किछु आपे
 आपि है दूजा नाही कोडि ॥ भगति खजाना बखसिओनु गुरमुखा सुखु होडि ॥४॥३॥ मारू महला ३ ॥ सचि
 रते से टोलि लहु से विरले संसारि ॥ तिन मिलिआ मुखु उजला जपि नामु मुरारि ॥१॥ बाबा साचा
 साहिबु रिदै समालि ॥ सतिगुरु अपना पुछि देखु लेहु वखरु भालि ॥१॥ रहाउ ॥ इकु सचा सभ सेवदी
 धुरि भागि मिलावा होडि ॥ गुरमुखि मिले से न विछुड़हि पावहि सचु सोडि ॥२॥ इकि भगती सार न
 जाणनी मनमुख भरमि भुलाडि ॥ ओना विचि आपि वरतदा करणा किछू न जाडि ॥३॥ जिसु नालि
 जोरु न चलई खले कीचै अरदासि ॥ नानक गुरमुखि नामु मनि वसै ता सुणि करे साबासि ॥४॥४॥
 मारू महला ३ ॥ मारू ते सीतलु करे मनूरहु कंचनु होडि ॥ सो साचा सालाहीअै तिसु जेवडु अवरु न
 कोडि ॥१॥ मेरे मन अनदिनु धिआइ हरि नाउ ॥ सतिगुर कै बचनि अराधि तू अनदिनु गुण गाउ
 ॥१॥ रहाउ ॥ गुरमुखि एको जाणीअै जा सतिगुरु देडि बुझाडि ॥ सो सतिगुरु सालाहीअै जिदू एह
 सोझी पाडि ॥२॥ सतिगुरु छोडि दूजै लगे किआ करनि अगै जाडि ॥ जम पुरि बधे मारीअहि बहुती

मिलै सजाइ ॥३॥ मेरा प्रभु वेपरवाहु है ना तिसु तिलु न तमाइ ॥ नानक तिसु सरणाई भजि पउ
आपे बखसि मिलाइ ॥४॥५॥

मारू महला ४ घरु २

१९८ सतिगुर प्रसादि ॥

जपिओ नामु सुक जनक गुर बचनी हरि हरि सरणि परे ॥ दालदु भंजि सुदामे मिलिओ भगती भाइ तरे
॥ भगति वछलु हरि नामु कृतारथु गुरमुखि कृपा करे ॥१॥ मेरे मन नामु जपत उधरे ॥ धू प्रहिलादु
बिदरु दासी सुतु गुरमुखि नामि तरे ॥१॥ रहाउ ॥ कलजुगि नामु प्रधानु पदारथु भगत जना उधरे ॥
नामा जैदेउ कबीरु तृलोचनु सभि दोख गए चमरे ॥ गुरमुखि नामि लगे से उधरे सभि किलबिख पाप
टरे ॥२॥ जो जो नामु जपै अपराधी सभि तिन के दोख परहरे ॥ बेसुआ रवत अजामलु उधरिओ मुखि बोलै
नाराइणु नरहरे ॥ नामु जपत उग्रसैणि गति पाई तोड़ि बंधन मुकति करे ॥३॥ जन कउ आपि
अनुग्रहु कीआ हरि अंगीकारु करे ॥ सेवक पैज रखै मेरा गोविंदु सरणि परे उधरे ॥ जन नानक हरि
किरपा धारी उर धरिओ नामु हरे ॥४॥१॥ मारू महला ४ ॥ सिध समाधि जपिओ लिव लाई साधिक
मुनि जपिआ ॥ जती सती संतोखी धिआइआ मुखि इंद्रादिक रविआ ॥ सरणि परे जपिओ ते भाए
गुरमुखि पारि पड़िआ ॥१॥ मेरे मन नामु जपत तरिआ ॥ धन्ना जटु बालमीकु बटवारा गुरमुखि पारि
पड़िआ ॥१॥ रहाउ ॥ सुरि नर गण गंधरबे जपिओ रिखि बपुरै हरि गाड़िआ ॥ संकरि ब्रहमै देवी
जपिओ मुखि हरि हरि नामु जपिआ ॥ हरि हरि नामि जिना मनु भीना ते गुरमुखि पारि पड़िआ ॥२॥
कोटि कोटि तेतीस धिआइओ हरि जपतिआ अंतु न पाड़िआ ॥ बेद पुराण सिमृति हरि जपिआ
मुखि पंडित हरि गाड़िआ ॥ नामु रसालु जिना मनि वसिआ ते गुरमुखि पारि पड़िआ ॥३॥
अनत तरंगी नामु जिन जपिआ मै गणत न करि सकिआ ॥ गोबिंदु कृपा करे थाड़ि पाए जो हरि प्रभ
मनि भाड़िआ ॥ गुरि धारि कृपा हरि नामु दृढ़ाड़िओ जन नानक नामु लड़िआ ॥४॥२॥

मारू महला ४ घरु ३

१६८ सतिगुर प्रसादि ॥

हरि हरि नामु निधानु लै गुरमति हरि पति पाडि ॥ हलति पलति नालि चलदा हरि अंते लए छडाडि ॥ जित्थै अवघट गलीआ भीड़ीआ तित्थै हरि हरि मुकति कराडि ॥१॥ मेरे सतिगुरा मै हरि हरि नामु दृडाडि ॥ मेरा मात पिता सुत बंधपो मै हरि बिनु अवरु न माडि ॥१॥ रहाउ ॥ मै हरि बिरही हरि नामु है कोई आणि मिलावै माडि ॥ तिसु आगै मै जोदड़ी मेरा प्रीतमु देडि मिलाडि ॥ सतिगुरु पुरखु दडिआल प्रभु हरि मेले ढिल न पाडि ॥२॥ जिन हरि हरि नामु न चेतियो से भागहीण मरि जाडि ॥ ओडि फिरि फिरि जोनि भवाईअहि मरि जंमहि आवै जाडि ॥ ओडि जम दरि बधे मारीअहि हरि दरगह मिलै सजाडि ॥३॥ तू प्रभु हम सरणागती मो कउ मेलि लैहु हरि राडि ॥ हरि धारि कृपा जगजीवना गुर सतिगुर की सरणाडि ॥ हरि जीउ आपि दडिआलु होडि जन नानक हरि मेलाडि ॥४॥१॥३॥ मारू महला ४ ॥ हउ पूंजी नामु दसाडिदा को दसे हरि धनु रासि ॥ हउ तिसु विटहु खन खन्नीअै मै मेले हरि प्रभ पासि ॥ मै अंतरि प्रेमु पिरंम का किउ सजणु मिलै मिलासि ॥१॥ मन पिआरिआ मित्रा मै हरि हरि नामु धनु रासि ॥ गुरि पूरै नामु दृडाडिआ हरि धीरक हरि साबासि ॥१॥ रहाउ ॥ हरि हरि आपि मिलाडि गुरु मै दसे हरि धनु रासि ॥ बिनु गुर प्रेमु न लभई जन वेखहु मनि निरजासि ॥ हरि गुर विचि आपु रखिआ हरि मेले गुर साबासि ॥२॥ सागर भगति भंडार हरि पूरे सतिगुर पासि ॥ सतिगुरु तुठा खोलि देडि मुखि गुरमुखि हरि परगासि ॥ मनमुखि भाग विहूणिआ तिख मुईआ कंधी पासि ॥३॥ गुरु दाता दातारु है हउ मागउ दानु गुर पासि ॥ चिरी विछुन्ना मेलि प्रभ मै मनि तनि वडड़ी आस ॥ गुर भावै सुणि बेनती जन नानक की अरदासि ॥४॥२॥४॥ मारू महला ४ ॥ हरि हरि कथा सुणाडि प्रभ गुरमति हरि रिदै समाणी ॥ जपि हरि हरि कथा वडभागीआ हरि उतम पदु

निरबाणी ॥ गुरमुखा मनि परतीति है गुरि पूरै नामि समाणी ॥१॥ मन मेरे मै हरि हरि कथा मनि भाणी ॥ हरि हरि कथा नित सदा करि गुरमुखि अकथ कहाणी ॥१॥ रहाउ ॥ मै मनु तनु खोजि ढंढोलिआ किउ पाईअै अकथ कहाणी ॥ संत जना मिलि पाड़िआ सुणि अकथ कथा मनि भाणी ॥ मेरै मनि तनि नामु अधारु हरि मै मेले पुरखु सुजाणी ॥२॥ गुर पुरखै पुरखु मिलाइ प्रभ मिलि सुरती सुरति समाणी ॥ वडभागी गुरु सेविआ हरि पाड़िआ सुघड़ सुजाणी ॥ मनमुख भाग विहूणिआ तिन दुखी रैणि विहाणी ॥३॥ हम जाचिक दीन प्रभ तेरिआ मुख दीजै अंमृत बाणी ॥ सतिगुरु मेरा मित्र प्रभ हरि मेलहु सुघड़ सुजाणी ॥ जन नानक सरणागती करि किरपा नामि समाणी ॥४॥३॥५॥ मारु महला ४ ॥ हरि भाउ लगा बैरागीआ वडभागी हरि मनि राखु ॥ मिलि संगति सरधा ऊपजै गुर सबदी हरि रसु चाखु ॥ सभु मनु तनु हरिआ होड़िआ गुरबाणी हरि गुण भाखु ॥१॥ मन पिआरिआ मित्रा हरि हरि नाम रसु चाखु ॥ गुरि पूरै हरि पाड़िआ हलति पलति पति राखु ॥१॥ रहाउ ॥ हरि हरि नामु धिआईअै हरि कीरति गुरमुखि चाखु ॥ तनु धरती हरि बीजीअै विचि संगति हरि प्रभ राखु ॥ अंमृतु हरि हरि नामु है गुरि पूरै हरि रसु चाखु ॥२॥ मनमुख तृसना भरि रहे मनि आसा दह दिस बहु लाखु ॥ बिनु नावै ध्रिगु जीवदे विचि बिसटा मनमुख राखु ॥ ओड़ि आवहि जाहि भवाईअहि बहु जोनी दुरगंध भाखु ॥३॥ त्राहि त्राहि सरणागती हरि दड़िआ धारि प्रभ राखु ॥ संतसंगति मेलापु करि हरि नामु मिलै पति साखु ॥ हरि हरि नामु धनु पाड़िआ जन नानक गुरमति भाखु ॥४॥४॥६॥

मारु महला ४ घरु ५

१६ सतिगुर प्रसादि ॥

हरि हरि भगति भरे भंडारा ॥ गुरमुखि रामु करे निसतारा ॥ जिस नो कृपा करे मेरा सुआमी सो हरि के गुण गावै जीउ ॥१॥ हरि हरि कृपा करे बनवाली ॥ हरि हिरदै सदा सदा समाली ॥ हरि हरि नामु

जपहु मेरे जीअड़े जपि हरि हरि नामु छडावै जीउ ॥१॥ रहाउ ॥ सुख सागरु अमृतु हरि नाउ ॥
 मंगत जनु जाचै हरि देहु पसाउ ॥ हरि सति सति सदा हरि सति हरि सति मेरै मनि भावै जीउ ॥२॥
 नवे छिद्र स्रवहि अपवित्रा ॥ बोलि हरि नाम पवित्र सभि किता ॥ जे हरि सुप्रसन्नु होवै मेरा सुआमी हरि
 सिमरत मलु लहि जावै जीउ ॥३॥ माइआ मोहु बिखमु है भारी ॥ किउ तरीअै दुतरु संसारी ॥ सतिगुरु
 बोहिथु देइ प्रभु साचा जपि हरि हरि पारि लम्घावै जीउ ॥४॥ तू सरबत्र तेरा सभु कोई ॥ जो तू
 करहि सोई प्रभ होई ॥ जनु नानकु गुण गावै बेचारा हरि भावै हरि थाइ पावै जीउ ॥५॥१॥७॥
 मारु महला ४ ॥ हरि हरि नामु जपहु मन मेरे ॥ सभि किलविख काटै हरि तेरे ॥ हरि धनु राखहु हरि
 धनु संचहु हरि चलदिआ नालि सखाई जीउ ॥१॥ जिस नो कृपा करे सो धिआवै ॥ नित हरि जपु जापै
 जपि हरि सुखु पावै ॥ गुर परसादी हरि रसु आवै जपि हरि हरि पारि लम्घाई जीउ ॥१॥ रहाउ ॥
 निरभउ निरंकारु सति नामु ॥ जग महि सेसटु ऊतम कामु ॥ दुसमन दूत जमकालु ठेह मारउ हरि
 सेवक नेड़ि न जाई जीउ ॥२॥ जिसु उपरि हरि का मनु मानिआ ॥ सो सेवकु चहु जुग चहु कुंट जानिआ
 ॥ जे उस का बुरा कहै कोई पापी तिसु जमकंकरु खाई जीउ ॥३॥ सभ महि एकु निरंजन करता ॥
 सभि करि करि वेखै अपणे चलता ॥ जिसु हरि राखै तिसु कउणु मारै जिसु करता आपि छडाई जीउ
 ॥४॥ हउ अनदिनु नामु लई करतारे ॥ जिनि सेवक भगत सभे निसतारे ॥ दस अठ चारि वेद सभि
 पूछहु जन नानक नामु छडाई जीउ ॥५॥२॥८॥

मारु महला ५ घरु २

ੴ सतिगुर प्रसादि ॥

डरपै धरति अकासु नख्यत्रा सिर ऊपरि अमरु करारा ॥ पउणु पाणी बैसंतरु डरपै डरपै इंद्रु बिचारा
 ॥१॥ एका निरभउ बात सुनी ॥ सो सुखीआ सो सदा सुहेला जो गुर मिलि गाइ गुनी ॥१॥ रहाउ ॥
 देहधार अरु देवा डरपहि सिध साधिक डरि मुइआ ॥ लख चउरासीह मरि मरि जनमे फिरि फिरि

जोनी जोड़िआ ॥२॥ राजसु सातकु तामसु डरपहि केते रूप उपाड़िआ ॥ छल बपुरी इह कउला डरपै अति
 डरपै धरम राड़िआ ॥३॥ सगल समग्री डरहि बिआपी बिनु डर करणैहारा ॥ कहु नानक भगतन का
 संगी भगत सोहहि दरबारा ॥४॥१॥ मारु महला ५ ॥ पाँच बरख को अनाथु धू बारिकु हरि सिमरत अमर
 अटारे ॥ पुत्र हेति नाराड़िणु कहिओ जमकंकर मारि बिदारे ॥१॥ मेरे ठाकुर केते अगनत उधारे ॥
 मोहि दीन अलप मति निरगुण परिओ सरणि दुआरे ॥१॥ रहाउ ॥ बालमीकु सुपचारो तरिओ बधिक
 तरे बिचारे ॥ एक निमख मन माहि अराधिओ गजपति पारि उतारे ॥२॥ कीनी रखिआ भगत
 प्रहिलादै हरनाखस नखहि बिदारे ॥ बिदरु दासी सुतु भड़िओ पुनीता सगले कुल उजारे ॥३॥ कवन
 पराध बतावउ अपुने मिथिआ मोह मगनारे ॥ आड़िओ साम नानक ओट हरि की लीजै भुजा पसारे
 ॥४॥२॥ मारु महला ५ ॥ वित नवित भ्रमिओ बहु भाती अनिक जतन करि धाए ॥ जो जो करम कीए हउ
 हउमै ते ते भए अजाए ॥१॥ अवर दिन काहू काज न लाए ॥ सो दिनु मो कउ दीजै प्रभ जीउ जा दिन
 हरि जसु गाए ॥१॥ रहाउ ॥ पुत्र कलत्र गृह देखि पसारा इस ही महि उरझाए ॥ माड़िआ मद
 चाखि भए उदमाते हरि हरि कबहु न गाए ॥२॥ इह बिधि खोजी बहु परकारा बिनु संतन नही पाए
 ॥ तुम दातार वडे प्रभ संम्रथ मागन कउ दानु आए ॥३॥ तिआगिओ सगला मानु महता दास रेण
 सरणाए ॥ कहु नानक हरि मिलि भए एकै महा अन्नद सुख पाए ॥४॥३॥ मारु महला ५ ॥ कवन थान
 धीरिओ है नामा कवन बसतु अह्वकारा ॥ कवन चिहन सुनि ऊपरि छोहिओ मुख ते सुनि करि गारा
 ॥१॥ सुनहु रे तू कउनु कहा ते आड़िओ ॥ एती न जानउ केतीक मुदति चलते खबरि न पाड़िओ ॥१॥
 रहाउ ॥ सहन सील पवन अरु पाणी बसुधा खिमा निभराते ॥ पंच तत मिलि भड़िओ संजोगा इन महि
 कवन दुराते ॥२॥ जिनि रचि रचिआ पुरखि बिधातै नाले हउमै पाई ॥ जनम मरणु उस ही कउ है रे
 ओहा आवै जाई ॥३॥ बरनु चिहनु नाही किछु रचना मिथिआ सगल पसारा ॥ भणति नानकु जब खेलु

उझारै तब एकै एकंकारा ॥४॥४॥ मारू महला ५ ॥ मान मोह अरु लोभ विकारा बीओ चीति न घालिओ ॥ नाम रतनु गुणा हरि बणजे लादि वखरु लै चालिओ ॥१॥ सेवक की ओड़कि निबही प्रीति ॥ जीवत साहिबु सेविओ अपना चलते राखिओ चीति ॥१॥ रहाउ ॥ जैसी आगिआ कीनी ठाकुर तिस ते मुखु नही मोरिओ ॥ सहजु अन्नदु रखिओ गृह भीतरि उठि उआहू कउ दउरिओ ॥२॥ आगिआ महि भूख सोई करि सूखा सोग हरख नही जानिओ ॥ जो जो हुकमु भडिओ साहिब का सो माथै ले मानिओ ॥३॥ भडिओ कृपालु ठाकुरु सेवक कउ सवरे हलत पलाता ॥ धन्नु सेवकु सफलु ओहु आडिआ जिनि नानक खसमु पछाता ॥४॥५॥ मारू महला ५ ॥ खुलिआ करमु कृपा भई ठाकुर कीरतनु हरि हरि गाई ॥ स्रमु थाका पाए बिस्रामा मिटि गई सगली धाई ॥१॥ अब मोहि जीवन पदवी पाई ॥ चीति आडिओ मनि पुरखु बिधाता संतन की सरणाई ॥१॥ रहाउ ॥ कामु क्रोधु लोभु मोहु निवारे निवरे सगल बैराई ॥ सद हजूरि हाजरु है नाजरु कतहि न भडिओ दूराई ॥२॥ सुख सीतल सरधा सभ पूरी होए संत सहाई ॥ पावन पतित कीए खिन भीतरि महिमा कथनु न जाई ॥३॥ निरभउ भए सगल भै खोए गोबिंद चरण ओटाई ॥ नानकु जसु गावै ठाकुर का रैणि दिनसु लिव लाई ॥४॥६॥ मारू महला ५ ॥ जो समरथु सरब गुण नाडिकु तिस कउ कबहु न गावसि रे ॥ छोडि जाडि खिन भीतरि ता कउ उआ कउ फिरि फिरि धावसि रे ॥१॥ अपुने प्रभ कउ किउ न समारसि रे ॥ बैरी संगि रंग रसि रचिआ तिसु सिउ जीअरा जारसि रे ॥१॥ रहाउ ॥ जा कै नामि सुनिअै जमु छोडै ता की सरणि न पावसि रे ॥ काढि देडि सिआल बपुरे कउ ता की ओट टिकावसि रे ॥२॥ जिस का जासु सुनत भव तरीअै ता सिउ रंगु न लावसि रे ॥ थोरी बात अलप सुपने की बहुरि बहुरि अटकावसि रे ॥३॥ भडिओ प्रसादु कृपा निधि ठाकुर संतसंगि पति पाई ॥ कहु नानक तै गुण भ्रमु छूटा जउ प्रभ भए सहाई ॥४॥७॥ मारू महला ५ ॥ अंतरजामी सभ बिधि जानै तिस ते कहा दुलारिओ ॥ हसत पाव झरे खिन भीतरि

अगनि संगि लै जारिओ ॥१॥ मूड़े तै मन ते रामु बिसारिओ ॥ लूणु खाड़ि करहि हरामखोरी पेखत नैन बिदारिओ ॥१॥ रहाउ ॥ असाध रोगु उपजिओ तन भीतरि टरत न काहू टारिओ ॥ प्रभ बिसरत महा दुखु पाड़िओ इहु नानक ततु बीचारिओ ॥२॥८॥ मारू महला ५ ॥ चरन कमल प्रभ राखे चीति ॥ हरि गुण गावह नीता नीत ॥ तिसु बिनु दूजा अवरु न कोऊ ॥ आदि मधि अंति है सोऊ ॥१॥ संतन की ओट आपे आपि ॥१॥ रहाउ ॥ जा कै वसि है सगल संसारु ॥ आपे आपि आपि निरंकारु ॥ नानक गहिओ साचा सोड़ि ॥ सुखु पाड़िआ फिरि दूखु न होड़ि ॥२॥६॥

मारू महला ५ घरु ३

१९८ सतिगुर प्रसादि ॥

प्राण सुखदाता जीअ सुखदाता तुम काहे बिसारिओ अगिआनथ ॥ होछा मदु चाखि होए तुम बावर दुलभ जनमु अकारथ ॥१॥ रे नर औसी करहि इआनथ ॥ तजि सारंगधर भ्रमि तू भूला मोहि लपटिओ दासी संगि सानथ ॥१॥ रहाउ ॥ धरणीधरु तिआगि नीच कुल सेवहि हउ हउ करत बिहावथ ॥ फोकट करम करहि अगिआनी मनमुखि अंध कहावथ ॥२॥ सति होता असति करि मानिआ जो बिनसत सो निहचलु जानथ ॥ पर की कउ अपनी करि पकरी औसे भूल भुलानथ ॥३॥ खत्री ब्राहमण सूद वैस सभ एकै नामि तरानथ ॥ गुरु नानकु उपदेसु कहतु है जो सुनै सो पारि परानथ ॥४॥१॥१०॥ मारू महला ५ ॥ गुपतु करता संगि सो प्रभु डहकावए मनुखाड़ि ॥ बिसारि हरि जीउ बिखै भोगहि तपत थंम गलि लाड़ि ॥१॥ रे नर काड़ि पर गृहि जाड़ि ॥ कुचल कठोर कामि गरधभ तुम नही सुनिओ धरम राड़ि ॥१॥ रहाउ ॥ बिकार पाथर गलहि बाधे निंद पोट सिराड़ि ॥ महा सागरु समुदु लम्घना पारि न परना जाड़ि ॥२॥ कामि क्रोधि लोभि मोहि बिआपिओ नेत्र रखे फिराड़ि ॥ सीसु उठावन न कबहू मिलई महा दुतर माड़ि ॥३॥ सूरु मुक्ता ससी मुक्ता ब्रहम गिआनी अलिपाड़ि ॥ सुभावत जैसे बैसंतर अलिपत सदा निरमलाड़ि ॥४॥ जिसु करमु खुलिआ तिसु लहिआ पड़दा जिनि गुर पहि मंनिआ

सुभाइ ॥ गुरि मंत्र अवखधु नामु दीना जन नानक संकट जोनि न पाइ ॥५॥२॥ रे नर दिन बिधि
 पारि पराइ ॥ धिआइ हरि जीउ होइ मिरतकु तिआगि दूजा भाउ ॥ रहाउ दूजा ॥२॥११॥
 मारू महला ५ ॥ बाहरि दूढन ते छूटि परे गुरि घर ही माहि दिखाइआ था ॥ अनभउ अचरज रूपु
 प्रभ पेखिआ मेरा मनु छोडि न कतहू जाइआ था ॥१॥ मानकु पाइओ रे पाइओ हरि पूरा पाइआ था
 ॥ मोलि अमोलु न पाइआ जाई करि किरपा गुरू दिवाइआ था ॥१॥ रहाउ ॥ अदिसटु अगोचरु
 पारब्रह्म मिलि साधू अकथु कथाइआ था ॥ अनहद सबटु दसम दुआरि वजिओ तह अमृत नामु
 चुआइआ था ॥२॥ तोटि नाही मनि तृसना बूझी अखुट भंडार समाइआ था ॥ चरण चरण चरण
 गुर सेवे अघड़ु घड़िओ रसु पाइआ था ॥३॥ सहजे आवा सहजे जावा सहजे मनु खेलाइआ था ॥
 कहु नानक भरमु गुरि खोइआ ता हरि महली महलु पाइआ था ॥४॥३॥१२॥ मारू महला ५ ॥
 जिसहि साजि निवाजिआ तिसहि सिउ रुच नाहि ॥ आन रूती आन बोईअै फलु न फूलै ताहि ॥१॥
 रे मन वत्र बीजण नाउ ॥ बोइ खेती लाइ मनुआ भलो समउ सुआउ ॥१॥ रहाउ ॥ खोइ खहड़ा
 भरमु मन का सतिगुर सरणी जाइ ॥ करमु जिस कउ धुरहु लिखिआ सोई कार कमाइ ॥२॥ भाउ
 लागा गोबिद सिउ घाल पाई थाइ ॥ खेति मेरै जंमिआ निखुटि न कबहू जाइ ॥३॥ पाइआ
 अमोलु पदारथो छोडि न कतहू जाइ ॥ कहु नानक सुखु पाइआ तृपति रहे आघाइ ॥४॥४॥१३॥
 मारू महला ५ ॥ फूटो आँडा भरम का मनहि भइओ परगासु ॥ काटी बेरी पगह ते गुरि कीनी बंदि
 खलासु ॥१॥ आवण जाणु रहिओ ॥ तपत कड़ाहा बुझि गइआ गुरि सीतल नामु दीओ ॥१॥ रहाउ ॥
 जब ते साधू संगु भइआ तउ छोडि गए निगहार ॥ जिस की अटक तिस ते छुटी तउ कहा करै कोटवार
 ॥२॥ चूका भारा करम का होए निहकरमा ॥ सागर ते कंठै चड़े गुरि कीने धरमा ॥३॥ सचु थानु सचु
 बैठका सचु सुआउ बणाइआ ॥ सचु पूंजी सचु वखरो नानक घरि पाइआ ॥४॥५॥१४॥ मारू महला ५ ॥

बेदु पुकारै मुख ते पंडत कामामन का माठा ॥ मोनी होइ बैठा झिकांती हिरदै कलपन गाठा ॥ होइ उदासी गृहु तजि चलिओ छुटकै नाही नाठा ॥१॥ जीअ की कै पहि बात कहा ॥ आपि मुकतु मो कउ प्रभु मेले असो कहा लहा ॥१॥ रहाउ ॥ तपसी करि कै देही साधी मनूआ दह दिस धाना ॥ ब्रहमचारि ब्रहमचजु कीना हिरदै भइआ गुमाना ॥ संनिआसी होइ कै तीरथि भ्रमिओ उसु महि क्रोधु बिगाना ॥२॥ घूंघर बाधि भए रामदासा रोटीअन के ओपावा ॥ बरत नेम करम खट कीने बाहरि भेख दिखावा ॥ गीत नाद मुखि राग अलापे मनि नही हरि हरि गावा ॥३॥ हरख सोग लोभ मोह रहत हहि निरमल हरि के संता ॥ तिन की धूड़ि पाए मनु मेरा जा दइआ करे भगवंता ॥ कहु नानक गुरु पूरा मिलिआ तां उतरी मन की चिंता ॥४॥ मेरा अंतरजामी हरि राइआ ॥ सभु किछु जाणै मेरे जीअ का प्रीतमु बिसरि गए बकबाइआ ॥१॥ रहाउ दूजा ॥६॥१५॥ मारू महला ५ ॥ कोटि लाख सरब को राजा जिसु हिरदै नामु तुमारा ॥ जा कउ नामु न दीआ मेरै सतिगुरि से मरि जनमहि गावारा ॥१॥ मेरे सतिगुर ही पति राखु ॥ चीति आवहि तब ही पति पूरी बिसरत रलीअै खाकु ॥१॥ रहाउ ॥ रूप रंग खुसीआ मन भोगण ते ते छिद्र विकारा ॥ हरि का नामु निधानु कलिआणा सूख सहजु इहु सारा ॥२॥ माइआ रंग बिरंग खिनै महि जिउ बादर की छाइआ ॥ से लाल भए गूड़ै रंगि राते जिन गुर मिलि हरि हरि गाइआ ॥३॥ ऊच मूच अपार सुआमी अगम दरबारा ॥ नामो वडिआई सोभा नानक खसमु पिआरा ॥४॥७॥१६॥

मारू महला ५ घरु ४

१६ सतिगुर प्रसादि ॥

ओअंकारि उत्पाती ॥ कीआ दिनसु सभ राती ॥ वणु तृणु तृभवण पाणी ॥ चारि बेद चारे खाणी ॥ खंड दीप सभि लोआ ॥ एक कवावै ते सभि होआ ॥१॥ करणैहारा बूझहु रे ॥ सतिगुरु मिलै त सूझै रे ॥१॥ रहाउ ॥ त्रै गुण कीआ पसारा ॥ नरक सुरग अवतारा ॥ हउमै आवै जाई ॥ मनु टिकणु न

पावै राई ॥ बाझु गुरु गुबारा ॥ मिलि सतिगुर निसतारा ॥२॥ हउ हउ करम कमाणे ॥ ते ते बंध
 गलाणे ॥ मेरी मेरी धारी ॥ ओहा पैरि लोहारी ॥ सो गुर मिलि एकु पछाणै ॥ जिसु होवै भागु मथाणै
 ॥३॥ सो मिलिआ जि हरि मनि भाडिआ ॥ सो भूला जि प्रभू भुलाडिआ ॥ नह आपहु मूरखु गिआनी ॥
 जि करावै सु नामु वखानी ॥ तेरा अंतु न पारावारा ॥ जन नानक सद बलिहारा ॥४॥१॥१७॥
 मारू महला ५ ॥ मोहनी मोहि लीए तै गुनीआ ॥ लोभि विआपी झूठी दुनीआ ॥ मेरी मेरी करि कै संची
 अंत की बार सगल ले छलीआ ॥१॥ निरभउ निरंकारु दडिअलीआ ॥ जीअ जंत सगले प्रतिपलीआ
 ॥१॥ रहाउ ॥ एकै स्रमु करि गाडी गडहै ॥ एकहि सुपनै दामु न छडहै ॥ राजु कमाडि करी जिनि
 थैली ता कै संगि न चंचलि चलीआ ॥२॥ एकहि प्राण पिंड ते पिआरी ॥ एक संची तजि बाप महतारी
 ॥ सुत मीत भ्रात ते गुहजी ता कै निकटि न होई खलीआ ॥३॥ होडि अउधूत बैठे लाडि तारी ॥ जोगी
 जती पंडित बीचारी ॥ गृहि मड़ी मसाणी बन महि बसते ऊठि तिना कै लागी पलीआ ॥४॥ काटे
 बंधन ठाकुरि जा के ॥ हरि हरि नामु बसिओ जीअ ता कै ॥ साधसंगि भए जन मुकते गति पाई नानक
 नदरि निहलीआ ॥५॥२॥१८॥ मारू महला ५ ॥ सिमरहु एकु निरंजन सोऊ ॥ जा ते बिरथा जात न
 कोऊ ॥ मात गरभ महि जिनि प्रतिपारिआ ॥ जीउ पिंडु दे साजि सवारिआ ॥ सोई बिधाता खिनु खिनु
 जपीअै ॥ जिसु सिमरत अवगुण सभि ढकीअै ॥ चरण कमल उर अंतरि धारहु ॥ बिखिआ बन ते जीउ
 उधारहु ॥ करण पलाह मिटहि बिललाटा ॥ जपि गोविंद भरमु भउ फाटा ॥ साधसंगि विरला को पाए
 ॥ नानकु ता कै बलि बलि जाए ॥१॥ राम नामु मनि तनि आधारा ॥ जो सिमरै तिस का निसतारा
 ॥१॥ रहाउ ॥ मिथिआ वसतु सति करि मानी ॥ हितु लाडिओ सठ मूड़ अगिआनी ॥ काम क्रोध लोभ
 मद माता ॥ कउडी बदलै जनमु गवाता ॥ अपना छोडि पराडिअै राता ॥ माडिआ मद मन तन संगि
 जाता ॥ तृसन न बूझै करत कलोला ॥ ऊणी आस मिथिआ सभि बोला ॥ आवत डिकेला जात डिकेला ॥

हम तुम संगि झूठे सभि बोला ॥ पाड़ि ठगउरी आपि भुलाइओ ॥ नानक किरतु न जाइ मिटाइओ
 ॥२॥ पसु पंखी भूत अरु प्रेता ॥ बहु बिधि जोनी फिरत अनेता ॥ जह जानो तह रहनु न पावै ॥ थान
 बिहून उठि उठि फिरि धावै ॥ मनि तनि बासना बहुतु बिसथारा ॥ अहमेव मूठो बेचारा ॥ अनिक
 दोख अरु बहुतु सजाई ॥ ता की कीमति कहणु न जाई ॥ प्रभ बिसरत नरक महि पाइआ ॥ तह मात
 न बंधु न मीत न जाइआ ॥ जिस कउ होत कृपाल सुआमी ॥ सो जनु नानक पारगरामी ॥३॥ भ्रमत
 भ्रमत प्रभ सरनी आइआ ॥ दीना नाथ जगत पित माइआ ॥ प्रभ दइआल दुख दरद बिदारण ॥
 जिसु भावै तिस ही निसतारण ॥ अंध कूप ते काढनहारा ॥ प्रेम भगति होवत निसतारा ॥ साध रूप
 अपना तनु धारिआ ॥ महा अगनि ते आपि उबारिआ ॥ जप तप संजम इस ते किछु नाही ॥ आदि
 अंति प्रभ अगम अगाही ॥ नामु देहि मागै दासु तेरा ॥ हरि जीवन पदु नानक प्रभु मेरा ॥४॥३॥१६॥
 मारु महला ५ ॥ कत कउ डहकावहु लोगा मोहन दीन किरपाई ॥१॥ औसी जानि पाई ॥ सरणि सूरु
 गुर दाता राखै आपि वडाई ॥१॥ रहाउ ॥ भगता का आगिआकारी सदा सदा सुखदाई ॥२॥
 अपने कउ किरपा करीअहु इकु नामु धिआई ॥३॥ नानकु दीनु नामु मागै दुतीआ भरमु चुकाई
 ॥४॥४॥२०॥ मारु महला ५ ॥ मेरा ठाकुरु अति भारा ॥ मोहि सेवकु बेचारा ॥१॥ मोहनु लालु मेरा
 प्रीतम मन प्राना ॥ मो कउ देहु दाना ॥१॥ रहाउ ॥ सगले मै देखे जोई ॥ बीजउ अवरु न कोई
 ॥२॥ जीअन प्रतिपालि समाहै ॥ है होसी आहे ॥३॥ दइआ मोहि कीजै देवा ॥ नानक लागो सेवा
 ॥४॥५॥२१॥ मारु महला ५ ॥ पतित उधारन तारन बलि बलि बले बलि जाईअै ॥ औसा कोई
 भेटै संतु जितु हरि हरे हरि धिआईअै ॥१॥ मो कउ कोइ न जानत कहीअत दासु तुमारा ॥ एहा ओट
 आधार ॥१॥ रहाउ ॥ सरब धारन प्रतिपारन इक बिनउ दीना ॥ तुमरी बिधि तुम ही जानहु तुम
 जल हम मीना ॥२॥ पूरन बिसथीरन सुआमी आहि आइओ पाछै ॥ सगलो भू मंडल खंडल प्रभ

तुम ही आछै ॥३॥ अटल अखड़िओ देवा मोहन अलख अपारा ॥ दानु पावउ संता संगु नानक रेनु दासारा ॥४॥६॥२२॥ मारू महला ५ ॥ तृपति आघाए संता ॥ गुर जाने जिन मंता ॥ ता की किछु कहनु न जाई ॥ जा कउ नाम बडाई ॥१॥ लालु अमोला लालो ॥ अगह अतोला नामो ॥१॥ रहाउ ॥ अविगत सिउ मानिआ मानो ॥ गुरमुखि ततु गिआनो ॥ पेखत सगल धिआनो ॥ तजिओ मन ते अभिमानो ॥२॥ निहचलु तिन का ठाणा ॥ गुर ते महलु पछाणा ॥ अनदिनु गुर मिलि जागे ॥ हरि की सेवा लागे ॥३॥ पूरन तृपति अघाए ॥ सहज समाधि सुभाए ॥ हरि भंडारु हाथि आड़िआ ॥ नानक गुर ते पाड़िआ ॥४॥७॥२३॥

मारू महला ५ घरु ६ दुपदे

१४८ सतिगुर प्रसादि ॥

छोडि सगल सिआणपा मिलि साध तिआगि गुमानु ॥ अवरु सभु किछु मिथिआ रसना राम राम वखानु ॥१॥ मेरे मन करन सुणि हरि नामु ॥ मिटहि अघ तेरे जनम जनम के कवनु बपुरो जामु ॥१॥ रहाउ ॥ दूख दीन न भउ बिआपै मिलै सुख बिस्रामु ॥ गुर प्रसादि नानकु बखानै हरि भजनु ततु गिआनु ॥२॥१॥२४॥ मारू महला ५ ॥ जिनी नामु विसारिआ से होत देखे खेह ॥ पुत्र मित्र बिलास बनिता तूटते ए नेह ॥१॥ मेरे मन नामु नित नित लेह ॥ जलत नाही अगनि सागर सूखु मनि तनि देह ॥१॥ रहाउ ॥ बिरख छाड़िआ जैसे बिनसत पवन झूलत मेह ॥ हरि भगति दृडु मिलु साध नानक तैरै कामि आवत एह ॥२॥२॥२५॥ मारू महला ५ ॥ पुरखु पूरन सुखह दाता संगि बसतो नीत ॥ मरै न आवै न जाइ बिनसै बिआपत उसन न सीत ॥१॥ मेरे मन नाम सिउ करि प्रीति ॥ चेति मन महि हरि हरि निधाना एह निरमल रीति ॥१॥ रहाउ ॥ कृपाल दड़िआल गोपाल गोबिद जो जपै तिसु सीधि ॥ नवल नवतन चतुर सुंदर मनु नानक तिसु संगि बीधि ॥२॥३॥२६॥ मारू महला ५ ॥ चलत बैसत सोवत जागत गुर मंत्र रिदै चितारि ॥ चरण सरण भजु संगि साधू

भव सागर उतरहि पारि ॥१॥ मेरे मन नामु हिरदै धारि ॥ करि प्रीति मनु तनु लाडि हरि
 सिउ अवर सगल विसारि ॥१॥ रहाउ ॥ जीउ मनु तनु प्राण प्रभ के तू आपन आपु निवारि ॥
 गोविंद भजु सभि सुआरथ पूरे नानक कबहु न हारि ॥२॥४॥२७॥ मारु महला ५ ॥ तजि आपु
 बिनसी तापु रेण साधू थीउ ॥ तिसहि परापति नामु तेरा करि कृपा जिसु दीउ ॥१॥ मेरे मन
 नामु अंमृतु पीउ ॥ आन साद बिसारि होछे अमरु जुगु जुगु जीउ ॥१॥ रहाउ ॥ नामु डिक रस
 रंग नामा नामि लागी लीउ ॥ मीतु साजनु सखा बंधपु हरि एकु नानक कीउ ॥२॥५॥२८॥
 मारु महला ५ ॥ प्रतिपालि माता उदरि राखै लगनि देत न सेक ॥ सोई सुआमी ईहा राखै बूझु बुधि
 बिबेक ॥१॥ मेरे मन नाम की करि टेक ॥ तिसहि बूझु जिनि तू कीआ प्रभु करण कारण एक
 ॥१॥ रहाउ ॥ चेति मन महि तजि सिआणप छोडि सगले भेख ॥ सिमरि हरि हरि सदा नानक तरे
 कई अनेक ॥२॥६॥२९॥ मारु महला ५ ॥ पतित पावन नामु जा को अनाथ को है नाथु ॥ महा
 भउजल माहि तुलहो जा को लिखिओ माथ ॥१॥ डूबे नाम बिनु घन साथ ॥ करण कारण चिति न
 आवै दे करि राखै हाथ ॥१॥ रहाउ ॥ साधसंगति गुण उचारण हरि नाम अंमृत पाथ ॥ करहु
 कृपा मुरारि माधउ सुणि नानक जीवै गाथ ॥२॥७॥३०॥

मारु अंजुली महला ५ घरु ७

१९६६ सतिगुर प्रसादि ॥

संजोगु विजोगु धुरहु ही हूआ ॥ पंच धातु करि पुतला कीआ ॥ साहै कै फुरमाइअडै जी देही विचि जीउ
 आइ पडिआ ॥१॥ जितै अगनि भखै भड़हारे ॥ ऊरध मुख महा गुबारे ॥ सासि सासि समाले सोई
 ओथै खसमि छडाइ लडिआ ॥२॥ विचहु गरभै निकलि आइआ ॥ खसमु विसारि दुनी चितु
 लाडिआ ॥ आवै जाइ भवाईअै जोनी रहणु न कितही थाइ भडिआ ॥३॥ मिहरवानि रखि
 लडिअनु आपे ॥ जीअ जंत सभि तिस के थापे ॥ जनमु पदारथु जिणि चलिआ नानक आइआ सो

परवाणु थिआ ॥४॥१॥३१॥ मारू महला ५ ॥ वैदो न वाई भैणो न भाई एको सहाई रामु हे ॥१॥
 कीता जिसो होवै पापाँ मलो धोवै सो सिमरहु परधानु हे ॥२॥ घटि घटे वासी सरब निवासी असथिरु
 जा का थानु हे ॥३॥ आवै न जावै संगे समावै पूरन जा का कामु हे ॥४॥ भगत जना का राखणहारा ॥
 संत जीवहि जपि प्रान अधारा ॥ करन कारन समरथु सुआमी नानकु तिसु कुरबानु हे ॥५॥२॥३२॥

१ॐ सतिगुर प्रसादि ॥ मारू महला ६ ॥ हरि को नामु सदा सुखदाई ॥ जा कउ सिमरि अजामलु
 उधरिओ गनिका हू गति पाई ॥१॥ रहाउ ॥ पंचाली कउ राज सभा महि राम नाम सुधि आई ॥ ता को
 दूखु हरिओ करुणा मै अपनी पैज बढाई ॥१॥ जिह नर जसु किरपा निधि गाड़िओ ता कउ भड़िओ
 सहाई ॥ कहु नानक मै इही भरोसै गही आनि सरनाई ॥२॥१॥ मारू महला ६ ॥ अब मै कहा करउ
 री माई ॥ सगल जनमु बिखिअन सिउ खोड़िआ सिमरिओ नाहि कनाई ॥१॥ रहाउ ॥ काल फास जब
 गर महि मेली तिह सुधि सभ बिसराई ॥ राम नाम बिनु या संकट महि को अब होत सहाई ॥१॥ जो संपति
 अपनी करि मानी छिन महि भई पराई ॥ कहु नानक यह सोच रही मनि हरि जसु कबहू न गाई
 ॥२॥२॥ मारू महला ६ ॥ माई मै मन को मानु न तिआगिओ ॥ माड़िआ के मदि जनमु सिराइओ राम
 भजनि नही लागिओ ॥१॥ रहाउ ॥ जम को डंडु परिओ सिर ऊपरि तब सोवत तै जागिओ ॥ कहा होत
 अब कै पछुताए छूटत नाहिन भागिओ ॥१॥ इह चिंता उपजी घट महि जब गुर चरनन अनुरागिओ
 ॥ सुफलु जनमु नानक तब हूआ जउ प्रभ जस महि पागिओ ॥२॥३॥

मारू असटपदीआ महला १ घरु १

१ॐ सतिगुर प्रसादि ॥

बेद पुराण कथे सुणे हारे मुनी अनेका ॥ अठसठि तीरथ बहु घणा भ्रमि थाके भेखा ॥ साचो साहिबु
 निरमलो मनि मानै एका ॥१॥ तू अजरावरु अमरु तू सभ चालणहारी ॥ नामु रसाड़िणु भाड़ि लै

परहरि दुखु भारी ॥१॥ रहाउ ॥ हरि पड़ीअै हरि बुझीअै गुरमती नामि उधारा ॥ गुरि पूरै पूरी मति
 है पूरै सबदि बीचारा ॥ अठसठि तीरथ हरि नामु है किलविख काटणहारा ॥२॥ जलु बिलोवै जलु
 मथै ततु लोड़ै अंधु अगिआना ॥ गुरमती दधि मथीअै अंमृतु पाईअै नामु निधाना ॥ मनमुख ततु न
 जाणनी पसू माहि समाना ॥३॥ हउमै मेरा मरी मरु मरि जंमै वारो वार ॥ गुर कै सबदे जे मरै फिरि
 मरै न दूजी वार ॥ गुरमती जगजीवनु मनि वसै सभि कुल उधारणहार ॥४॥ सचा वखरु नामु है सचा
 वापारा ॥ लाहा नामु संसारि है गुरमती वीचारा ॥ दूजै भाड़ि कार कमावणी नित तोटा सैसारा ॥५॥
 साची संगति थानु सचु सचे घर बारा ॥ सचा भोजनु भाउ सचु सचु नामु अधारा ॥ सची बाणी संतोखिआ
 सचा सबदु वीचारा ॥६॥ रस भोगण पातिसाहीआ दुख सुख संघारा ॥ मोटा नाउ धराईअै गलि
 अउगण भारा ॥ माणस दाति न होवई तू दाता सारा ॥७॥ अगम अगोचरु तू धणी अविगतु
 अपारा ॥ गुर सबदी दरु जोईअै मुकते भंडारा ॥ नानक मेलु न चूकई साचे वापारा ॥८॥१॥
 मारु महला १ ॥ बिखु बोहिथा लादिआ दीआ समुंद मंझारि ॥ कंधी दिसि न आवई ना उरवारु न
 पारु ॥ वंझी हाथि न खेवटू जलु सागरु असरालु ॥१॥ बाबा जगु फाथा महा जालि ॥ गुर परसादी
 उबरे सचा नामु समालि ॥१॥ रहाउ ॥ सतिगुरु है बोहिथा सबदि लम्घावणहारु ॥ तिथै पवणु न
 पावको ना जलु ना आकारु ॥ तिथै सचा सचि नाड़ि भवजल तारणहारु ॥२॥ गुरमुखि लम्घे से पारि
 पए सचे सिउ लिव लाड़ि ॥ आवा गउणु निवारिआ जोती जोति मिलाड़ि ॥ गुरमती सहजु ऊपजै सचे
 रहै समाड़ि ॥३॥ सपु पिड़ाई पाईअै बिखु अंतरि मनि रोसु ॥ पूरबि लिखिआ पाईअै किस नो दीजै
 दोसु ॥ गुरमुखि गारडु जे सुणे मन्ने नाउ संतोसु ॥४॥ मागरमछु फहाईअै कुंडी जालु वताड़ि ॥ दुरमति
 फाथा फाहीअै फिरि फिरि पछोताड़ि ॥ जंमण मरणु न सुझई किरतु न मेटिआ जाड़ि ॥५॥ हउमै बिखु
 पाड़ि जगतु उपाड़िआ सबदु वसै बिखु जाड़ि ॥ जरा जोहि न सकई सचि रहै लिव लाड़ि ॥ जीवन

मुक्तु सो आखीअै जिसु विचहु हउमै जाइ ॥६॥ धंधै धावत जगु बाधिआ ना बूझै वीचारु ॥ जंमण
 मरणु विसारिआ मनमुख मुग्धु गवारु ॥ गुरि राखे से उबरे सचा सबदु वीचारि ॥७॥ सूहटु पिंजरि
 प्रेम कै बोलै बोलणहारु ॥ सचु चुगै अंमृतु पीअै उडै त एका वार ॥ गुरि मिलिअै खसमु पछाणीअै कहु
 नानक मोख दुआरु ॥८॥२॥ मारु महला १ ॥ सबदि मरै ता मारि मरु भागो किसु पहि जाउ ॥ जिस कै
 डरि भै भागीअै अंमृतु ता को नाउ ॥ मारहि राखहि एकु तू बीजउ नाही थाउ ॥१॥ बाबा मै कुचीलु
 काचउ मतिहीन ॥ नाम बिना को कछु नही गुरि पूरै पूरी मति कीन ॥१॥ रहाउ ॥ अवगणि सुभर
 गुण नही बिनु गुण किउ घरि जाउ ॥ सहजि सबदि सुखु ऊपजै बिनु भागा धनु नाहि ॥ जिन कै नामु न
 मनि वसै से बाधे दूख सहाहि ॥२॥ जिनी नामु विसारिआ से कितु आए संसारि ॥ आगै पाछै सुखु
 नही गाडे लादे छारु ॥ विछुड़िआ मेला नही दूखु घणो जम दुआरि ॥३॥ अगै किआ जाणा नाहि मै
 भूले तू समझाडि ॥ भूले मारगु जो दसे तिस कै लागउ पाडि ॥ गुर बिनु दाता को नही कीमति कहणु न
 जाडि ॥४॥ साजनु देखा ता गलि मिला साचु पठाडिओ लेखु ॥ मुखि धिमाणै धन खड़ी गुरमुखि आखी
 देखु ॥ तुधु भावै तू मनि वसहि नदरी करमि विसेखु ॥५॥ भूख पिआसो जे भवै किआ तिसु मागउ देडि ॥
 बीजउ सूझै को नही मनि तनि पूरनु देडि ॥ जिनि कीआ तिनि देखिआ आपि वडाई देडि ॥६॥ नगरी
 नाडिकु नवतनो बालकु लील अनूपु ॥ नारि न पुरखु न पंखणू साचउ चतुरु सरूपु ॥ जो तिसु भावै सो
 थीअै तू दीपकु तू धूपु ॥७॥ गीत साद चाखे सुणे बाद साद तनि रोगु ॥ सचु भावै साचउ चवै छूटै सोग
 विजोगु ॥ नानक नामु न वीसरै जो तिसु भावै सु होगु ॥८॥३॥ मारु महला १ ॥ साची कार कमावणी
 होरि लालच बादि ॥ डिहु मनु साचै मोहिआ जिहवा सचि सादि ॥ बिनु नावै को रसु नही होरि चलहि
 बिखु लादि ॥१॥ अैसा लाला मेरे लाल को सुणि खसम हमारे ॥ जिउ फुरमावहि तिउ चला सचु लाल
 पिआरे ॥१॥ रहाउ ॥ अनदिनु लाले चाकरी गोले सिरि मीरा ॥ गुर बचनी मनु वेचिआ सबदि मनु

धीरा ॥ गुर पूरे साबासि है काटै मन पीरा ॥२॥ लाला गोला धणी को किया कहउ वडिआईअै ॥
 भाणै बखसे पूरा धणी सचु कार कमाईअै ॥ विछुड़िआ कउ मेलि लए गुर कउ बलि जाईअै ॥३॥
 लाले गोले मति खरी गुर की मति नीकी ॥ साची सुरति सुहावणी मनमुख मति फीकी ॥ मनु तनु तेरा
 तू प्रभू सचु धीरक धुर की ॥४॥ साचै बैसणु उठणा सचु भोजनु भाखिआ ॥ चिति सचै वितो सचा साचा
 रसु चाखिआ ॥ साचै घरि साचै रखे गुर बचनि सुभाखिआ ॥५॥ मनमुख कउ आलसु घणो फाथे ओजाड़ी
 ॥ फाथा चुगै नित चोगड़ी लगि बंधु विगाड़ी ॥ गुर परसादी मुकतु होइ साचे निज ताड़ी ॥६॥ अनहति
 लाला बेधिआ प्रभ हेति पिआरी ॥ बिनु साचे जीउ जलि बलउ झूठे वेकारी ॥ बादि कारा सभि छोडीआ
 साची तरु तारी ॥७॥ जिनी नामु विसारिआ तिना ठउर न ठाउ ॥ लालै लालचु तिआगिआ पाइआ
 हरि नाउ ॥ तू बखसहि ता मेलि लैहि नानक बलि जाउ ॥८॥ मारु महला १ ॥ लालै गारबु
 छोडिआ गुर कै भै सहजि सुभाई ॥ लालै खसमु पछाणिआ वडी वडिआई ॥ खसमि मिलिअै सुखु
 पाइआ कीमति कहणु न जाई ॥९॥ लाला गोला खसम का खसमै वडिआई ॥ गुर परसादी उबरे
 हरि की सरणाई ॥१०॥ रहाउ ॥ लाले नो सिरि कार है धुरि खसमि फुरमाई ॥ लालै हुकमु पछाणिआ
 सदा रहै रजाई ॥ आपे मीरा बखसि लए वडी वडिआई ॥११॥ आपि सचा सभु सचु है गुर सबदि
 बुझाई ॥ तेरी सेवा सो करे जिस नो लैहि तू लाई ॥ बिनु सेवा किनै न पाइआ दूजै भरमि खुआई
 ॥१२॥ सो किउ मनहु विसारीअै नित देवै चडै सवाइआ ॥ जीउ पिंडु सभु तिस दा साहु तिनै विचि
 पाइआ ॥ जा कृपा करे ता सेवीअै सेवि सचि समाइआ ॥१३॥ लाला सो जीवतु मरै मरि विचहु आपु
 गवाए ॥ बंधन तूटहि मुकति होइ तृसना अगनि बुझाए ॥ सभ महि नामु निधानु है गुरमुखि को पाए
 ॥१४॥ लाले विचि गुणु किछु नही लाला अवगणिआरु ॥ तुधु जेवडु दाता को नही तू बखसणहारु ॥
 तेरा हुकमु लाला मन्ने एह करणी सारु ॥१५॥ गुरु सागरु अमृत सरु जो डिछे सो फलु पाए ॥ नामु

पदारथु अमरु है हिरदै मंनि वसाए ॥ गुर सेवा सदा सुखु है जिस नो हुकमु मनाए ॥७॥ सुडिना रुपा
 सभ धातु है माटी रलि जाई ॥ बिनु नावै नालि न चलई सतिगुरि बूझ बुझाई ॥ नानक नामि रते से
 निरमले साचै रहे समाई ॥८॥५॥ मारू महला १ ॥ हुकमु भडिआ रहणा नही धुरि फाटे चीरै ॥ एहु
 मनु अवगणि बाधिआ सहु देह सरीरै ॥ पूरै गुरि बखसाईअहि सभि गुनह फकीरै ॥१॥ किउ रहीअै
 उठि चलणा बुझु सबद बीचारा ॥ जिसु तू मेलहि सो मिलै धुरि हुकमु अपारा ॥१॥ रहाउ ॥ जिउ तू
 राखहि तिउ रहा जो देहि सु खाउ ॥ जिउ तू चलावहि तिउ चला मुखि अमृत नाउ ॥ मेरे ठाकुर हथि
 वडिआईआ मेलहि मनि चाउ ॥२॥ कीता किआ सालाहीअै करि देखै सोई ॥ जिनि कीआ सो मनि वसै
 मै अवरु न कोई ॥ सो साचा सालाहीअै साची पति होई ॥३॥ पंडितु पड़ि न पहुचई बहु आल जंजाला ॥
 पाप पुन्न दुडि संगमे खुधिआ जमकाला ॥ विछोड़ा भउ वीसरै पूरा रखवाला ॥४॥ जिन की लेखै पति पवै
 से पूरे भाई ॥ पूरे पूरी मति है सची वडिआई ॥ देदे तोटि न आवई लै लै थकि पाई ॥५॥ खार समुद्र
 ढंढोलीअै डिकु मणीआ पावै ॥ दुडि दिन चारि सुहावणा माटी तिसु खावै ॥ गुरु सागरु सति
 सेवीअै दे तोटि न आवै ॥६॥ मेरे प्रभ भावनि से ऊजले सभ मैलु भरीजै ॥ मैला ऊजलु ता थीअै पारस
 संगि भीजै ॥ वन्नी साचे लाल की किनि कीमति कीजै ॥७॥ भेखी हाथ न लभई तीरथि नही दाने ॥ पूछउ
 बेद पड़ंतिआ मूठी विणु माने ॥ नानक कीमति सो करे पूरा गुरु गिआने ॥८॥६॥ मारू महला १ ॥
 मनमुखु लहरि घरु तजि विगूचै अवरा के घर हैरै ॥ गृह धरमु गवाए सतिगुरु न भेटै दुरमति
 घूमन घेरै ॥ दिसंतरु भवै पाठ पड़ि थाका तृसना होइ वधेरै ॥ काची पिंडी सबदु न चीनै उदरु भरै
 जैसे ढोरै ॥१॥ बाबा अैसी रवत रवै संनिआसी ॥ गुर कै सबदि एक लिव लागी तेरै नामि रते
 तृपतासी ॥१॥ रहाउ ॥ घोली गेरु रंगु चड़ाइआ वसत्र भेख भेखारी ॥ कापड़ फारि बनाई खिंथा
 झोली माडिआधारी ॥ घरि घरि मागै जगु परबोधै मनि अंधै पति हारी ॥ भरमि भुलाणा सबदु न चीनै

जूँ बाजी हारी ॥२॥ अंतरि अगनि न गुर बिनु बूझै बाहरि पूअर तापै ॥ गुर सेवा बिनु भगति न
 होवी किउ करि चीनसि आपै ॥ निंदा करि करि नरक निवासी अंतरि आतम जापै ॥ अठसठि तीरथ
 भरमि विगूचहि किउ मलु धोपै पापै ॥३॥ छाणी खाकु बिभूत चड़ाई माड़िआ का मगु जोहै ॥ अंतरि
 बाहरि एकु न जाणै साचु कहे ते छोहै ॥ पाठु पढ़ै मुखि झूठो बोलै निगुरे की मति ओहै ॥ नामु न जपई
 किउ सुखु पावै बिनु नावै किउ सोहै ॥४॥ मूंडु मुडाडि जटा सिख बाधी मोनि रहै अभिमाना ॥ मनूआ
 डोलै दह दिस धावै बिनु रत आतम गिआना ॥ अमृतु छोडि महा बिखु पीवै माड़िआ का देवाना ॥
 किरतु न मिटई हुकमु न बूझै पसूआ माहि समाना ॥५॥ हाथ कमंडलु कापड़ीआ मनि तृसना उपजी
 भारी ॥ इसत्री तजि करि कामि विआपिआ चितु लाड़िआ पर नारी ॥ सिख करे करि सबदु न चीनै
 लम्पटु है बाजारी ॥ अंतरि बिखु बाहरि निभराती ता जमु करे खुआरी ॥६॥ सो संनिआसी जो सतिगुर
 सेवै विचहु आपु गवाए ॥ छादन भोजन की आस न करई अचिंतु मिलै सो पाए ॥ बकै न बोलै खिमा धनु
 संग्रहै तामसु नामि जलाए ॥ धनु गिरही संनिआसी जोगी जि हरि चरणी चितु लाए ॥७॥ आस
 निरास रहै संनिआसी एकसु सिउ लिव लाए ॥ हरि रसु पीवै ता साति आवै निज घरि ताड़ी लाए ॥
 मनूआ न डोलै गुरमुखि बूझै धावतु वरजि रहाए ॥ गृहु सरीरु गुरमती खोजे नामु पदारथु पाए ॥८॥
 ब्रह्मा बिसनु महेसु सरेसट नामि रते वीचारी ॥ खाणी बाणी गगन पताली जंता जोति तुमारी ॥ सभि
 सुख मुकति नाम धुनि बाणी सचु नामु उर धारी ॥ नाम बिना नही छूटसि नानक साची तरु तू तारी
 ॥६॥७॥ मारू महला १ ॥ मात पिता संजोगि उपाए रक्तु बिंदु मिलि पिंडु करे ॥ अंतरि गरभ उरधि
 लिव लागी सो प्रभु सारे दाति करे ॥१॥ संसारु भवजलु किउ तरै ॥ गुरमुखि नामु निरंजनु पाईअै
 अफरिओ भारु अफारु टरै ॥१॥ रहाउ ॥ ते गुण विसरि गए अपराधी मै बउरा किआ करउ हरे ॥
 तू दाता दड़िआलु सभै सिरि अहिनिंसि दाति समारि करे ॥२॥ चारि पदारथ लै जगि जनमिआ

सिव सकती घरि वासु धरे ॥ लागी भूख माइआ मगु जोहै मुकति पदारथु मोहि खरे ॥३॥ करण पलाव करे नही पावै इत उत ढूढत थाकि परे ॥ कामि क्रोधि अह्मकारि विआपे कूड़ कुटंब सिउ प्रीति करे ॥४॥ खावै भोगै सुणि सुणि देखै पहिरि दिखावै काल घरे ॥ बिनु गुर सबद न आपु पछाणै बिनु हरि नाम न कालु टरे ॥५॥ जेता मोहु हउमै करि भूले मेरी मेरी करते छीनि खरे ॥ तनु धनु बिनसै सहसै सहसा फिरि पछुतावै मुखि धूरि परे ॥६॥ बिरधि भइआ जोबनु तनु खिसिआ कफु कंटु बिरूधो नैनहु नीरु ठरे ॥ चरण रहे कर कंण लागे साकत रामु न रिदै हरे ॥७॥ सुरति गई काली हू धउले किसै न भावै रखिओ घरे ॥ बिसरत नाम औसे दोख लागहि जमु मारि समारे नरकि खरे ॥८॥ पूरब जनम को लेखु न मिटई जनमि मरै का कउ दोसु धरे ॥ बिनु गुर बादि जीवणु होरु मरणा बिनु गुर सबदै जनमु जरे ॥९॥ खुसी खुआर भए रस भोगण फोकट करम विकार करे ॥ नामु बिसारि लोभि मूलु खोडिओ सिरि धरम राइ का डंडु परे ॥१०॥ गुरमुखि राम नाम गुण गावहि जा कउ हरि प्रभु नदरि करे ॥ ते निरमल पुरख अपरंपर पूरे ते जग महि गुर गोविंद हरे ॥११॥ हरि सिमरहु गुर बचन समारहु संगति हरि जन भाउ करे ॥ हरि जन गुरु परधानु दुआरै नानक तिन जन की रेणु हरे ॥१२॥८॥

१ॐ सतिगुर प्रसादि ॥

मारु काफी महला १ घरु २ ॥ आवउ वंजउ डुंमणी किती मित्र करेउ ॥ सा धन ढोई न लहै वाढी किउ धीरेउ ॥१॥ मैडा मनु रता आपनड़े पिर नालि ॥ हउ घोलि घुमाई खन्नीऔ कीती हिक भोरी नदरि निहालि ॥१॥ रहाउ ॥ पेईअडै डोहागणी साहुरडै किउ जाउ ॥ मै गलि अउगण मुठड़ी बिनु पिर झूरि मराउ ॥२॥ पेईअडै पिरु संमला साहुरडै घरि वासु ॥ सुखि सवंधि सोहागणी पिरु पाइआ गुणतासु ॥३॥ लेफु निहाली पट की कापडु अंगि बणाइ ॥ पिरु मुती डोहागणी तिन डुखी रैणि

विहाडि ॥४॥ किती चखउ साडड़े किती वेस करेउ ॥ पिर बिनु जोबनु बादि गडिअमु वाढी झूरेदी
 झूरेउ ॥५॥ सचे संदा सदड़ा सुणीअै गुर वीचारि ॥ सचे सचा बैहणा नदरी नदरि पिआरि ॥६॥
 गिआनी अंजनु सच का डेखै डेखणहारु ॥ गुरमुखि बूझै जाणीअै हउमै गरबु निवारि ॥७॥ तउ भावनि
 तउ जेहीआ मू जेहीआ कितीआह ॥ नानक नाहु न वीछुडै तिन सचै रतड़ीआह ॥८॥१॥६॥
 मारु महला १ ॥ ना भैणा भरजाईआ ना से ससुड़ीआह ॥ सचा साकु न तुटई गुरु मेले सहीआह
 ॥१॥ बलिहारी गुर आपणे सद बलिहारै जाउ ॥ गुर बिनु एता भवि थकी गुरि पिरु मेलिमु दितमु
 मिलाडि ॥१॥ रहाउ ॥ फुफी नानी मासीआ ढेर जेठानड़ीआह ॥ आवनि वंजनि ना रहनि पूर भरे
 पहीआह ॥२॥ मामे तै मामाणीआ भाडिर बाप न माउ ॥ साथ लडे तिन नाठीआ भीड़ घणी
 दरीआउ ॥३॥ साचउ रंगि रंगावलो सखी हमारो कंतु ॥ सचि विछोड़ा ना थीअै सो सहु रंगि रवंतु
 ॥४॥ सभे रुती चंगीआ जितु सचे सिउ नेहु ॥ सा धन कंतु पछाणिआ सुखि सुती निसि डेहु ॥५॥
 पतणि कूके पातणी वंजहु धुकि विलाडि ॥ पारि पवंदड़े डिठु मै सतिगुर बोहिथि चाडि ॥६॥ हिकनी
 लदिआ हिकि लदि गए हिकि भारे भर नालि ॥ जिनी सचु वणंजिआ से सचे प्रभ नालि ॥७॥ ना
 हम चंगे आखीअह बुरा न दिसै कोडि ॥ नानक हउमै मारीअै सचे जेहड़ा सोडि ॥८॥२॥१०॥
 मारु महला १ ॥ ना जाणा मूरखु है कोई ना जाणा सिआणा ॥ सदा साहिब कै रंगे राता अनदिनु
 नामु वखाणा ॥१॥ बाबा मूरखु हा नावै बलि जाउ ॥ तू करता तू दाना बीना तैरै नामि तराउ
 ॥१॥ रहाउ ॥ मूरखु सिआणा एकु है एक जोति दुडि नाउ ॥ मूरखा सिरि मूरखु है जि मन्ने नाही नाउ
 ॥२॥ गुर दुआरै नाउ पाईअै बिनु सतिगुर पलै न पाडि ॥ सतिगुर कै भाणै मनि वसै ता अहिनिसि
 रहै लिव लाडि ॥३॥ राजं रंगं रूपं मालं जोबनु ते जूआरी ॥ हुकमी बाधे पासै खेलहि चउपड़ि एका
 सारी ॥४॥ जगि चतुरु सिआणा भरमि भुलाणा नाउ पंडित पड़हि गावारी ॥ नाउ विसारहि

बेदु समालहि बिखु भूले लेखारी ॥५॥ कलर खेती तरवर कंठे बागा पहिरहि कजलु झरै ॥ एहु संसारु तिसै की कोठी जो पैसै सो गरबि जरै ॥६॥ रयति राजे कहा सबाए दुहु अंतरि सो जासी ॥ कहत नानकु गुर सचे की पउड़ी रहसी अलखु निवासी ॥७॥३॥११॥

मारू महला ३ घरु ५ असटपदी

१६ सतिगुर प्रसादि ॥

जिस नो प्रेमु मंनि वसाए ॥ साचै सबदि सहजि सुभाए ॥ एहा वेदन सोई जाणै अवरु कि जाणै कारी जीउ ॥१॥ आपे मेले आपि मिलाए ॥ आपणा पिआरु आपे लाए ॥ प्रेम की सार सोई जाणै जिस नो नदरि तुमारी जीउ ॥१॥ रहाउ ॥ दिब दृसटि जागै भरमु चुकाए ॥ गुर परसादि परम पदु पाए ॥ सो जोगी इह जुगति पछाणै गुर कै सबदि बीचारी जीउ ॥२॥ संजोगी धन पिर मेला होवै ॥ गुरमति विचहु दुरमति खोवै ॥ रंग सिउ नित रलीआ माणै अपने कंत पिआरी जीउ ॥३॥ सतिगुर बाझहु वैदु न कोई ॥ आपे आपि निरंजनु सोई ॥ सतिगुर मिलिअै मरै मंदा होवै गिआन बीचारी जीउ ॥४॥ एहु सबदु सारु जिस नो लाए ॥ गुरमुखि तृसना भुख गवाए ॥ आपण लीआ किछू न पाईअै करि किरपा कल धारी जीउ ॥५॥ अगम निगमु सतिगुरु दिखाइआ ॥ करि किरपा अपने घरि आइआ ॥ अंजन माहि निरंजनु जाता जिन कउ नदरि तुमारी जीउ ॥६॥ गुरमुखि होवै सो ततु पाए ॥ आपणा आपु विचहु गवाए ॥ सतिगुर बाझहु सभु धंधु कमावै वेखहु मनि वीचारी जीउ ॥७॥ इकि भ्रमि भूले फिरहि अह्यकारी ॥ इकना गुरमुखि हउमै मारी ॥ सचै सबदि रते बैरागी होरि भरमि भुले गावारी जीउ ॥८॥ गुरमुखि जिनी नामु न पाइआ ॥ मनमुखि बिरथा जनमु गवाइआ ॥ अगै विणु नावै को बेली नाही बूझै गुर बीचारी जीउ ॥९॥ अमृत नामु सदा सुखदाता ॥ गुरि पूरै जुग चारे जाता ॥ जिसु तू देवहि सोई पाए नानक ततु बीचारी जीउ ॥१०॥१॥

मारू महला ५ घरु ३ असटपदीआ

१६ सतिगुर प्रसादि ॥

लख चउरासीह भ्रमते भ्रमते दुलभ जनमु अब पाइओ ॥१॥ रे मूड़े तू होछै रसि लपटाइओ ॥ अंमृतु संगि बसतु है तेरै बिखिआ सिउ उरझाइओ ॥१॥ रहाउ ॥ रतन जवेहर बनजनि आइओ कालरु लादि चलाइओ ॥२॥ जिह घर महि तुधु रहना बसना सो घरु चीति न आइओ ॥३॥ अटल अखंड प्राण सुखदाई इक निमख नही तुझु गाइओ ॥४॥ जहा जाणा सो थानु विसारिओ इक निमख नही मनु लाइओ ॥५॥ पुत्र कलत्र गृह देखि समग्री इस ही महि उरझाइओ ॥६॥ जितु को लाइओ तित ही लागा तैसे करम कमाइओ ॥७॥ जउ भइओ कृपालु ता साधसंगु पाइआ जन नानक ब्रहमु धिआइओ ॥८॥१॥ मारू महला ५ ॥ करि अनुग्रहु राखि लीनो भइओ साधू संगु ॥ हरि नाम रसु रसना उचारै मिसट गूड़ा रंगु ॥१॥ मेरे मान को असथानु ॥ मीत साजन सखा बंधपु अंतरजामी जानु ॥१॥ रहाउ ॥ संसार सागरु जिनि उपाइओ सरणि प्रभ की गही ॥ गुर प्रसादी प्रभु अराधे जमकंकरु किछु न कही ॥२॥ मोख मुक्ति दुआरि जा कै संत रिदा भंडारु ॥ जीअ जुगति सुजाणु सुआमी सदा राखणहारु ॥३॥ दूख दरद कलेस बिनसहि जिसु बसै मन माहि ॥ मिरतु नरकु असथान बिखड़े बिखु न पोहै ताहि ॥४॥ रिधि सिधि नव निधि जा कै अंमृता परवाह ॥ आदि अंते मधि पूरन ऊच अगम अगाह ॥५॥ सिध साधिक देव मुनि जन बेद करहि उचारु ॥ सिमरि सुआमी सुख सहजि भुंचहि नही अंतु पारावारु ॥६॥ अनिक प्राछत मिटहि खिन महि रिदै जपि भगवान ॥ पावना ते महा पावन कोटि दान इसनान ॥७॥ बल बुधि सुधि पराण सरबसु संतना की रासि ॥ बिसरु नाही निमख मन ते नानक की अरदासि ॥८॥२॥ मारू महला ५ ॥ ससतृ तीखणि काटि डारिओ मनि न कीनो रोसु ॥ काजु उआ को ले सवारिओ तिलु न दीनो दोसु ॥१॥ मन मेरे राम रउ नित नीति ॥ दइआल देव कृपाल गोबिंद सुनि संतना

की रीति ॥१॥ रहाउ ॥ चरण तलै उगाहि बैसिओ स्रमु न रहिओ सरीरि ॥ महा सागरु नह विआपै
 खिनहि उतरिओ तीरि ॥२॥ चंदन अगर कपूर लेपन तिसु संगे नही प्रीति ॥ बिसटा मूत्र खोदि तिलु
 तिलु मनि न मनी बिपरीति ॥३॥ ऊच नीच बिकार सुकृत संलगन सभ सुख छत्र ॥ मित्र सत्रु न कछू
 जानै सरब जीअ समत ॥४॥ करि प्रगासु प्रचंड प्रगटिओ अंधकार बिनास ॥ पवित्र अपवित्रह किरण
 लागे मनि न भडिओ बिखादु ॥५॥ सीत मंद सुगंध चलिओ सरब थान समान ॥ जहा सा किछु
 तहा लागिओ तिलु न संका मान ॥६॥ सुभाइ अभाइ जु निकटि आवै सीतु ता का जाइ ॥ आप
 पर का कछु न जाणै सदा सहजि सुभाइ ॥७॥ चरण सरण सनाथ इहु मनु रंगि राते लाल ॥
 गोपाल गुण नित गाउ नानक भए प्रभ किरपाल ॥८॥३॥

मारू महला ५ घरु ४ असटपदीआ

१६८ सतिगुर प्रसादि ॥

चादना चादनु आंगनि प्रभ जीउ अंतरि चादना ॥१॥ आराधना अराधनु नीका हरि हरि नामु
 अराधना ॥२॥ तिआगना तिआगनु नीका कामु क्रोधु लोभु तिआगना ॥३॥ मागना मागनु नीका हरि
 जसु गुर ते मागना ॥४॥ जागना जागनु नीका हरि कीरतन महि जागना ॥५॥ लागना लागनु नीका
 गुर चरणी मनु लागना ॥६॥ इह बिधि तिसहि परापते जा कै मसतकि भागना ॥७॥ कहु नानक तिसु
 सभु किछु नीका जो प्रभ की सरनागना ॥८॥१॥४॥ मारू महला ५ ॥ आउ जी तू आउ हमारै हरि जसु
 स्रवन सुनावना ॥१॥ रहाउ ॥ तुधु आवत मेरा मनु तनु हरिआ हरि जसु तुम संगि गावना ॥१॥ संत
 कृपा ते हिरदै वासै दूजा भाउ मिटावना ॥२॥ भगत दडिआ ते बुधि परगासै दुरमति दूख तजावना
 ॥३॥ दरसन भेटत होत पुनीता पुनरपि गरभि न पावना ॥४॥ नउ निधि रिधि सिधि पाई जो तुमरै
 मनि भावना ॥५॥ संत बिना मै थाउ न कोई अवर न सूझै जावना ॥६॥ मोहि निरगुन कउ कोइ न राखै
 संता संगि समावना ॥७॥ कहु नानक गुरि चलतु दिखाइआ मन मधे हरि हरि रावना ॥८॥२॥५॥

मारू महला ५ ॥ जीवना सफल जीवन सुनि हरि जपि जपि सद जीवना ॥१॥ रहाउ ॥ पीवना जितु मनु आघावै नामु अमृत रसु पीवना ॥१॥ खावना जितु भूख न लागै संतोखि सदा तृपतीवना ॥२॥ पैनणा रखु पति परमेशुर फिरि नागे नही थीवना ॥३॥ भोगना मन मध्ये हरि रसु संतसंगति महि लीवना ॥४॥ बिनु तागे बिनु सूई आनी मनु हरि भगती संगि सीवना ॥५॥ मातिआ हरि रस महि राते तिसु बहुड़ि न कबहू अउखीवना ॥६॥ मिलिओ तिसु सरब निधाना प्रभि कृपालि जिसु दीवना ॥७॥ सुखु नानक संतन की सेवा चरण संत धोड़ि पीवना ॥८॥३॥६॥

मारू महला ५ घरु ८ अंजुलीआ

१६ सतिगुर प्रसादि ॥

जिसु गृहि बहुतु तिसै गृहि चिंता ॥ जिसु गृहि थोरी सु फिरै भ्रमंता ॥ दुहू बिवसथा ते जो मुकता सोई सुहेला भालीअै ॥१॥ गृह राज महि नरकु उदास करोधा ॥ बहु बिधि बेद पाठ सभि सोधा ॥ देही महि जो रहै अलिपता तिसु जन की पूरन घालीअै ॥२॥ जागत सूता भरमि विगूता ॥ बिनु गुर मुकति न होईअै मीता ॥ साधसंगि तुटहि हउ बंधन एको एकु निहालीअै ॥३॥ करम करै त बंधा नह करै त निंदा ॥ मोह मगन मनु विआपिआ चिंदा ॥ गुर प्रसादि सुखु दुखु सम जाणै घटि घटि रामु हिआलीअै ॥४॥ संसारै महि सहसा बिआपै ॥ अकथ कथा अगोचर नही जापै ॥ जिसहि बुझाए सोई बूझै ओहु बालक वागी पालीअै ॥५॥ छोडि बहै तउ छूटै नाही ॥ जउ संचै तउ भउ मन माही ॥ इस ही महि जिस की पति राखै तिसु साधू चउरु ढालीअै ॥६॥ जो सूरा तिस ही होड़ि मरणा ॥ जो भागै तिसु जोनी फिरणा ॥ जो वरताए सोई भल मानै बुझि हुकमै दुरमति जालीअै ॥७॥ जितु जितु लावहि तितु तितु लगना ॥ करि करि वेखै अपने जचना ॥ नानक के पूरन सुखदाते तू देहि त नामु समालीअै ॥८॥१॥७॥ मारू महला ५ ॥ बिरखै हेठि सभि जंत डिकठे ॥ डिकि तते डिकि बोलनि मिठे ॥ असतु उदोतु भडिआ उठि चले जिउ जिउ अउध विहाणीआ ॥१॥ पाप करेदड़ सरपर मुठे ॥ अजराईलि फड़े फड़ि कुठे ॥

दोजकि पाए सिरजणहारै लेखा मंगै बाणीआ ॥२॥ संगि न कोई भईआ बेबा ॥ मालु जोबनु धनु छोडि वजेसा ॥ करण करीम न जातो करता तिल पीड़े जिउ घाणीआ ॥३॥ खुसि खुसि लैदा वसतु पराई ॥ वेखै सुणे तैरै नालि खुदाई ॥ दुनीआ लबि पड़िआ खात अंदरि अगली गल न जाणीआ ॥४॥ जमि जमि मरै मरै फिरि जंमै ॥ बहुतु सजाइ पड़िआ देसि लम्मै ॥ जिनि कीता तिसै न जाणी अंधा ता दुखु सहै पराणीआ ॥५॥ खालक थावहु भुला मुठा ॥ दुनीआ खेलु बुरा रुठ तुठा ॥ सिदकु सबूरी संतु न मिलिओ वतै आपण भाणीआ ॥६॥ मउला खेल करे सभि आपे ॥ इकि कढे इकि लहरि विआपे ॥ जिउ नचाए तिउ तिउ नचनि सिरि सिरि किरत विहाणीआ ॥ ७॥ मिहर करे ता खसमु धिआई ॥ संता संगति नरकि न पाई ॥ अमृत नाम दानु नानक कउ गुण गीता नित वखाणीआ ॥८॥२॥८॥१२॥२०॥

मारु सोलहे महला १

१९८१ सतिगुर प्रसादि ॥

साचा सचु सोई अवरु न कोई ॥ जिनि सिरजी तिन ही फुनि गोई ॥ जिउ भावै तिउ राखहु रहणा तुम सिउ किआ मुकराई हे ॥१॥ आपि उपाए आपि खपाए ॥ आपे सिरि सिरि धंधै लाए ॥ आपे वीचारी गुणकारी आपे मारगि लाई हे ॥२॥ आपे दाना आपे बीना ॥ आपे आपु उपाइ पतीना ॥ आपे पउणु पाणी बैसंतरु आपे मेलि मिलाई हे ॥३॥ आपे ससि सूरु पूरो पूरा ॥ आपे गिआनि धिआनि गुरु सूरु ॥ कालु जालु जमु जोहि न साकै साचे सिउ लिव लाई हे ॥४॥ आपे पुरखु आपे ही नारी ॥ आपे पासा आपे सारी ॥ आपे पिड़ बाधी जगु खेलै आपे कीमति पाई हे ॥५॥ आपे भवरु फुलु फलु तरवरु ॥ आपे जलु थलु सागरु सरवरु ॥ आपे मछु कछु करणीकरु तेरा रूपु न लखणा जाई हे ॥६॥ आपे दिनसु आपे ही रैणी ॥ आपि पतीजै गुर की बैणी ॥ आदि जुगादि अनाहदि अनदिनु घटि घटि सबदु रजाई हे ॥७॥ आपे रतनु अनूपु अमोलो ॥ आपे परखे पूरा तोलो ॥

आपे किस ही कसि बखसे आपे दे लै भाई हे ॥८॥ आपे धनखु आपे सरबाणा ॥ आपे सुघड़ु सरूपु
 सिआणा ॥ कहता बकता सुणता सोई आपे बणत बणाई हे ॥९॥ पउणु गुरू पाणी पित जाता ॥ उदर
 संजोगी धरती माता ॥ रैणि दिनसु दुडि दाई दाडिआ जगु खेलै खेलाई हे ॥१०॥ आपे मछुली आपे
 जाला ॥ आपे गऊ आपे रखवाला ॥ सरब जीआ जगि जोति तुमारी जैसी प्रभि फुरमाई हे ॥११॥ आपे
 जोगी आपे भोगी ॥ आपे रसीआ परम संजोगी ॥ आपे वेबाणी निरंकारी निरभउ ताड़ी लाई हे ॥१२॥
 खाणी बाणी तुझहि समाणी ॥ जो दीसै सभ आवण जाणी ॥ सेई साह सचे वापारी सतिगुरि बूझ बुझाई
 हे ॥१३॥ सबदु बुझाए सतिगुरु पूरा ॥ सरब कला साचे भरपूरा ॥ अफरिओ वेपरवाहु सदा तू ना तिसु
 तिलु न तमाई हे ॥१४॥ कालु बिकालु भए देवाने ॥ सबदु सहज रसु अंतरि माने ॥ आपे मुकति
 तृपति वरदाता भगति भाडि मनि भाई हे ॥१५॥ आपि निरालमु गुर गम गिआना ॥ जो दीसै तुझ
 माहि समाना ॥ नानकु नीचु भिखिआ दरि जाचै मै दीजै नामु वडाई हे ॥१६॥१॥ मारू महला १ ॥
 आपे धरती धउलु अकासं ॥ आपे साचे गुण परगासं ॥ जती सती संतोखी आपे आपे कार कमाई हे
 ॥१॥ जिसु करणा सो करि करि वेखै ॥ कोडि न मेटै साचे लेखै ॥ आपे करे कराए आपे आपे दे वडिआई
 हे ॥२॥ पंच चोर चंचल चितु चालहि ॥ पर घर जोहहि घरु नही भालहि ॥ काडिआ नगरु ढहै ढहि
 ढेरी बिनु सबदै पति जाई हे ॥३॥ गुर ते बूझै तृभवणु सूझै ॥ मनसा मारि मनै सिउ लूझै ॥ जो तुधु
 सेवहि से तुध ही जेहे निरभउ बाल सखाई हे ॥४॥ आपे सुरगु मछु पडिआला ॥ आपे जोति सरूपी
 बाला ॥ जटा बिकट बिकराल सरूपी रूपु न रेखिआ काई हे ॥५॥ बेद कतेबी भेदु न जाता ॥ ना तिसु
 मात पिता सुत भ्राता ॥ सगले सैल उपाडि समाए अलखु न लखणा जाई हे ॥६॥ करि करि थाकी
 मीत घनेरे ॥ कोडि न काटै अवगुण मेरे ॥ सुरि नर नाथु साहिबु सभना सिरि भाडि मिलै भउ जाई
 हे ॥७॥ भूले चूके मारगि पावहि ॥ आपि भुलाडि तूहै समझावहि ॥ बिनु नावै मै अवरु न दीसै

नावहु गति मिति पाई हे ॥८॥ गंगा जमुना केल केदारा ॥ कासी काँती पुरी दुआरा ॥ गंगा सागरु
 बेणी संगमु अठसठि अंकि समाई हे ॥९॥ आपे सिध साधिकु वीचारी ॥ आपे राजनु पंचा कारी ॥
 तखति बहै अदली प्रभु आपे भरमु भेदु भउ जाई हे ॥१०॥ आपे काजी आपे मुला ॥ आपि अभुलु
 न कबहू भुला ॥ आपे मिहर दड़िआपति दाता ना किसै को बैराई हे ॥११॥ जिसु बखसे तिसु दे
 वडिआई ॥ सभसै दाता तिलु न तमाई ॥ भरपुरि धारि रहिआ निहकेवतु गुपतु प्रगटु सभ ठाई
 हे ॥१२॥ किआ सालाही अगम अपारै ॥ साचे सिरजणहार मुरारै ॥ जिस नो नदरि करे तिसु मेले
 मेलि मिलै मेलाई हे ॥१३॥ ब्रहमा बिसनु महेसु दुआरै ॥ ऊभे सेवहि अलख अपारै ॥ होर केती दरि
 दीसै बिललादी मै गणत न आवै काई हे ॥१४॥ साची कीरति साची बाणी ॥ होर न दीसै बेद पुराणी
 ॥ पूंजी साचु सचे गुण गावा मै धर होर न काई हे ॥१५॥ जुगु जुगु साचा है भी होसी ॥ कउणु न मूआ
 कउणु न मरसी ॥ नानकु नीचु कहै बेन्नती दरि देखहु लिव लाई हे ॥१६॥२॥ मारु महला १ ॥
 दूजी दुरमति अन्नी बोली ॥ काम क्रोध की कची चोली ॥ घरि वरु सहजु न जाणै छोहरि बिनु पिर नीद न
 पाई हे ॥१॥ अंतरि अगनि जलै भड़कारे ॥ मनमुखु तके कुंडा चारे ॥ बिनु सतिगुर सेवे किउ सुखु
 पाईअै साचे हाथि वडाई हे ॥२॥ कामु क्रोधु अह्वकारु निवारे ॥ तसकर पंच सबदि संघारे ॥ गिआन
 खड़गु लै मन सिउ लूझै मनसा मनहि समाई हे ॥३॥ मा की रक्तु पिता बिदु धारा ॥ मूरति सूरति
 करि आपारा ॥ जोति दाति जेती सभ तेरी तू करता सभ ठाई हे ॥४॥ तुझ ही कीआ जंमण मरणा ॥
 गुर ते समझ पड़ी किआ डरणा ॥ तू दड़िआलु दड़िआ करि देखहि दुखु दरदु सरीरहु जाई हे ॥५॥
 निज घरि बैसि रहे भउ खाड़िआ ॥ धावत राखे ठाकि रहाड़िआ ॥ कमल बिगास हरे सर सुभर आतम
 रामु सखाई हे ॥६॥ मरणु लिखाइ मंडल महि आए ॥ किउ रहीअै चलणा परथाए ॥ सचा अमरु
 सचे अमरा पुरि सो सचु मिलै वडाई हे ॥७॥ आपि उपाड़िआ जगतु सबाड़िआ ॥ जिनि सिरिआ

तिनि धंधै लाइआ ॥ सचै ऊपरि अवर न दीसै साचे कीमति पाई हे ॥८॥ अथै गोइलड़ा दिन चारे
 ॥ खेलु तमासा धुंधूकरे ॥ बाजी खेलि गए बाजीगर जिउ निसि सुपनै भखलाई हे ॥९॥ तिन कउ
 तखति मिली वडिआई ॥ निरभउ मनि वसिआ लिव लाई ॥ खंडी ब्रहमंडी पाताली पुरीई तृभवण
 ताड़ी लाई हे ॥१०॥ साची नगरी तखतु सचावा ॥ गुरुमुखि साचु मिलै सुखु पावा ॥ साचे साचै तखति
 वडाई हउमै गणत गवाई हे ॥११॥ गणत गणीअै सहसा जीअै ॥ किउ सुखु पावै दूअै तीअै ॥
 निरमलु एकु निरंजनु दाता गुर पूरे ते पति पाई हे ॥१२॥ जुगि जुगि विरली गुरुमुखि जाता ॥ साचा
 रवि रहिआ मनु राता ॥ तिस की ओट गही सुखु पाइआ मनि तनि मैलु न काई हे ॥१३॥ जीभ
 रसाइणि साचै राती ॥ हरि प्रभु संगी भउ न भराती ॥ स्रवण स्रोत रजे गुरबाणी जोती जोति मिलई
 हे ॥१४॥ रखि रखि पैर धरे पउ धरणा ॥ जत कत देखउ तेरी सरणा ॥ दुखु सुखु देहि तूहै मनि भावहि
 तुझ ही सिउ बणि आई हे ॥१५॥ अंत कालि को बेली नाही ॥ गुरुमुखि जाता तुधु सालाही ॥ नानक
 नामि रते बैरागी निज घरि ताड़ी लाई हे ॥१६॥३॥ मारू महला १ ॥ आदि जुगादी अपर अपारे ॥
 आदि निरंजन खसम हमारे ॥ साचे जोग जुगति वीचारी साचे ताड़ी लाई हे ॥१॥ केतड़िआ जुग
 धुंधूकरै ॥ ताड़ी लाई सिरजणहारै ॥ सचु नामु सची वडिआई साचै तखति वडाई हे ॥२॥ सतजुगि
 सतु संतोखु सरीरा ॥ सति सति वरतै गहिर गंभीरा ॥ सचा साहिबु सचु परखै साचै हुकमि चलाई हे
 ॥३॥ सत संतोखी सतिगुरु पूरा ॥ गुर का सबदु मने सो सूर ॥ साची दरगह साचु निवासा मानै हुकमु
 रजाई हे ॥४॥ सतजुगि साचु कहै सभु कोई ॥ सचि वरतै साचा सोई ॥ मनि मुखि साचु भरम भउ भंजनु
 गुरुमुखि साचु सखाई हे ॥५॥ तैतै धरम कला डिक चूकी ॥ तीनि चरण डिक दुबिधा सूकी ॥ गुरुमुखि
 होवै सु साचु वखाणै मनमुखि पचै अवाई हे ॥६॥ मनमुखि कदे न दरगह सीझै ॥ बिनु सबदै किउ
 अंतरु रीझै ॥ बाधे आवहि बाधे जावहि सोझी बूझ न काई हे ॥७॥ दइआ दुआपुरि अधी होई ॥

गुरमुखि विरला चीनै कोई ॥ दुइ पग धरमु धरे धरणीधर गुरमुखि साचु तिथाई हे ॥८॥ राजे धरमु
 करहि परथाए ॥ आसा बंधे दानु कराए ॥ राम नाम बिनु मुकति न होई थाके करम कमाई हे ॥९॥
 करम धरम करि मुकति मंगाही ॥ मुकति पदारथु सबदि सलाही ॥ बिनु गुर सबदै मुकति न होई
 परपंचु करि भरमाई हे ॥१०॥ माइआ ममता छोडी न जाई ॥ से छूटे सचु कार कमाई ॥ अहिनिसि
 भगति रते वीचारी ठाकुर सिउ बणि आई हे ॥११॥ इकि जप तप करि करि तीरथ नावहि ॥ जिउ
 तुधु भावै तिवै चलावहि ॥ हठि निग्रहि अपतीजु न भीजै बिनु हरि गुर किनि पति पाई हे ॥१२॥
 कली काल महि इकि कल राखी ॥ बिनु गुर पूरे किनै न भाखी ॥ मनमुखि कूडु वरतै वरतारा बिनु
 सतिगुर भरमु न जाई हे ॥१३॥ सतिगुरु वेपरवाहु सिरंदा ॥ ना जम काणि न छंदा बंदा ॥ जो तिसु
 सेवे सो अबिनासी ना तिसु कालु संताई हे ॥१४॥ गुर महि आपु रखिआ करतारे ॥ गुरमुखि कोटि
 असंख उधारे ॥ सरब जीआ जगजीवनु दाता निरभउ मैलु न काई हे ॥१५॥ सगले जाचहि गुर
 भंडारी ॥ आपि निरंजनु अलख अपारी ॥ नानकु साचु कहै प्रभ जाचै मै दीजै साचु रजाई हे ॥१६॥
 ४॥ मारु महला १ ॥ साचै मेले सबदि मिलाए ॥ जा तिसु भाणा सहजि समाए ॥ तृभवण जोति धरी
 परमेसरि अवरु न दूजा भाई हे ॥१॥ जिस के चाकर तिस की सेवा ॥ सबदि पतीजै अलख अभेवा ॥
 भगता का गुणकारी करता बखसि लए वडिआई हे ॥२॥ देदे तोटि न आवै साचे ॥ लै लै मुकरि पउदे
 काचे ॥ मूलु न बूझहि साचि न रीझहि दूजै भरमि भुलाई हे ॥३॥ गुरमुखि जागि रहे दिन राती ॥ साचे
 की लिव गुरमति जाती ॥ मनमुख सोइ रहे से लूटे गुरमुखि साबतु भाई हे ॥४॥ कूड़े आवै कूड़े जावै ॥
 कूड़े राती कूडु कमावै ॥ सबदि मिले से दरगह पैधे गुरमुखि सुरति समाई हे ॥५॥ कूड़ि मुठी ठगी
 ठगवाड़ी ॥ जिउ वाड़ी ओजाड़ि उजाड़ी ॥ नाम बिना किछु सादि न लागै हरि बिसरिअै दुखु पाई हे
 ॥६॥ भोजनु साचु मिलै आघाई ॥ नाम रतनु साची वडिआई ॥ चीनै आपु पछाणै सोई जोती जोति

मिलाई हे ॥७॥ नावहु भुली चोटा खाए ॥ बहुतु सिआणप भरमु न जाए ॥ पचि पचि मुए अचेत न
 चेतहि अजगरि भारि लदाई हे ॥८॥ बिनु बाद बिरोधहि कोई नाही ॥ मै देखालिहु तिसु सालाही ॥
 मनु तनु अरपि मिलै जगजीवनु हरि सिउ बणत बणाई हे ॥९॥ प्रभ की गति मिति कोडि न पावै ॥
 जे को वडा कहाडि वडाई खावै ॥ साचे साहिब तोटि न दाती सगली तिनहि उपाई हे ॥१०॥ वडी
 वडिआई वेपरवाहे ॥ आपि उपाए दानु समाहे ॥ आपि दइआलु दूरि नही दाता मिलिआ सहजि
 रजाई हे ॥११॥ इकि सोगी इकि रोगि विआपे ॥ जो किछु करे सु आपे आपे ॥ भगति भाउ गुर की
 मति पूरी अनहदि सबदि लखाई हे ॥१२॥ इकि नागे भूखे भवहि भवाए ॥ इकि हठु करि मरहि
 न कीमति पाए ॥ गति अविगत की सार न जाणै बूझै सबदु कमाई हे ॥१३॥ इकि तीरथि नावहि
 अन्नु न खावहि ॥ इकि अगनि जलावहि देह खपावहि ॥ राम नाम बिनु मुकति न होई कितु बिधि
 पारि लम्घाई हे ॥१४॥ गुरमति छोडहि उझड़ि जाई ॥ मनमुखि रामु न जपै अवाई ॥ पचि पचि
 बूडहि कूडु कमावहि कूडि कालु बैराई हे ॥१५॥ हुकमे आवै हुकमे जावै ॥ बूझै हुकमु सो साचि समावै
 ॥ नानक साचु मिलै मनि भावै गुरमुखि कार कमाई हे ॥१६॥५॥ मारु महला १ ॥ आपे करता पुरखु
 बिधाता ॥ जिनि आपे आपि उपाडि पछाता ॥ आपे सतिगुरु आपे सेवकु आपे सृसटि उपाई हे ॥१॥
 आपे नेडै नाही दूरे ॥ बूझहि गुरमुखि से जन पूरे ॥ तिन की संगति अहिनिमि लाहा गुर संगति एह
 वडाई हे ॥२॥ जुगि जुगि संत भले प्रभ तेरे ॥ हरि गुण गावहि रसन रसेरे ॥ उसतति करहि परहरि
 दुखु दालदु जिन नाही चिंत पराई हे ॥३॥ ओडि जागत रहहि न सूते दीसहि ॥ संगति कुल तारे साचु
 परीसहि ॥ कलिमल मैलु नाही ते निरमल ओडि रहहि भगति लिव लाई हे ॥४॥ बूझहु हरि जन
 सतिगुर बाणी ॥ एहु जोबनु सासु है देह पुराणी ॥ आजु कालि मरि जाईअै प्राणी हरि जपु जपि रिदै
 धिआई हे ॥५॥ छोडहु प्राणी कूड कबाड़ा ॥ कूडु मारे कालु उछाहाड़ा ॥ साकत कूडि पचहि मनि हउमै

दुहु मारणि पचै पचाई हे ॥६॥ छोडिहु निंदा ताति पराई ॥ पड़ि पड़ि दझहि साति न आई ॥ मिलि
 सतसंगति नामु सलाहहु आतम रामु सखाई हे ॥७॥ छोडहु काम क्रोधु बुरिआई ॥ हउमै धंधु छोडहु
 लम्पटाई ॥ सतिगुर सरणि परहु ता उबरहु डिउ तरीअै भवजलु भाई हे ॥८॥ आगै बिमल नदी
 अगनि बिखु झेला ॥ तिथै अवरु न कोई जीउ इकेला ॥ भड़ भड़ अगनि सागरु दे लहरी पड़ि दझहि
 मनमुख ताई हे ॥९॥ गुर पहि मुकति दानु दे भाणै ॥ जिनि पाड़िआ सोई बिधि जाणै ॥ जिन पाड़िआ
 तिन पूछहु भाई सुखु सतिगुर सेव कमाई हे ॥१०॥ गुर बिनु उरझि मरहि बेकारा ॥ जमु सिरि मारे
 करे खुआरा ॥ बाधे मुकति नाही नर निंदक डूबहि निंद पराई हे ॥११॥ बोलहु साचु पछाणहु अंदरि
 ॥ दूरि नाही देखहु करि नन्दरि ॥ बिघनु नाही गुरमुखि तरु तारी डिउ भवजलु पारि लम्घाई हे ॥
 १२॥ देही अंदरि नामु निवासी ॥ आपे करता है अबिनासी ॥ ना जीउ मरै न मारिआ जाई करि
 देखै सबदि रजाई हे ॥१३॥ ओहु निरमलु है नाही अंधिआरा ॥ ओहु आपे तखति बहै सचिआरा ॥
 साकत कूड़े बंधि भवाईअहि मरि जनमहि आई जाई हे ॥१४॥ गुर के सेवक सतिगुर पिआरे ॥
 ओइ बैसहि तखति सु सबदु वीचारे ॥ ततु लहहि अंतरगति जाणहि सतसंगति साचु वडाई हे
 ॥१५॥ आपि तरै जनु पितरा तारे ॥ संगति मुकति सु पारि उतारे ॥ नानकु तिस का लाला गोला
 जिनि गुरमुखि हरि लिव लाई हे ॥१६॥६॥ मारु महला १ ॥ केते जुग वरते गुबारै ॥ ताड़ी लाई
 अपर अपारै ॥ धुंधूकारि निरालमु बैठा ना तदि धंधु पसारा हे ॥१॥ जुग छतीह तिनै वरताए ॥
 जिउ तिसु भाणा तिवै चलाए ॥ तिसहि सरीकु न दीसै कोई आपे अपर अपारा हे ॥२॥ गुपते बूझहु
 जुग चतुआरे ॥ घटि घटि वरतै उदर मझारे ॥ जुग जुग एका एकी वरतै कोई बूझै गुर वीचारा हे
 ॥३॥ बिंदु रक्तु मिलि पिंडु सरीआ ॥ पउणु पाणी अगनी मिलि जीआ ॥ आपे चोज करे रंग महली
 होर माड़िआ मोह पसारा हे ॥४॥ गरभ कुंडल महि उरध धिआनी ॥ आपे जाणै अंतरजामी ॥ सासि

सासि सचु नामु समाले अंतरि उदर मझारा हे ॥५॥ चारि पदारथ लै जगि आइआ ॥ सिव सकती
 घरि वासा पाइआ ॥ एकु विसारे ता पिड़ हारे अंधुलै नामु विसारा हे ॥६॥ बालकु मरै बालक की
 लीला ॥ कहि कहि रोवहि बालु रंगीला ॥ जिस का सा सो तिन ही लीआ भूला रोवणहारा हे ॥७॥ भरि
 जोबनि मरि जाहि कि कीजै ॥ मेरा मेरा करि रोवीजै ॥ माइआ कारणि रोइ विगूचहि धिगु जीवणु
 संसारा हे ॥८॥ काली हू फुनि धउले आए ॥ विणु नावै गथु गइआ गवाए ॥ दुरमति अंधुला बिनसि
 बिनासै मूठे रोइ पूकारा हे ॥९॥ आपु वीचारि न रोवै कोई ॥ सतिगुरु मिलै त सोझी होई ॥ बिनु गुर
 बजर कपाट न खूलहि सबदि मिलै निसतारा हे ॥१०॥ बिरधि भइआ तनु छीजै देही ॥ रामु न जपई
 अंति सनेही ॥ नामु विसारि चलै मुहि कालै दरगह झूठु खुआरा हे ॥११॥ नामु विसारि चलै
 कूड़िआरो ॥ आवत जात पड़ै सिरि छारो ॥ साहुरड़ै घरि वासु न पाए पेईअड़ै सिरि मारा हे ॥१२॥
 खाजै पैझै रली करीजै ॥ बिनु अभ भगती बादि मरीजै ॥ सर अपसर की सार न जाणै जमु मारे किआ
 चारा हे ॥१३॥ परविरती नरविरति पछाणै ॥ गुर कै संगि सबदि घरु जाणै ॥ किस ही मंदा आखि
 न चलै सचि खरा सचिआरा हे ॥१४॥ साच बिना दरि सिझै न कोई ॥ साच सबदि पैझै पति होई ॥
 आपे बखसि लए तिसु भावै हउमै गरबु निवारा हे ॥१५॥ गुर किरपा ते हुकमु पछाणै ॥ जुगह
 जुगंतर की बिधि जाणै ॥ नानक नामु जपहु तरु तारी सचु तारे तारणहारा हे ॥१६॥१॥७॥
 मारु महला १ ॥ हरि सा मीतु नाही मै कोई ॥ जिनि तनु मनु दीआ सुरति समोई ॥ सरब जीआ
 प्रतिपालि समाले सो अंतरि दाना बीना हे ॥१॥ गुरु सरवरु हम ह्यस पिआरे ॥ सागर महि रतन
 लाल बहु सारे ॥ मोती माणक हीरा हरि जसु गावत मनु तनु भीना हे ॥२॥ हरि अगम अगाहु
 अगाधि निराला ॥ हरि अंतु न पाईअै गुर गोपाला ॥ सतिगुर मति तारे तारणहारा मेलि लए रंगि
 लीना हे ॥३॥ सतिगुर बाझहु मुकति किनेही ॥ ओहु आदि जुगादी राम सनेही ॥ दरगह मुकति करे

करि किरपा बखसे अवगुण कीना हे ॥४॥ सतिगुरु दाता मुक्ति कराए ॥ सभि रोग गवाए अमृत
 रसु पाए ॥ जमु जागाति नाही करु लागै जिसु अगनि बुझी ठरु सीना हे ॥५॥ काडिआ ह्वस प्रीति बहु
 धारी ॥ ओहु जोगी पुरखु ओह सुंदरि नारी ॥ अहिनिमि भोगै चोज बिनोदी उठि चलतै मता न कीना हे
 ॥६॥ सृसटि उपाडि रहे प्रभ छाजै ॥ पउण पाणी बैसंतरु गाजै ॥ मनूआ डोलै दूत संगति मिलि सो
 पाए जो किछु कीना हे ॥७॥ नामु विसारि दोख दुख सहीअै ॥ हुकमु भडिआ चलणा किउ रहीअै ॥ नरक
 कूप महि गोते खावै जिउ जल ते बाहरि मीना हे ॥८॥ चउरासीह नरक साकतु भोगाईअै ॥ जैसा कीचै
 तैसो पाईअै ॥ सतिगुर बाझहु मुक्ति न होई किरति बाधा ग्रसि दीना हे ॥९॥ खंडे धार गली अति
 भीड़ी ॥ लेखा लीजै तिल जिउ पीड़ी ॥ मात पिता कलत्र सुत बेली नाही बिनु हरि रस मुक्ति न कीना
 हे ॥१०॥ मीत सखे केते जग माही ॥ बिनु गुर परमेसर कोई नाही ॥ गुर की सेवा मुक्ति पराडिणि
 अनदिनु कीरतनु कीना हे ॥११॥ कूडु छोडि साचे कउ धावहु ॥ जो इछहु सोई फलु पावहु ॥ साच
 वखर के वापारी विरले लै लाहा सउदा कीना हे ॥१२॥ हरि हरि नामु वखरु लै चलहु ॥ दरसन
 पावहु सहजि महलहु ॥ गुरमुखि खोजि लहहि जन पूरे इउ समदरसी चीना हे ॥१३॥ प्रभ बेअंत
 गुरमति को पावहि ॥ गुर कै सबदि मन कउ समझावहि ॥ सतिगुर की बाणी सति सति करि मानहु
 इउ आतम रामै लीना हे ॥१४॥ नारद सारद सेवक तेरे ॥ तृभवणि सेवक वडहु वडरे ॥ सभ तेरी
 कुदरति तू सिरि सिरि दाता सभु तेरो कारण कीना हे ॥१५॥ इकि दरि सेवहि दरदु वजाए ॥ ओडि
 दरगह पैधे सतिगुरू छडाए ॥ हउमै बंधन सतिगुरि तोड़े चितु चंचलु चलणि न दीना हे ॥१६॥
 सतिगुर मिलहु चीनहु बिधि साई ॥ जितु प्रभु पावहु गणत न काई ॥ हउमै मारि करहु गुर सेवा
 जन नानक हरि रंगि भीना हे ॥१७॥२॥८॥ मारू महला १ ॥ असुर सघारण रामु हमारा ॥ घटि
 घटि रमईआ रामु पिआरा ॥ नाले अलखु न लखीअै मूले गुरमुखि लिखु वीचारा हे ॥१॥ गुरमुखि

साधू सरणि तुमारी ॥ करि किरपा प्रभि पारि उतारी ॥ अगनि पाणी सागरु अति गहरा गुरु सतिगुरु
 पारि उतारा हे ॥२॥ मनमुख अंधुले सोझी नाही ॥ आवहि जाहि मरहि मरि जाही ॥ पूरबि लिखिआ
 लेखु न मिटई जम दरि अंधु खुआरा हे ॥३॥ इकि आवहि जावहि घरि वासु न पावहि ॥ किरत के
 बाधे पाप कमावहि ॥ अंधुले सोझी बूझ न काई लोभु बुरा अह्वकारा हे ॥४॥ पिर बिनु किआ तिसु धन
 सीगारा ॥ पर पिर राती खसमु विसारा ॥ जिउ बेसुआ पूत बापु को कहीअै तिउ फोकट कार विकारा
 हे ॥५॥ प्रेत पिंजर महि दूख घनेरे ॥ नरकि पचहि अगिआन अंधेरे ॥ धरम राइ की बाकी लीजै
 जिनि हरि का नामु विसारा हे ॥६॥ सूरजु तपै अगनि बिखु झाला ॥ अपतु पसू मनमुखु बेताला ॥
 आसा मनसा कूडु कमावहि रोगु बुरा बुरिआरा हे ॥७॥ मसतकि भारु कलर सिरि भारा ॥ किउ करि
 भवजलु लम्घसि पारा ॥ सतिगुरु बोहिथु आदि जुगादी राम नामि निसतारा हे ॥८॥ पुत्र कलत्र जगि
 हेतु पिआरा ॥ माइआ मोहु पसरिआ पासारा ॥ जम के फाहे सतिगुरि तोड़े गुरुमुखि ततु बीचारा हे
 ॥९॥ कूड़ि मुठी चालै बहु राही ॥ मनमुखु दाझै पड़ि पड़ि भाही ॥ अमृत नामु गुरु वड दाणा नामु
 जपहु सुख सारा हे ॥१०॥ सतिगुरु तुठा सचु दृड़ाए ॥ सभि दुख मेटे मारगि पाए ॥ कंडा पाइ न
 गडई मूले जिसु सतिगुरु राखणहारा हे ॥११॥ खेहू खेह रलै तनु छीजै ॥ मनमुखु पाथरु सैलु न भीजै ॥
 करण पलाव करे बहुतेरे नरकि सुरगि अवतारा हे ॥१२॥ माइआ बिखु भुइअंगम नाले ॥ इनि
 दुबिधा घर बहुते गाले ॥ सतिगुर बाझहु प्रीति न उपजै भगति रते पतीआरा हे ॥१३॥ साकत
 माइआ कउ बहु धावहि ॥ नामु विसारि कहा सुखु पावहि ॥ तृहु गुण अंतरि खपहि खपावहि नाही
 पारि उतारा हे ॥१४॥ कूकर सूकर कहीअहि कूड़िआरा ॥ भउकि मरहि भउ भउ भउ हारा ॥
 मनि तनि झूठे कूडु कमावहि दुरमति दरगह हारा हे ॥१५॥ सतिगुरु मिलै त मनूआ टेकै ॥
 राम नामु दे सरणि परेकै ॥ हरि धनु नामु अमोलकु देवै हरि जसु दरगह पिआरा हे ॥१६॥

राम नामु साधू सरणाई ॥ सतिगुर बचनी गति मिति पाई ॥ नानक हरि जपि हरि मन मेरे हरि मेले
 मेलणहारा हे ॥१७॥३॥६॥ मारू महला १ ॥ घरि रहु रे मन मुगध डिआने ॥ रामु जपहु अंतरगति
 धिआने ॥ लालच छोडि रचहु अपरंपरि डिउ पावहु मुकति दुआरा हे ॥१॥ जिसु बिसरिअै जमु जोहणि
 लागै ॥ सभि सुख जाहि दुखा फुनि आगै ॥ राम नामु जपि गुरुमुखि जीअड़े एहु परम ततु वीचारा हे
 ॥२॥ हरि हरि नामु जपहु रसु मीठा ॥ गुरुमुखि हरि रसु अंतरि डीठा ॥ अहिनिमि राम रहहु रंगि
 राते एहु जपु तपु संजमु सारा हे ॥३॥ राम नामु गुर बचनी बोलहु ॥ संत सभा महि डिहु रसु टोलहु ॥
 गुरुमति खोजि लहहु घरु अपना बहुड़ि न गरभ मझारा हे ॥४॥ सचु तीरथि नावहु हरि गुण गावहु ॥
 ततु वीचारहु हरि लिव लावहु ॥ अंत कालि जमु जोहि न साकै हरि बोलहु रामु पिआरा हे ॥५॥ सतिगुरु
 पुरखु दाता वड दाणा ॥ जिसु अंतरि साचु सु सबदि समाणा ॥ जिस कउ सतिगुरु मेलि मिलाए तिसु
 चूका जम भै भारा हे ॥६॥ पंच ततु मिलि काडिआ कीनी ॥ तिस महि राम रतनु लै चीनी ॥ आतम रामु
 रामु है आतम हरि पाईअै सबदि वीचारा हे ॥७॥ सत संतोखि रहहु जन भाई ॥ खिमा गहहु सतिगुर
 सरणाई ॥ आतमु चीनि परातमु चीनहु गुर संगति डिहु निसतारा हे ॥८॥ साकत कूड़ कपट महि टेका
 ॥ अहिनिमि निंदा करहि अनेका ॥ बिनु सिमरन आवहि फुनि जावहि ग्रभ जोनी नरक मझारा हे ॥९॥
 साकत जम की काणि न चूकै ॥ जम का डंडु न कबहू मूकै ॥ बाकी धरम राडि की लीजै सिरि अफरिओ भारु
 अफारा हे ॥१०॥ बिनु गुर साकतु कहहु को तरिआ ॥ हउमै करता भवजलि परिआ ॥ बिनु गुर
 पारु न पावै कोई हरि जपीअै पारि उतारा हे ॥११॥ गुर की दाति न मेटै कोई ॥ जिसु बखसे तिसु
 तारे सोई ॥ जनम मरण दुखु नेड़ि न आवै मनि सो प्रभु अपर अपारा हे ॥१२॥ गुर ते भूले आवहु
 जावहु ॥ जनमि मरहु फुनि पाप कमावहु ॥ साकत मूड़ अचेत न चेतहि दुखु लागै ता रामु पुकारा
 हे ॥१३॥ सुखु दुखु पुरब जनम के कीए ॥ सो जाणै जिनि दातै दीए ॥ किस कउ दोसु देहि तू प्राणी

सहु अपणा कीआ करारा हे ॥१४॥ हउमै ममता करदा आइआ ॥ आसा मनसा बंधि चलाइआ ॥
 मेरी मेरी करत किआ ले चाले बिखु लादे छार बिकारा हे ॥१५॥ हरि की भगति करहु जन भाई ॥
 अकथु कथहु मनु मनहि समाई ॥ उठि चलता ठाकि रखहु घरि अपुनै दुखु काटे काटणहारा हे
 ॥१६॥ हरि गुर पूरे की ओट पराती ॥ गुरमुखि हरि लिव गुरमुखि जाती ॥ नानक राम नामि मति
 ऊतम हरि बखसे पारि उतारा हे ॥१७॥४॥१०॥ मारू महला १ ॥ सरणि परे गुरदेव तुमारी ॥
 तू समरथु दइआलु मुरारी ॥ तेरे चोज न जाणै कोई तू पूरा पुरखु बिधाता हे ॥१॥ तू आदि जुगादि
 करहि प्रतिपाला ॥ घटि घटि रूपु अनूपु दइआला ॥ जिउ तुधु भावै तिवै चलावहि सभु तेरो कीआ
 कमाता हे ॥२॥ अंतरि जोति भली जगजीवन ॥ सभि घट भोगै हरि रसु पीवन ॥ आपे लेवै आपे देवै
 तिहु लोई जगत पित दाता हे ॥३॥ जगतु उपाइ खेलु रचाइआ ॥ पवणै पाणी अगनी जीउ पाइआ
 ॥ देही नगरी नउ दरवाजे सो दसवा गुप्तु रहाता हे ॥४॥ चारि नदी अगनी असराला ॥ कोई
 गुरमुखि बूझै सबदि निराला ॥ साकत दुरमति डूबहि दाझहि गुरि राखे हरि लिव राता हे ॥५॥ अपु
 तेजु वाइ पृथमी आकासा ॥ तिन महि पंच ततु घरि वासा ॥ सतिगुर सबदि रहहि रंगि राता तजि
 माइआ हउमै भ्राता हे ॥६॥ इहु मनु भीजै सबदि पतीजै ॥ बिनु नावै किआ टेक टिकीजै ॥ अंतरि चोरु
 मुहै घरु मंदरु इनि साकति दूतु न जाता हे ॥७॥ दुंदर दूत भूत भीहाले ॥ खिंचोताणि करहि बेताले ॥
 सबद सुरति बिनु आवै जावै पति खोई आवत जाता हे ॥८॥ कूडु कलरु तनु भसमै ढेरी ॥ बिनु नावै
 कैसी पति तेरी ॥ बाधे मुकति नाही जुग चारे जमकंकरि कालि पराता हे ॥९॥ जम दरि बाधे मिलहि
 सजाई ॥ तिसु अपराधी गति नही काई ॥ करण पलाव करे बिललावै जिउ कुंडी मीनु पराता हे ॥१०॥
 साकतु फासी पडै डिकेला ॥ जम वसि कीआ अंधु दुहेला ॥ राम नाम बिनु मुकति न सूझै आजु कालि पचि
 जाता हे ॥११॥ सतिगुर बाझु न बेली कोई ॥ अथै ओथै राखा प्रभु सोई ॥ राम नामु देवै करि किरपा

डिउ सललै सलल मिलाता हे ॥१२॥ भूले सिख गुरू समझाए ॥ उझड़ि जादे मारगि पाए ॥ तिसु गुर
 सेवि सदा दिनु राती दुख भंजन संगि सखाता हे ॥१३॥ गुर की भगति करहि किआ प्राणी ॥ ब्रहमै
 इंद्र महेशि न जाणी ॥ सतिगुरु अलखु कहहु किउ लखीअै जिसु बखसे तिसहि पछाता हे ॥१४॥
 अंतरि प्रेमु परापति दरसनु ॥ गुरबाणी सिउ प्रीति सु परसनु ॥ अहिनिशि निरमल जोति सबाई
 घटि दीपकु गुरमुखि जाता हे ॥१५॥ भोजन गिआनु महा रसु मीठा ॥ जिनि चाखिआ तिनि दरसनु
 डीठा ॥ दरसनु देखि मिले बैरागी मनु मनसा मारि समाता हे ॥१६॥ सतिगुरु सेवहि से परधाना ॥
 तिन घट घट अंतरि ब्रहमु पछाना ॥ नानक हरि जसु हरि जन की संगति दीजै जिन सतिगुरु हरि
 प्रभु जाता हे ॥१७॥५॥११॥ मारु महला १ ॥ साचे साहिब सिरजणहारे ॥ जिनि धर चक्र धरे वीचारे
 ॥ आपे करता करि करि वेखै साचा वेपरवाहा हे ॥१॥ वेकी वेकी जंत उपाए ॥ दुइ पंदी दुइ राह
 चलाए ॥ गुर पूरे विणु मुक्ति न होई सचु नामु जपि लाहा हे ॥२॥ पड़हि मनमुख परु बिधि नही
 जाना ॥ नामु न बूझहि भरमि भुलाना ॥ लै कै वढी देनि उगाही दुरमति का गलि फाहा हे ॥३॥
 सिमृति सासत्र पड़हि पुराणा ॥ वादु वखाणहि ततु न जाणा ॥ विणु गुर पूरे ततु न पाईअै सच सूचे
 सचु राहा हे ॥४॥ सभ सालाहे सुणि सुणि आखै ॥ आपे दाना सचु पराखै ॥ जिन कउ नदरि करे प्रभु
 अपनी गुरमुखि सबदु सलाहा हे ॥५॥ सुणि सुणि आखै केती बाणी ॥ सुणि कहीअै को अंतु न जाणी ॥
 जा कउ अलखु लखाए आपे अकथ कथा बुधि ताहा हे ॥६॥ जनमे कउ वाजहि वाधाए ॥ सोहिलड़े
 अगिआनी गाए ॥ जो जनमै तिसु सरपर मरणा किरतु पड़िआ सिरि साहा हे ॥७॥ संजोगु विजोगु मेरै
 प्रभि कीए ॥ सृसटि उपाड़ि दुखा सुख दीए ॥ दुख सुख ही ते भए निराले गुरमुखि सीलु सनाहा हे
 ॥८॥ नीके साचे के वापारी ॥ सचु सउदा लै गुर वीचारी ॥ सचा वखरु जिसु धनु पलै सबदि सचै
 ओमाहा हे ॥९॥ काची सउदी तोटा आवै ॥ गुरमुखि वणजु करे प्रभ भावै ॥ पूंजी साबतु रासि सलामति

चूका जम का फाहा हे ॥१०॥ सभु को बोलै आपण भाणै ॥ मनमुखु दूजै बोलि न जाणै ॥ अंधुले की मति
 अंधली बोली आइ गइआ दुखु ताहा हे ॥११॥ दुख महि जनमै दुख महि मरणा ॥ दूखु न मिटै बिनु
 गुर की सरणा ॥ दूखी उपजै दूखी बिनसै किआ लै आइआ किआ लै जाहा हे ॥१२॥ सची करणी गुर
 की सिरकारा ॥ आवणु जाणु नही जम धारा ॥ डाल छोडि ततु मूलु पराता मनि साचा ओमाहा हे ॥१३॥
 हरि के लोग नही जमु मारै ॥ ना दुखु देखहि पंथि करारै ॥ राम नामु घट अंतरि पूजा अवरु न दूजा
 काहा हे ॥१४॥ ओडु न कथनै सिफति सजाई ॥ जिउ तुधु भावहि रहहि रजाई ॥ दरगह पैधे जानि
 सुहेले हुकमि सचे पातिसाहा हे ॥१५॥ किआ कहीअै गुण कथहि घनेरे ॥ अंतु न पावहि वडे वडेरै ॥
 नानक साचु मिलै पति राखहु तू सिरि साहा पातिसाहा हे ॥१६॥६॥१२॥ मारु महला १ दखणी ॥
 काइआ नगरु नगर गड़ अंदरि ॥ साचा वासा पुरि गगन्नदरि ॥ असथिरु थानु सदा निरमाइलु
 आपे आपु उपाइदा ॥१॥ अंदरि कोट छजे हटनाले ॥ आपे लेवै वसतु समाले ॥ बजर कपाट जड़े जड़ि
 जाणै गुर सबदी खोलाइदा ॥२॥ भीतरि कोट गुफा घर जाई ॥ नउ घर थापे हुकमि रजाई ॥ दसवै
 पुरखु अलेखु अपारी आपे अलखु लखाइदा ॥३॥ पउण पाणी अगनी डिक वासा ॥ आपे कीतो खेलु
 तमासा ॥ बलदी जलि निवरै किरपा ते आपे जल निधि पाइदा ॥४॥ धरति उपाइ धरी धरम साला
 ॥ उतपति परलउ आपि निराला ॥ पवणै खेलु कीआ सभ थाई कला खिंचि ढाहाइदा ॥५॥ भार
 अठारह मालणि तेरी ॥ चउरु ढुलै पवणै लै फेरी ॥ चंदु सूरजु दुइ दीपक राखे ससि घरि सूरु
 समाइदा ॥६॥ पंखी पंच उडरि नही धावहि ॥ सफलओ बिरखु अमृत फलु पावहि ॥ गुरमुखि
 सहजि रवै गुण गावै हरि रसु चोग चुगाइदा ॥७॥ झिलमिलि झिलकै चंदु न तारा ॥ सूरज किरणि
 न बिजुलि गैणारा ॥ अकथी कथउ चिहनु नही कोई पूरि रहिआ मनि भाइदा ॥८॥ पसरी किरणि
 जोति उजिआला ॥ करि करि देखै आपि दइआला ॥ अनहद रुण झुणकारु सदा धुनि निरभउ कै घरि

वाइदा ॥६॥ अनहदु वाजै भ्रमु भउ भाजै ॥ सगल बिआपि रहिआ प्रभु छाजै ॥ सभ तेरी तू गुरमुखि
 जाता दरि सोहै गुण गाइदा ॥१०॥ आदि निरंजनु निरमलु सोई ॥ अवरु न जाणा दूजा कोई ॥
 एकंकारु वसै मनि भावै हउमै गरबु गवाइदा ॥११॥ अंमृतु पीआ सतिगुरि दीआ ॥ अवरु न जाणा
 दूआ तीआ ॥ एको एकु सु अपर परंपरु परखि खजानै पाइदा ॥१२॥ गिआनु धिआनु सचु गहिर
 गंभीरा ॥ कोइ न जाणै तेरा चीरा ॥ जेती है तेती तुधु जाचै करमि मिलै सो पाइदा ॥१३॥ करमु धरमु
 सचु हाथि तुमारै ॥ वेपरवाह अखुट भंडारै ॥ तू दइआलु किरपालु सदा प्रभु आपे मेलि मिलाइदा
 ॥१४॥ आपे देखि दिखावै आपे ॥ आपे थापि उथापे आपे ॥ आपे जोड़ि विछोड़े करता आपे मारि
 जीवाइदा ॥१५॥ जेती है तेती तुधु अंदरि ॥ देखहि आपि बैसि बिज मंदरि ॥ नानकु साचु कहै बेन्नती
 हरि दरसनि सुखु पाइदा ॥१६॥१॥१३॥ मारु महला १ ॥ दरसनु पावा जे तुधु भावा ॥ भाइ भगति
 साचे गुण गावा ॥ तुधु भाणे तू भावहि करते आपे रसन रसाइदा ॥१॥ सोहनि भगत प्रभू दरबारे ॥
 मुक्तु भए हरि दास तुमारे ॥ आपु गवाइ तैरै रंगि राते अनदिनु नामु धिआइदा ॥२॥ ईसरु
 ब्रह्मा देवी देवा ॥ इंद्र तपे मुनि तेरी सेवा ॥ जती सती केते बनवासी अंतु न कोई पाइदा ॥३॥
 विणु जाणाए कोइ न जाणै ॥ जो किछु करे सु आपण भाणै ॥ लख चउरासीह जीअ उपाए भाणै साह
 लवाइदा ॥४॥ जो तिसु भावै सो निहचउ होवै ॥ मनमुखु आपु गणाए रोवै ॥ नावहु भुला ठउर न पाए
 आइ जाइ दुखु पाइदा ॥५॥ निरमल काइआ ऊजल ह्यसा ॥ तिसु विचि नामु निरंजन अंसा ॥
 सगले दूख अंमृतु करि पीवै बाहुड़ि दूखु न पाइदा ॥६॥ बहु सादहु दूखु परापति होवै ॥ भोगहु रोग
 सु अंति विगोवै ॥ हरखहु सोगु न मिटई कबहू विणु भाणे भरमाइदा ॥७॥ गिआन विहूणी भवै
 सबाई ॥ साचा रवि रहिआ लिव लाई ॥ निरभउ सबदु गुरु सचु जाता जोती जोति मिलाइदा ॥८॥
 अटलु अडोलु अतोलु मुरारे ॥ खिन महि ढाहि फेरि उसारे ॥ रूपु न रेखिआ मिति नही कीमति सबदि

भेदि पतीआइदा ॥६॥ हम दासन के दास पिआरे ॥ साधिक साच भले वीचारे ॥ मन्ने नाउ सोई
 जिणि जासी आपे साचु दृढ़ाइदा ॥१०॥ पलै साचु सचे सचिआरा ॥ साचे भावै सबदु पिआरा ॥
 तृभवणि साचु कला धरि थापी साचे ही पतीआइदा ॥११॥ वडा वडा आखै सभु कोई ॥ गुर बिनु
 सोझी किनै न होई ॥ साचि मिलै सो साचे भाए ना वीछुड़ि दुखु पाइदा ॥१२॥ धुरहु विछुन्ने धाही रुन्ने
 ॥ मरि मरि जनमहि मुहलति पुन्ने ॥ जिसु बखसे तिसु दे वडिआई मेलि न पछोताइदा ॥१३॥ आपे
 करता आपे भुगता ॥ आपे तृपता आपे मुकता ॥ आपे मुकति दानु मुकतीसरु ममता मोहु चुकाइदा
 ॥१४॥ दाना कै सिरि दानु वीचारा ॥ करण कारण समरथु अपारा ॥ करि करि वेखै कीता अपणा
 करणी कार कराइदा ॥१५॥ से गुण गावहि साचे भावहि ॥ तुझ ते उपजहि तुझ माहि समावहि ॥
 नानकु साचु कहै बेन्नती मिलि साचे सुखु पाइदा ॥१६॥२॥१४॥ मारु महला १ ॥ अरबद नरबद
 धुंधूकारा ॥ धरणि न गगना हुकमु अपारा ॥ ना दिनु रैन न चंदु न सूरजु सुन्न समाधि लगाइदा
 ॥१॥ खाणी न बाणी पउण न पाणी ॥ ओपति खपति न आवण जाणी ॥ खंड पताल सपत नही सागर
 नदी न नीरु वहाइदा ॥२॥ ना तदि सुरगु मछु पडिआला ॥ दोजकु भिसतु नही खै काला ॥ नरकु
 सुरगु नही जंमणु मरणा ना को आइ न जाइदा ॥३॥ ब्रहमा बिसनु महेसु न कोई ॥ अवरु न दीसै
 एको सोई ॥ नारि पुरखु नही जाति न जनमा ना को दुखु सुखु पाइदा ॥४॥ ना तदि जती सती बनवासी
 ॥ ना तदि सिध साधिक सुखवासी ॥ जोगी जंगम भेखु न कोई ना को नाथु कहाइदा ॥५॥ जप तप संजम
 ना ब्रत पूजा ॥ ना को आखि वखाणै दूजा ॥ आपे आपि उपाइ विगसै आपे कीमति पाइदा ॥६॥ ना
 सुचि संजमु तुलसी माला ॥ गोपी कानु न गऊ गोआला ॥ तंतु मंतु पाखंडु न कोई ना को वंसु वजाइदा
 ॥७॥ करम धरम नही माइआ माखी ॥ जाति जनमु नही दीसै आखी ॥ ममता जालु कालु नही माथै
 ना को किसै धिआइदा ॥८॥ निंदु बिंदु नही जीउ न जिंदो ॥ ना तदि गोरखु ना माछिंदो ॥ ना तदि

गिआनु धिआनु कुल ओपति ना को गणत गणाडिदा ॥६॥ वरन भेख नही ब्रह्मण खत्री ॥ देउ न
 देहुरा गऊ गाडित्री ॥ होम जग नही तीरथि नावणु ना को पूजा लाडिदा ॥१०॥ ना को मुला ना को
 काजी ॥ ना को सेखु मसाडिकु हाजी ॥ रईअति राउ न हउमै दुनीआ ना को कहणु कहाडिदा ॥११॥
 भाउ न भगती ना सिव सकती ॥ साजनु मीतु बिंदु नही रकती ॥ आपे साहु आपे वणजारा साचे एहो
 भाडिदा ॥१२॥ बेद कतेब न सिमृति सासत ॥ पाठ पुराण उदै नही आसत ॥ कहता बकता आपि
 अगोचरु आपे अलखु लखाडिदा ॥१३॥ जा तिसु भाणा ता जगतु उपाडिआ ॥ बाझु कला आडाणु
 रहाडिआ ॥ ब्रह्मा बिसनु महेसु उपाए माडिआ मोहु वधाडिदा ॥१४॥ विरले कउ गुरि सबदु
 सुणाडिआ ॥ करि करि देखै हुकमु सबाडिआ ॥ खंड ब्रह्मंड पाताल अरंभे गुप्तहु परगटी आडिदा
 ॥१५॥ ता का अंतु न जाणै कोई ॥ पूरे गुर ते सोझी होई ॥ नानक साचि रते बिसमादी बिसम भए गुण
 गाडिदा ॥१६॥३॥१५॥ मारू महला १ ॥ आपे आपु उपाडि निराला ॥ साचा थानु कीओ दडिआला
 ॥ पउण पाणी अगनी का बंधनु काडिआ कोटु रचाडिदा ॥१॥ नउ घर थापे थापणहारै ॥ दसवै वासा
 अलख अपारै ॥ साडिर सपत भरे जलि निरमलि गुरमुखि मैलु न लाडिदा ॥२॥ रवि ससि दीपक जोति
 सबाई ॥ आपे करि वेखै वडिआई ॥ जोति सरूप सदा सुखदाता सचे सोभा पाडिदा ॥३॥ गड़ महि
 हाट पटण वापारा ॥ पूरै तोलि तोलै वणजारा ॥ आपे रतनु विसाहे लेवै आपे कीमति पाडिदा ॥४॥
 कीमति पाई पावणहारै ॥ वेपरवाह पूरे भंडारै ॥ सरब कला ले आपे रहिआ गुरमुखि किसै बुझाडिदा
 ॥५॥ नदरि करे पूरा गुरु भेटै ॥ जम जंदारु न मारै फेटै ॥ जिउ जल अंतरि कमलु बिगासी आपे
 बिगसि धिआडिदा ॥६॥ आपे वरखै अमृत धारा ॥ रतन जवेहर लाल अपारा ॥ सतिगुरु मिलै
 त पूरा पाईअै प्रेम पदारथु पाडिदा ॥७॥ प्रेम पदारथु लहै अमोलो ॥ कब ही न घाटसि पूरा
 तोलो ॥ सचे का वापारी होवै सचो सउदा पाडिदा ॥८॥ सचा सउदा विरला को पाए ॥ पूरा सतिगुरु

मिलै मिलाए ॥ गुरमुखि होइ सु हुकमु पछाणै मानै हुकमु समाइदा ॥६॥ हुकमे आइआ हुकमि
 समाइआ ॥ हुकमे दीसै जगतु उपाइआ ॥ हुकमे सुरगु मछु पडिआला हुकमे कला रहाइदा ॥१०॥
 हुकमे धरती धउल सिरि भारं ॥ हुकमे पउण पाणी गैणारं ॥ हुकमे सिव सकती घरि वासा हुकमे खेल
 खेलाइदा ॥११॥ हुकमे आडाणे आगासी ॥ हुकमे जल थल तृभवण वासी ॥ हुकमे सास गिरास
 सदा फुनि हुकमे देखि दिखाइदा ॥१२॥ हुकमि उपाए दस अउतारा ॥ देव दानव अगणत अपारा
 ॥ मानै हुकमु सु दरगह पैझै साचि मिलाइ समाइदा ॥१३॥ हुकमे जुग छतीह गुदारे ॥ हुकमे सिध
 साधिक वीचारे ॥ आपि नाथु नथी सभ जा की बखसे मुकति कराइदा ॥१४॥ काइआ कोटु गडै महि
 राजा ॥ नेब खवास भला दरवाजा ॥ मिथिआ लोभु नाही घरि वासा लबि पापि पछुताइदा ॥१५॥
 सतु संतोखु नगर महि कारी ॥ जतु सतु संजमु सरणि मुरारी ॥ नानक सहजि मिलै जगजीवनु गुर सबदी
 पति पाइदा ॥१६॥४॥१६॥ मारु महला १ ॥ सुन्न कला अपरंपरि धारी ॥ आपि निरालमु अपर
 अपारी ॥ आपे कुदरति करि करि देखै सुन्नहु सुन्नु उपाइदा ॥१॥ पउणु पाणी सुन्नै ते साजे ॥ सृसटि
 उपाइ काइआ गड़ राजे ॥ अगनि पाणी जीउ जोति तुमारी सुन्ने कला रहाइदा ॥२॥ सुन्नहु ब्रहमा
 बिसनु महेसु उपाए ॥ सुन्ने वरते जुग सबाए ॥ इसु पद वीचारे सो जनु पूरा तिसु मिलीअै भरमु
 चुकाइदा ॥३॥ सुन्नहु सपत सरोवर थापे ॥ जिनि साजे वीचारे आपे ॥ तितु सत सरि मनूआ गुरमुखि
 नावै फिरि बाहुड़ि जोनि न पाइदा ॥४॥ सुन्नहु चंदु सूरजु गैणारे ॥ तिस की जोति तृभवण सारे ॥
 सुन्ने अलख अपार निरालमु सुन्ने ताड़ी लाइदा ॥५॥ सुन्नहु धरति अकासु उपाए ॥ बिनु थंमा राखे
 सचु कल पाए ॥ तृभवण साजि मेखुली माइआ आपि उपाइ खपाइदा ॥६॥ सुन्नहु खाणी सुन्नहु बाणी
 ॥ सुन्नहु उपजी सुंनि समाणी ॥ उतभुजु चलतु कीआ सिरि करतै बिसमाटु सबदि देखाइदा ॥७॥
 सुन्नहु राति दिनसु दुइ कीए ॥ ओपति खपति सुखा दुख दीए ॥ सुख दुख ही ते अमरु अतीता गुरमुखि

निज घरु पाइदा ॥८॥ साम वेदु रिगु जुजरु अथरवणु ॥ ब्रहमे मुखि माइआ है त्रै गुण ॥ ता की
 कीमति कहि न सकै को तिउ बोले जिउ बोलाइदा ॥९॥ सुन्नहु सपत पाताल उपाए ॥ सुन्नहु भवण
 रखे लिव लाए ॥ आपे कारणु कीआ अपरंपरि सभु तेरो कीआ कमाइदा ॥१०॥ रज तम सत कल तेरी
 छाड़िआ ॥ जनम मरण हउमै दुखु पाइआ ॥ जिस नो कृपा करे हरि गुरमुखि गुणि चउथै मुकति
 कराइदा ॥११॥ सुन्नहु उपजे दस अवतारा ॥ सृसटि उपाइ कीआ पासारा ॥ देव दानव गण
 गंधरब साजे सभि लिखिआ करम कमाइदा ॥१२॥ गुरमुखि समझै रोगु न होई ॥ इह गुर की पउड़ी
 जाणै जनु कोई ॥ जुगह जुगंतरि मुकति पराइण सो मुकति भइआ पति पाइदा ॥१३॥ पंच ततु सुन्नहु
 परगासा ॥ देह संजोगी करम अभिआसा ॥ बुरा भला दुइ मसतकि लीखे पापु पुन्नु बीजाइदा ॥१४॥
 ऊतम सतिगुर पुरख निराले ॥ सबदि रते हरि रसि मतवाले ॥ रिधि बुधि सिधि गिआनु गुरू ते
 पाईअै पूरै भागि मिलाइदा ॥१५॥ इसु मन माइआ कउ नेहु घनेरा ॥ कोई बूझहु गिआनी करहु
 निबेरा ॥ आसा मनसा हउमै सहसा नरु लोभी कूडु कमाइदा ॥१६॥ सतिगुर ते पाए वीचारा ॥ सुन्न
 समाधि सचे घर बारा ॥ नानक निरमल नादु सबद धुनि सचु रामै नामि समाइदा ॥१७॥५॥१७॥
 मारु महला १ ॥ जह देखा तह दीन दइआला ॥ आइ न जाई प्रभु किरपाला ॥ जीआ अंदरि जुगति
 समाई रहिओ निरालमु राइआ ॥१॥ जगु तिस की छाड़िआ जिसु बापु न माइआ ॥ ना तिसु भैण न
 भराउ कमाइआ ॥ ना तिसु ओपति खपति कुल जाती ओहु अजरावरु मनि भाइआ ॥२॥ तू अकाल
 पुरखु नाही सिरि काला ॥ तू पुरखु अलेख अगंम निराला ॥ सत संतोखि सबदि अति सीतलु सहज
 भाइ लिव लाइआ ॥३॥ त्रै वरताइ चउथै घरि वासा ॥ काल बिकाल कीए डिक ग्रासा ॥ निरमल
 जोति सरब जगजीवनु गुरि अनहद सबदि दिखाइआ ॥४॥ ऊतम जन संत भले हरि पिआरे ॥
 हरि रस माते पारि उतारे ॥ नानक रेण संत जन संगति हरि गुर परसादी पाइआ ॥५॥ तू अंतरजामी

जीअ सभि तेरे ॥ तू दाता हम सेवक तेरे ॥ अमृत नामु कृपा करि दीजै गुरि गिआन रतनु दीपाइआ ॥६॥ पंच ततु मिलि डिहु तनु कीआ ॥ आतम राम पाए सुखु थीआ ॥ करम करतूति अमृत फलु लागा हरि नाम रतनु मनि पाइआ ॥७॥ ना तिसु भूख पिआस मनु मानिआ ॥ सरब निरंजनु घटि घटि जानिआ ॥ अमृत रसि राता केवल बैरागी गुरमति भाइ सुभाइआ ॥८॥ अधिआतम करम करे दिनु राती ॥ निरमल जोति निरंतरि जाती ॥ सबदु रसालु रसन रसि रसना बेणु रसालु वजाइआ ॥९॥ बेणु रसाल वजावै सोई ॥ जा की तृभवण सोझी होई ॥ नानक बूझहु इह बिधि गुरमति हरि राम नामि लिव लाइआ ॥१०॥ ऐसे जन विरले संसारे ॥ गुर सबदु वीचारहि रहहि निरारे ॥ आपि तरहि संगति कुल तारहि तिन सफल जनमु जगि आइआ ॥११॥ घरु दरु मंदरु जाणै सोई ॥ जिसु पूरे गुर ते सोझी होई ॥ काइआ गड़ महल महली प्रभु साचा सचु साचा तखतु रचाइआ ॥१२॥ चतुर दस हाट दीवे दुइ साखी ॥ सेवक पंच नाही बिखु चाखी ॥ अंतरि वसतु अनूप निरमोलक गुरि मिलिअै हरि धनु पाइआ ॥१३॥ तखति बहै तखतै की लाइक ॥ पंच समाए गुरमति पाइक ॥ आदि जुगादी है भी होसी सहसा भरमु चुकाइआ ॥१४॥ तखति सलामु होवै दिनु राती ॥ डिहु साचु वडाई गुरमति लिव जाती ॥ नानक रामु जपहु तरु तारी हरि अंति सखाई पाइआ ॥१५॥१॥१८॥ मारु महला १ ॥ हरि धनु संचहु रे जन भाई ॥ सतिगुर सेवि रहहु सरणाई ॥ तसकरु चोरु न लागै ता कउ धुनि उपजै सबदि जगाइआ ॥१॥ तू एकंकारु निरालमु राजा ॥ तू आपि सवारहि जन के काजा ॥ अमरु अडोलु अपारु अमोलकु हरि असथिर थानि सुहाइआ ॥२॥ देही नगरी ऊतम थाना ॥ पंच लोक वसहि परधाना ॥ ऊपरि एकंकारु निरालमु सुन्न समाधि लगाइआ ॥३॥ देही नगरी नउ दरवाजे ॥ सिरि सिरि करणैहारै साजे ॥ दसवै पुरखु अतीतु निराला आपे अलखु लखाइआ ॥४॥ पुरखु अलेखु सचे दीवाना ॥ हुकमि चलाए सचु नीसाना ॥ नानक खोजि लहहु घरु अपना हरि

आतम राम नामु पाड़िआ ॥५॥ सरब निरंजन पुरखु सुजाना ॥ अदलु करे गुर गिआन समाना ॥
 कामु क्रोधु लै गरदनि मारे हउमै लोभु चुकाड़िआ ॥६॥ सचै थानि वसै निरंकारा ॥ आपि पछाणै सबदु
 वीचारा ॥ सचै महलि निवासु निरंतरि आवण जाणु चुकाड़िआ ॥७॥ ना मनु चलै न पउणु उडावै ॥
 जोगी सबदु अनाहदु वावै ॥ पंच सबद झुणकारु निरालमु प्रभि आपे वाड़ि सुणाड़िआ ॥८॥ भउ बैरागा
 सहजि समाता ॥ हउमै तिआगी अनहदि राता ॥ अंजनु सारि निरंजनु जाणै सरब निरंजनु राड़िआ
 ॥९॥ दुख भै भंजनु प्रभु अबिनासी ॥ रोग कटे काटी जम फासी ॥ नानक हरि प्रभु सो भउ भंजनु गुरि
 मिलिअै हरि प्रभु पाड़िआ ॥१०॥ कालै कवलु निरंजनु जाणै ॥ बूझै करमु सु सबदु पछाणै ॥ आपे
 जाणै आपि पछाणै सभु तिस का चोजु सबाड़िआ ॥११॥ आपे साहु आपे वणजारा ॥ आपे परखे
 परखणहारा ॥ आपे कसि कसवटी लाए आपे कीमति पाड़िआ ॥१२॥ आपि दड़िआलि दड़िआ प्रभि
 धारी ॥ घटि घटि रवि रहिआ बनवारी ॥ पुरखु अतीतु वसै निहकेवलु गुर पुरखै पुरखु मिलाड़िआ
 ॥१३॥ प्रभु दाना बीना गरबु गवाए ॥ दूजा मेटै एकु दिखाए ॥ आसा माहि निरालमु जोनी अकुल
 निरंजनु गाड़िआ ॥१४॥ हउमै मेटि सबदि सुखु होई ॥ आपु वीचारे गिआनी सोई ॥ नानक हरि जसु
 हरि गुण लाहा सतसंगति सचु फलु पाड़िआ ॥१५॥२॥१६॥ मारु महला १ ॥ सचु कहहु सचै घरि
 रहणा ॥ जीवत मरहु भवजलु जगु तरणा ॥ गुरु बोहिथु गुरु बेड़ी तुलहा मन हरि जपि पारि लम्घाड़िआ
 ॥१॥ हउमै ममता लोभ बिनासनु ॥ नउ दर मुकते दसवै आसनु ॥ ऊपरि परै परै अपरंपरु जिनि
 आपे आपु उपाड़िआ ॥२॥ गुरमति लेवहु हरि लिव तरीअै ॥ अकलु गाड़ि जम ते किआ डरीअै ॥
 जत जत देखउ तत तत तुम ही अवरु न दुतीआ गाड़िआ ॥३॥ सचु हरि नामु सचु है सरणा ॥ सचु
 गुर सबदु जितै लगि तरणा ॥ अकथु कथै देखै अपरंपरु फुनि गरभि न जोनी जाड़िआ ॥४॥ सच बिनु
 सतु संतोखु न पावै ॥ बिनु गुर मुकति न आवै जावै ॥ मूल मंत्रु हरि नामु रसाड़िणु कहु नानक पूरा

पाइआ ॥५॥ सच बिनु भवजलु जाइ न तरिआ ॥ एहु समुंदु अथाहु महा बिखु भरिआ ॥ रहै अतीतु
 गुरमति ले ऊपरि हरि निरभउ कै घरि पाइआ ॥६॥ झूठी जग हित की चतुराई ॥ बिलम न लागै
 आवै जाई ॥ नामु विसारि चलहि अभिमानी उपजै बिनसि खपाइआ ॥७॥ उपजहि बिनसहि बंधन
 बंधे ॥ हउमै माइआ के गलि फंधे ॥ जिसु राम नामु नाही मति गुरमति सो जम पुरि बंधि चलाइआ
 ॥८॥ गुर बिनु मोख मुकति किउ पाईअै ॥ बिनु गुर राम नामु किउ धिआईअै ॥ गुरमति लेहु तरहु
 भव टुतरु मुकति भए सुखु पाइआ ॥९॥ गुरमति कृसनि गोवरधन धारे ॥ गुरमति साइरि पाहण
 तारे ॥ गुरमति लेहु परम पदु पाईअै नानक गुरि भरमु चुकाइआ ॥१०॥ गुरमति लेहु तरहु सचु
 तारी ॥ आतम चीनहु रिदै मुरारी ॥ जम के फाहे काटहि हरि जपि अकुल निरंजनु पाइआ ॥११॥
 गुरमति पंच सखे गुर भाई ॥ गुरमति अगनि निवारि समाई ॥ मनि मुख नामु जपहु जगजीवन
 रिद अंतरि अलखु लखाइआ ॥१२॥ गुरमुखि बूझै सबदि पतीजै ॥ उसतति निंदा किस की कीजै ॥
 चीनहु आपु जपहु जगदीसरु हरि जगन्नाथु मनि भाइआ ॥१३॥ जो ब्रहमंडि खंडि सो जाणहु ॥
 गुरमुखि बूझहु सबदि पछाणहु ॥ घटि घटि भोगे भोगणहारा रहै अतीतु सबाइआ ॥१४॥ गुरमति
 बोलहु हरि जसु सूचा ॥ गुरमति आखी देखहु ऊचा ॥ स्रवणी नामु सुणै हरि बाणी नानक हरि रंगि
 रंगाइआ ॥१५॥३॥२०॥ मारु महला १ ॥ कामु क्रोधु परहरु पर निंदा ॥ लबु लोभु तजि होहु निचिंदा
 ॥ भ्रम का संगलु तोड़ि निराला हरि अंतरि हरि रसु पाइआ ॥१॥ निसि दामनि जिउ चमकि
 चंदाइणु देखै ॥ अहिनिसि जोति निरंतरि पेखै ॥ आन्नद रूपु अनूपु सरूपा गुरि पूरै देखाइआ ॥२॥
 सतिगुर मिलहु आपे प्रभु तारे ॥ ससि घरि सूरु दीपकु गैणारे ॥ देखि अदिसटु रहहु लिव लागी
 सभु तृभवणि ब्रहमु सबाइआ ॥३॥ अमृत रसु पाए तृसना भउ जाए ॥ अनभउ पदु पावै आपु
 गवाए ॥ ऊची पदवी ऊचो ऊचा निरमल सबदु कमाइआ ॥४॥ अदृसट अगोचरु नामु अपारा ॥

अति रसु मीठा नामु पिआरा ॥ नानक कउ जुगि जुगि हरि जसु दीजै हरि जपीअै अंतु न पाइआ ॥५॥ अंतरि नामु परापति हीरा ॥ हरि जपते मनु मन ते धीरा ॥ दुघट घट भउ भंजनु पाईअै बाहुड़ि जनमि न जाइआ ॥६॥ भगति हेति गुर सबदि तरंगा ॥ हरि जसु नामु पदारथु मंगा ॥ हरि भावै गुर मेलि मिलाए हरि तारे जगतु सबाइआ ॥७॥ जिनि जपु जपिओ सतिगुर मति वा के ॥ जमकंकर कालु सेवक पग ता के ॥ ऊतम संगति गति मिति ऊतम जगु भउजलु पारि तराइआ ॥८॥ इहु भवजलु जगतु सबदि गुर तरीअै ॥ अंतर की दुबिधा अंतरि जरीअै ॥ पंच बाण ले जम कउ मारै गगन्नतरि धणखु चड़ाइआ ॥९॥ साकत नरि सबद सुरति किउ पाईअै ॥ सबदु सुरति बिनु आईअै जाईअै ॥ नानक गुरमुखि मुकति पराइणु हरि पूरै भागि मिलाइआ ॥१०॥ निरभउ सतिगुरु है रखवाला ॥ भगति परापति गुर गोपाला ॥ धुनि अन्नद अनाहदु वाजै गुर सबदि निरंजनु पाइआ ॥११॥ निरभउ सो सिरि नाही लेखा ॥ आपि अलेखु कुदरति है देखा ॥ आपि अतीतु अजोनी संभउ नानक गुरमति सो पाइआ ॥१२॥ अंतर की गति सतिगुरु जाणै ॥ सो निरभउ गुर सबदि पछाणै ॥ अंतरु देखि निरंतरि बूझै अनत न मनु डोलाइआ ॥१३॥ निरभउ सो अभ अंतरि वसिआ ॥ अहिनिमि नामि निरंजन रसिआ ॥ नानक हरि जसु संगति पाईअै हरि सहजे सहजि मिलाइआ ॥१४॥ अंतरि बाहरि सो प्रभु जाणै ॥ रहै अलिपतु चलते घरि आपै ॥ ऊपरि आदि सरब तिहु लोई सचु नानक अमृत रसु पाइआ ॥१५॥४॥२१॥ मारु महला १ ॥ कुदरति करनैहार अपारा ॥ कीते का नाही किहु चारा ॥ जीअ उपाइ रिजकु दे आपे सिरि सिरि हुकमु चलाइआ ॥१॥ हुकमु चलाइ रहिआ भरपूरे ॥ किसु नेड़ै किसु आखाँ दूरे ॥ गुपत प्रगट हरि घटि घटि देखहु वरतै ताकु सबाइआ ॥२॥ जिस कउ मेले सुरति समाए ॥ गुर सबदी हरि नामु धिआए ॥ आनद रूप अनूप अगोचर गुर मिलिअै भरमु जाइआ ॥३॥ मन तन धन ते नामु पिआरा ॥ अंति सखाई चलणवारा ॥

मोह पसार नही संगि बेली बिनु हरि गुर किनि सुखु पाइआ ॥४॥ जिस कउ नदरि करे गुरु पूरा ॥ सबदि मिलाए गुरमति सूरु ॥ नानक गुर के चरन सरेवहु जिनि भूला मारगि पाइआ ॥५॥ संत जनाँ हरि धनु जसु पिआरा ॥ गुरमति पाइआ नामु तुमारा ॥ जाचिकु सेव करे दरि हरि कै हरि दरगह जसु गाइआ ॥६॥ सतिगुरु मिलै त महलि बुलाए ॥ साची दरगह गति पति पाए ॥ साकत ठउर नाही हरि मंदर जनम मरै दुखु पाइआ ॥७॥ सेवहु सतिगुर समुंदु अथाहा ॥ पावहु नामु रतनु धनु लाहा ॥ बिखिआ मलु जाइ अमृत सरि नावहु गुर सर संतोखु पाइआ ॥८॥ सतिगुर सेवहु संक न कीजै ॥ आसा माहि निरासु रहीजै ॥ संसा दूख बिनासनु सेवहु फिरि बाहुड़ि रोगु न लाइआ ॥९॥ साचे भावै तिसु वडीआए ॥ कउनु सु दूजा तिसु समझाए ॥ हरि गुर मूरति एका वरतै नानक हरि गुर भाइआ ॥१०॥ वाचहि पुसतक वेद पुरानाँ ॥ डिक बहि सुनहि सुनावहि कानाँ ॥ अजगर कपटु कहहु किउ खुलै बिनु सतिगुर ततु न पाइआ ॥११॥ करहि बिभूति लगावहि भसमै ॥ अंतरि क्रोधु चंडालु सु हउमै ॥ पाखंड कीने जोगु न पाईअै बिनु सतिगुर अलखु न पाइआ ॥१२॥ तीरथ वरत नेम करहि उदिआना ॥ जतु सतु संजमु कथहि गिआना ॥ राम नाम बिनु किउ सुखु पाईअै बिनु सतिगुर भरमु न जाइआ ॥१३॥ निउली करम भुइअंगम भाठी ॥ रेचक कुंभक पूरक मन हाठी ॥ पाखंड धरमु प्रीति नही हरि सउ गुर सबद महा रसु पाइआ ॥१४॥ कुदरति देखि रहे मनु मानिआ ॥ गुर सबदी सभु ब्रहमु पछानिआ ॥ नानक आतम रामु सबाइआ गुर सतिगुर अलखु लखाइआ ॥१५॥५॥२२॥

मारु सोलहे महला ३

१९६ सतिगुर प्रसादि ॥

हुकमी सहजे सृसटि उपाई ॥ करि करि वेखै अपणी वडिआई ॥ आपे करे कराए आपे हुकमे रहिआ समाई हे ॥१॥ माइआ मोहु जगतु गुबारा ॥ गुरमुखि बूझै को वीचारा ॥ आपे नदरि करे

सो पाए आपे मेलि मिलाई हे ॥२॥ आपे मेले दे वडिआई ॥ गुर परसादी कीमति पाई ॥ मनमुखि
 बहुतु फिरै बिललादी दूजै भाडि खुआई हे ॥३॥ हउमै माडिआ विचे पाई ॥ मनमुख भूले पति
 गवाई ॥ गुरमुखि होवै सो नाडि राचै साचै रहिआ समाई हे ॥४॥ गुर ते गिआनु नाम रतनु
 पाडिआ ॥ मनसा मारि मन माहि समाडिआ ॥ आपे खेल करे सभि करता आपे देडि बुझाई हे ॥५॥
 सतिगुरु सेवे आपु गवाए ॥ मिलि प्रीतम सबदि सुखु पाए ॥ अंतरि पिआरु भगती राता सहजि मते
 बणि आई हे ॥६॥ दूख निवारणु गुर ते जाता ॥ आपि मिलिआ जगजीवनु दाता ॥ जिस नो लाए सोई
 बूझै भउ भरमु सरीरहु जाई हे ॥७॥ आपे गुरमुखि आपे देवै ॥ सचै सबदि सतिगुरु सेवै ॥ जरा जमु
 तिसु जोहि न साकै साचे सिउ बणि आई हे ॥८॥ तृसना अगनि जलै संसारा ॥ जलि जलि खपै बहुतु
 विकारा ॥ मनमुखु ठउर न पाए कबहू सतिगुर बूझ बुझाई हे ॥९॥ सतिगुरु सेवनि से वडभागी ॥
 साचै नामि सदा लिव लागी ॥ अंतरि नामु रविआ निहकेवलु तृसना सबदि बुझाई हे ॥१०॥ सचा
 सबदु सची है बाणी ॥ गुरमुखि विरलै किनै पछाणी ॥ सचे सबदि रते बैरागी आवणु जाणु रहाई हे
 ॥११॥ सबदु बूझै सो मैलु चुकाए ॥ निरमल नामु वसै मनि आए ॥ सतिगुरु अपणा सद ही सेवहि
 हउमै विचहु जाई हे ॥१२॥ गुर ते बूझै ता दरु सूझै ॥ नाम विहूणा कथि कथि लूझै ॥ सतिगुर सेवे
 की वडिआई तृसना भूख गवाई हे ॥१३॥ आपे आपि मिलै ता बूझै ॥ गिआन विहूणा किछू न
 सूझै ॥ गुर की दाति सदा मन अंतरि बाणी सबदि वजाई हे ॥१४॥ जो धुरि लिखिआ सु करम
 कमाडिआ ॥ कोडि न मेटै धुरि फुरमाडिआ ॥ सतसंगति महि तिन ही वासा जिन कउ धुरि लिखि पाई
 हे ॥१५॥ अपणी नदरि करे सो पाए ॥ सचै सबदि ताडी चितु लाए ॥ नानक दासु कहै बेन्नती
 भीखिआ नामु दरि पाई हे ॥१६॥१॥ मारु महला ३ ॥ एको एकु वरतै सभु सोई ॥ गुरमुखि
 विरला बूझै कोई ॥ एको रवि रहिआ सभ अंतरि तिसु बिनु अवरु न कोई हे ॥१॥ लख चउरासीह

जीअ उपाए ॥ गिआनी धिआनी आखि सुणाए ॥ सभना रिजकु समाहे आपे कीमति होर न होई हे ॥२॥ माइआ मोहु अंधु अंधारा ॥ हउमै मेरा पसरिआ पासारा ॥ अनदिनु जलत रहै दिनु राती गुर बिनु साँति न होई हे ॥३॥ आपे जोड़ि विछोड़े आपे ॥ आपे थापि उथापे आपे ॥ सचा हुकमु सचा पासारा होरनि हुकमु न होई हे ॥४॥ आपे लाइ लए सो लागै ॥ गुर परसादी जम का भउ भागै ॥ अंतरि सबदु सदा सुखदाता गुरमुखि बूझै कोई हे ॥५॥ आपे मेले मेलि मिलाए ॥ पुरबि लिखिआ सो मेटणा न जाए ॥ अनदिनु भगति करे दिनु राती गुरमुखि सेवा होई हे ॥६॥ सतिगुरु सेवि सदा सुखु जाता ॥ आपे आइ मिलिआ सभना का दाता ॥ हउमै मारि तृसना अगनि निवारी सबदु चीनि सुखु होई हे ॥७॥ काइआ कुटंबु मोहु न बूझै ॥ गुरमुखि होवै त आखी सूझै ॥ अनदिनु नामु रवै दिनु राती मिलि प्रीतम सुखु होई हे ॥८॥ मनमुख धातु दूजै है लागा ॥ जनमत की न मूओ आभागा ॥ आवत जात बिरथा जनमु गवाइआ बिनु गुर मुकति न होई हे ॥९॥ काइआ कुसुध हउमै मलु लाई ॥ जे सउ धोवहि ता मैलु न जाई ॥ सबदि धोपै ता हछी होवै फिरि मैली मूलि न होई हे ॥१०॥ पंच दूत काइआ संघारहि ॥ मरि मरि जंमहि सबदु न वीचारहि ॥ अंतरि माइआ मोह गुबारा जिउ सुपनै सुधि न होई हे ॥११॥ इकि पंचा मारि सबदि है लागे ॥ सतिगुरु आइ मिलिआ वडभागे ॥ अंतरि साचु रवहि रंगि राते सहजि समावै सोई हे ॥१२॥ गुर की चाल गुरु ते जापै ॥ पूरा सेवकु सबदि सिजापै ॥ सदा सबदु रवै घट अंतरि रसना रसु चाखै सचु सोई हे ॥१३॥ हउमै मारे सबदि निवारे ॥ हरि का नामु रखै उरि धारे ॥ एकसु बिनु हउ होरु न जाणा सहजे होइ सु होई हे ॥१४॥ बिनु सतिगुर सहजु किनै नही पाइआ ॥ गुरमुखि बूझै सचि समाइआ ॥ सचा सेवि सबदि सच राते हउमै सबदे खोई हे ॥१५॥ आपे गुणदाता बीचारी ॥ गुरमुखि देवहि पकी सारी ॥ नानक नामि समावहि साचै साचे ते पति होई हे ॥१६॥२॥ मारु महला ३ ॥ जगजीवनु साचा एको दाता ॥ गुर

सेवा ते सबदि पछाता ॥ एको अमरु एका पतिसाही जुगु जुगु सिरि कार बणाई हे ॥१॥ सो जनु निरमलु
 जिनि आपु पछाता ॥ आपे आडि मिलिआ सुखदाता ॥ रसना सबदि रती गुण गावै दरि साचै पति
 पाई हे ॥२॥ गुरुमुखि नामि मिलै वडिआई ॥ मनमुखि निंदकि पति गवाई ॥ नामि रते परम ह्यस
 बैरागी निज घरि ताडी लाई हे ॥३॥ सबदि मरै सोई जनु पूरा ॥ सतिगुरु आखि सुणाए सूरा ॥
 काडिआ अंदरि अमृत सरु साचा मनु पीवै भाडि सुभाई हे ॥४॥ पड़ि पंडितु अवरा समझाए ॥ घर
 जलते की खबरि न पाए ॥ बिनु सतिगुर सेवे नामु न पाईअै पड़ि थाके साँति न आई हे ॥५॥ इकि
 भसम लगाडि फिरहि भेखधारी ॥ बिनु सबदै हउमै किनि मारी ॥ अनदिनु जलत रहहि दिनु राती
 भरमि भेखि भरमाई हे ॥६॥ इकि गृह कुटंब महि सदा उदासी ॥ सबदि मुए हरि नामि निवासी ॥
 अनदिनु सदा रहहि रंगि राते भै भाडि भगति चितु लाई हे ॥७॥ मनमुखु निंदा करि करि विगुता ॥
 अंतरि लोभु भउकै जिसु कुता ॥ जमकालु तिसु कदे न छोडै अंति गडिआ पछुताई हे ॥८॥ सचै सबदि
 सची पति होई ॥ बिनु नावै मुकति न पावै कोई ॥ बिनु सतिगुर को नाउ न पाए प्रभि औसी बणत
 बणाई हे ॥९॥ इकि सिध साधिक बहुतु वीचारी ॥ इकि अहिनिमि नामि रते निरंकारी ॥ जिस नो
 आपि मिलाए सो बूझै भगति भाडि भउ जाई हे ॥१०॥ इसनानु दानु करहि नही बूझहि ॥ इकि
 मनूआ मारि मनै सिउ लूझहि ॥ साचै सबदि रते इकि रंगी साचै सबदि मिलाई हे ॥११॥ आपे
 सिरजे दे वडिआई ॥ आपे भाणै देडि मिलाई ॥ आपे नदरि करे मनि वसिआ मेरै प्रभि डिउ
 फुरमाई हे ॥१२॥ सतिगुरु सेवहि से जन साचे ॥ मनमुख सेवि न जाणनि काचे ॥ आपे करता करि
 करि वेखै जिउ भावै तिउ लाई हे ॥१३॥ जुगि जुगि साचा एको दाता ॥ पूरै भागि गुर सबदु पछाता
 ॥ सबदि मिले से विछुड़े नाही नदरी सहजि मिलाई हे ॥१४॥ हउमै माडिआ मैलु कमाडिआ ॥
 मरि मरि जंमहि दूजा भाडिआ ॥ बिनु सतिगुर सेवे मुकति न होई मनि देखहु लिव लाई हे ॥१५॥

जो तिसु भावै सोई करसी ॥ आपहु होआ ना किछु होसी ॥ नानक नामु मिलै वडिआई दरि साचै पति
 पाई हे ॥१६॥३॥ मारु महला ३ ॥ जो आइआ सो सभु को जासी ॥ दूजै भाइ बाधा जम फासी ॥
 सतिगुरि राखे से जन उबरे साचे साचि समाई हे ॥१॥ आपे करता करि करि वेखै ॥ जिस नो नदरि
 करे सोई जनु लेखै ॥ गुरमुखि गिआनु तिसु सभु किछु सूझै अगिआनी अंधु कमाई हे ॥२॥ मनमुख
 सहसा बूझ न पाई ॥ मरि मरि जंमै जनमु गवाई ॥ गुरमुखि नामि रते सुखु पाइआ सहजे साचि
 समाई हे ॥३॥ धंधै धावत मनु भइआ मनूरा ॥ फिरि होवै कंचनु भेटै गुरु पूरा ॥ आपे बखसि लए
 सुखु पाए पूरै सबदि मिलाई हे ॥४॥ दुरमति झूठी बुरी बुरिआरि ॥ अउगणिआरी अउगणिआरि
 ॥ कची मति फीका मुखि बोलै दुरमति नामु न पाई हे ॥५॥ अउगणिआरी कंत न भावै ॥ मन की जूठी
 जूठु कमावै ॥ पिर का साउ न जाणै मूरखि बिनु गुर बूझ न पाई हे ॥६॥ दुरमति खोटी खोटु कमावै ॥
 सीगारु करे पिर खसम न भावै ॥ गुणवंती सदा पिरु रावै सतिगुरि मेलि मिलाई हे ॥७॥ आपे
 हुकमु करे सभु वेखै ॥ इकना बखसि लए धुरि लेखै ॥ अनदिनु नामि रते सचु पाइआ आपे मेलि
 मिलाई हे ॥८॥ हउमै धातु मोह रसि लाई ॥ गुरमुखि लिव साची सहजि समाई ॥ आपे मेलै आपे
 करि वेखै बिनु सतिगुर बूझ न पाई हे ॥९॥ इकि सबदु वीचारि सदा जन जागे ॥ इकि माइआ मोहि
 सोडि रहे अभागे ॥ आपे करे कराए आपे होरु करणा किछू न जाई हे ॥१०॥ कालु मारि गुर सबदि
 निवारे ॥ हरि का नामु रखै उर धारे ॥ सतिगुर सेवा ते सुखु पाइआ हरि कै नामि समाई हे ॥११॥
 दूजै भाइ फिरै देवानी ॥ माइआ मोहि दुख माहि समानी ॥ बहुते भेख करै नह पाए बिनु सतिगुर सुखु
 न पाई हे ॥१२॥ किस नो कहीअै जा आपि कराए ॥ जितु भावै तितु राहि चलाए ॥ आपे मिहरवानु
 सुखदाता जिउ भावै तिवै चलाई हे ॥१३॥ आपे करता आपे भुगता ॥ आपे संजमु आपे जुगता ॥ आपे
 निरमलु मिहरवानु मधुसूदनु जिस दा हुकमु न मेटिआ जाई हे ॥१४॥ से वडभागी जिनी एको जाता

॥ घटि घटि वसि रहिआ जगजीवनु दाता ॥ इक थै गुप्तु परगटु है आपे गुरमुखि भ्रमु भउ जाई हे ॥१५॥ गुरमुखि हरि जीउ एको जाता ॥ अंतरि नामु सबदि पछाता ॥ जिसु तू देहि सोई जनु पाए नानक नामि वडाई हे ॥१६॥४॥ मारू महला ३ ॥ सचु सालाही गहिर गंभीरै ॥ सभु जगु है तिस ही कै चीरै ॥ सभि घट भोगवै सदा दिनु राती आपे सूख निवासी हे ॥१॥ सचा साहिबु सची नाई ॥ गुर परसादी मंनि वसाई ॥ आपे आइ वसिआ घट अंतरि तूटी जम की फासी हे ॥२॥ किसु सेवी तै किसु सालाही ॥ सतिगुरु सेवी सबदि सालाही ॥ सचै सबदि सदा मति ऊतम अंतरि कमलु प्रगासी हे ॥३॥ देही काची कागद मिकदारा ॥ बूंद पवै बिनसै ढहत न लागै बारा ॥ कंचन काइआ गुरमुखि बूझै जिसु अंतरि नामु निवासी हे ॥४॥ सचा चउका सुरति की कारा ॥ हरि नामु भोजनु सचु आधारा ॥ सदा तृपति पवित्रु है पावनु जितु घटि हरि नामु निवासी हे ॥५॥ हउ तिन बलिहारी जो साचै लागे ॥ हरि गुण गावहि अनदिनु जागे ॥ साचा सूखु सदा तिन अंतरि रसना हरि रसि रासी हे ॥६॥ हरि नामु चेता अवरु न पूजा ॥ एको सेवी अवरु न दूजा ॥ पूरै गुरि सभु सचु दिखाइआ सचै नामि निवासी हे ॥७॥ भ्रमि भ्रमि जोनी फिरि फिरि आइआ ॥ आपि भूला जा खसमि भुलाइआ ॥ हरि जीउ मिलै ता गुरमुखि बूझै चीनै सबदु अबिनासी हे ॥८॥ कामि क्रोधि भरे हम अपराधी ॥ किआ मुहु लै बोलह ना हम गुण न सेवा साधी ॥ डुबदे पाथर मेलि लैहु तुम आपे साचु नामु अबिनासी हे ॥९॥ ना कोई करे न करणै जोगा ॥ आपे करहि करावहि सु होइगा ॥ आपे बखसि लैहि सुखु पाए सद ही नामि निवासी हे ॥१०॥ इहु तनु धरती सबदु बीजि अपारा ॥ हरि साचे सेती वणजु वापारा ॥ सचु धनु जंमिआ तोटि न आवै अंतरि नामु निवासी हे ॥११॥ हरि जीउ अवगणिआरे नो गुणु कीजै ॥ आपे बखसि लैहि नामु दीजै ॥ गुरमुखि होवै सो पति पाए इकतु नामि निवासी हे ॥१२॥ अंतरि हरि धनु समझ न होई ॥ गुर परसादी बूझै कोई ॥ गुरमुखि होवै सो धनु पाए सद ही नामि निवासी हे ॥१३॥ अनल वाउ भरमि

भुलाई ॥ माइआ मोहि सुधि न काई ॥ मनमुख अंधे किछू न सूझै गुरमति नामु प्रगासी हे ॥१४॥
 मनमुख हउमै माइआ सूते ॥ अपणा घरु न समालहि अंति विगूते ॥ पर निंदा करहि बहु चिंता जालै
 दुखे दुखि निवासी हे ॥१५॥ आपे करतै कार कराई ॥ आपे गुरमुखि देइ बुझाई ॥ नानक नामि
 रते मनु निरमलु नामे नामि निवासी हे ॥१६॥५॥ मारू महला ३ ॥ एको सेवी सदा थिरु साचा ॥
 दूजै लागा सभु जगु काचा ॥ गुरमती सदा सचु सालाही साचे ही साचि पतीजै हे ॥१॥ तेरे गुण बहुते
 मै एकु न जाता ॥ आपे लाइ लए जगजीवनु दाता ॥ आपे बखसे दे वडिआई गुरमति इहु मनु भीजै
 हे ॥२॥ माइआ लहरि सबदि निवारी ॥ इहु मनु निरमलु हउमै मारी ॥ सहजे गुण गावै रंगि
 राता रसना रामु रवीजै हे ॥३॥ मेरी मेरी करत विहाणी ॥ मनमुखि न बूझै फिरै इआणी ॥ जमकालु
 घड़ी मुहतु निहाले अनदिनु आरजा छीजै हे ॥४॥ अंतरि लोभु करै नही बूझै ॥ सिर ऊपरि जमकालु न
 सूझै ॥ अथै कमाणु सु अगै आइआ अंतकालि किआ कीजै हे ॥५॥ जो सचि लागे तिन साची सोइ ॥
 दूजै लागे मनमुखि रोइ ॥ दुहा सिरिआ का खसमु है आपे आपे गुण महि भीजै हे ॥६॥ गुर कै सबदि
 सदा जनु सोहै ॥ नाम रसाइणि इहु मनु मोहै ॥ माइआ मोह मैलु पतंगु न लागै गुरमती हरि नामि
 भीजै हे ॥७॥ सभना विचि वरतै इकु सोई ॥ गुर परसादी परगटु होई ॥ हउमै मारि सदा सुखु
 पाइआ नाइ साचै अमृतु पीजै हे ॥८॥ किलबिख दूख निवारणहारा ॥ गुरमुखि सेविआ सबदि
 वीचारा ॥ सभु किछु आपे आपि वरतै गुरमुखि तनु मनु भीजै हे ॥९॥ माइआ अगनि जलै संसारे ॥
 गुरमुखि निवारै सबदि वीचारे ॥ अंतरि साँति सदा सुखु पाइआ गुरमती नामु लीजै हे ॥१०॥ इंद्र
 इंद्रासणि बैठे जम का भउ पावहि ॥ जमु न छोडै बहु करम कमावहि ॥ सतिगुरु भेटै ता मुकति पाईअै
 हरि हरि रसना पीजै हे ॥११॥ मनमुखि अंतरि भगति न होई ॥ गुरमुखि भगति साँति सुखु होई ॥
 पवित्र पावन सदा है बाणी गुरमति अंतरु भीजै हे ॥१२॥ ब्रहमा बिसनु महेसु वीचारी ॥ त्रै गुण

बधक मुकति निरारी ॥ गुरमुखि गिआनु एको है जाता अनदिनु नामु रवीजै हे ॥१३॥ बेद पड़हि
 हरि नामु न बूझहि ॥ माइआ कारणि पड़ि पड़ि लूझहि ॥ अंतरि मैलु अगिआनी अंधा किउ करि
 दुतरु तरीजै हे ॥१४॥ बेद बाद सभि आखि वखाणहि ॥ न अंतरु भीजै न सबदु पछाणहि ॥ पुन्नु पापु
 सभु बेदि दृड़ाइआ गुरमुखि अंमृतु पीजै हे ॥१५॥ आपे साचा एको सोई ॥ तिसु बिनु दूजा अवरु न
 कोई ॥ नानक नामि रते मनु साचा सचो सचु रवीजै हे ॥१६॥६॥ मारू महला ३ ॥ सचै सचा तखतु
 रचाइआ ॥ निज घरि वसिआ तिथै मोहु न माइआ ॥ सद ही साचु वसिआ घट अंतरि गुरमुखि करणी
 सारी हे ॥१॥ सचा सउदा सचु वापारा ॥ न तिथै भरमु न दूजा पसारा ॥ सचा धनु खटिआ कटे तोटि
 न आवै बूझै को वीचारी हे ॥२॥ सचै लाए से जन लागे ॥ अंतरि सबदु मसतकि वडभागे ॥ सचै
 सबदि सदा गुण गावहि सबदि रते वीचारी हे ॥३॥ सचो सचा सचु सालाही ॥ एको वेखा दूजा नाही
 ॥ गुरमति ऊचो ऊची पउड़ी गिआनि रतनि हउमै मारी हे ॥४॥ माइआ मोहु सबदि जलाइआ ॥
 सचु मनि वसिआ जा तुधु भाइआ ॥ सचे की सभ सची करणी हउमै तिखा निवारी हे ॥५॥ माइआ
 मोहु सभु आपे कीना ॥ गुरमुखि विरलै किन ही चीना ॥ गुरमुखि होवै सु सचु कमावै साची करणी सारी
 हे ॥६॥ कार कमाई जो मेरे प्रभ भाई ॥ हउमै तृसना सबदि बुझाई ॥ गुरमति सद ही अंतरु सीतलु
 हउमै मारि निवारी हे ॥७॥ सचि लगे तिन सभु किछु भावै ॥ सचै सबदे सचि सुहावै ॥ अथै साचे से
 दरि साचे नदरी नदरि सवारी हे ॥८॥ बिनु साचे जो दूजै लाइआ ॥ माइआ मोह दुख सबाइआ ॥
 बिनु गुर दुखु सुखु जापै नाही माइआ मोह दुखु भारी हे ॥९॥ साचा सबदु जिना मनि भाइआ ॥ पूरबि
 लिखिआ तिनी कमाइआ ॥ सचो सेवहि सचु धिआवहि सचि रते वीचारी हे ॥१०॥ गुर की सेवा मीठी
 लागी ॥ अनदिनु सूख सहज समाधी ॥ हरि हरि करतिआ मनु निरमलु होआ गुर की सेव पिआरी हे
 ॥११॥ से जन सुखीए सतिगुरि सचे लाए ॥ आपे भाणे आपि मिलाए ॥ सतिगुरि राखे से जन उबरे

होर माइआ मोह खुआरी हे ॥१२॥ गुरमुखि साचा सबदि पछाता ॥ ना तिसु कुटंबु ना तिसु माता ॥ एको
 एकु रविआ सभ अंतरि सभना जीआ का आधारी हे ॥१३॥ हउमै मेरा दूजा भाइआ ॥ किछु न चलै धुरि
 खसमि लिखि पाइआ ॥ गुर साचे ते साचु कमावहि साचै दूख निवारी हे ॥१४॥ जा तू देहि सदा सुखु
 पाए ॥ साचै सबदे साचु कमाए ॥ अंदरु साचा मनु तनु साचा भगति भरे भंडारी हे ॥१५॥ आपे वेखै
 हुकमि चलाए ॥ अपणा भाणा आपि कराए ॥ नानक नामि रते बैरागी मनु तनु रसना नामि सवारी
 हे ॥१६॥७॥ मारू महला ३ ॥ आपे आपु उपाइ उपन्ना ॥ सभ महि वरतै एकु परछन्ना ॥ सभना
 सार करे जगजीवनु जिनि अपणा आपु पछाता हे ॥१॥ जिनि ब्रहमा बिसनु महेसु उपाए ॥ सिरि
 सिरि धंधै आपे लाए ॥ जिसु भावै तिसु आपे मेले जिनि गुरमुखि एको जाता हे ॥२॥ आवा गउणु है
 संसारा ॥ माइआ मोहु बहु चितै बिकारा ॥ थिरु साचा सालाही सद ही जिनि गुर का सबदु पछाता हे
 ॥३॥ इकि मूलि लगे ओनी सुखु पाइआ ॥ डाली लागे तिनी जनमु गवाइआ ॥ अमृत फल तिन
 जन कउ लागे जो बोलहि अमृत बाता हे ॥४॥ हम गुण नाही किआ बोलह बोल ॥ तू सभना देखहि
 तोलहि तोल ॥ जिउ भावै तिउ राखहि रहणा गुरमुखि एको जाता हे ॥५॥ जा तुधु भाणा ता सची कारै
 लाए ॥ अवगण छोडि गुण माहि समाए ॥ गुण महि एको निरमलु साचा गुर कै सबदि पछाता हे ॥६॥
 जह देखा तह एको सोई ॥ दूजी दुरमति सबदे खोई ॥ एकसु महि प्रभु एकु समाणा अपणै रंगि सद
 राता हे ॥७॥ काइआ कमलु है कुमलाणा ॥ मनमुखु सबदु न बुझै इआणा ॥ गुर परसादी काइआ
 खोजे पाए जगजीवनु दाता हे ॥८॥ कोट गही के पाप निवारे ॥ सदा हरि जीउ राखै उर धारे ॥ जो इछे
 सोई फलु पाए जिउ रंगु मजीठै राता हे ॥९॥ मनमुखु गिआनु कथे न होई ॥ फिरि फिरि आवै ठउर
 न कोई ॥ गुरमुखि गिआनु सदा सालाहे जुगि जुगि एको जाता हे ॥१०॥ मनमुखु कार करे सभि दुख
 सबाए ॥ अंतरि सबदु नाही किउ दरि जाए ॥ गुरमुखि सबदु वसै मनि साचा सद सेवे सुखदाता हे

॥११॥ जह देखा तू सभनी थाई ॥ पूरै गुरि सभ सोझी पाई ॥ नामो नामु धिआईऔ सदा सद इहु मनु
 नामे राता हे ॥१२॥ नामे राता पवितु सरीरा ॥ बिनु नावै डूबि मुए बिनु नीरा ॥ आवहि जावहि नामु
 नही बूझहि इकना गुरमुखि सबदु पछाता हे ॥१३॥ पूरै सतिगुरि बूझ बुझाई ॥ विणु नावै मुकति
 किनै न पाई ॥ नामे नामि मिलै वडिआई सहजि रहै रंगि राता हे ॥१४॥ काडिआ नगरु ढहै ढहि
 ढेरी ॥ बिनु सबदै चूकै नही फेरी ॥ साचु सलाहे साचि समावै जिनि गुरमुखि एको जाता हे ॥१५॥
 जिस नो नदरि करे सो पाए ॥ साचा सबदु वसै मनि आए ॥ नानक नामि रते निरंकारी दरि साचै साचु
 पछाता हे ॥१६॥८॥ मारु सोलहे ३ ॥ आपे करता सभु जिसु करणा ॥ जीअ जंत सभि तेरी सरणा ॥
 आपे गुप्तु वरतै सभ अंतरि गुर कै सबदि पछाता हे ॥१॥ हरि के भगति भरे भंडारा ॥ आपे बखसे
 सबदि वीचारा ॥ जो तुधु भावै सोई करसहि सचे सिउ मनु राता हे ॥२॥ आपे हीरा रतनु अमोलो ॥ आपे
 नदरी तोले तोलो ॥ जीअ जंत सभि सरणि तुमारी करि किरपा आपि पछाता हे ॥३॥ जिस नो नदरि होवै
 धुरि तेरी ॥ मरै न जंमै चूकै फेरी ॥ साचे गुण गावै दिनु राती जुगि जुगि एको जाता हे ॥४॥ माडिआ मोहि
 सभु जगतु उपाडिआ ॥ ब्रहमा बिसनु देव सबाडिआ ॥ जो तुधु भाणे से नामि लागे गिआन मती पछाता
 हे ॥५॥ पाप पुन्न वरतै संसारा ॥ हरखु सोगु सभु दुखु है भारा ॥ गुरमुखि होवै सो सुखु पाए जिनि गुरमुखि
 नामु पछाता हे ॥६॥ किरतु न कोई मेटणहारा ॥ गुर कै सबदे मोख दुआरा ॥ पूरबि लिखिआ सो फलु
 पाडिआ जिनि आपु मारि पछाता हे ॥७॥ माडिआ मोहि हरि सिउ चितु न लागै ॥ दूजै भाडि घणा
 दुखु आगै ॥ मनमुख भरमि भुले भेखधारी अंत कालि पछुताता हे ॥८॥ हरि कै भाणै हरि गुण
 गाए ॥ सभि किलबिख काटे दूख सबाए ॥ हरि निरमलु निरमल है बाणी हरि सेती मनु राता हे
 ॥९॥ जिस नो नदरि करे सो गुण निधि पाए ॥ हउमै मेरा ठाकि रहाए ॥ गुण अवगण का एको दाता
 गुरमुखि विरली जाता हे ॥१०॥ मेरा प्रभु निरमलु अति अपारा ॥ आपे मैलै गुर सबदि

वीचारा ॥ आपे बखसे सचु दृढ़ाए मनु तनु साचै राता हे ॥११॥ मनु तनु मैला विचि जोति अपारा ॥
 गुरमति बूझै करि वीचारा ॥ हउमै मारि सदा मनु निरमलु रसना सेवि सुखदाता हे ॥१२॥ गड़
 काड़िआ अंदरि बहु हट बाजारा ॥ तिसु विचि नामु है अति अपारा ॥ गुर कै सबदि सदा दरि सोहै
 हउमै मारि पछाता हे ॥१३॥ रतनु अमोलकु अगम अपारा ॥ कीमति कवणु करे वेचारा ॥ गुर कै
 सबदे तोलि तोलाए अंतरि सबदि पछाता हे ॥१४॥ सिमृति सासत्र बहुतु बिसथारा ॥ माड़िआ मोहु
 पसरिआ पासारा ॥ मूरख पड़हि सबदु न बूझहि गुरमुखि विरलै जाता हे ॥१५॥ आपे करता करे
 कराए ॥ सची बाणी सचु दृढ़ाए ॥ नानक नामु मिलै वडिआई जुगि जुगि एको जाता हे ॥१६॥६॥
 मारू महला ३ ॥ सो सचु सेविहु सिरजणहारा ॥ सबदे दूख निवारणहारा ॥ अगमु अगोचरु कीमति
 नही पाई आपे अगम अथाहा हे ॥१॥ आपे सचा सचु वरताए ॥ इकि जन साचै आपे लाए ॥ साचो
 सेवहि साचु कमावहि नामे सचि समाहा हे ॥२॥ धुरि भगता मेले आपि मिलाए ॥ सची भगती आपे
 लाए ॥ साची बाणी सदा गुण गावै इसु जनमै का लाहा हे ॥३॥ गुरमुखि वणजु करहि परु आपु
 पछाणहि ॥ एकस बिनु को अवरु न जाणहि ॥ सचा साहु सचे वणजारे पूंजी नामु विसाहा हे ॥४॥ आपे
 साजे सृसटि उपाए ॥ विरले कउ गुर सबदु बुझाए ॥ सतिगुरु सेवहि से जन साचे काटे जम का फाहा हे
 ॥५॥ भन्नै घड़े सवारे साजे ॥ माड़िआ मोहि दूजै जंत पाजे ॥ मनमुख फिरहि सदा अंधु कमावहि जम का
 जेवड़ा गलि फाहा हे ॥६॥ आपे बखसे गुर सेवा लाए ॥ गुरमती नामु मंनि वसाए ॥ अनदिनु नामु
 धिआए साचा इसु जग महि नामो लाहा हे ॥७॥ आपे सचा सची नाई ॥ गुरमुखि देवै मंनि वसाई ॥
 जिन मनि वसिआ से जन सोहहि तिन सिरि चूका काहा हे ॥८॥ अगम अगोचरु कीमति नही पाई ॥
 गुर परसादी मंनि वसाई ॥ सदा सबदि सालाही गुणदाता लेखा कोडि न मंगै ताहा हे ॥९॥ ब्रहमा
 बिसनु रुद्रु तिस की सेवा ॥ अंतु न पावहि अलख अभेवा ॥ जिन कउ नदरि करहि तू अपणी गुरमुखि

अलखु लखाहा हे ॥१०॥ पूरै सतिगुरि सोझी पाई ॥ एको नामु मंनि वसाई ॥ नामु जपी तै नामु धिआई
 महलु पाइ गुण गाहा हे ॥११॥ सेवक सेवहि मंनि हुकमु अपारा ॥ मनमुख हुकमु न जाणहि सारा ॥
 हुकमे मन्ने हुकमे वडिआई हुकमे वेपरवाहा हे ॥१२॥ गुर परसादी हुकमु पछाणै ॥ धावतु राखै इकतु
 घरि आणै ॥ नामे राता सदा बैरागी नामु रतनु मनि ताहा हे ॥१३॥ सभ जग महि वरतै एको सोई ॥
 गुर परसादी परगटु होई ॥ सबदु सलाहहि से जन निरमल निज घरि वासा ताहा हे ॥१४॥ सदा
 भगत तेरी सरणार्ह ॥ अगम अगोचर कीमति नही पाई ॥ जिउ तुधु भावहि तिउ तू राखहि गुरमुखि
 नामु धिआहा हे ॥१५॥ सदा सदा तेरे गुण गावा ॥ सचे साहिब तेरे मनि भावा ॥ नानकु साचु कहै
 बेन्नती सचु देवहु सचि समाहा हे ॥१६॥१॥१०॥ मारू महला ३ ॥ सतिगुरु सेवनि से वडभागी ॥
 अनदिनु साचि नामि लिव लागी ॥ सदा सुखदाता रविआ घट अंतरि सबदि सचै ओमाहा हे ॥१॥
 नदरि करे ता गुरु मिलाए ॥ हरि का नामु मंनि वसाए ॥ हरि मनि वसिआ सदा सुखदाता सबदे मनि
 ओमाहा हे ॥२॥ कृपा करे ता मेलि मिलाए ॥ हउमै ममता सबदि जलाए ॥ सदा मुक्तु रहै इक रंगी
 नाही किसै नालि काहा हे ॥३॥ बिनु सतिगुर सेवे घोर अंधारा ॥ बिनु सबदै कोइ न पावै पारा ॥ जो
 सबदि राते महा बैरागी सो सचु सबदे लाहा हे ॥४॥ दुखु सुखु करतै धुरि लिखि पाइआ ॥ दूजा भाउ
 आपि वरताइआ ॥ गुरमुखि होवै सु अलिपतो वरतै मनमुख का किआ वेसाहा हे ॥५॥ से मनमुख जो
 सबदु न पछाणहि ॥ गुर के भै की सार न जाणहि ॥ भै बिनु किउ निरभउ सचु पाईअै जमु काढि
 लगा साहा हे ॥६॥ अफरिओ जमु मारिआ न जाई ॥ गुर कै सबदे नेड़ि न आई ॥ सबदु सुणे ता
 दूरहु भागै मतु मारे हरि जीउ वेपरवाहा हे ॥७॥ हरि जीउ की है सभ सिरकारा ॥ एहु जमु किआ करे
 विचारा ॥ हुकमी बंदा हुकमु कमावै हुकमे कढदा साहा हे ॥८॥ गुरमुखि साचै कीआ अकारा ॥
 गुरमुखि पसरिआ सभु पासारा ॥ गुरमुखि होवै सो सचु बूझै सबदि सचै सुखु ताहा हे ॥९॥ गुरमुखि जाता

करमि बिधाता ॥ जुग चारे गुर सबदि पछाता ॥ गुरमुखि मरै न जनमै गुरमुखि गुरमुखि सबदि
 समाहा हे ॥१०॥ गुरमुखि नामि सबदि सालाहे ॥ अगम अगोचर वेपरवाहे ॥ एक नामि जुग चारि
 उधारे सबदे नाम विसाहा हे ॥११॥ गुरमुखि साँति सदा सुखु पाए ॥ गुरमुखि हिरदै नामु वसाए ॥
 गुरमुखि होवै सो नामु बूझै काटे दुरमति फाहा हे ॥१२॥ गुरमुखि उपजै साचि समावै ॥ ना मरि जंमै
 न जूनी पावै ॥ गुरमुखि सदा रहहि रंगि राते अनदिनु लैदे लाहा हे ॥१३॥ गुरमुखि भगत सोहहि
 दरबारे ॥ सची बाणी सबदि सवारे ॥ अनदिनु गुण गावै दिनु राती सहज सेती घरि जाहा हे ॥१४॥
 सतिगुरु पूरा सबदु सुणाए ॥ अनदिनु भगति करहु लिव लाए ॥ हरि गुण गावहि सदा ही निरमल
 निरमल गुण पातिसाहा हे ॥१५॥ गुण का दाता सचा सोई ॥ गुरमुखि विरला बूझै कोई ॥ नानक जनु
 नामु सलाहे बिगसै सो नामु बेपरवाहा हे ॥१६॥२॥११॥ मारू महला ३ ॥ हरि जीउ सेविहु अगम
 अपारा ॥ तिस दा अंतु न पाईअै पारावारा ॥ गुर परसादि रविआ घट अंतरि तितु घटि मति अगाहा
 हे ॥१॥ सभ महि वरतै एको सोई ॥ गुर परसादी परगटु होई ॥ सभना प्रतिपाल करे जगजीवनु
 देदा रिजकु संबाहा हे ॥२॥ पूरै सतिगुरि बूझि बुझाडिआ ॥ हुकमे ही सभु जगतु उपाडिआ ॥ हुकमु
 मन्ने सोई सुखु पाए हुकमु सिरि साहा पातिसाहा हे ॥३॥ सचा सतिगुरु सबदु अपारा ॥ तिस दै सबदि
 निसतरै संसारा ॥ आपे करता करि करि वेखै देदा सास गिराहा हे ॥४॥ कोटि मधे किसहि बुझाए ॥ गुर
 कै सबदि रते रंगु लाए ॥ हरि सालाहहि सदा सुखदाता हरि बखसे भगति सलाहा हे ॥५॥ सतिगुरु
 सेवहि से जन साचे ॥ जो मरि जंमहि काचनि काचे ॥ अगम अगोचरु वेपरवाहा भगति वछलु अथाहा हे
 ॥६॥ सतिगुरु पूरा साचु दृढ़ाए ॥ सचै सबदि सदा गुण गाए ॥ गुणदाता वरतै सभ अंतरि सिरि
 सिरि लिखदा साहा हे ॥७॥ सदा हटूरि गुरमुखि जापै ॥ सबदे सेवै सो जनु धापै ॥ अनदिनु सेवहि सची
 बाणी सबदि सचै ओमाहा हे ॥८॥ अगिआनी अंधा बहु करम दृढ़ाए ॥ मनहठि करम फिरि जोनी

पाए ॥ बिखिआ कारणि लबु लोभु कमावहि दुरमति का दोराहा हे ॥६॥ पूरा सतिगुरु भगति दृड़ाए
 ॥ गुर कै सबदि हरि नामि चितु लाए ॥ मनि तनि हरि रविआ घट अंतरि मनि भीनै भगति सलाहा
 हे ॥१०॥ मेरा प्रभु साचा असुर संघारणु ॥ गुर कै सबदि भगति निसतारणु ॥ मेरा प्रभु साचा सद ही
 साचा सिरि साहा पातिसाहा हे ॥११॥ से भगत सचे तेरै मनि भाए ॥ दरि कीरतनु करहि गुर सबदि
 सुहाए ॥ साची बाणी अनदिनु गावहि निरधन का नामु वेसाहा हे ॥१२॥ जिन आपे मेलि विछोड़हि
 नाही ॥ गुर कै सबदि सदा सालाही ॥ सभना सिरि तू एको साहिबु सबदे नामु सलाहा हे ॥१३॥ बिनु
 सबदै तुधुनो कोई न जाणी ॥ तुधु आपे कथी अकथ कहाणी ॥ आपे सबदु सदा गुरु दाता हरि नामु
 जपि संबाहा हे ॥१४॥ तू आपे करता सिरजणहारा ॥ तेरा लिखिआ कोइ न मेटणहारा ॥ गुरमुखि
 नामु देवहि तू आपे सहसा गणत न ताहा हे ॥१५॥ भगत सचे तेरै दरवारे ॥ सबदे सेवनि भाड़ि
 पिआरे ॥ नानक नामि रते बैरागी नामे कारजु सोहा हे ॥१६॥३॥१२॥ मारु महला ३ ॥ मेरै प्रभि
 साचै इकु खेलु रचाइआ ॥ कोइ न किस ही जेहा उपाइआ ॥ आपे फरकु करे वेखि विगसै सभि रस
 देही माहा हे ॥१॥ वाजै पउणु तै आपि वजाए ॥ सिव सकती देही महि पाए ॥ गुर परसादी उलटी
 होवै गिआन रतनु सबदु ताहा हे ॥२॥ अंधेरा चानणु आपे कीआ ॥ एको वरतै अवरु न बीआ ॥
 गुर परसादी आपु पछाणै कमलु बिगसै बुधि ताहा हे ॥३॥ अपणी गहण गति आपे जाणै ॥ होरु
 लोकु सुणि सुणि आखि वखाणै ॥ गिआनी होवै सु गुरमुखि बूझै साची सिफति सलाहा हे ॥४॥
 देही अंदरि वसतु अपारा ॥ आपे कपट खुलावणहारा ॥ गुरमुखि सहजे अमृतु पीवै तृसना
 अगनि बुझाहा हे ॥५॥ सभि रस देही अंदरि पाए ॥ विरले कउ गुरु सबदु बुझाए ॥ अंदरु खोजे
 सबदु सालाहे बाहरि काहे जाहा हे ॥६॥ विणु चाखे सादु किसै न आइआ ॥ गुर कै सबदि अमृतु
 पीआइआ ॥ अमृतु पी अमरा पदु होए गुर कै सबदि रसु ताहा हे ॥७॥ आपु पछाणै सो सभि

गुण जाणै ॥ गुर कै सबदि हरि नामु वखाणै ॥ अनदिनु नामि रता दिनु राती माइआ मोहु
 चुकाहा हे ॥८॥ गुर सेवा ते सभु किछु पाए ॥ हउमै मेरा आपु गवाए ॥ आपे कृपा करे सुखदाता गुर
 कै सबदे सोहा हे ॥९॥ गुर का सबटु अमृत है बाणी ॥ अनदिनु हरि का नामु वखाणी ॥ हरि हरि सचा
 वसै घट अंतरि सो घटु निरमलु ताहा हे ॥१०॥ सेवक सेवहि सबदि सलाहहि ॥ सदा रंगि राते हरि
 गुण गावहि ॥ आपे बखसे सबदि मिलाए परमल वासु मनि ताहा हे ॥११॥ सबदे अकथु कथे सालाहे
 ॥ मेरे प्रभ साचे वेपरवाहे ॥ आपे गुणदाता सबदि मिलाए सबदै का रसु ताहा हे ॥१२॥ मनमुखु भूला
 ठउर न पाए ॥ जो धुरि लिखिआ सु करम कमाए ॥ बिखिआ राते बिखिआ खोजै मरि जनमै दुखु ताहा हे
 ॥१३॥ आपे आपि आपि सालाहे ॥ तेरे गुण प्रभ तुझ ही माहे ॥ तू आपि सचा तेरी बाणी सची आपे
 अलखु अथाहा हे ॥१४॥ बिनु गुर दाते कोइ न पाए ॥ लख कोटी जे करम कमाए ॥ गुर किरपा ते
 घट अंतरि वसिआ सबदे सचु सालाहा हे ॥१५॥ से जन मिले धुरि आपि मिलाए ॥ साची बाणी सबदि
 सुहाए ॥ नानक जनु गुण गावै नित साचे गुण गावह गुणी समाहा हे ॥१६॥४॥१३॥ मारू महला ३ ॥
 निहचलु एकु सदा सचु सोई ॥ पूरे गुर ते सोझी होई ॥ हरि रसि भीने सदा धिआइनि गुरमति सीलु
 सन्नाहा हे ॥१॥ अंदरि रंगु सदा सचिआरा ॥ गुर कै सबदि हरि नामि पिआरा ॥ नउ निधि नामु
 वसिआ घट अंतरि छोडिआ माइआ का लाहा हे ॥२॥ रईअति राजे दुरमति दोई ॥ बिनु सतिगुर
 सेवे एकु न होई ॥ एकु धिआइनि सदा सुखु पाइनि निहचलु राजु तिनाहा हे ॥३॥ आवणु जाणा रखै
 न कोई ॥ जंमणु मरणु तिसै ते होई ॥ गुरमुखि साचा सदा धिआवहु गति मुकति तिसै ते पाहा हे ॥४॥
 सचु संजमु सतिगुरु दुआरै ॥ हउमै क्रोधु सबदि निवारै ॥ सतिगुरु सेवि सदा सुखु पाईअै सीलु संतोखु
 सभु ताहा हे ॥५॥ हउमै मोहु उपजै संसारा ॥ सभु जगु बिनसै नामु विसारा ॥ बिनु सतिगुर सेवे
 नामु न पाईअै नामु सचा जगि लाहा हे ॥६॥ सचा अमरु सबदि सुहाइआ ॥ पंच सबद मिलि

वाजा वाडिआ ॥ सदा कारजु सचि नामि सुहेला बिनु सबदै कारजु केहा हे ॥७॥ खिन महि हसै खिन
 महि रोवै ॥ दूजी दुरमति कारजु न होवै ॥ संजोगु विजोगु करतै लिखि पाए किरतु न चलै चलाहा हे ॥८॥
 जीवन मुकति गुर सबदु कमाए ॥ हरि सिउ सद ही रहै समाए ॥ गुर किरपा ते मिलै वडिआई हउमै
 रोगु न ताहा हे ॥९॥ रस कस खाए पिंडु वधाए ॥ भेख करै गुर सबदु न कमाए ॥ अंतरि रोगु महा दुखु
 भारी बिसटा माहि समाहा हे ॥१०॥ बेद पड़हि पड़ि बादु वखाणहि ॥ घट महि ब्रहमु तिसु सबदि न
 पछाणहि ॥ गुरमुखि होवै सु ततु बिलोवै रसना हरि रसु ताहा हे ॥११॥ घरि वथु छोडहि बाहरि
 धावहि ॥ मनमुख अंधे सादु न पावहि ॥ अन रस राती रसना फीकी बोले हरि रसु मूलि न ताहा हे
 ॥१२॥ मनमुख देही भरमु भतारो ॥ दुरमति मरै नित होइ खुआरो ॥ कामि क्रोधि मनु दूजै लाडिआ
 सुपनै सुखु न ताहा हे ॥१३॥ कंचन देही सबदु भतारो ॥ अनदिनु भोग भोगे हरि सिउ पिआरो ॥
 महला अंदरि गैर महलु पाए भाणा बुझि समाहा हे ॥१४॥ आपे देवै देवणहारा ॥ तिसु आगै नही
 किसै का चारा ॥ आपे बखसे सबदि मिलाए तिस दा सबदु अथाहा हे ॥१५॥ जीउ पिंडु सभु है तिसु
 केरा ॥ सचा साहिबु ठाकुरु मेरा ॥ नानक गुरबाणी हरि पाडिआ हरि जपु जापि समाहा हे ॥१६॥५॥
 १४॥ मारु महला ३ ॥ गुरमुखि नाद बेद बीचारु ॥ गुरमुखि गिआनु धिआनु आपारु ॥ गुरमुखि कार
 करे प्रभ भावै गुरमुखि पूरा पाडिदा ॥१॥ गुरमुखि मनूआ उलटि परावै ॥ गुरमुखि बाणी नादु वजावै
 ॥ गुरमुखि सचि रते बैरागी निज घरि वासा पाडिदा ॥२॥ गुर की साखी अमृत भाखी ॥ सचै सबदे
 सचु सुभाखी ॥ सदा सचि रंगि राता मनु मेरा सचे सचि समाडिदा ॥३॥ गुरमुखि मनु निरमलु
 सत सरि नावै ॥ मैलु न लागै सचि समावै ॥ सचो सचु कमावै सद ही सची भगति दृढ़ाडिदा ॥४॥
 गुरमुखि सचु बैणी गुरमुखि सचु नैणी ॥ गुरमुखि सचु कमावै करणी ॥ सद ही सचु कहै दिनु राती अवरा
 सचु कहाडिदा ॥५॥ गुरमुखि सची ऊतम बाणी ॥ गुरमुखि सचो सचु वखाणी ॥ गुरमुखि सद सेवहि

सचो सचा गुरमुखि सबदु सुणाइदा ॥६॥ गुरमुखि होवै सु सोझी पाए ॥ हउमै माइआ भरमु गवाए ॥
 ॥ गुर की पउड़ी ऊतम ऊची दरि सचै हरि गुण गाइदा ॥७॥ गुरमुखि सचु संजमु करणी सारु ॥ गुरमुखि
 पाए मोख दुआरु ॥ भाइ भगति सदा रंगि राता आपु गवाइ समाइदा ॥८॥ गुरमुखि होवै मनु खोजि
 सुणाए ॥ सचै नामि सदा लिव लाए ॥ जो तिसु भावै सोई करसी जो सचे मनि भाइदा ॥९॥ जा तिसु
 भावै सतिगुरु मिलाए ॥ जा तिसु भावै ता मंनि वसाए ॥ आपणै भाणै सदा रंगि राता भाणै मंनि
 वसाइदा ॥१०॥ मनहठि करम करे सो छीजै ॥ बहुते भेख करे नही भीजै ॥ बिखिआ राते दुखु कमावहि
 दुखे दुखि समाइदा ॥११॥ गुरमुखि होवै सु सुखु कमाए ॥ मरण जीवण की सोझी पाए ॥ मरणु जीवणु जो
 सम करि जाणै सो मेरे प्रभ भाइदा ॥१२॥ गुरमुखि मरहि सु हहि परवाणु ॥ आवण जाणा सबदु
 पछाणु ॥ मरै न जंमै ना दुखु पाए मन ही मनहि समाइदा ॥१३॥ से वडभागी जिनी सतिगुरु पाइआ
 ॥ हउमै विचहु मोहु चुकाइआ ॥ मनु निरमलु फिरि मैलु न लागै दरि सचै सोभा पाइदा ॥१४॥ आपे
 करे कराए आपे ॥ आपे वेखै थापि उथापे ॥ गुरमुखि सेवा मेरे प्रभ भावै सचु सुणि लेखै पाइदा ॥१५॥
 गुरमुखि सचो सचु कमावै ॥ गुरमुखि निरमलु मैलु न लावै ॥ नानक नामि रते वीचारी नामे नामि
 समाइदा ॥१६॥१॥१५॥ मारू महला ३ ॥ आपे सृसटि हुकमि सभ साजी ॥ आपे थापि उथापि
 निवाजी ॥ आपे निआउ करे सभु साचा साचे साचि मिलाइदा ॥१॥ काइआ कोटु है आकारा ॥
 माइआ मोहु पसरिआ पासारा ॥ बिनु सबदै भसमै की ठेरी खेहू खेह रलाइदा ॥२॥ काइआ कंचन कोटु
 अपारा ॥ जिसु विचि रविआ सबदु अपारा ॥ गुरमुखि गावै सदा गुण साचे मिलि प्रीतम सुखु पाइदा
 ॥३॥ काइआ हरि मंदरु हरि आपि सवारे ॥ तिसु विचि हरि जीउ वसै मुरारे ॥ गुर कै सबदि
 वणजनि वापारी नदरी आपि मिलाइदा ॥४॥ सो सूचा जि करोधु निवारे ॥ सबदे बूझै आपु सवारे ॥
 आपे करे कराए करता आपे मंनि वसाइदा ॥५॥ निरमल भगति है निराली ॥ मनु तनु धोवहि

सबदि वीचारी ॥ अनदिनु सदा रहै रंगि राता करि किरपा भगति कराइदा ॥६॥ इसु मन मंदर
 महि मनूआ धावै ॥ सुखु पलरि तिआगि महा दुखु पावै ॥ बिनु सतिगुर भेटे ठउर न पावै आपे खेलु
 कराइदा ॥७॥ आपि अपरंपरु आपि वीचारी ॥ आपे मेले करणी सारी ॥ किआ को कार करे
 वेचारा आपे बखसि मिलाइदा ॥८॥ आपे सतिगुरु मेले पूरा ॥ सचै सबदि महाबल सूर ॥ आपे
 मेले दे वडिआई सचे सिउ चितु लाइदा ॥९॥ घर ही अंदरि साचा सोई ॥ गुरमुखि विरला बूझै
 कोई ॥ नामु निधानु वसिआ घट अंतरि रसना नामु धिआइदा ॥१०॥ दिसंतरु भवै अंतरु नही
 भाले ॥ माइआ मोहि बधा जमकाले ॥ जम की फासी कबहू न तूटै दूजै भाइ भरमाइदा ॥११॥
 जपु तपु संजमु होरु कोई नाही ॥ जब लगु गुर का सबदु न कमाही ॥ गुर कै सबदि मिलिआ सचु
 पाइआ सचे सचि समाइदा ॥१२॥ काम करोधु सबल संसारा ॥ बहु करम कमावहि सभु दुख का
 पसारा ॥ सतिगुर सेवहि से सुखु पावहि सचै सबदि मिलाइदा ॥१३॥ पउणु पाणी है बैसंतरु ॥
 माइआ मोहु वरतै सभ अंतरि ॥ जिनि कीते जा तिसै पछाणहि माइआ मोहु चुकाइदा ॥१४॥
 इकि माइआ मोहि गरबि विआपे ॥ हउमै होइ रहे है आपे ॥ जमकालै की खबरि न पाई अंति
 गइआ पछुताइदा ॥१५॥ जिनि उपाए सो बिधि जाणै ॥ गुरमुखि देवै सबदु पछाणै ॥ नानक दासु
 कहै बेन्नती सचि नामि चितु लाइदा ॥१६॥२॥१६॥ मारु महला ३ ॥ आदि जुगादि दइआपति
 दाता ॥ पूरे गुर कै सबदि पछाता ॥ तुधुनो सेवहि से तुझहि समावहि तू आपे मेलि मिलाइदा
 ॥१॥ अगम अगोचरु कीमति नही पाई ॥ जीअ जंत तेरी सरणई ॥ जिउ तुधु भावै तिवै चलावहि
 तू आपे मारगि पाइदा ॥२॥ है भी साचा होसी सोई ॥ आपे साजे अवरु न कोई ॥ सभना सार
 करे सुखदाता आपे रिजकु पहुचाइदा ॥३॥ अगम अगोचरु अलख अपारा ॥ कोई न जाणै तेरा
 परवारा ॥ आपणा आपु पछाणहि आपे गुरमती आपि बुझाइदा ॥४॥ पाताल पुरीआ लोअ

आकारा ॥ तिसु विचि वरतै हुकमु करारा ॥ हुकमे साजे हुकमे ढाहे हुकमे मेलि मिलाइदा ॥५॥
 हुकमै बूझै सु हुकमु सलाहे ॥ अगम अगोचर वेपरवाहे ॥ जेही मति देहि सो होवै तू आपे सबदि बुझाइदा
 ॥६॥ अनदिनु आरजा छिजदी जाए ॥ रैणि दिनसु दुइ साखी आए ॥ मनमुखु अंधु न चेतै मूढ़ा सिर
 ऊपरि कालु रूआइदा ॥७॥ मनु तनु सीतलु गुर चरणी लागा ॥ अंतरि भरमु गइआ भउ भागा ॥
 सदा अन्नदु सचे गुण गावहि सचु बाणी बोलाइदा ॥८॥ जिनि तू जाता करम बिधाता ॥ पूरै भागि
 गुर सबदि पछाता ॥ जति पति सचु सचा सचु सोई हउमै मारि मिलाइदा ॥९॥ मनु कठोरु दूजै भाइ
 लागा ॥ भरमे भूला फिरै अभागा ॥ करमु होवै ता सतिगुरु सेवे सहजे ही सुखु पाइदा ॥१०॥ लख
 चउरासीह आपि उपाए ॥ मानस जनमि गुर भगति दृढ़ाए ॥ बिनु भगती बिसटा विचि वासा बिसटा
 विचि फिरि पाइदा ॥११॥ करमु होवै गुरु भगति दृढ़ाए ॥ विणु करमा किउ पाइआ जाए ॥ आपे
 करे कराए करता जिउ भावै तिवै चलाइदा ॥१२॥ सिमृति सासत अंतु न जाणै ॥ मूरखु अंधा ततु न
 पछाणै ॥ आपे करे कराए करता आपे भरमि भुलाइदा ॥१३॥ सभु किछु आपे आपि कराए ॥
 आपे सिरि सिरि धंधै लाए ॥ आपे थापि उथापे वेखै गुरमुखि आपि बुझाइदा ॥१४॥ सचा साहिबु
 गहिर गंभीरा ॥ सदा सलाही ता मनु धीरा ॥ अगम अगोचरु कीमति नही पाई गुरमुखि मंनि
 वसाइदा ॥१५॥ आपि निरालमु होर धंधै लोई ॥ गुर परसादी बूझै कोई ॥ नानक नामु वसै घट
 अंतरि गुरमती मेलि मिलाइदा ॥१६॥३॥१७॥ मारु महला ३ ॥ जुग छतीह कीओ गुबारा ॥ तू आपे
 जाणहि सिरजणहारा ॥ होर किआ को कहै कि आखि वखाणै तू आपे कीमति पाइदा ॥१॥ ओअंकारि सभ
 सृसटि उपाई ॥ सभु खेलु तमासा तेरी वडिआई ॥ आपे वेक करे सभि साचा आपे भंनि घड़ाइदा
 ॥२॥ बाजीगरि इक बाजी पाई ॥ पूरे गुर ते नदरी आई ॥ सदा अलिपतु रहै गुर सबदी साचे सिउ
 चितु लाइदा ॥३॥ बाजहि बाजे धुनि आकारा ॥ आपि वजाए वजावणहारा ॥ घटि घटि पउणु वहै

डिक रंगी मिलि पवणै सभ वजाइदा ॥४॥ करता करे सु निहचउ होवै ॥ गुर कै सबदे हउमै खोवै ॥
 गुर परसादी किसै दे वडिआई नामो नामु धिआइदा ॥५॥ गुर सेवे जेवडु होरु लाहा नाही ॥ नामु
 मंनि वसै नामो सालाही ॥ नामो नामु सदा सुखदाता नामो लाहा पाइदा ॥६॥ बिनु नावै सभ दुखु
 संसारा ॥ बहु करम कमावहि वधहि विकारा ॥ नामु न सेवहि किउ सुखु पाईअै बिनु नावै दुखु
 पाइदा ॥७॥ आपि करे तै आपि कराए ॥ गुर परसादी किसै बुझाए ॥ गुरमुखि होवहि से बंधन तोड़हि
 मुकती कै घरि पाइदा ॥८॥ गणत गणै सो जलै संसारा ॥ सहसा मूलि न चुकै विकारा ॥ गुरमुखि होवै
 सु गणत चुकाए सचे सचि समाइदा ॥९॥ जे सचु देइ त पाए कोई ॥ गुर परसादी परगटु होई ॥
 सचु नामु सालाहे रंगि राता गुर किरपा ते सुखु पाइदा ॥१०॥ जपु तपु संजमु नामु पिआरा ॥
 किलविख काटे काटणहारा ॥ हरि कै नामि तनु मनु सीतलु होआ सहजे सहजि समाइदा ॥११॥
 अंतरि लोभु मनि मैलै मलु लाए ॥ मैले करम करे दुखु पाए ॥ कूड़ो कूडु करे वापारा कूडु बोलि दुखु
 पाइदा ॥१२॥ निरमल बाणी को मंनि वसाए ॥ गुर परसादी सहसा जाए ॥ गुर कै भाणै चलै दिनु
 राती नामु चेति सुखु पाइदा ॥१३॥ आपि सिरंदा सचा सोई ॥ आपि उपाइ खपाए सोई ॥ गुरमुखि
 होवै सु सदा सलाहे मिलि साचे सुखु पाइदा ॥१४॥ अनेक जतन करे इंद्री वसि न होई ॥ कामि करोधि
 जलै सभु कोई ॥ सतिगुर सेवे मनु वसि आवै मन मारे मनहि समाइदा ॥१५॥ मेरा तेरा तुधु आपे
 कीआ ॥ सभि तेरे जंत तेरे सभि जीआ ॥ नानक नामु समालि सदा तू गुरमती मंनि वसाइदा
 ॥१६॥४॥१८॥ मारू महला ३ ॥ हरि जीउ दाता अगम अथाहा ॥ ओसु तिलु न तमाइ वेपरवाहा ॥
 तिस नो अपड़ि न सकै कोई आपे मेलि मिलाइदा ॥१॥ जो किछु करै सु निहचउ होई ॥ तिसु बिनु
 दाता अवरु न कोई ॥ जिस नो नाम दानु करे सो पाए गुर सबदी मेलाइदा ॥२॥ चउदह
 भवण तेरे हटनाले ॥ सतिगुरि दिखाए अंतरि नाले ॥ नावै का वापारी होवै गुर सबदी को

पाइदा ॥३॥ सतिगुरि सेविअै सहज अन्नदा ॥ हिरदै आइ वुठा गोविंदा ॥ सहजे भगति करे
 दिनु राती आपे भगति कराइदा ॥४॥ सतिगुर ते विछुड़े तिनी दुखु पाइआ ॥ अनदिनु मारीअहि
 दुखु सबाइआ ॥ मथे काले महलु न पावहि दुख ही विचि दुखु पाइदा ॥५॥ सतिगुरु सेवहि से
 वडभागी ॥ सहज भाइ सची लिव लागी ॥ सचो सचु कमावहि सद ही सचै मेलि मिलाइदा ॥६॥ जिस नो
 सचा देइ सु पाए ॥ अंतरि साचु भरमु चुकाए ॥ सचु सचै का आपे दाता जिसु देवै सो सचु पाइदा ॥७॥
 आपे करता सभना का सोई ॥ जिस नो आपि बुझाए बूझै कोई ॥ आपे बखसे दे वडिआई आपे मेलि
 मिलाइदा ॥८॥ हउमै करदिआ जनमु गवाइआ ॥ आगै मोहु न चूकै माइआ ॥ अगै जमकालु लेखा
 लेवै जिउ तिल घाणी पीड़ाइदा ॥९॥ पूरै भागि गुर सेवा होई ॥ नदरि करे ता सेवे कोई ॥ जमकालु
 तिसु नेड़ि न आवै महलि सचै सुखु पाइदा ॥१०॥ तिन सुखु पाइआ जो तुधु भाए ॥ पूरै भागि गुर सेवा
 लाए ॥ तैरै हथि है सभ वडिआई जिसु देवहि सो पाइदा ॥११॥ अंदरि परगासु गुरु ते पाए ॥ नामु
 पदारथु मंनि वसाए ॥ गिआन रतनु सदा घटि चानणु अगिआन अंधेरु गवाइदा ॥१२॥
 अगिआनी अंधे दूजै लागे ॥ बिनु पाणी डुबि मूए अभागे ॥ चलदिआ घरु दरु नदरि न आवै जम
 दरि बाधा दुखु पाइदा ॥१३॥ बिनु सतिगुर सेवे मुकति न होई ॥ गिआनी धिआनी पूछहु कोई ॥
 सतिगुरु सेवे तिसु मिलै वडिआई दरि सचै सोभा पाइदा ॥१४॥ सतिगुर नो सेवे तिसु आपि मिलाए
 ॥ ममता काटि सचि लिव लाए ॥ सदा सचु वणजहि वापारी नामो लाहा पाइदा ॥१५॥ आपे करे
 कराए करता ॥ सबदि मरै सोई जनु मुकता ॥ नानक नामु वसै मन अंतरि नामो नामु धिआइदा
 ॥१६॥५॥१६॥ मारू महला ३ ॥ जो तुधु करणा सो करि पाइआ ॥ भाणे विचि को विरला आइआ
 ॥ भाणा मन्ने सो सुखु पाए भाणे विचि सुखु पाइदा ॥१॥ गुरमुखि तेरा भाणा भावै ॥ सहजे ही सुखु सचु
 कमावै ॥ भाणे नो लोचै बहुतेरी आपणा भाणा आपि मनाइदा ॥२॥ तेरा भाणा मन्ने सु मिलै तुधु

आए ॥ जिसु भाणा भावै सो तुझहि समाए ॥ भाणे विचि वडी वडिआई भाणा किसहि कराइदा ॥३॥
 जा तिसु भावै ता गुरू मिलाए ॥ गुरमुखि नामु पदारथु पाए ॥ तुधु आपणै भाणै सभ सृसटि उपाई
 जिस नो भाणा देहि तिसु भाइदा ॥४॥ मनमुखु अंधु करे चतुराई ॥ भाणा न मन्ने बहुतु दुखु पाई ॥
 भरमे भूला आवै जाए घरु महलु न कबहू पाइदा ॥५॥ सतिगुरु मेले दे वडिआई ॥ सतिगुर की सेवा
 धुरि फुरमाई ॥ सतिगुर सेवे ता नामु पाए नामे ही सुखु पाइदा ॥६॥ सभ नावहु उपजै नावहु छीजै
 ॥ गुर किरपा ते मनु तनु भीजै ॥ रसना नामु धिआए रसि भीजै रस ही ते रसु पाइदा ॥७॥ महलै
 अंदरि महलु को पाए ॥ गुर कै सबदि सचि चितु लाए ॥ जिस नो सचु देइ सोई सचु पाए सचे सचि
 मिलाइदा ॥८॥ नामु विसारि मनि तनि दुखु पाइआ ॥ माइआ मोहु सभु रोगु कमाइआ ॥ बिनु नावै
 मनु तनु है कुसटी नरके वासा पाइदा ॥९॥ नामि रते तिन निरमल देहा ॥ निरमल ह्वसा सदा सुखु
 नेहा ॥ नामु सलाहि सदा सुखु पाइआ निज घरि वासा पाइदा ॥१०॥ सभु को वणजु करे वापारा ॥
 विणु नावै सभु तोटा संसारा ॥ नागो आइआ नागो जासी विणु नावै दुखु पाइदा ॥११॥ जिस नो नामु
 देइ सो पाए ॥ गुर कै सबदि हरि मंनि वसाए ॥ गुर किरपा ते नामु वसिआ घट अंतरि नामो नामु
 धिआइदा ॥१२॥ नावै नो लोचै जेती सभ आई ॥ नाउ तिना मिलै धुरि पुरबि कमाई ॥ जिनी नाउ
 पाइआ से वडभागी गुर कै सबदि मिलाइदा ॥१३॥ काइआ कोटु अति अपारा ॥ तिसु विचि बहि
 प्रभु करे वीचारा ॥ सचा निआउ सचो वापारा निहचलु वासा पाइदा ॥१४॥ अंतर घर बंके थानु
 सुहाइआ ॥ गुरमुखि विरलै किनै थानु पाइआ ॥ इतु साथि निबहै सालाहे सचे हरि सचा मंनि
 वसाइदा ॥१५॥ मेरै करतै इक बणत बणाई ॥ इसु देही विचि सभ वथु पाई ॥ नानक नामु
 वणजहि रंगि राते गुरमुखि को नामु पाइदा ॥१६॥६॥२०॥ मारु महला ३ ॥ काइआ कंचनु सबदु
 वीचारा ॥ तिथै हरि वसै जिस दा अंतु न पारावारा ॥ अनदिनु हरि सेविहु सची बाणी हरि जीउ

सबदि मिलाइदा ॥१॥ हरि चेतहि तिन बलिहारै जाउ ॥ गुर कै सबदि तिन मेलि मिलाउ ॥
 तिन की धूरि लाई मुख मसतकि सतसंगति बहि गुण गाइदा ॥२॥ हरि के गुण गावा जे हरि प्रभ
 भावा ॥ अंतरि हरि नामु सबदि सुहावा ॥ गुरबाणी चहु कुंडी सुणीअै साचै नामि समाइदा ॥३॥ सो
 जनु साचा जि अंतरु भाले ॥ गुर कै सबदि हरि नदरि निहाले ॥ गिआन अंजनु पाए गुर सबदी नदरी
 नदरि मिलाइदा ॥४॥ वडै भागि इहु सरीरु पाइआ ॥ माणस जनमि सबदि चितु लाइआ ॥ बिनु
 सबदै सभु अंध अंधेरा गुरमुखि किसहि बुझाइदा ॥५॥ इकि कितु आए जनमु गवाए ॥ मनमुख लागे
 टूजै भाए ॥ एह वेला फिरि हाथि न आवै पगि खिसिअै पछुताइदा ॥६॥ गुर कै सबदि पवितु सरीरा
 ॥ तिसु विचि वसै सचु गुणी गहीरा ॥ सचो सचु वेखै सभ थाई सचु सुणि मंनि वसाइदा ॥७॥ हउमै
 गणत गुर सबदि निवारे ॥ हरि जीउ हिरदै रखहु उर धारे ॥ गुर कै सबदि सदा सालाहे मिलि साचे
 सुखु पाइदा ॥८॥ सो चेतै जिसु आपि चेताए ॥ गुर कै सबदि वसै मनि आए ॥ आपे वेखै आपे बूझै आपै
 आपु समाइदा ॥९॥ जिनि मन विचि वथु पाई सोई जाणै ॥ गुर कै सबदे आपु पछाणै ॥ आपु पछाणै
 सोई जनु निरमलु बाणी सबदु सुणाइदा ॥१०॥ एह काइआ पवितु है सरीरु ॥ गुर सबदी चेतै
 गुणी गहीरु ॥ अनदिनु गुण गावै रंगि राता गुण कहि गुणी समाइदा ॥११॥ एहु सरीरु सभ मूलु
 है माइआ ॥ टूजै भाइ भरमि भुलाइआ ॥ हरि न चेतै सदा दुखु पाए बिनु हरि चेतै दुखु पाइदा
 ॥१२॥ जि सतिगुरु सेवे सो परवाणु ॥ काइआ ह्यसु निरमलु दरि सचै जाणु ॥ हरि सेवे हरि मंनि
 वसाए सोहै हरि गुण गाइदा ॥१३॥ बिनु भागा गुरु सेविआ न जाइ ॥ मनमुख भूले मुए बिललाइ
 ॥ जिन कउ नदरि होवै गुर केरी हरि जीउ आपि मिलाइदा ॥१४॥ काइआ कोटु पके हटनाले ॥
 गुरमुखि लेवै वसतु समाले ॥ हरि का नामु धिआइ दिनु राती ऊतम पदवी पाइदा ॥१५॥ आपे
 सचा है सुखदाता ॥ पूरे गुर कै सबदि पछाता ॥ नानक नामु सलाहे साचा पूरे भागि को पाइदा

॥१६॥७॥२१॥ मारू महला ३ ॥ निरंकारि आकारु उपाडिआ ॥ माडिआ मोहु हुकमि बणाडिआ ॥
 आपे खेल करे सभि करता सुणि साचा मंनि वसाडिदा ॥१॥ माडिआ माई तै गुण परसूति जमाडिआ ॥
 चारे बेद ब्रहमे नो फुरमाडिआ ॥ वूरे माह वार थिती करि इसु जग महि सोझी पाडिदा ॥२॥ गुर सेवा
 ते करणी सार ॥ राम नामु राखहु उरि धार ॥ गुरबाणी वरती जग अंतरि इसु बाणी ते हरि नामु
 पाडिदा ॥३॥ वेदु पढ़ै अनदिनु वाद समाले ॥ नामु न चेतै बधा जमकाले ॥ दूजै भाडि सदा दुखु पाए
 तै गुण भरमि भुलाडिदा ॥४॥ गुरमुखि एकसु सिउ लिव लाए ॥ तृबिधि मनसा मनहि समाए ॥ साचै
 सबदि सदा है मुकता माडिआ मोहु चुकाडिदा ॥५॥ जो धुरि राते से हुणि राते ॥ गुर परसादी सहजे
 माते ॥ सतिगुरु सेवि सदा प्रभु पाडिआ आपै आपु मिलाडिदा ॥६॥ माडिआ मोहि भरमि न पाए ॥
 दूजै भाडि लगा दुखु पाए ॥ सूहा रंगु दिन थोड़े होवै इसु जादे बिलम न लाडिदा ॥७॥ एहु मनु भै भाडि
 रंगाए ॥ इतु रंगि साचे माहि समाए ॥ पूरै भागि को इहु रंगु पाए गुरमती रंगु चड़ाडिदा ॥८॥
 मनमुखु बहुतु करे अभिमानु ॥ दरगह कब ही न पावै मानु ॥ दूजै लागे जनमु गवाडिआ बिनु बूझे दुखु
 पाडिदा ॥९॥ मेरै प्रभि अंदरि आपु लुकाडिआ ॥ गुर परसादी हरि मिलै मिलाडिआ ॥ सचा प्रभु
 सचा वापारा नामु अमोलकु पाडिदा ॥१०॥ इसु काडिआ की कीमति किनै न पाई ॥ मेरै ठाकुरि इह
 बणत बणाई ॥ गुरमुखि होवै सु काडिआ सोधै आपहि आपु मिलाडिदा ॥११॥ काडिआ विचि तोटा
 काडिआ विचि लाहा ॥ गुरमुखि खोजे वेपरवाहा ॥ गुरमुखि वणजि सदा सुखु पाए सहजे सहजि
 मिलाडिदा ॥१२॥ सचा महलु सचे भंडारा ॥ आपे देवै देवणहारा ॥ गुरमुखि सालाहे सुखदाते मनि
 मेले कीमति पाडिदा ॥१३॥ काडिआ विचि वसतु कीमति नही पाई ॥ गुरमुखि आपे दे वडिआई ॥
 जिस दा हटु सोई वथु जाणै गुरमुखि देइ न पछोताडिदा ॥१४॥ हरि जीउ सभ महि रहिआ
 समाई ॥ गुर परसादी पाडिआ जाई ॥ आपे मेलि मिलाए आपे सबदे सहजि समाडिदा ॥१५॥

आपे सचा सबदि मिलाए ॥ सबदे विचहु भरमु चुकाए ॥ नानक नामि मिलै वडिआई नामे ही सुखु
 पाइदा ॥१६॥८॥२२॥ मारु महला ३ ॥ अगम अगोचर वेपरवाहे ॥ आपे मिहरवान अगम अथाहे ॥
 अपड़ि कोइ न सकै तिस नो गुर सबदी मेलाइआ ॥१॥ तुधुनो सेवहि जो तुधु भावहि ॥ गुर कै सबदे
 सचि समावहि ॥ अनदिनु गुण खहि दिनु राती रसना हरि रसु भाइआ ॥२॥ सबदि मरहि से मरणु
 सवारहि ॥ हरि के गुण हिरदै उर धारहि ॥ जनमु सफलु हरि चरणी लागे दूजा भाउ चुकाइआ ॥३॥
 हरि जीउ मेले आपि मिलाए ॥ गुर कै सबदे आपु गवाए ॥ अनदिनु सदा हरि भगती राते इसु जग
 महि लाहा पाइआ ॥४॥ तेरे गुण कहा मै कहणु न जाई ॥ अंतु न पारा कीमति नही पाई ॥ आपे
 दइआ करे सुखदाता गुण महि गुणी समाइआ ॥५॥ इसु जग महि मोहु है पासारा ॥ मनमुखु
 अगिआनी अंधु अंधारा ॥ धंधै धावतु जनमु गवाइआ बिनु नावै दुखु पाइआ ॥६॥ करमु होवै ता
 सतिगुरु पाए ॥ हउमै मैलु सबदि जलाए ॥ मनु निरमलु गिआनु रतनु चानणु अगिआनु अंधेरु
 गवाइआ ॥७॥ तेरे नाम अनेक कीमति नही पाई ॥ सचु नामु हरि हिरदै वसाई ॥ कीमति कउणु
 करे प्रभ तेरी तू आपे सहजि समाइआ ॥८॥ नामु अमोलकु अगम अपारा ॥ ना को होआ तोलणहारा ॥
 आपे तोले तोलि तोलाए गुर सबदी मेलि तोलाइआ ॥९॥ सेवक सेवहि करहि अरदासि ॥ तू आपे
 मेलि बहालहि पासि ॥ सभना जीआ का सुखदाता पूरै करमि धिआइआ ॥१०॥ जतु सतु संजमु जि
 सचु कमावै ॥ इहु मनु निरमलु जि हरि गुण गावै ॥ इसु बिखु महि अमृतु परापति होवै हरि जीउ
 मेरे भाइआ ॥११॥ जिस नो बुझाए सोई बूझै ॥ हरि गुण गावै अंदरु सूझै ॥ हउमै मेरा ठाकि रहाए
 सहजे ही सचु पाइआ ॥१२॥ बिनु करमा होर फिरै घनेरी ॥ मरि मरि जंमै चुकै न फेरी ॥ बिखु का राता
 बिखु कमावै सुखु न कबहू पाइआ ॥१३॥ बहुते भेख करे भेखधारी ॥ बिनु सबदै हउमै किनै न मारी ॥
 जीवतु मरै ता मुकति पाए सचै नाइ समाइआ ॥१४॥ अगिआनु तृसना इसु तनहि जलाए ॥

तिस दी बूझै जि गुर सबदु कमाए ॥ तनु मनु सीतलु क्रोधु निवारे हउमै मारि समाइआ ॥१५॥ सचा
 साहिबु सची वडिआई ॥ गुर परसादी विरलै पाई ॥ नानकु एक कहै बेन्नती नामे नामि समाइआ
 ॥१६॥१॥२३॥ मारु महला ३ ॥ नदरी भगता लैहु मिलाए ॥ भगत सलाहनि सदा लिव लाए ॥
 तउ सरणाई उबरहि करते आपे मेलि मिलाइआ ॥१॥ पूरै सबदि भगति सुहाई ॥ अंतरि सुखु
 तेरै मनि भाई ॥ मनु तनु सची भगती राता सचे सिउ चितु लाइआ ॥२॥ हउमै विचि सद जलै
 सरीरा ॥ करमु होवै भेटे गुरु पूरा ॥ अंतरि अगिआनु सबदि बुझाए सतिगुर ते सुखु पाइआ ॥३॥
 मनमुखु अंधा अंधु कमाए ॥ बहु संकट जोनी भरमाए ॥ जम का जेवड़ा कटे न काटै अंते बहु दुखु
 पाइआ ॥४॥ आवण जाणा सबदि निवारे ॥ सचु नामु रखै उर धारे ॥ गुर कै सबदि मरै मनु मारे
 हउमै जाइ समाइआ ॥५॥ आवण जाणै परज विगोई ॥ बिनु सतिगुर थिरु कोइ न होई ॥ अंतरि
 जोति सबदि सुखु वसिआ जोती जोति मिलाइआ ॥६॥ पंच दूत चितवहि विकारा ॥ माइआ मोह का एहु
 पसारा ॥ सतिगुरु सेवे ता मुक्तु होवै पंच दूत वसि आइआ ॥७॥ बाझु गुरु है मोहु गुबारा ॥ फिरि
 फिरि डुबै वारो वारा ॥ सतिगुर भेटे सचु दृढ़ाए सचु नामु मनि भाइआ ॥८॥ साचा दरु साचा
 दरवारा ॥ सचे सेवहि सबदि पिआरा ॥ सची धुनि सचे गुण गावा सचे माहि समाइआ ॥९॥ घरै
 अंदरि को घरु पाए ॥ गुर कै सबदे सहजि सुभाए ॥ ओथै सोगु विजोगु न विआपै सहजे सहजि समाइआ
 ॥१०॥ दूजै भाइ दुसटा का वासा ॥ भउदे फिरहि बहु मोह पिआसा ॥ कुसंगति बहहि सदा दुखु पावहि
 दुखो दुखु कमाइआ ॥११॥ सतिगुर बाझहु संगति न होई ॥ बिनु सबदे पारु न पाए कोई ॥ सहजे
 गुण रवहि दिनु राती जोती जोति मिलाइआ ॥१२॥ काइआ बिरखु पंखी विचि वासा ॥ अमृतु चुगहि
 गुर सबदि निवासा ॥ उडहि न मूले न आवहि न जाही निज घरि वासा पाइआ ॥१३॥ काइआ
 सोधहि सबदु वीचारहि ॥ मोह ठगउरी भरमु निवारहि ॥ आपे कृपा करे सुखदाता आपे मेलि

मिलाइआ ॥१४॥ सद ही नेड़ै दूरि न जाणहु ॥ गुर कै सबदि नजीकि पछाणहु ॥ बिगसै कमलु किरणि परगासै परगटु करि देखाइआ ॥१५॥ आपे करता सचा सोई ॥ आपे मारि जीवाले अवरु न कोई ॥ नानक नामु मिलै वडिआई आपु गवाइ सुखु पाइआ ॥१६॥२॥२४॥

मारु सोलहे महला ४

१६ सतिगुर प्रसादि ॥

सचा आपि सवारणहारा ॥ अवर न सूझसि बीजी कारा ॥ गुरमुखि सचु वसै घट अंतरि सहजे सचि समाई हे ॥१॥ सभना सचु वसै मन माही ॥ गुर परसादी सहजि समाही ॥ गुरु गुरु करत सदा सुखु पाइआ गुर चरणी चितु लाई हे ॥२॥ सतिगुरु है गिआनु सतिगुरु है पूजा ॥ सतिगुरु सेवी अवरु न दूजा ॥ सतिगुर ते नामु रतन धनु पाइआ सतिगुर की सेवा भाई हे ॥३॥ बिनु सतिगुर जो दूजै लागे ॥ आवहि जाहि भ्रमि मरहि अभागे ॥ नानक तिन की फिरि गति होवै जि गुरमुखि रहहि सरणाई हे ॥४॥ गुरमुखि प्रीति सदा है साची ॥ सतिगुर ते मागउ नामु अजाची ॥ होहु दडिआलु कृपा करि हरि जीउ रखि लेवहु गुर सरणाई हे ॥५॥ अमृत रसु सतिगुरु चुआइआ ॥ दसवै दुआरि प्रगटु होइ आइआ ॥ तह अनहद सबद वजहि धुनि बाणी सहजे सहजि समाई हे ॥६॥ जिन कउ करतै धुरि लिखि पाई ॥ अनदिनु गुरु गुरु करत विहाई ॥ बिनु सतिगुर को सीझै नाही गुर चरणी चितु लाई हे ॥७॥ जिसु भावै तिसु आपे देइ ॥ गुरमुखि नामु पदारथु लेइ ॥ आपे कृपा करे नामु देवै नानक नामि समाई हे ॥८॥ गिआन रतनु मनि परगटु भडिआ ॥ नामु पदारथु सहजे लडिआ ॥ एह वडिआई गुर ते पाई सतिगुर कउ सद बलि जाई हे ॥९॥ प्रगटिआ सूरु निसि मिटिआ अंधिआरा ॥ अगिआनु मिटिआ गुर रतनि अपारा ॥ सतिगुर गिआनु रतनु अति भारी करमि मिलै सुखु पाई हे ॥१०॥ गुरमुखि नामु प्रगटी है सोइ ॥ चहु जुगि निरमलु हछा लोइ ॥ नामे नामि रते सुखु पाइआ नामि रहिआ लिव लाई हे ॥११॥ गुरमुखि नामु परापति होवै ॥ सहजे जागै सहजे

सोवै ॥ गुरमुखि नामि समाइ समावै नानक नामु धिआई हे ॥१२॥ भगता मुखि अमृत है बाणी ॥
 गुरमुखि हरि नामु आखि वखाणी ॥ हरि हरि करत सदा मनु बिगसै हरि चरणी मनु लाई हे ॥१३॥
 हम मूरख अगिआन गिआनु किछु नाही ॥ सतिगुर ते समझ पड़ी मन माही ॥ होहु दड़िआलु कृपा
 करि हरि जीउ सतिगुर की सेवा लाई हे ॥१४॥ जिनि सतिगुरु जाता तिनि एकु पछाता ॥ सरबे रवि
 रहिआ सुखदाता ॥ आतमु चीनि परम पदु पाड़िआ सेवा सुरति समाई हे ॥१५॥ जिन कउ आदि
 मिली वडिआई ॥ सतिगुरु मनि वसिआ लिव लाई ॥ आपि मिलिआ जगजीवनु दाता नानक अंकि
 समाई हे ॥१६॥१॥ मारू महला ४ ॥ हरि अगम अगोचरु सदा अबिनासी ॥ सरबे रवि रहिआ घट
 वासी ॥ तिसु बिनु अवरु न कोई दाता हरि तिसहि सरेवहु प्राणी हे ॥१॥ जा कउ राखै हरि राखणहारा
 ॥ ता कउ कोइ न साकसि मारा ॥ सो अैसा हरि सेवहु संतहु जा की ऊतम बाणी हे ॥२॥ जा जापै किछु
 किथाऊ नाही ॥ ता करता भरपूरि समाही ॥ सूके ते फुनि हरिआ कीतोनु हरि धिआवहु चोज विडाणी हे
 ॥३॥ जो जीआ की वेदन जाणै ॥ तिसु साहिब कै हउ कुरबाणै ॥ तिसु आगै जन करि बेन्नती जो सरब
 सुखा का दाणी हे ॥४॥ जो जीअै की सार न जाणै ॥ तिसु सिउ किछु न कहीअै अजाणै ॥ मूरख सिउ नह
 लूझु पराणी हरि जपीअै पदु निरबाणी हे ॥५॥ ना करि चिंत चिंता है करते ॥ हरि देवै जलि थलि
 जंता सभतै ॥ अचिंत दानु देइ प्रभु मेरा विचि पाथर कीट पखाणी हे ॥६॥ ना करि आस मीत सुत
 भाई ॥ ना करि आस किसै साह बिउहार की पराई ॥ बिनु हरि नावै को बेली नाही हरि जपीअै
 सारंगपाणी हे ॥७॥ अनदिनु नामु जपहु बनवारी ॥ सभ आसा मनसा पूरै थारी ॥ जन नानक नामु
 जपहु भव खंडनु सुखि सहजे रैणि विहाणी हे ॥८॥ जिनि हरि सेविआ तिनि सुखु पाड़िआ ॥ सहजे ही
 हरि नामि समाइआ ॥ जो सरणि परै तिस की पति राखै जाइ पूछहु वेद पुराणी हे ॥९॥ जिसु हरि
 सेवा लाए सोई जनु लागै ॥ गुर कै सबदि भरम भउ भागै ॥ विचे गृह सदा रहै उदासी जिउ कमलु

रहै विचि पाणी हे ॥१०॥ विचि हउमै सेवा थाडि न पाए ॥ जनमि मरै फिरि आवै जाए ॥ सो तपु पूरा साई सेवा जो हरि मेरे मनि भाणी हे ॥११॥ हउ किया गुण तेरे आखा सुआमी ॥ तू सरब जीआ का अंतरजामी ॥ हउ मागउ दानु तुझै पहि करते हरि अनदिनु नामु वखाणी हे ॥१२॥ किस ही जोरु अह्वकार बोलण का ॥ किस ही जोरु दीबान माडिआ का ॥ मै हरि बिनु टेक धर अवर न काई तू करते राखु मै निमाणी हे ॥१३॥ निमाणे माणु करहि तुधु भावै ॥ होर केती झखि झखि आवै जावै ॥ जिन का पखु करहि तू सुआमी तिन की ऊपरि गल तुधु आणी हे ॥१४॥ हरि हरि नामु जिनी सदा धिआडिआ ॥ तिनी गुर परसादि परम पदु पाडिआ ॥ जिनि हरि सेविआ तिनि सुखु पाडिआ बिनु सेवा पछोताणी हे ॥१५॥ तू सभ महि वरतहि हरि जगन्नाथु ॥ सो हरि जपै जिसु गुर मसतकि हाथु ॥ हरि की सरणि पडिआ हरि जापी जनु नानकु दासु दसाणी हे ॥१६॥२॥

मारू सोलहे महला ५

१६ सतिगुर प्रसादि ॥

कला उपाडि धरी जिनि धरणा ॥ गगनु रहाडिआ हुकमे चरणा ॥ अगनि उपाडि ईधन महि बाधी सो प्रभु राखै भाई हे ॥१॥ जीअ जंत कउ रिजकु संबाहे ॥ करण कारण समरथ आपाहे ॥ खिन महि थापि उथापनहारा सोई तेरा सहाई हे ॥२॥ मात गरभ महि जिनि प्रतिपालिआ ॥ सासि ग्रासि होडि संगि समालिआ ॥ सदा सदा जपीअै सो प्रीतमु वडी जिसु वडिआई हे ॥३॥ सुलतान खान करे खिन कीरे ॥ गरीब निवाजि करे प्रभु मीरे ॥ गरब निवारण सरब सधारण किछु कीमति कही न जाई हे ॥४॥ सो पतिवंता सो धनवंता ॥ जिसु मनि वसिआ हरि भगवंता ॥ मात पिता सुत बंधप भाई जिनि इह सृसटि उपाई हे ॥५॥ प्रभ आए सरणा भउ नही करणा ॥ साधसंगति निहचउ है तरणा ॥ मन बच करम अराधे करता तिसु नाही कटे सजाई हे ॥६॥ गुण निधान मन तन महि रविआ ॥ जनम मरण की जोनि न भविआ ॥ दूख बिनास कीआ सुखि डेरा जा तृपति रहे आघाई हे ॥७॥ मीतु हमारा सोई

सुआमी ॥ थान थन्नतरि अंतरजामी ॥ सिमरि सिमरि पूरन परमेसुर चिंता गणत मिटाई हे ॥८॥
 हरि का नामु कोटि लख बाहा ॥ हरि जसु कीरतनु संगि धनु ताहा ॥ गिआन खड़गु करि किरपा दीना
 दूत मारे करि धाई हे ॥९॥ हरि का जापु जपहु जपु जपने ॥ जीति आवहु वसहु घरि अपने ॥ लख
 चउरासीह नरक न देखहु रसकि रसकि गुण गाई हे ॥१०॥ खंड ब्रहमंड उधारणहारा ॥ उच अथाह
 अगंम अपारा ॥ जिस नो कृपा करे प्रभु अपनी सो जनु तिसहि धिआई हे ॥११॥ बंधन तोड़ि लीए प्रभि
 मोले ॥ करि किरपा कीने घर गोले ॥ अनहद रुण झुणकारु सहज धुनि साची कार कमाई हे ॥१२॥
 मनि परतीति बनी प्रभ तेरी ॥ बिनसि गई हउमै मति मेरी ॥ अंगीकारु कीआ प्रभि अपने जग महि
 सोभ सुहाई हे ॥१३॥ जै जै कारु जपहु जगदीसै ॥ बलि बलि जाई प्रभ अपने ईसै ॥ तिसु बिनु दूजा
 अवरु न दीसै एका जगति सबाई हे ॥१४॥ सति सति सति प्रभु जाता ॥ गुर परसादि सदा मनु
 राता ॥ सिमरि सिमरि जीवहि जन तेरे एकंकारि समाई हे ॥१५॥ भगत जना का प्रीतमु पिआरा ॥
 सभै उधारणु खसमु हमारा ॥ सिमरि नामु पुन्नी सभ इछा जन नानक पैज रखाई हे ॥१६॥१॥

मारु सोलहे महला ५

१६॥ सतिगुर प्रसादि ॥

संगी जोगी नारि लपटाणी ॥ उरझि रही रंग रस माणी ॥ किरत संजोगी भए इकत्रा करते भोग
 बिलासा हे ॥१॥ जो पिरु करै सु धन ततु मानै ॥ पिरु धनहि सीगारि रखै संगानै ॥ मिलि एकत्र वसहि
 दिनु राती पृउ दे धनहि दिलासा हे ॥२॥ धन मागै पृउ बहु बिधि धावै ॥ जो पावै सो आनि दिखावै
 ॥ एक वसतु कउ पहुचि न साकै धन रहती भूख पिआसा हे ॥३॥ धन करै बिनउ दोऊ कर जोरै ॥ पृअ
 परदेसि न जाहु वसहु घरि मोरै ॥ औसा बणजु करहु गृह भीतरि जितु उतरै भूख पिआसा हे ॥४॥
 सगले करम धरम जुग साधा ॥ बिनु हरि रस सुखु तिलु नही लाधा ॥ भई कृपा नानक सतसंगे तउ

धन पिर अन्नद उलासा हे ॥५॥ धन अंधी पिरु चपलु सिआना ॥ पंच ततु का रचनु रचाना ॥ जिसु
 वखर कउ तुम आए हहु सो पाइओ सतिगुर पासा हे ॥६॥ धन कहै तू वसु मै नाले ॥ पृअ सुखवासी
 बाल गुपाले ॥ तुझै बिना हउ कित ही न लेखै वचनु देहि छोडि न जासा हे ॥७॥ पिरि कहिआ हउ
 हुकमी बंदा ॥ ओहु भारो ठाकुरु जिसु काणि न छंदा ॥ जिचरु राखै तिचरु तुम संगि रहणा जा सदे त
 ऊठि सिधासा हे ॥८॥ जउ पृअ बचन कहे धन साचे ॥ धन कछू न समझै चंचलि काचे ॥ बहुरि बहुरि
 पिर ही संगु मागै ओहु बात जानै करि हासा हे ॥९॥ आई आगिआ पिरहु बुलाइआ ॥ ना धन पुछी
 न मता पकाइआ ॥ ऊठि सिधाइओ छूटरि माटी देखु नानक मिथन मोहासा हे ॥१०॥ रे मन लोभी
 सुणि मन मेरे ॥ सतिगुरु सेवि दिनु राति सदेरे ॥ बिनु सतिगुर पचि मूए साकत निगुरे गलि जम
 फासा हे ॥११॥ मनमुखि आवै मनमुखि जावै ॥ मनमुखि फिरि फिरि चोटा खावै ॥ जितने नरक से
 मनमुखि भोगै गुरमुखि लेपु न मासा हे ॥१२॥ गुरमुखि सोडि जि हरि जीउ भाइआ ॥ तिसु कउणु
 मिटावै जि प्रभि पहिराइआ ॥ सदा अन्नदु करे आन्नदी जिसु सिरपाउ पडिआ गलि खासा हे ॥१३॥
 हउ बलिहारी सतिगुर पूरे ॥ सरणि के दाते बचन के सूर ॥ औसा प्रभु मिलिआ सुखदाता विछुडि न
 कत ही जासा हे ॥१४॥ गुण निधान किछु कीम न पाई ॥ घटि घटि पूरि रहिओ सभ ठाई ॥ नानक
 सरणि दीन दुख भंजन हउ रेण तेरे जो दासा हे ॥१५॥१॥२॥

मारू सोलहे महला ५

१ॐ सतिगुर प्रसादि ॥

करै अन्नदु अन्नदी मेरा ॥ घटि घटि पूरनु सिर सिरहि निबेरा ॥ सिरि साहा कै सचा साहिबु अवरु
 नाही को दूजा हे ॥१॥ हरखवंत आन्नत दइआला ॥ प्रगटि रहिओ प्रभु सरब उजाला ॥ रूप करे करि
 वेखै विगसै आपे ही आपि पूजा हे ॥२॥ आपे कुदरति करे वीचारा ॥ आपे ही सचु करे पसारा ॥ आपे
 खेल खिलावै दिनु राती आपे सुणि सुणि भीजा हे ॥३॥ साचा तखतु सची पातिसाही ॥ सचु खजीना

साचा साही ॥ आपे सचु धारिओ सभु साचा सचे सचि वरतीजा हे ॥४॥ सचु तपावसु सचे केरा ॥ साचा थानु सदा प्रभ तेरा ॥ सची कुदरति सची बाणी सचु साहिब सुखु कीजा हे ॥५॥ एको आपि तूहै वड राजा ॥ हुकमि सचे कै पूरे काजा ॥ अंतरि बाहरि सभु किछु जाणै आपे ही आपि पतीजा हे ॥६॥ तू वड रसीआ तू वड भोगी ॥ तू निरबाणु तूहै ही जोगी ॥ सरब सूख सहज घरि तेरै अमिउ तेरी दृसटीजा हे ॥७॥ तेरी दाति तुझै ते होवै ॥ देहि दानु सभसै जंत लोअै ॥ तोटि न आवै पूर भंडारै तृपति रहे आघीजा हे ॥८॥ जाचहि सिध साधिक बनवासी ॥ जाचहि जती सती सुखवासी ॥ डिकु दातारु सगल है जाचिक देहि दानु सृसटीजा हे ॥९॥ करहि भगति अरु रंग अपारा ॥ खिन महि थापि उथापनहारा ॥ भारो तोलु बेअंत सुआमी हुकमु मंनि भगतीजा हे ॥१०॥ जिसु देहि दरसु सोई तुधु जाणै ॥ ओहु गुर कै सबदि सदा रंग माणै ॥ चतुरु सरूपु सिआणा सोई जो मनि तेरै भावीजा हे ॥११॥ जिसु चीति आवहि सो वेपरवाहा ॥ जिसु चीति आवहि सो साचा साहा ॥ जिसु चीति आवहि तिसु भउ केहा अवरु कहा किछु कीजा हे ॥१२॥ तृसना बूझी अंतरु ठंढा ॥ गुरि पूरै लै तूटा गंढा ॥ सुरति सबदु रिद अंतरि जागी अमिउ झोलि झोलि पीजा हे ॥१३॥ मरै नाही सद सद ही जीवै ॥ अमरु भडिआ अबिनासी थीवै ॥ ना को आवै ना को जावै गुरि दूरि कीआ भरमीजा हे ॥१४॥ पूरे गुर की पूरी बाणी ॥ पूरै लागा पूरे माहि समाणी ॥ चढ़ै सवाडिआ नित नित रंगा घटै नाही तोलीजा हे ॥१५॥ बारहा कंचनु सुधु कराडिआ ॥ नदरि सराफ वन्नी सचड़ाडिआ ॥ परखि खजानै पाडिआ सराफी फिरि नाही ताईजा हे ॥१६॥ अमृत नामु तुमारा सुआमी ॥ नानक दास सदा कुरबानी ॥ संतसंगि महा सुखु पाडिआ देखि दरसनु डिहु मनु भीजा हे ॥१७॥१॥३॥

मारु महला ५ सोलहे

१८ सतिगुर प्रसादि ॥

गुरु गोपालु गुरु गोविंदा ॥ गुरु दडिआलु सदा बखसिंदा ॥ गुरु सासत सिमृति खटु करमा गुरु पवित्र

असथाना हे ॥१॥ गुरु सिमरत सभि किलविख नासहि ॥ गुरु सिमरत जम संगि न फासहि ॥ गुरु सिमरत मनु निरमलु होवै गुरु काटे अपमाना हे ॥२॥ गुर का सेवकु नरकि न जाए ॥ गुर का सेवकु पारब्रह्म धिआए ॥ गुर का सेवकु साधसंगु पाए गुरु करदा नित जीअ दाना हे ॥३॥ गुर दुआरै हरि कीरतनु सुणीअै ॥ सतिगुरु भेटि हरि जसु मुखि भणीअै ॥ कलि कलेस मिटाए सतिगुरु हरि दरगह देवै मानाँ हे ॥४॥ अगमु अगोचरु गुरु दिखाइआ ॥ भूला मारगि सतिगुरि पाइआ ॥ गुर सेवक कउ बिघनु न भगती हरि पूर दृडाइआ गिआनाँ हे ॥५॥ गुरि दृसटाइआ सभनी ठाँई ॥ जलि थलि पूरि रहिआ गोसाई ॥ ऊच ऊन सभ एक समानाँ मनि लागा सहजि धिआना हे ॥६॥ गुरि मिलिअै सभ तृसन बुझाई ॥ गुरि मिलिअै नह जोहै माई ॥ सतु संतोखु दीआ गुरि पूरै नामु अमृतु पी पानाँ हे ॥७॥ गुर की बाणी सभ माहि समाणी ॥ आपि सुणी तै आपि वखाणी ॥ जिनि जिनि जपी तेई सभि निसत्रे तिन पाइआ निहचल थानाँ हे ॥८॥ सतिगुर की महिमा सतिगुरु जाणै ॥ जो किछु करे सु आपण भाणै ॥ साधू धूरि जाचहि जन तेरे नानक सद कुरबानाँ हे ॥९॥१॥४॥

मारु सोलहे महला ५

१९६ सतिगुर प्रसादि ॥

आदि निरंजनु प्रभु निरंकारा ॥ सभ महि वरतै आपि निरारा ॥ वरनु जाति चिहनु नही कोई सभ हुकमे सृसटि उपाइदा ॥१॥ लख चउरासीह जोनि सबाई ॥ माणस कउ प्रभि दीई वडिआई ॥ इसु पउड़ी ते जो नरु चूकै सो आइ जाइ दुखु पाइदा ॥२॥ कीता होवै तिसु किआ कहीअै ॥ गुरुमुखि नामु पदारथु लहीअै ॥ जिसु आपि भुलाए सोई भूलै सो बूझै जिसहि बुझाइदा ॥३॥ हरख सोग का नगरु डिहु कीआ ॥ से उबरे जो सतिगुर सरणीआ ॥ तृहा गुणा ते रहै निरारा सो गुरुमुखि सोभा पाइदा ॥४॥ अनिक करम कीए बहुतेरे ॥ जो कीजै सो बंधनु पैरे ॥ कुरुता बीजु बीजे नही जंमै सभु लाहा मूलु गवाइदा ॥५॥ कलजुग महि कीरतनु परधाना ॥ गुरुमुखि जपीअै लाइ धिआना ॥

आपि तरै सगले कुल तारे हरि दरगह पति सिउ जाइदा ॥६॥ खंड पताल दीप सभि लोआ ॥ सभि
 कालै वसि आपि प्रभि कीआ ॥ निहचलु एकु आपि अबिनासी सो निहचलु जो तिसहि धिआइदा
 ॥७॥ हरि का सेवकु सो हरि जेहा ॥ भेटु न जाणहु माणस देहा ॥ जिउ जल तरंग उठहि बहु भाती
 फिरि सललै सलल समाइदा ॥८॥ इकु जाचिकु मंगै दानु दुआरै ॥ जा प्रभ भावै ता किरपा धारै
 ॥ देहु दरसु जितु मनु तृपतासै हरि कीरतनि मनु ठहराइदा ॥९॥ रूढ़ो ठाकुरु कितै वसि न आवै ॥
 हरि सो किछु करे जि हरि किआ संता भावै ॥ कीता लोड़नि सोई कराइनि दरि फेरु न कोई
 पाइदा ॥१०॥ जियै अउघटु आइ बनतु है प्राणी ॥ तियै हरि धिआईअै सारिंगपाणी ॥
 जियै पुत्र कलत्र न बेली कोई तियै हरि आपि छडाइदा ॥११॥ वडा साहिबु अगम अथाहा ॥
 किउ मिलीअै प्रभ वेपरवाहा ॥ काटि सिलक जिसु मारगि पाए सो विचि संगति वासा पाइदा
 ॥१२॥ हुकमु बूझै सो सेवकु कहीअै ॥ बुरा भला दुइ समसरि सहीअै ॥ हउमै जाइ त एको बूझै
 सो गुरुमुखि सहजि समाइदा ॥१३॥ हरि के भगत सदा सुखवासी ॥ बाल सुभाइ अतीत उदासी ॥
 अनिक रंग करहि बहु भाती जिउ पिता पूतु लाडाइदा ॥१४॥ अगम अगोचरु कीमति नही पाई
 ॥ ता मिलीअै जा लए मिलाई ॥ गुरुमुखि प्रगटु भइआ तिन जन कउ जिन धुरि मसतकि लेखु
 लिखाइदा ॥१५॥ तू आपे करता कारण करणा ॥ सृसटि उपाइ धरी सभ धरणा ॥ जन नानकु
 सरणि पइआ हरि दुआरै हरि भावै लाज रखाइदा ॥१६॥१॥५॥

मारु सोलहे महला ५

१६ सतिगुर प्रसादि ॥

जो दीसै सो एको तूहै ॥ बाणी तेरी स्रवणि सुणीअै ॥ दूजी अवर न जापसि काई सगल तुमारी धारणा
 ॥१॥ आपि चितारे अपणा कीआ ॥ आपे आपि आपि प्रभु थीआ ॥ आपि उपाइ रचिओनु
 पसारा आपे घटि घटि सारणा ॥२॥ इकि उपाए वड दरवारी ॥ इकि उदासी इकि घर बारी ॥

इकि भूखे इकि तृपति अघाए सभसै तेरा पारणा ॥३॥ आपे सति सति सति साचा ॥ ओति पोति भगतन
 संगि राचा ॥ आपे गुपतु आपे है परगटु अपणा आपु पसारणा ॥४॥ सदा सदा सद होवणहारा ॥
 ऊचा अगमु अथाहु अपारा ॥ ऊणे भरे भरे भरि ऊणे एहि चलत सुआमी के कारणा ॥५॥ मुखि सालाही
 सचे साहा ॥ नैणी पेखा अगम अथाहा ॥ करनी सुणि सुणि मनु तनु हरिआ मेरे साहिब सगल उधारणा
 ॥६॥ करि करि वेखहि कीता अपणा ॥ जीअ जंत सोई है जपणा ॥ अपणी कुदरति आपे जाणै नदरी
 नदरि निहालणा ॥७॥ संत सभा जह बैसहि प्रभ पासे ॥ अन्नद मंगल हरि चलत तमासे ॥ गुण गावहि
 अनहद धुनि बाणी तह नानक दासु चितारणा ॥८॥ आवणु जाणा सभु चलतु तुमारा ॥ करि करि
 देखै खेलु अपारा ॥ आपि उपाए उपावणहारा अपणा कीआ पालणा ॥९॥ सुणि सुणि जीवा सोडि
 तुमारी ॥ सदा सदा जाई बलिहारी ॥ दुडि कर जोडि सिमरउ दिनु राती मेरे सुआमी अगम अपारणा
 ॥१०॥ तुधु बिनु दूजे किसु सालाही ॥ एको एकु जपी मन माही ॥ हुकमु बूझि जन भए निहाला इह
 भगता की घालणा ॥११॥ गुर उपदेसि जपीअै मनि साचा ॥ गुर उपदेसि राम रंगि राचा ॥ गुर
 उपदेसि तुटहि सभि बंधन इहु भरमु मोहु परजालणा ॥१२॥ जह राखै सोई सुख थाना ॥ सहजे होडि
 सोई भल माना ॥ बिनसे बैर नाही को बैरी सभु एको है भालणा ॥१३॥ डर चूके बिनसे अंधिआरे ॥
 प्रगट भए प्रभ पुरख निरारे ॥ आपु छोडि पए सरणाई जिस का सा तिसु घालणा ॥१४॥ अैसा को
 वडभागी आडिआ ॥ आठ पहर जिनि खसमु धिआडिआ ॥ तिसु जन कै संगि तरै सभु कोई सो परवार
 सधारणा ॥१५॥ इह बखसीस खसम ते पावा ॥ आठ पहर कर जोडि धिआवा ॥ नामु जपी नामि
 सहजि समावा नामु नानक मिलै उचारणा ॥१६॥१॥६॥ मारू महला ५ ॥ सूरति देखि न भूलु
 गवारा ॥ मिथन मोहारा झूठु पसारा ॥ जग महि कोई रहणु न पाए निहचलु एकु नाराडिणा ॥१॥
 गुर पूरे की पउ सरणाई ॥ मोहु सोगु सभु भरमु मिटाई ॥ एको मंत्र दृढ़ाए अउखधु सचु नामु रिद

गाड़िणा ॥२॥ जिसु नामै कउ तरसहि बहु देवा ॥ सगल भगत जा की करदे सेवा ॥ अनाथा नाथु
 दीन दुख भंजनु सो गुर पूरे ते पाड़िणा ॥३॥ होरु दुआरा कोइ न सूझै ॥ तृभवण धावै ता किछू न बूझै ॥
 सतिगुरु साहु भंडारु नामु जिसु इहु रतनु तिसै ते पाड़िणा ॥४॥ जा की धूरि करे पुनीता ॥ सुरि नर
 देव न पावहि मीता ॥ सति पुरखु सतिगुरु परमेसरु जिसु भेटत पारि पराड़िणा ॥५॥ पारजातु लोड़हि
 मन पिआरे ॥ कामधेनु सोही दरबारे ॥ तृपति संतोखु सेवा गुर पूरे नामु कमाड़ि रसाड़िणा ॥६॥ गुर
 कै सबदि मरहि पंच धातू ॥ भै पारब्रहम होवहि निरमला तू ॥ पारसु जब भेटै गुरु पूरा ता पारसु
 परसि दिखाड़िणा ॥७॥ कई बैकुंठ नाही लवै लागे ॥ मुक्ति बपुड़ी भी गिआनी तिआगे ॥ एकंकारु
 सतिगुर ते पाईअै हउ बलि बलि गुर दरसाड़िणा ॥८॥ गुर की सेव न जाणै कोई ॥ गुरु पारब्रहम
 अगोचरु सोई ॥ जिस नो लाड़ि लए सो सेवकु जिसु वडभाग मथाड़िणा ॥९॥ गुर की महिमा बेद न
 जाणहि ॥ तुछ मात सुणि सुणि वखाणहि ॥ पारब्रहम अपरंपर सतिगुर जिसु सिमरत मनु सीतलाड़िणा
 ॥१०॥ जा की सोड़ि सुणी मनु जीवै ॥ रिदै वसै ता ठंढा थीवै ॥ गुरु मुखहु अलाए ता सोभा पाए तिसु
 जम कै पंथि न पाड़िणा ॥११॥ संतन की सरणाई पड़िआ ॥ जीउ प्राण धनु आगै धरिआ ॥ सेवा
 सुरति न जाणा काई तुम करहु दड़िआ किरमाड़िणा ॥१२॥ निरगुण कउ संगि लेहु रलाए ॥ करि
 किरपा मोहि टहलै लाए ॥ पखा फेरउ पीसउ संत आगै चरण धोड़ि सुखु पाड़िणा ॥१३॥ बहुतु दुआरे
 भ्रमि भ्रमि आड़िआ ॥ तुमरी कृपा ते तुम सरणाड़िआ ॥ सदा सदा संतह संगि राखहु एहु नाम दानु
 देवाड़िणा ॥१४॥ भए कृपाल गुसाई मेरे ॥ दरसनु पाड़िआ सतिगुर पूरे ॥ सूख सहज सदा आन्नदा
 नानक दास दसाड़िणा ॥१५॥२॥७॥

मारु सोलहे महला ५

१६ सतिगुर प्रसादि ॥

सिमरै धरती अरु आकासा ॥ सिमरहि चंद सूरज गुणतासा ॥ पउण पाणी बैसंतर सिमरहि सिमरै

सगल उपारजना ॥१॥ सिमरहि खंड दीप सभि लोआ ॥ सिमरहि पाताल पुरीआ सचु सोआ ॥
 सिमरहि खाणी सिमरहि बाणी सिमरहि सगले हरि जना ॥२॥ सिमरहि ब्रहमे बिसन महेसा ॥
 सिमरहि देवते कोड़ि तेतीसा ॥ सिमरहि जखिय दैत सभि सिमरहि अगनतु न जाई जसु गना ॥३॥
 सिमरहि पसु पंखी सभि भूता ॥ सिमरहि बन परबत अउधूता ॥ लता बली साख सभ सिमरहि रवि
 रहिआ सुआमी सभ मना ॥४॥ सिमरहि थूल सूखम सभि जंता ॥ सिमरहि सिध साधिक हरि मंता ॥
 गुप्त प्रगट सिमरहि प्रभ मेरे सगल भवन का प्रभ धना ॥५॥ सिमरहि नर नारी आसरमा ॥ सिमरहि
 जाति जोति सभि वरना ॥ सिमरहि गुणी चतुर सभि बेते सिमरहि रैणी अरु दिना ॥६॥ सिमरहि
 घड़ी मूरत पल निमखा ॥ सिमरै कालु अकालु सुचि सोचा ॥ सिमरहि सउण सासत्र संजोगा अलखु न
 लखीअै डिकु खिना ॥७॥ करन करावनहार सुआमी ॥ सगल घटा के अंतरजामी ॥ करि किरपा जिसु
 भगती लावहु जनमु पदारथु सो जिना ॥८॥ जा कै मनि वूठा प्रभु अपना ॥ पूरै करमि गुर का जपु
 जपना ॥ सरब निरंतरि सो प्रभु जाता बहुड़ि न जोनी भरमि रुना ॥९॥ गुर का सबदु वसै मनि जा कै
 ॥ दूखु दरदु भ्रमु ता का भागै ॥ सूख सहज आन्नद नाम रसु अनहद बाणी सहज धुना ॥१०॥
 सो धनवंता जिनि प्रभु धिआड़िआ ॥ सो पतिवंता जिनि साधसंगु पाड़िआ ॥ पारब्रहमु जा कै मनि वूठा
 सो पूर करंमा ना छिना ॥११॥ जलि थलि महीअलि सुआमी सोई ॥ अवरु न कहीअै दूजा कोई ॥
 गुर गिआन अंजनि काटिओ भ्रमु सगला अवरु न दीसै एक बिना ॥१२॥ ऊचे ते ऊचा दरबारा ॥
 कहणु न जाई अंतु न पारा ॥ गहिर गंभीर अथाह सुआमी अतुलु न जाई किआ मिना ॥१३॥ तू
 करता तेरा सभु कीआ ॥ तुझु बिनु अवरु न कोई बीआ ॥ आदि मधि अंति प्रभु तूहै सगल पसारा
 तुम तना ॥१४॥ जमदूतु तिसु निकटि न आवै ॥ साधसंगि हरि कीरतनु गावै ॥ सगल मनोरथ
 ता के पूरन जो स्रवणी प्रभ का जसु सुना ॥१५॥ तू सभना का सभु को तेरा ॥ साचे साहिब गहिर गंभीरा

॥ कहु नानक सेई जन ऊतम जो भावहि सुआमी तुम मना ॥१६॥१॥८॥ मारू महला ५ ॥ प्रभ
 समरथ सरब सुख दाना ॥ सिमरउ नामु होहु मिहरवाना ॥ हरि दाता जीअ जंत भेखारी जनु बाँछै
 जाचंगना ॥१॥ मागउ जन धूरि परम गति पावउ ॥ जनम जनम की मैलु मिटावउ ॥ दीरघ रोग
 मिटहि हरि अउखधि हरि निरमलि रापै मंगना ॥२॥ स्रवणी सुणउ बिमल जसु सुआमी ॥ एका ओट
 तजउ बिखु कामी ॥ निवि निवि पाड़ि लगउ दास तेरे करि सुकृतु नाही संगना ॥३॥ रसना गुण
 गावै हरि तेरे ॥ मिटहि कमाते अवगुण मेरे ॥ सिमरि सिमरि सुआमी मनु जीवै पंच दूत तजि
 तंगना ॥४॥ चरन कमल जपि बोहिथि चरीअै ॥ संतसंगि मिलि सागरु तरीअै ॥ अरचा बंदन
 हरि समत निवासी बाहुड़ि जोनि न नगना ॥५॥ दास दासन को करि लेहु गोपाला ॥ कृपा निधान
 दीन दड़िआला ॥ सखा सहाई पूरन परमेसुर मिलु कदे न होवी भंगना ॥६॥ मनु तनु अरपि धरी
 हरि आगै ॥ जनम जनम का सोड़िआ जागै ॥ जिस का सा सोई प्रतिपालकु हति तिआगी हउमै ह्वतना
 ॥७॥ जलि थलि पूरन अंतरजामी ॥ घटि घटि रविआ अछल सुआमी ॥ भरम भीति खोई गुरि पूरै
 एकु रविआ सरबंगना ॥८॥ जत कत पेखउ प्रभ सुख सागर ॥ हरि तोटि भंडार नाही रतनागर ॥
 अगह अगाह किछु मिति नही पाईअै सो बूझै जिसु किरपंगना ॥९॥ छाती सीतल मनु तनु ठंढा
 ॥ जनम मरण की मिटवी डंझा ॥ करु गहि काढि लीए प्रभि अपुनै अमिओ धारि दृसटंगना ॥१०॥
 एको एकु रविआ सभ ठाई ॥ तिसु बिनु दूजा कोई नाही ॥ आदि मधि अंति प्रभु रविआ तृसन बुझी
 भरमंगना ॥११॥ गुरु परमेसरु गुरु गोबिंदु ॥ गुरु करता गुरु सद बखसंदु ॥ गुर जपु जापि
 जपत फलु पाड़िआ गिआन दीपकु संत संगना ॥१२॥ जो पेखा सो सभु किछु सुआमी ॥ जो सुनणा सो
 प्रभ की बानी ॥ जो कीनो सो तुमहि कराड़िओ सरणि सहाई संतह तना ॥१३॥ जाचकु जाचै तुमहि अराधै
 ॥ पतित पावन पूरन प्रभ साधै ॥ एको दानु सरब सुख गुण निधि आन मंगन निहकिंचना ॥१४॥

काड़िआ पात्रु प्रभु करणैहारा ॥ लगी लागि संत संगारा ॥ निरमल सोड़ि बणी हरि बाणी मनु नामि मजीठै रंगना ॥१५॥ सोलह कला संपूरन फलिआ ॥ अनत कला होड़ि ठाकुरु चड़िआ ॥ अनद बिनोद हरि नामि सुख नानक अमृत रसु हरि भुंचना ॥१६॥२॥६॥

मारु सोलहे महला ५

१६ सतिगुर प्रसादि ॥

तू साहिबु हउ सेवकु कीता ॥ जीउ पिंडु सभु तेरा दीता ॥ करन करावन सभु तूहै तूहै है नाही किछु असाड़ा ॥१॥ तुमहि पठाए ता जग महि आए ॥ जो तुधु भाणा से करम कमाए ॥ तुझ ते बाहरि किछू न होआ ता भी नाही किछु काड़ा ॥२॥ ऊहा हुकमु तुमारा सुणीअै ॥ ईहा हरि जसु तेरा भणीअै ॥ आपे लेख अलेखै आपे तुम सिउ नाही किछु झाड़ा ॥३॥ तू पिता सभि बारिक थारे ॥ जिउ खेलावहि तिउ खेलणहारे ॥ उझड़ मारगु सभु तुम ही कीना चलै नाही को वेपाड़ा ॥४॥ इकि बैसाड़ि रखे गृह अंतरि ॥ इकि पठाए देस दिसंतरि ॥ इकि ही कउ घासु इकि ही कउ राजा इन महि कहीअै किआ कूड़ा ॥५॥ कवन सु मुकती कवन सु नरका ॥ कवनु सैसारी कवनु सु भगता ॥ कवन सु दाना कवनु सु होछा कवन सु सुरता कवनु जड़ा ॥६॥ हुकमे मुकती हुकमे नरका ॥ हुकमि सैसारी हुकमे भगता ॥ हुकमे होछा हुकमे दाना दूजा नाही अवरु धड़ा ॥७॥ सागरु कीना अति तुम भारा ॥ इकि खड़े रसातलि करि मनमुख गावारा ॥ इकिना पारि लम्घावहि आपे सतिगुरु जिन का सचु बेड़ा ॥८॥ कउतकु कालु इहु हुकमि पठाड़िआ ॥ जीअ जंत ओपाड़ि समाड़िआ ॥ वेखै विगसै सभि रंग माणे रचनु कीना इकु आखाड़ा ॥९॥ वडा साहिबु वडी नाई ॥ वड दातारु वडी जिसु जाई ॥ अगम अगोचरु बेअंत अतोला है नाही किछु आहाड़ा ॥१०॥ कीमति कोड़ि न जाणै दूजा ॥ आपे आपि निरंजन पूजा ॥ आपि सु गिआनी आपि धिआनी आपि सतवंता अति गाड़ा ॥११॥ केतड़िआ दिन गुपतु कहाड़िआ ॥ केतड़िआ दिन सुनि समाड़िआ ॥ केतड़िआ दिन धुंधूकारा आपे करता परगटड़ा ॥१२॥ आपे सकती सबलु

कहाइआ ॥ आपे सूरु अमरु चलाइआ ॥ आपे सिव वरताईअनु अंतरि आपे सीतलु ठारु गड़ा ॥१३॥ जिसहि निवाजे गुरुमुखि साजे ॥ नामु वसै तिसु अनहद वाजे ॥ तिस ही सुखु तिस ही ठकुराई तिसहि न आवै जमु नेड़ा ॥१४॥ कीमति कागद कही न जाई ॥ कहु नानक बेअंत गुसाई ॥ आदि मधि अंति प्रभु सोई हाथि तिसै कै नेबेड़ा ॥१५॥ तिसहि सरीकु नाही रे कोई ॥ किस ही बुतै जबाबु न होई ॥ नानक का प्रभु आपे आपे करि करि वेखै चोज खड़ा ॥१६॥१॥१०॥ मारु महला ५ ॥ अचुत पारब्रहम परमेसुर अंतरजामी ॥ मधुसूदन दामोदर सुआमी ॥ रिखीकेस गोवरधन धारी मुरली मनोहर हरि रंगा ॥१॥ मोहन माधव कृष्ण मुरारे ॥ जगदीसुर हरि जीउ असुर संघारे ॥ जगजीवन अबिनासी ठाकुर घट घट वासी है संगी ॥२॥ धरणीधर ईस नरसिंघ नाराइण ॥ दाड़ा अग्रे पृथमि धराइण ॥ बावन रूपु कीआ तुधु करते सभ ही सेती है चंगा ॥३॥ श्री रामचंद जिसु रूपु न रेखिआ ॥ बनवाली चक्रपाणि दरसि अनूपिआ ॥ सहस नेत्र मूरति है सहसा डिकु दाता सभ है मंगा ॥४॥ भगति वछलु अनाथह नाथे ॥ गोपी नाथु सगल है साथे ॥ बासुदेव निरंजन दाते बरनि न साकउ गुण अंगा ॥५॥ मुकंद मनोहर लखमी नाराइण ॥ द्रोपती लजा निवारि उधारण ॥ कमलाकंत करहि कंतूहल अनद बिनोदी निहसंगा ॥६॥ अमोघ दरसन आजूनी संभउ ॥ अकाल मूरति जिसु कदे नाही खउ ॥ अबिनासी अबिगत अगोचर सभु किछु तुझ ही है लगा ॥७॥ श्रीरंग बैकुंठ के वासी ॥ मछु कछु कूरमु आगिआ अउतरासी ॥ केसव चलत करहि निराले कीता लोड़हि सो होइगा ॥८॥ निराहारी निरवैरु समाइआ ॥ धारि खेलु चतुरभुजु कहाइआ ॥ सावल सुंदर रूप बणावहि बेणु सुनत सभ मोहैगा ॥९॥ बनमाला बिभूखन कमल नैन ॥ सुंदर कुंडल मुकट बैन ॥ संख चक्र गदा है धारी महा सारथी सतसंगा ॥१०॥ पीत पीतंबर तृभवण धणी ॥ जगन्नाथु गोपालु मुखि भणी ॥ सारिगधर भगवान बीठुला मै गणत न आवै सरबंगा ॥११॥ निहकंटकु निहकेवलु कहीअै ॥ धन्नजै जलि थलि है

महीअै ॥ मिरत लोक पड़िआल समीपत असथिर थानु जिसु है अभगा ॥१२॥ पतित पावन दुख भै भंजनु
 ॥ अह्वकार निवारणु है भव खंडनु ॥ भगती तोखित दीन कृपाला गुणे न कित ही है भिगा ॥१३॥
 निरंकारु अछल अडोलो ॥ जोति सरूपी सभु जगु मउलो ॥ सो मिलै जिसु आपि मिलाए आपहु कोइ न
 पावैगा ॥१४॥ आपे गोपी आपे काना ॥ आपे गऊ चरावै बाना ॥ आपि उपावहि आपि खपावहि
 तुधु लेपु नही डिकु तिलु रंगा ॥१५॥ एक जीह गुण कवन बखानै ॥ सहस फनी सेख अंतु न जानै ॥
 नवतन नाम जपै दिनु राती डिकु गुणु नाही प्रभ कहि संगी ॥१६॥ ओट गही जगत पित सरणाइआ
 ॥ भै भडिआनक जमदूत दुतर है माइआ ॥ होहु कृपाल इछा करि राखहु साध संतन कै संगि संगी
 ॥१७॥ दृसटिमान है सगल मिथेना ॥ डिकु मागउ दानु गोबिद संत रेना ॥ मसतकि लाइ परम पदु
 पावउ जिसु प्रापति सो पावैगा ॥१८॥ जिन कउ कृपा करी सुखदाते ॥ तिन साधू चरण लै रिदै
 पराते ॥ सगल नाम निधानु तिन पाइआ अनहद सबद मनि वाजंगा ॥१९॥ किरतम नाम कथे
 तेरे जिहबा ॥ सति नामु तेरा परा पूरबला ॥ कहु नानक भगत पए सरणाई देहु दरसु मनि रंगु
 लगा ॥२०॥ तेरी गति मिति तूहै जाणहि ॥ तू आपे कथहि तै आपि वखाणहि ॥ नानक दासु दासन
 को करीअहु हरि भावै दासा राखु संगी ॥२१॥२॥११॥ मारु महला ५ ॥ अलह अगम खुदाई बंदे ॥
 छोडि खिआल दुनीआ के धंधे ॥ होइ पै खाक फकीर मुसाफरु इहु दरवेसु कबूलु दरा ॥१॥ सचु
 निवाज यकीन मुसला ॥ मनसा मारि निवारिहु आसा ॥ देह मसीति मनु मउलाणा कलम खुदाई
 पाकु खरा ॥२॥ सरा सरीअति ले कंमावहु ॥ तरीकति तरक खोजि टोलावहु ॥ मारफति मनु मारहु
 अबदाला मिलहु हकीकति जितु फिरि न मरा ॥३॥ कुराणु कतेब दिल माहि कमाही ॥ दस अउरात
 रखहु बद राही ॥ पंच मरद सिदकि ले बाधहु खैरि सबूरी कबूल परा ॥४॥ मका मिहर रोजा पै खाका
 ॥ भिसतु पीर लफज कमाइ अंदाजा ॥ हूर नूर मुसकु खुदाइआ बंदगी अलह आला हुजरा ॥५॥

सचु कमावै सोई काजी ॥ जो दिलु सोधै सोई हाजी ॥ सो मुला मलऊन निवारै सो दरवेसु जिसु
 सिफति धरा ॥६॥ सभे वखत सभे करि वेला ॥ खालकु यादि दिलै महि मउला ॥ तसबी यादि करहु
 दस मरदनु सुन्नति सीलु बंधानि बरा ॥७॥ दिल महि जानहु सभ फिलहाला ॥ खिलखाना बिरादर
 हमू जंजाला ॥ मीर मलक उमरे फानाडिआ एक मुकाम खुदाइ दरा ॥८॥ अवलि सिफति दूजी
 साबूरी ॥ तीजै हलेमी चउथै खैरी ॥ पंजवै पंजे डिकतु मुकामै एहि पंजि वखत तेरे अपरपरा ॥९॥
 सगली जानि करहु मउदीफा ॥ बद अमल छोडि करहु हथि कूजा ॥ खुदाइ एकु बुझि देवहु बाँगाँ
 बुरगू बरखुरदार खरा ॥१०॥ हकु हलालु बखोरहु खाणा ॥ दिल दरीआउ धोवहु मैलाणा ॥ पीरु
 पछाणै भिसती सोई अजराईलु न दोज ठरा ॥११॥ काडिआ किरदार अउरत यकीना ॥ रंग तमासे
 माणि हकीना ॥ नापाक पाकु करि हदूरि हदीसा साबत सूरति दसतार सिरा ॥१२॥ मुसलमाणु
 मोम दिलि होवै ॥ अंतर की मलु दिल ते धोवै ॥ दुनीआ रंग न आवै नेडै जिउ कुसम पाटु घिउ
 पाकु हरा ॥१३॥ जा कउ मिहर मिहर मिहरवाना ॥ सोई मरदु मरदु मरदाना ॥ सोई सेखु मसाडिकु
 हाजी सो बंदा जिसु नजरि नरा ॥१४॥ कुदरति कादर करण करीमा ॥ सिफति मुहबति अथाह
 रहीमा ॥ हकु हुकमु सचु खुदाइआ बुझि नानक बंदि खलास तरा ॥१५॥३॥१२॥ मारू महला ५ ॥
 पारब्रहम सभ ऊच बिराजे ॥ आपे थापि उथापे साजे ॥ प्रभ की सरणि गहत सुखु पाईअै किछु भउ न
 विआपै बाल का ॥१॥ गरभ अगनि महि जिनहि उबारिआ ॥ रक्त किरम महि नही संघारिआ ॥
 अपना सिमरनु दे प्रतिपालिआ ओहु सगल घटा का मालका ॥२॥ चरण कमल सरणाई आडिआ ॥
 साधसंगि है हरि जसु गाडिआ ॥ जनम मरण सभि दूख निवारे जपि हरि हरि भउ नही काल का ॥३॥
 समरथ अकथ अगोचर देवा ॥ जीअ जंत सभि ता की सेवा ॥ अंडज जेरज सेतज उतभुज बहु परकारी
 पालका ॥४॥ तिसहि परापति होइ निधाना ॥ राम नाम रसु अंतरि माना ॥ करु गहि लीने अंध कूप

ते विरले केई सालका ॥५॥ आदि अंति मधि प्रभु सोई ॥ आपे करता करे सु होई ॥ भ्रमु भउ
 मिटिआ साधसंग ते दालिद न कोई घालका ॥६॥ ऊतम बाणी गाउ गोपाला ॥ साधसंगति की
 मंगहु खाला ॥ बासन मेटि निबासन होईअै कलमल सगले जालका ॥७॥ संता की इह रीति
 निराली ॥ पारब्रह्म करि देखहि नाली ॥ सासि सासि आराधनि हरि हरि किउ सिमरत कीजै आलका
 ॥८॥ जह देखा तह अंतरजामी ॥ निमख न विसरहु प्रभ मेरे सुआमी ॥ सिमरि सिमरि जीवहि तेरे
 दासा बनि जलि पूरन थालका ॥९॥ तती वाउ न ता कउ लागै ॥ सिमरत नामु अनदिनु जागै ॥
 अनद बिनोद करे हरि सिमरनु तिसु माडिआ संगि न तालका ॥१०॥ रोग सोग दूख तिसु नाही ॥
 साधसंगि हरि कीरतनु गाही ॥ आपणा नामु देहि प्रभ प्रीतम सुणि बेन्नती खालका ॥११॥ नाम
 रतनु तेरा है पिआरे ॥ रंगि रते तेरै दास अपारे ॥ तेरै रंगि रते तुधु जेहे विरले केई भालका
 ॥१२॥ तिन की धूड़ि माँगै मनु मेरा ॥ जिन विसरहि नाही काहू बेरा ॥ तिन कै संगि परम पदु
 पाई सदा संगी हरि नालका ॥१३॥ साजनु मीतु पिआरा सोई ॥ एकु दृड़ाए दुरमति खोई ॥
 कामु क्रोधु अह्मकारु तजाए तिसु जन कउ उपदेसु निरमालका ॥१४॥ तुधु विणु नाही कोई मेरा ॥
 गुरि पकड़ाए प्रभ के पैरा ॥ हउ बलिहारी सतिगुर पूरे जिनि खंडिआ भरमु अनालका ॥१५॥
 सासि सासि प्रभु बिसरै नाही ॥ आठ पहर हरि हरि कउ धिआई ॥ नानक संत तेरै रंगि राते
 तू समरथु वडालका ॥१६॥४॥१३॥

मारू महला ५

१६ सतिगुर प्रसादि ॥

चरन कमल हिरदै नित धारी ॥ गुरु पूरा खिनु खिनु नमसकारी ॥ तनु मनु अरपि धरी सभु आगै जग
 महि नामु सुहावणा ॥१॥ सो ठाकुरु किउ मनहु विसारे ॥ जीउ पिंडु दे साजि सवारे ॥ सासि गरासि
 समाले करता कीता अपणा पावणा ॥२॥ जा ते बिरथा कोऊ नाही ॥ आठ पहर हरि रखु मन माही ॥

साधसंगि भजु अचुत सुआमी दरगह सोभा पावणा ॥३॥ चारि पदारथ असट दसा सिधि ॥ नामु
 निधानु सहज सुख नउ निधि ॥ सरब कलिआण जे मन महि चाहहि मिलि साधू सुआमी रावणा ॥४॥
 सासत सिंमृति बेद वखाणी ॥ जनमु पदारथु जीतु पराणी ॥ कामु क्रोधु निंदा परहरीअै हरि रसना
 नानक गावणा ॥५॥ जिसु रूपु न रेखिआ कुलु नही जाती ॥ पूरन पूरि रहिआ दिनु राती ॥ जो जो जपै
 सोई वडभागी बहुड़ि न जोनी पावणा ॥६॥ जिस नो बिसरै पुरखु बिधाता ॥ जलता फिरै रहै नित
 ताता ॥ अकिरतघणै कउ रखै न कोई नरक घोर महि पावणा ॥७॥ जीउ प्राण तनु धनु जिनि
 साजिआ ॥ मात गरभ महि राखि निवाजिआ ॥ तिस सिउ प्रीति छाडि अन राता काहू सिरै न लावणा
 ॥८॥ धारि अनुग्रहु सुआमी मेरे ॥ घटि घटि वसहि सभन कै नेरे ॥ हाथि हमारै कछूअै नाही
 जिसु जणाइहि तिसै जणावणा ॥९॥ जा कै मसतकि धुरि लिखि पाइआ ॥ तिस ही पुरख न विआपै
 माइआ ॥ नानक दास सदा सरणाई दूसर लवै न लावणा ॥१०॥ आगिआ दूख सूख सभि कीने
 ॥ अमृत नामु बिरलै ही चीने ॥ ता की कीमति कहणु न जाई जत कत ओही समावणा ॥११॥
 सोई भगतु सोई वड दाता ॥ सोई पूरन पुरखु बिधाता ॥ बाल सहाई सोई तेरा जो तेरै मनि
 भावणा ॥१२॥ मिरतु दूख सूख लिखि पाए ॥ तिलु नही बधहि घटहि न घटाए ॥ सोई होइ जि
 करते भावै कहि कै आपु वजावणा ॥१३॥ अंध कूप ते सेई काढे ॥ जनम जनम के टूटे गाँठे ॥
 किरपा धारि रखे करि अपुने मिलि साधू गोबिंदु धिआवणा ॥१४॥ तेरी कीमति कहणु न जाई ॥
 अचरज रूपु वडी वडिआई ॥ भगति दानु मंगै जनु तेरा नानक बलि बलि जावणा ॥१५॥१॥
 १४॥२२॥२४॥२॥१४॥६२॥

मारू वार महला ३

१९८६ सतिगुर प्रसादि ॥

सलोकु मः १ ॥

विणु गाहक गुणु वेचीअै तउ गुणु सहघो जाइ ॥ गुण का गाहकु जे मिलै तउ गुणु लाख विकाइ ॥

गुण ते गुण मिलि पाईअै जे सतिगुर माहि समाडि ॥ मोलि अमोलु न पाईअै वणजि न लीजै हाटि ॥
 नानक पूरा तोलु है कबहु न होवै घाटि ॥१॥ मः ४ ॥ नाम विहूणे भरमसहि आवहि जावहि नीत ॥
 इकि बाँधे इकि ढीलिया इकि सुखीए हरि प्रीति ॥ नानक सचा मंनि लै सचु करणी सचु रीति ॥२॥
 पउड़ी ॥ गुर ते गिआनु पाइआ अति खड़गु करारा ॥ दूजा भ्रमु गड़ु कटिआ मोहु लोभु अह्वकारा ॥
 हरि का नामु मनि वसिआ गुर सबदि वीचारा ॥ सच संजमि मति ऊतमा हरि लगा पिआरा ॥ सभु
 सचो सचु वरतदा सचु सिरजणहारा ॥१॥ सलोकु मः ३ ॥ केदारा रागा विचि जाणीअै भाई सबदे
 करे पिआरु ॥ सतसंगति सिउ मिलदो रहै सचे धरे पिआरु ॥ विचहु मलु कटे आपणी कुला का करे
 उधारु ॥ गुणा की रासि संग्रहै अवगण कटै विडारि ॥ नानक मिलिआ सो जाणीअै गुरु न छोडै आपणा
 दूजै न धरे पिआरु ॥१॥ मः ४ ॥ सागरु देखउ डरि मरउ भै तेरै डरु नाहि ॥ गुर कै सबदि संतोखीआ
 नानक बिगसा नाडि ॥२॥ मः ४ ॥ चड़ि बोहिथै चालसउ सागरु लहरी देडि ॥ ठाक न सचै बोहिथै
 जे गुरु धीरक देडि ॥ तितु दरि जाडि उतारीआ गुरु दिसै सावधानु ॥ नानक नदरी पाईअै दरगह
 चलै मानु ॥३॥ पउड़ी ॥ निहकंटक राजु भुंछि तू गुरमुखि सचु कमाई ॥ सचै तखति बैठा निआउ
 करि सतसंगति मेलि मिलाई ॥ सचा उपदेसु हरि जापणा हरि सिउ बणि आई ॥ अैथै सुखदाता
 मनि वसै अंति होडि सखाई ॥ हरि सिउ प्रीति ऊपजी गुरि सोझी पाई ॥२॥ सलोकु मः १ ॥ भूली भूली
 मै फिरी पाधरु कहै न कोडि ॥ पूछहु जाडि सिआणिआ दुखु काटै मेरा कोडि ॥ सतिगुरु साचा मनि वसै
 साजनु उत ही ठाडि ॥ नानक मनु तृपतासीअै सिफती साचै नाडि ॥१॥ मः ३ ॥ आपे करणी कार
 आपि आपे करे रजाडि ॥ आपे किस ही बखसि लए आपे कार कमाडि ॥ नानक चानणु गुर मिले दुख
 बिखु जाली नाडि ॥२॥ पउड़ी ॥ माडिआ वेखि न भुलु तू मनमुख मूरखा ॥ चलदिआ नालि न चलई
 सभु झूठु दरबु लखा ॥ अगिआनी अंधु न बूझई सिर ऊपरि जम खड़गु कलखा ॥ गुर परसादी उबरे

जिन हरि रसु चखा ॥ आपि कराए करे आपि आपे हरि रखा ॥३॥ सलोकु मः ३ ॥ जिना गुरु नही
 भेटिआ भै की नाही बिंद ॥ आवणु जावणु दुखु घणा कदे न चूकै चिंद ॥ कापड़ जिवै पछोड़ीअै घड़ी
 मुहत घड़ीआलु ॥ नानक सचे नाम बिनु सिरहु न चुकै जंजालु ॥१॥ मः ३ ॥ तृभवण ढूढी सजणा
 हउमै बुरी जगति ॥ ना झुरु हीअड़े सचु चउ नानक सचो सचु ॥२॥ पउड़ी ॥ गुरुमुखि आपे
 बखसिओनु हरि नामि समाणे ॥ आपे भगती लाइओनु गुरु सबदि नीसाणे ॥ सनमुख सदा सोहणे
 सचै दरि जाणे ॥ अैथै ओथै मुकति है जिन राम पछाणे ॥ धन्नु धन्नु से जन जिन हरि सेविआ तिन हउ
 कुरबाणे ॥४॥ सलोकु मः १ ॥ महल कुचजी मड़वड़ी काली मनहु कसुध ॥ जे गुण होवनि ता पिरु
 रवै नानक अवगुण मुंध ॥१॥ मः १ ॥ साचु सील सचु संजमी सा पूरी परवारि ॥ नानक अहिनिमि
 सदा भली पिर कै हेति पिआरि ॥२॥ पउड़ी ॥ आपणा आपु पछाणिआ नामु निधानु पाइआ ॥
 किरपा करि कै आपणी गुरु सबदि मिलाइआ ॥ गुरु की बाणी निरमली हरि रसु पीआइआ ॥
 हरि रसु जिनी चाखिआ अन रस ठाकि रहाइआ ॥ हरि रसु पी सदा तृपति भए फिरि तृसना भुख
 गवाइआ ॥५॥ सलोकु मः ३ ॥ पिर खुसीए धन रावीए धन उरि नामु सीगारु ॥ नानक धन
 आगै खड़ी सोभावंती नारि ॥१॥ मः १ ॥ ससुरै पेईअै कंत की कंतु अंगमु अथाहु ॥ नानक धन्नु
 सोहागणी जो भावहि वेपरवाह ॥२॥ पउड़ी ॥ तखति राजा सो बहै जि तखतै लाइकि होई ॥ जिनी
 सचु पछाणिआ सचु राजे सेई ॥ एहि भूपति राजे न आखीअहि दूजै भाइ दुखु होई ॥ कीता किआ
 सालाहीअै जिसु जादे बिलम न होई ॥ निहचलु सचा एकु है गुरुमुखि बूझै सु निहचलु होई ॥६॥
 सलोकु मः ३ ॥ सभना का पिरु एकु है पिर बिनु खाली नाहि ॥ नानक से सोहागणी जि सतिगुरु माहि
 समाहि ॥१॥ मः ३ ॥ मन के अधिक तरंग किउ दरि साहिब छुटीअै ॥ जे राचै सच रंगि गूडै रंगि
 अपार कै ॥ नानक गुरु परसादी छुटीअै जे चितु लगै सचि ॥२॥ पउड़ी ॥ हरि का नामु अमोलु है

किउ कीमति कीजै ॥ आपे सृसटि सभ साजीअनु आपे वरतीजै ॥ गुरमुखि सदा सलाहीअै सचु
 कीमति कीजै ॥ गुर सबदी कमलु बिगासिआ इव हरि रसु पीजै ॥ आवण जाणा ठाकिआ सुखि सहजि
 सवीजै ॥७॥ सलोकु मः १ ॥ ना मैला ना धुंधला ना भगवा ना कचु ॥ नानक लालो लालु है सचै रता
 सचु ॥१॥ मः ३ ॥ सहजि वणसपति फुलु फलु भवरु वसै भै खंडि ॥ नानक तरवरु एकु है एको फुलु
 भिरंगु ॥२॥ पउड़ी ॥ जो जन लूझहि मनै सिउ से सूरै परधाना ॥ हरि सेती सदा मिलि रहे जिनी आपु
 पछाना ॥ गिआनीआ का इहु महतु है मन माहि समाना ॥ हरि जीउ का महलु पाइआ सचु लाइ
 धिआना ॥ जिन गुर परसादी मनु जीतिआ जगु तिनहि जिताना ॥८॥ सलोकु मः ३ ॥ जोगी होवा जगि
 भवा घरि घरि भीखिआ लेउ ॥ दरगह लेखा मंगीअै किसु किसु उतरु देउ ॥ भिखिआ नामु संतोखु मड़ी
 सदा सचु है नालि ॥ भेखी हाथ न लधीआ सभ बधी जमकालि ॥ नानक गला झूठीआ सचा नामु
 समालि ॥१॥ मः ३ ॥ जितु दरि लेखा मंगीअै सो दरु सेविहु न कोइ ॥ अैसा सतिगुरु लोड़ि लहु जिसु
 जेवडु अवरु न कोइ ॥ तिसु सरणाई छूटीअै लेखा मंगै न कोइ ॥ सचु दृड़ाए सचु दृडु सचा ओहु
 सबडु देइ ॥ हिरदै जिस दै सचु है तनु मनु भी सचा होइ ॥ नानक सचै हुकमि मंनिअै सची वडिआई
 देइ ॥ सचे माहि समावसी जिस नो नदरि करेइ ॥२॥ पउड़ी ॥ सूरै एहि न आखीअहि अह्वकारि
 मरहि दुखु पावहि ॥ अंधे आपु न पछाणनी दूजै पचि जावहि ॥ अति करोध सिउ लूझदे अगै पिछै दुखु
 पावहि ॥ हरि जीउ अह्वकारु न भावई वेद कूकि सुणावहि ॥ अह्वकारि मुए से विगती गए मरि जनमहि
 फिरि आवहि ॥६॥ सलोकु मः ३ ॥ कागउ होइ न ऊजला लोहे नाव न पारु ॥ पिरम पदारथु मंनि लै
 धन्नु सवारणहारु ॥ हुकमु पछाणै ऊजला सिरि कासट लोहा पारि ॥ तृसना छोडै भै वसै नानक करणी
 सारु ॥१॥ मः ३ ॥ मारु मारण जो गए मारि न सकहि गवार ॥ नानक जे इहु मारीअै गुर सबदी
 वीचारि ॥ एहु मनु मारिआ ना मरै जे लोचै सभु कोइ ॥ नानक मन ही कउ मनु मारसी जे सतिगुरु भेटै

सोडि ॥२॥ पउड़ी ॥ दोवै तरफा उपाईओनु विचि सकति सिव वासा ॥ सकती किनै न पाडिओ फिरि
 जनमि बिनासा ॥ गुरि सेविअै साति पाईअै जपि सास गिरासा ॥ सिमृति सासत सोधि देखु ऊतम हरि
 दासा ॥ नानक नाम बिना को थिरु नही नामे बलि जासा ॥१०॥ सलोकु मः ३ ॥ होवा पंडितु जोतकी
 वेद पड़ा मुखि चारि ॥ नव खंड मधे पूजीआ अपणै चजि वीचारि ॥ मतु सचा अखरु भुलि जाइ चउकै
 भिटै न कोडि ॥ झूठे चउके नानका सचा एको सोडि ॥१॥ मः ३ ॥ आपि उपाए करे आपि आपे नदरि
 करेइ ॥ आपे दे वडिआईआ कहु नानक सचा सोडि ॥२॥ पउड़ी ॥ कंटकु कालु एकु है होरु कंटकु न
 सूझै ॥ अफरिओ जग महि वरतदा पापी सिउ लूझै ॥ गुर सबदी हरि भेदीअै हरि जपि हरि बूझै ॥ सो
 हरि सरणाई छुटीअै जो मन सिउ जूझै ॥ मनि वीचारि हरि जपु करे हरि दरगह सीझै ॥११॥
 सलोकु मः १ ॥ हुकमि रजाई साखती दरगह सचु कबूलु ॥ साहिबु लेखा मंगसी दुनीआ देखि न भूलु ॥
 दिल दरवानी जो करे दरवेसी दिलु रासि ॥ इसक मुहबति नानका लेखा करते पासि ॥१॥ मः १ ॥
 अलगउ जोडि मधूकड़उ सारंगपाणि सबाडि ॥ हीरै हीरा बेधिआ नानक कंठि सुभाडि ॥२॥ पउड़ी ॥
 मनमुख कालु विआपदा मोहि माडिआ लागे ॥ खिन महि मारि पछाड़सी भाडि दूजै ठागे ॥ फिरि वेला
 हथि न आवई जम का डंडु लागे ॥ तिन जम डंडु न लगई जो हरि लिव जागे ॥ सभ तेरी तुधु छडावणी
 सभ तुधै लागे ॥१२॥ सलोकु मः १ ॥ सरबे जोडि अगछमी दूखु घनेरो आथि ॥ कालरु लादसि सरु
 लाघणउ लाभु न पूंजी साथि ॥१॥ मः १ ॥ पूंजी साचउ नामु तू अखुटउ दरबु अपारु ॥ नानक वखरु
 निरमलउ धन्नु साहु वापारु ॥२॥ मः १ ॥ पूरब प्रीति पिराणि लै मोटउ ठाकुरु माणि ॥ माथै ऊभै जमु
 मारसी नानक मेलणु नामि ॥३॥ पउड़ी ॥ आपे पिंडु सवारिओनु विचि नव निधि नामु ॥ डिकि आपे
 भरमि भुलाडिअनु तिन निहफल कामु ॥ डिकनी गुरमुखि बुझिआ हरि आतम रामु ॥ डिकनी सुणि कै
 मंनिआ हरि ऊतम कामु ॥ अंतरि हरि रंगु उपजिआ गाडिआ हरि गुण नामु ॥१३॥ सलोकु मः १ ॥

भोलतणि भै मनि वसै हेकै पाधर हीडु ॥ अति डाहपणि दुखु घणो तीने थाव भरीडु ॥१॥ मः १ ॥ माँदलु
 बेदि सि बाजणो घणो धड़ीअै जोडि ॥ नानक नामु समालि तू बीजउ अवरु न कोडि ॥२॥ मः १ ॥ सागरु
 गुणी अथाहु किनि हाथाला देखीअै ॥ वडा वेपरवाहु सतिगुरु मिलै त पारि पवा ॥ मझ भरि दुख बदुख
 ॥ नानक सचे नाम बिनु किसै न लथी भुख ॥३॥ पउड़ी ॥ जिनी अंदरु भालिआ गुर सबदि सुहावै ॥
 जो डिछनि सो पाडिदे हरि नामु धिआवै ॥ जिस नो कृपा करे तिसु गुरु मिलै सो हरि गुण गावै ॥
 धरम राडि तिन का मितु है जम मगि न पावै ॥ हरि नामु धिआवहि दिनसु राति हरि नामि समावै
 ॥१४॥ सलोकु मः १ ॥ सुणीअै एकु वखाणीअै सुरगि मिरति पडिआलि ॥ हुकमु न जाई मेटिआ जो
 लिखिआ सो नालि ॥ कउणु मूआ कउणु मारसी कउणु आवै कउणु जाडि ॥ कउणु रहसी नानका किस की
 सुरति समाडि ॥१॥ मः १ ॥ हउ मुआ मै मारिआ पउणु वहै दरीआउ ॥ तूसना थकी नानका जा मनु
 रता नाडि ॥ लोडिण रते लोडिणी कन्नी सुरति समाडि ॥ जीभ रसाडिणि चूनड़ी रती लाल लवाडि ॥
 अंदरु मुसकि झकोलिआ कीमति कही न जाडि ॥२॥ पउड़ी ॥ इसु जुग महि नामु निधानु है नामो नालि
 चलै ॥ एहु अखुटु कदे न निखुटई खाडि खरचिउ पलै ॥ हरि जन नेडि न आवई जमकंकर जमकलै ॥
 से साह सचे वणजारिआ जिन हरि धनु पलै ॥ हरि किरपा ते हरि पाईअै जा आपि हरि घलै ॥१५॥
 सलोकु मः ३ ॥ मनमुख वापारै सार न जाणनी बिखु विहाझहि बिखु संग्रहहि बिख सिउ धरहि पिआरु
 ॥ बाहरहु पंडित सदाडिदे मनहु मूरख गावार ॥ हरि सिउ चितु न लाडिनी वादी धरनि पिआरु ॥
 वादा कीआ करनि कहाणीआ कूडु बोलि करहि आहारु ॥ जग महि राम नामु हरि निरमला होरु मैला
 सभु आकारु ॥ नानक नामु न चेतनी होडि मैले मरहि गवार ॥१॥ मः ३ ॥ दुखु लगा बिनु सेविअै
 हुकमु मन्ने दुखु जाडि ॥ आपे दाता सुखै दा आपे देडि सजाडि ॥ नानक एवै जाणीअै सभु किछु तिसै
 रजाडि ॥२॥ पउड़ी ॥ हरि नाम बिना जगतु है निरधनु बिनु नावै तृपति नाही ॥ दूजै भरमि भुलाडिआ

हउमै दुखु पाही ॥ बिनु करमा किछू न पाईअै जे बहुतु लोचाही ॥ आवै जाइ जंमै मरै गुर सबदि
 छुटाही ॥ आपि करै किसु आखीअै दूजा को नाही ॥१६॥ सलोकु मः ३ ॥ इसु जग महि संती धनु खटिआ
 जिना सतिगुरु मिलिआ प्रभु आइ ॥ सतिगुरि सचु दृडाइआ इसु धन की कीमति कही न जाइ ॥
 इति धनि पाइअै भुख लथी सुखु वसिआ मनि आइ ॥ जिन्ना कउ धुरि लिखिआ तिनी पाइआ आइ ॥
 मनमुखु जगतु निरधनु है माइआ नो बिललाइ ॥ अनदिनु फिरदा सदा रहै भुख न कदे जाइ ॥ साँति
 न कदे आवई नह सुखु वसै मनि आइ ॥ सदा चिंत चितवदा रहै सहसा कदे न जाइ ॥ नानक विणु
 सतिगुर मति भवी सतिगुर नो मिलै ता सबदु कमाइ ॥ सदा सदा सुख महि रहै सचे माहि समाइ
 ॥१॥ मः ३ ॥ जिनि उपाई मेदनी सोई सार करेइ ॥ एको सिमरहु भाइरहु तिसु बिनु अवरु न कोइ
 ॥ खाणा सबदु चंगिआईआ जितु खाधै सदा तृपति होइ ॥ पैणु सिफति सनाइ है सदा सदा ओहु
 ऊजला मैला कदे न होइ ॥ सहजे सचु धनु खटिआ थोड़ा कदे न होइ ॥ देही नो सबदु सीगारु है जितु
 सदा सदा सुखु होइ ॥ नानक गुरमुखि बुझीअै जिस नो आपि विखाले सोइ ॥२॥ पउड़ी ॥ अंतरि जपु
 तपु संजमो गुर सबदी जापै ॥ हरि हरि नामु धिआईअै हउमै अगिआनु गवापै ॥ अंदरु अंमृति
 भरपूरु है चाखिआ सादु जापै ॥ जिन चाखिआ से निरभउ भए से हरि रसि धापै ॥ हरि किरपा धारि
 पीआईआ फिरि कालु न विआपै ॥१७॥ सलोकु मः ३ ॥ लोकु अवगणा की बन्नै गंठड़ी गुण न विहाझै
 कोइ ॥ गुण का गाहकु नानका विरला कोई होइ ॥ गुर परसादी गुण पाईअनि जिस नो नदरि करेइ
 ॥१॥ मः ३ ॥ गुण अवगुण समानि हहि जि आपि कीते करतारि ॥ नानक हुकमि मंनिअै सुखु पाईअै
 गुर सबदी वीचारि ॥२॥ पउड़ी ॥ अंदरि राजा तखतु है आपे करे निआउ ॥ गुर सबदी दरु जाणीअै
 अंदरि महलु असराउ ॥ खरे परखि खजानै पाईअनि खोटिआ नाही थाउ ॥ सभु सचो सचु वरतदा
 सदा सचु निआउ ॥ अंमृत का रसु आइआ मनि वसिआ नाउ ॥१८॥ सलोक मः १ ॥ हउ मै करी

ताँ तू नाही तू होवहि हउ नाहि ॥ बूझहु गिआनी बूझणा एह अकथ कथा मन माहि ॥ बिनु गुर ततु न
 पाईअै अलखु वसै सभ माहि ॥ सतिगुरु मिलै त जाणीअै जाँ सबदु वसै मन माहि ॥ आपु गड़िआ भ्रमु
 भउ गड़िआ जनम मरन दुख जाहि ॥ गुरमति अलखु लखाईअै ऊतम मति तराहि ॥ नानक सोह्य
 ह्यसा जपु जापहु तृभवण तिसै समाहि ॥१॥ मः ३ ॥ मनु माणकु जिनि परखिआ गुर सबदी वीचारि ॥
 से जन विरले जाणीअहि कलजुग विचि संसारि ॥ आपै नो आपु मिलि रहिआ हउमै दुबिधा मारि ॥
 नानक नामि रते दुतरु तरे भउजलु बिखमु संसारु ॥२॥ पउड़ी ॥ मनमुख अंदरु न भालनी मुठे
 अह्यमते ॥ चारे कुंडाँ भवि थके अंदरि तिख तते ॥ सिंमृति सासत न सोधनी मनमुख विगुते ॥ बिनु गुर
 किनै न पाइओ हरि नामु हरि सते ॥ ततु गिआनु वीचारिआ हरि जपि हरि गते ॥१६॥ सलोक मः २ ॥
 आपे जाणै करे आपि आपे आपै रासि ॥ तिसै अगै नानका खलिइ कीचै अरदासि ॥१॥ मः १ ॥ जिनि
 कीआ तिनि देखिआ आपे जाणै सोइ ॥ किस नो कहीअै नानका जा घरि वरतै सभु कोइ ॥२॥ पउड़ी ॥
 सभे थोक विसारि डिको मितु करि ॥ मनु तनु होइ निहालु पापा दहै हरि ॥ आवण जाणा चुकै जनमि न
 जाहि मरि ॥ सचु नामु आधारु सोगि न मोहि जरि ॥ नानक नामु निधानु मन महि संजि धरि ॥२०॥
 सलोक मः ५ ॥ माइआ मनहु न वीसरै माँगै दंमा दंम ॥ सो प्रभु चिति न आवई नानक नही करंम
 ॥१॥ मः ५ ॥ माइआ साथि न चलई किआ लपटावहि अंध ॥ गुर के चरण धिआइ तू तूटहि
 माइआ बंध ॥२॥ पउड़ी ॥ भाणै हुकमु मनाइओनु भाणै सुखु पाइआ ॥ भाणै सतिगुरु मेलिओनु भाणै
 सचु धिआइआ ॥ भाणे जेवड होर दाति नाही सचु आखि सुणाइआ ॥ जिन कउ पूरबि लिखिआ तिन
 सचु कमाइआ ॥ नानक तिसु सरणागती जिनि जगतु उपाइआ ॥२१॥ सलोक मः ३ ॥ जिन कउ अंदरि
 गिआनु नही भै की नाही बिंद ॥ नानक मुड़िआ का किआ मारणा जि आपि मारे गोविंद ॥१॥ मः ३ ॥
 मन की पत्नी वाचणी सुखी हू सुखु सारु ॥ सो ब्राहमणु भला आखीअै जि बूझै ब्रह्मु बीचारु ॥ हरि सालाहे

हरि पढ़ै गुर कै सबदि वीचारि ॥ आइआ ओहु परवाणु है जि कुल का करे उधारु ॥ अगै जाति न पुछीअै करणी सबदु है सारु ॥ होरु कूडु पड़णा कूडु कमावणा बिखिआ नालि पिआरु ॥ अंदरि सुखु न होवई मनमुख जनमु खुआरु ॥ नानक नामि रते से उबरे गुर कै हेति अपारि ॥२॥ पउड़ी ॥ आपे करि करि वेखदा आपे सभु सचा ॥ जो हुकमु न बूझै खसम का सोई नरु कचा ॥ जितु भावै तितु लाइदा गुरमुखि हरि सचा ॥ सभना का साहिबु एकु है गुर सबदी रचा ॥ गुरमुखि सदा सलाहीअै सभि तिस दे जचा ॥ जिउ नानक आपि नचाइदा तिव ही को नचा ॥२२॥१॥ सुधु ॥

मारु वार महला ५ डखणे मः ५

१९८ सतिगुर प्रसादि ॥

तू चउ सजण मैडिआ डेई सिसु उतारि ॥ नैण मझिजे तरसदे कदि पसी दीदारु ॥१॥ मः ५ ॥ नीहु मझिजा तऊ नालि बिआ नेह कूड़ावे डेखु ॥ कपड़ भोग डरावणे जिचरु पिरी न डेखु ॥२॥ मः ५ ॥ उठी झालू कंतड़े हउ पसी तउ दीदारु ॥ काजलु हार तमोल रसु बिनु पसे हभि रस छारु ॥३॥ पउड़ी ॥ तू सचा साहिबु सचु सचु सभु धारिआ ॥ गुरमुखि कीतो थाटु सिरजि संसारिआ ॥ हरि आगिआ होए बेद पापु पुन्नु वीचारिआ ॥ ब्रहमा बिसनु महेसु त्रै गुण बिसथारिआ ॥ नव खंड पृथमी साजि हरि रंग सवारिआ ॥ वेकी जंत उपाइ अंतरि कल धारिआ ॥ तेरा अंतु न जाणै कोइ सचु सिरजणहारिआ ॥ तू जाणहि सभ बिधि आपि गुरमुखि निसतारिआ ॥१॥ डखणे मः ५ ॥ जे तू मित्र असाडड़ा हिक भोरी ना वेछोड़ि ॥ जीउ मझिजा तउ मोहिआ कदि पसी जानी तोहि ॥१॥ मः ५ ॥ दुरजन तू जलु भाहड़ी विछोड़े मरि जाहि ॥ कंता तू सउ सेजड़ी मैडा हभो दुखु उलाहि ॥२॥ मः ५ ॥ दुरजनु दूजा भाउ है वेछोड़ा हउमै रोगु ॥ सजणु सचा पातिसाहु जिसु मिलि कीचै भोगु ॥३॥ पउड़ी ॥ तू अगम दइआलु बेअंतु तेरी कीमति कहै कउणु ॥ तुधु सिरजिआ सभु संसारु तू नाइकु सगल भउण ॥ तेरी कुदरति कोइ न जाणै मेरे ठाकुर सगल रउण ॥ तुधु अपड़ि कोइ न सकै तू अबिनासी जग

उधरण ॥ तुधु थापे चारे जुग तू करता सगल धरण ॥ तुधु आवण जाणा कीआ तुधु लेपु न लगै तृण
 ॥ जिसु होवहि आपि दइआलु तिसु लावहि सतिगुर चरण ॥ तू होरतु उपाडि न लभही अबिनासी
 सृसटि करण ॥२॥ डखणे मः ५ ॥ जे तू वतहि अंडणे हभ धरति सुहावी होइ ॥ हिकसु कंतै बाहरी
 मैडी वात न पुछै कोइ ॥१॥ मः ५ ॥ हभे टोल सुहावणे सहु बैठा अंडणु मलि ॥ पही न वंजै बिरथड़ा
 जो घरि आवै चलि ॥२॥ मः ५ ॥ सेज विछाई कंत कू कीआ हभु सीगारु ॥ इती मंझि न समावई जे
 गलि पहिरा हारु ॥३॥ पउड़ी ॥ तू पारब्रहमु परमेसरु जोनि न आवही ॥ तू हुकमी साजहि सृसटि
 साजि समावही ॥ तेरा रूपु न जाई लखिआ किउ तुझहि धिआवही ॥ तू सभ महि वरतहि आपि कुदरति
 देखावही ॥ तेरी भगति भरे भंडार तोटि न आवही ॥ एहि रतन जवेहर लाल कीम न पावही ॥ जिसु
 होवहि आपि दइआलु तिसु सतिगुर सेवा लावही ॥ तिसु कदे न आवै तोटि जो हरि गुण गावही ॥३॥
 डखणे मः ५ ॥ जा मू पसी हठ मै पिरी महिजै नालि ॥ हभे डुख उलाहिअमु नानक नदरि निहालि ॥१॥
 मः ५ ॥ नानक बैठा भखे वाउ लम्मे सेवहि दरु खड़ा ॥ पिरीए तू जाणु महिजा साउ जोई साई मुहु खड़ा
 ॥२॥ मः ५ ॥ किआ गालाडिओ भूछ पर वेलि न जोहे कंत तू ॥ नानक फुला संदी वाड़ि खिड़िआ हभु
 संसारु जिउ ॥३॥ पउड़ी ॥ सुघडु सुजाणु सरूपु तू सभ महि वरतंता ॥ तू आपे ठाकुरु सेवको आपे
 पूजंता ॥ दाना बीना आपि तू आपे सतवंता ॥ जती सती प्रभु निरमला मेरे हरि भगवंता ॥ सभु ब्रहम
 पसारु पसारिओ आपे खेलमता ॥ इहु आवा गवणु रचाडिओ करि चोज देखंता ॥ तिसु बाहुड़ि गरभि न
 पावही जिसु देवहि गुर मंता ॥ जिउ आपि चलावहि तिउ चलदे किछु वसि न जंता ॥४॥ डखणे
 मः ५ ॥ कुरीए कुरीए वैदिआ तलि गाड़ा महरेरु ॥ वेखे छिटड़ि थीवदो जामि खिसंदो पेरु ॥१॥
 मः ५ ॥ सचु जाणै कचु वैदिओ तू आघू आघे सलवे ॥ नानक आतसड़ी मंझि नैणू बिआ ढलि पबणि
 जिउ जुंमिओ ॥२॥ मः ५ ॥ भोरे भोरे रूहड़े सेवेदे आलकु ॥ मुदति पई चिराणीआ फिरि कडू आवै

रुति ॥३॥ पउड़ी ॥ तुधु रूपु न रेखिआ जाति तू वरना बाहरा ॥ ए माणस जाणहि दूरि तू वरतहि
 जाहरा ॥ तू सभि घट भोगहि आपि तुधु लेपु न लाहरा ॥ तू पुरखु अन्नदी अन्नत सभ जोति समाहरा ॥
 तू सभ देवा महि देव बिधाते नरहरा ॥ किआ आराधे जिहवा इकि तू अबिनासी अपरपरा ॥ जिसु
 मेलहि सतिगुरु आपि तिस के सभि कुल तरा ॥ सेवक सभि करदे सेव दरि नानकु जनु तेरा ॥५॥
 डखणे मः ५ ॥ गहडड़ड़ा तृणि छाड़िआ गाफल जलिओहु भाहि ॥ जिना भाग मथाहड़ै तिन उसताद
 पनाहि ॥१॥ मः ५ ॥ नानक पीठा पका साजिआ धरिआ आणि मउजूदु ॥ बाझहु सतिगुर आपणे
 बैठा झाकु दरूद ॥२॥ मः ५ ॥ नानक भुसरीआ पकाईआ पाईआ थालै माहि ॥ जिनी गुरु मनाड़िआ
 रजि रजि सेई खाहि ॥३॥ पउड़ी ॥ तुधु जग महि खेलु रचाड़िआ विचि हउमै पाईआ ॥ एकु मंदरु
 पंच चोर हहि नित करहि बुरिआईआ ॥ दस नारी इकु पुरखु करि दसे सादि लोभाईआ ॥ एनि
 माड़िआ मोहणी मोहीआ नित फिरहि भरमाईआ ॥ हाठा दोवै कीतीओ सिव सकति वरताईआ ॥ सिव
 अगै सकती हारिआ एवै हरि भाईआ ॥ इकि विचहु ही तुधु रखिआ जो सतसंगि मिलाईआ ॥ जल
 विचहु बिंबु उठालिओ जल माहि समाईआ ॥६॥ डखणे मः ५ ॥ आगाहा कू त्राघि पिछा फेरि न
 मुहडड़ा ॥ नानक सिझि इवेहा वार बहुड़ि न होवी जनमड़ा ॥१॥ मः ५ ॥ सजणु मैडा चाईआ हभ
 कही दा मितु ॥ हभे जाणनि आपणा कही न ठाहे चितु ॥२॥ मः ५ ॥ गुझड़ा लधमु लालु मथै ही परगटु
 थिआ ॥ सोई सुहावा थानु जिथै पिरीए नानक जी तू वुठिआ ॥३॥ पउड़ी ॥ जा तू मैरै वलि है ता किआ
 मुहछंदा ॥ तुधु सभु किछु मैनो सउपिआ जा तेरा बंदा ॥ लखमी तोटि न आवई खाड़ि खरचि रह्यदा
 ॥ लख चउरासीह मेदनी सभ सेव करंदा ॥ एह वैरी मित्र सभि कीतिआ नह मंगहि मंदा ॥ लेखा
 कोड़ि न पुछई जा हरि बखसंदा ॥ अन्नदु भड़िआ सुखु पाड़िआ मिलि गुर गोविंदा ॥ सभे काज
 सवारिअै जा तुधु भावंदा ॥७॥ डखणे मः ५ ॥ डेखण कू मुसताकु मुखु किजेहा तउ धणी ॥ फिरदा

कितै हालि जा डिटमु ता मनु धापिआ ॥१॥ मः ५ ॥ दुखीआ दरद घणे वेदन जाणे तू धणी ॥ जाणा
 लख भवे पिरि डिखंदो ता जीवसा ॥२॥ मः ५ ॥ ढहदी जाइ करारि वहणि वद्वदे मै डिठिआ ॥ सेई
 रहे अमाण जिना सतिगुरु भेटिआ ॥३॥ पउड़ी ॥ जिसु जन तेरी भुख है तिसु दुखु न विआपै ॥ जिनि जनि
 गुरमुखि बुझिआ सु चहु कुंडी जापै ॥ जो नरु उस की सरणी परै तिसु कंबहि पापै ॥ जनम जनम की मलु
 उतरै गुर धूड़ी नापै ॥ जिनि हरि भाणा मंनिआ तिसु सोगु न संतापै ॥ हरि जीउ तू सभना का मितु है
 सभि जाणहि आपै ॥ ऐसी सोभा जनै की जेवडु हरि परतापै ॥ सभ अंतरि जन वरताइआ हरि जन ते
 जापै ॥८॥ डखणे मः ५ ॥ जिना पिछै हउ गई से मै पिछै भी रविआसु ॥ जिना की मै आसड़ी तिना
 महिजी आस ॥१॥ मः ५ ॥ गिली गिली रोडड़ी भउदी भवि भवि आइ ॥ जो बैठे से फाथिआ उबरे
 भाग मथाइ ॥२॥ मः ५ ॥ डिठा हभ मझाहि खाली कोइ न जाणीअै ॥ तै सखी भाग मथाहि जिनी मेरा
 सजणु राविआ ॥३॥ पउड़ी ॥ हउ ढाढी दरि गुण गावदा जे हरि प्रभ भावै ॥ प्रभु मेरा थिर थावरी
 होर आवै जावै ॥ सो मंगा दानु गोसाईआ जितु भुख लहि जावै ॥ प्रभ जीउ देवहु दरसनु आपणा जितु
 ढाढी तृपतावै ॥ अरदासि सुणी दातारि प्रभि ढाढी कउ महलि बुलावै ॥ प्रभ देखदिआ दुख भुख गई
 ढाढी कउ मंगणु चिति न आवै ॥ सभे इछा पूरीआ लागि प्रभ कै पावै ॥ हउ निरगुणु ढाढी बखसिओनु
 प्रभि पुरखि वेदावै ॥६॥ डखणे मः ५ ॥ जा छुटे ता खाकु तू सुंजी कंतु न जाणही ॥ दुरजन सेती नेहु तू कै
 गुणि हरि रंगु माणही ॥१॥ मः ५ ॥ नानक जिसु बिनु घड़ी न जीवणा विसरे सरै न बिंद ॥ तिसु
 सिउ किउ मन रूसीअै जिसहि हमारी चिंद ॥२॥ मः ५ ॥ रते रंगि पारब्रह्म कै मनु तनु अति गुलालु
 ॥ नानक विणु नावै आलूदिआ जिती होरु खिआलु ॥३॥ पवड़ी ॥ हरि जीउ जा तू मेरा मित्रु है ता
 किआ मै काड़ा ॥ जिनी ठगी जगु ठगिआ से तुधु मारि निवाड़ा ॥ गुरि भउजलु पारि लम्घाइआ जिता
 पावाड़ा ॥ गुरमती सभि रस भोगदा वडा आखाड़ा ॥ सभि इंंद्रीआ वसि करि दितीओ सतवंता साड़ा ॥

जितु लाईअनि तितै लगदीआ नह खिंजोताड़ा ॥ जो इछी सो फलु पाइदा गुरि अंदरि वाड़ा ॥ गुरु
 नानकु तुठा भाइरहु हरि वसदा नेड़ा ॥१०॥ डखणे मः ५ ॥ जा मूं आवहि चिति तू ता हभे सुख लहाउ
 ॥ नानक मन ही मंझि रंगावला पिरी तहिजा नाउ ॥१॥ मः ५ ॥ कपड़ भोग विकार ए हभे ही छार ॥
 खाकु लोड़ेदा तंनि खे जो रते दीदार ॥२॥ मः ५ ॥ किआ तकहि बिआ पास करि हीअड़े हिकु अधारु ॥
 थीउ संतन की रेणु जितु लभी सुख दातारु ॥३॥ पउड़ी ॥ विणु करमा हरि जीउ न पाईअै बिनु सतिगुर
 मनूआ न लगै ॥ धरमु धीरा कलि अंदरे इहु पापी मूलि न तगै ॥ अहि करु करे सु अहि करु पाए इक
 घड़ी मुहतु न लगै ॥ चारे जुग मै सोधिआ विणु संगति अह्वकारु न भगै ॥ हउमै मूलि न छुटई विणु
 साधू सतसंगै ॥ तिचरु थाह न पावई जिचरु साहिब सिउ मन भंगै ॥ जिनि जनि गुरमुखि सेविआ तिसु
 घरि दीबाणु अभगै ॥ हरि किरपा ते सुखु पाइआ गुर सतिगुर चरणी लगै ॥११॥ डखणे मः ५ ॥
 लोड़ीदो हभ जाइ सो मीरा मीरन्न सिरि ॥ हठ मंझाहू सो धणी चउदो मुखि अलाइ ॥१॥ मः ५ ॥ माणिकू
 मोहि माउ डिन्ना धणी अपाहि ॥ हिआउ महिजा ठंढड़ा मुखहु सचु अलाइ ॥२॥ मः ५ ॥ मू थीआऊ
 सेज नैणा पिरी विछावणा ॥ जे डेखै हिक वार ता सुख कीमा हू बाहरे ॥३॥ पउड़ी ॥ मनु लोचै हरि मिलण
 कउ किउ दरसनु पाईआ ॥ मै लख विड़ते साहिबा जे बिंद बुलाईआ ॥ मै चारे कुंडा भालीआ तुधु
 जेवडु न साईआ ॥ मै दसिहु मारगु संतहो किउ प्रभू मिलाईआ ॥ मनु अरपिहु हउमै तजहु इतु
 पंथि जुलाईआ ॥ नित सेविहु साहिबु आपणा सतसंगि मिलाईआ ॥ सभे आसा पूरीआ गुर महलि
 बुलाईआ ॥ तुधु जेवडु होरु न सुझई मेरे मित्र गोसाईआ ॥१२॥ डखणे मः ५ ॥ मू थीआऊ तखतु पिरी
 मझिजे पातिसाह ॥ पाव मिलावे कोलि कवल जिवै बिगसावदो ॥१॥ मः ५ ॥ पिरीआ संदड़ी भुख मू लावण
 थी विथरा ॥ जाणु मिठाई इख बेई पीड़े ना हुटै ॥२॥ मः ५ ॥ ठगा नीहु मत्रोड़ि जाणु गंध्रबा नगरी
 ॥ सुख घटाऊ डूइ इसु पंधाणू घर घणे ॥३॥ पउड़ी ॥ अकल कला नह पाईअै प्रभु अलख अलेखं ॥

खटु दरसन भ्रमते फिरहि नह मिलीअै भेखं ॥ वरत करहि चंद्राडिणा से कितै न लेखं ॥ बेद पड़हि
 संपूरना ततु सार न पेखं ॥ तिलकु कढहि इसनानु करि अंतरि कालेखं ॥ भेखी प्रभू न लभई विणु सची
 सिखं ॥ भूला मारगि सो पवै जिसु धुरि मसतकि लेखं ॥ तिनि जनमु सवारिआ आपणा जिनि गुरु अखी
 देखं ॥१३॥ डखणे मः ५ ॥ सो निवाहू गडि जो चलाऊ न थीअै ॥ कार कूड़ावी छडि संमलु सचु धणी ॥१॥
 मः ५ ॥ हभ समाणी जोति जिउ जल घटाऊ चंद्रमा ॥ परगटु थीआ आपि नानक मसतकि लिखिआ
 ॥२॥ मः ५ ॥ मुख सुहावे नामु चउ आठ पहर गुण गाउ ॥ नानक दरगह मन्नीअहि मिली निथावे
 थाउ ॥३॥ पउड़ी ॥ बाहर भेखि न पाईअै प्रभु अंतरजामी ॥ डिकसु हरि जीउ बाहरी सभ फिरै
 निकामी ॥ मनु रता कुटंब सिउ नित गरबि फिरामी ॥ फिरहि गुमानी जग महि किआ गरबहि दामी
 ॥ चलदिआ नालि न चलई खिन जाडि बिलामी ॥ बिचरदे फिरहि संसार महि हरि जी हुकामी ॥
 करमु खुला गुरु पाडिआ हरि मिलिआ सुआमी ॥ जो जनु हरि का सेवको हरि तिस की कामी ॥१४॥
 डखणे मः ५ ॥ मुखहु अलाए हभ मरणु पछाणंदो कोडि ॥ नानक तिना खाकु जिना यकीना हिक सिउ
 ॥१॥ मः ५ ॥ जाणु वसंदो मंझि पछाणू को हेकड़ो ॥ तै तनि पड़दा नाहि नानक जै गुरु भेटिआ ॥२॥
 मः ५ ॥ मतड़ी काँढकु आह पाव धोवंदो पीवसा ॥ मू तनि प्रेमु अथाह पसण कू सचा धणी ॥३॥ पउड़ी ॥
 निरभउ नामु विसारिआ नालि माडिआ रचा ॥ आवै जाडि भवाईअै बहु जोनी नचा ॥ बचनु करे तै
 खिसकि जाडि बोले सभु कचा ॥ अंदरहु थोथा कूड़िआरु कूड़ी सभ खचा ॥ वैरु करे निरवैर नालि झूठे
 लालचा ॥ मारिआ सचै पातिसाहि वेखि धुरि करमचा ॥ जमदूती है हेरिआ दुख ही महि पचा ॥ होआ
 तपावसु धरम का नानक दरि सचा ॥१५॥ डखणे मः ५ ॥ परभाते प्रभ नामु जपि गुर के चरण धिआडि
 ॥ जनम मरण मलु उतरै सचे के गुण गाडि ॥१॥ मः ५ ॥ देह अंधारी अंधु सुंजी नाम विहूणीआ ॥
 नानक सफल जन्मनु जै घटि वुठा सचु धणी ॥२॥ मः ५ ॥ लोडिण लोई डिट पिआस न बुझै मू घणी ॥

नानक से अखड़ीआ बिअंनि जिनी डिसंदो मा पिरी ॥३॥ पउड़ी ॥ जिनि जनि गुरमुखि सेविआ तिनि
 सभि सुख पाई ॥ ओहु आपि तरिआ कुटंब सिउ सभु जगतु तराई ॥ ओनि हरि नामा धनु संचिआ सभ
 तिखा बुझाई ॥ ओनि छडे लालच दुनी के अंतरि लिव लाई ॥ ओसु सदा सदा घरि अन्नदु है हरि सखा
 सहाई ॥ ओनि वैरी मित्र सम कीतिआ सभ नालि सुभाई ॥ होआ ओही अलु जग महि गुर गिआनु
 जपाई ॥ पूरबि लिखिआ पाड़िआ हरि सिउ बणि आई ॥१६॥ डखणे मः ५ ॥ सचु सुहावा काढीअै कूड़ै
 कूड़ी सोड़ि ॥ नानक विरले जाणीअहि जिन सचु पलै होड़ि ॥१॥ मः ५ ॥ सजण मुखु अनूपु अठे पहर
 निहालसा ॥ सुतड़ी सो सहु डिटु तै सुपने हउ खन्नीअै ॥२॥ मः ५ ॥ सजण सचु परखि मुखि अलावणु
 थोथरा ॥ मन्न मझाहू लखि तुधहु दूरि न सु पिरी ॥३॥ पउड़ी ॥ धरति आकासु पातालु है चंदु सूरु
 बिनासी ॥ बादिसाह साह उमराव खान ढाहि डेरे जासी ॥ रंग तुंग गरीब मसत सभु लोकु सिधासी ॥
 काजी सेख मसाड़िका सभे उठि जासी ॥ पीर पैकाबर अउलीए को थिरु न रहासी ॥ रोजा बाग निवाज
 कतेब विणु बुझे सभ जासी ॥ लख चउरासीह मेदनी सभ आवै जासी ॥ निहचलु सचु खुदाइ एकु खुदाइ
 बंदा अबिनासी ॥१७॥ डखणे मः ५ ॥ डिठी हभ ढंढोलि हिकसु बाझु न कोड़ि ॥ आउ सजण तू मुखि
 लगु मेरा तनु मनु ठंढा होड़ि ॥१॥ मः ५ ॥ आसकु आसा बाहरा मू मनि वडी आस ॥ आस निरासा
 हिकु तू हउ बलि बलि बलि गईआस ॥२॥ मः ५ ॥ विछोड़ा सुणे डुखु विणु डिठे मरिओदि ॥ बाझु
 पिआरे आपणे बिरही ना धीरोदि ॥३॥ पउड़ी ॥ तट तीरथ देव देवालिआ केदारु मथुरा कासी ॥ कोटि
 तेतीसा देवते सणु इंद्रै जासी ॥ सिमृति सासत्र बेद चारि खटु दरस समासी ॥ पोथी पंडित गीत कवित
 कवते भी जासी ॥ जती सती संनिआसीआ सभि कालै वासी ॥ मुनि जोगी दिगंबर जमै सणु जासी ॥
 जो दीसै सो विणसणा सभ बिनसि बिनासी ॥ थिरु पारब्रहमु परमेसरो सेवकु थिरु होसी ॥१८॥ सलोक
 डखणे मः ५ ॥ सै न्गो नह न्ग भुखे लख न भुखिआ ॥ डुखे कोड़ि न डुख नानक पिरी पिखंदो सुभ दिसटि

॥१॥ मः ५ ॥ सुख समूहा भोग भूमि सबाई को धणी ॥ नानक हभो रोगु मिरतक नाम विहूणिआ ॥२॥
 मः ५ ॥ हिकस कूं तू आहि पछाणू भी हिकु करि ॥ नानक आसड़ी निबाहि मानुख परथाई लजीवदो
 ॥३॥ पउड़ी ॥ निहचलु एकु नराइणो हरि अगम अगाधा ॥ निहचलु नामु निधानु है जिसु सिमरत
 हरि लाधा ॥ निहचलु कीरतनु गुण गोबिंद गुरुमुखि गावाधा ॥ सचु धरमु तपु निहचलो दिनु रैन
 अराधा ॥ दइआ धरमु तपु निहचलो जिसु करमि लिखाधा ॥ निहचलु मसतकि लेखु लिखिआ सो टलै
 न टलाधा ॥ निहचल संगति साध जन बचन निहचलु गुर साधा ॥ जिन कउ पूरबि लिखिआ तिन
 सदा सदा आराधा ॥१६॥ सलोक डखणे मः ५ ॥ जो डुबंदो आपि सो तराए किन् खे ॥ तारेदड़ो भी तारि
 नानक पिर सिउ रतिआ ॥१॥ मः ५ ॥ जिथै कोइ कथंनि नाउ सुणंदो मा पिरि ॥ मूं जुलाऊं तथि
 नानक पिरि पसंदो हरिओ थीओसि ॥२॥ मः ५ ॥ मेरी मेरी किआ करहि पुत्र कलत्र सनेह ॥ नानक
 नाम विहूणीआ निमुणीआदी देह ॥३॥ पउड़ी ॥ नैनी देखउ गुर दरसनो गुर चरणी मथा ॥ पैरी
 मारगि गुर चलदा पखा फेरी हथा ॥ अकाल मूरति रिदै धिआइदा दिनु रैन जपंथा ॥ मै छडिआ
 सगल अपाइणो भरवासै गुर समरथा ॥ गुरि बखसिआ नामु निधानु सभो दुखु लथा ॥ भोगहु भुंचहु
 भाईहो पलै नामु अगथा ॥ नामु दानु इसनानु दिडु सदा करहु गुर कथा ॥ सहजु भइआ प्रभु पाइआ
 जम का भउ लथा ॥२०॥ सलोक डखणे मः ५ ॥ लगड़ीआ पिरिअंनि पेखंदीआ ना तिपीआ ॥ हभ
 मझाहू सो धणी बिआ न डिठो कोइ ॥१॥ मः ५ ॥ कथड़ीआ संताह ते सुखाऊ पंधीआ ॥ नानक लधड़ीआ
 तिन्नाह जिना भागु मथाहड़ै ॥२॥ मः ५ ॥ डूंगरि जला थला भूमि बना फल कंदरा ॥ पाताला आकास
 पूरनु हभ घटा ॥ नानक पेखि जीओ इकतु सूति परोतीआ ॥३॥ पउड़ी ॥ हरि जी माता हरि जी पिता
 हरि जीउ प्रतिपालक ॥ हरि जी मेरी सार करे हम हरि के बालक ॥ सहजे सहजि खिलाइदा नही
 करदा आलक ॥ अउगणु को न चितारदा गल सेती लाइक ॥ मुहि मंगाँ सोई देवदा हरि पिता

सुखदाइक ॥ गिआनु रासि नामु धनु सउपिओनु इसु सउदे लाइक ॥ साझी गुर नालि बहालिआ सरब सुख पाइक ॥ मै नालहु कदे न विछुड़ै हरि पिता सभना गला लाइक ॥२१॥ सलोक डखणे मः ५ ॥ नानक कचड़िआ सिउ तोड़ि ढूढि सजण संत पकिआ ॥ ओइ जीवंदे विछुड़हि ओइ मुड़िआ न जाही छोड़ि ॥१॥ मः ५ ॥ नानक बिजुलीआ चमकंनि घुरनि घटा अति कालीआ ॥ बरसनि मेघ अपार नानक संगमि पिरी सुह्रदीआ ॥२॥ मः ५ ॥ जल थल नीरि भरे सीतल पवण झुलारदे ॥ सेजड़ीआ सोइन्न हीरे लाल जड़ंदीआ ॥ सुभर कपड़ भोग नानक पिरी विहूणी ततीआ ॥३॥ पउड़ी ॥ कारणु करतै जो कीआ सोई है करणा ॥ जे सउ धावहि प्राणीआ पावहि धुरि लहणा ॥ बिनु करमा किछू न लभई जे फिरहि सभ धरणा ॥ गुर मिलि भउ गोविंद का भै डरु दूर करणा ॥ भै ते बैरागु ऊपजै हरि खोजत फिरणा ॥ खोजत खोजत सहजु उपजिआ फिरि जनमि न मरणा ॥ हिआइ कमाइ धिआइआ पाइआ साध सरणा ॥ बोहिथु नानक देउ गुरु जिसु हरि चड़ाए तिसु भउजलु तरणा ॥२२॥ सलोक मः ५ ॥ पहिला मरणु कबूलि जीवण की छडि आस ॥ होहु सभना की रेणुका तउ आउ हमारै पासि ॥१॥ मः ५ ॥ मुआ जीवंदा पेखु जीवंदे मरि जानि ॥ जिना मुहबति डिक सिउ ते माणस परधान ॥२॥ मः ५ ॥ जिसु मनि वसै पारब्रहमु निकटि न आवै पीर ॥ भुख तिख तिसु न विआपई जमु नही आवै नीर ॥३॥ पउड़ी ॥ कीमति कहणु न जाईअै सचु साह अडोलै ॥ सिध साधिक गिआनी धिआनीआ कउणु तुधुनो तोलै ॥ भन्नण घड़ण समरथु है ओपति सभ परलै ॥ करण कारण समरथु है घटि घटि सभ बोलै ॥ रिजकु समाहे सभसै किआ माणसु डोलै ॥ गहिर गभीरु अथाहु तू गुण गिआन अमोलै ॥ सोई कंमु कमावणा कीआ धुरि मउलै ॥ तुधहु बाहरि किछु नही नानकु गुण बोलै ॥२३॥१॥२॥

रागु मारू बाणी कबीर जीउ की

१९८१ सतिगुर प्रसादि ॥

पडीआ कवन कुमति तुम लागे ॥ बूडहुगे परवार सकल सिउ रामु न जपहु अभागे ॥१॥ रहाउ ॥ बेद

पुरान पड़े का किया गुनु खर चंदन जस भारा ॥ राम नाम की गति नही जानी कैसे उतरसि पारा ॥१॥ जीअ बधहु सु धरमु करि थापहु अधरमु कहहु कत भाई ॥ आपस कउ मुनिवर करि थापहु का कउ कहहु कसाई ॥२॥ मन के अंधे आपि न बूझहु काहि बुझावहु भाई ॥ माझिआ कारन बिदिआ बेचहु जनमु अबिरथा जाई ॥३॥ नारद बचन बिआसु कहत है सुक कउ पूछहु जाई ॥ कहि कबीर रामै रमि छूटहु नाहि त बूडे भाई ॥४॥१॥ बनहि बसे किउ पाईअै जउ लउ मनहु न तजहि बिकार ॥ जिह घरु बनु समसरि कीआ ते पूरे संसार ॥१॥ सार सुखु पाईअै रामा ॥ रंगि रवहु आतमै राम ॥१॥ रहाउ ॥ जटा भसम लेपन कीआ कहा गुफा महि बासु ॥ मनु जीते जगु जीतिआ जाँ ते बिखिआ ते होइ उदासु ॥२॥ अंजनु देइ सभै कोई टुकु चाहन माहि बिडानु ॥ गिआन अंजनु जिह पाइआ ते लोडिन परवानु ॥३॥ कहि कबीर अब जानिआ गुरि गिआनु दीआ समझाइ ॥ अंतरगति हरि भेटिआ अब मेरा मनु कतहू न जाइ ॥४॥२॥ रिधि सिधि जा कउ फुरी तब काहू सिउ किया काज ॥ तेरे कहने की गति किया कहउ मै बोलत ही बड लाज ॥१॥ रामु जिह पाइआ राम ॥ ते भवहि न बारै बार ॥१॥ रहाउ ॥ झूठा जगु डहकै घना दिन दुइ बरतन की आस ॥ राम उदकु जिह जन पीआ तिहि बहुरि न भई पिआस ॥२॥ गुर प्रसादि जिह बूझिआ आसा ते भइआ निरासु ॥ सभु सचु नदरी आइआ जउ आतम भइआ उदासु ॥३॥ राम नाम रसु चाखिआ हरि नामा हर तारि ॥ कहु कबीर कंचनु भइआ भ्रमु गइआ समुद्रै पारि ॥४॥३॥ उदक समुंद सलल की साखिआ नदी तरंग समावहिगे ॥ सुन्नहि सुन्नु मिलिआ समदरसी पवन रूप होइ जावहिगे ॥१॥ बहुरि हम काहे आवहिगे ॥ आवन जाना हुकमु तिसै का हुकमै बुझि समावहिगे ॥१॥ रहाउ ॥ जब चूकै पंच धातु की रचना अैसे भरमु चुकावहिगे ॥ दरसनु छोडि भए समदरसी एको नामु धिआवहिगे ॥२॥ जित हम लाए तित ही लागे तैसे करम कमावहिगे ॥ हरि जी कृपा करे जउ अपनी तौ गुर के सबदि समावहिगे ॥३॥ जीवत मरहु मरहु

फुनि जीवहु पुनरपि जनमु न होई ॥ कहु कबीर जो नामि समाने सुन्न रहिआ लिव सोई ॥४॥४॥ जउ तुम् मो कउ दूरि करत हउ तउ तुम् मुकति बतावहु ॥ एक अनेक होइ रहिओ सगल महि अब कैसे भरमावहु ॥१॥ राम मो कउ तारि कहाँ लै जई है ॥ सोधउ मुकति कहा देउ कैसी करि प्रसादु मोहि पाई है ॥१॥ रहाउ ॥ तारन तरनु तबै लगु कहीअै जब लगु ततु न जानिआ ॥ अब तउ बिमल भए घट ही महि कहि कबीर मनु मानिआ ॥२॥५॥ जिनि गड़ कोट कीए कंचन के छोडि गइआ सो रावनु ॥१॥ काहे कीजतु है मनि भावनु ॥ जब जमु आइ केस ते पकरै तह हरि को नामु छडावन ॥१॥ रहाउ ॥ कालु अकालु खसम का कीना इहु परपंचु बधावनु ॥ कहि कबीर ते अंते मुकते जिन् हिरदै राम रसाइनु ॥२॥६॥ देही गावा जीउ धर महतउ बसहि पंच किरसाना ॥ नैनू नकटू स्रवनू रसपति इंद्री कहिआ न माना ॥१॥ बाबा अब न बसउ इह गाउ ॥ घरी घरी का लेखा मागै काइथु चेतू नाउ ॥१॥ रहाउ ॥ धरम राइ जब लेखा मागै बाकी निकसी भारी ॥ पंच कृसानवा भागि गए लै बाधिओ जीउ दरबारी ॥२॥ कहै कबीरु सुनहु रे संतहु खेत ही करहु निबेरा ॥ अब की बार बखसि बंदे कउ बहुरि न भउजलि फेरा ॥३॥७॥

रागु मारू बाणी कबीर जीउ की

१६ सतिगुर प्रसादि ॥

अनभउ किनै न देखिआ बैरागीअड़े ॥ बिनु भै अनभउ होइ वणाह्वबै ॥१॥ सहु हदूरि देखै ताँ भउ पवै बैरागीअड़े ॥ हुकमै बूझै त निरभउ होइ वणाह्वबै ॥२॥ हरि पाखंडु न कीजई बैरागीअड़े ॥ पाखंडि रता सभु लोकु वणाह्वबै ॥३॥ तृसना पासु न छोडई बैरागीअड़े ॥ ममता जालिआ पिंडु वणाह्वबै ॥४॥ चिंता जालि तनु जालिआ बैरागीअड़े ॥ जे मनु मिरतकु होइ वणाह्वबै ॥५॥ सतिगुर बिनु बैरागु न होवई बैरागीअड़े ॥ जे लोचै सभु कोइ वणाह्वबै ॥६॥ करमु होवै सतिगुरु मिलै बैरागीअड़े ॥ सहजे पावै सोइ वणाह्वबै ॥७॥ कहु कबीर इक बेनती बैरागीअड़े ॥ मो कउ भउजलु पारि

उतारि वणाह्वबै ॥८॥१॥८॥ राजन कउनु तुमरै आवै ॥ असो भाउ बिदर को देखिओ ओहु गरीबु मोहि भावै ॥१॥ रहाउ ॥ हसती देखि भरम ते भूला स्त्री भगवानु न जानिआ ॥ तुमरो दूधु बिदर को पानो अंमृतु करि मै मानिआ ॥१॥ खीर समानि सागु मै पाइआ गुन गावत रैन बिहानी ॥ कबीर को ठाकुरु अनद बिनोदी जाति न काहू की मानी ॥२॥६॥ सलोक कबीर ॥ गगन दमामा बाजिओ परिओ नीसानै घाउ ॥ खेतु जु माँडिओ सूरमा अब जूझन को दाउ ॥१॥ सूर सो पहिचानीअै जु लरै दीन के हेत ॥ पुरजा पुरजा कटि मरै कबहू न छाडै खेतु ॥२॥२॥

कबीर का सबदु रागु मारू बाणी नामदेउ जी की

१९८॥ सतिगुर प्रसादि ॥

चारि मुकति चारै सिधि मिलि कै दूलह प्रभ की सरनि परिओ ॥ मुकति भइओ चउहं जुग जानिओ जसु कीरति माथै छत्र धरिओ ॥१॥ राजा राम जपत को को न तरिओ ॥ गुर उपदेसि साध की संगति भगतु भगतु ता को नामु परिओ ॥१॥ रहाउ ॥ संख चक्र माला तिलकु बिराजित देखि प्रतापु जमु डरिओ ॥ निरभउ भए राम बल गरजित जनम मरन संताप हिरिओ ॥२॥ अंबरीक कउ दीओ अभै पदु राजु भभीखन अधिक करिओ ॥ नउ निधि ठाकुरि दई सुदामै धूअ अटलु अजहू न टरिओ ॥३॥ भगत हेति मारिओ हरनाखसु नरसिंघ रूप होइ देह धरिओ ॥ नामा कहै भगति बसि केसव अजहू बलि के दुआर खरो ॥४॥१॥ मारू कबीर जीउ ॥ दीनु बिसारिओ रे दिवाने दीनु बिसारिओ रे ॥ पेटु भरिओ पसूआ जिउ सोइओ मनुखु जनमु है हारिओ ॥१॥ रहाउ ॥ साधसंगति कबहू नही कीनी रचिओ धंधै झूठ ॥ सुआन सूकर बाइस जिवै भटकतु चालिओ ऊठि ॥१॥ आपस कउ दीरघु करि जानै अउरन कउ लग मात ॥ मनसा बाचा करमना मै देखे दोजक जात ॥२॥ कामी क्रोधी चातुरी बाजीगर बेकाम ॥ निंदा करते जनमु सिरानो कबहू न सिमरिओ रामु ॥३॥ कहि कबीर चेतै नही मूरखु मुगधु गवारु ॥ रामु नामु जानिओ नही कैसे उतरसि पारि ॥४॥१॥

रागु मारू बाणी जैदेउ जीउ की

१९ सतिगुर प्रसादि ॥ चंद सत भेदिआ नाद सत पूरिआ सूर सत खोड़सा दतु कीआ ॥ अबल बलु तोड़िआ अचल चलु थपिआ अघड़ु घड़िआ तहा अपिउ पीआ ॥१॥ मन आदि गुण आदि वखाणिआ ॥ तेरी दुबिधा दृसटि संमानिआ ॥१॥ रहाउ ॥ अरधि कउ अरधिआ सरधि कउ सरधिआ सलल कउ सललि संमानि आइआ ॥ बदति जैदेउ जैदेव कउ रंमिआ ब्रहमु निरबाणु लिव लीणु पाइआ ॥२॥१॥ कबीरु ॥ मारू ॥ रामु सिमरु पछुताहिगा मन ॥ पापी जीअरा लोभु करतु है आजु कालि उठि जाहिगा ॥१॥ रहाउ ॥ लालच लागे जनमु गवाड़िआ माड़िआ भरम भुलाहिगा ॥ धन जोबन का गरबु न कीजै कागद जिउ गलि जाहिगा ॥१॥ जउ जमु आइ केस गहि पटकै ता दिन किछु न बसाहिगा ॥ सिमरनु भजनु दड़िआ नही कीनी तउ मुखि चोटा खाहिगा ॥२॥ धरम राइ जब लेखा मागै किआ मुखु लै कै जाहिगा ॥ कहतु कबीरु सुनहु रे संतहु साधसंगति तरि जाँहिगा ॥३॥१॥

रागु मारू बाणी रविदास जीउ की

१९ सतिगुर प्रसादि ॥

अैसी लाल तुझ बिनु कउनु करै ॥ गरीब निवाजु गुसईआ मेरा माथै छत्र धरै ॥१॥ रहाउ ॥ जा की छोति जगत कउ लागै ता पर तुही ढरै ॥ नीचह ऊच करै मेरा गोबिंदु काहू ते न डरै ॥१॥ नामदेव कबीरु तिलोचनु सधना सैनु तरै ॥ कहि रविदासु सुनहु रे संतहु हरि जीउ ते सभै सरै ॥२॥१॥ मारू ॥ सुख सागर सुरितरु चिंतामनि कामधेन बसि जा के रे ॥ चारि पदारथ असट महा सिधि नव निधि कर तल ता कै ॥१॥ हरि हरि हरि न जपसि रसना ॥ अवर सभ छाडि बचन रचना ॥१॥ रहाउ ॥ नाना खिआन पुरान बेद बिधि चउतीस अछर माही ॥ बिआस बीचारि कहिओ परमारथु राम नाम सरि नाही ॥२॥ सहज समाधि उपाधि रहत होइ बडे भागि लिव लागी ॥ कहि रविदास उदास दास मति जनम मरन भै भागी ॥३॥२॥१५॥

तुखारी छंत महला १ बारह माहा

१६ सतिगुर प्रसादि ॥

तू सुणि किरत करंमा पुरबि कमाइआ ॥ सिरि सिरि सुख सद्दमा देहि सु तू भला ॥ हरि रचना तेरी किआ गति मेरी हरि बिनु घड़ी न जीवा ॥ पृअ बाझु दुहेली कोइ न बेली गुरमुखि अंमृत पीवाँ ॥ रचना राचि रहे निरंकारी प्रभ मनि करम सुकरमा ॥ नानक पंथु निहाले सा धन तू सुणि आतम रामा ॥१॥ बाबीहा पृउ बोले कोकिल बाणीआ ॥ सा धन सभि रस चोलै अंकि समाणीआ ॥ हरि अंकि समाणी जा प्रभ भाणी सा सोहागणि नारे ॥ नव घर थापि महल घरु ऊचउ निज घरि वासु मुरारे ॥ सभ तेरी तू मेरा प्रीतमु निसि बासुर रंगि रावै ॥ नानक पृउ पृउ चवै बबीहा कोकिल सबदि सुहावै ॥२॥ तू सुणि हरि रस भिन्ने प्रीतम आपणे ॥ मनि तनि खत खन्ने घड़ी न बीसरै ॥ किउ घड़ी बिसारी हउ बलिहारी हउ जीवा गुण गाए ॥ ना कोई मेरा हउ किसु केरा हरि बिनु रहणु न जाए ॥ ओट गही हरि चरण निवासे भए पवित्र सरीरा ॥ नानक दृसटि दीरघ सुखु पावै गुर सबदी मनु धीरा ॥३॥ बरसै अंमृत धार बूंद सुहावणी ॥ साजन मिले सहजि सुभाइ हरि सिउ प्रीति बणी ॥ हरि मंदरि आवै जा प्रभ भावै धन ऊभी गुण सारी ॥ घरि घरि कंतु रवै सोहागणि हउ किउ कंति बिसारी ॥ उनवि घन छाए बरसु सुभाए मनि तनि प्रेमु सुखावै ॥ नानक वरसै अंमृत बाणी करि किरपा घरि आवै ॥४॥ चेतु बसंतु भला भवर

सुहावड़े ॥ बन फूले मंझ बारि मै पिरु घरि बाहुड़ै ॥ पिरु घरि नही आवै धन किउ सुखु पावै बिरहि
 बिरोध तनु छीजै ॥ कोकिल अंबि सुहावी बोलै किउ दुखु अंकि सहीजै ॥ भवरु भवंता फूली डाली किउ
 जीवा मरु माए ॥ नानक चेति सहजि सुखु पावै जे हरि वरु घरि धन पाए ॥५॥ वैसाखु भला साखा वेस
 करे ॥ धन देखै हरि दुआरि आवहु दड़िआ करे ॥ घरि आउ पिआरे दुतर तारे तुधु बिनु अहु न
 मोलो ॥ कीमति कउण करे तुधु भावाँ देखि दिखावै ठोलो ॥ दूरि न जाना अंतरि माना हरि का महलु
 पछाना ॥ नानक वैसाखी प्रभु पावै सुरति सबदि मनु माना ॥६॥ माहु जेठु भला प्रीतमु किउ
 बिसरै ॥ थल तापहि सर भार सा धन बिनउ करै ॥ धन बिनउ करेदी गुण सारेदी गुण सारी प्रभ
 भावा ॥ साचै महलि रहै बैरागी आवण देहि त आवा ॥ निमाणी नितानी हरि बिनु किउ पावै सुख
 महली ॥ नानक जेठि जाणै तिसु जैसी करमि मिलै गुण गहिली ॥७॥ आसाहु भला सूरजु गगनि
 तपै ॥ धरती दूख सहै सोखै अगनि भखै ॥ अगनि रसु सोखै मरीअै धोखै भी सो किरतु न हारे ॥ रथु फिरै
 छाड़िआ धन ताकै टीडु लवै मंझि बारे ॥ अवगण बाधि चली दुखु आगै सुखु तिसु साचु समाले ॥
 नानक जिस नो इहु मनु दीआ मरणु जीवणु प्रभ नाले ॥८॥ सावणि सरस मना घण वरसहि रुति
 आए ॥ मै मनि तनि सहु भावै पिर परदेसि सिधाए ॥ पिरु घरि नही आवै मरीअै हावै दामनि चमकि
 डराए ॥ सेज इकेली खरी दुहेली मरणु भड़िआ दुखु माए ॥ हरि बिनु नीद भूख कहु कैसी कापडु
 तनि न सुखावए ॥ नानक सा सोहागणि कंती पिर कै अंकि समावए ॥९॥ भादउ भरमि भुली भरि
 जोबनि पछुताणी ॥ जल थल नीरि भरे बरस रुते रंगु माणी ॥ बरसै निसि काली किउ सुखु बाली
 दादर मोर लवंते ॥ पृउ पृउ चवै बबीहा बोले भुड़िअंगम फिरहि डसंते ॥ मछर डंग साडिर भर
 सुभर बिनु हरि किउ सुखु पाईअै ॥ नानक पूछि चलउ गुर अपुने जह प्रभु तह ही जाईअै ॥१०॥
 असुनि आउ पिरा सा धन झूरि मुई ॥ ता मिलीअै प्रभ मेले दूजै भाड़ि खुई ॥ झूठि विगुती ता पिर मुती

कुकह काह सि फुले ॥ आगै घाम पिछै रुति जाडा देखि चलत मनु डोले ॥ दह दिसि साख हरी हरीआवल
 सहजि पकै सो मीठा ॥ नानक असुनि मिलहु पिआरे सतिगुर भए बसीठा ॥११॥ कतकि किरतु पड़िआ
 जो प्रभ भाड़िआ ॥ दीपकु सहजि बलै तति जलाड़िआ ॥ दीपक रस तेलो धन पिर मेलो धन ओमाहै सरसी
 ॥ अवगण मारी मरै न सीझै गुणि मारी ता मरसी ॥ नामु भगति दे निज घरि बैठे अजहु तिनाड़ी आसा
 ॥ नानक मिलहु कपट दर खोलहु एक घड़ी खटु मासा ॥१२॥ मंघर माहु भला हरि गुण अंकि समावए ॥
 गुणवंती गुण रवै मै पिरु निहचलु भावए ॥ निहचलु चतुरु सुजाणु बिधाता चंचलु जगतु सबाड़िआ ॥
 गिआनु धिआनु गुण अंकि समाणे प्रभ भाणे ता भाड़िआ ॥ गीत नाद कवित कवे सुणि राम नामि दुखु
 भागै ॥ नानक सा धन नाह पिआरी अभ भगती पिर आगै ॥१३॥ पोखि तुखारु पड़ै वणु तृणु रसु
 सोखै ॥ आवत की नाही मनि तनि वसहि मुखे ॥ मनि तनि रवि रहिआ जगजीवनु गुर सबदी रंगु
 माणी ॥ अंडज जेरज सेतज उतभुज घटि घटि जोति समाणी ॥ दरसन देहु दड़िआपति दाते गति
 पावउ मति देहो ॥ नानक रंगि रवै रसि रसीआ हरि सिउ प्रीति सनेहो ॥१४॥ माघि पुनीत भई
 तीरथु अंतरि जानिआ ॥ साजन सहजि मिले गुण गहि अंकि समानिआ ॥ प्रीतम गुण अंके सुणि प्रभ
 बंके तुधु भावा सरि नावा ॥ गंग जमुन तह बेणी संगम सात समुंद समावा ॥ पुन्न दान पूजा परमेसुर
 जुगि जुगि एको जाता ॥ नानक माघि महा रसु हरि जपि अठसठि तीरथ नाता ॥१५॥ फलगुनि मनि
 रहसी प्रेमु सुभाड़िआ ॥ अनदिनु रहसु भड़िआ आपु गवाड़िआ ॥ मन मोहु चुकाड़िआ जा तिसु भाड़िआ
 करि किरपा घरि आओ ॥ बहुते वेस करी पिर बाझहु महली लहा न थाओ ॥ हार डोर रस पाट पटंबर
 पिरि लोड़ी सीगारी ॥ नानक मेलि लई गुरि अपणै घरि वरु पाड़िआ नारी ॥१६॥ बे दस माह रुती
 थिती वार भले ॥ घड़ी मूरत पल साचे आए सहजि मिले ॥ प्रभ मिले पिआरे कारज सारे करता सभ
 बिधि जाणै ॥ जिनि सीगारी तिसहि पिआरी मेलु भड़िआ रंगु माणै ॥ घरि सेज सुहावी जा पिरि रावी

गुरमुखि मसतकि भागो ॥ नानक अहिनिमि रावै प्रीतमु हरि वरु थिरु सोहागो ॥१७॥१॥ तुखारी
 महला १ ॥ पहिलै पहरै नैण सलोनड़ीए रैणि अंधिआरी राम ॥ वखरु राखु मुईए आवै वारी राम ॥
 वारी आवै कवणु जगावै सूती जम रसु चूसए ॥ रैणि अंधेरी किआ पति तेरी चोरु पड़ै घरु मूसए ॥
 राखणहारा अगम अपारा सुणि बेन्नती मेरीआ ॥ नानक मूरखु कबहि न चेतै किआ सूझै रैणि अंधेरीआ
 ॥१॥ दूजा पहरु भड़िआ जागु अचेती राम ॥ वखरु राखु मुईए खाजै खेती राम ॥ राखहु खेती हरि गुर
 हेती जागत चोरु न लागै ॥ जम मगि न जावहु ना दुखु पावहु जम का डरु भउ भागै ॥ रवि ससि दीपक
 गुरमति दुआरै मनि साचा मुखि धिआवए ॥ नानक मूरखु अजहु न चेतै किव दूजै सुखु पावए ॥२॥
 तीजा पहरु भड़िआ नीद विआपी राम ॥ माड़िआ सुत दारा दूखि संतापी राम ॥ माड़िआ सुत दारा
 जगत पिआरा चोग चुगै नित फासै ॥ नामु धिआवै ता सुखु पावै गुरमति कालु न ग्रासै ॥ जंमणु मरणु
 कालु नही छोडै विणु नावै संतापी ॥ नानक तीजै तृबिधि लोका माड़िआ मोहि विआपी ॥३॥ चउथा
 पहरु भड़िआ दउतु बिहागै राम ॥ तिन घरु राखिअड़ा जो अनदिनु जागै राम ॥ गुर पूछि जागे नामि
 लागे तिना रैणि सुहेलीआ ॥ गुर सबदु कमावहि जनमि न आवहि तिना हरि प्रभु बेलीआ ॥ कर
 कंपि चरण सरीरु कंपै नैण अंधुले तनु भसम से ॥ नानक दुखीआ जुग चारे बिनु नाम हरि के मनि वसे
 ॥४॥ खूली गंठि उठो लिखिआ आड़िआ राम ॥ रस कस सुख ठाके बंधि चलाड़िआ राम ॥ बंधि
 चलाड़िआ जा प्रभ भाड़िआ ना दीसै ना सुणीअै ॥ आपण वारी सभसै आवै पकी खेती लुणीअै ॥ घड़ी
 चसे का लेखा लीजै बुरा भला सहु जीआ ॥ नानक सुरि नर सबदि मिलाए तिनि प्रभि कारणु कीआ
 ॥५॥२॥ तुखारी महला १ ॥ तारा चड़िआ लम्मा किउ नदरि निहालिआ राम ॥ सेवक पूर करंमा
 सतिगुरि सबदि दिखालिआ राम ॥ गुर सबदि दिखालिआ सचु समालिआ अहिनिमि देखि बीचारिआ
 ॥ धावत पंच रहे घरु जाणिआ कामु क्रोधु बिखु मारिआ ॥ अंतरि जोति भई गुर साखी चीने राम करंमा ॥

नानक हउमै मारि पतीणे तारा चड़िआ लम्मा ॥१॥ गुरमुखि जागि रहे चूकी अभिमानी राम ॥ अनदिनु
 भोरु भड़िआ साचि समानी राम ॥ साचि समानी गुरमुखि मनि भानी गुरमुखि साबतु जागे ॥ साचु नामु
 अंमृतु गुरि दीआ हरि चरनी लिव लागे ॥ प्रगटी जोति जोति महि जाता मनमुखि भरमि भुलाणी ॥
 नानक भोरु भड़िआ मनु मानिआ जागत रैणि विहाणी ॥२॥ अउगण वीसरिआ गुणी घरु कीआ राम
 ॥ एको रवि रहिआ अवरु न बीआ राम ॥ रवि रहिआ सोई अवरु न कोई मन ही ते मनु मानिआ ॥
 जिनि जल थल तृभवण घटु घटु थापिआ सो प्रभु गुरमुखि जानिआ ॥ करण कारण समरथ अपारा
 तृबिधि मेटि समाई ॥ नानक अवगण गुणह समाणे औसी गुरमति पाई ॥३॥ आवण जाण रहे चूका
 भोला राम ॥ हउमै मारि मिले साचा चोला राम ॥ हउमै गुरि खोई परगटु होई चूके सोग संतापै ॥ जोती
 अंदरि जोति समाणी आपु पछाता आपै ॥ पेईअडै घरि सबदि पतीणी साहुरडै पिर भाणी ॥ नानक
 सतिगुरि मेलि मिलाई चूकी काणि लोकाणी ॥४॥३॥ तुखारी महला १ ॥ भोलावडै भुली भुलि भुलि
 पछोताणी ॥ पिरि छोडिअड़ी सुती पिर की सार न जाणी ॥ पिरि छोडी सुती अवगणि मुती तिसु धन
 विधण राते ॥ कामि क्रोधि अह्वकारि विगुती हउमै लगी ताते ॥ उडरि ह्वसु चलिआ फुरमाडिआ भसमै
 भसम समाणी ॥ नानक सचे नाम विहूणी भुलि भुलि पछोताणी ॥१॥ सुणि नाह पिआरे डिक बेन्नती
 मेरी ॥ तू निज घरि वसिअड़ा हउ रुलि भसमै ठेरी ॥ बिनु अपने नाहै कोडि न चाहै किआ कहीअै किआ
 कीजै ॥ अंमृत नामु रसन रसु रसना गुर सबदी रसु पीजै ॥ विणु नावै को संगि न साथी आवै जाडि
 घनेरी ॥ नानक लाहा लै घरि जाईअै साची सचु मति तेरी ॥२॥ साजन देसि विदेसीअड़े सानेहड़े
 देदी ॥ सारि समाले तिन सजणा मुंध नैण भरेदी ॥ मुंध नैण भरेदी गुण सारेदी किउ प्रभ मिला
 पिआरे ॥ मारगु पंथु न जाणउ विखड़ा किउ पाईअै पिरु पारे ॥ सतिगुर सबदी मिलै विछुन्नी तनु
 मनु आगै राखै ॥ नानक अंमृत बिरखु महा रस फलिआ मिलि प्रीतम रसु चाखै ॥३॥ महलि

बुलाइड़ीए बिलमु न कीजै ॥ अनदिनु रतड़ीए सहजि मिलीजै ॥ सुखि सहजि मिलीजै रोसु न कीजै
 गरबु निवारि समाणी ॥ साचै राती मिलै मिलाई मनमुखि आवण जाणी ॥ जब नाची तब घूघटु कैसा
 मटुकी फोड़ि निरारी ॥ नानक आपै आपु पछाणै गुरमुखि ततु बीचारी ॥४॥४॥ तुखारी महला १ ॥
 मेरे लाल रंगीले हम लालन के लाले ॥ गुरि अलखु लखाइआ अवरु न दूजा भाले ॥ गुरि अलखु
 लखाइआ जा तिसु भाइआ जा प्रभि किरपा धारी ॥ जगजीवनु दाता पुरखु बिधाता सहजि मिले
 बनवारी ॥ नदरि करहि तू तारहि तरीअै सचु देवहु दीन दइआला ॥ प्रणवति नानक दासनि दासा
 तू सरब जीआ प्रतिपाला ॥१॥ भरिपुरि धारि रहे अति पिआरे ॥ सबदे रवि रहिआ गुर रूपि मुरारे
 ॥ गुर रूप मुरारे तृभवण धारे ता का अंतु न पाइआ ॥ रंगी जिनसी जंत उपाए नित देवै चढ़ै
 सवाइआ ॥ अपरंपरु आपे थापि उथापे तिसु भावै सो होवै ॥ नानक हीरा हीरै बेधिआ गुण कै हारि
 परोवै ॥२॥ गुण गुणहि समाणे मसतकि नाम नीसाणो ॥ सचु साचि समाइआ चूका आवण जाणो ॥
 सचु साचि पछाता साचै राता साचु मिलै मनि भावै ॥ साचे ऊपरि अवरु न दीसै साचे साचि समावै ॥
 मोहनि मोहि लीआ मनु मेरा बंधन खोलि निरारे ॥ नानक जोती जोति समाणी जा मिलिआ अति पिआरे
 ॥३॥ सच घरु खोजि लहे साचा गुर थानो ॥ मनमुखि नह पाईअै गुरमुखि गिआनो ॥ देवै सचु दानो सो
 परवानो सद दाता वड दाणा ॥ अमरु अजोनी असथिरु जापै साचा महलु चिराणा ॥ दोति उचापति
 लेखु न लिखीअै प्रगटी जोति मुरारी ॥ नानक साचा साचै राचा गुरमुखि तरीअै तारी ॥४॥५॥
 तुखारी महला १ ॥ ए मन मेरिआ तू समझु अचेत इआणिआ राम ॥ ए मन मेरिआ छडि अवगण
 गुणी समाणिआ राम ॥ बहु साद लुभाणे किरत कमाणे विछुड़िआ नही मेला ॥ किउ दुतरु तरीअै जम
 डरि मरीअै जम का पंथु दुहेला ॥ मनि रामु नही जाता साझ प्रभाता अवघटि रुधा किआ करे ॥ बंधनि
 बाधिआ इन बिधि छूटै गुरमुखि सेवै नरहरे ॥१॥ ए मन मेरिआ तू छोडि आल जंजाला राम ॥ ए मन

मेरिआ हरि सेवहु पुरखु निराला राम ॥ हरि सिमरि एकंकारु साचा सभु जगतु जिनि उपाडिआ ॥ पउणु पाणी अगनि बाधे गुरि खेलु जगति दिखाडिआ ॥ आचारि तू वीचारि आपे हरि नामु संजम जप तपो ॥ सखा सैनु पिआरु प्रीतमु नामु हरि का जपु जपो ॥२॥ ए मन मेरिआ तू थिरु रहु चोट न खावही राम ॥ ए मन मेरिआ गुण गावहि सहजि समावही राम ॥ गुण गाडि राम रसाडि रसीअहि गुर गिआन अंजनु सारहे ॥ तै लोक दीपकु सबदि चानणु पंच दूत संघारहे ॥ भै काटि निरभउ तरहि दुतरु गुरि मिलिअै कारज सारए ॥ रूपु रंगु पिआरु हरि सिउ हरि आपि किरपा धारए ॥३॥ ए मन मेरिआ तू किआ लै आडिआ किआ लै जाडिसी राम ॥ ए मन मेरिआ ता छुटसी जा भरमु चुकाडिसी राम ॥ धनु संचि हरि हरि नाम वखरु गुर सबदि भाउ पछाणहे ॥ मैलु परहरि सबदि निरमलु महलु घरु सचु जाणहे ॥ पति नामु पावहि घरि सिधावहि झोलि अमृत पी रसो ॥ हरि नामु धिआईअै सबदि रसु पाईअै वडभागि जपीअै हरि जसो ॥४॥ ए मन मेरिआ बिनु पउड़ीआ मंदरि किउ चडै राम ॥ ए मन मेरिआ बिनु बेड़ी पारि न अंबडै राम ॥ पारि साजनु अपारु प्रीतमु गुर सबद सुरति लम्घावए ॥ मिलि साधसंगति करहि रलीआ फिरि न पछोतावए ॥ करि दडिआ दानु दडिआल साचा हरि नाम संगति पावओ ॥ नानकु पडिअंपै सुणहु प्रीतम गुर सबदि मनु समझावओ ॥५॥६॥

तुखारी छंत महला ४

१६ सतिगुर प्रसादि ॥

अंतरि पिरी पिआरु किउ पिर बिनु जीवीअै राम ॥ जब लगु दरसु न होडि किउ अमृतु पीवीअै राम ॥ किउ अमृतु पीवीअै हरि बिनु जीवीअै तिसु बिनु रहनु न जाए ॥ अनदिनु पृउ पृउ करे दिनु राती पिर बिनु पिआस न जाए ॥ अपणी कृपा करहु हरि पिआरे हरि हरि नामु सद सारिआ ॥ गुर कै सबदि मिलिआ मै प्रीतमु हउ सतिगुर विटहु वारिआ ॥१॥ जब देखाँ पिरु पिआरा हरि गुण

रसि रवा राम ॥ मेरै अंतरि होइ विगासु पृउ पृउ सचु नित चवा राम ॥ पृउ चवा पिआरे सबदि
 निसतारे बिनु देखे तृपति न आवए ॥ सबदि सीगारु होवै नित कामणि हरि हरि नामु धिआवए ॥
 दइआ दानु मंगत जन दीजै मै प्रीतमु देहु मिलाए ॥ अनदिनु गुरु गोपालु धिआई हम सतिगुर
 विटहु घुमाए ॥२॥ हम पाथर गुरु नाव बिखु भवजलु तारीअै राम ॥ गुर देवहु सबदु सुभाइ मै मूड़
 निसतारीअै राम ॥ हम मूड़ मुगध किछु मिति नही पाई तू अगंमु वड जाणिआ ॥ तू आपि दइआलु
 दइआ करि मेलहि हम निरगुणी निमाणिआ ॥ अनेक जनम पाप करि भरमे हुणि तउ सरणागति
 आए ॥ दइआ करहु रखि लेवहु हरि जीउ हम लागह सतिगुर पाए ॥३॥ गुर पारस हम लोह मिलि
 कंचनु होइआ राम ॥ जोती जोति मिलाइ काइआ गडु सोहिआ राम ॥ काइआ गडु सोहिआ मेरै प्रभि
 मोहिआ किउ सासि गिरासि विसारीअै ॥ अदृसटु अगोचरु पकड़िआ गुर सबदी हउ सतिगुर कै
 बलिहारीअै ॥ सतिगुर आगै सीसु भेट देउ जे सतिगुर साचे भावै ॥ आपे दइआ करहु प्रभ दाते नानक
 अंकि समावै ॥४॥१॥ तुखारी महला ४ ॥ हरि हरि अगम अगाधि अपरंपर अपरपरा ॥ जो तुम
 धिआवहि जगदीस ते जन भउ बिखमु तरा ॥ बिखम भउ तिन तरिआ सुहेला जिन हरि हरि नामु
 धिआइआ ॥ गुर वाकि सतिगुर जो भाइ चले तिन हरि हरि आपि मिलाइआ ॥ जोती जोति मिलि जोति
 समाणी हरि कृपा करि धरणीधरा ॥ हरि हरि अगम अगाधि अपरंपर अपरपरा ॥१॥ तुम सुआमी
 अगम अथाह तू घटि घटि पूरि रहिआ ॥ तू अलख अभेउ अगंमु गुर सतिगुर बचनि लहिआ ॥ धनु
 धन्नु ते जन पुरख पूरे जिन गुर संतसंगति मिलि गुण रवे ॥ बिबेक बुधि बीचारि गुरमुखि गुर सबदि
 खिनु खिनु हरि नित चवे ॥ जा बहहि गुरमुखि हरि नामु बोलहि जा खड़े गुरमुखि हरि हरि कहिआ ॥
 तुम सुआमी अगम अथाह तू घटि घटि पूरि रहिआ ॥२॥ सेवक जन सेवहि ते परवाणु जिन सेविआ
 गुरमति हरे ॥ तिन के कोटि सभि पाप खिनु परहरि हरि दूरि करे ॥ तिन के पाप दोख सभि बिनसे जिन

मनि चिति डिकु अराधिआ ॥ तिन का जनमु सफलओ सभु कीआ करतै जिन गुर बचनी सचु भाखिआ ॥
 ते धन्नु जन वड पुरख पूरे जो गुरमति हरि जपि भउ बिखमु तरे ॥ सेवक जन सेवहि ते परवाणु जिन
 सेविआ गुरमति हरे ॥३॥ तू अंतरजामी हरि आपि जिउ तू चलावहि पिआरे हउ तिवै चला ॥ हमरै
 हाथि किछु नाहि जा तू मेलहि ता हउ आइ मिला ॥ जिन कउ तू हरि मेलहि सुआमी सभु तिन का
 लेखा छुटकि गइआ ॥ तिन की गणत न करिअहु को भाई जो गुर बचनी हरि मेलि लइआ ॥ नानक
 दइआलु होआ तिन ऊपरि जिन गुर का भाणा मंनिआ भला ॥ तू अंतरजामी हरि आपि जिउ तू
 चलावहि पिआरे हउ तिवै चला ॥४॥२॥ तुखारी महला ४ ॥ तू जगजीवनु जगदीसु सभ करता
 सृसटि नाथु ॥ तिन तू धिआइआ मेरा रामु जिन कै धुरि लेखु माथु ॥ जिन कउ धुरि हरि लिखिआ
 सुआमी तिन हरि हरि नामु अराधिआ ॥ तिन के पाप डिक निमख सभि लाथे जिन गुर बचनी हरि
 जापिआ ॥ धनु धन्नु ते जन जिन हरि नामु जपिआ तिन देखे हउ भइआ सनाथु ॥ तू जगजीवनु
 जगदीसु सभ करता सृसटि नाथु ॥१॥ तू जलि थलि महीअलि भरपूरि सभ ऊपरि साचु धणी ॥ जिन
 जपिआ हरि मनि चीति हरि जपि जपि मुकतु घणी ॥ जिन जपिआ हरि ते मुकत प्राणी तिन के ऊजल
 मुख हरि दुआरि ॥ ओइ हलति पलति जन भए सुहेले हरि राखि लीए रखनहारि ॥ हरि संतसंगति
 जन सुणहु भाई गुरमुखि हरि सेवा सफल बणी ॥ तू जलि थलि महीअलि भरपूरि सभ ऊपरि साचु धणी
 ॥२॥ तू थान थन्नतरि हरि एकु हरि एको एकु रविआ ॥ वणि तृणि तृभवणि सभ सृसटि मुखि हरि
 हरि नामु चविआ ॥ सभि चवहि हरि हरि नामु करते असंख अगणत हरि धिआवए ॥ सो धन्नु धनु हरि
 संतु साधू जो हरि प्रभ करते भावए ॥ सो सफलु दरसन देहु करते जिसु हरि हिरदै नामु सद चविआ ॥
 तू थान थन्नतरि हरि एकु हरि एको एकु रविआ ॥३॥ तेरी भगति भंडार असंख जिसु तू देवहि मेरे
 सुआमी तिसु मिलहि ॥ जिस कै मसतकि गुर हाथु तिसु हिरदै हरि गुण टिकहि ॥ हरि गुण हिरदै

टिकहि तिस कै जिसु अंतरि भउ भावनी होई ॥ बिनु भै किनै न प्रेमु पाइआ बिनु भै पारि न उतरिआ
 कोई ॥ भउ भाउ प्रीति नानक तिसहि लागै जिसु तू आपणी किरपा करहि ॥ तेरी भगति भंडार असंख
 जिसु तू देवहि मेरे सुआमी तिसु मिलहि ॥४॥३॥ तुखारी महला ४ ॥ नावणु पुरबु अभीचु गुर
 सतिगुर दरसु भइआ ॥ दुरमति मैलु हरी अगिआनु अंधेरु गइआ ॥ गुर दरसु पाइआ अगिआनु
 गवाइआ अंतरि जोति प्रगासी ॥ जनम मरण दुख खिन महि बिनसे हरि पाइआ प्रभु अबिनासी ॥
 हरि आपि करतै पुरबु कीआ सतिगुरु कुलखेति नावणि गइआ ॥ नावणु पुरबु अभीचु गुर सतिगुर
 दरसु भइआ ॥१॥ मारगि पंथि चले गुर सतिगुर संगि सिखा ॥ अनदिनु भगति बणी खिनु खिनु
 निमख विखा ॥ हरि हरि भगति बणी प्रभ केरी सभु लोकु वेखणि आइआ ॥ जिन दरसु सतिगुर
 गुरु कीआ तिन आपि हरि मेलाइआ ॥ तीरथ उदमु सतिगुरु कीआ सभ लोक उधरण अरथा ॥
 मारगि पंथि चले गुर सतिगुर संगि सिखा ॥२॥ प्रथम आए कुलखेति गुर सतिगुर पुरबु होआ ॥
 खबरि भई संसारि आए तै लोआ ॥ देखणि आए तीनि लोक सुरि नर मुनि जन सभि आइआ ॥ जिन
 परसिआ गुरु सतिगुरु पूरा तिन के किलविख नास गवाइआ ॥ जोगी दिगंबर संनिआसी खटु दरसन
 करि गए गोसटि ठोआ ॥ प्रथम आए कुलखेति गुर सतिगुर पुरबु होआ ॥३॥ दुतीआ जमुन गए
 गुरि हरि हरि जपनु कीआ ॥ जागाती मिले दे भेट गुर पिछै लम्घाइ दीआ ॥ सभ छुटी
 सतिगुरु पिछै जिनि हरि हरि नामु धिआइआ ॥ गुर बचनि मारगि जो पंथि चाले तिन जमु
 जागाती नेड़ि न आइआ ॥ सभ गुरु गुरु जगतु बोलै गुर कै नाइ लइअै सभि छुटकि गइआ ॥
 दुतीआ जमुन गए गुरि हरि हरि जपनु कीआ ॥४॥ तृतीआ आए सुरसरी तह कउतकु चलतु
 भइआ ॥ सभ मोही देखि दरसनु गुर संत किनै आहु न दामु लइआ ॥ आहु दामु किछु
 पइआ न बोलक जागातीआ मोहण मुंदणि पई ॥ भाई हम करह किआ किसु पासि माँगह सभ

भागि सतिगुर पिछै पई ॥ जागातीआ उपाव सिआणप करि वीचारु डिठा भंनि बोलका सभि उठि गइआ ॥ तृतीआ आए सुरसरी तह कउतकु चलतु भइआ ॥५॥ मिलि आए नगर महा जना गुर सतिगुर ओट गही ॥ गुरु सतिगुरु गुरु गोविंदु पुछि सिमृति कीता सही ॥ सिमृति सासत्र सभनी सही कीता सुकि प्रहिलादि श्रीरामि करि गुर गोविंदु धिआइआ ॥ देही नगरि कोटि पंच चोर वटवारे तिन का थाउ थेहु गवाइआ ॥ कीरतन पुराण नित पुन्न होवहि गुर बचनि नानकि हरि भगति लही ॥ मिलि आए नगर महा जना गुर सतिगुर ओट गही ॥६॥४॥१०॥

तुखारी छंत महला ५

१९८ सतिगुर प्रसादि ॥

घोलि घुमाई लालना गुरि मनु दीना ॥ सुणि सबदु तुमारा मेरा मनु भीना ॥ इहु मनु भीना जिउ जल मीना लागा रंगु मुरारा ॥ कीमति कही न जाई ठाकुर तेरा महलु अपारा ॥ सगल गुणा के दाते सुआमी बिनउ सुनहु इकि दीना ॥ देहु दरसु नानक बलिहारी जीअड़ा बलि बलि कीना ॥१॥ इहु तनु मनु तेरा सभि गुण तेरे ॥ खन्नीअै वंजा दरसन तेरे ॥ दरसन तेरे सुणि प्रभ मेरे निमख दृसटि पेखि जीवा ॥ अंमृत नामु सुनीजै तेरा किरपा करहि त पीवा ॥ आस पिआसी पिर कै ताई जिउ चातृकु बूंदेरे ॥ कहु नानक जीअड़ा बलिहारी देहु दरसु प्रभ मेरे ॥२॥ तू साचा साहिबु साहु अमिता ॥ तू प्रीतमु पिआरा प्रान हित चिता ॥ प्रान सुखदाता गुरमुखि जाता सगल रंग बनि आए ॥ सोई करमु कमावै प्राणी जेहा तू फुरमाए ॥ जा कउ कृपा करी जगदीसुरि तिनि साधसंगि मनु जिता ॥ कहु नानक जीअड़ा बलिहारी जीउ पिंडु तउ दिता ॥३॥ निरगुणु राखि लीआ संतन का सदका ॥ सतिगुरि ढाकि लीआ मोहि पापी पड़दा ॥ ढाकनहारे प्रभू हमारे जीअ प्रान सुखदाते ॥ अबिनासी अबिगत सुआमी पूरन पुरख बिधाते ॥ उसतति कहनु न जाइ तुमारी कउणु कहै तू कद का ॥ नानक दासु ता कै बलिहारी मिलै नामु हरि निमका ॥४॥१॥११॥

केदारा महला ४ घरु १

१९ सतिगुर प्रसादि ॥

मेरे मन राम नाम नित गावीअै रे ॥ अगम अगोचरु न जाई हरि लखिआ गुरु पूरा मिलै लखावीअै रे ॥ रहाउ ॥ जिसु आपे किरपा करे मेरा सुआमी तिसु जन कउ हरि लिव लावीअै रे ॥ सभु को भगति करे हरि केरी हरि भावै सो थाडि पावीअै रे ॥१॥ हरि हरि नामु अमोलकु हरि पहि हरि देवै ता नामु धिआवीअै रे ॥ जिस नो नामु देडि मेरा सुआमी तिसु लेखा सभु छडावीअै रे ॥२॥ हरि नामु अराधहि से धन्नु जन कहीअहि तिन मसतकि भागु धुरि लिखि पावीअै रे ॥ तिन देखे मेरा मनु बिगसै जिउ सुतु मिलि मात गलि लावीअै रे ॥३॥ हम बारिक हरि पिता प्रभ मेरे मो कउ देहु मती जितु हरि पावीअै रे ॥ जिउ बछुरा देखि गऊ सुखु मानै तिउ नानक हरि गलि लावीअै रे ॥४॥१॥

केदारा महला ४ घरु १

१९ सतिगुर प्रसादि ॥

मेरे मन हरि हरि गुन कहु रे ॥ सतिगुरु के चरन धोडि धोडि पूजहु इनि बिधि मेरा हरि प्रभु लहु रे ॥ रहाउ ॥ कामु क्रोधु लोभु मोहु अभिमानु बिखै रस इनि संगति ते तू रहु रे ॥ मिलि सतसंगति कीजै हरि गोसटि साधू सिउ गोसटि हरि प्रेम रसाडिणु राम नामु रसाडिणु हरि राम नाम राम रमहु रे ॥१॥

अंतर का अभिमानु जोरु तू किछु किछु किछु जानता इहु दूरि करहु आपन गहु रे ॥ जन नानक कउ हरि दइआल होहु सुआमी हरि संतन की धूरि करि हरे ॥२॥१॥२॥

केदारा महला ५ घरु २

१९९९ सतिगुर प्रसादि ॥

माई संतसंगि जागी ॥ पृअ रंग देखै जपती नामु निधानी ॥ रहाउ ॥ दरसन पिआस लोचन तार लागी ॥ बिसरी तिआस बिडानी ॥१॥ अब गुरु पाइओ है सहज सुखदाइक दरसन पखत मनु लपटानी ॥ देखि दमोदर रहसु मनि उपजिओ नानक पृअ अमृत बानी ॥२॥१॥

केदारा महला ५ घरु ३

१९९९ सतिगुर प्रसादि ॥

दीन बिनउ सुनु दइआल ॥ पंच दास तीनि दोखी एक मनु अनाथ नाथ ॥ राखु हो किरपाल ॥ रहाउ ॥ अनिक जतन गवनु करउ ॥ खटु करम जुगति धिआनु धरउ ॥ उपाव सगल करि हारिओ नह नह हुटहि बिकराल ॥१॥ सरणि बंदन करुणा पते ॥ भव हरण हरि हरि हरि हरे ॥ एक तूही दीन दइआल ॥ प्रभ चरन नानक आसरो ॥ उधरे भ्रम मोह सागर ॥ लगि संतना पग पाल ॥२॥१॥२॥

केदारा महला ५ घरु ४

१९९९ सतिगुर प्रसादि ॥

सरनी आइओ नाथ निधान ॥ नाम प्रीति लागी मन भीतरि मागन कउ हरि दान ॥१॥ रहाउ ॥ सुखदाई पूरन परमेसुर करि किरपा राखहु मान ॥ देहु प्रीति साधू संगि सुआमी हरि गुन रसन बखान ॥१॥ गोपाल दइआल गोबिद दमोदर निरमल कथा गिआन ॥ नानक कउ हरि कै रंगि रागहु चरन कमल संगि धिआन ॥२॥१॥३॥ केदारा महला ५ ॥ हरि के दरसन को मनि चाउ ॥ करि किरपा सतसंगि मिलावहु तुम देवहु अपनो नाउ ॥ रहाउ ॥ करउ सेवा सत पुरख पिआरे

जत सुनीअै तत मनि रहसाउ ॥ वारी फेरी सदा घुमाई कवनु अनूपु तेरो ठाउ ॥१॥ सरब
 प्रतिपालहि सगल समालहि सगलिआ तेरी छाउ ॥ नानक के प्रभ पुरख बिधाते घटि घटि तुझहि
 दिखाउ ॥२॥२॥४॥ केदारा महला ५ ॥ पृअ की प्रीति पिआरी ॥ मगन मनै महि चितवउ आसा
 नैनहु तार तुहारी ॥ रहाउ ॥ ओइ दिन पहर मूरत पल कैसे ओइ पल घरी किहारी ॥ खूले कपट
 धपट बुझि तृसना जीवउ पेखि दरसारी ॥१॥ कउनु सु जतनु उपाउ किनेहा सेवा कउन बीचारी ॥
 मानु अभिमानु मोहु तजि नानक संतह संगि उधारी ॥२॥३॥५॥ केदारा महला ५ ॥ हरि हरि हरि
 गुन गावहु ॥ करहु कृपा गोपाल गोबिदे अपना नामु जपावहु ॥ रहाउ ॥ काढि लीए प्रभ आन बिखै
 ते साधसंगि मनु लावहु ॥ भ्रमु भउ मोहु कटिओ गुर बचनी अपना दरसु दिखावहु ॥१॥ सभ की रेन
 होइ मनु मेरा अह्वबुधि तजावहु ॥ अपनी भगति देहि दइआला वडभागी नानक हरि पावहु
 ॥२॥४॥६॥ केदारा महला ५ ॥ हरि बिनु जनमु अकारथ जात ॥ तजि गोपाल आन रंगि राचत
 मिथिआ पहिरत खात ॥ रहाउ ॥ धनु जोबनु संपै सुख भोगवै संगि न निबहत मात ॥ मृग तृसना
 देखि रचिओ बावर द्रुम छाड़िआ रंगि रात ॥१॥ मान मोह महा मद मोहत काम क्रोध कै खात ॥ करु
 गहि लेहु दास नानक कउ प्रभ जीउ होइ सहात ॥२॥५॥७॥ केदारा महला ५ ॥ हरि बिनु कोइ न
 चालसि साथ ॥ दीना नाथ करुणापति सुआमी अनाथा के नाथ ॥ रहाउ ॥ सुत संपति बिखिआ
 रस भोगवत नह निबहत जम कै पाथ ॥ नामु निधानु गाउ गुन गोबिंद उधरु सागर के खात ॥१॥
 सरनि समरथ अकथ अगोचर हरि सिमरत दुख लाथ ॥ नानक दीन धूरि जन बाँछत मिलै लिखत
 धुरि माथ ॥२॥६॥८॥

केदारा महला ५ घरु ५

१९ सतिगुर प्रसादि ॥

बिसरत नाहि मन ते हरी ॥ अब इह प्रीति महा प्रबल भई आन बिखै जरी ॥ रहाउ ॥ बूंद कहा

तिआगि चातृक मीन रहत न घरी ॥ गुन गोपाल उचारु रसना टेव एह परी ॥१॥ महा नाद
 कुरंक मोहिओ बेधि तीखन सरी ॥ प्रभ चरन कमल रसाल नानक गाठि बाधि धरी ॥२॥१॥६॥
 केदारा महला ५ ॥ प्रीतम बसत रिद महि खोर ॥ भरम भीति निवारि ठाकुर गहि लेहु अपनी ओर ॥
 १॥ रहाउ ॥ अधिक गरत संसार सागर करि दड़िआ चारहु धोर ॥ संतसंगि हरि चरन बोहिथ उधरते
 लै मोर ॥१॥ गरभ कुंट महि जिनहि धारिओ नही बिखै बन महि होर ॥ हरि सकत सरन समरथ नानक
 आन नही निहोर ॥२॥२॥१०॥ केदारा महला ५ ॥ रसना राम राम बखानु ॥ गुन गोपाल उचारु
 दिनु रैन भए कलमल हान ॥ रहाउ ॥ तिआगि चलना सगल संपत कालु सिर परि जानु ॥ मिथन
 मोह दुरंत आसा झूठु सरपर मानु ॥१॥ सति पुरख अकाल मूरति रिदै धारहु धिआनु ॥ नामु निधानु
 लाभु नानक बसतु इह परवानु ॥२॥३॥११॥ केदारा महला ५ ॥ हरि के नाम को आधारु ॥ कलि
 कलेस न कछु बिआपै संतसंगि बिउहारु ॥ रहाउ ॥ करि अनुग्रहु आपि राखिओ नह उपजतउ
 बेकारु ॥ जिसु परापति होइ सिमरै तिसु दहत नह संसारु ॥१॥ सुख मंगल आन्नद हरि हरि प्रभ
 चरन अमृत सारु ॥ नानक दास सरनागती तेरे संतना की छारु ॥२॥४॥१२॥ केदारा महला ५ ॥
 हरि के नाम बिनु ध्रिगु स्रोत ॥ जीवन रूप बिसारि जीवहि तिह कत जीवन होत ॥ रहाउ ॥ खात पीत
 अनेक बिंजन जैसे भार बाहक खोत ॥ आठ पहर महा स्रमु पाड़िआ जैसे बिरख जंती जोत ॥१॥ तजि
 गोपाल जि आन लागे से बहु प्रकारी रोत ॥ कर जोरि नानक दानु मागै हरि रखउ कंठि परोत
 ॥२॥५॥१३॥ केदारा महला ५ ॥ संतह धूरि ले मुखि मली ॥ गुणा अचुत सदा पूरन नह
 दोख बिआपहि कली ॥ रहाउ ॥ गुर बचनि कारज सरब पूरन ईत ऊत न हली ॥ प्रभ एक
 अनिक सरबत पूरन बिखै अगनि न जली ॥१॥ गहि भुजा लीनो दासु अपनो जोति जोती रली ॥
 प्रभ चरन सरन अनाथु आड़िओ नानक हरि संगि चली ॥२॥६॥१४॥ केदारा महला ५ ॥

हरि के नाम की मन रुचै ॥ कोटि साँति अन्नद पूरन जलत छाती बुझै ॥ रहाउ ॥ संत मारगि चलत
 प्रानी पतित उधरे मुचै ॥ रेनु जन की लगी मसतकि अनिक तीरथ सुचै ॥१॥ चरन कमल धिआन
 भीतरि घटि घटहि सुआमी सुझै ॥ सरनि देव अपार नानक बहुरि जमु नही लुझै ॥२॥७॥१५॥

केदारा छंत महला ५

१६ सतिगुर प्रसादि ॥

मिलु मेरे प्रीतम पिआरिआ ॥ रहाउ ॥ पूरि रहिआ सरबत्र मै सो पुरखु बिधाता ॥ मारगु प्रभ का हरि
 कीआ संतन संगि जाता ॥ संतन संगि जाता पुरखु बिधाता घटि घटि नदरि निहालिआ ॥ जो सरनी
 आवै सरब सुख पावै तिलु नही भन्नै घालिआ ॥ हरि गुण निधि गाए सहज सुभाए प्रेम महा रस माता
 ॥ नानक दास तेरी सरणाई तू पूरन पुरखु बिधाता ॥१॥ हरि प्रेम भगति जन बेधिआ से आन कत
 जाही ॥ मीनु बिछोहा ना सहै जल बिनु मरि पाही ॥ हरि बिनु किउ रहीअै दूख किनि सहीअै चातृक
 बूंद पिआसिआ ॥ कब रैन बिहावै चकवी सुखु पावै सूरज किरणि प्रगासिआ ॥ हरि दरसि मनु
 लागा दिनसु सभागा अनदिनु हरि गुण गाही ॥ नानक दासु कहै बेन्नती कत हरि बिनु प्राण टिकाही
 ॥२॥ सास बिना जिउ देहुरी कत सोभा पावै ॥ दरस बिहूना साध जनु खिनु टिकणु न आवै ॥ हरि बिनु
 जो रहणा नरकु सो सहणा चरन कमल मनु बेधिआ ॥ हरि रसिक बैरागी नामि लिव लागी कतहु
 न जाइ निखेधिआ ॥ हरि सिउ जाइ मिलणा साधसंगि रहणा सो सुखु अंकि न मावै ॥ होहु कृपाल
 नानक के सुआमी हरि चरनह संगि समावै ॥३॥ खोजत खोजत प्रभ मिले हरि करुणा धारे ॥
 निरगुणु नीचु अनाथु मै नही दोख बीचारे ॥ नही दोख बीचारे पूरन सुख सारे पावन बिरदु बखानिआ
 ॥ भगति वछलु सुनि अंचलो गहिआ घटि घटि पूर समानिआ ॥ सुख सागरु पाइआ सहज
 सुभाइआ जनम मरन दुख हारे ॥ करु गहि लीने नानक दास अपने राम नाम उरि हारे ॥४॥१॥

रागु केदारा बाणी कबीर जीउ की

१६ सतिगुर प्रसादि ॥

उसतति निंदा दोऊ बिबरजित तजहु मानु अभिमाना ॥ लोहा कंचनु सम करि जानहि ते मूरति
 भगवाना ॥१॥ तेरा जनु एकु आधु कोई ॥ कामु क्रोधु लोभु मोहु बिबरजित हरि पदु चीनै सोई ॥१॥
 रहाउ ॥ रज गुण तम गुण सत गुण कहीअै इह तेरी सभ माइआ ॥ चउथे पद कउ जो नरु चीनै
 तिन् ही परम पदु पाइआ ॥२॥ तीरथ बरत नेम सुचि संजम सदा रहै निहकामा ॥ तृसना अरु
 माइआ भ्रमु चूका चितवत आतम रामा ॥३॥ जिह मंदरि दीपकु परगासिआ अंधकारु तह नासा ॥
 निरभउ पूरि रहे भ्रमु भागा कहि कबीर जन दासा ॥४॥१॥ किनही बनजिआ काँसी ताँबा किनही
 लउग सुपारी ॥ संतहु बनजिआ नामु गोबिद का औसी खेप हमारी ॥१॥ हरि के नाम के बिआपारी
 ॥ हीरा हाथि चड़िआ निरमोलकु छूटि गई संसारी ॥१॥ रहाउ ॥ साचे लाए तउ सच लागे साचे
 के बिउहारी ॥ साची बसतु के भार चलाए पहुचे जाइ भंडारी ॥२॥ आपहि रतन जवाहर मानिक
 आपै है पासारी ॥ आपै दह दिस आप चलावै निहचलु है बिआपारी ॥३॥ मनु करि बैलु सुरति
 करि पैडा गिआन गोनि भरि डारी ॥ कहतु कबीरु सुनहु रे संतहु निबही खेप हमारी ॥४॥२॥
 री कलवारि गवारि मूढ मति उलटो पवनु फिरावउ ॥ मनु मतवार मेर सर भाठी अमृत धार
 चुआवउ ॥१॥ बोलहु भईआ राम की दुहाई ॥ पीवहु संत सदा मति दुरलभ सहजे पिआस बुझाई
 ॥१॥ रहाउ ॥ भै बिचि भाउ भाइ कोऊ बूझहि हरि रसु पावै भाई ॥ जेते घट अमृत सभ ही महि
 भावै तिसहि पीआई ॥२॥ नगरी एकै नउ दरवाजे धावतु बरजि रहाई ॥ तृकुटी छूटै दसवा दरु
 खूलै ता मनु खीवा भाई ॥३॥ अभै पद पूरि ताप तह नासे कहि कबीर बीचारी ॥ उबट चलमते इहु
 मदु पाइआ जैसे खोंद खुमारी ॥४॥३॥ काम क्रोध तृसना के लीने गति नही एकै जानी ॥ फूटी आखै

कछू न सूझै बूडि मूए बिनु पानी ॥१॥ चलत कत टेढे टेढे टेढे ॥ असति चरम बिसटा के मूंदे
 दुरगंध ही के बेढे ॥१॥ रहाउ ॥ राम न जपहु कवन भ्रम भूले तुम ते कालु न दूरे ॥ अनिक
 जतन करि इहु तनु राखहु रहै अवस्था पूरे ॥२॥ आपन कीआ कछू न होवै किआ को करै
 परानी ॥ जा तिसु भावै सतिगुरु भेटै एको नामु बखानी ॥३॥ बलूआ के घरूआ महि बसते
 फुलवत देह अडिआने ॥ कहु कबीर जिह रामु न चेतिओ बूडे बहुतु सिआने ॥४॥४॥ टेढी
 पाग टेढे चले लागे बीरे खान ॥ भाउ भगति सिउ काजु न कछूअै मेरो कामु दीवान ॥१॥
 रामु बिसारिओ है अभिमानि ॥ कनिक कामनी महा सुंदरी पेखि पेखि सचु मानि ॥१॥ रहाउ
 ॥ लालच झूठ बिकार महा मद इह बिधि अउध बिहानि ॥ कहि कबीर अंत की बेर आडि
 लागो कालु निदानि ॥२॥५॥ चारि दिन अपनी नउबति चले बजाडि ॥ इतनकु खटीआ
 गठीआ मटीआ संगि न कछु लै जाडि ॥१॥ रहाउ ॥ दिहरी बैठी मिहरी रोवै दुआरै लउ
 संगि माडि ॥ मरहट लगि सभु लोगु कुटंबु मिलि ह्यसु डिकेला जाडि ॥१॥ वै सुत वै बित वै पुर
 पाटन बहुरि न देखै आडि ॥ कहतु कबीरु रामु की न सिमरहु जनमु अकारथु जाडि ॥२॥६॥

रागु केदारा बाणी रविदास जीउ की

१९ सतिगुर प्रसादि ॥

खटु करम कुल संजुगतु है हरि भगति हिरदै नाहि ॥ चरनारबिंद न कथा भावै सुपच तुलि समानि
 ॥१॥ रे चित चेति चेत अचेत ॥ काहे न बालमीकहि देख ॥ किसु जाति ते किह पदहि अमरिओ राम
 भगति बिसेख ॥१॥ रहाउ ॥ सुआन सत्र अजातु सभ ते कृस लावै हेतु ॥ लोगु बपुरा किआ सराहै
 तीनि लोक प्रवेस ॥२॥ अजामलु पिंगुला लुभतु कुंचरु गए हरि कै पासि ॥ ऐसे दुरमति निसतरे
 तू किउ न तरहि रविदास ॥३॥१॥

रागु भैरउ महला १ घरु १ चउपदे

ॐ सति नामु करता पुरखु निरभउ निरवैरु अकाल मूरति अजूनी सैभं गुर प्रसादि ॥

तुझ ते बाहरि किछू न होइ ॥ तू करि करि देखहि जाणहि सोइ ॥१॥ किआ कहीअै किछु कही न जाइ ॥ जो किछु अहै सभ तेरी रजाइ ॥१॥ रहाउ ॥ जो किछु करणा सु तेरै पासि ॥ किसु आगै कीचै अरदासि ॥२॥ आखणु सुनणा तेरी बाणी ॥ तू आपे जाणहि सरब विडाणी ॥३॥ करे कराए जाणै आपि ॥ नानक देखै थापि उथापि ॥४॥१॥

ॐ सतिगुर प्रसादि ॥

रागु भैरउ महला १ घरु २ ॥ गुर कै सबदि तरे मुनि केते इंद्रादिक ब्रहमादि तरे ॥ सनक सन्नदन तपसी जन केते गुर परसादी पारि परे ॥१॥ भवजलु बिनु सबदै किउ तरीअै ॥ नाम बिना जगु रोगि बिआपिआ दुबिधा डुबि डुबि मरीअै ॥१॥ रहाउ ॥ गुरु देवा गुरु अलख अभेवा तृभवण सोझी गुर की सेवा ॥ आपे दाति करी गुरि दातै पाइआ अलख अभेवा ॥२॥ मनु राजा मनु मन ते मानिआ मनसा मनहि समाई ॥ मनु जोगी मनु बिनसि बिओगी मनु समझै गुण गाई ॥३॥ गुर ते मनु मारिआ सबदु वीचारिआ ते विरले संसारा ॥ नानक साहिबु भरिपुरि लीणा साच सबदि निसतारा ॥४॥१॥२॥ भैरउ महला १ ॥ नैनी दृसटि नही तनु हीना जरि जीतिआ सिरि कालो ॥ रूपु रंगु रहसु नही साचा किउ छोडै जम जालो ॥१॥ प्राणी हरि जपि जनमु गइओ ॥

साच सबद बिनु कबहु न छूटसि बिरथा जनमु भइओ ॥१॥ रहाउ ॥ तन महि कामु क्रोधु हउ ममता
 कठिन पीर अति भारी ॥ गुरमुखि राम जपहु रसु रसना इन बिधि तरु तू तारी ॥२॥ बहरे करन
 अकलि भई होछी सबद सहजु नही बूझिआ ॥ जनमु पदारथु मनमुखि हारिआ बिनु गुर अंधु न सूझिआ
 ॥३॥ रहै उदासु आस निरासा सहज धिआनि बैरागी ॥ प्रणवति नानक गुरमुखि छूटसि राम नामि
 लिव लागी ॥४॥२॥३॥ भैरउ महला १ ॥ भूंडी चाल चरण कर खिसरे तुचा देह कुमलानी ॥ नेत्री
 धुंधि करन भए बहरे मनमुखि नामु न जानी ॥१॥ अंधुले किआ पाइआ जगि आइ ॥ रामु रिदै नही
 गुर की सेवा चाले मूलु गवाड़ि ॥१॥ रहाउ ॥ जिहवा रंगि नही हरि राती जब बोलै तब फीके ॥ संत
 जना की निंदा विआपसि पसू भए कदे होहि न नीके ॥२॥ अमृत का रसु विरली पाइआ सतिगुर
 मेलि मिलाए ॥ जब लगु सबद भेदु नही आइआ तब लगु कालु संताए ॥३॥ अन को दरु घरु कबहू
 न जानसि एको दरु सचिआरा ॥ गुर परसादि परम पदु पाइआ नानकु कहै विचारा ॥४॥३॥४॥
 भैरउ महला १ ॥ सगली रैणि सोवत गलि फाही दिनसु जंजालि गवाड़िआ ॥ खिनु पलु घड़ी नही
 प्रभु जानिआ जिनि इहु जगतु उपाड़िआ ॥१॥ मन रे किउ छूटसि दुखु भारी ॥ किआ ले आवसि
 किआ ले जावसि राम जपहु गुणकारी ॥१॥ रहाउ ॥ ऊंधउ कवलु मनमुख मति होछी मनि अंधै
 सिरि धंधा ॥ कालु बिकालु सदा सिरि तैरे बिनु नावै गलि फंधा ॥२॥ डगरी चाल नेत्र फुनि अंधुले
 सबद सुरति नही भाई ॥ सासत्र बेद तै गुण है माड़िआ अंधुलउ धंधु कमाई ॥३॥ खोड़िओ मूलु
 लाभु कह पावसि दुरमति गिआन विहूणे ॥ सबदु बीचारि राम रसु चाखिआ नानक साचि पतीणे
 ॥४॥४॥५॥ भैरउ महला १ ॥ गुर कै संगि रहै दिनु राती रामु रसनि रंगि राता ॥ अवरु न जाणसि
 सबदु पछाणसि अंतरि जाणि पछाता ॥१॥ सो जनु औसा मै मनि भावै ॥ आपु मारि अपरंपरि राता
 गुर की कार कमावै ॥१॥ रहाउ ॥ अंतरि बाहरि पुरखु निरंजनु आदि पुरखु आदेसो ॥ घट घट

अंतरि सरब निरंतरि रवि रहिआ सचु वेसो ॥२॥ साचि रते सचु अमृतु जिहवा मिथिआ मैलु न राई ॥ निरमल नामु अमृत रसु चाखिआ सबदि रते पति पाई ॥३॥ गुणी गुणी मिलि लाहा पावसि गुरमुखि नामि वडाई ॥ सगले दूख मिटहि गुर सेवा नानक नामु सखाई ॥४॥५॥६॥ भैरउ महला १ ॥ हिरदै नामु सरब धनु धारणु गुर परसादी पाईअै ॥ अमर पदारथ ते किरतारथ सहज धिआनि लिव लाईअै ॥१॥ मन रे राम भगति चितु लाईअै ॥ गुरमुखि राम नामु जपि हिरदै सहज सेती घरि जाईअै ॥१॥ रहाउ ॥ भरमु भेटु भउ कबहु न छूटसि आवत जात न जानी ॥ बिनु हरि नाम को मुकति न पावसि डूबि मुए बिनु पानी ॥२॥ धंधा करत सगली पति खोवसि भरमु न मिटसि गवारा ॥ बिनु गुर सबद मुकति नही कब ही अंधुले धंधु पसारा ॥३॥ अकुल निरंजन सिउ मनु मानिआ मन ही ते मनु मूआ ॥ अंतरि बाहरि एको जानिआ नानक अवरु न दूआ ॥४॥६॥७॥ भैरउ महला १ ॥ जगन होम पुन्न तप पूजा देह दुखी नित दूख सहै ॥ राम नाम बिनु मुकति न पावसि मुकति नामि गुरमुखि लहै ॥१॥ राम नाम बिनु बिरथे जगि जनमा ॥ बिखु खावै बिखु बोली बोलै बिनु नावै निहफलु मरि भ्रमना ॥१॥ रहाउ ॥ पुस्तक पाठ बिआकरण वखाणै संधिआ करम तिकाल करै ॥ बिनु गुर सबद मुकति कहा प्राणी राम नाम बिनु उरझि मरै ॥२॥ डंड कमंडल सिखा सूतु धोती तीरथि गवनु अति भ्रमनु करै ॥ राम नाम बिनु साँति न आवै जपि हरि हरि नामु सु पारि परै ॥३॥ जटा मुकटु तनि भसम लगाई बसत्र छोडि तनि नगनु भडिआ ॥ राम नाम बिनु तृपति न आवै किरत कै बाँधै भेखु भडिआ ॥४॥ जेते जीअ जंत जलि थलि महीअलि जत्र कत्र तू सरब जीआ ॥ गुर परसादि राखि ले जन कउ हरि रसु नानक झोलि पीआ ॥५॥७॥८॥

रागु भैरउ महला ३ चउपदे घरु १

१९८१ सतिगुर प्रसादि ॥

जाति का गरबु न करीअहु कोई ॥ ब्रहमु बिंदे सो ब्राहमणु होई ॥१॥ जाति का गरबु न करि मूरख

गवारा ॥ इसु गरब ते चलहि बहुतु विकारा ॥१॥ रहाउ ॥ चारे वरन आखै सभु कोई ॥ ब्रह्म बिंद
 ते सभ ओपति होई ॥२॥ माटी एक सगल संसारा ॥ बहु बिधि भाँडे घड़ै कुमारा ॥३॥ पंच ततु
 मिलि देही का आकारा ॥ घटि वधि को करै बीचारा ॥४॥ कहतु नानक इहु जीउ करम बंधु होई ॥
 बिनु सतिगुर भेटे मुक्ति न होई ॥५॥१॥ भैरउ महला ३ ॥ जोगी गृही पंडित भेखधारी ॥ ए सूते
 अपणै अहंकारी ॥१॥ माइआ मदि माता रहिआ सोइ ॥ जागतु रहै न मूसै कोइ ॥१॥ रहाउ ॥ सो
 जागै जिसु सतिगुरु मिलै ॥ पंच दूत ओहु वसगति करै ॥२॥ सो जागै जो ततु बीचारै ॥ आपि मरै
 अवरा नह मारै ॥३॥ सो जागै जो एको जाणै ॥ परकिरति छोडै ततु पछाणै ॥४॥ चहु वरना विचि जागै
 कोइ ॥ जमै कालै ते छूटै सोइ ॥५॥ कहत नानक जनु जागै सोइ ॥ गिआन अंजनु जा की नेत्री होइ
 ॥६॥२॥ भैरउ महला ३ ॥ जा कउ राखै अपणी सरणार्इ ॥ साचे लागै साचा फलु पाई ॥१॥ रे जन
 कै सिउ करहु पुकारा ॥ हुकमे होआ हुकमे वरतारा ॥१॥ रहाउ ॥ एहु आकारु तेरा है धारा ॥ खिन
 महि बिनसै करत न लागै बारा ॥२॥ करि प्रसादु इकु खेलु दिखाइआ ॥ गुर किरपा ते परम पदु
 पाइआ ॥३॥ कहत नानकु मारि जीवाले सोइ ॥ अइसा बूझहु भरमि न भूलहु कोइ ॥४॥३॥ भैरउ
 महला ३ ॥ मै कामणि मेरा कंतु करतारु ॥ जेहा कराए तेहा करी सीगारु ॥१॥ जाँ तिसु भावै ताँ
 करे भोगु ॥ तनु मनु साचे साहिब जोगु ॥१॥ रहाउ ॥ उसतति निंदा करे किआ कोई ॥ जाँ आपे
 वरतै एको सोई ॥२॥ गुर परसादी पिरम कसाई ॥ मिलउगी दइआल पंच सबद वजाई ॥३॥
 भनति नानकु करे किआ कोइ ॥ जिस नो आपि मिलावै सोइ ॥४॥४॥ भैरउ महला ३ ॥ सो मुनि
 जि मन की दुबिधा मारे ॥ दुबिधा मारि ब्रह्म बीचारे ॥१॥ इसु मन कउ कोई खोजहु भाई ॥ मनु
 खोजत नामु नउ निधि पाई ॥१॥ रहाउ ॥ मूलु मोहु करि करतै जगतु उपाइआ ॥ ममता लाइ
 भरमि भोलाइआ ॥२॥ इसु मन ते सभ पिंड पराणा ॥ मन कै वीचारि हुकमु बुझि समाणा ॥३॥

करमु होवै गुरु किरपा करै ॥ इहु मनु जागै इसु मन की दुबिधा मरै ॥४॥ मन का सुभाउ सदा
 बैरागी ॥ सभ महि वसै अतीतु अनरागी ॥५॥ कहत नानकु जो जाणै भेउ ॥ आदि पुरखु निरंजन
 देउ ॥६॥५॥ भैरउ महला ३ ॥ राम नामु जगत निसतारा ॥ भवजलु पारि उतारणहारा ॥१॥
 गुर परसादी हरि नामु समालि ॥ सद ही निबहै तैरै नालि ॥१॥ रहाउ ॥ नामु न चेतहि मनमुख
 गावारा ॥ बिनु नावै कैसे पावहि पारा ॥२॥ आपे दाति करे दातारु ॥ देवणहारे कउ जैकारु ॥३॥
 नदरि करे सतिगुरु मिलाए ॥ नानक हिरदै नामु वसाए ॥४॥६॥ भैरउ महला ३ ॥ नामे उधरे
 सभि जितने लोअ ॥ गुरुमुखि जिना परापति होइ ॥१॥ हरि जीउ अपणी कृपा करेइ ॥ गुरुमुखि नामु
 वडिआई देइ ॥१॥ रहाउ ॥ राम नामि जिन प्रीति पिआरु ॥ आपि उधरे सभि कुल उधारणहारु
 ॥२॥ बिनु नावै मनमुख जम पुरि जाहि ॥ अउखे होवहि चोटा खाहि ॥३॥ आपे करता देवै सोइ ॥
 नानक नामु परापति होइ ॥४॥७॥ भैरउ महला ३ ॥ गोविंद प्रीति सनकादिक उधारे ॥ राम नाम
 सबदि बीचारे ॥१॥ हरि जीउ अपणी किरपा धारु ॥ गुरुमुखि नामे लगै पिआरु ॥१॥ रहाउ ॥
 अंतरि प्रीति भगति साची होइ ॥ पूरै गुरि मेलावा होइ ॥२॥ निज घरि वसै सहजि सुभाइ ॥
 गुरुमुखि नामु वसै मनि आइ ॥३॥ आपे वेखै वेखणहारु ॥ नानक नामु रखहु उर धारि ॥४॥८॥
 भैरउ महला ३ ॥ कलजुग महि राम नामु उर धारु ॥ बिनु नावै माथै पावै छारु ॥१॥ राम नामु
 दुलभु है भाई ॥ गुर परसादि वसै मनि आई ॥१॥ रहाउ ॥ राम नामु जन भालहि सोइ ॥ पूरे गुर ते
 प्रापति होइ ॥२॥ हरि का भाणा मन्नहि से जन परवाणु ॥ गुर कै सबदि नाम नीसाणु ॥३॥ सो सेवहु
 जो कल रहिआ धारि ॥ नानक गुरुमुखि नामु पिआरि ॥४॥९॥ भैरउ महला ३ ॥ कलजुग महि बहु
 करम कमाहि ॥ ना रुति न करम थाइ पाहि ॥१॥ कलजुग महि राम नामु है सारु ॥ गुरुमुखि साचा
 लगै पिआरु ॥१॥ रहाउ ॥ तनु मनु खोजि घरै महि पाइआ ॥ गुरुमुखि राम नामि चितु लाइआ

॥२॥ गिआन अंजनु सतिगुर ते होइ ॥ राम नामु रवि रहिआ तिहु लोइ ॥३॥ कलिजुग महि
हरि जीउ एकु होर रुति न काई ॥ नानक गुरमुखि हिरदै राम नामु लेहु जमाई ॥४॥१०॥

भैरउ महला ३ घरु २

१६ सतिगुर प्रसादि ॥ दुबिधा मनमुख रोगि विआपे तृसना जलहि अधिकाई ॥ मरि मरि जंमहि
ठउर न पावहि बिरथा जनमु गवाई ॥१॥ मेरे प्रीतम करि किरपा देहु बुझाई ॥ हउमै रोगी जगत्तु
उपाइआ बिनु सबदै रोगु न जाई ॥१॥ रहाउ ॥ सिमृति सासत्र पड़हि मुनि केते बिनु सबदै सुरति
न पाई ॥ त्रै गुण सभे रोगि विआपे ममता सुरति गवाई ॥२॥ इकि आपे काढि लए प्रभि आपे गुर
सेवा प्रभि लाए ॥ हरि का नामु निधानो पाइआ सुखु वसिआ मनि आइ ॥३॥ चउथी पदवी गुरमुखि
वरतहि तिन निज घरि वासा पाइआ ॥ पूरै सतिगुरि किरपा कीनी विचहु आपु गवाइआ ॥४॥
एकसु की सिरि कार एक जिनि ब्रहमा बिसनु रुद्र उपाइआ ॥ नानक निहचलु साचा एको ना ओहु मरै
न जाइआ ॥५॥१॥११॥ भैरउ महला ३ ॥ मनमुखि दुबिधा सदा है रोगी रोगी सगल संसारा ॥
गुरमुखि बूझहि रोगु गवावहि गुर सबदी वीचारा ॥१॥ हरि जीउ सतसंगति मेलाइ ॥ नानक तिस नो
देइ वडिआई जो राम नामि चितु लाइ ॥१॥ रहाउ ॥ ममता कालि सभि रोगि विआपे तिन जम की
है सिरि कारा ॥ गुरमुखि प्राणी जमु नेड़ि न आवै जिन हरि राखिआ उरि धारा ॥२॥ जिन हरि का
नामु न गुरमुखि जाता से जग महि काहे आइआ ॥ गुर की सेवा कदे न कीनी बिरथा जनमु गवाइआ
॥३॥ नानक से पूरे वडभागी सतिगुर सेवा लाए ॥ जो इछहि सोई फलु पावहि गुरबाणी सुखु पाए
॥४॥२॥१२॥ भैरउ महला ३ ॥ दुख विचि जंमै दुखि मरै दुख विचि कार कमाइ ॥ गरभ जोनी विचि
कदे न निकलै बिसटा माहि समाइ ॥१॥ ध्रिगु ध्रिगु मनमुखि जनमु गवाइआ ॥ पूरे गुर की सेव
न कीनी हरि का नामु न भाइआ ॥१॥ रहाउ ॥ गुर का सबदु सभि रोग गवाए जिस नो हरि जीउ

लाए ॥ नामे नामि मिलै वडिआई जिस नो मंनि वसाए ॥२॥ सतिगुरु भेटै ता फलु पाए सचु करणी
 सुख सारु ॥ से जन निरमल जो हरि लागे हरि नामे धरहि पिआरु ॥३॥ तिन की रेणु मिलै ताँ मसतकि
 लाई जिन सतिगुरु पूरा धिआइआ ॥ नानक तिन की रेणु पूरे भागि पाईअै जिनी राम नामि चितु
 लाइआ ॥४॥३॥१३॥ भैरउ महला ३ ॥ सबदु बीचारे सो जनु साचा जिन कै हिरदै साचा सोई ॥
 साची भगति करहि दिनु राती ताँ तनि दूखु न होई ॥१॥ भगतु भगतु कहै सभु कोई ॥ बिनु सतिगुर
 सेवे भगति न पाईअै पूरे भागि मिलै प्रभु सोई ॥१॥ रहाउ ॥ मनमुख मूलु गवावहि लाभु मागहि
 लाहा लाभु किदू होई ॥ जमकालु सदा है सिर ऊपरि दूजै भाइ पति खोई ॥२॥ बहले भेख भवहि दिनु
 राती हउमै रोगु न जाई ॥ पड़ि पड़ि लूझहि बादु वखाणहि मिलि माइआ सुरति गवाई ॥३॥
 सतिगुरु सेवहि परम गति पावहि नामि मिलै वडिआई ॥ नानक नामु जिना मनि वसिआ दरि साचै
 पति पाई ॥४॥४॥१४॥ भैरउ महला ३ ॥ मनमुख आसा नही उतरै दूजै भाइ खुआए ॥ उदरु
 नै साणु न भरीअै कबहू तृसना अगनि पचाए ॥१॥ सदा अन्नदु राम रसि राते ॥ हिरदै नामु दुबिधा
 मनि भागी हरि हरि अंमृतु पी तृपताते ॥१॥ रहाउ ॥ आपे पारब्रहमु सृसटि जिनि साजी सिरि
 सिरि धंधै लाए ॥ माइआ मोहु कीआ जिनि आपे आपे दूजै लाए ॥२॥ तिस नो किहु कहीअै जे दूजा
 होवै सभि तुधै माहि समाए ॥ गुरुमुखि गिआनु ततु बीचारा जोती जोति मिलाए ॥३॥ सो प्रभु साचा
 सद ही साचा साचा सभु आकारा ॥ नानक सतिगुरि सोझी पाई सचि नामि निसतारा ॥४॥५॥१५॥
 भैरउ महला ३ ॥ कलि महि प्रेत जिनी रामु न पछाता सतजुगि परम ह्यस बीचारी ॥ दुआपुरि
 त्रैतै माणस वरतहि विरलै हउमै मारी ॥१॥ कलि महि राम नामि वडिआई ॥ जुगि जुगि गुरुमुखि
 एको जाता विणु नावै मुकति न पाई ॥१॥ रहाउ ॥ हिरदै नामु लखै जनु साचा गुरुमुखि मंनि
 वसाई ॥ आपि तरे सगले कुल तारे जिनी राम नामि लिव लाई ॥२॥ मेरा प्रभु है गुण का

दाता अवगण सबदि जलाए ॥ जिन मनि वसिआ से जन सोहे हिरदै नामु वसाए ॥३॥ घरु दरु
 महलु सतिगुरु दिखाइआ रंग सिउ रलीआ माणै ॥ जो किछु कहै सु भला करि मानै नानक नामु
 वखाणै ॥४॥६॥१६॥ भैरउ महला ३ ॥ मनसा मनहि समाइ लै गुर सबदी वीचार ॥ गुर पूरे ते
 सोझी पवै फिरि मरै न वारो वार ॥१॥ मन मेरे राम नामु आधारु ॥ गुर परसादि परम पदु पाइआ
 सभ इछ पुजावणहारु ॥१॥ रहाउ ॥ सभ महि एको रवि रहिआ गुर बिनु बूझ न पाइ ॥ गुरमुखि
 प्रगटु होआ मेरा हरि प्रभु अनदिनु हरि गुण गाइ ॥२॥ सुखदाता हरि एकु है होर थै सुखु न पाहि ॥
 सतिगुरु जिनी न सेविआ दाता से अंति गए पछुताहि ॥३॥ सतिगुरु सेवि सदा सुखु पाइआ फिरि
 दुखु न लागै धाड़ि ॥ नानक हरि भगति परापति होई जोती जोति समाइ ॥४॥७॥१७॥ भैरउ
 महला ३ ॥ बाझु गुरु जगतु बउराना भूला चोटा खाई ॥ मरि मरि जंमै सदा दुखु पाए दर की खबरि
 न पाई ॥१॥ मेरे मन सदा रहहु सतिगुर की सरणा ॥ हिरदै हरि नामु मीठा सद लागा गुर सबदे
 भवजलु तरणा ॥१॥ रहाउ ॥ भेख करै बहुतु चितु डोलै अंतरि कामु क्रोधु अह्वकारु ॥ अंतरि तिसा
 भूख अति बहुती भउकत फिरै दर बारु ॥२॥ गुर कै सबदि मरहि फिरि जीवहि तिन कउ मुकति
 दुआरि ॥ अंतरि साँति सदा सुखु होवै हरि राखिआ उर धारि ॥३॥ जिउ तिसु भावै तिवै चलावै
 करणा किछू न जाई ॥ नानक गुरमुखि सबदु समाले राम नामि वडिआई ॥४॥८॥१८॥
 भैरउ महला ३ ॥ हउमै माइआ मोहि खुआइआ दुखु खटे दुख खाइ ॥ अंतरि लोभ हलकु दुखु भारी
 बिनु बिबेक भरमाइ ॥१॥ मनमुखि ध्रिगु जीवणु सैसारि ॥ राम नामु सुपनै नही चेतिआ हरि सिउ
 कदे न लागै पिआरु ॥१॥ रहाउ ॥ पसूआ करम करै नही बूझै कूडु कमावै कूडो होइ ॥ सतिगुरु मिलै
 त उलटी होवै खोजि लहै जनु कोइ ॥२॥ हरि हरि नामु रिदै सद वसिआ पाइआ गुणी निधानु ॥
 गुर परसादी पूरा पाइआ चूका मन अभिमानु ॥३॥ आपे करता करे कराए आपे मारगि पाए ॥

आपे गुरमुखि दे वडिआई नानक नामि समाए ॥४॥६॥१६॥ भैरउ महला ३ ॥ मेरी पटीआ
 लिखहु हरि गोविंद गोपाला ॥ दूजै भाड़ि फाथे जम जाला ॥ सतिगुरु करे मेरी प्रतिपाला ॥ हरि
 सुखदाता मेरै नाला ॥१॥ गुर उपदेसि प्रहिलादु हरि उचरै ॥ सासना ते बालकु गमु न करै ॥१॥
 रहाउ ॥ माता उपदेसै प्रहिलाद पिआरे ॥ पुत्र राम नामु छोडहु जीउ लेहु उबारे ॥ प्रहिलादु कहै
 सुनहु मेरी माड़ि ॥ राम नामु न छोडा गुरि दीआ बुझाड़ि ॥२॥ संडा मरका सभि जाड़ि पुकारे ॥
 प्रहिलादु आपि विगड़िआ सभि चाटड़े विगाड़े ॥ दुसट सभा महि मंत्र पकाड़िआ ॥ प्रहिलाद का राखा
 होड़ि रघुराड़िआ ॥३॥ हाथि खड़गु करि धाड़िआ अति अह्वकारि ॥ हरि तेरा कहा तुझु लए उबारि ॥
 खिन महि भैआन रूपु निकसिआ थंम् उपाड़ि ॥ हरणाखसु नखी बिदारिआ प्रहिलादु लीआ उबारि
 ॥४॥ संत जना के हरि जीउ कारज सवारे ॥ प्रहिलाद जन के इकीह कुल उधारे ॥ गुर कै सबदि
 हउमै बिखु मारे ॥ नानक राम नामि संत निसतारे ॥५॥१०॥२०॥ भैरउ महला ३ ॥ आपे दैत लाड़ि
 दिते संत जना कउ आपे राखा सोई ॥ जो तेरी सदा सरणाई तिन मनि दुखु न होई ॥१॥ जुगि जुगि
 भगता की रखदा आड़िआ ॥ दैत पुत्र प्रहिलादु गाड़िनी तरपणु किछू न जाणै सबदे मेलि मिलाड़िआ
 ॥१॥ रहाउ ॥ अनदिनु भगति करहि दिन राती दुबिधा सबदे खोई ॥ सदा निरमल है जो सचि राते
 सचु वसिआ मनि सोई ॥२॥ मूरख दुबिधा पड़हि मूलु न पछाणहि बिरथा जनमु गवाड़िआ ॥
 संत जना की निंदा करहि दुसटु दैतु चिड़ाड़िआ ॥३॥ प्रहिलादु दुबिधा न पड़ै हरि नामु न छोडै
 डरै न किसै दा डराड़िआ ॥ संत जना का हरि जीउ राखा दैतै कालु नेड़ा आड़िआ ॥४॥ आपणी
 पैज आपे राखै भगताँ देड़ि वडिआई ॥ नानक हरणाखसु नखी बिदारिआ अंधै दर की खबरि न
 पाई ॥५॥११॥२१॥

रागु भैरउ महला ४ चउपदे घरु १

१६ सतिगुर प्रसादि ॥

हरि जन संत करि किरपा पगि

लाइणु ॥ गुर सबदी हरि भजु सुरति समाइणु ॥१॥ मेरे मन हरि भजु नामु नराइणु ॥ हरि हरि कृपा करे सुखदाता गुरमुखि भवजलु हरि नामि तराइणु ॥१॥ रहाउ ॥ संगति साध मेलि हरि गाइणु ॥ गुरमती ले राम रसाइणु ॥२॥ गुर साधू अमृत गिआन सरि नाइणु ॥ सभि किलविख पाप गए गावाइणु ॥३॥ तू आपे करता सृसटि धराइणु ॥ जनु नानकु मेलि तेरा दास दसाइणु ॥४॥१॥ भैरउ महला ४ ॥ बोलि हरि नामु सफल सा घरी ॥ गुर उपदेसि सभि दुख परहरी ॥१॥ मेरे मन हरि भजु नामु नरहरी ॥ करि किरपा मेलहु गुरु पूरा सतसंगति संगि सिंधु भउ तरी ॥१॥ रहाउ ॥ जगजीवनु धिआइ मनि हरि सिमरी ॥ कोट कोटंतर तेरे पाप परहरी ॥२॥ सतसंगति साध धूरि मुखि परी ॥ इसनानु कीओ अठसठि सुरसरी ॥३॥ हम मूरख कउ हरि किरपा करी ॥ जनु नानकु तारिओ तारण हरी ॥४॥२॥ भैरउ महला ४ ॥ सुकृतु करणी सारु जपमाली ॥ हिरदै फेरि चलै तुधु नाली ॥१॥ हरि हरि नामु जपहु बनवाली ॥ करि किरपा मेलहु सतसंगति तूटि गई माइआ जम जाली ॥१॥ रहाउ ॥ गुरमुखि सेवा घालि जिनि घाली ॥ तिसु घड़ीअै सबदु सची टकसाली ॥२॥ हरि अगम अगोचरु गुरि अगम दिखाली ॥ विचि काइआ नगर लधा हरि भाली ॥३॥ हम बारिक हरि पिता प्रतिपाली ॥ जन नानक तारहु नदरि निहाली ॥४॥३॥ भैरउ महला ४ ॥ सभि घट तेरे तू सभना माहि ॥ तुझ ते बाहरि कोई नाहि ॥१॥ हरि सुखदाता मेरे मन जापु ॥ हउ तुधु सालाही तू मेरा हरि प्रभु बापु ॥१॥ रहाउ ॥ जह जह देखा तह हरि प्रभु सोइ ॥ सभ तेरै वसि दूजा अवरु न कोइ ॥२॥ जिस कउ तुम हरि राखिआ भावै ॥ तिस कै नेइ कोइ न जावै ॥३॥ तू जलि थलि महीअलि सभ तै भरपूरि ॥ जन नानक हरि जपि हाजरा हजूरि ॥४॥४॥

भैरउ महला ४ घरु २

१९ सतिगुर प्रसादि ॥

हरि का संतु हरि की हरि मूरति जिसु हिरदै हरि नामु मुरारि ॥ मसतकि भागु होवै जिसु लिखिआ

सो गुरमति हिरदै हरि नामु समारि ॥१॥ मधुसूदनु जपीअै उर धारि ॥ देही नगरि तसकर पंच धातू
 गुर सबदी हरि काढे मारि ॥१॥ रहाउ ॥ जिन का हरि सेती मनु मानिआ तिन कारज हरि आपि
 सवारि ॥ तिन चूकी मुहताजी लोकन की हरि अंगीकारु कीआ करतारि ॥२॥ मता मसूरति ताँ किछु
 कीजै जे किछु होवै हरि बाहरि ॥ जो किछु करै सोई भल होसी हरि धिआवहु अनदिनु नामु मुरारि ॥३॥
 हरि जो किछु करे सु आपे आपे ओहु पूछि न किसै करे बीचारि ॥ नानक सो प्रभु सदा धिआईअै जिनि
 मेलिआ सतिगुरु किरपा धारि ॥४॥१॥५॥ भैरउ महला ४ ॥ ते साधू हरि मेलहु सुआमी जिन
 जपिआ गति होइहि हमारी ॥ तिन का दरसु देखि मनु बिगसै खिनु खिनु तिन कउ हउ बलिहारी ॥१॥
 हरि हिरदै जपि नामु मुरारी ॥ कृपा कृपा करि जगत पित सुआमी हम दासनि दास कीजै पनिहारी
 ॥१॥ रहाउ ॥ तिन मति ऊतम तिन पति ऊतम जिन हिरदै वसिआ बनवारी ॥ तिन की सेवा लाइ
 हरि सुआमी तिन सिमरत गति होइहि हमारी ॥२॥ जिन अैसा सतिगुरु साधु न पाइआ ते हरि
 दरगह काढे मारी ॥ ते नर निंदक सोभ न पावहि तिन नक काटे सिरजनहारी ॥३॥ हरि आपि
 बुलावै आपे बोलै हरि आपि निरंजनु निरंकारु निराहारी ॥ हरि जिसु तू मेलहि सो तुधु मिलसी जन
 नानक किआ एहि जंत विचारी ॥४॥२॥६॥ भैरउ महला ४ ॥ सतसंगति साई हरि तेरी जितु हरि
 कीरति हरि सुनणे ॥ जिन हरि नामु सुणिआ मनु भीना तिन हम सेवह नित चरणे ॥१॥ जगजीवनु
 हरि धिआइ तरणे ॥ अनेक असंख नाम हरि तेरे न जाही जिहवा इतु गनणे ॥१॥ रहाउ ॥ गुरसिख
 हरि बोलहु हरि गावहु ले गुरमति हरि जपणे ॥ जो उपदेसु सुणे गुर केरा सो जनु पावै हरि सुख घणे
 ॥२॥ धन्नु सु वंसु धन्नु सु पिता धन्नु सु माता जिनि जन जणे ॥ जिन सासि गिरासि धिआइआ मेरा
 हरि हरि से साची दरगह हरि जन बणे ॥३॥ हरि हरि अगम नाम हरि तेरे विचि भगता हरि
 धरणे ॥ नानक जनि पाइआ मति गुरमति जपि हरि हरि पारि पवणे ॥४॥३॥७॥

भैरउ महला ५ घरु १

१९८६ सतिगुर प्रसादि ॥

सगली थीति पासि डारि राखी ॥ असटम थीति गोविंद जनमा सी ॥१॥ भरमि भूले नर करत
 कचराड़िण ॥ जनम मरण ते रहत नाराड़िण ॥१॥ रहाउ ॥ करि पंजीरु खवाड़िओ चोर ॥ ओहु जनमि
 न मरै रे साकत ढोर ॥२॥ सगल पराध देहि लोरोनी ॥ सो मुखु जलउ जितु कहहि ठाकुरु जोनी ॥३॥
 जनमि न मरै न आवै न जाड़ि ॥ नानक का प्रभु रहिओ समाड़ि ॥४॥१॥ भैरउ महला ५ ॥
 ऊठत सुखीआ बैठत सुखीआ ॥ भउ नही लागै जाँ अैसे बुझीआ ॥१॥ राखा एकु हमारा सुआमी ॥
 सगल घटा का अंतरजामी ॥१॥ रहाउ ॥ सोड़ि अचिंता जागि अचिंता ॥ जहा कहाँ प्रभु तूं
 वरतंता ॥२॥ घरि सुखि वसिआ बाहरि सुखु पाड़िआ ॥ कहु नानक गुरि मंत्रु दृड़ाड़िआ ॥३॥२॥
 भैरउ महला ५ ॥ वरत न रहउ न मह रमदाना ॥ तिसु सेवी जो रखै निदाना ॥१॥ एकु गुसाई अलहु
 मेरा ॥ द्विदू तुरक दुहाँ नेबेरा ॥१॥ रहाउ ॥ हज काबै जाउ न तीरथ पूजा ॥ एको सेवी अवरु न दूजा
 ॥२॥ पूजा करउ न निवाज गुजारउ ॥ एक निरंकार ले रिदै नमसकारउ ॥३॥ ना हम द्विदू न
 मुसलमान ॥ अलह राम के पिंडु परान ॥४॥ कहु कबीर इहु कीआ वखाना ॥ गुर पीर मिलि खुदि
 खसमु पछाना ॥५॥३॥ भैरउ महला ५ ॥ दस मिरगी सहजे बंधि आनी ॥ पाँच मिरग बेधे सिव की
 बानी ॥१॥ संतसंगि ले चड़िओ सिकार ॥ मृग पकरे बिनु घोर हथीआर ॥१॥ रहाउ ॥ आखेर
 बिरति बाहरि आड़िओ धाड़ि ॥ अहेरा पाड़िओ घर कै गाँड़ि ॥२॥ मृग पकरे घरि आणे हाटि ॥
 चुख चुख ले गए बाँटे बाटि ॥३॥ एहु अहेरा कीनो दानु ॥ नानक कै घरि केवल नामु ॥४॥४॥
 भैरउ महला ५ ॥ जे सउ लोचि लोचि खावाड़िआ ॥ साकत हरि हरि चीति न आड़िआ ॥१॥ संत जना
 की लेहु मते ॥ साधसंगि पावहु परम गते ॥१॥ रहाउ ॥ पाथर कउ बहु नीरु पवाड़िआ ॥ नह

भीगै अधिक सूकाइआ ॥२॥ खटु सासत्र मूरखै सुनाइआ ॥ जैसे दह दिस पवनु झुलाइआ ॥३॥
 बिनु कण खलहानु जैसे गाहन पाइआ ॥ तिउ साकत ते को न बरासाइआ ॥४॥ तित ही लागा जितु
 को लाइआ ॥ कहु नानक प्रभि बणत बणाइआ ॥५॥५॥ भैरउ महला ५ ॥ जीउ प्राण जिनि रचिओ
 सरीर ॥ जिनहि उपाए तिस कउ पीर ॥१॥ गुरु गोबिंदु जीअ कै काम ॥ हलति पलति जा की सद
 छाम ॥१॥ रहाउ ॥ प्रभु आराधन निरमल रीति ॥ साधसंगि बिनसी बिपरीति ॥२॥ मीत हीत
 धनु नह पारणा ॥ धंनि धंनि मेरे नाराइणा ॥३॥ नानकु बोलै अमृत बाणी ॥ एक बिना दूजा नही
 जाणी ॥४॥६॥ भैरउ महला ५ ॥ आगै द्यु पाछै नाराइण ॥ मधि भागि हरि प्रेम रसाइण ॥१॥
 प्रभू हमारै सासत्र सउण ॥ सूख सहज आन्नद गृह भउण ॥१॥ रहाउ ॥ रसना नामु करन सुणि जीवे
 ॥ प्रभु सिमरि सिमरि अमर थिरु थीवे ॥२॥ जनम जनम के दूख निवारे ॥ अनहद सबद वजे दरबारे
 ॥३॥ करि किरपा प्रभि लीए मिलाए ॥ नानक प्रभ सरणागति आए ॥४॥७॥ भैरउ महला ५ ॥ कोटि
 मनोरथ आवहि हाथ ॥ जम मारग कै संगी पाँथ ॥१॥ गंगा जलु गुरु गोबिंद नाम ॥ जो सिमरै तिस
 की गति होवै पीवत बहुड़ि न जोनि भ्रमाम ॥१॥ रहाउ ॥ पूजा जाप ताप इसनान ॥ सिमरत नाम
 भए निहकाम ॥२॥ राज माल सादन दरबार ॥ सिमरत नाम पूरन आचार ॥३॥ नानक दास
 इहु कीआ बीचारु ॥ बिनु हरि नाम मिथिआ सभ छारु ॥४॥८॥ भैरउ महला ५ ॥ लेपु न लागो
 तिल का मूलि ॥ दुसटु ब्राहमणु मूआ होइ कै सूल ॥१॥ हरि जन राखे पारब्रहमि आपि ॥ पापी मूआ
 गुरु परतापि ॥१॥ रहाउ ॥ अपणा खसमु जनि आपि धिआइआ ॥ इआणा पापी ओहु आपि
 पचाइआ ॥२॥ प्रभ मात पिता अपणे दास का रखवाला ॥ निंदक का माथा ईहाँ ऊहा काला
 ॥३॥ जन नानक की परमेसरि सुणी अरदासि ॥ मलेछु पापी पचिआ भइआ निरासु ॥४॥६॥
 भैरउ महला ५ ॥ खूबु खूबु खूबु खूबु खूबु तेरो नामु ॥ झूठु झूठु झूठु झूठु दुनी गुमानु ॥१॥ रहाउ ॥ नगज

तेरे बंदे दीदारु अपारु ॥ नाम बिना सभ दुनीआ छारु ॥१॥ अचरजु तेरी कुदरति तेरे कदम सलाह ॥ गनीव तेरी सिफति सचे पातिसाह ॥२॥ नीधरिआ धर पनह खुदाइ ॥ गरीब निवाजु दिनु रैणि धिआइ ॥३॥ नानक कउ खुदि खसम मिहरवान ॥ अलहु न विसरै दिल जीअ परान ॥४॥१०॥ भैरउ महला ५ ॥ साच पदारथु गुरमुखि लहहु ॥ प्रभ का भाणा सति करि सहहु ॥१॥ जीवत जीवत जीवत रहहु ॥ राम रसाइणु नित उठि पीवहु ॥ हरि हरि हरि हरि रसना कहहु ॥१॥ रहाउ ॥ कलिजुग महि इक नामि उधारु ॥ नानकु बोलै ब्रहम बीचारु ॥२॥११॥ भैरउ महला ५ ॥ सतिगुरु सेवि सरब फल पाए ॥ जनम जनम की मैलु मिटाए ॥१॥ पतित पावन प्रभ तेरो नाउ ॥ पूरबि करम लिखे गुण गाउ ॥१॥ रहाउ ॥ साधू संगि होवै उधारु ॥ सोभा पावै प्रभ कै दुआर ॥२॥ सरब कलिआण चरण प्रभ सेवा ॥ धूरि बाछहि सभि सुरि नर देवा ॥३॥ नानक पाइआ नाम निधानु ॥ हरि जपि जपि उधरिआ सगल जहानु ॥४॥१२॥ भैरउ महला ५ ॥ अपने दास कउ कंठि लगावै ॥ निंदक कउ अगनि महि पावै ॥१॥ पापी ते राखे नाराइण ॥ पापी की गति कतहू नाही पापी पचिआ आप कमाइण ॥१॥ रहाउ ॥ दास राम जीउ लागी प्रीति ॥ निंदक की होई बिपरीति ॥२॥ पारब्रहमि अपना बिरदु प्रगटाइआ ॥ दोखी अपना कीता पाइआ ॥३॥ आइ न जाई रहिआ समाई ॥ नानक दास हरि की सरणाई ॥४॥१३॥

रागु भैरउ महला ५ चउपदे घरु २

१६ सतिगुर प्रसादि ॥

स्रीधर मोहन सगल उपावन निरंकार सुखदाता ॥ असा प्रभु छोडि करहि अन सेवा कवन बिखिआ रस माता ॥१॥ रे मन मेरे तू गोविंद भाजु ॥ अवर उपाव सगल मै देखे जो चितवीअै तितु बिगरसि काजु ॥१॥ रहाउ ॥ ठाकुरु छोडि दासी कउ सिमरहि मनमुख अंध अगिआना ॥ हरि की भगति करहि तिन निंदहि निगुरे पसू समाना ॥२॥ जीउ पिंडु तनु धनु सभु प्रभ का साकत कहते मेरा ॥

अह्यबुधि दुरमति है मैली बिनु गुर भवजलि फेरा ॥३॥ होम जग जप तप सभि संजम तटि तीरथि
 नही पाइआ ॥ मिटिआ आपु पए सरणाई गुरमुखि नानक जगतु तराइआ ॥४॥१॥१४॥ भैरउ
 महला ५ ॥ बन महि पेखिओ तृण महि पेखिओ गृहि पेखिओ उदासाए ॥ दंडधार जटधारै पेखिओ
 वरत नेम तीरथाए ॥१॥ संतसंगि पेखिओ मन माएं ॥ ऊभ पड़िआल सरब महि पूरन रसि मंगल
 गुण गाए ॥१॥ रहाउ ॥ जोग भेख संनिआसै पेखिओ जति जंगम कापड़ाए ॥ तपी तपीसुर मुनि महि
 पेखिओ नट नाटिक निरताए ॥२॥ चहु महि पेखिओ खट महि पेखिओ दस असटी सिमृताए ॥ सभ
 मिलि एको एकु वखानहि तउ किस ते कहउ दुराए ॥३॥ अगह अगह बेअंत सुआमी नह कीम कीम
 कीमाए ॥ जन नानक तिन कै बलि बलि जाईअै जिह घटि परगटीआए ॥४॥२॥१५॥ भैरउ
 महला ५ ॥ निकटि बुझै सो बुरा किउ करै ॥ बिखु संचै नित डरता फिरै ॥ है निकटे अरु भेदु न पाइआ
 ॥ बिनु सतिगुर सभ मोही माइआ ॥१॥ नेढ़ै नेढ़ै सभु को कहै ॥ गुरमुखि भेदु विरला को लहै ॥१॥
 रहाउ ॥ निकटि न देखै पर गृहि जाइ ॥ दरबु हिरै मिथिआ करि खाइ ॥ पई ठगउरी हरि संगि न
 जानिआ ॥ बाझु गुरू है भरमि भुलानिआ ॥२॥ निकटि न जानै बोलै कूडु ॥ माइआ मोहि मूठा है मूडु
 ॥ अंतरि वसतु दिसंतरि जाइ ॥ बाझु गुरू है भरमि भुलाइ ॥३॥ जिसु मसतकि करमु लिखिआ
 लिलाट ॥ सतिगुरु सेवे खुले कपाट ॥ अंतरि बाहरि निकटे सोडि ॥ जन नानक आवै न जावै कोडि
 ॥४॥३॥१६॥ भैरउ महला ५ ॥ जिसु तू राखहि तिसु कउनु मारै ॥ सभ तुझ ही अंतरि सगल संसारै
 ॥ कोटि उपाव चितवत है प्राणी ॥ सो होवै जि करै चोज विडाणी ॥१॥ राखहु राखहु किरपा धारि ॥ तेरी
 सरणि तैरै दरवारि ॥१॥ रहाउ ॥ जिनि सेविआ निरभउ सुखदाता ॥ तिनि भउ दूरि कीआ एकु
 पराता ॥ जो तू करहि सोई फुनि होइ ॥ मारै न राखै दूजा कोडि ॥२॥ किआ तू सोचहि माणस बाणि
 ॥ अंतरजामी पुरखु सुजाणु ॥ एक टेक एको आधारु ॥ सभ किछु जाणै सिरजणहारु ॥३॥ जिसु ऊपरि

नदरि करे करतारु ॥ तिसु जन के सभि काज सवारि ॥ तिस का राखा एको सोडि ॥ जन नानक अपडि न
 साकै कोडि ॥४॥४॥१७॥ भैरउ महला ५ ॥ तउ कड़ीअै जे होवै बाहरि ॥ तउ कड़ीअै जे विसरै नरहरि
 ॥ तउ कड़ीअै जे टूजा भाए ॥ किआ कड़ीअै जाँ रहिआ समाए ॥१॥ माडिआ मोहि कड़े कड़ि पचिआ ॥
 बिनु नावै भ्रमि भ्रमि भ्रमि खपिआ ॥१॥ रहाउ ॥ तउ कड़ीअै जे टूजा करता ॥ तउ कड़ीअै जे
 अनिआडि को मरता ॥ तउ कड़ीअै जे किछु जाणै नाही ॥ किआ कड़ीअै जाँ भरपूरि समाही ॥२॥ तउ
 कड़ीअै जे किछु होडि धिडाणै ॥ तउ कड़ीअै जे भूलि रंजाणै ॥ गुरि कहिआ जो होडि सभु प्रभ ते ॥ तब
 काड़ा छोडि अचिंत हम सोते ॥३॥ प्रभ तूहै ठाकुरु सभु को तेरा ॥ जिउ भावै तिउ करहि निबेरा ॥
 दुतीआ नासति डिकु रहिआ समाडि ॥ राखहु पैज नानक सरणाडि ॥४॥५॥१८॥ भैरउ महला ५ ॥
 बिनु बाजे कैसो निरतिकारी ॥ बिनु कंठै कैसे गावनहारी ॥ जील बिना कैसे बजै रबाब ॥ नाम बिना
 बिरथे सभि काज ॥१॥ नाम बिना कहहु को तरिआ ॥ बिनु सतिगुर कैसे पारि परिआ ॥१॥ रहाउ ॥
 बिनु जिहवा कहा को बकता ॥ बिनु स्रवना कहा को सुनता ॥ बिनु नेत्रा कहा को पेखै ॥ नाम बिना नरु
 कही न लेखै ॥२॥ बिनु बिदिआ कहा कोई पंडित ॥ बिनु अमरै कैसे राज मंडित ॥ बिनु बूझे कहा
 मनु ठहराना ॥ नाम बिना सभु जगु बउराना ॥३॥ बिनु बैराग कहा बैरागी ॥ बिनु हउ तिआगि
 कहा कोऊ तिआगी ॥ बिनु बसि पंच कहा मन चूरे ॥ नाम बिना सद सद ही झूरे ॥४॥ बिनु गुर
 दीखिआ कैसे गिआनु ॥ बिनु पेखे कहु कैसो धिआनु ॥ बिनु भै कथनी सरब बिकार ॥ कहु नानक दर
 का बीचार ॥५॥६॥१६॥ भैरउ महला ५ ॥ हउमै रोगु मानुख कउ दीना ॥ काम रोगि मैगलु बसि
 लीना ॥ दृसटि रोगि पचि मुए पतंगा ॥ नाद रोगि खपि गए कुरंगा ॥१॥ जो जो दीसै सो सो रोगी ॥ रोग
 रहित मेरा सतिगुरु जोगी ॥१॥ रहाउ ॥ जिहवा रोगि मीनु ग्रसिआनो ॥ बासन रोगि भवरु बिनसानो
 ॥ हेत रोग का सगल संसारा ॥ तृबिधि रोग महि बधे बिकारा ॥२॥ रोगे मरता रोगे जनमै ॥ रोगे

फिरि फिरि जोनी भरमै ॥ रोग बंध रहनु रती न पावै ॥ बिनु सतिगुर रोगु कतहि न जावै ॥३॥
 पारब्रहमि जिसु कीनी दड़िआ ॥ बाह पकड़ि रोगहु कढि लड़िआ ॥ तूटे बंधन साधसंगु पाड़िआ ॥ कहु
 नानक गुरि रोगु मिटाड़िआ ॥४॥७॥२०॥ भैरउ महला ५ ॥ चीति आवै ताँ महा अन्नद ॥ चीति आवै
 ताँ सभि दुख भंज ॥ चीति आवै ताँ सरधा पूरी ॥ चीति आवै ताँ कबहि न झूरी ॥१॥ अंतरि राम राड़ि
 प्रगटे आड़ि ॥ गुरि पूरै दीओ रंगु लाड़ि ॥१॥ रहाउ ॥ चीति आवै ताँ सरब को राजा ॥ चीति आवै ताँ
 पूरे काजा ॥ चीति आवै ताँ रंगि गुलाल ॥ चीति आवै ताँ सदा निहाल ॥२॥ चीति आवै ताँ सद
 धनवंता ॥ चीति आवै ताँ सद निभरंता ॥ चीति आवै ताँ सभि रंग माणे ॥ चीति आवै ताँ चूकी काणे
 ॥३॥ चीति आवै ताँ सहज घरु पाड़िआ ॥ चीति आवै ताँ सुनि समाड़िआ ॥ चीति आवै सद कीरतनु
 करता ॥ मनु मानिआ नानक भगवंता ॥४॥८॥२१॥ भैरउ महला ५ ॥ बापु हमारा सद चरंजीवी ॥
 भाई हमारे सद ही जीवी ॥ मीत हमारे सदा अबिनासी ॥ कुटंबु हमारा निज घरि वासी ॥१॥ हम
 सुखु पाड़िआ ताँ सभहि सुहेले ॥ गुरि पूरै पिता संगि मेले ॥१॥ रहाउ ॥ मंदर मेरे सभ ते ऊचे ॥ देस
 मेरे बेअंत अपूछे ॥ राजु हमारा सद ही निहचलु ॥ मालु हमारा अखूटु अबेचलु ॥२॥ सोभा मेरी सभ
 जुग अंतरि ॥ बाज हमारी थान थन्नतरि ॥ कीरति हमरी घरि घरि होई ॥ भगति हमारी सभनी लोई
 ॥३॥ पिता हमारे प्रगटे माझ ॥ पिता पूत रलि कीनी साँझ ॥ कहु नानक जउ पिता पतीने ॥ पिता
 पूत एकै रंगि लीने ॥४॥६॥२२॥ भैरउ महला ५ ॥ निरवैर पुरख सतिगुर प्रभ दाते ॥ हम अपराधी
 तुम् बखसाते ॥ जिसु पापी कउ मिलै न ढोई ॥ सरणि आवै ताँ निरमलु होई ॥१॥ सुखु पाड़िआ
 सतिगुरु मनाड़ि ॥ सभ फल पाए गुरु धिआड़ि ॥१॥ रहाउ ॥ पारब्रहम सतिगुर आदेसु ॥ मनु तनु
 तेरा सभु तेरा देसु ॥ चूका पड़दा ताँ नदरी आड़िआ ॥ खसमु तूहै सभना के राड़िआ ॥२॥ तिसु भाणा
 सूके कासट हरिआ ॥ तिसु भाणा ताँ थल सिरि सरिआ ॥ तिसु भाणा ताँ सभि फल पाए ॥ चिंत गई

लगि सतिगुर पाए ॥३॥ हरामखोर निरगुण कउ तूठा ॥ मनु तनु सीतलु मनि अंमृतु वूठा ॥
 पारब्रह्म गुर भए दडिआला ॥ नानक दास देखि भए निहाला ॥४॥१०॥२३॥ भैरउ महला ५ ॥
 सतिगुरु मेरा बेमुहताजु ॥ सतिगुरु मेरे सचा साजु ॥ सतिगुरु मेरा सभस का दाता ॥ सतिगुरु मेरा
 पुरखु बिधाता ॥१॥ गुर जैसा नाही को देव ॥ जिसु मसतकि भागु सु लागा सेव ॥१॥ रहाउ ॥ सतिगुरु
 मेरा सरब प्रतिपालै ॥ सतिगुरु मेरा मारि जीवालै ॥ सतिगुरु मेरे की वडिआई ॥ प्रगटु भई है
 सभनी थाई ॥२॥ सतिगुरु मेरा ताणु नितानु ॥ सतिगुरु मेरा घरि दीबाणु ॥ सतिगुरु कै हउ सद
 बलि जाडिआ ॥ प्रगटु मारगु जिनि करि दिखलाडिआ ॥३॥ जिनि गुरु सेविआ तिसु भउ न बिआपै
 ॥ जिनि गुरु सेविआ तिसु दुखु न संतापै ॥ नानक सोधे सिमृति बेद ॥ पारब्रह्म गुर नाही भेद
 ॥४॥११॥२४॥ भैरउ महला ५ ॥ नामु लैत मनु परगटु भडिआ ॥ नामु लैत पापु तन ते गडिआ ॥
 नामु लैत सगल पुरबाडिआ ॥ नामु लैत अठसठि मजनाडिआ ॥१॥ तीरथु हमरा हरि को नामु ॥
 गुरि उपदेसिआ ततु गिआनु ॥१॥ रहाउ ॥ नामु लैत दुखु दूरि पराना ॥ नामु लैत अति मूढ़
 सुगिआना ॥ नामु लैत परगटि उजीआरा ॥ नामु लैत छुटे जंजारा ॥२॥ नामु लैत जमु नेड़ि न आवै
 ॥ नामु लैत दरगह सुखु पावै ॥ नामु लैत प्रभु कहै साबासि ॥ नामु हमारी साची रासि ॥३॥ गुरि
 उपदेसु कहिओ इहु सारु ॥ हरि कीरति मन नामु अधारु ॥ नानक उधरे नाम पुनहचार ॥ अवरि
 करम लोकह पतीआर ॥४॥१२॥२५॥ भैरउ महला ५ ॥ नमसकार ता कउ लख बार ॥ इहु मनु
 दीजै ता कउ वारि ॥ सिमरनि ता कै मिटहि संताप ॥ होइ अन्नदु न विआपहि ताप ॥१॥ असो हीरा
 निरमल नाम ॥ जासु जपत पूरन सभि काम ॥१॥ रहाउ ॥ जा की दृसटि दुख डेरा ढहै ॥ अंमृत
 नामु सीतलु मनि गहै ॥ अनिक भगत जा के चरन पूजारी ॥ सगल मनोरथ पूरनहारी ॥२॥ खिन
 महि ऊणे सुभर भरिआ ॥ खिन महि सूके कीने हरिआ ॥ खिन महि निथावे कउ दीनो थानु ॥ खिन

महि निमाणे कउ दीनो मानु ॥३॥ सभ महि एकु रहिआ भरपूरा ॥ सो जापै जिसु सतिगुरु पूरा ॥
 हरि कीरतनु ता को आधारु ॥ कहु नानक जिसु आपि दइआरु ॥४॥१३॥२६॥ भैरउ महला ५ ॥
 मोहि दुहागनि आपि सीगारी ॥ रूप रंग दे नामि सवारी ॥ मिटिओ दुखु अरु सगल संताप ॥ गुर
 होए मेरे माई बाप ॥१॥ सखी सहेरी मेरै ग्रसति अन्नद ॥ करि किरपा भेटे मोहि कंत ॥१॥ रहाउ ॥
 तपति बुझी पूरन सभ आसा ॥ मिटे अंधेर भए परगासा ॥ अनहद सबद अचरज बिसमाद ॥ गुरु
 पूरा पूरा परसाद ॥२॥ जा कउ प्रगट भए गोपाल ॥ ता कै दरसनि सदा निहाल ॥ सरब गुणा ता कै
 बहुतु निधान ॥ जा कउ सतिगुरि दीओ नामु ॥३॥ जा कउ भेटिओ ठाकुरु अपना ॥ मनु तनु सीतलु
 हरि हरि जपना ॥ कहु नानक जो जन प्रभ भाए ॥ ता की रेनु बिरला को पाए ॥४॥१४॥२७॥ भैरउ
 महला ५ ॥ चितवत पाप न आलकु आवै ॥ बेसुआ भजत किछु नह सरमावै ॥ सारो दिनसु मजूरी करै
 ॥ हरि सिमरन की वेला बजर सिरि परै ॥१॥ माइआ लगि भूलो संसारु ॥ आपि भुलाइआ
 भुलावणहारै राचि रहिआ बिरथा बिउहार ॥१॥ रहाउ ॥ पेखत माइआ रंग बिहाइ ॥ गड़बड़
 करै कउडी रंगु लाइ ॥ अंध बिउहार बंध मनु धावै ॥ करणैहारु न जीअ महि आवै ॥२॥ करत करत
 इव ही दुखु पाइआ ॥ पूरन होत न कारज माइआ ॥ कामि क्रोधि लोभि मनु लीना ॥ तड़फि मूआ जिउ
 जल बिनु मीना ॥३॥ जिस के राखे होइ हरि आपि ॥ हरि हरि नामु सदा जपु जापि ॥ साधसंगि हरि
 के गुण गाइआ ॥ नानक सतिगुरु पूरा पाइआ ॥४॥१५॥२८॥ भैरउ महला ५ ॥ अपणी दइआ
 करे सो पाए ॥ हरि का नामु मंनि वसाए ॥ साच सबदु हिरदे मन माहि ॥ जनम जनम के किलविख
 जाहि ॥१॥ राम नामु जीअ को आधारु ॥ गुर परसादि जपहु नित भाई तारि लए सागर संसारु
 ॥१॥ रहाउ ॥ जिन कउ लिखिआ हरि एहु निधानु ॥ से जन दरगह पावहि मानु ॥ सूख सहज
 आन्नद गुण गाउ ॥ आगै मिलै निथावे थाउ ॥२॥ जुगह जुगंतरि इहु ततु सारु ॥ हरि सिमरणु

साचा बीचारु ॥ जिसु लड़ि लाड़ि लए सो लागै ॥ जनम जनम का सोड़िआ जागै ॥३॥ तेरे भगत भगतन
 का आपि ॥ अपणी महिमा आपे जापि ॥ जीअ जंत सभि तेरै हाथि ॥ नानक के प्रभ सद ही साथि
 ॥४॥१६॥२६॥ भैरउ महला ५ ॥ नामु हमारै अंतरजामी ॥ नामु हमारै आवै कामी ॥ रोमि रोमि
 रविआ हरि नामु ॥ सतिगुर पूरै कीनो दानु ॥१॥ नामु रतनु मेरै भंडार ॥ अगम अमोला अपर अपार
 ॥१॥ रहाउ ॥ नामु हमारै निहचल धनी ॥ नाम की महिमा सभ महि बनी ॥ नामु हमारै पूरा साहु ॥
 नामु हमारै बेपरवाहु ॥२॥ नामु हमारै भोजन भाउ ॥ नामु हमारै मन का सुआउ ॥ नामु न विसरै
 संत प्रसादि ॥ नामु लैत अनहद पूरे नाद ॥३॥ प्रभ किरपा ते नामु नउ निधि पाई ॥ गुर किरपा ते
 नाम सिउ बनि आई ॥ धनवंते सेई परधान ॥ नानक जा कै नामु निधान ॥४॥१७॥३०॥
 भैरउ महला ५ ॥ तू मेरा पिता तूहै मेरा माता ॥ तू मेरे जीअ प्रान सुखदाता ॥ तू मेरा ठाकुरु हउ
 दासु तेरा ॥ तुझ बिनु अवरु नही को मेरा ॥१॥ करि किरपा करहु प्रभ दाति ॥ तुमरी उसतति करउ
 दिन राति ॥१॥ रहाउ ॥ हम तेरे जंत तू बजावनहारा ॥ हम तेरे भिखारी दानु देहि दातारा ॥ तउ
 परसादि रंग रस माणे ॥ घट घट अंतरि तुमहि समाणे ॥२॥ तुमरी कृपा ते जपीअै नाउ ॥ साधसंगि
 तुमरे गुण गाउ ॥ तुमरी दड़िआ ते होड़ि दरद बिनासु ॥ तुमरी मड़िआ ते कमल बिगासु ॥३॥ हउ
 बलिहारि जाउ गुरदेव ॥ सफल दरसनु जा की निरमल सेव ॥ दड़िआ करहु ठाकुर प्रभ मेरे ॥ गुण
 गावै नानकु नित तेरे ॥४॥१८॥३१॥ भैरउ महला ५ ॥ सभ ते ऊच जा का दरबारु ॥ सदा सदा
 ता कउ जोहारु ॥ ऊचे ते ऊचा जा का थान ॥ कोटि अघा मिटहि हरि नाम ॥१॥ तिसु सरणार्ई सदा सुखु
 होड़ि ॥ करि किरपा जा कउ मेलै सोड़ि ॥१॥ रहाउ ॥ जा के करतब लखे न जाहि ॥ जा का भरवासा सभ
 घट माहि ॥ प्रगट भड़िआ साधू कै संगि ॥ भगत अराधहि अनदिनु रंगि ॥२॥ देदे तोटि नही भंडार
 ॥ खिन महि थापि उथापनहार ॥ जा का हुकमु न मेटै कोड़ि ॥ सिरि पातिसाहा साचा सोड़ि ॥३॥ जिस

की ओट तिसै की आसा ॥ दुखु सुखु हमरा तिस ही पासा ॥ राखि लीनो सभु जन का पड़दा ॥ नानकु तिस
 की उसतति करदा ॥४॥१६॥३२॥ भैरउ महला ५ ॥ रोवनहारी रोजु बनाइआ ॥ बलन बरतन कउ
 सनबंधु चिति आइआ ॥ बूझि बैरागु करे जे कोइ ॥ जनम मरण फिरि सोगु न होइ ॥१॥ बिखिआ का
 सभु धंधु पसारु ॥ विरलै कीनो नाम अधारु ॥१॥ रहाउ ॥ तृबिधि माइआ रही बिआपि ॥ जो लपटानो
 तिसु दूख संताप ॥ सुखु नाही बिनु नाम धिआए ॥ नाम निधानु बडभागी पाए ॥२॥ स्रॉंगी सिउ जो
 मनु रीझावै ॥ स्रागि उतारिअै फिरि पछुतावै ॥ मेघ की छाइआ जैसे बरतनहार ॥ तैसो परपंचु मोह
 बिकार ॥३॥ एक वसतु जे पावै कोइ ॥ पूरन काजु ताही का होइ ॥ गुर प्रसादि जिनि पाइआ नामु ॥
 नानक आइआ सो परवानु ॥४॥२०॥३३॥ भैरउ महला ५ ॥ संत की निंदा जोनी भवना ॥ संत की
 निंदा रोगी करना ॥ संत की निंदा दूख सहाम ॥ डानु दैत निंदक कउ जाम ॥१॥ संतसंगि करहि जो
 बादु ॥ तिन निंदक नाही किछु सादु ॥१॥ रहाउ ॥ भगत की निंदा कंधु छेदावै ॥ भगत की निंदा
 नरकु भुंचावै ॥ भगत की निंदा गरभ महि गलै ॥ भगत की निंदा राज ते टलै ॥२॥ निंदक की गति
 कतहू नाहि ॥ आपि बीजि आपे ही खाहि ॥ चोर जार जूआर ते बुरा ॥ अणहोदा भारु निंदकि सिरि धरा
 ॥३॥ पारब्रहम के भगत निरवैर ॥ सो निसतरै जो पूजै पैर ॥ आदि पुरखि निंदकु भोलाइआ ॥ नानक
 किरतु न जाइ मिटाइआ ॥४॥२१॥३४॥ भैरउ महला ५ ॥ नामु हमारै बेद अरु नाद ॥ नामु
 हमारै पूरे काज ॥ नामु हमारै पूजा देव ॥ नामु हमारै गुर की सेव ॥१॥ गुरि पूरै दृढ़िओ हरि
 नामु ॥ सभ ते ऊतमु हरि हरि कामु ॥१॥ रहाउ ॥ नामु हमारै मजन इसनानु ॥ नामु हमारै पूरन
 दानु ॥ नामु लैत ते सगल पवीत ॥ नामु जपत मेरे भाई मीत ॥२॥ नामु हमारै सउण संजोग ॥
 नामु हमारै तृपति सुभोग ॥ नामु हमारै सगल आचार ॥ नामु हमारै निरमल बिउहार ॥३॥ जा कै
 मनि वसिआ प्रभु एकु ॥ सगल जना की हरि हरि टेक ॥ मनि तनि नानक हरि गुण गाउ ॥ साधसंगि

जिसु देवै नाउ ॥४॥२२॥३५॥ भैरउ महला ५ ॥ निरधन कउ तुम देवहु धना ॥ अनिक पाप जाहि
 निरमल मना ॥ सगल मनोरथ पूरन काम ॥ भगत अपुने कउ देवहु नाम ॥१॥ सफल सेवा गोपाल
 राइ ॥ करन करावनहार सुआमी ता ते बिरथा कोइ न जाइ ॥१॥ रहाउ ॥ रोगी का प्रभ खंडहु रोगु ॥
 दुखीए का मिटावहु प्रभ सोगु ॥ निथावे कउ तुम् थानि बैठावहु ॥ दास अपने कउ भगती लावहु ॥२॥
 निमाणे कउ प्रभ देतो मानु ॥ मूढ़ मुग्धु होइ चतुर सुगिआनु ॥ सगल भइआन का भउ नसै ॥ जन
 अपने कै हरि मनि बसै ॥३॥ पारब्रहम प्रभ सूख निधान ॥ ततु गिआनु हरि अमृत नाम ॥ करि
 किरपा संत टहलै लाए ॥ नानक साधू संगि समाए ॥४॥२३॥३६॥ भैरउ महला ५ ॥ संत मंडल महि
 हरि मनि वसै ॥ संत मंडल महि दुरतु सभु नसै ॥ संत मंडल महि निरमल रीति ॥ संतसंगि होइ एक
 परीति ॥१॥ संत मंडलु तहा का नाउ ॥ पारब्रहम केवल गुण गाउ ॥१॥ रहाउ ॥ संत मंडल महि
 जनम मरणु रहै ॥ संत मंडल महि जमु किछू न कहै ॥ संतसंगि होइ निरमल बाणी ॥ संत मंडल महि
 नामु वखाणी ॥२॥ संत मंडल का निहचल आसनु ॥ संत मंडल महि पाप बिनासनु ॥ संत मंडल महि
 निरमल कथा ॥ संतसंगि हउमै दुख नसा ॥३॥ संत मंडल का नही बिनासु ॥ संत मंडल महि हरि
 गुणतासु ॥ संत मंडल ठाकुर बिस्रामु ॥ नानक ओति पोति भगवानु ॥४॥२४॥३७॥ भैरउ महला ५ ॥
 रोगु कवनु जाँ राखै आपि ॥ तिसु जन होइ न दूखु संतापु ॥ जिसु ऊपरि प्रभु किरपा करै ॥ तिसु ऊपर
 ते कालु परहरै ॥१॥ सदा सखाई हरि हरि नामु ॥ जिसु चीति आवै तिसु सदा सुखु होवै निकटि न
 आवै ता कै जामु ॥१॥ रहाउ ॥ जब इहु न सो तब किनहि उपाइआ ॥ कवन मूल ते किआ
 प्रगटाइआ ॥ आपहि मारि आपि जीवालै ॥ अपने भगत कउ सदा प्रतिपालै ॥२॥ सभ किछु जाणहु
 तिस कै हाथ ॥ प्रभु मेरो अनाथ को नाथ ॥ दुख भंजनु ता का है नाउ ॥ सुख पावहि तिस के गुण गाउ
 ॥३॥ सुणि सुआमी संतन अरदासि ॥ जीउ प्रान धनु तुमरै पासि ॥ इहु जगु तेरा सभ तुझहि धिआए

॥ करि किरपा नानक सुखु पाए ॥४॥२५॥३८॥ भैरउ महला ५ ॥ तेरी टेक रहा कलि माहि ॥ तेरी
 टेक तेरे गुण गाहि ॥ तेरी टेक न पोहै कालु ॥ तेरी टेक बिनसै जंजालु ॥१॥ दीन दुनीआ तेरी टेक ॥
 सभ महि रविआ साहिबु एक ॥१॥ रहाउ ॥ तेरी टेक करउ आन्नद ॥ तेरी टेक जपउ गुर मंत ॥ तेरी
 टेक तरीअै भउ सागरु ॥ राखणहारु पूरा सुख सागरु ॥२॥ तेरी टेक नाही भउ कोइ ॥ अंतरजामी साचा
 सोइ ॥ तेरी टेक तेरा मनि ताणु ॥ ईहाँ ऊहाँ तू दीबाणु ॥३॥ तेरी टेक तेरा भरवासा ॥ सगल
 धिआवहि प्रभ गुणतासा ॥ जपि जपि अनदु करहि तेरे दासा ॥ सिमरि नानक साचे गुणतासा
 ॥४॥२६॥३९॥ भैरउ महला ५ ॥ प्रथमे छोडी पराई निंदा ॥ उतरि गई सभ मन की चिंदा ॥ लोभु
 मोहु सभु कीनो दूरि ॥ परम बैसनो प्रभ पेखि हजूरि ॥१॥ असो तिआगी विरला कोइ ॥ हरि हरि नामु
 जपै जनु सोइ ॥१॥ रहाउ ॥ अह्वबुधि का छोडिआ संगु ॥ काम क्रोध का उतरिआ रंगु ॥ नाम धिआए
 हरि हरि हरे ॥ साध जना कै संगि निसतरे ॥२॥ बैरी मीत होए संमान ॥ सरब महि पूरन भगवान ॥
 प्रभ की आगिआ मानि सुखु पाइआ ॥ गुरि पूरै हरि नामु दृडाइआ ॥३॥ करि किरपा जिसु राखै
 आपि ॥ सोई भगतु जपै नाम जाप ॥ मनि प्रगासु गुर ते मति लई ॥ कहु नानक ता की पूरी पई
 ॥४॥२७॥४०॥ भैरउ महला ५ ॥ सुखु नाही बहुतै धनि खाटे ॥ सुखु नाही पेखे निरति नाटे ॥ सुखु
 नाही बहु देस कमाए ॥ सरब सुखा हरि हरि गुण गाए ॥१॥ सूख सहज आन्नद लहहु ॥ साधसंगति
 पाईअै वडभागी गुरमुखि हरि हरि नामु कहहु ॥१॥ रहाउ ॥ बंधन मात पिता सुत बनिता ॥ बंधन
 करम धरम हउ करता ॥ बंधन काटनहारु मनि वसै ॥ तउ सुखु पावै निज घरि बसै ॥२॥ सभि
 जाचिक प्रभ देवनहार ॥ गुण निधान बेअंत अपार ॥ जिस नो करमु करे प्रभु अपना ॥ हरि हरि नामु
 तिनै जनि जपना ॥३॥ गुर अपने आगै अरदासि ॥ करि किरपा पुरख गुणतासि ॥ कहु नानक तुमरी
 सरणाई ॥ जिउ भावै तिउ रखहु गुसाई ॥४॥२८॥४१॥ भैरउ महला ५ ॥ गुर मिलि तिआगिओ

दूजा भाउ ॥ गुरमुखि जपिओ हरि का नाउ ॥ बिसरी चिंत नामि रंगु लागा ॥ जनम जनम का सोइआ
 जागा ॥१॥ करि किरपा अपनी सेवा लाए ॥ साधू संगि सरब सुख पाए ॥१॥ रहाउ ॥ रोग दोख
 गुर सबदि निवारे ॥ नाम अउखधु मन भीतरि सारे ॥ गुर भेटत मनि भइआ अन्नद ॥ सरब निधान
 नाम भगवंत ॥२॥ जनम मरण की मिटी जम त्रास ॥ साधसंगति ऊंध कमल बिगास ॥ गुण गावत
 निहचलु बिस्राम ॥ पूरन होए सगले काम ॥३॥ दुलभ देह आई परवानु ॥ सफल होई जपि हरि हरि
 नामु ॥ कहु नानक प्रभि किरपा करी ॥ सासि गिरासि जपउ हरि हरी ॥४॥२६॥४२॥ भैरउ महला ५ ॥
 सभ ते ऊचा जा का नाउ ॥ सदा सदा ता के गुण गाउ ॥ जिसु सिमरत सगला दुखु जाइ ॥ सरब सूख
 वसहि मनि आइ ॥१॥ सिमरि मना तू साचा सोइ ॥ हलति पलति तुमरी गति होइ ॥१॥ रहाउ ॥
 पुरख निरंजन सिरजनहार ॥ जीअ जंत देवै आहार ॥ कोटि खते खिन बखसनहार ॥ भगति भाइ सदा
 निसतार ॥२॥ साचा धनु साची वडिआई ॥ गुर पूरे ते निहचल मति पाई ॥ करि किरपा जिसु
 राखनहारा ॥ ता का सगल मिटै अंधिआरा ॥३॥ पारब्रहम सिउ लागो धिआन ॥ पूरन पूर रहिओ
 निरबान ॥ भ्रम भउ मेटि मिले गोपाल ॥ नानक कउ गुर भए दइआल ॥४॥३०॥४३॥
 भैरउ महला ५ ॥ जिसु सिमरत मनि होइ प्रगासु ॥ मिटहि कलेस सुख सहजि निवासु ॥ तिसहि
 परापति जिसु प्रभु देइ ॥ पूरे गुर की पाए सेव ॥१॥ सरब सुखा प्रभ तेरो नाउ ॥ आठ पहर मेरे
 मन गाउ ॥१॥ रहाउ ॥ जो इछै सोई फलु पाए ॥ हरि का नामु मंनि वसाए ॥ आवण जाण रहे
 हरि धिआइ ॥ भगति भाइ प्रभ की लिव लाइ ॥२॥ बिनसे काम क्रोध अहंकार ॥ तूटे माइआ मोह
 पिआर ॥ प्रभ की टेक रहै दिनु राति ॥ पारब्रहमु करे जिसु दाति ॥३॥ करन करावनहार सुआमी
 ॥ सगल घटा के अंतरजामी ॥ करि किरपा अपनी सेवा लाइ ॥ नानक दास तेरी सरणाइ
 ॥४॥३१॥४४॥ भैरउ महला ५ ॥ लाज मरै जो नामु न लेवै ॥ नाम बिहून सुखी किउ सोवै ॥ हरि

सिमरनु छाडि परम गति चाहै ॥ मूल बिना साखा कत आहै ॥१॥ गुरु गोविंदु मेरे मन धिआइ ॥
 जनम जनम की मैलु उतारै बंधन काटि हरि संगि मिलाइ ॥१॥ रहाउ ॥ तीरथि नाइ कहा सुचि
 सैलु ॥ मन कउ विआपै हउमै मैलु ॥ कोटि करम बंधन का मूलु ॥ हरि के भजन बिनु बिरथा पूलु ॥२॥
 बिनु खाए बूझै नही भूख ॥ रोगु जाइ ताँ उतरहि दूख ॥ काम क्रोध लोभ मोहि बिआपिआ ॥ जिनि प्रभि
 कीना सो प्रभु नही जापिआ ॥३॥ धनु धनु साध धन्नु हरि नाउ ॥ आठ पहर कीरतनु गुण गाउ ॥ धनु
 हरि भगति धनु करणैहार ॥ सरणि नानक प्रभ पुरख अपार ॥४॥३२॥४५॥ भैरउ महला ५ ॥ गुर
 सुप्रसन्न होए भउ गए ॥ नाम निरंजन मन महि लए ॥ दीन दड़िआल सदा किरपाल ॥ बिनसि गए
 सगले जंजाल ॥१॥ सूख सहज आन्नद घने ॥ साधसंगि मिटे भै भरमा अमृतु हरि हरि रसन भने
 ॥१॥ रहाउ ॥ चरन कमल सिउ लागो हेतु ॥ खिन महि बिनसिओ महा परेतु ॥ आठ पहर हरि हरि
 जपु जापि ॥ राखनहार गोविंद गुर आपि ॥२॥ अपने सेवक कउ सदा प्रतिपारै ॥ भगत जना के सास
 निहारै ॥ मानस की कहु केतक बात ॥ जम ते राखै दे करि हाथ ॥३॥ निरमल सोभा निरमल रीति ॥
 पारब्रह्म आइआ मनि चीति ॥ करि किरपा गुरि दीनो दानु ॥ नानक पाइआ नामु निधानु
 ॥४॥३३॥४६॥ भैरउ महला ५ ॥ करण कारण समरथु गुरु मेरा ॥ जीअ प्राण सुखदाता नेरा ॥
 भै भंजन अबिनासी राइ ॥ दरसनि देखिअै सभु दुखु जाइ ॥१॥ जत कत पेखउ तेरी सरणा ॥ बलि
 बलि जाई सतिगुर चरणा ॥१॥ रहाउ ॥ पूरन काम मिले गुरदेव ॥ सभि फलदाता निरमल सेव
 ॥ करु गहि लीने अपुने दास ॥ राम नामु रिद दीओ निवास ॥२॥ सदा अन्नदु नाही किछु सोगु ॥
 दूखु दरदु नह बिआपै रोगु ॥ सभु किछु तेरा तू करणैहारु ॥ पारब्रह्म गुर अगम अपार ॥३॥
 निरमल सोभा अचरज बाणी ॥ पारब्रह्म पूरन मनि भाणी ॥ जलि थलि महीअलि रविआ सोडि ॥
 नानक सभु किछु प्रभ ते होइ ॥४॥३४॥४७॥ भैरउ महला ५ ॥ मनु तनु राता राम रंगि चरणे ॥

सरब मनोरथ पूरन करणे ॥ आठ पहर गावत भगवंतु ॥ सतिगुरि दीनो पूरा मंतु ॥१॥ सो वडभागी
 जिसु नामि पिआरु ॥ तिस कै संगि तरै संसारु ॥१॥ रहाउ ॥ सोई गिआनी जि सिमरै एक ॥ सो धनवंता
 जिसु बुधि बिबेक ॥ सो कुलवंता जि सिमरै सुआमी ॥ सो पतिवंता जि आपु पछानी ॥२॥ गुर परसादि
 परम पदु पाइआ ॥ गुण गुोपाल दिनु रैनि धिआइआ ॥ तूटे बंधन पूरन आसा ॥ हरि के चरण रिद
 माहि निवासा ॥३॥ कहु नानक जा के पूरन करमा ॥ सो जनु आइआ प्रभ की सरना ॥ आपि पवितु
 पावन सभि कीने ॥ राम रसाइणु रसना चीने ॥४॥३५॥४८॥ भैरउ महला ५ ॥ नामु लैत किछु
 बिघनु न लागै ॥ नामु सुणत जमु दूरहु भागै ॥ नामु लैत सभ दूखह नासु ॥ नामु जपत हरि चरण
 निवासु ॥१॥ निरबिघन भगति भजु हरि हरि नाउ ॥ रसकि रसकि हरि के गुण गाउ ॥१॥ रहाउ ॥
 हरि सिमरत किछु चाखु न जोहै ॥ हरि सिमरत दैत देउ न पोहै ॥ हरि सिमरत मोहु मानु न बधै ॥ हरि
 सिमरत गरभ जोनि न रुधै ॥२॥ हरि सिमरन की सगली बेला ॥ हरि सिमरनु बहु माहि डिकेला ॥
 जाति अजाति जपै जनु कोडि ॥ जो जापै तिस की गति होइ ॥३॥ हरि का नामु जपीअै साधसंगि ॥ हरि
 के नाम का पूरन रंगु ॥ नानक कउ प्रभ किरपा धारि ॥ सासि सासि हरि देहु चितारि ॥४॥३६॥४६॥
 भैरउ महला ५ ॥ आपे सासतु आपे बेदु ॥ आपे घटि घटि जाणै भेदु ॥ जोति सरूप जा की सभ वथु ॥
 करण कारण पूरन समरथु ॥१॥ प्रभ की ओट गहहु मन मेरे ॥ चरन कमल गुरमुखि आराधहु दुसमन
 दूखु न आवै नेरे ॥१॥ रहाउ ॥ आपे वणु तृणु तृभवण सारु ॥ जा कै सूति परोइआ संसारु ॥ आपे
 सिव सकती संजोगी ॥ आपि निरबाणी आपे भोगी ॥२॥ जत कत पेखउ तत तत सोइ ॥ तिसु बिनु
 दूजा नाही कोडि ॥ सागरु तरीअै नाम कै रंगि ॥ गुण गावै नानकु साधसंगि ॥३॥ मुकति भुगति
 जुगति वसि जा कै ॥ ऊणा नाही किछु जन ता कै ॥ करि किरपा जिसु होइ सुप्रसन्न ॥ नानक दास सेई
 जन धन्न ॥४॥३७॥५०॥ भैरउ महला ५ ॥ भगता मनि आन्नदु गोबिंद ॥ असथिति भए बिनसी

सभ चिंद ॥ भै भ्रम बिनसि गए खिन माहि ॥ पारब्रह्म वसिआ मनि आइ ॥१॥ राम राम संत
 सदा सहाइ ॥ घरि बाहरि नाले परमेसरु रवि रहिआ पूरन सभ ठाइ ॥१॥ रहाउ ॥ धनु मालु
 जोबनु जुगति गोपाल ॥ जीअ प्राण नित सुख प्रतिपाल ॥ अपने दास कउ दे राखै हाथ ॥ निमख न
 छोडै सद ही साथ ॥२॥ हरि सा प्रीतमु अवरु न कोइ ॥ सारि समाले साचा सोइ ॥ मात पिता सुत
 बंधु नराइणु ॥ आदि जुगादि भगत गुण गाइणु ॥३॥ तिस की धर प्रभ का मनि जोरु ॥ एक बिना
 दूजा नही होरु ॥ नानक कै मनि डिहु पुरखारथु ॥ प्रभू हमारा सारे सुआरथु ॥४॥३८॥५१॥
 भैरउ महला ५ ॥ भै कउ भउ पड़िआ सिमरत हरि नाम ॥ सगल बिआधि मिटी तृहु गुण की दास
 के होए पूरन काम ॥१॥ रहाउ ॥ हरि के लोक सदा गुण गावहि तिन कउ मिलिआ पूरन धाम ॥
 जन का दरसु बाँछै दिन राती होइ पुनीत धरम राइ जाम ॥१॥ काम क्रोध लोभ मद निंदा
 साधसंगि मिटिआ अभिमान ॥ ऐसे संत भेटहि वडभागी नानक तिन कै सद कुरबान ॥२॥३६॥५२॥
 भैरउ महला ५ ॥ पंच मजमी जो पंचन राखै ॥ मिथिआ रसना नित उठि भाखै ॥ चक्र बणाइ
 करै पाखंड ॥ झुरि झुरि पचै जैसे तृअ रंड ॥१॥ हरि के नाम बिना सभ झूठु ॥ बिनु गुर पूरे
 मुक्ति न पाईअै साची दरगहि साकत मूठु ॥१॥ रहाउ ॥ सोई कुचीलु कुदरति नही जानै ॥
 लीपिअै थाइ न सुचि हरि मानै ॥ अंतरु मैला बाहरु नित धोवै ॥ साची दरगहि अपनी पति खोवै
 ॥२॥ माइआ कारणि करै उपाउ ॥ कबहि न घालै सीधा पाउ ॥ जिनि कीआ तिसु चीति न
 आणै ॥ कूड़ी कूड़ी मुखहु वखाणै ॥३॥ जिस नो करमु करे करतारु ॥ साधसंगि होइ तिसु बिउहारु
 ॥ हरि नाम भगति सिउ लागा रंगु ॥ कहु नानक तिसु जन नही भंगु ॥४॥४०॥५३॥
 भैरउ महला ५ ॥ निंदक कउ फिटके संसारु ॥ निंदक का झूठा बिउहारु ॥ निंदक का मैला
 आचारु ॥ दास अपने कउ राखनहारु ॥१॥ निंदकु मुआ निंदक कै नालि ॥ पारब्रह्म परमेसरि

जन राखे निंदक कै सिरि कड़किओ कालु ॥१॥ रहाउ ॥ निंदक का कहिआ कोइ न मानै ॥ निंदक
 झूठु बोलि पछुताने ॥ हाथ पछोरहि सिरु धरनि लगाहि ॥ निंदक कउ दर्ई छोडै नाहि ॥२॥ हरि
 का दासु किछु बुरा न मागै ॥ निंदक कउ लागै दुख साँगै ॥ बगुले जिउ रहिआ पंख पसारि ॥
 मुख ते बोलिआ ताँ कठिआ बीचारि ॥३॥ अंतरजामी करता सोइ ॥ हरि जनु करै सु निहचलु
 होइ ॥ हरि का दासु साचा दरबारि ॥ जन नानक कहिआ ततु बीचारि ॥४॥४१॥५४॥
 भैरउ महला ५ ॥ टुडि कर जोरि करउ अरदासि ॥ जीउ पिंडु धनु तिस की रासि ॥ सोई मेरा
 सुआमी करनैहारु ॥ कोटि बार जाई बलिहार ॥१॥ साधू धूरि पुनीत करी ॥ मन के बिकार
 मिटहि प्रभ सिमरत जनम जनम की मैलु हरी ॥१॥ रहाउ ॥ जा कै गृह महि सगल निधान ॥
 जा की सेवा पाईअै मानु ॥ सगल मनोरथ पूरनहार ॥ जीअ प्राण भगतन आधार ॥२॥ घट
 घट अंतरि सगल प्रगास ॥ जपि जपि जीवहि भगत गुणतास ॥ जा की सेव न बिरथी जाइ ॥ मन
 तन अंतरि एकु धिआइ ॥३॥ गुर उपदेसि दइआ संतोखु ॥ नामु निधानु निरमलु इहु थोकु ॥
 करि किरपा लीजै लड़ि लाइ ॥ चरन कमल नानक नित धिआइ ॥४॥४२॥५५॥
 भैरउ महला ५ ॥ सतिगुर अपुने सुनी अरदासि ॥ कारजु आइआ सगला रासि ॥ मन तन
 अंतरि प्रभू धिआइआ ॥ गुर पूरे डरु सगल चुकाइआ ॥१॥ सभ ते वड समरथ गुरदेव
 ॥ सभि सुख पाई तिस की सेव ॥ रहाउ ॥ जा का कीआ सभु किछु होइ ॥ तिस का अमरु न मेटै
 कोइ ॥ पारब्रह्म परमेसरु अनूप ॥ सफल मूरति गुरु तिस का रूप ॥२॥ जा कै अंतरि बसै
 हरि नामु ॥ जो जो पेखै सु ब्रह्म गिआनु ॥ बीस बिसुए जा कै मनि परगासु ॥ तिसु जन कै पारब्रह्म का
 निवासु ॥३॥ तिसु गुर कउ सद करी नमसकार ॥ तिसु गुर कउ सद जाउ बलिहार ॥ सतिगुर
 के चरन धोइ धोइ पीवा ॥ गुर नानक जपि जपि सद जीवा ॥४॥४३॥५६॥

रागु भैरउ महला ५ पड़ताल घरु ३

१ॐ सतिगुर प्रसादि ॥

परतिपाल प्रभ कृपाल कवन गुन गनी ॥ अनिक रंग बहु तरंग सरब को धनी ॥१॥ रहाउ ॥
अनिक गिआन अनिक धिआन अनिक जाप जाप ताप ॥ अनिक गुनित धुनित ललित अनिक धार
मुनी ॥१॥ अनिक नाद अनिक बाज निमख निमख अनिक स्याद अनिक दोख अनिक रोग मिटहि जस
सुनी ॥ नानक सेव अपार देव तटह खटह बरत पूजा गवन भवन जात्र करन सगल फल पुनी
॥२॥१॥५७॥८॥२१॥७॥५७॥६३॥

भैरउ असटपदीआ महला १ घरु २

१ॐ सतिगुर प्रसादि ॥

आतम महि रामु राम महि आतमु चीनसि गुर बीचारा ॥ अमृत बाणी सबदि पछाणी दुख काटै
हउ मारा ॥१॥ नानक हउमै रोग बुरे ॥ जह देखौ तह एका बेदन आपे बखसै सबदि धुरे ॥१॥
रहाउ ॥ आपे परखे परखणहारै बहुरि सूलाकु न होई ॥ जिन कउ नदरि भई गुरि मेले प्रभ भाणा
सचु सोई ॥२॥ पउणु पाणी बैसंतरु रोगी रोगी धरति सभोगी ॥ मात पिता माइआ देह सि रोगी
रोगी कुटंब संजोगी ॥३॥ रोगी ब्रहमा बिसनु सरुद्रा रोगी सगल संसारा ॥ हरि पदु चीनि भए से
मुकते गुर का सबदु वीचारा ॥४॥ रोगी सात समुंद सनदीआ खंड पताल सि रोगि भरे ॥ हरि के
लोक सि साचि सुहेले सरबी थाई नदरि करे ॥५॥ रोगी खट दरसन भेखधारी नाना हठी अनेका ॥
बेद कतेब करहि कह बपुरे नह बूझहि डिक एका ॥६॥ मिठ रसु खाइ सु रोगि भरीजै कंद मूलि सुखु
नाही ॥ नामु विसारि चलहि अन मारगि अंत कालि पछुताही ॥७॥ तीरथि भरमै रोगु न छूटसि
पड़िआ बादु बिबादु भइआ ॥ दुबिधा रोगु सु अधिक वडेरा माइआ का मुहताजु भइआ ॥८॥
गुरमुखि साचा सबदि सलाहै मनि साचा तिसु रोगु गइआ ॥ नानक हरि जन अनदिनु निरमल

जिन कउ करमि नीसाणु पड़िआ ॥६॥१॥

भैरउ महला ३ घरु २

१९ सतिगुर प्रसादि ॥

तिनि करतै डिकु चलतु उपाड़िआ ॥ अनहद बाणी सबदु सुणाड़िआ ॥ मनमुखि भूले गुरमुखि बुझाड़िआ ॥ कारणु करता करदा आड़िआ ॥१॥ गुर का सबदु मेरै अंतरि धिआनु ॥ हउ कबहु न छोडउ हरि का नामु ॥१॥ रहाउ ॥ पिता प्रहलादु पड़ण पठाड़िआ ॥ लै पाटी पाधे कै आड़िआ ॥ नाम बिना नह पड़उ अचार ॥ मेरी पटीआ लिखि देहु गोबिंद मुरारि ॥२॥ पुत्र प्रहिलाद सिउ कहिआ माड़ि ॥ परविरति न पड़हु रही समझाड़ि ॥ निरभउ दाता हरि जीउ मेरै नालि ॥ जे हरि छोडउ तउ कुलि लागै गालि ॥३॥ प्रहलादि सभि चाटड़े विगारे ॥ हमारा कहिआ न सुणै आपणे कारज सवारे ॥ सभ नगरी महि भगति दृड़ाई ॥ दुसट सभा का किछु न वसाई ॥४॥ संडै मरकै कीई पूकार ॥ सभे दैत रहे झख मारि ॥ भगत जना की पति राखै सोई ॥ कीते कै कहिअै किआ होई ॥५॥ किरत संजोगी दैति राजु चलाड़िआ ॥ हरि न बूझै तिनि आपि भुलाड़िआ ॥ पुत्र प्रहलाद सिउ वादु रचाड़िआ ॥ अंधा न बूझै कालु नेड़ै आड़िआ ॥६॥ प्रहलादु कोठे विचि राखिआ बारि दीआ ताला ॥ निरभउ बालकु मूलि न डरई मेरै अंतरि गुर गोपाला ॥ कीता होवै सरीकी करै अनहोदा नाउ धराड़िआ ॥ जो धुरि लिखिआ सो आड़ि पहुता जन सिउ वादु रचाड़िआ ॥७॥ पिता प्रहलाद सिउ गुरज उठाई ॥ कहाँ तुमारा जगदीस गुसाई ॥ जगजीवनु दाता अंति सखाई ॥ जह देखा तह रहिआ समाई ॥८॥ थंमु उपाड़ि हरि आपु दिखाड़िआ ॥ अह्वकारी दैतु मारि पचाड़िआ ॥ भगता मनि आन्नदु वजी वधाई ॥ अपने सेवक कउ दे वडिआई ॥९॥ जंमणु मरणा मोहु उपाड़िआ ॥ आवणु जाणा करतै लिखि पाड़िआ ॥ प्रहलाद कै कारजि हरि आपु दिखाड़िआ ॥ भगता का बोलु आगै आड़िआ ॥१०॥ देव कुली लखिमी कउ करहि जैकारु ॥ माता नरसिंघ का रूपु निवारु ॥ लखिमी

भउ करै न साकै जाइ ॥ प्रहलादु जनु चरणी लागा आइ ॥११॥ सतिगुरि नामु निधानु दृडाइआ ॥
 राजु मालु झूठी सभ माइआ ॥ लोभी नर रहे लपटाइ ॥ हरि के नाम बिनु दरगह मिलै सजाइ
 ॥१२॥ कहै नानकु सभु को करे कराइआ ॥ से परवाणु जिनी हरि सिउ चितु लाइआ ॥ भगता का
 अंगीकारु करदा आइआ ॥ करतै अपणा रूपु दिखाइआ ॥१३॥१॥२॥ भैरउ महला ३ ॥ गुर सेवा
 ते अमृत फलु पाइआ हउमै तृसन बुझाई ॥ हरि का नामु हृदै मनि वसिआ मनसा मनहि समाई
 ॥१॥ हरि जीउ कृपा करहु मेरे पिआरे ॥ अनदिनु हरि गुण दीन जनु माँगै गुर कै सबदि उधारे
 ॥१॥ रहाउ ॥ संत जना कउ जमु जोहि न साकै रती अंच दूख न लाई ॥ आपि तरहि सगले कुल तारहि
 जो तेरी सरणाई ॥२॥ भगता की पैज रखहि तू आपे एह तेरी वडिआई ॥ जनम जनम के किलविख
 दुख काटहि दुबिधा रती न राई ॥३॥ हम मूढ़ मुगध किछु बूझहि नाही तू आपे देहि बुझाई ॥ जो
 तुधु भावै सोई करसी अवरु न करणा जाई ॥४॥ जगतु उपाइ तुधु धंधै लाइआ भूंडी कार कमाई ॥
 जनमु पदारथु जूअै हारिआ सबदै सुरति न पाई ॥५॥ मनमुखि मरहि तिन किछु न सूझै दुरमति
 अगिआन अंधारा ॥ भवजलु पारि न पावहि कब ही डूबि मुए बिनु गुर सिरि भारा ॥६॥ साचै सबदि
 रते जन साचे हरि प्रभि आपि मिलाए ॥ गुर की बाणी सबदि पछाती साचि रहे लिव लाए ॥७॥ तूं
 आपि निरमलु तेरे जन है निरमल गुर कै सबदि वीचारे ॥ नानकु तिन कै सद बलिहारै राम नामु
 उरि धारे ॥८॥२॥३॥

भैरउ महला ५ असटपदीआ घरु २

१९ सतिगुर प्रसादि ॥

जिसु नामु रिदै सोई वड राजा ॥ जिसु नामु रिदै तिसु पूरे काजा ॥ जिसु नामु रिदै तिन कोटि धन
 पाए ॥ नाम बिना जनमु बिरथा जाए ॥१॥ तिसु सालाही जिसु हरि धनु रासि ॥ सो वडभागी जिसु
 गुर मसतकि हाथु ॥१॥ रहाउ ॥ जिसु नामु रिदै तिसु कोट कई सैना ॥ जिसु नामु रिदै तिसु सहज

सुखैना ॥ जिसु नामु रिदै सो सीतलु हूआ ॥ नाम बिना धिगु जीवणु मूआ ॥२॥ जिसु नामु रिदै सो
 जीवन मुकता ॥ जिसु नामु रिदै तिसु सभ ही जुगता ॥ जिसु नामु रिदै तिनि नउ निधि पाई ॥ नाम
 बिना भ्रमि आवै जाई ॥३॥ जिसु नामु रिदै सो वेपरवाहा ॥ जिसु नामु रिदै तिसु सद ही लाहा ॥
 जिसु नामु रिदै तिसु वड परवारा ॥ नाम बिना मनमुख गावारा ॥४॥ जिसु नामु रिदै तिसु निहचल
 आसनु ॥ जिसु नामु रिदै तिसु तखति निवासनु ॥ जिसु नामु रिदै सो साचा साहु ॥ नामहीण नाही
 पति वेसाहु ॥५॥ जिसु नामु रिदै सो सभ महि जाता ॥ जिसु नामु रिदै सो पुरखु बिधाता ॥ जिसु नामु
 रिदै सो सभ ते ऊचा ॥ नाम बिना भ्रमि जोनी मूचा ॥६॥ जिसु नामु रिदै तिसु प्रगटि पहारा ॥ जिसु नामु
 रिदै तिसु मिटिआ अंधारा ॥ जिसु नामु रिदै सो पुरखु परवाणु ॥ नाम बिना फिर आवण जाणु ॥७॥
 तिनि नामु पाइआ जिसु भइओ कृपाल ॥ साधसंगति महि लखे गोपाल ॥ आवण जाण रहे सुखु
 पाइआ ॥ कहु नानक ततै ततु मिलाइआ ॥८॥१॥४॥ भैरउ महला ५ ॥ कोटि बिसन कीने अवतार
 ॥ कोटि ब्रहमंड जा के ध्रमसाल ॥ कोटि महेस उपाइ समाए ॥ कोटि ब्रहमे जगु साजण लाए ॥१॥ औसो
 धणी गुविंदु हमारा ॥ बरनि न साकउ गुण बिसथारा ॥१॥ रहाउ ॥ कोटि माइआ जा कै सेवकाइ ॥
 कोटि जीअ जा की सिंहजाइ ॥ कोटि उपारजना तेरै अंगि ॥ कोटि भगत बसत हरि संगि ॥२॥ कोटि
 छत्रपति करत नमसकार ॥ कोटि इंद्र ठाढे है दुआर ॥ कोटि बैकुंठ जा की दृसटी माहि ॥ कोटि नाम
 जा की कीमति नाहि ॥३॥ कोटि पूरीअत है जा कै नाद ॥ कोटि अखारे चलित बिसमाद ॥ कोटि सकति
 सिव आगिआकार ॥ कोटि जीअ देवै आधार ॥४॥ कोटि तीरथ जा के चरन मझार ॥ कोटि पवित्र
 जपत नाम चार ॥ कोटि पूजारी करते पूजा ॥ कोटि बिसथारनु अवरु न दूजा ॥५॥ कोटि महिमा जा की
 निरमल ह्वस ॥ कोटि उसतति जा की करत ब्रहमंस ॥ कोटि परलउ ओपति निमख माहि ॥ कोटि गुणा
 तेरे गणे न जाहि ॥६॥ कोटि गिआनी कथहि गिआनु ॥ कोटि धिआनी धरत धिआनु ॥ कोटि तपीसर

तप ही करते ॥ कोटि मुनीसर मुनि महि रहते ॥७॥ अविगत नाथु अगोचर सुआमी ॥ पूरि रहिआ
 घट अंतरजामी ॥ जत कत देखउ तेरा वासा ॥ नानक कउ गुरि कीओ प्रगासा ॥८॥२॥५॥
 भैरउ महला ५ ॥ सतिगुरि मो कउ कीनो दानु ॥ अमोल रतनु हरि दीनो नामु ॥ सहज बिनोद चोज
 आन्नता ॥ नानक कउ प्रभु मिलिओ अचिंता ॥१॥ कहु नानक कीरति हरि साची ॥ बहुरि बहुरि तिसु
 संगि मनु राची ॥१॥ रहाउ ॥ अचिंत हमारै भोजन भाउ ॥ अचिंत हमारै लीचै नाउ ॥ अचिंत हमारै
 सबदि उधार ॥ अचिंत हमारै भरे भंडार ॥२॥ अचिंत हमारै कारज पूरे ॥ अचिंत हमारै लथे विसूरे
 ॥ अचिंत हमारै बैरी मीता ॥ अचिंतो ही इहु मनु वसि कीता ॥३॥ अचिंत प्रभू हम कीआ दिलासा ॥
 अचिंत हमारी पूरन आसा ॥ अचिंत हम्मा कउ सगल सिधाँतु ॥ अचिंतु हम कउ गुरि दीनो मंतु ॥४॥
 अचिंत हमारे बिनसे बैर ॥ अचिंत हमारे मिटे अंधेर ॥ अचिंतो ही मनि कीरतनु मीठा ॥ अचिंतो ही
 प्रभु घटि घटि डीठा ॥५॥ अचिंत मिटिओ है सगलो भरमा ॥ अचिंत वसिओ मनि सुख बिस्रामा ॥
 अचिंत हमारै अनहत वाजै ॥ अचिंत हमारै गोबिंदु गाजै ॥६॥ अचिंत हमारै मनु पतीआना ॥ निहचल
 धनी अचिंतु पछाना ॥ अचिंतो उपजिओ सगल बिबेका ॥ अचिंत चरी हथि हरि हरि टेका ॥७॥
 अचिंत प्रभू धुरि लिखिआ लेखु ॥ अचिंत मिलिओ प्रभु ठाकुरु एकु ॥ चिंत अचिंता सगली गई ॥ प्रभ
 नानक नानक नानक मई ॥८॥३॥६॥

भैरउ बाणी भगता की ॥ कबीर जीउ घरु १

१६ सतिगुर प्रसादि ॥

इहु धनु मेरे हरि को नाउ ॥ गाँठि न बाधउ बेचि न खाउ ॥१॥ रहाउ ॥ नाउ मेरे खेती नाउ मेरे
 बारी ॥ भगति करउ जनु सरनि तुमारी ॥१॥ नाउ मेरे माइआ नाउ मेरे पूंजी ॥ तुमहि छोडि जानउ
 नही दूजी ॥२॥ नाउ मेरे बंधिप नाउ मेरे भाई ॥ नाउ मेरे संगि अंति होइ सखाई ॥३॥ माइआ
 महि जिसु रखै उदासु ॥ कहि कबीर हउ ता को दासु ॥४॥१॥ नाँगे आवनु नाँगे जाना ॥ कोइ न रहिहै

राजा राना ॥१॥ रामु राजा नउ निधि मेरै ॥ संपै हेतु कलतु धनु तेरै ॥१॥ रहाउ ॥ आवत संग
 न जात संगती ॥ कहा भइओ दरि बाँधे हाथी ॥२॥ लम्का गढु सोने का भइआ ॥ मूरखु रावनु किआ
 ले गइआ ॥३॥ कहि कबीर किछु गुनु बीचारि ॥ चले जुआरी दुइ हथ झारि ॥४॥२॥ मैला
 ब्रहमा मैला इंदु ॥ रवि मैला मैला है चंदु ॥१॥ मैला मलता इहु संसार ॥ इकु हरि निरमलु जा
 का अंतु न पारु ॥१॥ रहाउ ॥ मैले ब्रहमंडाडि कै ईस ॥ मैले निसि बासुर दिन तीस ॥२॥ मैला
 मोती मैला हीरु ॥ मैला पउनु पावकु अरु नीरु ॥३॥ मैले सिव संकरा महेस ॥ मैले सिध साधिक
 अरु भेख ॥४॥ मैले जोगी जंगम जटा सहेति ॥ मैली काइआ ह्यस समेति ॥५॥ कहि कबीर ते जन
 परवान ॥ निरमल ते जो रामहि जान ॥६॥३॥ मनु करि मका कबला करि देही ॥ बोलनहारु परम
 गुरु एही ॥१॥ कहु रे मुलाँ बाँग निवाज ॥ एक मसीति दसै दरवाज ॥१॥ रहाउ ॥ मिसिमिलि
 तामसु भरमु कटूरी ॥ भाखि ले पंचै होइ सबूरी ॥२॥ द्विदू तुरक का साहिबु एक ॥ कह करै मुलाँ
 कह करै सेख ॥३॥ कहि कबीर हउ भइआ दिवाना ॥ मुसि मुसि मनूआ सहजि समाना ॥४॥४॥
 गंगा कै संगि सलिता बिगरी ॥ सो सलिता गंगा होइ निबरी ॥१॥ बिगरिओ कबीरा राम दुहाई ॥
 साचु भइओ अन कतहि न जाई ॥१॥ रहाउ ॥ चंदन कै संगि तरवरु बिगरिओ ॥ सो तरवरु चंदनु
 होइ निबरिओ ॥२॥ पारस कै संगि ताँबा बिगरिओ ॥ सो ताँबा कंचनु होइ निबरिओ ॥३॥ संतन
 संगि कबीरा बिगरिओ ॥ सो कबीरु रामै होइ निबरिओ ॥४॥५॥ माथे तिलकु हथि माला बानाँ ॥ लोगन
 रामु खिलउना जानाँ ॥१॥ जउ हउ बउरा तउ राम तोरा ॥ लोगु मरमु कह जानै मोरा ॥१॥ रहाउ ॥
 तोरउ न पाती पूजउ न देवा ॥ राम भगति बिनु निहफल सेवा ॥२॥ सतिगुरु पूजउ सदा सदा
 मनावउ ॥ औसी सेव दरगह सुखु पावउ ॥३॥ लोगु कहै कबीरु बउराना ॥ कबीर का मरमु राम
 पहिचानाँ ॥४॥६॥ उलटि जाति कुल दोऊ बिसारी ॥ सुन्न सहज महि बुनत हमारी ॥१॥ हमरा झगरा

रहा न कोऊ ॥ पंडित मुलाँ छाडे दोऊ ॥१॥ रहाउ ॥ बुनि बुनि आप आपु पहिरावउ ॥ जह नही आपु
 तहा होइ गावउ ॥२॥ पंडित मुलाँ जो लिखि दीआ ॥ छाडि चले हम कछू न लीआ ॥३॥ रिदै
 इखलासु निरखि ले मीरा ॥ आपु खोजि खोजि मिले कबीरा ॥४॥७॥ निरधन आदरु कोई न देइ ॥ लाख
 जतन करै ओहु चिति न धरेइ ॥१॥ रहाउ ॥ जउ निरधनु सरधन कै जाइ ॥ आगे बैठा पीठि फिराइ
 ॥१॥ जउ सरधनु निरधन कै जाइ ॥ दीआ आदरु लीआ बुलाइ ॥२॥ निरधनु सरधनु दोनउ भाई
 ॥ प्रभ की कला न मेटि जाई ॥३॥ कहि कबीर निरधनु है सोई ॥ जा के हिरदै नामु न होई ॥४॥८॥
 गुर सेवा ते भगति कमाई ॥ तब इह मानस देही पाई ॥ इस देही कउ सिमरहि देव ॥ सो देही भजु
 हरि की सेव ॥१॥ भजहु गोबिंद भूलि मत जाहु ॥ मानस जनम का एही लाहु ॥१॥ रहाउ ॥ जब लगु
 जरा रोगु नही आइआ ॥ जब लगु कालि गरी नही काइआ ॥ जब लगु बिकल भई नही बानी ॥
 भजि लेहि रे मन सारिगपानी ॥२॥ अब न भजसि भजसि कब भाई ॥ आवै अंतु न भजिआ जाई ॥
 जो किछु करहि सोई अब सारु ॥ फिरि पछुताहु न पावहु पारु ॥३॥ सो सेवकु जो लाइआ सेव ॥ तिन ही
 पाए निरंजन देव ॥ गुर मिलि ता के खुले कपाट ॥ बहुरि न आवै जोनी बाट ॥४॥ इही तेरा अउसरु
 इह तेरी बार ॥ घट भीतरि तू देखु बिचारि ॥ कहत कबीरु जीति कै हारि ॥ बहु बिधि कहिओ पुकारि
 पुकारि ॥५॥१॥६॥ सिव की पुरी बसै बुधि सारु ॥ तह तुम् मिलि कै करहु बिचारु ॥ ईत ऊत की
 सोझी परै ॥ कउनु करम मेरा करि करि मरै ॥१॥ निज पद ऊपरि लागो धिआनु ॥ राजा राम नामु मोरा
 ब्रहम गिआनु ॥१॥ रहाउ ॥ मूल दुआरै बंधिआ बंधु ॥ रवि ऊपरि गहि राखिआ चंदु ॥ पछम दुआरै
 सूरजु तपै ॥ मेर डंड सिर ऊपरि बसै ॥२॥ पसचम दुआरे की सिल ओड़ ॥ तिह सिल ऊपरि खिड़की
 अउर ॥ खिड़की ऊपरि दसवा दुआरु ॥ कहि कबीर ता का अंतु न पारु ॥३॥२॥१०॥ सो मुलाँ
 जो मन सिउ लरै ॥ गुर उपदेसि काल सिउ जुरै ॥ काल पुरख का मरदै मानु ॥ तिसु मुला कउ

सदा सलामु ॥१॥ है हजूरि कत दूरि बतावहु ॥ दुंदर बाधहु सुंदर पावहु ॥१॥ रहाउ ॥ काजी सो
 जु काइआ बीचारै ॥ काइआ की अगनि ब्रह्म परजारै ॥ सुपनै बिंदु न देई झरना ॥ तिसु काजी कउ
 जरा न मरना ॥२॥ सो सुरतानु जु दुइ सर तानै ॥ बाहरि जाता भीतरि आनै ॥ गगन मंडल महि
 लसकरु करै ॥ सो सुरतानु छत्रु सिरि धरै ॥३॥ जोगी गोरखु गोरखु करै ॥ द्विदू राम नामु उचरै ॥
 मुसलमान का एकु खुदाइ ॥ कबीर का सुआमी रहिआ समाइ ॥४॥३॥११॥ महला ५ ॥ जो पाथर
 कउ कहते देव ॥ ता की बिरथा होवै सेव ॥ जो पाथर की पाँई पाइ ॥ तिस की घाल अजाँई जाइ
 ॥१॥ ठाकुरु हमरा सद बोलमता ॥ सरब जीआ कउ प्रभु दानु देता ॥१॥ रहाउ ॥ अंतरि देउ न जानै
 अंधु ॥ भ्रम का मोहिआ पावै फंधु ॥ न पाथरु बोलै ना किछु देइ ॥ फोकट करम निहफल है सेव ॥२॥
 जे मिरतक कउ चंदनु चड़ावै ॥ उस ते कहहु कवन फल पावै ॥ जे मिरतक कउ बिसटा माहि रुलाई
 ॥ ताँ मिरतक का किआ घटि जाई ॥३॥ कहत कबीर हउ कहउ पुकारि ॥ समझि देखु साकत गावार ॥
 दूजै भाइ बहुतु घर गाले ॥ राम भगत है सदा सुखाले ॥४॥४॥१२॥ जल महि मीन माइआ के
 बेधे ॥ दीपक पतंग माइआ के छेदे ॥ काम माइआ कुंचर कउ बिआपै ॥ भुइअंगम भिंग माइआ
 महि खापे ॥१॥ माइआ औसी मोहनी भाई ॥ जेते जीअ तेते डहकाई ॥१॥ रहाउ ॥ पंखी मृग
 माइआ महि राते ॥ साकर माखी अधिक संतापे ॥ तुरे उसट माइआ महि भेला ॥ सिध चउरासीह
 माइआ महि खेला ॥२॥ छिअ जती माइआ के बंदा ॥ नवै नाथ सूरज अरु चंदा ॥ तपे रखीसर
 माइआ महि सूता ॥ माइआ महि कालु अरु पंच दूता ॥३॥ सुआन सिआल माइआ महि राता ॥
 बंतर चीते अरु सिंघाता ॥ माँजार गाडर अरु लूबरा ॥ बिरख मूल माइआ महि परा ॥४॥
 माइआ अंतरि भीने देव ॥ सागर इंद्रा अरु धरतेव ॥ कहि कबीर जिसु उदरु तिसु माइआ ॥ तब
 छूटे जब साधू पाइआ ॥५॥५॥१३॥ जब लगु मेरी मेरी करै ॥ तब लगु काजु एकु नही सरै ॥ जब

मेरी मेरी मिटि जाइ ॥ तब प्रभ काजु सवारहि आइ ॥१॥ अैसा गिआनु बिचारु मना ॥ हरि की न
 सिमरहु दुख भंजना ॥१॥ रहाउ ॥ जब लगु सिंधु रहै बन माहि ॥ तब लगु बनु फूलै ही नाहि ॥
 जब ही सिआरु सिंध कउ खाइ ॥ फूल रही सगली बनराइ ॥२॥ जीतो बूडै हारो तिरै ॥ गुर परसादी
 पारि उतरै ॥ दासु कबीरु कहै समझाइ ॥ केवल राम रहहु लिव लाइ ॥३॥६॥१४॥ सतरि सैइ
 सलार है जा के ॥ सवा लाखु पैकाबर ता के ॥ सेख जु कहीअहि कोटि अठासी ॥ छपन कोटि जा के
 खेल खासी ॥१॥ मो गरीब की को गुजरवै ॥ मजलसि दूर महलु को पावै ॥१॥ रहाउ ॥ तेतीस करोड़ी है
 खेल खाना ॥ चउरासी लख फिरै दिवानाँ ॥ बाबा आदम कउ किछु नदरि दिखाई ॥ उनि भी भिसति
 घनेरी पाई ॥२॥ दिल खलहलु जा कै जरद रू बानी ॥ छोडि कतेब करै सैतानी ॥ दुनीआ दोसु रोसु है
 लोई ॥ अपना कीआ पावै सोई ॥३॥ तुम दाते हम सदा भिखारी ॥ देउ जबाबु होइ बजगारी ॥ दासु
 कबीरु तेरी पनह समानाँ ॥ भिसतु नजीकि राखु रहमाना ॥४॥७॥१५॥ सभु कोई चलन कहत है ऊहाँ
 ॥ ना जानउ बैकुंठु है कहाँ ॥१॥ रहाउ ॥ आप आप का मरमु न जानाँ ॥ बातन ही बैकुंठु बखानाँ ॥१॥
 जब लगु मन बैकुंठ की आस ॥ तब लगु नाही चरन निवास ॥२॥ खाई कोटु न परल पगारा ॥ ना
 जानउ बैकुंठ दुआरा ॥३॥ कहि कमीर अब कहीअै काहि ॥ साधसंगति बैकुंठै आहि ॥४॥८॥१६॥
 किउ लीजै गढु बंका भाई ॥ दोवर कोट अरु तेवर खाई ॥१॥ रहाउ ॥ पाँच पचीस मोह मद मतसर
 आडी परबल माइआ ॥ जन गरीब को जोरु न पहुचै कहा करउ रघुराइआ ॥१॥ कामु किवारी दुखु
 सुखु दरवानी पापु पुन्नु दरवाजा ॥ क्रोधु प्रधानु महा बड दुंदर तह मनु मावासी राजा ॥२॥ स्वाद
 सनाह टोपु ममता को कुबुधि कमान चढाई ॥ तिसना तीर रहे घट भीतरि डिउ गढु लीओ न जाई
 ॥३॥ प्रेम पलीता सुरति हवाई गोला गिआनु चलाइआ ॥ ब्रहम अगनि सहजे परजाली एकहि चोट
 सिझाइआ ॥४॥ सतु संतोखु लै लरने लागा तोरे दुइ दरवाजा ॥ साधसंगति अरु गुर की कृपा ते

पकरिओ गढ को राजा ॥५॥ भगवत भीरि सकति सिमरन की कटी काल भै फासी ॥ दासु कमीरु
चड़िओ गड़ ऊपरि राजु लीओ अबिनासी ॥६॥६॥१७॥ गंग गुसाइनि गहिर गंभीर ॥ जंजीर बाँधि
करि खरे कबीर ॥१॥ मनु न डिगै तनु काहे कउ डराइ ॥ चरन कमल चितु रहिओ समाइ ॥ रहाउ ॥
गंगा की लहरि मेरी टुटी जंजीर ॥ मृगछाला पर बैठे कबीर ॥२॥ कहि कंबीर कोऊ संग न साथ
॥ जल थल राखन है रघुनाथ ॥३॥१०॥१८॥

भैरउ कबीर जीउ असटपदी घरु २

१९॥सतिगुर प्रसादि ॥

अगम दुगम गड़ि रचिओ बास ॥ जा महि जोति करे परगास ॥ बिजुली चमकै होइ अन्नदु ॥ जिह
पउड़े प्रभ बाल गोबिंद ॥१॥ इहु जीउ राम नाम लिव लागै ॥ जरा मरनु छूटै भ्रमु भागै ॥१॥
रहाउ ॥ अबरन बरन सिउ मन ही प्रीति ॥ हउमै गावनि गावहि गीत ॥ अनहद सबद होत झुनकार
॥ जिह पउड़े प्रभ श्री गोपाल ॥२॥ खंडल मंडल मंडल मंडा ॥ तृअ असथान तीनि तृअ खंडा ॥
अगम अगोचरु रहिआ अभ अंत ॥ पारु न पावै को धरनीधर मंत ॥३॥ कदली पुहप धूप परगास ॥
रज पंकज महि लीओ निवास ॥ दुआदस दल अभ अंतरि मंत ॥ जह पउड़े श्री कमला कंत ॥४॥
अरध उरध मुखि लागो कासु ॥ सुन्न मंडल महि करि परगासु ॥ ऊहाँ सूरज नाही चंद ॥ आदि निरंजनु
करै अन्नद ॥५॥ सो ब्रहमंडि पिंडि सो जानु ॥ मान सरोवरि करि इसनानु ॥ सोह्य सो जा कउ है जाप ॥
जा कउ लिपत न होइ पुन्न अरु पाप ॥६॥ अबरन बरन घाम नही छाम ॥ अवर न पाईअै गुर की
साम ॥ टारी न टरै आवै न जाइ ॥ सुन्न सहज महि रहिओ समाइ ॥७॥ मन मधे जानै जे कोइ ॥
जो बोलै सो आपै होइ ॥ जोति मंतु मनि असथिरु करै ॥ कहि कबीर सो प्रानी तरै ॥८॥१॥ कोटि सूर
जा कै परगास ॥ कोटि महादेव अरु कबिलास ॥ दुरगा कोटि जा कै मरदनु करै ॥ ब्रहमा कोटि बेद
उचरै ॥१॥ जउ जाचउ तउ केवल राम ॥ आन देव सिउ नाही काम ॥१॥ रहाउ ॥ कोटि चंद्रमे

करहि चराक ॥ सुर तेतीसउ जेवहि पाक ॥ नव ग्रह कोटि ठाढे दरबार ॥ धरम कोटि जा कै प्रतिहार ॥२॥ पवन कोटि चउबारे फिरहि ॥ बासक कोटि सेज बिसथरहि ॥ समुंद कोटि जा के पानीहार ॥ रोमावलि कोटि अठारह भार ॥३॥ कोटि कमेर भरहि भंडार ॥ कोटिक लखमी करै सीगार ॥ कोटिक पाप पुन्न बहु हिरहि ॥ इंद्र कोटि जा के सेवा करहि ॥४॥ छपन कोटि जा कै प्रतिहार ॥ नगरी नगरी खिअत अपार ॥ लट छूटी वरतै बिकराल ॥ कोटि कला खेलै गोपाल ॥५॥ कोटि जग जा कै दरबार ॥ गंधर्व कोटि करहि जैकार ॥ बिदिआ कोटि सभै गुन कहै ॥ तऊ पारब्रह्म का अंतु न लहै ॥६॥ बावन कोटि जा कै रोमावली ॥ रावन सैना जह ते छली ॥ सहस कोटि बहु कहत पुरान ॥ दुरजोधन का मथिआ मानु ॥७॥ कंदूप कोटि जा कै लवै न धरहि ॥ अंतर अंतरि मनसा हरहि ॥ कहि कबीर सुनि सारिगपान ॥ देहि अभै पदु माँगउ दान ॥८॥२॥१८॥२०॥

भैरउ बाणी नामदेउ जीउ की घरु १

१६ सतिगुर प्रसादि ॥

रे जिहवा करउ सत खंड ॥ जामि न उचरसि स्त्री गोबिंद ॥१॥ रंगी ले जिहवा हरि कै नाडि ॥ सुरंग रंगीले हरि हरि धिआडि ॥१॥ रहाउ ॥ मिथिआ जिहवा अवरें काम ॥ निरबाण पदु डिकु हरि को नामु ॥२॥ असंख कोटि अन पूजा करी ॥ एक न पूजसि नामै हरी ॥३॥ प्रणवै नामदेउ इहु करणा ॥ अन्नत रूप तेरे नाराडिणा ॥४॥१॥ पर धन पर दारा परहरी ॥ ता कै निकटि बसै नरहरी ॥१॥ जो न भजंते नाराडिणा ॥ तिन का मै न करउ दरसना ॥१॥ रहाउ ॥ जिन कै भीतरि है अंतरा ॥ जैसे पसु तैसे ओडि नरा ॥२॥ प्रणवति नामदेउ नाकहि बिना ॥ ना सोहै बतीस लखना ॥३॥२॥ दूधु कटोरै गडवै पानी ॥ कपल गाडि नामै दुहि आनी ॥१॥ दूधु पीउ गोबिंदे राडि ॥ दूधु पीउ मेरो मनु पतीआडि ॥ नाही त घर को बापु रिसाडि ॥१॥ रहाउ ॥ सुडिन कटोरी अमृत भरी ॥ लै नामै हरि आगै धरी ॥२॥ एकु भगतु मेरे हिरदे बसै ॥ नामे देखि नराडिनु हसै ॥३॥ दूधु पीआडि भगतु

घरि गड़िआ ॥ नामे हरि का दरसन भड़िआ ॥४॥३॥ मै बउरी मेरा रामु भतारु ॥ रचि रचि ता कउ करउ
 सिंगारु ॥१॥ भले निंदउ भले निंदउ भले निंदउ लोगु ॥ तनु मनु राम पिआरे जोगु ॥१॥ रहाउ ॥
 बाटु बिबाटु काहू सिउ न कीजै ॥ रसना राम रसाइनु पीजै ॥२॥ अब जीअ जानि औसी बनि आई ॥
 मिलउ गुपाल नीसानु बजाई ॥३॥ उसतति निंदा करै नरु कोई ॥ नामे श्रीरंगु भेटल सोई ॥४॥४॥
 कबहू खीरि खाड घीउ न भावै ॥ कबहू घर घर टूक मगावै ॥ कबहू कूरनु चने बिनावै ॥१॥
 जिउ रामु राखै तिउ रहीअै रे भाई ॥ हरि की महिमा किछु कथनु न जाई ॥१॥ रहाउ ॥
 कबहू तुरे तुरंग नचावै ॥ कबहू पाड़ि पनहीओ न पावै ॥२॥ कबहू खाट सुपेदी सुवावै ॥ कबहू भूमि
 पैआरु न पावै ॥३॥ भनति नामदेउ इकु नामु निसतारै ॥ जिह गुरु मिलै तिह पारि उतारै ॥४॥५॥
 हसत खेलत तेरे देहुरे आइआ ॥ भगति करत नामा पकरि उठाइआ ॥१॥ हीनड़ी जाति मेरी
 जादिम राइआ ॥ छीपे के जनमि काहे कउ आइआ ॥१॥ रहाउ ॥ लै कमली चलिओ पलटाइ ॥
 देहुरै पाछै बैठा जाइ ॥२॥ जिउ जिउ नामा हरि गुण उचरै ॥ भगत जनाँ कउ देहुरा फिरै ॥३॥६॥

भैरउ नामदेउ जीउ घरु २

१६ सतिगुर प्रसादि ॥

जैसी भूखे प्रीति अनाज ॥ तृखावंत जल सेती काज ॥ जैसी मूड़ कुटंब पराड़िण ॥ औसी नामे प्रीति
 नराड़िण ॥१॥ नामे प्रीति नाराड़िण लागी ॥ सहज सुभाड़ि भड़िओ बैरागी ॥१॥ रहाउ ॥ जैसी
 पर पुरखा रत नारी ॥ लोभी नरु धन का हितकारी ॥ कामी पुरख कामनी पिआरी ॥ औसी नामे प्रीति
 मुरारी ॥२॥ साई प्रीति जि आपे लाए ॥ गुर परसादी दुबिधा जाए ॥ कबहु न तूटसि रहिआ
 समाड़ि ॥ नामे चितु लाइआ सचि नाड़ि ॥३॥ जैसी प्रीति बारिक अरु माता ॥ औसा हरि सेती
 मनु राता ॥ प्रणवै नामदेउ लागी प्रीति ॥ गोबिदु बसै हमारै चीति ॥४॥१॥७॥ घर की नारि

तिआगै अंधा ॥ पर नारी सिउ घालै धंधा ॥ जैसे सिंबलु देखि सूआ बिगसाना ॥ अंत की बार मूआ
 लपटाना ॥१॥ पापी का घरु अगने माहि ॥ जलत रहै मिटवै कब नाहि ॥१॥ रहाउ ॥ हरि की
 भगति न देखै जाइ ॥ मारगु छोडि अमारगि पाइ ॥ मूलहु भूला आवै जाइ ॥ अंमृतु डारि लादि
 बिखु खाइ ॥२॥ जिउ बेसा के परै अखारा ॥ कापरु पहिरि करहि सींगारा ॥ पूरे ताल निहाले सास
 ॥ वा के गले जम का है फास ॥३॥ जा के मसतकि लिखिओ करमा ॥ सो भजि परि है गुर की सरना ॥
 कहत नामदेउ इहु बीचारु ॥ इन बिधि संतहु उतरहु पारि ॥४॥२॥८॥ संडा मरका जाइ पुकारे ॥
 पड़ै नही हम ही पचि हारे ॥ रामु कहै कर ताल बजावै चटीआ सभै बिगारे ॥१॥ राम नामा जपिबो
 करै ॥ हिरदै हरि जी को सिमरनु धरै ॥१॥ रहाउ ॥ बसुधा बसि कीनी सभ राजे बिनती करै पटरानी
 ॥ पूतु प्रहिलादु कहिआ नही मानै तिनि तउ अउरै ठानी ॥२॥ दुसट सभा मिलि मंतर उपाइआ
 करसह अउध घनेरी ॥ गिरि तर जलु जुआला भै राखिओ राजा रामि माइआ फेरी ॥३॥ काढि खड़गु
 कालु भै कोपिओ मोहि बताउ जु तुहि राखै ॥ पीत पीतांबर तृभवण धणी थंभ माहि हरि भाखै ॥४॥
 हरनाखसु जिनि नखह बिदारिओ सुरि नर कीए सनाथा ॥ कहि नामदेउ हम नरहरि धिआवह रामु
 अभै पद दाता ॥५॥३॥६॥ सुलतानु पूछै सुनु बे नामा ॥ देखउ राम तुमरे कामा ॥१॥ नामा
 सुलताने बाधिला ॥ देखउ तेरा हरि बीठुला ॥१॥ रहाउ ॥ बिसमिलि गऊ देहु जीवाइ ॥ नातरु
 गरदनि मारउ ठाँइ ॥२॥ बादिसाह औसी किउ होइ ॥ बिसमिलि कीआ न जीवै कोइ ॥३॥ मेरा
 कीआ कछू न होइ ॥ करि है रामु होइ है सोइ ॥४॥ बादिसाहु चड़िओ अह्वकारि ॥ गज हसती दीनो
 चमकारि ॥५॥ रुदनु करै नामे की माइ ॥ छोडि रामु की न भजहि खुदाइ ॥६॥ न हउ तेरा पूंगड़ा
 न तू मेरी माइ ॥ पिंडु पड़ै तउ हरि गुन गाइ ॥७॥ करै गजिंदु सुंड की चोट ॥ नामा उबरै हरि की
 ओट ॥८॥ काजी मुलाँ करहि सलामु ॥ इनि द्विदू मेरा मलिआ मानु ॥६॥ बादिसाह बेनती सुनेहु ॥

नामे सर भरि सोना लेहु ॥१०॥ मालु लेउ तउ दोजकि परउ ॥ दीनु छोडि दुनीआ कउ भरउ ॥११॥
 पावहु बेड़ी हाथहु ताल ॥ नामा गावै गुन गोपाल ॥१२॥ गंग जमुन जउ उलटी बहै ॥ तउ नामा हरि
 करता रहै ॥१३॥ सात घड़ी जब बीती सुणी ॥ अजहु न आइओ तृभवण धणी ॥१४॥ पाखंतण बाज
 बजाइला ॥ गरुड़ चड़े गोबिंद आइला ॥१५॥ अपने भगत परि की प्रतिपाल ॥ गरुड़ चड़े आए
 गोपाल ॥१६॥ कहहि त धरणि डिकोडी करउ ॥ कहहि त ले करि ऊपरि धरउ ॥१७॥ कहहि त मुई
 गऊ देउ जीआइ ॥ सभु कोई देखै पतीआइ ॥१८॥ नामा प्रणवै सेल मसेल ॥ गऊ दुहाई बछरा
 मेलि ॥१९॥ दूधहि दुहि जब मटुकी भरी ॥ ले बादिसाह के आगे धरी ॥२०॥ बादिसाहु महल महि
 जाइ ॥ अउघट की घट लागी आइ ॥२१॥ काजी मुलाँ बिनती फुरमाइ ॥ बखसी ह्विदू मै तेरी गाइ ॥
 २२॥ नामा कहै सुनहु बादिसाह ॥ इहु किछु पतीआ मुझै दिखाइ ॥२३॥ इस पतीआ का इहै
 परवानु ॥ साचि सीलि चालहु सुलितान ॥२४॥ नामदेउ सभ रहिआ समाइ ॥ मिलि ह्विदू सभ नामे
 पहि जाहि ॥२५॥ जउ अब की बार न जीवै गाइ ॥ त नामदेव का पतीआ जाइ ॥२६॥ नामे की
 कीरति रही संसारि ॥ भगत जनाँ ले उधरिआ पारि ॥२७॥ सगल कलेस निंदक भइआ खेदु ॥ नामे
 नाराइन नाही भेदु ॥२८॥१॥१०॥ घरु २ ॥ जउ गुरदेउ त मिलै मुरारि ॥ जउ गुरदेउ त उतरै
 पारि ॥ जउ गुरदेउ त बैकुंठ तरै ॥ जउ गुरदेउ त जीवत मरै ॥१॥ सति सति सति सति सति
 गुरदेव ॥ झूठु झूठु झूठु झूठु आन सभ सेव ॥१॥ रहाउ ॥ जउ गुरदेउ त नामु दृढ़ावै ॥ जउ गुरदेउ
 न दह दिस धावै ॥ जउ गुरदेउ पंच ते दूरि ॥ जउ गुरदेउ न मरिबो झूरि ॥२॥ जउ गुरदेउ त
 अमृत बानी ॥ जउ गुरदेउ त अकथ कहानी ॥ जउ गुरदेउ त अमृत देह ॥ जउ गुरदेउ नामु जपि
 लेहि ॥३॥ जउ गुरदेउ भवन तै सूझै ॥ जउ गुरदेउ ऊच पद बूझै ॥ जउ गुरदेउ त सीसु अकासि ॥
 जउ गुरदेउ सदा साबासि ॥४॥ जउ गुरदेउ सदा बैरागी ॥ जउ गुरदेउ पर निंदा तिआगी ॥

जउ गुरदेउ बुरा भला एक ॥ जउ गुरदेउ लिलाटहि लेख ॥५॥ जउ गुरदेउ कंधु नही हिरै ॥ जउ गुरदेउ देहुरा फिरै ॥ जउ गुरदेउ त छापरि छाई ॥ जउ गुरदेउ सिंहज निकसाई ॥६॥ जउ गुरदेउ त अठसठि नाइआ ॥ जउ गुरदेउ तनि चक्र लगाइआ ॥ जउ गुरदेउ त दुआदस सेवा ॥ जउ गुरदेउ सभै बिखु मेवा ॥७॥ जउ गुरदेउ त संसा टूटै ॥ जउ गुरदेउ त जम ते छूटै ॥ जउ गुरदेउ त भउजल तरै ॥ जउ गुरदेउ त जनमि न मरै ॥८॥ जउ गुरदेउ अठदस बिउहार ॥ जउ गुरदेउ अठारह भार ॥ बिनु गुरदेउ अवर नही जाई ॥ नामदेउ गुर की सरणाई ॥६॥१॥२॥१॥

भैरउ बाणी रविदास जीउ की घरु २

१६ सतिगुर प्रसादि ॥

बिनु देखे उपजै नही आसा ॥ जो दीसै सो होइ बिनासा ॥ बरन सहित जो जापै नामु ॥ सो जोगी केवल निहकामु ॥१॥ परचै रामु रवै जउ कोई ॥ पारसु परसै दुबिधा न होई ॥१॥ रहाउ ॥ सो मुनि मन की दुबिधा खाइ ॥ बिनु दुआरे त्रै लोक समाइ ॥ मन का सुभाउ सभु कोई करै ॥ करता होइ सु अनभै रहै ॥२॥ फल कारन फूली बनराइ ॥ फलु लागा तब फूलु बिलाइ ॥ गिआनै कारन करम अभिआसु ॥ गिआनु भइआ तह करमह नासु ॥३॥ घित कारन दधि मथै सइआन ॥ जीवत मुक्त सदा निरबान ॥ कहि रविदास परम बैराग ॥ रिदै रामु की न जपसि अभाग ॥४॥१॥ नामदेव ॥ आउ कलमंदर केसवा ॥ करि अबदाली भेसवा ॥ रहाउ ॥ जिनि आकास कुलह सिरि कीनी कउसै सपत पयाला ॥ चमर पोस का मंदरु तेरा इह बिधि बने गुपाला ॥१॥ छपन कोटि का पेहनु तेरा सोलह सहस इजारा ॥ भार अठारह मुदगरु तेरा सहनक सभ संसारा ॥२॥ देही महजिदि मनु मउलाना सहज निवाज गुजारै ॥ बीबी कउला सउ काइनु तेरा निरंकार आकारै ॥३॥ भगति करत मेरे ताल छिनाए किह पहि करउ पुकारा ॥ नामे का सुआमी अंतरजामी फिरै सगल बेदेसवा ॥४॥१॥

रागु बसंतु महला १ घरु १ चउपदे दुतुके

१९ सति नामु करता पुरखु निरभउ निरवैरु अकाल मूरति अजूनी सैभं गुर प्रसादि ॥

माहा माह मुमारखी चड़िआ सदा बसंतु ॥ परफडु चित समालि सोडि सदा सदा गोबिंदु ॥१॥
 भोलिआ हउमै सुरति विसारि ॥ हउमै मारि बीचारि मन गुण विचि गुणु लै सारि ॥१॥ रहाउ ॥
 करम पेडु साखा हरी धरमु फुलु फलु गिआनु ॥ पत परापति छाव घणी चूका मन अभिमानु ॥२॥
 अखी कुदरति कन्नी बाणी मुखि आखणु सचु नामु ॥ पति का धनु पूरा होआ लागा सहजि धिआनु
 ॥३॥ माहा रुती आवणा वेखहु करम कमाडि ॥ नानक हरे न सूकही जि गुरमुखि रहे समाडि
 ॥४॥१॥ महला १ बसंतु ॥ रुति आईले सरस बसंत माहि ॥ रंगि राते खहि सि तेरै चाडि ॥
 किसु पूज चड़ावउ लगउ पाडि ॥१॥ तेरा दासनि दासा कहउ राडि ॥ जगजीवन जुगति न
 मिलै काडि ॥१॥ रहाउ ॥ तेरी मूरति एका बहुतु रूप ॥ किसु पूज चड़ावउ देउ धूप ॥ तेरा अंतु
 न पाडिआ कहा पाडि ॥ तेरा दासनि दासा कहउ राडि ॥२॥ तेरे सठि संबत सभि तीरथा ॥
 तेरा सचु नामु परमेसरा ॥ तेरी गति अविगति नही जाणीअै ॥ अणजाणत नामु वखाणीअै ॥३॥
 नानकु वेचारा किआ कहै ॥ सभु लोकु सलाहे एकसै ॥ सिरु नानक लोका पाव है ॥ बलिहारी जाउ
 जेते तेरे नाव है ॥४॥२॥ बसंतु महला १ ॥ सुडिने का चउका कंचन कुआर ॥ रुपे कीआ कारा
 बहुतु बिसथारु ॥ गंगा का उदकु करंते की आगि ॥ गरुड़ा खाणा दुध सिउ गाडि ॥१॥ रे मन

लेखै कबहू न पाइ ॥ जामि न भीजै साच नाइ ॥१॥ रहाउ ॥ दस अठ लीखे होवहि पासि ॥ चारे बेद
 मुखागर पाठि ॥ पुरबी नावै वरनाँ की दाति ॥ वरत नेम करे दिन राति ॥२॥ काजी मुलाँ होवहि
 सेख ॥ जोगी जंगम भगवे भेख ॥ को गिरही करमा की संधि ॥ बिनु बूझे सभ खड़ीअसि बंधि ॥३॥ जेते जीअ
 लिखी सिरि कार ॥ करणी उपरि होवगि सार ॥ हुकमु करहि मूरख गावार ॥ नानक साचे के सिफति
 भंडार ॥४॥३॥ बसंतु महला ३ तीजा ॥ बसत उतारि दिगंबरु होगु ॥ जटाधारि किआ कमावै जोगु ॥
 मनु निरमलु नही दसवै दुआर ॥ भ्रमि भ्रमि आवै मूड़ा वारो वार ॥१॥ एकु धिआवहु मूड़ मना ॥
 पारि उतरि जाहि डिक खिनाँ ॥१॥ रहाउ ॥ सिमृति सासत करहि वखिआण ॥ नादी बेदी पड़हि
 पुराण ॥ पाखंड दृसटि मनि कपटु कमाहि ॥ तिन कै रमईआ नेड़ि नाहि ॥२॥ जे को औसा संजमी होइ
 ॥ कृआ विसेख पूजा करेइ ॥ अंतरि लोभु मनु बिखिआ माहि ॥ ओइ निरंजनु कैसे पाहि ॥३॥ कीता
 होआ करे किआ होइ ॥ जिस नो आपि चलाए सोइ ॥ नदरि करे ताँ भरमु चुकाए ॥ हुकमै बूझै ताँ साचा
 पाए ॥४॥ जिसु जीउ अंतरु मैला होइ ॥ तीरथ भवै दिसंतर लोइ ॥ नानक मिलीअै सतिगुर संग ॥
 तउ भवजल के तूटसि बंध ॥५॥४॥ बसंतु महला १ ॥ सगल भवन तेरी माइआ मोह ॥ मै अवरु न
 दीसै सरब तोह ॥ तू सुरि नाथा देवा देव ॥ हरि नामु मिलै गुर चरन सेव ॥१॥ मेरे सुंदर गहिर गंभीर
 लाल ॥ गुरमुखि राम नाम गुन गाए तू अपरंपरु सरब पाल ॥१॥ रहाउ ॥ बिनु साध न पाईअै
 हरि का संगु ॥ बिनु गुर मैल मलीन अंगु ॥ बिनु हरि नाम न सुधु होइ ॥ गुर सबदि सलाहे साचु
 सोइ ॥२॥ जा कउ तू राखहि रखनहार ॥ सतिगुरू मिलावहि करहि सार ॥ बिखु हउमै ममता परहराइ
 ॥ सभि दूख बिनासे राम राइ ॥३॥ ऊतम गति मिति हरि गुन सरीर ॥ गुरमति प्रगटे राम नाम
 हीर ॥ लिव लागी नामि तजि दूजा भाउ ॥ जन नानक हरि गुरु गुर मिलाउ ॥४॥५॥ बसंतु महला १ ॥
 मेरी सखी सहेली सुनहु भाइ ॥ मेरा पिरु रीसालू संगि साइ ॥ ओहु अलखु न लखीअै कहहु काइ ॥

गुरि संगि दिखाइओ राम राइ ॥१॥ मिलु सखी सहेली हरि गुन बने ॥ हरि प्रभ संगि खेलहि वर
 कामनि गुरमुखि खोजत मन मने ॥१॥ रहाउ ॥ मनमुखी दुहागणि नाहि भेउ ॥ ओहु घटि घटि रावै
 सरब प्रेउ ॥ गुरमुखि थिरु चीनै संगि देउ ॥ गुरि नामु दृढ़ाइआ जपु जपेउ ॥२॥ बिनु गुर भगति
 न भाउ होइ ॥ बिनु गुर संत न संगु देइ ॥ बिनु गुर अंधुले धंधु रोइ ॥ मनु गुरमुखि निरमलु मलु
 सबदि खोइ ॥३॥ गुरि मनु मारिओ करि संजोगु ॥ अहिनिमि रावे भगति जोगु ॥ गुर संत सभा दुखु मिटै
 रोगु ॥ जन नानक हरि वरु सहज जोगु ॥४॥६॥ बसंतु महला १ ॥ आपे कुदरति करे साजि ॥ सचु
 आपि निबेड़े राजु राजि ॥ गुरमति ऊतम संगि साथि ॥ हरि नामु रसाइणु सहजि आथि ॥१॥ मत
 बिसरसि रे मन राम बोलि ॥ अपरंपरु अगम अगोचरु गुरमुखि हरि आपि तुलाए अतुलु तोलि
 ॥१॥ रहाउ ॥ गुर चरन सरेवहि गुरसिख तोर ॥ गुर सेव तरे तजि मेर तोर ॥ नर निंदक लोभी
 मनि कठोर ॥ गुर सेव न भाई सि चोर चोर ॥२॥ गुरु तुठा बखसे भगति भाउ ॥ गुरि तुठै पाईअै
 हरि महलि ठाउ ॥ परहरि निंदा हरि भगति जागु ॥ हरि भगति सुहावी करमि भागु ॥३॥ गुरु मेलि
 मिलावै करे दाति ॥ गुरसिख पिआरे दिनसु राति ॥ फलु नामु परापति गुरु तुसि देइ ॥ कहु नानक
 पावहि विरले केइ ॥४॥७॥ बसंतु महला ३ इक तुका ॥ साहिब भावै सेवकु सेवा करै ॥ जीवतु
 मरै सभि कुल उधरै ॥१॥ तेरी भगति न छोडउ किआ को हसै ॥ साचु नामु मेरै हिरदै वसै ॥१॥
 रहाउ ॥ जैसे माइआ मोहि प्राणी गलतु रहै ॥ तैसे संत जन राम नाम खत रहै ॥२॥ मै मूरख मुग्ध
 ऊपरि करहु दइआ ॥ तउ सरणागति रहउ पइआ ॥३॥ कहतु नानकु संसार के निहफल कामा
 ॥ गुर प्रसादि को पावै अमृत नामा ॥४॥८॥

महला १ बसंतु द्विडोल घरु २

१९८१ सतिगुर प्रसादि ॥

साल ग्राम बिप पूजि मनावहु सुकृतु तुलसी माला ॥ राम नामु जपि बेड़ा बाँधहु दइआ करहु

दइआला ॥१॥ काहे कलरा सिंचहु जनमु गवावहु ॥ काची ढहगि दिवाल काहे गचु लावहु ॥१॥
 रहाउ ॥ कर हरिहट माल टिंड परोवहु तिसु भीतरि मनु जोवहु ॥ अमृतु सिंचहु भरहु किआरे तउ
 माली के होवहु ॥२॥ कामु क्रोधु दुइ करहु बसोले गोडहु धरती भाई ॥ जिउ गोडहु तिउ तुम् सुख पावहु
 किरतु न मेटिआ जाई ॥३॥ बगुले ते फुनि ह्यसुला होवै जे तू करहि दइआला ॥ प्रणवति नानकु
 दासनि दासा दइआ करहु दइआला ॥४॥१॥६॥ बसंतु महला १ द्विडोल ॥ साहुरड़ी वथु सभु किछु
 साझी पेवकड़ै धन वखे ॥ आपि कुचजी दोसु न देऊ जाणा नाही रखे ॥१॥ मेरे साहिबा हउ आपे भरमि
 भुलाणी ॥ अखर लिखे सेई गावा अवर न जाणा बाणी ॥१॥ रहाउ ॥ कढि कसीदा पहिरहि चोली ताँ
 तुम् जाणहु नारी ॥ जे घरु राखहि बुरा न चाखहि होवहि कंत पिआरी ॥२॥ जे तूं पड़िआ पंडितु बीना
 दुइ अखर दुइ नावा ॥ प्रणवति नानकु एकु लम्घाए जे करि सचि समावाँ ॥३॥२॥१०॥ बसंतु द्विडोल
 महला १ ॥ राजा बालकु नगरी काची दुसटा नालि पिआरो ॥ दुइ माई दुइ बापा पड़ीअहि पंडित
 करहु बीचारो ॥१॥ सुआमी पंडिता तुम् देहु मती ॥ किन बिधि पावउ प्रानपती ॥१॥ रहाउ ॥
 भीतरि अगनि बनासपति मउली सागरु पंडै पाड़िआ ॥ चंदु सूरजु दुइ घर ही भीतरि औसा गिआनु
 न पाड़िआ ॥२॥ राम खंता जाणीअै इक माई भोगु करेइ ॥ ता के लखण जाणीअहि खिमा धनु
 संगहेइ ॥३॥ कहिआ सुणहि न खाड़िआ मानहि तिना ही सेती वासा ॥ प्रणवति नानकु दासनि दासा
 खिनु तोला खिनु मासा ॥४॥३॥११॥ बसंतु द्विडोल महला १ ॥ साचा साहु गुरु सुखदाता हरि मेले भुख
 गवाए ॥ करि किरपा हरि भगति वृड़ाए अनदिनु हरि गुण गाए ॥१॥ मत भूलहि रे मन चेति हरी
 ॥ बिनु गुर मुकति नाही त्रै लोई गुरमुखि पाईअै नामु हरी ॥१॥ रहाउ ॥ बिनु भगती नही सतिगुरु
 पाईअै बिनु भागा नही भगति हरी ॥ बिनु भागा सतसंगु न पाईअै करमि मिलै हरि नामु हरी
 ॥२॥ घटि घटि गुपतु उपाए वेखै परगटु गुरमुखि संत जना ॥ हरि हरि करहि सु हरि रंगि भीने

हरि जलु अमृत नामु मना ॥३॥ जिन कउ तखति मिलै वडिआई गुरमुखि से परधान कीए ॥ पारसु भेटि भए से पारस नानक हरि गुर संगि थीए ॥४॥४॥१२॥

बसंतु महला ३ घरु १ दुतुके

१९८१ सतिगुर प्रसादि ॥

माहा रुती महि सद बसंतु ॥ जितु हरिआ सभु जीअ जंतु ॥ किया हउ आखा किरम जंतु ॥ तेरा किनै न पाइआ आदि अंतु ॥१॥ तै साहिब की करहि सेव ॥ परम सुख पावहि आतम देव ॥१॥ रहाउ ॥ करमु होवै ताँ सेवा करै ॥ गुर परसादी जीवत मरै ॥ अनदिनु साचु नामु उचरै ॥ इन बिधि प्राणी दुतरु तरै ॥२॥ बिखु अमृतु करतारि उपाए ॥ संसार बिरख कउ दुडि फल लाए ॥ आपे करता करे कराए ॥ जो तिसु भावै तिसै खवाए ॥३॥ नानक जिस नो नदरि करेडि ॥ अमृत नामु आपे देडि ॥ बिखिआ की बासना मनहि करेडि ॥ अपणा भाणा आपि करेडि ॥४॥१॥ बसंतु महला ३ ॥ राते साचि हरि नामि निहाला ॥ दडिआ करहु प्रभ दीन दडिआला ॥ तिसु बिनु अवरु नही मै कोडि ॥ जिउ भावै तिउ राखै सोडि ॥१॥ गुर गोपाल मेरै मनि भाए ॥ रहि न सकउ दरसन देखे बिनु सहजि मिलउ गुरु मेलि मिलाए ॥१॥ रहाउ ॥ इहु मनु लोभी लोभि लुभाना ॥ राम बिसारि बहुरि पछुताना ॥ बिछुरत मिलाडि गुर सेव राँगे ॥ हरि नामु दीओ मसतकि वडभागे ॥२॥ पउण पाणी की इह देह सरीरा ॥ हउमै रोगु कठिन तनि पीरा ॥ गुरमुखि राम नाम दारु गुण गाडिआ ॥ करि किरपा गुरि रोगु गवाडिआ ॥३॥ चारि नदीआ अगनी तनि चारे ॥ तृसना जलत जले अह्वकारे ॥ गुरि राखे वडभागी तारे ॥ जन नानक उरि हरि अमृतु धारे ॥४॥२॥ बसंतु महला ३ ॥ हरि सेवे सो हरि का लोगु ॥ साचु सहजु कदे न होवै सोगु ॥ मनमुख मुए नाही हरि मन माहि ॥ मरि मरि जंमहि भी मरि जाहि ॥१॥ से जन जीवे जिन हरि मन माहि ॥ साचु समालहि साचि समाहि ॥१॥ रहाउ ॥ हरि न सेवहि ते हरि ते दूरि ॥ दिसंतरु भवहि सिरि पावहि धूरि ॥ हरि आपे जन लीए लाडि ॥ तिन सदा सुखु है तिलु

न तमाइ ॥२॥ नदरि करे चूकै अभिमानु ॥ साची दरगह पावै मानु ॥ हरि जीउ वेखै सद हजूरि ॥
 गुर कै सबदि रहिआ भरपूरि ॥३॥ जीअ जंत की करे प्रतिपाल ॥ गुर परसादी सद समाल ॥ दरि
 साचै पति सिउ घरि जाइ ॥ नानक नामि वडाई पाइ ॥४॥३॥ बसंतु महला ३ ॥ अंतरि पूजा
 मन ते होइ ॥ एको वेखै अउरु न कोइ ॥ दूजै लोकी बहुतु दुखु पाइआ ॥ सतिगुरि मैनो एकु दिखाइआ
 ॥१॥ मेरा प्रभु मउलिआ सद बसंतु ॥ इहु मनु मउलिआ गाइ गुण गोबिंद ॥१॥ रहाउ ॥ गुर
 पूछहु तुम् करहु बीचारु ॥ ताँ प्रभ साचे लगै पिआरु ॥ आपु छोडि होहि दासत भाइ ॥ तउ जगजीवन
 वसै मनि आइ ॥२॥ भगति करे सद वेखै हजूरि ॥ मेरा प्रभु सद रहिआ भरपूरि ॥ इसु भगती का
 कोई जाणै भेउ ॥ सभु मेरा प्रभु आतम देउ ॥३॥ आपे सतिगुरु मेलि मिलाए ॥ जगजीवन सिउ आपि
 चितु लाए ॥ मनु तनु हरिआ सहजि सुभाए ॥ नानक नामि रहे लिव लाए ॥४॥४॥ बसंतु महला ३ ॥
 भगति वछलु हरि वसै मनि आइ ॥ गुर किरपा ते सहज सुभाइ ॥ भगति करे विचहु आपु खोइ ॥
 तद ही साचि मिलावा होइ ॥१॥ भगत सोहहि सदा हरि प्रभ दुआरि ॥ गुर कै हेति साचै प्रेम पिआरि
 ॥१॥ रहाउ ॥ भगति करे सो जनु निरमलु होइ ॥ गुर सबदी विचहु हउमै खोइ ॥ हरि जीउ आपि वसै
 मनि आइ ॥ सदा साँति सुखि सहजि समाइ ॥२॥ साचि रते तिन सद बसंत ॥ मनु तनु हरिआ रवि
 गुण गुविंद ॥ बिनु नावै सूका संसारु ॥ अगनि तृसना जलै वारो वार ॥३॥ सोई करे जि हरि जीउ भावै
 ॥ सदा सुखु सरीरि भाणै चितु लावै ॥ अपणा प्रभु सेवे सहजि सुभाइ ॥ नानक नामु वसै मनि आइ
 ॥४॥५॥ बसंतु महला ३ ॥ माइआ मोहु सबदि जलाए ॥ मनु तनु हरिआ सतिगुर भाए ॥ सफलओ
 बिरखु हरि कै दुआरि ॥ साची बाणी नाम पिआरि ॥१॥ ए मन हरिआ सहज सुभाइ ॥ सच फलु
 लागै सतिगुर भाइ ॥१॥ रहाउ ॥ आपे नेड़ै आपे दूरि ॥ गुर कै सबदि वेखै सद हजूरि ॥ छाव घणी
 फूली बनराइ ॥ गुरमुखि बिगसै सहजि सुभाइ ॥२॥ अनदिनु कीरतनु करहि दिन राति ॥ सतिगुरि

गवाई विचहु जूठि भराँति ॥ परपंच वेखि रहिआ विसमादु ॥ गुरमुखि पाईअै नाम प्रसादु ॥३॥
 आपे करता सभि रस भोग ॥ जो किछु करे सोई परु होग ॥ वडा दाता तिलु न तमाडि ॥ नानक मिलीअै
 सबदु कमाडि ॥४॥६॥ बसंतु महला ३ ॥ पूरै भागि सचु कार कमावै ॥ एको चेतै फिरि जोनि न आवै ॥
 सफल जनमु इसु जग महि आडिआ ॥ साचि नामि सहजि समाडिआ ॥१॥ गुरमुखि कार करहु
 लिव लाडि ॥ हरि नामु सेवहु विचहु आपु गवाडि ॥१॥ रहाउ ॥ तिसु जन की है साची बाणी ॥ गुर कै
 सबदि जग माहि समाणी ॥ चहु जुग पसरी साची सोडि ॥ नामि रता जनु परगटु होडि ॥२॥ इकि
 साचै सबदि रहे लिव लाडि ॥ से जन साचे साचै भाडि ॥ साचु धिआडिनि देखि हजूरि ॥ संत जना की
 पग पंकज धूरि ॥३॥ एको करता अवरु न कोडि ॥ गुर सबदी मेलावा होडि ॥ जिनि सचु सेविआ
 तिनि रसु पाडिआ ॥ नानक सहजे नामि समाडिआ ॥४॥७॥ बसंतु महला ३ ॥ भगति करहि जन
 देखि हजूरि ॥ संत जना की पग पंकज धूरि ॥ हरि सेती सद रहहि लिव लाडि ॥ पूरै सतिगुरि दीआ
 बुझाडि ॥१॥ दासा का दासु विरला कोई होडि ॥ ऊतम पदवी पावै सोडि ॥१॥ रहाउ ॥ एको सेवहु
 अवरु न कोडि ॥ जितु सेविअै सदा सुखु होडि ॥ ना ओहु मरै न आवै जाडि ॥ तिसु बिनु अवरु सेवी
 किउ माडि ॥२॥ से जन साचे जिनी साचु पछाणिआ ॥ आपु मारि सहजे नामि समाणिआ ॥ गुरमुखि
 नामु परापति होडि ॥ मनु निरमलु निरमल सचु सोडि ॥३॥ जिनि गिआनु कीआ तिसु हरि तू जाणु
 ॥ साच सबदि प्रभु एकु सिजाणु ॥ हरि रसु चाखै ताँ सुधि होडि ॥ नानक नामि रते सचु सोडि ॥४॥८॥
 बसंतु महला ३ ॥ नामि रते कुलाँ का करहि उधारु ॥ साची बाणी नाम पिआरु ॥ मनमुख भूले
 काहे आए ॥ नामहु भूले जनमु गवाए ॥१॥ जीवत मरै मरि मरणु सवारै ॥ गुर कै सबदि साचु
 उर धारै ॥१॥ रहाउ ॥ गुरमुखि सचु भोजनु पवितु सरीरा ॥ मनु निरमलु सद गुणी गहीरा ॥
 जंमै मरै न आवै जाडि ॥ गुर परसादी साचि समाडि ॥२॥ साचा सेवहु साचु पछाणै ॥ गुर कै सबदि

हरि दरि नीसाणै ॥ दरि साचै सचु सोभा होइ ॥ निज घरि वासा पावै सोइ ॥३॥ आपि अभुलु सचा
 सचु सोइ ॥ होरि सभि भूलहि दूजै पति खोइ ॥ साचा सेवहु साची बाणी ॥ नानक नामे साचि समाणी
 ॥४॥६॥ बसंतु महला ३ ॥ बिनु करमा सभ भरमि भुलाई ॥ माइआ मोहि बहुतु दुखु पाई ॥
 मनमुख अंधे ठउर न पाई ॥ बिसटा का कीड़ा बिसटा माहि समाई ॥१॥ हुकमु मन्ने सो जनु
 परवाणु ॥ गुर कै सबदि नामि नीसाणु ॥१॥ रहाउ ॥ साचि रते जिना धुरि लिखि पाइआ ॥ हरि का
 नामु सदा मनि भाइआ ॥ सतिगुर की बाणी सदा सुखु होइ ॥ जोती जोति मिलाए सोइ ॥२॥ एकु
 नामु तारे संसारु ॥ गुर परसादी नाम पिआरु ॥ बिनु नामै मुकति किनै न पाई ॥ पूरे गुर ते नामु
 पलै पाई ॥३॥ सो बूझै जिसु आपि बुझाए ॥ सतिगुर सेवा नामु दृडाए ॥ जिन डिकु जाता से जन
 परवाणु ॥ नानक नामि रते दरि नीसाणु ॥४॥१०॥ बसंतु महला ३ ॥ कृपा करे सतिगुरू मिलाए
 ॥ आपे आपि वसै मनि आए ॥ निहचल मति सदा मन धीर ॥ हरि गुण गावै गुणी गहीर ॥१॥
 नामहु भूले मरहि बिखु खाइ ॥ बृथा जनमु फिरि आवहि जाइ ॥१॥ रहाउ ॥ बहु भेख करहि मनि
 साँति न होइ ॥ बहु अभिमानि अपणी पति खोइ ॥ से वडभागी जिन सबदु पछाणिआ ॥ बाहरि
 जादा घर महि आणिआ ॥२॥ घर महि वसतु अगम अपारा ॥ गुरमति खोजहि सबदि बीचारा ॥
 नामु नव निधि पाई घर ही माहि ॥ सदा रंगि राते सचि समाहि ॥३॥ आपि करे किछु करणु न
 जाइ ॥ आपे भावै लए मिलाइ ॥ तिस ते नेड़ै नाही को दूरि ॥ नानक नामि रहिआ भरपूरि ॥४॥११॥
 बसंतु महला ३ ॥ गुर सबदी हरि चेति सुभाइ ॥ राम नाम रसि रहै अघाइ ॥ कोट कोटंतर के पाप
 जलि जाहि ॥ जीवत मरहि हरि नामि समाहि ॥१॥ हरि की दाति हरि जीउ जाणै ॥ गुर कै सबदि
 इहु मनु मउलिआ हरि गुणदाता नामु वखाणै ॥१॥ रहाउ ॥ भगवै वेसि भ्रमि मुकति न होइ ॥ बहु
 संजमि साँति न पावै कोइ ॥ गुरमति नामु परापति होइ ॥ वडभागी हरि पावै सोइ ॥२॥ कलि महि

राम नामि वडिआई ॥ गुर पूरे ते पाइआ जाई ॥ नामि रते सदा सुखु पाई ॥ बिनु नामै हउमै
 जलि जाई ॥३॥ वडभागी हरि नामु बीचारा ॥ छूटै राम नामि दुखु सारा ॥ हिरदै वसिआ सु बाहरि
 पासारा ॥ नानक जाणै सभु उपावणहारा ॥४॥१२॥ बसंतु महला ३ इक तुके ॥ तेरा कीआ किरम
 जंतु ॥ देहि त जापी आदि मंतु ॥१॥ गुण आखि वीचारी मेरी माइ ॥ हरि जपि हरि कै लगउ पाइ
 ॥१॥ रहाउ ॥ गुर प्रसादि लागे नाम सुआदि ॥ काहे जनमु गवावहु वैरि वादि ॥२॥ गुरि किरपा
 कीनी चूका अभिमानु ॥ सहज भाइ पाइआ हरि नामु ॥३॥ ऊतमु ऊचा सबद कामु ॥ नानकु वखाणै
 साचु नामु ॥४॥१॥१३॥ बसंतु महला ३ ॥ बनसपति मउली चड़िआ बसंतु ॥ इहु मनु मउलिआ
 सतिगुरु संगि ॥१॥ तुम् साचु धिआवहु मुगध मना ॥ ताँ सुखु पावहु मेरे मना ॥१॥ रहाउ ॥ इतु
 मनि मउलिअै भइआ अन्नदु ॥ अमृत फलु पाइआ नामु गोबिंद ॥२॥ एको एकु सभु आखि वखाणै ॥
 हुकमु बूझै ताँ एको जाणै ॥३॥ कहत नानकु हउमै कहै न कोडि ॥ आखणु वेखणु सभु साहिब ते होडि
 ॥४॥२॥१४॥ बसंतु महला ३ ॥ सभि जुग तेरे कीते होए ॥ सतिगुरु भेटै मति बुधि होए ॥१॥ हरि जीउ
 आपे लैहु मिलाइ ॥ गुर कै सबदि सच नामि समाइ ॥१॥ रहाउ ॥ मनि बसंतु हरे सभि लोडि ॥
 फलहि फुलीअहि राम नामि सुखु होडि ॥२॥ सदा बसंतु गुर सबदु वीचारे ॥ राम नामु राखै उर धारे ॥३॥
 मनि बसंतु तनु मनु हरिआ होडि ॥ नानक इहु तनु बिरखु राम नामु फलु पाए सोडि ॥४॥३॥१५॥
 बसंतु महला ३ ॥ तिन् बसंतु जो हरि गुण गाडि ॥ पूरै भागि हरि भगति कराडि ॥१॥ इसु मन
 कउ बसंत की लगै न सोडि ॥ इहु मनु जलिआ दूजै दोडि ॥१॥ रहाउ ॥ इहु मनु धंधै बाँधा करम
 कमाडि ॥ माइआ मूठा सदा बिललाडि ॥२॥ इहु मनु छूटै जाँ सतिगुरु भेटै ॥ जमकाल की फिरि
 आवै न फेटै ॥३॥ इहु मनु छूटा गुरि लीआ छडाडि ॥ नानक माइआ मोहु सबदि जलाडि
 ॥४॥४॥१६॥ बसंतु महला ३ ॥ बसंतु चड़िआ फूली बनराडि ॥ एहि जीअ जंत फूलहि हरि चितु लाडि

॥१॥ इनि बिधि इहु मनु हरिआ होइ ॥ हरि हरि नामु जपै दिनु राती गुरुमुखि हउमै कटै धोइ ॥१॥ रहाउ ॥ सतिगुर बाणी सबदु सुणाए ॥ इहु जगु हरिआ सतिगुर भाए ॥२॥ फल फूल लागे जाँ आपे लाए ॥ मूलि लगै ताँ सतिगुरु पाए ॥३॥ आपि बसंतु जगतु सभु वाड़ी ॥ नानक पूरै भागि भगति निराली ॥४॥५॥१७॥

बसंतु द्विडोल महला ३ घरु २

१६ सतिगुर प्रसादि ॥

गुर की बाणी विटहु वारिआ भाई गुर सबद विटहु बलि जाई ॥ गुरु सालाही सद अपणा भाई गुर चरणी चितु लाई ॥१॥ मेरे मन राम नामि चितु लाइ ॥ मनु तनु तेरा हरिआ होवै इकु हरि नामा फलु पाइ ॥१॥ रहाउ ॥ गुरि राखे से उबरे भाई हरि रसु अमृतु पीआइ ॥ विचहु हउमै दुखु उठि गइआ भाई सुखु वुठा मनि आइ ॥२॥ धुरि आपे जिना नो बखसिओनु भाई सबदे लइअनु मिलाइ ॥ धूड़ि तिना की अघुलीअै भाई सतसंगति मेलि मिलाइ ॥३॥ आपि कराए करे आपि भाई जिनि हरिआ कीआ सभु कोइ ॥ नानक मनि तनि सुखु सद वसै भाई सबदि मिलावा होइ ॥४॥१॥१८॥१२॥१८॥३०॥

रागु बसंतु महला ४ घरु १ इक तुके

१६ सतिगुर प्रसादि ॥

जिउ पसरी सूरज किरणि जोति ॥ तिउ घटि घटि रमईआ ओति पोति ॥१॥ एको हरि रविआ सब थाइ ॥ गुर सबदी मिलीअै मेरी माइ ॥१॥ रहाउ ॥ घटि घटि अंतरि एको हरि सोइ ॥ गुरि मिलीअै इकु प्रगटु होइ ॥२॥ एको एकु रहिआ भरपूरि ॥ साकत नर लोभी जाणहि दूरि ॥३॥ एको एकु वरतै हरि लोइ ॥ नानक हरि एको करे सु होइ ॥४॥१॥ बसंतु महला ४ ॥ रैणि दिनसु दुइ सदे पए ॥ मन हरि सिमरहु अंति सदा रखि लए ॥१॥ हरि हरि चेति सदा मन मेरे ॥ सभु आलसु दूख भंजि प्रभु पाइआ गुरुमति गावहु गुण प्रभ करे ॥१॥ रहाउ ॥ मनमुख फिरि फिरि हउमै मुए ॥

कालि दैति संघारे जम पुरि गए ॥२॥ गुरुमुखि हरि हरि हरि लिव लागे ॥ जनम मरण दोऊ दुख भागे ॥३॥ भगत जना कउ हरि किरपा धारी ॥ गुरु नानकु तुठा मिलिआ बनवारी ॥४॥२॥

बसंतु द्विडोल महला ४ घर २

१६ सतिगुर प्रसादि ॥

राम नामु रतन कोठड़ी गड़ मंदरि एक लुकानी ॥ सतिगुरु मिलै त खोजीअै मिलि जोती जोति समानी ॥१॥ माधो साधू जन देहु मिलाइ ॥ देखत दरसु पाप सभि नासहि पवित्र परम पदु पाइ ॥१॥ रहाउ ॥ पंच चोर मिलि लागे नगरीआ राम नाम धनु हिरिआ ॥ गुरुमति खोज परे तब पकरे धनु साबतु रासि उबरिआ ॥२॥ पाखंड भ्रम उपाव करि थाके रिद अंतरि माइआ माइआ ॥ साधू पुरखु पुरखपति पाइआ अगिआन अंधेरु गवाइआ ॥३॥ जगन्नाथ जगदीस गुसाई करि किरपा साधु मिलावै ॥ नानक साँति होवै मन अंतरि नित हिरदै हरि गुण गावै ॥४॥१॥३॥ बसंतु महला ४ द्विडोल ॥ तुम् वड पुरख वड अगम गुसाई हम कीरे किरम तुमनछे ॥ हरि दीन दइआल करहु प्रभ किरपा गुरु सतिगुरु चरण हम बनछे ॥१॥ गोबिंद जीउ सतसंगति मेलि करि कृपछे ॥ जनम जनम के किलविख मलु भरिआ मिलि संगति करि प्रभ हनछे ॥१॥ रहाउ ॥ तुमरा जनु जाति अविजाता हरि जपिओ पतित पवीछे ॥ हरि कीओ सगल भवन ते ऊपरि हरि सोभा हरि प्रभ दिनछे ॥२॥ जाति अजाति कोई प्रभ धिआवै सभि पूरे मानस तिनछे ॥ से धनि वडे वड पूरे हरि जन जिन् हरि धारिओ हरि उरछे ॥३॥ हम ढींढे ढीम बहुतु अति भारी हरि धारि कृपा प्रभ मिलछे ॥ जन नानक गुरु पाइआ हरि तूठे हम कीए पतित पवीछे ॥४॥२॥४॥ बसंतु द्विडोल महला ४ ॥ मेरा डिकु खिनु मनूआ रहि न सकै नित हरि हरि नाम रसि गीधे ॥ जिउ बारिकु रसकि परिओ थनि माता थनि काढे बिलल बिलीधे ॥१॥ गोबिंद जीउ मेरे मन तन नाम हरि बीधे ॥ वडै भागि गुरु

सतिगुरु पाइआ विचि काइआ नगर हरि सीधे ॥१॥ रहाउ ॥ जन के सास सास है जेते हरि बिरहि
 प्रभू हरि बीधे ॥ जिउ जल कमल प्रीति अति भारी बिनु जल देखे सुकलीधे ॥२॥ जन जपिओ नामु
 निरंजनु नरहरि उपदेसि गुरु हरि प्रीधे ॥ जनम जनम की हउमै मलु निकसी हरि अंमृति हरि जलि
 नीधे ॥३॥ हमरे करम न बिचरहु ठाकुर तुम् पैज रखहु अपनीधे ॥ हरि भावै सुणि बिनउ बेनती
 जन नानक सरणि पवीधे ॥४॥३॥५॥ बसंतु छिडोल महला ४ ॥ मनु खिनु खिनु भरमि भरमि बहु
 धावै तिलु घरि नही वासा पाईअै ॥ गुरि अंकसु सबटु दारू सिरि धारिओ घरि मंदरि आणि
 वसाईअै ॥१॥ गोबिंद जीउ सतसंगति मेलि हरि धिआईअै ॥ हउमै रोगु गइआ सुखु पाइआ
 हरि सहजि समाधि लगाईअै ॥१॥ रहाउ ॥ घरि रतन लाल बहु माणक लादे मनु भ्रमिआ लहि
 न सकाईअै ॥ जिउ ओडा कूपु गुहज खिन काढै तिउ सतिगुरि वसतु लहाईअै ॥२॥ जिन अैसा
 सतिगुरु साधु न पाइआ ते ध्रिगु ध्रिगु नर जीवाईअै ॥ जनमु पदारथु पुंनि फलु पाइआ कउडी
 बदलै जाईअै ॥३॥ मधुसूदन हरि धारि प्रभ किरपा करि किरपा गुरु मिलाईअै ॥ जन नानक
 निरबाण पदु पाइआ मिलि साधू हरि गुण गाईअै ॥४॥४॥६॥ बसंतु छिडोल महला ४ ॥ आवण
 जाणु भइआ दुखु बिखिआ देह मनमुख सुंजी सुंजु ॥ राम नामु खिनु पलु नही चेतिआ जमि पकरे कालि
 सलुंजु ॥१॥ गोबिंद जीउ बिखु हउमै ममता मुंजु ॥ सतसंगति गुर की हरि पिआरी मिलि संगति
 हरि रसु भुंजु ॥१॥ रहाउ ॥ सतसंगति साध दइआ करि मेलहु सरणागति साधू पंजु ॥ हम डुबदे
 पाथर काढि लेहु प्रभ तुम् दीन दइआल दुख भंजु ॥२॥ हरि उसतति धारहु रिद अंतरि सुआमी
 सतसंगति मिलि बुधि लम्जु ॥ हरि नामै हम प्रीति लगानी हम हरि विटहु घुमि वंजु ॥३॥
 जन के पूरि मनोरथ हरि प्रभ हरि नामु देवहु हरि लम्जु ॥ जन नानक मनि तनि अनदु भइआ है
 गुरि मंत्र दीओ हरि भंजु ॥४॥५॥७॥१२॥१८॥७॥३७॥

बसंतु महला ५ घरु १ दुतुके

१६ सतिगुर प्रसादि ॥

गुरु सेवउ करि नमसकार ॥ आजु हमारै मंगलचार ॥ आजु हमारै महा अन्नद ॥ चिंत लथी भेटे गोबिंद ॥१॥ आजु हमारै गृहि बसंत ॥ गुन गाए प्रभ तुम् बेअंत ॥१॥ रहाउ ॥ आजु हमारै बने फाग ॥ प्रभ संगी मिलि खेलन लाग ॥ होली कीनी संत सेव ॥ रंगु लागा अति लाल देव ॥२॥ मनु तनु मउलिओ अति अनूप ॥ सूकै नाही छाव धूप ॥ सगली रूती हरिआ होइ ॥ सद बसंत गुर मिले देव ॥३॥ बिरखु जमिओ है पारजात ॥ फूल लगे फल रतन भाँति ॥ तृपति अघाने हरि गुणह गाइ ॥ जन नानक हरि हरि हरि धिआइ ॥४॥१॥ बसंतु महला ५ ॥ हटवाणी धन माल हाटु कीतु ॥ जूआरी जूए माहि चीतु ॥ अमली जीवै अमलु खाइ ॥ तिउ हरि जनु जीवै हरि धिआइ ॥१॥ अपनै रंगि सभु को रचै ॥ जितु प्रभि लाइआ तितु तितु लगै ॥१॥ रहाउ ॥ मेघ समै मोर निरतिकार ॥ चंद देखि बिगसहि कउलार ॥ माता बारिक देखि अन्नद ॥ तिउ हरि जन जीवहि जपि गोबिंद ॥२॥ सिंघ रुचै सद भोजनु मास ॥ रणु देखि सूरै चित उलास ॥ किरपन कउ अति धन पिआरु ॥ हरि जन कउ हरि हरि आधारु ॥३॥ सरब रंग डिक रंग माहि ॥ सरब सुखा सुख हरि कै नाइ ॥ तिसहि परापति डिहु निधानु ॥ नानक गुरु जिसु करे दानु ॥४॥२॥ बसंतु महला ५ ॥ तिसु बसंतु जिसु प्रभु कृपालु ॥ तिसु बसंतु जिसु गुरु दडिआलु ॥ मंगलु तिस कै जिसु एकु कामु ॥ तिसु सद बसंतु जिसु रिदै नामु ॥१॥ गृहि ता के बसंतु गनी ॥ जा कै कीरतनु हरि धुनी ॥१॥ रहाउ ॥ प्रीति पारब्रहम मउलि मना ॥ गिआनु कमाईअै पूछि जनाँ ॥ सो तपसी जिसु साधसंगु ॥ सद धिआनी जिसु गुरहि रंगु ॥२॥ से निरभउ जिन् भउ पडिआ ॥ सो सुखीआ जिसु भ्रमु गडिआ ॥ सो डिकाँती जिसु रिदा थाइ ॥ सोई निहचलु साच ठाइ ॥३॥ एका खोजै एक प्रीति ॥ दरसन परसन हीत चीति ॥ हरि रंग रंगा सहजि माणु ॥ नानक दास तिसु जन

कुरबाणु ॥४॥३॥ बसंतु महला ५ ॥ जीअ प्राण तुम् पिंड दीन् ॥ मुग्ध सुंदर धारि जोति कीन् ॥ सभि
 जाचिक प्रभ तुम् दइआल ॥ नामु जपत होवत निहाल ॥१॥ मेरे प्रीतम कारण करण जोग ॥ हउ पावउ
 तुम ते सगल थोक ॥१॥ रहाउ ॥ नामु जपत होवत उधार ॥ नामु जपत सुख सहज सार ॥ नामु जपत
 पति सोभा होइ ॥ नामु जपत बिघनु नाही कोइ ॥२॥ जा कारणि इह दुलभ देह ॥ सो बोलु मेरे प्रभू
 देहि ॥ साधसंगति महि इहु बिस्रामु ॥ सदा रिदै जपी प्रभ तेरो नामु ॥३॥ तुझ बिनु दूजा कोइ नाहि ॥
 सभु तेरो खेलु तुझ महि समाहि ॥ जिउ भावै तिउ राखि ले ॥ सुखु नानक पूरा गुरु मिले ॥४॥४॥
 बसंतु महला ५ ॥ प्रभ प्रीतम मेरै संगि राइ ॥ जिसहि देखि हउ जीवा माइ ॥ जा कै सिमरनि दुखु न
 होइ ॥ करि दइआ मिलावहु तिसहि मोहि ॥१॥ मेरे प्रीतम प्राण आधार मन ॥ जीउ प्राण सभु तेरो धन
 ॥१॥ रहाउ ॥ जा कउ खोजहि सुरि नर देव ॥ मुनि जन सेख न लहहि भेव ॥ जा की गति मिति कही न
 जाइ ॥ घटि घटि घटि घटि रहिआ समाइ ॥२॥ जा के भगत आन्नद मै ॥ जा के भगत कउ नाही खै
 ॥ जा के भगत कउ नाही भै ॥ जा के भगत कउ सदा जै ॥३॥ कउन उपमा तेरी कही जाइ ॥ सुखदाता
 प्रभु रहिओ समाइ ॥ नानकु जाचै एकु दानु ॥ करि किरपा मोहि देहु नामु ॥४॥५॥ बसंतु महला ५ ॥
 मिलि पाणी जिउ हरे बूट ॥ साधसंगति तिउ हउमै छूट ॥ जैसी दासे धीर मीर ॥ तैसे उधारन
 गुरह पीर ॥१॥ तुम दाते प्रभ देनहार ॥ निमख निमख तिसु नमसकार ॥१॥ रहाउ ॥ जिसहि
 परापति साधसंगु ॥ तिसु जन लागा पारब्रह्म रंगु ॥ ते बंधन ते भए मुक्ति ॥ भगत अराधहि जोग
 जुगति ॥२॥ नेत्र संतोखे दरसु पेखि ॥ रसना गाए गुण अनेक ॥ तृसना बूझी गुर प्रसादि ॥ मनु
 आघाना हरि रसहि सुआदि ॥३॥ सेवकु लागो चरण सेव ॥ आदि पुरख अपरंपर देव ॥ सगल
 उधारण तेरो नामु ॥ नानक पाइओ इहु निधानु ॥४॥६॥ बसंतु महला ५ ॥ तुम बड दाते दे रहे ॥
 जीअ प्राण महि रवि रहे ॥ दीने सगले भोजन खान ॥ मोहि निरगुन इकु गुनु न जान ॥१॥ हउ कछू

न जानउ तेरी सार ॥ तू करि गति मेरी प्रभ दइआर ॥१॥ रहाउ ॥ जाप न ताप न करम कीति ॥
 आवै नाही कछू रीति ॥ मन महि राखउ आस एक ॥ नाम तेरे की तरउ टेक ॥२॥ सरब कला प्रभ
 तुम् प्रवीन ॥ अंतु न पावहि जलहि मीन ॥ अगम अगम ऊचह ते ऊच ॥ हम थोरे तुम बहुत मूच ॥३॥
 जिन तू धिआइआ से गनी ॥ जिन तू पाइआ से धनी ॥ जिनि तू सेविआ सुखी से ॥ संत सरणि नानक
 परे ॥४॥७॥ बसंतु महला ५ ॥ तिसु तू सेवि जिनि तू कीआ ॥ तिसु अराधि जिनि जीउ दीआ ॥
 तिस का चाकरु होहि फिरि डानु न लागै ॥ तिस की करि पोतदारी फिरि दूखु न लागै ॥१॥ एवड
 भाग होहि जिसु प्राणी ॥ सो पाए इहु पटु निरबाणी ॥१॥ रहाउ ॥ दूजी सेवा जीवनु बिरथा ॥ कछू न
 होई है पूरन अरथा ॥ माणस सेवा खरी दुहेली ॥ साध की सेवा सदा सुहेली ॥२॥ जे लोड़हि सदा सुखु
 भाई ॥ साधू संगति गुरहि बताई ॥ ऊहा जपीअै केवल नाम ॥ साधू संगति पारगराम ॥३॥ सगल
 तत महि ततु गिआनु ॥ सरब धिआन महि एकु धिआनु ॥ हरि कीरतन महि ऊतम धुना ॥ नानक गुर
 मिलि गाइ गुना ॥४॥८॥ बसंतु महला ५ ॥ जिसु बोलत मुखु पवितु होइ ॥ जिसु सिमरत निरमल है
 सोइ ॥ जिसु अराधे जमु किछु न कहै ॥ जिस की सेवा सभु किछु लहै ॥१॥ राम राम बोलि राम राम ॥
 तिआगहु मन के सगल काम ॥१॥ रहाउ ॥ जिस के धारे धरणि अकासु ॥ घटि घटि जिस का है प्रगासु ॥
 जिसु सिमरत पतित पुनीत होइ ॥ अंत कालि फिरि फिरि न रोइ ॥२॥ सगल धरम महि ऊतम
 धरम ॥ करम करतूति कै ऊपरि करम ॥ जिस कउ चाहहि सुरि नर देव ॥ संत सभा की लगहु सेव
 ॥३॥ आदि पुरखि जिसु कीआ दानु ॥ तिस कउ मिलिआ हरि निधानु ॥ तिस की गति मिति कही न
 जाइ ॥ नानक जन हरि हरि धिआइ ॥४॥९॥ बसंतु महला ५ ॥ मन तन भीतरि लागी पिआस ॥
 गुरि दइआलि पूरी मेरी आस ॥ किलविख काटे साधसंगि ॥ नामु जपिओ हरि नाम रंगि ॥१॥
 गुर परसादि बसंतु बना ॥ चरन कमल हिरदै उरि धारे सदा सदा हरि जसु सुना ॥१॥ रहाउ ॥

समरथ सुआमी कारण करण ॥ मोहि अनाथ प्रभ तेरी सरण ॥ जीअ जंत तेरे आधारि ॥ करि किरपा
 प्रभ लेहि निसतारि ॥२॥ भव खंडन दुख नास देव ॥ सुरि नर मुनि जन ता की सेव ॥ धरणि अकासु
 जा की कला माहि ॥ तेरा दीआ सभि जंत खाहि ॥३॥ अंतरजामी प्रभ दइआल ॥ अपने दास कउ
 नदरि निहालि ॥ करि किरपा मोहि देहु दानु ॥ जपि जीवै नानकु तेरो नामु ॥४॥१०॥ बसंतु महला ५
 ॥ राम रंगि सभ गए पाप ॥ राम जपत कछु नही संताप ॥ गोबिंद जपत सभि मिटे अंधेर ॥ हरि
 सिमरत कछु नाहि फेर ॥१॥ बसंतु हमारै राम रंगु ॥ संत जना सिउ सदा संगु ॥१॥ रहाउ ॥
 संत जनी कीआ उपदेसु ॥ जह गोबिंद भगतु सो धनि देसु ॥ हरि भगतिहीन उदिआन थानु ॥
 गुर प्रसादि घटि घटि पछानु ॥२॥ हरि कीरतन रस भोग रंगु ॥ मन पाप करत तू सदा संगु ॥
 निकटि पेखु प्रभु करणहार ॥ ईत ऊत प्रभ कारज सार ॥३॥ चरन कमल सिउ लगो धिआनु ॥
 करि किरपा प्रभि कीनो दानु ॥ तेरिआ संत जना की बाछउ धूरि ॥ जपि नानक सुआमी सद हजूरि
 ॥४॥११॥ बसंतु महला ५ ॥ सचु परमेसरु नित नवा ॥ गुर किरपा ते नित चवा ॥ प्रभ रखवाले
 माई बाप ॥ जा कै सिमरणि नही संताप ॥१॥ खसमु धिआई इक मनि इक भाइ ॥ गुर पूरे की
 सदा सरणार्इ साचै साहिबि रखिआ कंठि लाइ ॥१॥ रहाउ ॥ अपने जन प्रभि आपि रखे ॥ दुसट
 दूत सभि भ्रमि थके ॥ बिनु गुर साचे नही जाइ ॥ दुखु देस दिसंतरि रहे धाइ ॥२॥ किरतु ओना का
 मिटसि नाहि ॥ ओइ अपणा बीजिआ आपि खाहि ॥ जन का रखवाला आपि सोइ ॥ जन कउ पहुचि न
 सकसि कोइ ॥३॥ प्रभि दास रखे करि जतनु आपि ॥ अखंड पूरन जा को प्रतापु ॥ गुण गोबिंद नित
 रसन गाइ ॥ नानकु जीवै हरि चरण धिआइ ॥४॥१२॥ बसंतु महला ५ ॥ गुर चरण सरेवत दुखु
 गइआ ॥ पारब्रहमि प्रभि करी मइआ ॥ सरब मनोरथ पूरन काम ॥ जपि जीवै नानकु राम नाम
 ॥१॥ सा रुति सुहावी जितु हरि चिति आवै ॥ बिनु सतिगुर दीसै बिललाँती साकतु फिरि फिरि आवै

जावै ॥१॥ रहाउ ॥ से धनवंत जिन हरि प्रभु रासि ॥ काम क्रोध गुर सबदि नासि ॥ भै बिनसे निरभै
पटु पाड़िआ ॥ गुर मिलि नानकि खसमु धिआड़िआ ॥२॥ साधसंगति प्रभि कीओ निवास ॥ हरि जपि
जपि होई पूरन आस ॥ जलि थलि महीअलि रवि रहिआ ॥ गुर मिलि नानकि हरि हरि कहिआ
॥३॥ असट सिधि नव निधि एह ॥ करमि परापति जिसु नामु देह ॥ प्रभ जपि जपि जीवहि तेरे दास
॥ गुर मिलि नानक कमल प्रगास ॥४॥१३॥

बसंतु महला ५ घरु १ इक तुके

१९८१ सतिगुर प्रसादि ॥

सगल इछा जपि पुन्नीआ ॥ प्रभि मेले चिरी विछुंनिआ ॥१॥ तुम खहु गोबिंदै खण जोगु ॥ जितु
रविअै सुख सहज भोगु ॥१॥ रहाउ ॥ करि किरपा नदरि निहालिआ ॥ अपणा दासु आपि समालिआ
॥२॥ सेज सुहावी रसि बनी ॥ आड़ि मिले प्रभ सुख धनी ॥३॥ मेरा गुणु अवगणु न बीचारिआ ॥
प्रभ नानक चरण पूजारिआ ॥४॥१॥१४॥ बसंतु महला ५ ॥ किलबिख बिनसे गाड़ि गुना ॥ अनदिन
उपजी सहज धुना ॥१॥ मनु मउलिओ हरि चरन संगि ॥ करि किरपा साधू जन भेटे नित रातौ हरि
नाम रंगि ॥१॥ रहाउ ॥ करि किरपा प्रगटे गोपाल ॥ लड़ि लाड़ि उधारे दीन दड़िआल ॥२॥ इहु
मनु होआ साध धूरि ॥ नित देखै सुआमी हजूरि ॥३॥ काम क्रोध तृसना गई ॥ नानक प्रभ किरपा
भई ॥४॥२॥१५॥ बसंतु महला ५ ॥ रोग मिटाए प्रभू आपि ॥ बालक राखे अपने कर थापि ॥१॥
साँति सहज गृहि सद बसंतु ॥ गुर पूरे की सरणी आए कलिआण रूप जपि हरि हरि मंतु ॥१॥
रहाउ ॥ सोग संताप कटे प्रभि आपि ॥ गुर अपने कउ नित नित जापि ॥२॥ जो जनु तेरा जपे नाउ ॥
सभि फल पाए निहचल गुण गाउ ॥३॥ नानक भगता भली रीति ॥ सुखदाता जपदे नीत नीति
॥४॥३॥१६॥ बसंतु महला ५ ॥ हुकमु करि कीने निहाल ॥ अपने सेवक कउ भड़िआ दड़िआलु
॥१॥ गुरि पूरे सभु पूरा कीआ ॥ अमृत नामु रिद महि दीआ ॥१॥ रहाउ ॥ करमु धरमु मेरा

कछु न बीचारिओ ॥ बाह पकरि भवजलु निसतारिओ ॥२॥ प्रभि काटि मैलु निरमल करे ॥ गुर पूरे
की सरणी परे ॥३॥ आपि करहि आपि करणैहारे ॥ करि किरपा नानक उधारे ॥४॥४॥१७॥

बसंतु महला ५

१९८१ सतिगुर प्रसादि ॥

देखु फूल फूल फूले ॥ अह्य तिआगि तिआगे ॥ चरन कमल पागे ॥ तुम मिलहु प्रभ सभागे ॥ हरि
चेति मन मेरे ॥ रहाउ ॥ सघन बासु कूले ॥ इकि रहे सूकि कठूले ॥ बसंत रुति आई ॥ परफूलता
रहे ॥१॥ अब कलू आइओ रे ॥ इकु नामु बोवहु बोवहु ॥ अन रुति नाही नाही ॥ मतु भरमि
भूलहु भूलहु ॥ गुर मिले हरि पाए ॥ जिसु मसतकि है लेखा ॥ मन रुति नाम रे ॥ गुन कहे नानक
हरि हरे हरि हरे ॥२॥१८॥

बसंतु महला ५ घरु २ द्विडोल

१९८१ सतिगुर प्रसादि ॥

होइ इकत्र मिलहु मेरे भाई दुबिधा दूरि करहु लिव लाइ ॥ हरि नामै के होवहु जोड़ी गुरमुखि बैसहु
सफा विछाडि ॥१॥ इन् बिधि पासा ढालहु बीर ॥ गुरमुखि नामु जपहु दिनु राती अंत कालि नह
लागै पीर ॥१॥ रहाउ ॥ करम धरम तुम् चउपड़ि साजहु सतु करहु तुम् सारी ॥ कामु क्रोधु लोभु मोहु
जीतहु औसी खेल हरि पिआरी ॥२॥ उठि इसनानु करहु परभाते सोए हरि आराधे ॥ बिखड़े दाउ
लम्घावै मेरा सतिगुरु सुख सहज सेती घरि जाते ॥३॥ हरि आपे खेलै आपे देखै हरि आपे रचनु
रचाइआ ॥ जन नानक गुरमुखि जो नरु खेलै सो जिणि बाजी घरि आइआ ॥४॥१॥१६॥
बसंतु महला ५ द्विडोल ॥ तेरी कुदरति तूहै जाणहि अउरु न दूजा जाणै ॥ जिस नो कृपा करहि मेरे
पिआरे सोई तुझै पछाणै ॥१॥ तेरिआ भगता कउ बलिहारा ॥ थानु सुहावा सदा प्रभ तेरा रंग तेरे
आपारा ॥१॥ रहाउ ॥ तेरी सेवा तुझ ते होवै अउरु न दूजा करता ॥ भगतु तेरा सोई तुधु भावै जिस नो

तू रंगु धरता ॥२॥ तू वड दाता तू वड दाना अउरु नही को दूजा ॥ तू समरथु सुआमी मेरा हउ
 किआ जाणा तेरी पूजा ॥३॥ तेरा महलु अगोचरु मेरे पिआरे बिखमु तेरा है भाणा ॥ कहु नानक ढहि
 पड़िआ दुआरै रखि लेवहु मुगध अजाणा ॥४॥२॥२०॥ बसंतु द्विडोल महला ५ ॥ मूलु न बूझै आपु
 न सूझै भरमि बिआपी अह्य मनी ॥१॥ पिता पारब्रह्म प्रभ धनी ॥ मोहि निसतारहु निरगुनी ॥१॥
 रहाउ ॥ ओपति परलउ प्रभ ते होवै इह बीचारी हरि जनी ॥२॥ नाम प्रभू के जो रंगि राते कलि महि
 सुखीए से गनी ॥३॥ अवरु उपाउ न कोई सूझै नानक तरीअै गुर बचनी ॥४॥३॥२१॥

१९ सतिगुर प्रसादि ॥ रागु बसंतु द्विडोल महला ६ ॥ साधो इहु तनु मिथिआ जानउ ॥ या भीतरि
 जो रामु बसतु है साचो ताहि पछानो ॥१॥ रहाउ ॥ इहु जगु है संपति सुपने की देखि कहा अैडानो ॥
 संगि तिहारै कछू न चालै ताहि कहा लपटानो ॥१॥ उसतति निंदा दोऊ परहरि हरि कीरति उरि आनो ॥
 जन नानक सभ ही मै पूरन एक पुरख भगवानो ॥२॥१॥ बसंतु महला ६ ॥ पापी हीअै मै कामु बसाइ ॥
 मनु चंचलु या ते गहिओ न जाइ ॥१॥ रहाउ ॥ जोगी जंगम अरु संनिआस ॥ सभ ही परि डारी इह
 फास ॥१॥ जिहि जिहि हरि को नामु समारि ॥ ते भव सागर उतरे पारि ॥२॥ जन नानक हरि की सरनाइ
 ॥ दीजै नामु रहै गुन गाइ ॥३॥२॥ बसंतु महला ६ ॥ माई मै धनु पाइओ हरि नामु ॥ मनु मेरो धावन
 ते छूटिओ करि बैठी बिसरामु ॥१॥ रहाउ ॥ माइआ ममता तन ते भागी उपजिओ निरमल गिआनु ॥ लोभ
 मोह एह परसि न साकै गही भगति भगवान ॥१॥ जनम जनम का संसा चूका रतनु नामु जब पाइआ
 ॥ तृसना सकल बिनासी मन ते निज सुख माहि समाइआ ॥२॥ जा कउ होत दइआलु किरपा निधि
 सो गोबिंद गुन गावै ॥ कहु नानक इह बिधि की संपै कोऊ गुरमुखि पावै ॥३॥३॥ बसंतु महला ६ ॥
 मन कहा बिसारिओ राम नामु ॥ तनु बिनसै जम सिउ परै कामु ॥१॥ रहाउ ॥ इहु जगु धूए का पहार

॥ तै साचा मानिआ किह बिचारि ॥१॥ धनु दारा संपति ग्रेह ॥ कछु संगि न चालै समझ लेह ॥२॥
 डिक भगति नाराडिन होइ संगि ॥ कहु नानक भजु तिह एक रंगि ॥३॥४॥ बसंतु महला ६ ॥ कहा
 भूलिओ रे झूठे लोभ लाग ॥ कछु बिगारिओ नाहिन अजहु जाग ॥१॥ रहाउ ॥ सम सुपनै कै डिहु जगु
 जानु ॥ बिनसै छिन मै साची मानु ॥१॥ संगि तेरै हरि बसत नीत ॥ निस बासुर भजु ताहि मीत ॥२॥
 बार अंत की होइ सहाइ ॥ कहु नानक गुन ता के गाइ ॥३॥५॥

बसंतु महला १ असटपदीआ घरु १ टुतुकीआ १९८१सतिगुर प्रसादि ॥

जगु कऊआ नामु नही चीति ॥ नामु बिसारि गिरै देखु भीति ॥ मनूआ डोलै चीति अनीति ॥ जग सिउ
 तूटी झूठ परीति ॥१॥ कामु क्रोधु बिखु बजरु भारु ॥ नाम बिना कैसे गुन चारु ॥१॥ रहाउ ॥ घरु बालू
 का घूमन घेरि ॥ बरखसि बाणी बुदबुदा हेरि ॥ मात्र बूंद ते धरि चकु फेरि ॥ सरब जोति नामै की चेरि
 ॥२॥ सरब उपाइ गुरु सिरि मोरु ॥ भगति करउ पग लागउ तोर ॥ नामि रतो चाहउ तुझ ओरु ॥
 नामु दुराडि चलै सो चोरु ॥३॥ पति खोई बिखु अंचलि पाइ ॥ साच नामि रतो पति सिउ घरि जाइ ॥
 जो किछु कीन्सि प्रभु रजाइ ॥ भै मानै निरभउ मेरी माइ ॥४॥ कामनि चाहै सुंदरि भोगु ॥ पान फूल
 मीठे रस रोग ॥ खीलै बिगसै तेतो सोग ॥ प्रभ सरणागति कीन्सि होग ॥५॥ कापडु पहिरसि अधिकु
 सीगारु ॥ माटी फूली रूपु बिकारु ॥ आसा मनसा बाँधो बारु ॥ नाम बिना सूना घरु बारु ॥६॥
 गाछहु पुत्री राज कुआरि ॥ नामु भणहु सचु दोतु सवारि ॥ पृउ सेवहु प्रभ प्रेम आधारि ॥ गुर सबदी
 बिखु तिआस निवारि ॥७॥ मोहनि मोहि लीआ मनु मोहि ॥ गुर कै सबदि पछाना तोहि ॥ नानक
 ठाढे चाहहि प्रभू दुआरि ॥ तेरे नामि संतोखे किरपा धारि ॥८॥१॥ बसंतु महला १ ॥ मनु भूलउ
 भरमसि आइ जाइ ॥ अति लुबध लुभानउ बिखम माइ ॥ नह असथिरु दीसै एक भाइ ॥ जिउ
 मीन कुंडलीआ कंठि पाइ ॥१॥ मनु भूलउ समझसि साचि नाइ ॥ गुर सबदु बीचारे सहज भाइ

॥१॥ रहाउ ॥ मनु भूलउ भरमसि भवर तार ॥ बिल बिरथे चाहै बहु बिकार ॥ मैगल जिउ फाससि कामहार ॥ कड़ि बंधनि बाधिओ सीस मार ॥२॥ मनु मुगधौ दादरु भगतिहीनु ॥ दरि भ्रसट सरापी नाम बीनु ॥ ता कै जाति न पाती नाम लीन ॥ सभि दूख सखाई गुणह बीन ॥३॥ मनु चलै न जाई ठाकि राखु ॥ बिनु हरि रस राते पति न साखु ॥ तू आपे सुरता आपि राखु ॥ धरि धारण देखै जाणै आपि ॥४॥ आपि भुलाए किसु कहउ जाइ ॥ गुरु मेले बिरथा कहउ माइ ॥ अवगण छोडउ गुण कमाइ ॥ गुर सबदी राता सचि समाइ ॥५॥ सतिगुर मिलिअै मति ऊतम होइ ॥ मनु निरमलु हउमै कटै धोइ ॥ सदा मुकतु बंधि न सकै कोइ ॥ सदा नामु वखाणै अउरु न कोइ ॥६॥ मनु हरि कै भाणै आवै जाइ ॥ सभ महि एको किछु कहणु न जाइ ॥ सभु हुकमो वरतै हुकमि समाइ ॥ दूख सूख सभ तिसु रजाइ ॥७॥ तू अभुलु न भूलौ कदे नाहि ॥ गुर सबदु सुणाए मति अगाहि ॥ तू मोटउ ठाकुरु सबद माहि ॥ मनु नानक मानिआ सचु सलाहि ॥८॥२॥ बसंतु महला १ ॥ दरसन की पिआस जिसु नर होइ ॥ एकतु राचै परहरि दोइ ॥ दूरि दरदु मथि अंमृतु खाइ ॥ गुरमुखि बूझै एक समाइ ॥१॥ तेरे दरसन कउ केती बिललाइ ॥ विरला को चीनसि गुर सबदि मिलाइ ॥१॥ रहाउ ॥ बेद वखाणि कहहि डिकु कहीअै ॥ ओहु बेअंतु अंतु किनि लहीअै ॥ एको करता जिनि जगु कीआ ॥ बाझु कला धरि गगनु धरीआ ॥२॥ एको गिआनु धिआनु धुनि बाणी ॥ एकु निरालमु अकथ कहाणी ॥ एको सबदु सचा नीसाणु ॥ पूरे गुर ते जाणै जाणु ॥३॥ एको धरमु दृडै सचु कोई ॥ गुरमति पूरा जुगि जुगि सोई ॥ अनहदि राता एक लिव तार ॥ ओहु गुरमुखि पावै अलख अपार ॥४॥ एको तखतु एको पातिसाहु ॥ सरबी थाई वेपरवाहु ॥ तिस का कीआ तृभवण सारु ॥ ओहु अगमु अगोचरु एकंकारु ॥५॥ एका मूरति साचा नाउ ॥ तिथै निबडै साचु निआउ ॥ साची करणी पति परवाणु ॥ साची दरगह पावै माणु ॥६॥ एका भगति एको है भाउ ॥ बिनु भै भगती आवउ जाउ ॥ गुर ते समझि रहै मिहमाणु ॥

हरि रसि राता जनु परवाणु ॥७॥ इति उत देखउ सहजे रावउ ॥ तुझ बिनु ठाकुर किसै न भावउ ॥
 नानक हउमै सबदि जलाइआ ॥ सतिगुरि साचा दरसु दिखाइआ ॥८॥३॥ बसंतु महला १ ॥ चंचलु
 चीतु न पावै पारा ॥ आवत जात न लागै बारा ॥ दूखु घणो मरीअै करतारा ॥ बिनु प्रीतम को करै न
 सारा ॥१॥ सभ ऊतम किसु आखउ हीना ॥ हरि भगती सचि नामि पतीना ॥१॥ रहाउ ॥ अउखध
 करि थाकी बहुतेरे ॥ किउ दुखु चूकै बिनु गुर मेरे ॥ बिनु हरि भगती दूख घणेरै ॥ दुख सुख दाते ठाकुर
 मेरे ॥२॥ रोगु वडो किउ बाँधउ धीरा ॥ रोगु बुझै सो काटै पीरा ॥ मै अवगण मन माहि सरीरा ॥
 दूढत खोजत गुरि मेले बीरा ॥३॥ गुर का सबदु दारु हरि नाउ ॥ जिउ तू राखहि तिवै रहाउ ॥ जगु
 रोगी कह देखि दिखाउ ॥ हरि निरमाइलु निरमलु नाउ ॥४॥ घर महि घरु जो देखि दिखावै ॥ गुर
 महली सो महलि बुलावै ॥ मन महि मनूआ चित महि चीता ॥ अैसे हरि के लोग अतीता ॥५॥ हरख
 सोग ते रहहि निरासा ॥ अंमृतु चाखि हरि नामि निवासा ॥ आपु पछाणि रहै लिव लागा ॥ जनमु
 जीति गुरमति दुखु भागा ॥६॥ गुरि दीआ सचु अंमृतु पीवउ ॥ सहजि मरउ जीवत ही जीवउ ॥
 अपणो करि राखहु गुर भावै ॥ तुमरो होइ सु तुझहि समावै ॥७॥ भोगी कउ दुखु रोग विआपै ॥ घटि
 घटि रवि रहिआ प्रभु जापै ॥ सुख दुख ही ते गुर सबदि अतीता ॥ नानक रामु रवै हित चीता
 ॥८॥४॥ बसंतु महला १ इक तुकीआ ॥ मतु भसम अंधूले गरबि जाहि ॥ इन बिधि नागे जोगु
 नाहि ॥१॥ मूड़े काहे बिसारिओ तै राम नाम ॥ अंत कालि तैरे आवै काम ॥१॥ रहाउ ॥ गुर
 पूछि तुम करहु बीचारु ॥ जह देखउ तह सारिगपाणि ॥२॥ किआ हउ आखा जाँ कछू नाहि ॥
 जाति पति सभ तैरे नाइ ॥३॥ काहे मालु दरबु देखि गरबि जाहि ॥ चलती बार तेरो कछू नाहि ॥४॥
 पंच मारि चितु रखहु थाइ ॥ जोग जुगति की इहै पाँइ ॥५॥ हउमै पैखडु तेरे मनै माहि ॥ हरि
 न चेतहि मूड़े मुकति जाहि ॥६॥ मत हरि विसरिअै जम वसि पाहि ॥ अंत कालि मूड़े चोट खाहि ॥७॥

गुर सबदु बीचारहि आपु जाइ ॥ साच जोगु मनि वसै आइ ॥८॥ जिनि जीउ पिंडु दिता तिसु चेतहि नाहि ॥ मड़ी मसाणी मूड़े जोगु नाहि ॥६॥ गुण नानकु बोलै भली बाणि ॥ तुम होहु सुजाखे लेहु पछाणि ॥१०॥५॥ बसंतु महला १ ॥ दुबिधा दुरमति अधुली कार ॥ मनमुखि भरमै मझि गुबार ॥१॥ मनु अंधुला अंधुली मति लागै ॥ गुर करणी बिनु भरमु न भागै ॥१॥ रहाउ ॥ मनमुखि अंधुले गुरमति न भाई ॥ पसू भए अभिमानु न जाई ॥२॥ लख चउरासीह जंत उपाए ॥ मेरे ठाकुर भाणे सिरजि समाए ॥३॥ सगली भूलै नही सबदु अचारु ॥ सो समझै जिसु गुरु करतारु ॥४॥ गुर के चाकर ठाकुर भाणे ॥ बखसि लीए नाही जम काणे ॥५॥ जिन कै हिरदै एको भाइआ ॥ आपे मेले भरमु चुकाइआ ॥६॥ बेमुहताजु बेअंतु अपारा ॥ सचि पतीजै करणैहारा ॥७॥ नानक भूले गुरु समझावै ॥ एकु दिखावै साचि टिकावै ॥८॥६॥ बसंतु महला १ ॥ आपे भवरा फूल बेलि ॥ आपे संगति मीत मेलि ॥१॥ ऐसी भवरा बासु ले ॥ तरवर फूले बन हरे ॥१॥ रहाउ ॥ आपे कवला कंतु आपि ॥ आपे रावे सबदि थापि ॥२॥ आपे बछरू गऊ खीरु ॥ आपे मंदरु थंमु सरीरु ॥३॥ आपे करणी करणहारु ॥ आपे गुरमुखि करि बीचारु ॥४॥ तू करि करि देखहि करणहारु ॥ जोति जीअ असंख देइ अधारु ॥५॥ तू सरु सागरु गुण गहीरु ॥ तू अकुल निरंजनु परम हीरु ॥६॥ तू आपे करता करण जोगु ॥ निहकेवलु राजन सुखी लोगु ॥७॥ नानक ध्रापे हरि नाम सुआदि ॥ बिनु हरि गुर प्रीतम जनमु बादि ॥८॥७॥

बसंतु द्विडोलु महला १ घरु २

१६ सतिगुर प्रसादि ॥

नउ सत चउदह तीनि चारि करि महलति चारि बहाली ॥ चारे दीवे चहु हथि दीए एका एका वारी ॥१॥ मिहरवान मधुसूदन माधौ ऐसी सकति तुमारी ॥१॥ रहाउ ॥ घरि घरि लसकरु पावकु तेरा धरमु करे सिकदारी ॥ धरती देग मिलै डिक वेरा भागु तेरा भंडारी ॥२॥ ना साबूरु होवै फिरि

मंगै नारदु करे खुआरी ॥ लबु अधेरा बंदीखाना अउगण पैरि लुहारी ॥३॥ पूंजी मार पवै नित मुदगर पापु करे कुटवारी ॥ भावै चंगा भावै मंदा जैसी नदरि तुमारी ॥४॥ आदि पुरख कउ अलहु कहीअै सेखाँ आई वारी ॥ देवल देवतिआ करु लागा अैसी कीरति चाली ॥५॥ कूजा बाँग निवाज मुसला नील रूप बनवारी ॥ घरि घरि मीआ सभनाँ जीआँ बोली अवर तुमारी ॥६॥ जे तू मीर महीपति साहिबु कुदरति कउण हमारी ॥ चारे कुंट सलामु करहिगे घरि घरि सिफति तुमारी ॥७॥ तीरथ सिमृति पुन्न दान किछु लाहा मिलै दिहाड़ी ॥ नानक नामु मिलै वडिआई मेका घड़ी समाली ॥८॥१॥८॥

बसंतु द्विडोलु घरु २ महला ४

१९८१ सतिगुर प्रसादि ॥

काँडिआ नगरि डिकु बालकु वसिआ खिनु पलु थिरु न रहाई ॥ अनिक उपाव जतन करि थाके बारं बार भरमाई ॥१॥ मेरे ठाकुर बालकु डिकतु घरि आणु ॥ सतिगुरु मिलै त पूरा पाईअै भजु राम नामु नीसाणु ॥१॥ रहाउ ॥ इहु मिरतकु मड़ा सरीरु है सभु जगु जितु राम नामु नही वसिआ ॥ राम नामु गुरि उदकु चुआडिआ फिरि हरिआ होआ रसिआ ॥२॥ मै निरखत निरखत सरीरु सभु खोजिआ डिकु गुरमुखि चलतु दिखाडिआ ॥ बाहरु खोजि मुए सभि साकत हरि गुरमती घरि पाडिआ ॥३॥ दीना दीन दडिआल भए है जिउ कृसनु बिदर घरि आडिआ ॥ मिलिओ सुदामा भावनी धारि सभु किछु आगै दालदु भंजि समाडिआ ॥४॥ राम नाम की पैज वडेरी मेरे ठाकुरि आपि रखाई ॥ जे सभि साकत करहि बखीली डिक रती तिलु न घटाई ॥५॥ जन की उसतति है राम नामा दह दिसि सोभा पाई ॥ निंदकु साकतु खवि न सकै तिलु अपणै घरि लूकी लाई ॥६॥ जन कउ जनु मिलि सोभा पावै गुण महि गुण परगासा ॥ मेरे ठाकुर के जन प्रीतम पिआरे जो होवहि दासनि दासा ॥७॥ आपे जलु अपरंपरु करता आपे मेलि मिलावै ॥ नानक गुरमुखि सहजि मिलाए जिउ जलु

जलहि समावै ॥८॥१॥६॥

बसंतु महला ५ घरु १ दुतुकीआ

१६८१सतिगुर प्रसादि ॥

सुणि साखी मन जपि पिआर ॥ अजामलु उधरिआ कहि एक बार ॥ बालमीकै होआ साधसंगु ॥ धू कउ मिलिआ हरि निसंग ॥१॥ तेरिआ संता जाचउ चरन रेन ॥ ले मसतकि लावउ करि कृपा देन ॥१॥ रहाउ ॥ गनिका उधरी हरि कहै तोत ॥ गजइंद्र धिआइओ हरि कीओ मोख ॥ बिप्र सुदामे दालदु भंज ॥ रे मन तू भी भजु गोबिंद ॥२॥ बधिकु उधारिओ खमि प्रहार ॥ कुबिजा उधरी अंगुसट धार ॥ बिदरु उधारिओ दासत भाइ ॥ रे मन तू भी हरि धिआइ ॥३॥ प्रहलाद रखी हरि पैज आप ॥ बसत छीनत द्रोपती रखी लाज ॥ जिनि जिनि सेविआ अंत बार ॥ रे मन सेवि तू परहि पार ॥४॥ धन्नै सेविआ बाल बुधि ॥ तृलोचन गुर मिलि भई सिधि ॥ बेणी कउ गुरि कीओ प्रगासु ॥ रे मन तू भी होहि दासु ॥५॥ जैदेव तिआगिओ अहमेव ॥ नाई उधरिओ सैनु सेव ॥ मनु डीगि न डोलै कहूं जाइ ॥ मन तू भी तरसहि सरणि पाइ ॥६॥ जिह अनुग्रहु ठाकुरि कीओ आपि ॥ से तै लीने भगत राखि ॥ तिन का गुणु अवगणु न बीचारिओ कोइ ॥ इह बिधि देखि मनु लगा सेव ॥७॥ कबीरि धिआइओ एक रंग ॥ नामदेव हरि जीउ बसहि संगि ॥ रविदास धिआए प्रभ अनूप ॥ गुर नानक देव गोविंद रूप ॥८॥१॥ बसंतु महला ५ ॥ अनिक जनम भ्रमे जोनि माहि ॥ हरि सिमरन बिनु नरकि पाहि ॥ भगति बिहूना खंड खंड ॥ बिनु बूझे जमु देत डंड ॥१॥ गोविंद भजहु मेरे सदा मीत ॥ साच सबद करि सदा प्रीति ॥१॥ रहाउ ॥ संतोखु न आवत कहूं काज ॥ धूम बादर सभि माइआ साज ॥ पाप करंतौ नह संगाइ ॥ बिखु का माता आवै जाइ ॥२॥ हउ हउ करत बधे बिकार ॥ मोह लोभ डूबौ संसार ॥ कामि क्रोधि मनु वसि कीआ ॥ सुपनै नामु न हरि लीआ ॥३॥ कब ही राजा कब मंगनहारु ॥ दूख सूख बाधौ संसार ॥ मन उधरण का साजु नाहि ॥ पाप बंधन नित पउत जाहि ॥४॥ ईठ मीत कोऊ सखा नाहि ॥ आपि

बीजि आपे ही खाँहि ॥ जा कै कीनै होत बिकार ॥ से छोडि चलिआ खिन महि गवार ॥५॥ माडिआ मोहि बहु भरमिआ ॥ किरत रेख करि करमिआ ॥ करणैहारु अलिपतु आपि ॥ नही लेपु प्रभ पुन्न पापि ॥६॥ राखि लेहु गोबिंद दडिआल ॥ तेरी सरणि पूरन कृपाल ॥ तुझ बिनु दूजा नही ठाउ ॥ करि किरपा प्रभ देहु नाउ ॥७॥ तू करता तू करणहारु ॥ तू ऊचा तू बहु अपारु ॥ करि किरपा लड़ि लेहु लाडि ॥ नानक दास प्रभ की सरणाडि ॥८॥२॥

बसंत की वार महलु ५

१९९९ सतिगुर प्रसादि ॥

हरि का नामु धिआडि कै होहु हरिआ भाई ॥ करमि लिखंतै पाईअै इह रुति सुहाई ॥ वणु तृणु तृभवणु मउलिआ अमृत फलु पाई ॥ मिलि साधू सुखु ऊपजै लथी सभ छाई ॥ नानकु सिमरै एकु नामु फिरि बहुडि न धाई ॥१॥ पंजे बधे महाबली करि सचा ढोआ ॥ आपणे चरण जपाडिअनु विचि दयु खड़ोआ ॥ रोग सोग सभि मिटि गए नित नवा निरोआ ॥ दिनु रैणि नामु धिआडिदा फिरि पाडि न मोआ ॥ जिस ते उपजिआ नानका सोई फिरि होआ ॥२॥ किथहु उपजै कह रहै कह माहि समावै ॥ जीअ जंत सभि खसम के कउणु कीमति पावै ॥ कहनि धिआडिनि सुणनि नित से भगत सुहावै ॥ अगमु अगोचरु साहिबो दूसरु लवै न लावै ॥ सचु पूरै गुरि उपदेसिआ नानकु सुणावै ॥३॥१॥

बसंतु बाणी भगताँ की ॥ कबीर जी घरु १

१९९९ सतिगुर प्रसादि ॥

मउली धरती मउलिआ अकासु ॥ घटि घटि मउलिआ आतम प्रगासु ॥१॥ राजा रामु मउलिआ अनत भाडि ॥ जह देखउ तह रहिआ समाडि ॥१॥ रहाउ ॥ दुतीआ मउले चारि बेद ॥ सिमृति मउली सिउ कतेब ॥२॥ संकरु मउलिओ जोग धिआन ॥ कबीर को सुआमी सभ समान ॥३॥१॥ पंडित जन माते पडि पुरान ॥ जोगी माते जोग धिआन ॥ संनिआसी माते अहमेव ॥ तपसी माते तप कै भेव ॥१॥ सभ मद माते कोऊ न जाग ॥ संग ही चोर घरु मुसन लाग ॥१॥ रहाउ ॥ जागै सुकदेउ अरु अकूरु ॥

हणवंतु जागै धरि लम्कूरु ॥ संकरु जागै चरन सेव ॥ कलि जागे नामा जैदेव ॥२॥ जागत सोवत बहु
 प्रकार ॥ गुरुमुखि जागै सोई सारु ॥ इसु देही के अधिक काम ॥ कहि कबीर भजि राम नाम ॥३॥२॥
 जोड़ि खसमु है जाड़िआ ॥ पूति बापु खेलाड़िआ ॥ बिनु स्रवणा खीरु पिलाड़िआ ॥१॥ देखहु लोगा कलि को
 भाउ ॥ सुति मुकलाई अपनी माउ ॥१॥ रहाउ ॥ पगा बिनु हुरीआ मारता ॥ बदनै बिनु खिर खिर
 हासता ॥ निद्रा बिनु नरु पै सोवै ॥ बिनु बासन खीरु बिलोवै ॥२॥ बिनु असथन गऊ लवेरी ॥ पैडे बिनु
 बाट घनेरी ॥ बिनु सतिगुर बाट न पाई ॥ कहु कबीर समझाई ॥३॥३॥ प्रहलाद पठाए पड़न साल
 ॥ संगि सखा बहु लीए बाल ॥ मो कउ कहा पड़ावसि आल जाल ॥ मेरी पटीआ लिखि देहु श्री गोपाल
 ॥१॥ नही छोडउ रे बाबा राम नाम ॥ मेरो अउर पड़न सिउ नही कामु ॥१॥ रहाउ ॥ संडै मरकै
 कहिओ जाड़ि ॥ प्रहलाद बुलाए बेगि धाड़ि ॥ तू राम कहन की छोडु बानि ॥ तुझु तुरतु छडाऊ मेरो कहिओ
 मानि ॥२॥ मो कउ कहा सतावहु बार बार ॥ प्रभि जल थल गिरि कीए पहार ॥ डिकु रामु न छोडउ
 गुरहि गारि ॥ मो कउ घालि जारि भावै मारि डारि ॥३॥ काढि खड़गु कोपिओ रिसाड़ि ॥ तुझ राखनहारो
 मोहि बताड़ि ॥ प्रभ थंभ ते निकसे कै बिसथार ॥ हरनाखसु छेदिओ नख बिदार ॥४॥ ओड़ि परम पुरख
 देवाधि देव ॥ भगति हेति नरसिंघ भेव ॥ कहि कबीर को लखै न पार ॥ प्रहलाद उधारे अनिक बार
 ॥५॥४॥ इसु तन मन मधे मदन चोर ॥ जिनि गिआन रतनु हिरि लीन मोर ॥ मै अनाथु प्रभ कहउ
 काहि ॥ को को न बिगूतो मै को आहि ॥१॥ माधउ दारुन दुखु सहिओ न जाड़ि ॥ मेरो चपल बुधि सिउ कहा
 बसाड़ि ॥१॥ रहाउ ॥ सनक सन्नदन सिव सुकादि ॥ नाभि कमल जाने ब्रहमादि ॥ कबि जन जोगी
 जटाधारि ॥ सभ आपन अउसर चले सारि ॥२॥ तू अथाहु मोहि थाह नाहि ॥ प्रभ दीना नाथ दुखु कहउ
 काहि ॥ मोरो जनम मरन दुखु आथि धीर ॥ सुख सागर गुन रउ कबीर ॥३॥५॥ नाड़िकु एकु बनजारे
 पाच ॥ बरध पचीसक संगु काच ॥ नउ बहीआँ दस गोनि आहि ॥ कसनि बहतारि लागी ताहि ॥१॥ मोहि

अैसे बनज सिउ नहीन काजु ॥ जिह घटै मूलु नित बढै बिआजु ॥ रहाउ ॥ सात सूत मिलि बनजु कीन ॥ करम भावनी संग लीन ॥ तीनि जगाती करत रारि ॥ चलो बनजारा हाथ झारि ॥२॥ पूंजी हिरानी बनजु टूट ॥ दह दिस टाँडो गड़िओ फूटि ॥ कहि कबीर मन सरसी काज ॥ सहज समानो त भरम भाज ॥३॥६॥

बसंतु द्विडोलु घरु २ १९८१ सतिगुर प्रसादि ॥ माता जूठी पिता भी जूठा जूठे ही फल लागे ॥ आवहि जूठे जाहि भी जूठे जूठे मरहि अभागे ॥१॥ कहु पंडित सूचा कवनु ठाउ ॥ जहाँ बैसि हउ भोजनु खाउ ॥१॥ रहाउ ॥ जिहबा जूठी बोलत जूठा करन नेत्र सभि जूठे ॥ इंद्री की जूठि उतरसि नाही ब्रहम अगनि के लूठे ॥२॥ अगनि भी जूठी पानी जूठा जूठी बैसि पकाइआ ॥ जूठी करछी परोसन लागा जूठे ही बैठि खाइआ ॥३॥ गोबरु जूठा चउका जूठा जूठी दीनी कारा ॥ कहि कबीर तेई नर सूचे साची परी बिचारा ॥४॥१॥७॥

रामान्नद जी घरु १ १९८१ सतिगुर प्रसादि ॥ कत जाईअै रे घर लागो रंगु ॥ मेरा चितु न चलै मनु भइओ पंगु ॥१॥ रहाउ ॥ एक दिवस मन भई उमंग ॥ घसि चंदन चोआ बहु सुगंध ॥ पूजन चाली ब्रहम ठाड़ि ॥ सो ब्रहमु बताइओ गुर मन ही माहि ॥१॥ जहा जाईअै तह जल पखान ॥ तू पूरि रहिओ है सभ समान ॥ बेद पुरान सभ देखे जोड़ि ॥ ऊहाँ तउ जाईअै जउ ईहाँ न होड़ि ॥२॥ सतिगुर मै बलिहारी तोर ॥ जिनि सकल बिकल भ्रम काटे मोर ॥ रामान्नद सुआमी रमत ब्रहम ॥ गुर का सबदु काटै कोटि करम ॥३॥१॥

बसंतु बाणी नामदेउ जी की १९८१ सतिगुर प्रसादि ॥ साहिबु संकटवै सेवकु भजै ॥ चिरंकाल न जीवै दोऊ कुल लजै ॥१॥ तेरी भगति न छोडउ भावै लोगु हसै ॥ चरन कमल मेरे हीअरे बसै ॥१॥ रहाउ ॥ जैसे अपने धनहि प्रानी मरनु माँडै ॥ तैसे संत जनाँ राम नामु न छाडै ॥२॥ गंगा गड़िआ गोदावरी

संसार के कामा ॥ नाराइणु सुप्रसन्न होइ त सेवकु नामा ॥३॥१॥ लोभ लहरि अति नीझर बाजै ॥ काइआ डूबै केसवा ॥१॥ संसारु समुंदे तारि गोबिंदे ॥ तारि लै बाप बीठुला ॥१॥ रहाउ ॥ अनिल बेड़ा हउ खेवि न साकउ ॥ तेरा पारु न पाइआ बीठुला ॥२॥ होहु दइआलु सतिगुरु मेलि तू मो कउ ॥ पारि उतारे केसवा ॥३॥ नामा कहै हउ तरि भी न जानउ ॥ मो कउ बाह देहि बाह देहि बीठुला ॥४॥ २॥ सहज अवलि धूड़ि मणी गाडी चालती ॥ पीछै तिनका लै करि हाँकती ॥१॥ जैसे पनकत थूटि टि हाँकती ॥ सरि धोवन चाली लाडुली ॥१॥ रहाउ ॥ धोबी धोवै बिरह बिराता ॥ हरि चरन मेरा मनु राता ॥२॥ भणति नामदेउ रमि रहिआ ॥ अपने भगत पर करि दइआ ॥३॥३॥

बसंतु बाणी रविदास जी की

१ॐ सतिगुर प्रसादि ॥

तुझहि सुझंता कछू नाहि ॥ पहिरावा देखे ऊभि जाहि ॥ गरबवती का नाही ठाउ ॥ तेरी गरदनि ऊपरि लवै काउ ॥१॥ तू काँड़ि गरबहि बावली ॥ जैसे भादउ खूंबराजु तू तिस ते खरी उतावली ॥१॥ रहाउ ॥ जैसे कुरंक नही पाइओ भेदु ॥ तनि सुगंध दूढै प्रदेसु ॥ अप तन का जो करे बीचारु ॥ तिसु नही जमकंकरु करे खुआरु ॥२॥ पुत्र कलत्र का करहि अह्वकारु ॥ ठाकुरु लेखा मगनहारु ॥ फेड़े का दुखु सहै जीउ ॥ पाछे किसहि पुकारहि पीउ पीउ ॥३॥ साधू की जउ लेहि ओट ॥ तेरे मिटहि पाप सभ कोटि कोटि ॥ कहि रविदास जो जपै नामु ॥ तिसु जाति न जनमु न जोनि कामु ॥४॥१॥

बसंतु कबीर जीउ

१ॐ सतिगुर प्रसादि ॥

सुरह की जैसी तेरी चाल ॥ तेरी पूंछट ऊपरि झमक बाल ॥१॥ इस घर महि है सु तू दूँढि खाहि ॥ अउर किस ही के तू मति ही जाहि ॥१॥ रहाउ ॥ चाकी चाटहि चूनु खाहि ॥ चाकी का चीथरा कहाँ लै जाहि ॥२॥ छीके पर तेरी बहुतु डीठि ॥ मनु लकरी सोटा तेरी परै पीठि ॥३॥ कहि कबीर भोग भले कीन ॥ मति कोऊ मारै ईंट डेम ॥४॥१॥

रागु सारग चउपदे महला १ घरु १

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

अपुने ठाकुर की हउ चेरी ॥ चरन गहे जगजीवन प्रभ के हउमै मारि निबेरी ॥१॥ रहाउ ॥ पूरन परम जोति परमेसर प्रीतम प्रान हमारे ॥ मोहन मोहि लीआ मनु मेरा समझसि सबदु बीचारे ॥१॥ मनमुख हीन होछी मति झूठी मनि तनि पीर सरीरे ॥ जब की राम रंगीलै राती राम जपत मन धीरे ॥२॥ हउमै छोडि भई बैरागनि तब साची सुरति समानी ॥ अकुल निरंजन सिउ मनु मानिआ बिसरी लाज लोकानी ॥३॥ भूर भविख नाही तुम जैसे मेरे प्रीतम प्रान अधारा ॥ हरि कै नामि रती सोहागनि नानक राम भतारा ॥४॥१॥ सारग महला १ ॥ हरि बिनु किउ रहीअै दुखु बिआपै ॥ जिहवा सादु न फीकी रस बिनु बिनु प्रभ कालु संतापै ॥१॥ रहाउ ॥ जब लगु दरसु न परसै प्रीतम तब लगु भूख पिआसी ॥ दरसनु देखत ही मनु मानिआ जल रसि कमल बिगासी ॥१॥ ऊनवि घनहरु गरजै बरसै कोकिल मोर बैरागै ॥ तरवर बिरख बिहग भुडिअंगम घरि पिरु धन सोहागै ॥२॥ कुचिल कुरूपि कुनारि कुलखनी पिर का सहजु न जानिआ ॥ हरि रस रंगि रसन नही तृपती दुरमति दूख समानिआ ॥३॥ आइ न जावै ना दुखु पावै ना दुख दरदु सरीरे ॥ नानक प्रभ ते सहज सुहेली प्रभ देखत ही मनु धीरे ॥४॥२॥ सारग महला १ ॥ दूरि नाही मेरो प्रभु पिआरा ॥ सतिगुर बचनि

मेरो मनु मानिआ हरि पाए प्रान अधारा ॥१॥ रहाउ ॥ दिन बिधि हरि मिलीअै वर कामनि धन
 सोहागु पिआरी ॥ जाति बरन कुल सहसा चूका गुरमति सबदि बीचारी ॥१॥ जिसु मनु मानै
 अभिमानु न ता कउ ह्विसा लोभु विसारे ॥ सहजि रवै वरु कामणि पिर की गुरमुखि रंगि सवारे ॥२॥
 जारउ अैसी प्रीति कुटंब सनबंधी माडिआ मोह पसारी ॥ जिसु अंतरि प्रीति राम रसु नाही दुबिधा
 करम बिकारी ॥३॥ अंतरि रतन पदारथ हित कौ दुरै न लाल पिआरी ॥ नानक गुरमुखि नामु
 अमोलकु जुगि जुगि अंतरि धारी ॥४॥३॥

सारंग महला ४ घरु १

१९ सतिगुर प्रसादि ॥

हरि के संत जना की हम धूरि ॥ मिलि सतसंगति परम पदु पाडिआ आतम रामु रहिआ भरपूरि ॥१॥
 रहाउ ॥ सतिगुरु संतु मिलै साँति पाईअै किलविख दुख काटे सभि दूरि ॥ आतम जोति भई परफूलित
 पुरखु निरंजनु देखिआ हजूरि ॥१॥ वडै भागि सतसंगति पाई हरि हरि नामु रहिआ भरपूरि ॥
 अठसठि तीरथ मजनु कीआ सतसंगति पग नाए धूरि ॥२॥ दुरमति बिकार मलीन मति होछी
 हिरदा कुसुधु लागा मोह कूरु ॥ बिनु करमा किउ संगति पाईअै हउमै बिआपि रहिआ मनु झूरि ॥३॥
 होहु दडिआल कृपा करि हरि जी मागउ सतसंगति पग धूरि ॥ नानक संतु मिलै हरि पाईअै जनु
 हरि भेटिआ रामु हजूरि ॥४॥१॥ सारंग महला ४ ॥ गोबिंद चरनन कउ बलिहारी ॥ भवजलु
 जगतु न जाई तरणा जपि हरि हरि पारि उतारी ॥१॥ रहाउ ॥ हिरदै प्रतीति बनी प्रभ केरी सेवा
 सुरति बीचारी ॥ अनदिनु राम नामु जपि हिरदै सरब कला गुणकारी ॥१॥ प्रभु अगम अगोचरु
 रविआ सब ठाई मनि तनि अलख अपारी ॥ गुर किरपाल भए तब पाडिआ हिरदै अलखु लखारी
 ॥२॥ अंतरि हरि नामु सरब धरणीधर साकत कउ दूरि भडिआ अह्वकारी ॥ तृसना जलत न कबहू
 बूझहि जूअै बाजी हारी ॥३॥ ऊठत बैठत हरि गुन गावहि गुरि किंचत किरपा धारी ॥ नानक जिन

कउ नदरि भई है तिन की पैज सवारी ॥४॥२॥ सारग महला ४ ॥ हरि हरि अमृत नामु देहु
 पिआरे ॥ जिन ऊपरि गुरमुखि मनु मानिआ तिन के काज सवारे ॥१॥ रहाउ ॥ जो जन दीन भए गुर
 आगै तिन के दूख निवारे ॥ अनदिनु भगति करहि गुर आगै गुर कै सबदि सवारे ॥१॥ हिरदै नामु
 अमृत रसु रसना रसु गावहि रसु बीचारे ॥ गुर परसादि अमृत रसु चीनिआ ओड़ि पावहि
 मोख दुआरे ॥२॥ सतिगुरु पुरखु अचलु अचला मति जिसु दृढ़ता नामु अधारे ॥ तिसु आगै जीउ देवउ
 अपुना हउ सतिगुर कै बलिहारे ॥३॥ मनमुख भ्रमि दूजै भाड़ि लागे अंतरि अगिआन गुबारे ॥
 सतिगुरु दाता नदरि न आवै ना उरवारि न पारे ॥४॥ सरबे घटि घटि रविआ सुआमी सरब कला
 कल धारे ॥ नानकु दासनि दासु कहत है करि किरपा लेहु उबारे ॥५॥३॥ सारग महला ४ ॥ गोबिद
 की औसी कार कमाड़ि ॥ जो किछु करे सु सति करि मानहु गुरमुखि नामि रहहु लिव लाड़ि ॥१॥
 रहाउ ॥ गोबिद प्रीति लगी अति मीठी अवर विसरि सभ जाड़ि ॥ अनदिनु रहसु भड़िआ मनु मानिआ
 जोती जोति मिलाड़ि ॥१॥ जब गुण गाड़ि तब ही मनु तृपतै साँति वसै मनि आड़ि ॥ गुर किरपाल
 भए तब पाड़िआ हरि चरणी चितु लाड़ि ॥२॥ मति प्रगास भई हरि धिआड़िआ गिआनि तति लिव
 लाड़ि ॥ अंतरि जोति प्रगटी मनु मानिआ हरि सहजि समाधि लगाड़ि ॥३॥ हिरदै कपटु नित कपटु
 कमावहि मुखहु हरि हरि सुणाड़ि ॥ अंतरि लोभु महा गुबारा तुह कूटै दुख खाड़ि ॥४॥ जब सुप्रसन्न भए
 प्रभ मेरे गुरमुखि परचा लाड़ि ॥ नानक नाम निरंजनु पाड़िआ नामु जपत सुखु पाड़ि ॥५॥४॥ सारग
 महला ४ ॥ मेरा मनु राम नामि मनु मानी ॥ मेरै हीअरै सतिगुरि प्रीति लगाई मनि हरि हरि कथा
 सुखानी ॥१॥ रहाउ ॥ दीन दड़िआल होवहु जन ऊपरि जन देवहु अकथ कहानी ॥ संत जना मिलि
 हरि रसु पाड़िआ हरि मनि तनि मीठ लगानी ॥१॥ हरि कै रंगि रते बैरागी जिन् गुरमति नामु
 पछानी ॥ पुरखै पुरखु मिलिआ सुखु पाड़िआ सभ चूकी आवण जानी ॥२॥ नैणी बिरहु देखा प्रभ

सुआमी रसना नामु वखानी ॥ स्रवणी कीरतनु सुनउ दिनु राती हिरदै हरि हरि भानी ॥३॥
 पंच जना गुरि वसगति आणे तउ उनमनि नामि लगानी ॥ जन नानक हरि किरपा धारी हरि
 रामै नामि समानी ॥४॥५॥ सारग महला ४ ॥ जपि मन राम नामु पडु सारु ॥ राम नाम बिनु थिरु
 नही कोई होरु निहफल सभु बिसथारु ॥१॥ रहाउ ॥ किआ लीजै किआ तजीअै बउरे जो दीसै सो
 छारु ॥ जिसु बिखिआ कउ तुम् अपुनी करि जानहु सा छाडि जाहु सिरि भारु ॥१॥ तिलु तिलु पलु
 पलु अउध फुनि घाटै बूझि न सकै गवारु ॥ सो किछु करै जि साथि न चालै इहु साकत का आचारु
 ॥२॥ संत जना कै संगि मिलु बउरे तउ पावहि मोख दुआरु ॥ बिनु सतसंग सुखु किनै न पाडिआ
 जाइ पूछहु बेद बीचारु ॥३॥ राणा राउ सभै कोऊ चालै झूठु छोडि जाइ पासारु ॥ नानक संत
 सदा थिरु निहचलु जिन राम नामु आधारु ॥४॥६॥

सारग महला ४ घरु ३ दुपदा

१९६१ सतिगुर प्रसादि ॥

काहे पूत झगरत हउ संगि बाप ॥ जिन के जणे बडीरे तुम हउ तिन सिउ झगरत पाप ॥१॥ रहाउ ॥
 जिसु धन का तुम गरबु करत हउ सो धनु किसहि न आप ॥ खिन महि छोडि जाइ बिखिआ रसु तउ
 लागै पछुताप ॥१॥ जो तुमरे प्रभ होते सुआमी हरि तिन के जापहु जाप ॥ उपदेसु करत नानक जन
 तुम कउ जउ सुनहु तउ जाइ संताप ॥२॥१॥७॥

सारग महला ४ घरु ५ दुपदे पड़ताल

१९६१ सतिगुर प्रसादि ॥

जपि मन जगन्नाथ जगदीसरो जगजीवनो मनमोहन सिउ प्रीति लागी मै हरि हरि हरि टेक सभ दिनसु
 सभ राति ॥१॥ रहाउ ॥ हरि की उपमा अनिक अनिक अनिक गुन गावत सुक नारद ब्रहमादिक तव
 गुन सुआमी गनिन न जाति ॥ तू हरि बेअंतु तू हरि बेअंतु तू हरि सुआमी तू आपे ही जानहि आपनी
 भाँति ॥१॥ हरि कै निकटि निकटि हरि निकट ही बसते ते हरि के जन साधू हरि भगात ॥ ते हरि के

जन हरि सिउ रलि मिले जैसे जन नानक सललै सलल मिलाति ॥२॥१॥८॥ सारंग महला ४ ॥ जपि
 मन नरहरे नरहर सुआमी हरि सगल देव देवा श्री राम राम नामा हरि प्रीतमु मोरा ॥१॥ रहाउ ॥
 जितु गृहि गुन गावते हरि के गुन गावते राम गुन गावते तितु गृहि वाजे पंच सबद वड भाग
 मथोरा ॥ तितु जन के सभि पाप गए सभि दोख गए सभि रोग गए कामु क्रोधु लोभु मोहु अभिमानु गए तितु
 जन के हरि मारि कटे पंच चोरा ॥१॥ हरि राम बोलहु हरि साधू हरि के जन साधू जगदीसु जपहु
 मनि बचनि करमि हरि हरि आराधू हरि के जन साधू ॥ हरि राम बोलि हरि राम बोलि सभि पाप
 गवाधू ॥ नित नित जागरणु करहु सदा सदा आन्नदु जपि जगदीसुरा ॥ मन डिछे फल पावहु सभै
 फल पावहु धरमु अरथु काम मोखु जन नानक हरि सिउ मिले हरि भगत तोरा ॥२॥२॥६॥
 सारंग महला ४ ॥ जपि मन माधो मधुसूदनो हरि श्रीरंगो परमेसरो सति परमेसरो प्रभु अंतरजामी ॥ सभ
 दूखन को ह्यता सभ सूखन को दाता हरि प्रीतम गुन गाओ ॥१॥ रहाउ ॥ हरि घटि घटे घटि बसता हरि
 जलि थले हरि बसता हरि थान थान्नतरि बसता मै हरि देखन को चाओ ॥ कोई आवै संतो हरि का जनु
 संतो मेरा प्रीतम जनु संतो मोहि मारगु दिखलावै ॥ तिसु जन के हउ मलि मलि धोवा पाओ ॥१॥ हरि जन
 कउ हरि मिलिआ हरि सरधा ते मिलिआ गुरमुखि हरि मिलिआ ॥ मेरै मनि तनि आन्नद भए मै
 देखिआ हरि राओ ॥ जन नानक कउ किरपा भई हरि की किरपा भई जगदीसुर किरपा भई ॥ मै
 अनदिनो सद सद सदा हरि जपिआ हरि नाओ ॥२॥३॥१०॥ सारंग महला ४ ॥ जपि मन निरभउ ॥
 सति सति सदा सति ॥ निरवैरु अकाल मूरति ॥ आजूनी संभउ ॥ मेरे मन अनदिनो धिआडि निरंकारु
 निराहारी ॥१॥ रहाउ ॥ हरि दरसन कउ हरि दरसन कउ कोटि कोटि तेतीस सिध जती जोगी तट
 तीरथ परभवन करत रहत निराहारी ॥ तिन जन की सेवा थाडि पई जिन् कउ किरपाल होवतु
 बनवारी ॥१॥ हरि के हो संत भले ते ऊतम भगत भले जो भावत हरि राम मुरारी ॥ जिन् का अंगु करै

मेरा सुआमी तिन की नानक हरि पैज सवारी ॥२॥४॥११॥ सारंग महला ४ पड़ताल ॥ जपि मन गोविंदु हरि गोविंदु गुणी निधानु सभ सृसटि का प्रभो मेरे मन हरि बोलि हरि पुरखु अबिनासी ॥१॥ रहाउ ॥ हरि का नामु अमृतु हरि हरि हरे सो पीअै जिसु रामु पिआसी ॥ हरि आपि दड़िआलु दड़िआ करि मेलै जिसु सतिगुरु सो जनु हरि हरि अमृत नामु चखासी ॥१॥ जो जन सेवहि सद सदा मेरा हरि हरे तिन का सभु दूखु भरमु भउ जासी ॥ जनु नानकु नामु लए ताँ जीवै जिउ चातृकु जलि पीअै तृपतासी ॥२॥५॥१२॥ सारंग महला ४ ॥ जपि मन सिरी रामु ॥ राम रमत रामु ॥ सति सति रामु ॥ बोलहु भईआ सद राम रामु रामु रवि रहिआ सरबगे ॥१॥ रहाउ ॥ रामु आपे आपि आपे सभु करता रामु आपे आपि आपि सभतु जगे ॥ जिसु आपि कृपा करे मेरा राम राम राम राड़ि सो जनु राम नाम लिव लागे ॥१॥ राम नाम की उपमा देखहु हरि संतहु जो भगत जनाँ की पति राखै विचि कलिजुग अगे ॥ जन नानक का अंगु कीआ मेरै राम राड़ि दुसमन दूख गए सभि भगे ॥२॥६॥१३॥

सारंग महला ५ चउपदे घरु १

१६ सतिगुर प्रसादि ॥

सतिगुर मूरति कउ बलि जाउ ॥ अंतरि पिआस चातृक जिउ जल की सफल दरसनु कदि पाँउ ॥१॥ रहाउ ॥ अनाथा को नाथु सरब प्रतिपालकु भगति वछलु हरि नाउ ॥ जा कउ कोड़ि न राखै प्राणी तिसु तू देहि असराउ ॥१॥ निधरिआ धर निगतिआ गति निथाविआ तू थाउ ॥ दह दिस जाँउ तहाँ तू संगे तेरी कीरति करम कमाउ ॥२॥ एकसु ते लाख लाख ते एका तेरी गति मिति कहि न सकाउ ॥ तू बेअंतु तेरी मिति नही पाईअै सभु तेरो खेलु दिखाउ ॥३॥ साधन का संगु साध सिउ गोसटि हरि साधन सिउ लिव लाउ ॥ जन नानक पाड़िआ है गुरमति हरि देहु दरसु मनि चाउ ॥४॥१॥ सारंग महला ५ ॥ हरि जीउ अंतरजामी जान ॥ करत बुराई मानुख ते छपाई साखी भूत पवान ॥१॥ रहाउ ॥ बैसनौ नामु करत खट करमा अंतरि लोभ जूठान ॥ संत सभा की निंदा करते डूबे सभ

अगिआन ॥१॥ करहि सोम पाकु हिरहि पर दरबा अंतरि झूठ गुमान ॥ सासत्र बेद की बिधि नही
 जाणहि बिआपे मन कै मान ॥२॥ संधिआ काल करहि सभि वरता जिउ सफरी दंफान ॥ प्रभू भुलाए
 ऊझड़ि पाए निहफल सभि करमान ॥३॥ सो गिआनी सो बैसनौ पड़िआ जिसु करी कृपा भगवान ॥ ओनि
 सतिगुरु सेवि परम पदु पाड़िआ उधरिआ सगल बिस्यान ॥४॥ किआ हम कथह किछु कथि नही
 जाणह प्रभ भावै तिवै बोलान ॥ साधसंगति की धूरि डिक माँगउ जन नानक पड़िओ सरान ॥५॥२॥
 सारग महला ५ ॥ अब मोरो नाचनो रहो ॥ लालु रगीला सहजे पाड़िओ सतिगुर बचनि लहो ॥१॥
 रहाउ ॥ कुआर कंनिआ जैसे संगि सहेरी पृअ बचन उपहास कहो ॥ जउ सुरिजनु गृह भीतरि आड़िओ
 तब मुखु काजि लजो ॥१॥ जिउ कनिको कोठारी चड़िओ कबरो होत फिरो ॥ जब ते सुध भए है बारहि तब ते
 थान थिरो ॥२॥ जउ दिनु रैन तऊ लउ बजिओ मूरत घरी पलो ॥ बजावनहारो ऊठि सिधारिओ तब
 फिरि बाजु न भड़िओ ॥३॥ जैसे कुंभ उदक पूरि आनिओ तब ओहु भिन्न दृसटो ॥ कहु नानक कुंभु जलै
 महि डारिओ अंभै अंभ मिलो ॥४॥३॥ सारग महला ५ ॥ अब पूछे किआ कहा ॥ लैनो नामु अमृत रसु
 नीको बावर बिखु सिउ गहि रहा ॥१॥ रहाउ ॥ दुलभ जनमु चिरंकाल पाड़िओ जातउ कउडी बदलहा
 ॥ काथूरी को गाहकु आड़िओ लादिओ कालर बिरख जिवहा ॥१॥ आड़िओ लाभु लाभन कै ताई मोहनि
 ठागउरी सिउ उलझि पहा ॥ काच बादरै लालु खोई है फिरि डिहु अउसरु कदि लहा ॥२॥ सगल
 पराध एकु गुणु नाही ठाकुरु छोडह दासि भजहा ॥ आई मसटि जड़वत की निआई जिउ तसकरु दरि
 साँनिहा ॥३॥ आन उपाउ न कोऊ सूझै हरि दासा सरणी परि रहा ॥ कहु नानक तब ही मन छुटीअै
 जउ सगले अउगन मेटि धरहा ॥४॥४॥ सारग महला ५ ॥ माई धीरि रही पृअ बहुतु बिरागिओ ॥
 अनिक भाँति आनूप रंग रे तिन् सिउ रुचै न लागिओ ॥१॥ रहाउ ॥ निसि बासुर पृअ पृअ मुखि
 टेरउ नीद पलक नही जागिओ ॥ हार कजर बसत्र अनिक सीगार रे बिनु पिर सभै बिखु लागिओ

॥१॥ पूछउ पूछउ दीन भाँति करि कोऊ कहै पृअ देसाँगिओ ॥ हीओ दैंउ सभु मनु तनु अरपउ सीसु
 चरण परि राखिओ ॥२॥ चरण बंदना अमोल दासरो दैंउ साधसंगति अरदागिओ ॥ करहु कृपा
 मोहि प्रभू मिलावहु निमख दरसु पेखागिओ ॥३॥ दृसटि भई तब भीतरि आइओ मेरा मनु अनदिनु
 सीतलागिओ ॥ कहु नानक रसि मंगल गाए सबदु अनाहदु बाजिओ ॥४॥५॥ सारग महला ५ ॥
 माई सति सति सति हरि सति सति सति साधा ॥ बचनु गुरू जो पूरै कहिओ मै छीकि गाँठरी बाधा
 ॥१॥ रहाउ ॥ निसि बासुर नखिअत्र बिनासी रवि ससीअर बेनाधा ॥ गिरि बसुधा जल पवन
 जाइगो इकि साध बचन अटलाधा ॥१॥ अंड बिनासी जेर बिनासी उतभुज सेत बिनाधा ॥ चारि
 बिनासी खटहि बिनासी इकि साध बचन निहचलाधा ॥२॥ राज बिनासी ताम बिनासी सातकु भी
 बेनाधा ॥ दृसटिमान है सगल बिनासी इकि साध बचन आगाधा ॥३॥ आपे आपि आप ही
 आपे सभु आपन खेलु दिखाधा ॥ पाइओ न जाई कही भाँति रे प्रभु नानक गुर मिलि लाधा ॥४॥६॥
 सारग महला ५ ॥ मेरै मनि बासिबो गुर गोबिंद ॥ जहाँ सिमरनु भइओ है ठाकुर तहाँ नगर सुख
 आन्नद ॥१॥ रहाउ ॥ जहाँ बीसरै ठाकुर पिआरो तहाँ दूख सभ आपद ॥ जह गुन गाइ आन्नद
 मंगल रूप तहाँ सदा सुख संपद ॥१॥ जहा स्रवन हरि कथा न सुनीअै तह महा भइआन
 उदिआनद ॥ जहाँ कीरतनु साधसंगति रसु तह सघन बास फलाँनद ॥२॥ बिनु सिमरन कोटि बरख
 जीवै सगली अउध बृथानद ॥ एक निमख गोबिंद भजनु करि तउ सदा सदा जीवानद ॥३॥ सरनि
 सरनि सरनि प्रभ पावउ दीजै साधसंगति किरपानद ॥ नानक पूरि रहिओ है सरब मै सगल गुणा
 बिधि जाँनद ॥४॥७॥ सारग महला ५ ॥ अब मोहि राम भरोसउ पाए ॥ जो जो सरणि परिओ
 करुणानिधि ते ते भवहि तराए ॥१॥ रहाउ ॥ सुखि सोइओ अरु सहजि समाइओ सहसा गुरहि गवाए
 ॥ जो चाहत सोई हरि कीओ मन बाँछत फल पाए ॥१॥ हिरदै जपउ नेत्र धिआनु लावउ स्रवनी

कथा सुनाए ॥ चरणी चलउ मारगि ठाकुर कै रसना हरि गुण गाए ॥२॥ देखिओ दृसटि सरब मंगल
 रूप उलटी संत कराए ॥ पाइओ लालु अमोलु नामु हरि छोडि न कतहू जाए ॥३॥ कवन उपमा कउन
 बडाई किआ गुन कहउ रीझाए ॥ होत कृपाल दीन दइआ प्रभ जन नानक दास दसाए ॥४॥८॥
 सारग महला ५ ॥ ओइ सुख का सिउ बरनि सुनावत ॥ अनद बिनोद पेखि प्रभ दरसन मनि मंगल
 गुन गावत ॥१॥ रहाउ ॥ बिसम भई पेखि बिसमादी पूरि रहे किरपावत ॥ पीओ अमृत नामु
 अमोलक जिउ चाखि गूंगा मुसकावत ॥१॥ जैसे पवनु बंध करि राखिओ बूझ न आवत जावत ॥ जा कउ
 रिदै प्रगासु भइओ हरि उआ की कही न जाइ कहावत ॥२॥ आन उपाव जेते किछु कहीअहि तेते
 सीखे पावत ॥ अचिंत लालु गृह भीतरि प्रगटिओ अगम जैसे परखावत ॥३॥ निरगुण निरंकार
 अबिनासी अतुलो तुलिओ न जावत ॥ कहु नानक अजरु जिनि जरिआ तिस ही कउ बनि आवत
 ॥४॥६॥ सारग महला ५ ॥ बिखई दिनु रैन इव ही गुदारै ॥ गोबिंदु न भजै अह्वबुधि माता जनमु
 जूअै जिउ हारै ॥१॥ रहाउ ॥ नामु अमोला प्रीति न तिस सिउ पर निंदा हितकारै ॥ छापरु बाँधि
 सवारै तृण को दुआरै पावकु जरै ॥१॥ कालर पोट उठावै मूंडहि अमृतु मन ते डारै ॥ ओढै बसत
 काजर महि परिआ बहुरि बहुरि फिरि झारै ॥२॥ काटै पेडु डाल परि ठाढौ खाइ खाइ मुसकारै ॥
 गिरिओ जाइ रसातलि परिओ छिटी छिटी सिर भारै ॥३॥ निरवैरै संगि वैरु रचाए पहुचि न सकै
 गवारै ॥ कहु नानक संतन का राखा पारब्रहमु निरंकारै ॥४॥१०॥ सारग महला ५ ॥ अवरि सभि
 भूले भ्रमत न जानिआ ॥ एकु सुधाखरु जा कै हिरदै वसिआ तिनि बेदहि ततु पछानिआ ॥१॥ रहाउ ॥
 परविरति मारगु जेता किछु होईअै तेता लोग पचारा ॥ जउ लउ रिदै नही परगासा तउ लउ अंध
 अंधारा ॥१॥ जैसे धरती साधै बहु बिधि बिनु बीजै नही जाँमै ॥ राम नाम बिनु मुकति न होई है तुटै
 नाही अभिमानै ॥२॥ नीरु बिलोवै अति स्रमु पावै नैनू कैसे रीसै ॥ बिनु गुर भेटे मुकति न काहू मिलत

नही जगदीसै ॥३॥ खोजत खोजत इहै बीचारिओ सरब सुखा हरि नामा ॥ कहु नानक तिसु भइओ परापति जा कै लेखु मथामा ॥४॥११॥ सारग महला ५ ॥ अनदिनु राम के गुण कहीअै ॥ सगल पदारथ सरब सूख सिधि मन बाँछत फल लहीअै ॥१॥ रहाउ ॥ आवहु संत प्रान सुखदाते सिमरह प्रभु अबिनासी ॥ अनाथह नाथु दीन दुख भंजन पूरि रहिओ घट वासी ॥१॥ गावत सुनत सुनावत सरधा हरि रसु पी वडभागे ॥ कलि कलेस मिटे सभि तन ते राम नाम लिव जागे ॥२॥ कामु क्रोधु झूठु तजि निंदा हरि सिमरनि बंधन तूटे ॥ मोह मगन अह्य अंध ममता गुर किरपा ते छूटे ॥३॥ तू समरथु पारब्रहम सुआमी करि किरपा जनु तेरा ॥ पूरि रहिओ सरब महि ठाकुरु नानक सो प्रभु नेरा ॥४॥१२॥ सारग महला ५ ॥ बलिहारी गुरदेव चरन ॥ जा कै संगि पारब्रहमु धिआईअै उपदेसु हमारी गति करन ॥१॥ रहाउ ॥ दूख रोग भै सगल बिनासे जो आवै हरि संत सरन ॥ आपि जपै अवरह नामु जपावै वड समरथ तारन तरन ॥१॥ जा को मंत्र उतारै सहसा ऊणे कउ सुभर भरन ॥ हरि दासन की आगिआ मानत ते नाही फुनि गरभ परन ॥२॥ भगतन की टहल कमावत गावत दुख काटे ता के जनम मरन ॥ जा कउ भइओ कृपालु बीठुला तिनि हरि हरि अजर जरन ॥३॥ हरि रसहि अघाने सहजि समाने मुख ते नाही जात बरन ॥ गुर प्रसादि नानक संतोखे नामु प्रभू जपि जपि उधरन ॥४॥१३॥ सारग महला ५ ॥ गाइओ री मै गुण निधि मंगल गाइओ ॥ भले संजोग भले दिन अउसर जउ गोपालु रीझाइओ ॥१॥ रहाउ ॥ संतह चरन मोरलो माथा ॥ हमरे मसतकि संत धरे हाथा ॥१॥ साधह मंत्र मोरलो मनूआ ॥ ता ते गतु होए तै गुनीआ ॥२॥ भगतह दरसु देखि नैन रंगा ॥ लोभ मोह तूटे भ्रम संगी ॥३॥ कहु नानक सुख सहज अन्नदा ॥ खोलि भीति मिले परमान्नदा ॥४॥१४॥

सारग महला ५ घरु २

१९८१ सतिगुर प्रसादि ॥

कैसे कहउ मोहि जीअ बेदनाई ॥ दरसन पिआस पृअ प्रीति मनोहर मनु न रहै बहु बिधि उमकाई

॥१॥ रहाउ ॥ चितवनि चितवउ पृअ प्रीति बैरागी कदि पावउ हरि दरसाई ॥ जतन करउ इहु मनु नही धीरै कोऊ है रे संतु मिलाई ॥१॥ जप तप संजम पुन्न सभि होमउ तिसु अरपउ सभि सुख जाँई ॥ एक निमख पृअ दरसु दिखावै तिसु संतन कै बलि जाँई ॥२॥ करउ निहोरा बहुतु बेनती सेवउ दिनु रैनाई ॥ मानु अभिमानु हउ सगल तिआगउ जो पृअ बात सुनाई ॥३॥ देखि चरित्र भई हउ बिसमनि गुरि सतिगुरि पुरखि मिलाई ॥ प्रभ रंग दइआल मोहि गृह महि पाइआ जन नानक तपति बुझाई ॥४॥१॥१५॥ सारग महला ५ ॥ रे मूड़े तू किउ सिमरत अब नाही ॥ नरक घोर महि उरध तपु करता निमख निमख गुण गाँही ॥१॥ रहाउ ॥ अनिक जनम भ्रमतौ ही आइओ मानस जनमु दुलभाही ॥ गरभ जोनि छोडि जउ निकसिओ तउ लागो अन ठाँही ॥१॥ करहि बुराई ठगाई दिनु रैनि निहफल करम कमाही ॥ कणु नाही तुह गाहण लागे धाडि धाडि दुख पाँही ॥२॥ मिथिआ संगि कूड़ि लपटाइओ उरझि परिओ कुसमाँही ॥ धरम राइ जब पकरसि बवरे तउ काल मुखा उठि जाही ॥३॥ सो मिलिआ जो प्रभू मिलाइआ जिसु मसतकि लेखु लिखाँही ॥ कहु नानक तिनु जन बलिहारी जो अलिप रहे मन माँही ॥४॥२॥१६॥ सारग महला ५ ॥ किउ जीवनु प्रीतम बिनु माई ॥ जा के बिछुरत होत मिरतका गृह महि रहनु न पाई ॥१॥ रहाउ ॥ जीअ हंीअ प्रान को दाता जा कै संगि सुहाई ॥ करहु कृपा संतहु मोहि अपुनी प्रभ मंगल गुण गाई ॥१॥ चरन संतन के माथे मेरे ऊपरि नैनहु धूरि बाँछाई ॥ जिह प्रसादि मिलीअै प्रभ नानक बलि बलि ता कै हउ जाई ॥२॥३॥१७॥ सारग महला ५ ॥ उआ अउसर कै हउ बलि जाई ॥ आठ पहर अपना प्रभु सिमरनु वडभागी हरि पाँई ॥१॥ रहाउ ॥ भलो कबीरु दासु दासन को ऊतमु सैनु जनु नाई ॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई ॥ संत प्रतापि भरम सभि नासे नानक मिले गुसाई ॥२॥४॥१८॥ सारग महला ५ ॥ मनोरथ

पूरे सतिगुर आपि ॥ सगल पदारथ सिमरनि जा कै आठ पहर मेरे मन जापि ॥१॥ रहाउ ॥ अमृत नामु सुआमी तेरा जो पीवै तिस ही तृपतास ॥ जनम जनम के किलबिख नासहि आगै दरगह होइ खलास ॥१॥ सरनि तुमारी आइओ करते पारब्रहम पूरन अबिनास ॥ करि किरपा तेरे चरन धिआवउ नानक मनि तनि दरस पिआस ॥२॥५॥१६॥

सारग महला ५ घरु ३

१६ सतिगुर प्रसादि ॥

मन कहा लुभाईअै आन कउ ॥ ईत ऊत प्रभु सदा सहाई जीअ संगि तेरे काम कउ ॥१॥ रहाउ ॥ अमृत नामु पृअ प्रीति मनोहर इहै अघावन पाँन कउ ॥ अकाल मूरति है साध संतन की ठाहर नीकी धिआन कउ ॥१॥ बाणी मंत्रु महा पुरखन की मनहि उतारन माँन कउ ॥ खोजि लहिओ नानक सुख थानाँ हरि नामा बिस्राम कउ ॥२॥१॥२०॥ सारग महला ५ ॥ मन सदा मंगल गोबिंद गाडि ॥ रोग सोग तेरे मिटहि सगल अघ निमख हीअै हरि नामु धिआडि ॥१॥ रहाउ ॥ छोडि सिआनप बहु चतुराई साधू सरणी जाडि पाडि ॥ जउ होइ कृपालु दीन दुख भंजन जम ते होवै धरम राडि ॥१॥ एकस बिनु नाही को दूजा आन न बीओ लवै लाडि ॥ मात पिता भाई नानक को सुखदाता हरि प्रान साडि ॥२॥२॥२१॥ सारग महला ५ ॥ हरि जन सगल उधारे संग के ॥ भए पुनीत पवित्र मन जनम जनम के दुख हरे ॥१॥ रहाउ ॥ मारगि चले तिनी सुखु पाडिआ जिन् सिउ गोसटि से तरे ॥ बूडत घोर अंध कूप महि ते साधू संगि पारि परे ॥१॥ जिन् के भाग बडे है भाई तिन् साधू संगि मुख जुरे ॥ तिन् की धूरि बाँछै नित नानकु प्रभु मेरा किरपा करे ॥२॥३॥२२॥ सारग महला ५ ॥ हरि जन राम राम राम धिआँए ॥ एक पलक सुख साध समागम कोटि बैकुंठह पाँए ॥१॥ रहाउ ॥ दुलभ देह जपि होत पुनीता जम की त्रास निवारै ॥ महा पतित के पातिक उतरहि हरि नामा उरि धारै ॥१॥ जो जो सुनै राम जसु निरमल ता का जनम मरण दुखु नासा ॥ कहु नानक पाईअै वडभागी मन तन होइ बिगासा

॥२॥४॥२३॥

सारग महला ५ दुपदे घरु ४

१९८१ सतिगुर प्रसादि ॥

मोहन घरि आवहु करउ जोदरीआ ॥ मानु करउ अभिमानै बोलउ भूल चूक तेरी पृअ चिरीआ ॥१॥ रहाउ ॥ निकटि सुनउ अरु पेखउ नाही भरमि भरमि दुख भरीआ ॥ होइ कृपाल गुर लाहि पारदो मिलउ लाल मनु हरीआ ॥१॥ एक निमख जे बिसरै सुआमी जानउ कोटि दिनस लख बरीआ ॥ साधसंगति की भीर जउ पाई तउ नानक हरि संगि मिरीआ ॥२॥१॥२४॥ सारग महला ५ ॥ अब किया सोचउ सोच बिसारी ॥ करणा सा सोई करि रहिआ देहि नाउ बलिहारी ॥१॥ रहाउ ॥ चहु दिस फूल रही बिखिआ बिखु गुर मंत्र मूखि गरुड़ारी ॥ हाथ देइ राखिओ करि अपुना जिउ जल कमला अलिपारी ॥१॥ हउ नाही किछु मै किया होसा सभ तुम ही कल धारी ॥ नानक भागि परिओ हरि पाछै राखु संत सदकारी ॥२॥२॥२५॥ सारग महला ५ ॥ अब मोहि सरब उपाव बिरकाते ॥ करण कारण समरथ सुआमी हरि एकसु ते मेरी गाते ॥१॥ रहाउ ॥ देखे नाना रूप बहु रंगा अन नाही तुम भाँते ॥ देंहि अधारु सरब कउ ठाकुर जीअ प्रान सुखदाते ॥१॥ भ्रमतौ भ्रमतौ हारि जउ परिओ तउ गुर मिलि चरन पराते ॥ कहु नानक मै सरब सुखु पाइआ इह सूखि बिहानी राते ॥२॥३॥२६॥ सारग महला ५ ॥ अब मोहि लबधिओ है हरि टेका ॥ गुर दइआल भए सुखदाई अंधुलै माणिकु देखा ॥१॥ रहाउ ॥ काटे अगिआन तिमर निरमलीआ बुधि बिगास बिबेका ॥ जिउ जल तरंग फेनु जल होई है सेवक ठाकुर भए एका ॥१॥ जह ते उठिओ तह ही आइओ सभ ही एकै एका ॥ नानक दृसटि आइओ सब ठाई प्राणपती हरि समका ॥२॥४॥२७॥ सारग महला ५ ॥ मेरा मनु एकै ही पृअ माँगै ॥ पेखि आइओ सरब थान देस पृअ रोम न समसरि लागै ॥१॥ रहाउ ॥ मै नीरे अनिक भोजन बहु बिंजन तिन सिउ दृसटि न करै रुचाँगै ॥ हरि रसु चाहै पृअ पृअ मुखि टैरै जिउ अलि कमला लोभाँगै

॥१॥ गुण निधान मनमोहन लालन सुखदाई सरबाँगै ॥ गुरि नानक प्रभ पाहि पठाइओ मिलहु
 सखा गलि लागै ॥२॥५॥२८॥ सारग महला ५ ॥ अब मेरो ठाकुर सिउ मनु मानाँ ॥ साध कृपाल
 दइआल भए है इहु छेदिओ दुसटु बिगाना ॥१॥ रहाउ ॥ तुम ही सुंदर तुमहि सिआने तुम ही
 सुघर सुजाना ॥ सगल जोग अरु गिआन धिआन इक निमख न कीमति जानाँ ॥१॥ तुम ही नाइक
 तुमहि छत्रपति तुम पूरि रहे भगवाना ॥ पावउ दानु संत सेवा हरि नानक सद कुरबानाँ ॥
 २॥६॥२६॥ सारग महला ५ ॥ मेरै मनि चीति आए पृअ रंगा ॥ बिसरिओ धंधु बंधु माइआ को
 रजनि सबाई जंगा ॥१॥ रहाउ ॥ हरि सेवउ हरि रिदै बसावउ हरि पाइआ सतसंगा ॥ असो
 मिलिओ मनोहरु प्रीतमु सुख पाए मुख मंगा ॥१॥ पृउ अपना गुरि बसि करि दीना भोगउ भोग
 निसंगा ॥ निरभउ भए नानक भउ मिटिआ हरि पाइओ पाठंगा ॥२॥७॥३०॥ सारग महला ५ ॥
 हरि जीउ के दरसन कउ कुरबानी ॥ बचन नाद मेरे स्रवनहु पूरे देहा पृअ अंकि समानी ॥१॥
 रहाउ ॥ छूटि ते गुरि कीई सोहागनि हरि पाइओ सुघड़ सुजानी ॥ जिह घर महि बैसनु नही पावत
 सो थानु मिलिओ बासानी ॥१॥ उन् कै बसि आइओ भगति बछलु जिनि राखी आन संतानी ॥ कहु
 नानक हरि संगि मनु मानिआ सभ चूकी काणि लोकानी ॥२॥८॥३१॥ सारग महला ५ ॥ अब मेरो
 पंचा ते संगु तूटा ॥ दरसन देखि भए मनि आनद गुर किरपा ते छूटा ॥१॥ रहाउ ॥ बिखम थान
 बहुत बहु धरीआ अनिक राख सूरूटा ॥ बिखम गाए करु पहुचै नाही संत सानथ भए लूटा ॥१॥ बहुत
 खजाने मेरै पालै परिआ अमोल लाल आखूटा ॥ जन नानक प्रभि किरपा धारी तउ मन महि हरि
 रसु घूटा ॥२॥९॥३२॥ सारग महला ५ ॥ अब मेरो ठाकुर सिउ मनु लीना ॥ प्रान दानु गुरि पूरे
 दीआ उरझाइओ जिउ जल मीना ॥१॥ रहाउ ॥ काम क्रोध लोभ मद मतसर इह अरपि सगल
 दानु कीना ॥ मंत्र दृड़ाइ हरि अउखधु गुरि दीओ तउ मिलिओ सगल प्रबीना ॥१॥ गृहु तेरा तू

ठाकुरु मेरा गुरि हउ खोई प्रभु दीना ॥ कहु नानक मै सहज घरु पाड़िआ हरि भगति भंडार खजीना ॥२॥१०॥३३॥ सारग महला ५ ॥ मोहन सभि जीअ तेरे तू तारहि ॥ छुटहि संघार निमख किरपा ते कोटि ब्रहमंड उधारहि ॥१॥ रहाउ ॥ करहि अरदासि बहुतु बेन्नती निमख निमख सामारहि ॥ होहु कृपाल दीन दुख भंजन हाथ देइ निसतारहि ॥१॥ किआ ए भूपति बपुरे कहीअहि कहु ए किस नो मारहि ॥ राखु राखु राखु सुखदाते सभु नानक जगतु तुमारहि ॥२॥११॥३४॥ सारग महला ५ ॥ अब मोहि धनु पाड़िओ हरि नामा ॥ भए अचिंत तृसन सभ बुझी है इहु लिखिओ लेखु मथामा ॥१॥ रहाउ ॥ खोजत खोजत भइओ बैरागी फिरि आइओ देह गिरामा ॥ गुरि कृपालि सउदा इहु जोरिओ हथि चरिओ लालु अगामा ॥१॥ आन बापार बनज जो करीअहि तेते दूख सहामा ॥ गोबिद भजन के निरभै वापारी हरि रासि नानक राम नामा ॥२॥१२॥३५॥ सारग महला ५ ॥ मेरै मनि मिसट लगे पृअ बोला ॥ गुरि बाह पकरि प्रभ सेवा लाए सद दइआलु हरि ढोला ॥१॥ रहाउ ॥ प्रभ तू ठाकुरु सरब प्रतिपालकु मोहि कलत्र सहित सभि गोला ॥ माणु ताणु सभु तूहै तूहै इकु नामु तेरा मै ओला ॥१॥ जे तखति बैसालहि तउ दास तुमारे घासु बढावहि केतक बोला ॥ जन नानक के प्रभ पुरख बिधाते मेरे ठाकुर अगह अतोला ॥२॥१३॥३६॥ सारग महला ५ ॥ रसना राम कहत गुण सोह्य ॥ एक निमख ओपाड़ि समावै देखि चरित मन मोह्य ॥१॥ रहाउ ॥ जिसु सुणिअै मनि होइ रहसु अति रिदै मान दुख जोह्य ॥ सुखु पाड़िओ दुखु दूरि पराड़िओ बणि आई प्रभ तोह्य ॥१॥ किलविख गए मन निरमल होई है गुरि काढे माड़िआ द्रोह्य ॥ कहु नानक मै सो प्रभु पाड़िआ करण कारण समरथोह्य ॥२॥१४॥३७॥ सारग महला ५ ॥ नैनहु देखिओ चलतु तमासा ॥ सभ हू दूरि सभ हू ते नैरै अगम अगम घट वासा ॥१॥ रहाउ ॥ अभूलु न भूलै लिखिओ न चलावै मता न करै पचासा ॥ खिन महि साजि सवारि बिनाहै भगति वछल गुणतासा ॥१॥ अंध कूप महि दीपकु बलिओ गुरि रिदै कीओ

परगासा ॥ कहु नानक दरसु पेखि सुखु पाइआ सभ पूरन होई आसा ॥२॥१५॥३८॥ सारग
 महला ५ ॥ चरनह गोबिंद मारगु सुहावा ॥ आन मारग जेता किछु धाईअै तेतो ही दुखु हावा ॥१॥
 रहाउ ॥ नेत्र पुनीत भए दरसु पेखे हसत पुनीत टहलावा ॥ रिदा पुनीत रिदै हरि बसिओ मसत
 पुनीत संत धूरावा ॥१॥ सरब निधान नामि हरि हरि कै जिसु करमि लिखिआ तिनि पावा ॥ जन
 नानक कउ गुरु पूरा भेटिओ सुखि सहजे अनद बिहावा ॥२॥१६॥३९॥ सारग महला ५ ॥ धिआइओ
 अंति बार नामु सखा ॥ जह मात पिता सुत भाई न पहुचै तहा तहा तू रखा ॥१॥ रहाउ ॥ अंध कूप
 गृह महि तिनि सिमरिओ जिसु मसतकि लेखु लिखा ॥ खूले बंधन मुक्ति गुरि कीनी सभ तूहै तुही
 दिखा ॥१॥ अमृत नामु पीआ मनु तृपतिआ आघाए रसन चखा ॥ कहु नानक सुख सहजु मै पाइआ
 गुरि लाही सगल तिखा ॥२॥१७॥४०॥ सारग महला ५ ॥ गुर मिलि अैसे प्रभू धिआइआ ॥
 भइओ कृपालु दइआलु दुख भंजनु लगै न ताती बाइआ ॥१॥ रहाउ ॥ जेते सास सास हम
 लेते तेते ही गुण गाइआ ॥ निमख न बिछुरै घरी न बिसरै सद संगे जत जाइआ ॥१॥ हउ
 बलि बलि बलि बलि चरन कमल कउ बलि बलि गुर दरसाइआ ॥ कहु नानक काहू परवाहा
 जउ सुख सागरु मै पाइआ ॥२॥१८॥४१॥ सारग महला ५ ॥ मेरै मनि सबदु लगो गुर मीठा
 ॥ खुलिओ करमु भइओ परगासा घटि घटि हरि हरि डीठा ॥१॥ रहाउ ॥ पारब्रहम आजोनी
 संभउ सरब थान घट बीठा ॥ भइओ परापति अमृत नामा बलि बलि प्रभ चरणीठा ॥१॥
 सतसंगति की रेणु मुखि लागी कीए सगल तीरथ मजनीठा ॥ कहु नानक रंगि चलूल भए है हरि
 रंगु न लहै मजीठा ॥२॥१९॥४२॥ सारग महला ५ ॥ हरि हरि नामु दीओ गुरि साथे ॥ निमख
 बचनु प्रभ हीअरै बसिओ सगल भूख मेरी लाथे ॥१॥ रहाउ ॥ कृपा निधान गुण नाइक ठाकुर
 सुख समूह सभ नाथे ॥ एक आस मोहि तेरी सुआमी अउर दुतीआ आस बिराथे ॥१॥ नैण

तृपतासे देखि दरसावा गुरि कर धारे मेरै माथे ॥ कहु नानक मै अतुल सुखु पाइआ जनम मरण भै
 लाथे ॥२॥२०॥४३॥ सारग महला ५ ॥ रे मूड़े आन काहे कत जाई ॥ संगि मनोहरु अंमृतु है रे
 भूलि भूलि बिखु खाई ॥१॥ रहाउ ॥ प्रभ सुंदर चतुर अनूप बिधाते तिस सिउ रुच नही राई ॥ मोहनि
 सिउ बावर मनु मोहिओ झूठि ठगउरी पाई ॥१॥ भइओ दइआलु कृपालु दुख हरता संतन सिउ
 बनि आई ॥ सगल निधान घरै महि पाए कहु नानक जोति समाई ॥२॥२१॥४४॥ सारग महला ५ ॥
 ओअं पृअ प्रीति चीति पहिलरीआ ॥ जो तउ बचनु दीओ मेरे सतिगुर तउ मै साज सीगरीआ ॥१॥
 रहाउ ॥ हम भूलह तुम सदा अभूला हम पतित तुम पतित उधरीआ ॥ हम नीच बिरख तुम मैलागर
 लाज संगि संगि बसरीआ ॥१॥ तुम गंभीर धीर उपकारी हम किया बपुरे जंतरीआ ॥ गुर कृपाल
 नानक हरि मेलिओ तउ मेरी सूखि सेजरीआ ॥२॥२२॥४५॥ सारग महला ५ ॥ मन ओइ दिनस
 धंनि परवानाँ ॥ सफल ते घरी संजोग सुहावे सतिगुर संगि गिआनाँ ॥१॥ रहाउ ॥ धंनि सुभाग धंनि
 सोहागा धंनि देत जिनि मानाँ ॥ इहु तनु तुमरा सभु गृहु धनु तुमरा हीउ कीओ कुरबानाँ ॥१॥
 कोटि लाख राज सुख पाए इक निमख पेखि दृसटानाँ ॥ जउ कहहु मुखहु सेवक इह बैसीअै सुख नानक
 अंतु न जानाँ ॥२॥२३॥४६॥ सारग महला ५ ॥ अब मोरो सहसा दूखु गइआ ॥ अउर उपाव
 सगल तिआगि छोडे सतिगुर सरणि पइआ ॥१॥ रहाउ ॥ सरब सिधि कारज सभि सवरे अह्य रोग
 सगल ही खइआ ॥ कोटि पराध खिन महि खउ भई है गुर मिलि हरि हरि कहिआ ॥१॥ पंच दास
 गुरि वसगति कीने मन निहचल निरभइआ ॥ आइ न जावै न कत ही डोलै थिरु नानक राजइआ
 ॥२॥२४॥४७॥ सारग महला ५ ॥ प्रभु मेरो इत उत सदा सहाई ॥ मनमोहनु मेरे जीअ को पिआरो
 कवन कहा गुन गाई ॥१॥ रहाउ ॥ खेलि खिलाइ लाड लाडावै सदा सदा अनदाई ॥ प्रतिपालै
 बारिक की निआई जैसे मात पिताई ॥१॥ तिसु बिनु निमख नही रहि सकीअै बिसरि न कबहू

जाई ॥ कहु नानक मिलि संतसंगति ते मगन भए लिव लाई ॥२॥२५॥४८॥ सारग महला ५ ॥
 अपना मीतु सुआमी गाईअै ॥ आस न अवर काहू की कीजै सुखदाता प्रभु धिआईअै ॥१॥ रहाउ ॥
 सूख मंगल कलिआण जिसहि घरि तिस ही सरणी पाईअै ॥ तिसहि तिआगि मानुखु जे सेवहु तउ
 लाज लोनु होइ जाईअै ॥१॥ एक ओट पकरी ठाकुर की गुर मिलि मति बुधि पाईअै ॥ गुण निधान
 नानक प्रभु मिलिआ सगल चुकी मुहताईअै ॥२॥२६॥४९॥ सारग महला ५ ॥ ओट सताणी
 प्रभ जीउ मैरै ॥ दृसटि न लिआवउ अवर काहू कउ माणि महति प्रभ तेरै ॥१॥ रहाउ ॥ अंगीकारु
 कीओ प्रभि अपुनै काढि लीआ बिखु घेरै ॥ अमृत नामु अउखधु मुखि दीनो जाइ पड़िआ गुर पेरै
 ॥१॥ कवन उपमा कहउ एक मुख निरगुण के दातेरै ॥ काटि सिलक जउ अपुना कीनो नानक सूख
 घनेरै ॥२॥२७॥५०॥ सारग महला ५ ॥ प्रभ सिमरत दूख बिनासी ॥ भइओ कृपालु जीअ
 सुखदाता होई सगल खलासी ॥१॥ रहाउ ॥ अवरु न कोऊ सूझै प्रभ बिनु कहु को किसु पहि जासी ॥
 जिउ जाणहु तिउ राखहु ठाकुर सभु किछु तुम ही पासि ॥१॥ हाथ देइ राखे प्रभि अपुने सद
 जीवन अबिनासी ॥ कहु नानक मनि अनदु भइआ है काटी जम की फासी ॥२॥२८॥५१॥
 सारग महला ५ ॥ मेरो मनु जत कत तुझहि समारै ॥ हम बारिक दीन पिता प्रभ मेरे जिउ जानहि
 तिउ पारै ॥१॥ रहाउ ॥ जब भुखौ तब भोजनु माँगै अघाए सूख सघारै ॥ तब अरोग जब तुम संगि
 बसतौ छुटकत होइ खारै ॥१॥ कवन बसेरो दास दासन को थापिउ थापनहारै ॥ नामु न बिसरै
 तब जीवनु पाईअै बिनती नानक इह सारै ॥२॥२९॥५२॥ सारग महला ५ ॥ मन ते भै भउ
 दूरि पराइओ ॥ लाल दइआल गुलाल लाडिले सहजि सहजि गुन गाइओ ॥१॥ रहाउ ॥ गुर
 बचनाति कमात कृपा ते बहुरि न कतहू धाड़िओ ॥ रहत उपाधि समाधि सुख आसन भगति वछलु
 गृहि पाइओ ॥१॥ नाद बिनोद कोड आन्नदा सहजे सहजि समाइओ ॥ करना आपि करावन आपे

कहु नानक आपि आपाड़िओ ॥२॥३०॥५३॥ सारग महला ५ ॥ अमृत नामु मनहि आधारो ॥ जिन
 दीआ तिस कै कुरबानै गुर पूरे नमसकारो ॥१॥ रहाउ ॥ बूझी तृसना सहजि सुहेला कामु क्रोधु बिखु
 जारो ॥ आड़ि न जाड़ि बसै इह ठाहर जह आसनु निरंकारो ॥१॥ एकै परगटु एकै गुपता एकै
 धुंधूकारो ॥ आदि मधि अंति प्रभु सोई कहु नानक साचु बीचारो ॥२॥३१॥५४॥ सारग महला ५ ॥
 बिनु प्रभ रहनु न जाड़ि घरी ॥ सरब सूख ताहू कै पूरन जा कै सुखु है हरी ॥१॥ रहाउ ॥ मंगल रूप
 प्रान जीवन धन सिमरत अनद घना ॥ वड समरथु सदा सद संगे गुन रसना कवन भना ॥१॥
 थान पवित्रा मान पवित्रा पवित्र सुनन कहनहारे ॥ कहु नानक ते भवन पवित्रा जा महि संत तुमारे
 ॥२॥३२॥५५॥ सारग महला ५ ॥ रसना जपती तूही तूही ॥ मात गरभ तुम ही प्रतिपालक मृत
 मंडल डिक तुही ॥१॥ रहाउ ॥ तुमहि पिता तुम ही फुनि माता तुमहि मीत हित भ्राता ॥ तुम परवार
 तुमहि आधारा तुमहि जीअ प्रानदाता ॥१॥ तुमहि खजीना तुमहि जरीना तुम ही माणिक लाला ॥
 तुमहि पारजात गुर ते पाए तउ नानक भए निहाला ॥२॥३३॥५६॥ सारग महला ५ ॥ जाहू काहू
 अपुनो ही चिति आवै ॥ जो काहू को चरो होवत ठाकुर ही पहि जावै ॥१॥ रहाउ ॥ अपने पहि दूख
 अपने पहि सूखा अपने ही पहि बिरथा ॥ अपने पहि मानु अपने पहि ताना अपने ही पहि अरथा
 ॥१॥ किन ही राज जोबनु धन मिलखा किन ही बाप महतारी ॥ सरब थोक नानक गुर पाए पूरन आस
 हमारी ॥२॥३४॥५७॥ सारग महला ५ ॥ झूठो माड़िआ को मद मानु ॥ धोह मोह दूरि करि बपुरे संगि
 गोपालहि जानु ॥१॥ रहाउ ॥ मिथिआ राज जोबन अरु उमरे मीर मलक अरु खान ॥ मिथिआ कापर
 सुगंध चतुराई मिथिआ भोजन पान ॥१॥ दीन बंधरो दास दासरो संतह की सारान ॥ माँगनि माँगउ
 होड़ि अचिंता मिलु नानक के हरि प्रान ॥२॥३५॥५८॥ सारग महला ५ ॥ अपुनी इतनी कछू न
 सारी ॥ अनिक काज अनिक धावरता उरझिओ आन जंजारी ॥१॥ रहाउ ॥ दिउस चारि के दीसहि

संगी ऊहाँ नाही जह भारी ॥ तिन सिउ राचि माचि हितु लाइओ जो कामि नही गावारी ॥१॥
 हउ नाही नाही किछु मेरा ना हमरो बसु चारी ॥ करन करावन नानक के प्रभ संतन संगि
 उधारी ॥२॥३६॥५६॥ सारग महला ५ ॥ मोहनी मोहत रहै न होरी ॥ साधिक सिध सगल की
 पिआरी तुटै न काहू तोरी ॥१॥ रहाउ ॥ खटु सासत्र उचरत रसनागर तीरथ गवन न थोरी ॥ पूजा
 चक्र बरत नेम तपीआ ऊहा गैलि न छोरी ॥१॥ अंध कूप महि पतित होत जगु संतहु करहु परम गति
 मोरी ॥ साधसंगति नानकु भइओ मुक्ता दरसनु पेखत भोरी ॥२॥३७॥६०॥ सारग महला ५ ॥ कहा
 करहि रे खाटि खाटुली ॥ पवनि अफार तोर चामरो अति जजरी तेरी रे माटुली ॥१॥ रहाउ ॥ ऊही
 ते हरिओ ऊहा ले धरिओ जैसे बासा मास देत झाटुली ॥ देवनहारु बिसारिओ अंधुले जिउ सफरी
 उदरु भरै बहि हाटुली ॥१॥ साद बिकार बिकार झूठ रस जह जानो तह भीर बाटुली ॥ कहु नानक
 समझु रे इआने आजु कालि खुलै तेरी गाँठुली ॥२॥३८॥६१॥ सारग महला ५ ॥ गुर जीउ
 संगि तुहारै जानिओ ॥ कोटि जोध उआ की बात न पुछीअै ताँ दरगह भी मानिओ ॥१॥ रहाउ ॥
 कवन मूलु प्रानी का कहीअै कवन रूपु दृसटानिओ ॥ जोति प्रगास भई माटी संगि दुलभ देह
 बखानिओ ॥१॥ तुम ते सेव तुम ते जप तापा तुम ते ततु पछानिओ ॥ करु मसतकि धरि कटी जेवरी
 नानक दास दसानिओ ॥२॥३९॥६२॥ सारग महला ५ ॥ हरि हरि दीओ सेवक कउ नाम ॥ मानसु
 का को बपुरो भाई जा को राखा राम ॥१॥ रहाउ ॥ आपि महा जनु आपे पंचा आपि सेवक कै काम ॥
 आपे सगले दूत बिदारे ठाकुर अंतरजाम ॥१॥ आपे पति राखी सेवक की आपि कीओ बंधान ॥
 आदि जुगादि सेवक की राखै नानक को प्रभु जान ॥२॥४०॥६३॥ सारग महला ५ ॥ तू मेरे
 मीत सखा हरि प्रान ॥ मनु धनु जीउ पिंडु सभु तुमरा इहु तनु सीतो तुमरै धान ॥१॥ रहाउ ॥
 तुम ही दीए अनिक प्रकारा तुम ही दीए मान ॥ सदा सदा तुम ही पति राखहु अंतरजामी जान ॥१॥

जिन संतन जानिआ तू ठाकुर ते आए परवान ॥ जन का संगु पाईअै वडभागी नानक संतन कै
 कुरबान ॥२॥४१॥६४॥ सारग महला ५ ॥ करहु गति दइआल संतहु मोरी ॥ तुम समरथ कारन
 करना तूटी तुम ही जोरी ॥१॥ रहाउ ॥ जनम जनम के बिखई तुम तारे सुमति संगि तुमारै पाई ॥
 अनिक जोनि भ्रमते प्रभ बिसरत सासि सासि हरि गाई ॥१॥ जो जो संगि मिले साधू कै ते ते पतित
 पुनीता ॥ कहु नानक जा के वडभागा तिनि जनमु पदारथु जीता ॥२॥४२॥६५॥ सारग महला ५ ॥
 ठाकुर बिनती करन जनु आइओ ॥ सरब सूख आन्नद सहज रस सुनत तुहारो नाइओ ॥१॥ रहाउ ॥
 कृपा निधान सूख के सागर जसु सभ महि जा को छाड़िओ ॥ संतसंगि रंग तुम कीए अपना आपु
 दसटाइओ ॥१॥ नैनहु संगि संतन की सेवा चरन झारी केसाइओ ॥ आठ पहर दरसनु संतन का
 सुखु नानक इहु पाइओ ॥२॥४३॥६६॥ सारग महला ५ ॥ जा की राम नाम लिव लागी ॥ सजनु
 सुरिदा सुहेला सहजे सो कहीअै बडभागी ॥१॥ रहाउ ॥ रहित बिकार अल्प माइआ ते अह्वबुधि
 बिखु तिआगी ॥ दरस पिआस आस एकहि की टेक हीअै पृअ पागी ॥१॥ अचिंत सोइ जागनु
 उठि बैसनु अचिंत हसत बैरागी ॥ कहु नानक जिनि जगतु ठगाना सु माइआ हरि जन ठागी
 ॥२॥४४॥६७॥ सारग महला ५ ॥ अब जन ऊपरि को न पुकारै ॥ पूकारन कउ जो उदमु करता
 गुरु परमेसरु ता कउ मारै ॥१॥ रहाउ ॥ निरवैरै संगि वैरु रचावै हरि दरगह ओहु हारै ॥ आदि
 जुगादि प्रभ की वडिआई जन की पैज सवारै ॥१॥ निरभउ भए सगल भउ मिटिआ चरन कमल
 आधारै ॥ गुर कै बचनि जपिओ नाउ नानक प्रगट भइओ संसारै ॥२॥४५॥६८॥ सारग महला ५ ॥
 हरि जन छोड़िआ सगला आपु ॥ जिउ जानहु तिउ रखहु गुसाई पेखि जीवाँ परतापु ॥१॥ रहाउ ॥
 गुर उपदेसि साध की संगति बिनसिओ सगल संतापु ॥ मित्र सत्र पेखि समतु बीचारिओ सगल संभाखन
 जापु ॥१॥ तपति बुझी सीतल आघाने सुनि अनहद बिसम भए बिसमाद ॥ अनदु भइआ नानक

मनि साचा पूरन पूरे नाद ॥२॥४६॥६६॥ सारग महला ५ ॥ मेरै गुरि मोरो सहसा उतारिआ ॥
 तिसु गुर कै जाईअै बलिहारी सदा सदा हउ वारिआ ॥१॥ रहाउ ॥ गुर का नामु जपिओ दिनु
 राती गुर के चरन मनि धारिआ ॥ गुर की धूरि करउ नित मजनु किलविख मैलु उतारिआ ॥१॥
 गुर पूरे की करउ नित सेवा गुरु अपना नमसकारिआ ॥ सरब फला दीने गुरि पूरे नानक गुरि
 निसतारिआ ॥२॥४७॥७०॥ सारग महला ५ ॥ सिमरत नामु प्रान गति पावै ॥ मिटहि कलेस
 त्रास सभ नासै साधसंगि हितु लावै ॥१॥ रहाउ ॥ हरि हरि हरि हरि मनि आराधे रसना हरि
 जसु गावै ॥ तजि अभिमानु काम क्रोधु निंदा बासुदेव रंगु लावै ॥१॥ दामोदर दड़िआल आराधहु
 गोबिंद करत सोहावै ॥ कहु नानक सभ की होइ रेना हरि हरि दरसि समावै ॥२॥४८॥७१॥
 सारग महला ५ ॥ अपुने गुर पूरे बलिहारै ॥ प्रगट प्रतापु कीओ नाम को राखे राखनहारै ॥१॥
 रहाउ ॥ निरभउ कीए सेवक दास अपने सगले दूख बिदारै ॥ आन उपाव तिआगि जन सगले
 चरन कमल रिद धारै ॥१॥ प्रान अधार मीत साजन प्रभ एकै एकंकारै ॥ सभ ते ऊच ठाकुरु
 नानक का बार बार नमसकारै ॥२॥४९॥७२॥ सारग महला ५ ॥ बिनु हरि है को कहा बतावहु
 ॥ सुख समूह करुणा मै करता तिसु प्रभ सदा धिआवहु ॥१॥ रहाउ ॥ जा कै सूति परोए जंता तिसु
 प्रभ का जसु गावहु ॥ सिमरि ठाकुरु जिनि सभु किछु दीना आन कहा पहि जावहु ॥१॥ सफल
 सेवा सुआमी मेरे की मन बाँछत फल पावहु ॥ कहु नानक लाभु लाहा लै चालहु सुख सेती घरि
 जावहु ॥२॥५०॥७३॥ सारग महला ५ ॥ ठाकुर तुम् सरणाई आइआ ॥ उतरि गइओ मेरे मन
 का संसा जब ते दरसनु पाइआ ॥१॥ रहाउ ॥ अनबोलत मेरी बिरथा जानी अपना नामु जपाइआ
 ॥ दुख नाठे सुख सहजि समाए अनद अनद गुण गाइआ ॥१॥ बाह पकरि कढि लीने अपुने गृह
 अंध कूप ते माइआ ॥ कहु नानक गुरि बंधन काटे बिछुरत आनि मिलाइआ ॥२॥५१॥७४॥

सारग महला ५ ॥ हरि के नाम की गति ठाँढी ॥ बेद पुरान सिमृति साधू जन खोजत खोजत काढी
 ॥१॥ रहाउ ॥ सिव बिरंच अरु इंद्र लोक ता महि जलतौ फिरिआ ॥ सिमरि सिमरि सुआमी भए
 सीतल दूखु दरदु भ्रमु हिरिआ ॥१॥ जो जो तरिओ पुरातनु नवतनु भगति भाड़ि हरि देवा ॥ नानक
 की बेन्नती प्रभ जीउ मिलै संत जन सेवा ॥२॥५२॥७५॥ सारग महला ५ ॥ जिहवे अमृत गुण हरि
 गाउ ॥ हरि हरि बोलि कथा सुनि हरि की उचरहु प्रभ को नाउ ॥१॥ रहाउ ॥ राम नामु रतन धनु
 संचहु मनि तनि लावहु भाउ ॥ आन बिभूत मिथिआ करि मानहु साचा इहै सुआउ ॥१॥ जीअ
 प्रान मुक्ति को दाता एकस सिउ लिव लाउ ॥ कहु नानक ता की सरणाई देत सगल अपिआउ
 ॥२॥५३॥७६॥ सारग महला ५ ॥ होती नही कवन कछु करणी ॥ इहै ओट पाई मिलि संतह गोपाल
 एक की सरणी ॥१॥ रहाउ ॥ पंच दोख छिद्रु इआ तन महि बिखै बिआधि की करणी ॥ आस अपार
 दिनस गणि राखे ग्रसत जात बलु जरणी ॥१॥ अनाथह नाथ दइआल सुख सागर सरब दोख भै
 हरणी ॥ मनि बाँछत चितवत नानक दास पेखि जीवा प्रभ चरणी ॥२॥५४॥७७॥ सारग महला ५ ॥
 फीके हरि के नाम बिनु साद ॥ अमृत रसु कीरतनु हरि गाईअै अहिनिमि पूरन नाद ॥१॥
 रहाउ ॥ सिमरत साँति महा सुखु पाईअै मिटि जाहि सगल बिखाद ॥ हरि हरि लाभु साधसंगि
 पाईअै घरि लै आवहु लादि ॥१॥ सभ ते ऊच ऊच ते ऊचो अंतु नही मरजाद ॥ बरनि न साकउ
 नानक महिमा पेखि रहे बिसमाद ॥२॥५५॥७८॥ सारग महला ५ ॥ आइओ सुनन पड़न कउ
 बाणी ॥ नामु विसारि लगहि अन लालचि बिरथा जनमु पराणी ॥१॥ रहाउ ॥ समझु अचेत चेति
 मन मेरे कथी संतन अकथ कहाणी ॥ लाभु लैहु हरि रिदै अराधहु छुटकै आवण जाणी ॥१॥ उदमु
 सकति सिआणप तुमरी देहि त नामु वखाणी ॥ सेई भगत भगति से लागे नानक जो प्रभ भाणी
 ॥२॥५६॥७९॥ सारग महला ५ ॥ धनवंत नाम के वणजारे ॥ साँझी करहु नाम धनु खाटहु गुर का

सबदु वीचारे ॥१॥ रहाउ ॥ छोडहु कपटु होइ निरवैरा सो प्रभु संगि निहारे ॥ सचु धनु वणजहु सचु
 धनु संचहु कबहू न आवहु हारे ॥१॥ खात खरचत किछु निखुटत नाही अगनत भरे भंडारे ॥ कहु
 नानक सोभा संगि जावहु पारब्रह्म कै दुआरे ॥२॥५७॥८०॥ सारग महला ५ ॥ प्रभ जी मोहि कवनु
 अनाथु बिचारा ॥ कवन मूल ते मानुखु करिआ इहु परतापु तुहारा ॥१॥ रहाउ ॥ जीअ प्राण सरब
 के दाते गुण कहे न जाहि अपारा ॥ सभ के प्रीतम सब प्रतिपालक सरब घटाँ आधार ॥१॥ कोइ न
 जाणै तुमरी गति मिति आपहि एक पसारा ॥ साध नाव बैठावहु नानक भव सागरु पारि उतारा
 ॥२॥५८॥८१॥ सारग महला ५ ॥ आवै राम सरणि वडभागी ॥ एकस बिनु किछु होरु न जाणै
 अवरि उपाव तिआगी ॥१॥ रहाउ ॥ मन बच क्रम आराधै हरि हरि साधसंगि सुखु पाइआ ॥
 अनद बिनोद अकथ कथा रसु साचै सहजि समाइआ ॥१॥ करि किरपा जो अपुना कीनो ता की ऊतम
 बाणी ॥ साधसंगि नानक निसतरीअै जो राते प्रभ निरबाणी ॥२॥५९॥८२॥ सारग महला ५ ॥ जा ते
 साधू सरणि गही ॥ साँति सहजु मनि भइओ प्रगासा बिरथा कछु न रही ॥१॥ रहाउ ॥ होहु कृपाल
 नामु देहु अपुना बिनती एह कही ॥ आन बिउहार बिसरे प्रभ सिमरत पाइओ लाभु सही ॥१॥
 जह ते उपजिओ तही समानो साई बसतु अही ॥ कहु नानक भरमु गुरि खोइओ जोती जोति समही
 ॥२॥६०॥८३॥ सारग महला ५ ॥ रसना राम को जसु गाउ ॥ आन सुआद बिसारि सगले भलो
 नाम सुआउ ॥१॥ रहाउ ॥ चरन कमल बसाइ हिरदै एक सिउ लिव लाउ ॥ साधसंगति
 होहि निरमलु बहुड़ि जोनि न आउ ॥१॥ जीउ प्रान अधारु तेरा तू निथावे थाउ ॥ सासि सासि
 समालि हरि हरि नानक सद बलि जाउ ॥२॥६१॥८४॥ सारग महला ५ ॥ बैकुंठ गोबिंद
 चरन नित धिआउ ॥ मुकति पदारथु साधू संगति अमृतु हरि का नाउ ॥१॥ रहाउ ॥ ऊतम
 कथा सुणीजै स्रवणी मइआ करहु भगवान ॥ आवत जात दोऊ पख पूरन पाईअै सुख बिस्राम ॥१॥

सोधत सोधत ततु बीचारिओ भगति सरेसट पूरी ॥ कहु नानक इक राम नाम बिनु अवर सगल बिधि
 ऊरी ॥२॥६२॥८५॥ सारग महला ५ ॥ साचे सतिगुरु दातारा ॥ दरसनु देखि सगल दुख नासहि
 चरन कमल बलिहारा ॥१॥ रहाउ ॥ सति परमेसरु सति साध जन निहचलु हरि का नाउ ॥ भगति
 भावनी पारब्रह्म की अबिनासी गुण गाउ ॥१॥ अगमु अगोचरु मिति नही पाईअै सगल घटा
 आधारु ॥ नानक वाहु वाहु कहु ता कउ जा का अंतु न पारु ॥२॥६३॥८६॥ सारग महला ५ ॥ गुर के
 चरन बसे मन मेरै ॥ पूरि रहिओ ठाकुरु सभ थाई निकटि बसै सभ नैरै ॥१॥ रहाउ ॥ बंधन तोरि
 राम लिव लाई संतसंगि बनि आई ॥ जनमु पदारथु भड़िओ पुनीता डिछा सगल पुजाई ॥१॥
 जा कउ कृपा करहु प्रभ मेरे सो हरि का जसु गावै ॥ आठ पहर गोबिंद गुन गावै जनु नानकु सद बलि
 जावै ॥२॥६४॥८७॥ सारग महला ५ ॥ जीवनु तउ गनीअै हरि पेखा ॥ करहु कृपा प्रीतम मनमोहन
 फोरि भरम की रेखा ॥१॥ रहाउ ॥ कहत सुनत किछु साँति न उपजत बिनु बिसास किआ सेखाँ ॥ प्रभू
 तिआगि आन जो चाहत ता कै मुखि लागै कालेखा ॥१॥ जा कै रासि सरब सुख सुआमी आन न मानत
 भेखा ॥ नानक दरस मगन मनु मोहिओ पूरन अरथ बिसेखा ॥२॥६५॥८८॥ सारग महला ५ ॥
 सिमरन राम को इकु नाम ॥ कलमल दगध होहि खिन अंतरि कोटि दान इसनान ॥१॥ रहाउ ॥
 आन जंजार बृथा स्रमु घालत बिनु हरि फोकट गिआन ॥ जनम मरन संकट ते छूटै जगदीस भजन
 सुख धिआन ॥१॥ तेरी सरनि पूरन सुख सागर करि किरपा देवहु दान ॥ सिमरि सिमरि नानक प्रभ
 जीवै बिनसि जाइ अभिमान ॥२॥६६॥८९॥ सारग महला ५ ॥ धूरतु सोई जि धुर कउ लागै ॥ सोई
 धुरंधरु सोई बसुंधरु हरि एक प्रेम रस पागै ॥१॥ रहाउ ॥ बलबंच करै न जानै लाभै सो धूरतु
 नही मूड़ा ॥ सुआरथु तिआगि असारथि रचिओ नह सिमरै प्रभु रूड़ा ॥१॥ सोई चतुरु सिआणा
 पंडितु सो सूरु सो दानाँ ॥ साधसंगि जिनि हरि हरि जपिओ नानक सो परवाना ॥२॥६७॥९०॥

सारग महला ५ ॥ हरि हरि संत जना की जीवनि ॥ बिखै रस भोग अमृत सुख सागर राम नाम रसु
 पीवनि ॥१॥ रहाउ ॥ संचनि राम नाम धनु रतना मन तन भीतरि सीवनि ॥ हरि रंग राँग भए
 मन लाला राम नाम रस खीवनि ॥१॥ जिउ मीना जल सिउ उरझानो राम नाम संगि लीवनि ॥
 नानक संत चातृक की निआई हरि बूंद पान सुख थीवनि ॥२॥६८॥६१॥ सारग महला ५ ॥
 हरि के नामहीन बेताल ॥ जेता करन करावन तेता सभि बंधन जंजाल ॥१॥ रहाउ ॥ बिनु प्रभ सेव
 करत अन सेवा बिरथा काटै काल ॥ जब जमु आइ संघारै प्रानी तब तुमरो कउनु हवाल ॥१॥ राखि
 लेहु दास अपुने कउ सदा सदा किरपाल ॥ सुख निधान नानक प्रभु मेरा साधसंगि धन माल
 ॥२॥६६॥६२॥ सारग महला ५ ॥ मनि तनि राम को बिउहारु ॥ प्रेम भगति गुन गावन गीधे
 पोहत नह संसारु ॥१॥ रहाउ ॥ स्रवणी कीरतनु सिमरनु सुआमी डिहु साध को आचारु ॥ चरन कमल
 असथिति रिद अंतरि पूजा प्रान को आधारु ॥१॥ प्रभ दीन दइआल सुनहु बेन्नती किरपा अपनी
 धारु ॥ नामु निधानु उचरउ नित रसना नानक सद बलिहारु ॥२॥७०॥६३॥ सारग महला ५ ॥
 हरि के नामहीन मति थोरी ॥ सिमरत नाहि सिरीधर ठाकुर मिलत अंध दुख घोरी ॥१॥ रहाउ ॥
 हरि के नाम सिउ प्रीति न लागी अनिक भेख बहु जोरी ॥ तूटत बार न लागै ता कउ जिउ गागरि
 जल फोरी ॥१॥ करि किरपा भगति रसु दीजै मनु खचित प्रेम रस खोरी ॥ नानक दास तेरी सरणाई
 प्रभ बिनु आन न होरी ॥२॥७१॥६४॥ सारग महला ५ ॥ चितवउ वा अउसर मन माहि ॥
 होइ डिकत मिलहु संत साजन गुण गोबिंद नित गाहि ॥१॥ रहाउ ॥ बिनु हरि भजन जेते काम
 करीअहि तेते बिरथे जाँहि ॥ पूरन परमानन्द मनि मीठो तिसु बिनु दूसर नाहि ॥१॥ जप तप
 संजम करम सुख साधन तुलि न कछूअै लाहि ॥ चरन कमल नानक मनु बेधिओ चरनह संगि
 समाहि ॥२॥७२॥६५॥ सारग महला ५ ॥ मेरा प्रभु संगे अंतरजामी ॥ आगै कुसल पाछै खेम

सूखा सिमरत नामु सुआमी ॥१॥ रहाउ ॥ साजन मीत सखा हरि मेरै गुन गोपाल हरि राइआ ॥
 बिसरि न जाई निमख हिरदै ते पूरै गुरु मिलाइआ ॥१॥ करि किरपा राखे दास अपने जीअ जंत
 वसि जा कै ॥ एका लिव पूरन परमेसुर भउ नही नानक ता कै ॥२॥७३॥६६॥ सारग महला ५ ॥
 जा कै राम को बलु होइ ॥ सगल मनोरथ पूरन ताहू के दूखु न बिआपै कोइ ॥१॥ रहाउ ॥ जो जनु भगतु
 दासु निजु प्रभ का सुणि जीवाँ तिसु सोइ ॥ उदमु करउ दरसन पेखन कौ करमि परापति होइ ॥१॥
 गुर परसादी दृसटि निहारउ दूसर नाही कोइ ॥ दानु देहि नानक अपने कउ चरन जीवाँ संत धोइ
 ॥२॥७४॥६७॥ सारग महला ५ ॥ जीवतु राम के गुण गाइ ॥ करहु कृपा गोपाल बीठुले बिसरि न
 कब ही जाइ ॥१॥ रहाउ ॥ मनु तनु धनु सभु तुमरा सुआमी आन न दूजी जाइ ॥ जिउ तू राखहि
 तिव ही रहणा तुमरा पैनै खाइ ॥१॥ साधसंगति कै बलि बलि जाई बहुड़ि न जनमा धाड़ि ॥ नानक
 दास तेरी सरणाई जिउ भावै तिवै चलाइ ॥२॥७५॥६८॥ सारग महला ५ ॥ मन रे नाम को सुख
 सार ॥ आन काम बिकार माइआ सगल दीसहि छार ॥१॥ रहाउ ॥ गृहि अंध कूप पतित प्राणी
 नरक घोर गुबार ॥ अनिक जोनी भ्रमत हारिओ भ्रमत बारं बार ॥१॥ पतित पावन भगति बछल दीन
 किरपा धार ॥ कर जोड़ि नानकु दानु माँगै साधसंगि उधार ॥२॥७६॥६९॥ सारग महला ५ ॥
 बिराजित राम को परताप ॥ आधि बिआधि उपाधि सभ नासी बिनसे तीनै ताप ॥१॥ रहाउ ॥
 तृसना बुझी पूरन सभ आसा चूके सोग संताप ॥ गुण गावत अचुत अबिनासी मन तन आतम ध्राप
 ॥१॥ काम क्रोध लोभ मद मतसर साधू कै संगि खाप ॥ भगति वछल भै काटनहारे नानक के माई बाप
 ॥२॥७७॥१००॥ सारग महला ५ ॥ आतुरु नाम बिनु संसार ॥ तृपति न होवत कूकरी आसा डितु
 लागो बिखिआ छार ॥१॥ रहाउ ॥ पाइ ठगउरी आपि भुलाइओ जनमत बारो बार ॥ हरि का सिमरनु
 निमख न सिमरिओ जमकंकर करत खुआर ॥१॥ होहु कृपाल दीन दुख भंजन तेरिआ संतह की रावार

॥ नानक दासु दरसु प्रभ जाचै मन तन को आधार ॥२॥७८॥१०१॥ सारग महला ५ ॥ मैला हरि के नाम बिनु जीउ ॥ तिनि प्रभि साचै आपि भुलाइआ बिखै ठगउरी पीउ ॥१॥ रहाउ ॥ कोटि जनम भ्रमतौ बहु भाँती थिति नही कतहू पाई ॥ पूरा सतिगुरु सहजि न भेटिआ साकतु आवै जाई ॥१॥ राखि लेहु प्रभ संमृथ दाते तुम प्रभ अगम अपार ॥ नानक दास तेरी सरणाई भवजलु उतरिओ पार ॥२॥७९॥१०२॥ सारग महला ५ ॥ रमण कउ राम के गुण बाद ॥ साधसंगि धिआईऔ परमेसरु अमृत जा के सुआद ॥१॥ रहाउ ॥ सिमरत एकु अचुत अबिनासी बिनसे माइआ माद ॥ सहज अनद अनहद धुनि बाणी बहुरि न भए बिखाद ॥१॥ सनकादिक ब्रहमादिक गावत गावत सुक प्रहिलाद ॥ पीवत अमिउ मनोहर हरि रसु जपि नानक हरि बिसमाद ॥२॥८०॥१०३॥ सारग महला ५ ॥ कीने पाप के बहु कोट ॥ दिनसु रैनी थकत नाही कतहि नाही छोट ॥१॥ रहाउ ॥ महा बजर बिख बिआधी सिरि उठाई पोट ॥ उघरि गईआँ खिनहि भीतरि जमहि ग्रासे झोट ॥१॥ पसु परेत उसट गरधभ अनिक जोनी लेट ॥ भजु साधसंगि गोबिंद नानक कछु न लागै फेट ॥२॥८१॥१०४॥ सारग महला ५ ॥ अंधे खावहि बिसू के गटाक ॥ नैन स्रवन सरीरु सभु हुटिओ सासु गडिओ तत घाट ॥१॥ रहाउ ॥ अनाथ रजाणि उदरु ले पोखहि माइआ गईआ हाटि ॥ किलबिख करत करत पछुतावहि कबहु न साकहि छाँटि ॥१॥ निंदकु जमदूती आइ संघारिओ देवहि मूंड उपरि मटाक ॥ नानक आपन कटारी आपस कउ लाई मनु अपना कीनो फाट ॥२॥८२॥१०५॥ सारग महला ५ ॥ टूटी निंदक की अध बीच ॥ जन का राखा आपि सुआमी बेमुख कउ आइ पहूची मीच ॥१॥ रहाउ ॥ उस का कहिआ कोडि न सुणई कही न बैसणु पावै ॥ ईहाँ दुखु आगै नरकु भुंचै बहु जोनी भरमावै ॥१॥ प्रगटु भडिआ खंडी ब्रहमंडी कीता अपणा पाइआ ॥ नानक सरणि निरभउ करते की अनद मंगल गुण गाइआ ॥२॥८३॥१०६॥ सारग महला ५ ॥ तृसना चलत

बहु परकारि ॥ पूरन होत न कतहु बातहि अंति परती हारि ॥१॥ रहाउ ॥ साँति सूख न सहजु उपजै
 इहै इंसु बिउहारि ॥ आप पर का कछु न जानै काम क्रोधहि जारि ॥१॥ संसार सागरु दुखि बिआपिओ
 दास लेवहु तारि ॥ चरन कमल सरणाइ नानक सद सदा बलिहारि ॥२॥८४॥१०७॥
 सारग महला ५ ॥ रे पापी तै कवन की मति लीन ॥ निमख घरी न सिमरि सुआमी जीउ पिंडु जिनि
 दीन ॥१॥ रहाउ ॥ खात पीवत सवंत सुखीआ नामु सिमरत खीन ॥ गरभ उदर बिललाट करता
 तहाँ होवत दीन ॥१॥ महा माद बिकार बाधा अनिक जोनि भ्रमीन ॥ गोबिंद बिसरे कवन दुख
 गनीअहि सुखु नानक हरि पद चीन् ॥२॥८५॥१०८॥ सारग महला ५ ॥ माई री चरनह ओट गही
 ॥ दरसनु पेखि मेरा मनु मोहिओ दुरमति जात बही ॥१॥ रहाउ ॥ अगह अगाधि ऊच अबिनासी
 कीमति जात न कही ॥ जलि थलि पेखि पेखि मनु बिगसिओ पूरि रहिओ सब मही ॥१॥ दीन दइआल
 प्रीतम मनमोहन मिलि साधह कीनो सही ॥ सिमरि सिमरि जीवत हरि नानक जम की भीर न फही
 ॥२॥८६॥१०९॥ सारग महला ५ ॥ माई री मनु मेरो मतवारो ॥ पेखि दइआल अनद सुख पूरन
 हरि रसि रपिओ खुमारो ॥१॥ रहाउ ॥ निरमल भए ऊजल जसु गावत बहुरि न होवत कारो ॥ चरन कमल
 सिउ डोरी राची भेटिओ पुरखु अपारो ॥१॥ करु गहि लीने सरबसु दीने दीपक भइओ उजारो ॥ नानक
 नामि रसिक बैरागी कुलह समूहाँ तारो ॥२॥८७॥११०॥ सारग महला ५ ॥ माई री आन सिमरि
 मरि जाँहि ॥ तिआगि गोबिंदु जीअन को दाता माइआ संगि लपटाहि ॥१॥ रहाउ ॥ नामु बिसारि
 चलहि अन मारगि नरक घोर महि पाहि ॥ अनिक सजाँई गणत न आवै गरभै गरभि भ्रमाहि ॥१॥
 से धनवंते से पतिवंते हरि की सरणि समाहि ॥ गुर प्रसादि नानक जगु जीतिओ बहुरि न आवहि
 जाँहि ॥२॥८८॥१११॥ सारग महला ५ ॥ हरि काटी कुटिलता कुठारि ॥ भ्रम बन दहन भए खिन
 भीतरि राम नाम परहारि ॥१॥ रहाउ ॥ काम क्रोध निंदा परहरीआ काढे साधू कै संगि मारि ॥

जनमु पदारथु गुरुमुखि जीतिआ बहुरि न जूअै हारि ॥१॥ आठ पहर प्रभ के गुण गावह पूरन
 सबदि बीचारि ॥ नानक दासनि दासु जनु तेरा पुनह पुनह नमसकारि ॥२॥८६॥११२॥
 सारग महला ५ ॥ पोथी परमेसर का थानु ॥ साधसंगि गावहि गुण गोबिंद पूरन ब्रहम गिआनु ॥१॥
 रहाउ ॥ साधिक सिध सगल मुनि लोचहि बिरले लागै धिआनु ॥ जिसहि कृपालु होइ मेरा सुआमी
 पूरन ता को कामु ॥१॥ जा कै रिदै वसै भै भंजनु तिसु जानै सगल जहानु ॥ खिनु पलु बिसरु नही मेरे
 करते इहु नानकु माँगै दानु ॥२॥६०॥११३॥ सारग महला ५ ॥ वूठा सरब थाई मेहु ॥ अनद
 मंगल गाउ हरि जसु पूरन प्रगटिओ नेहु ॥१॥ रहाउ ॥ चारि कुंट दह दिसि जल निधि ऊन थाउ न
 केहु ॥ कृपा निधि गोबिंद पूरन जीअ दानु सभ देहु ॥१॥ सति सति हरि सति सुआमी सति साधसंगेहु
 ॥ सति ते जन जिन परतीति उपजी नानक नह भरमेहु ॥२॥६१॥११४॥ सारग महला ५ ॥
 गोबिंद जीउ तू मेरे प्रान अधार ॥ साजन मीत सहाई तुम ही तू मेरो परवार ॥१॥ रहाउ ॥ करु
 मसतकि धारिओ मैरै माथै साधसंगि गुण गाए ॥ तुमरी कृपा ते सभ फल पाए रसकि राम नाम
 धिआए ॥१॥ अबिचल नीव धराई सतिगुरि कबहू डोलत नाही ॥ गुर नानक जब भए दइआरा
 सरब सुखा निधि पाँही ॥२॥६२॥११५॥ सारग महला ५ ॥ निबही नाम की सचु खेप ॥ लाभु हरि
 गुण गाइ निधि धनु बिखै माहि अलेप ॥१॥ रहाउ ॥ जीअ जंत सगल संतोखे आपना प्रभु धिआइ
 ॥ रतन जनमु अपार जीतिओ बहुड़ि जोनि न पाइ ॥१॥ भए कृपाल दइआल गोबिंद भइआ
 साधू संगु ॥ हरि चरन रासि नानक पाई लगा प्रभ सिउ रंगु ॥२॥६३॥११६॥ सारग महला ५ ॥
 माई री पेखि रही बिसमाद ॥ अनहद धुनी मेरा मनु मोहिओ अचरज ता के स्वाद ॥१॥ रहाउ ॥ मात
 पिता बंधप है सोई मनि हरि को अहिलाद ॥ साधसंगि गाए गुन गोबिंद बिनसिओ सभु परमाद
 ॥१॥ डोरी लपटि रही चरनह संगि भ्रम भै सगले खाद ॥ एकु अधारु नानक जन कीआ बहुरि न

जोनि भ्रमाद ॥२॥६४॥११७॥ सारग महला ५ ॥ माई री माती चरण समूह ॥ एकसु बिनु हउ आन
 न जानउ दुतीआ भाउ सभ लूह ॥१॥ रहाउ ॥ तिआगि गोपाल अवर जो करणा ते बिखिआ के खूह ॥
 दरस पिआस मेरा मनु मोहिओ काढी नरक ते धूह ॥१॥ संत प्रसादि मिलिओ सुखदाता बिनसी
 हउमै हूह ॥ राम रंगि राते दास नानक मउलिओ मनु तनु जूह ॥२॥६५॥११८॥ सारग महला ५ ॥
 बिनसे काच के बिउहार ॥ राम भजु मिलि साधसंगति इहै जग महि सार ॥१॥ रहाउ ॥ ईत ऊत न
 डोलि कतहू नामु हिरदै धारि ॥ गुर चरन बोहिथ मिलिओ भागी उतरिओ संसार ॥१॥ जलि थलि
 महीअलि पूरि रहिओ सरब नाथ अपार ॥ हरि नामु अमृतु पीउ नानक आन रस सभि खार
 ॥२॥६६॥११९॥ सारग महला ५ ॥ ता ते करण पलाह करे ॥ महा बिकार मोह मद मातौ सिमरत
 नाहि हरे ॥१॥ रहाउ ॥ साधसंगि जपते नाराडिण तिन के दोख जरे ॥ सफल देह धनि ओडि जनमे
 प्रभ कै संगि रले ॥१॥ चारि पदारथ असट दसा सिधि सभ ऊपरि साध भले ॥ नानक दास धूरि
 जन बाँछै उधरहि लागि पले ॥२॥६७॥१२०॥ सारग महला ५ ॥ हरि के नाम के जन काँखी ॥
 मनि तनि बचनि एही सुखु चाहत प्रभ दरसु देखहि कब आखी ॥१॥ रहाउ ॥ तू बेअंतु पारब्रहम
 सुआमी गति तेरी जाडि न लाखी ॥ चरन कमल प्रीति मनु बेधिआ करि सरबसु अंतरि राखी ॥१॥
 बेद पुरान सिमृति साधू जन इह बाणी रसना भाखी ॥ जपि राम नामु नानक निसतरीअै होरु दुतीआ
 बिरथी साखी ॥२॥६८॥१२१॥ सारग महला ५ ॥ माखी राम की तू माखी ॥ जह दुरगंध तहा तू
 बैसहि महा बिखिआ मद चाखी ॥१॥ रहाउ ॥ कितहि असथानि तू टिकनु न पावहि इह बिधि देखी
 आखी ॥ संता बिनु तै कोडि न छाडिआ संत परे गोबिद की पाखी ॥१॥ जीअ जंत सगले तै मोहे बिनु
 संता किनै न लाखी ॥ नानक दासु हरि कीरतनि राता सबदु सुरति सचु साखी ॥२॥६९॥१२२॥
 सारग महला ५ ॥ माई री काटी जम की फास ॥ हरि हरि जपत सरब सुख पाए बीचे ग्रसत उदास

॥१॥ रहाउ ॥ करि किरपा लीने करि अपुने उपजी दरस पिआस ॥ संतसंगि मिलि हरि गुण गाए
 बिनसी दुतीआ आस ॥१॥ महा उदिआन अटवी ते काढे मारगु संत कहिओ ॥ देखत दरसु पाप सभि
 नासे हरि नानक रतनु लहिओ ॥२॥१००॥१२३॥ सारग महला ५ ॥ माई री अरिओ प्रेम की खोरि ॥
 दरसन रुचित पिआस मनि सुंदर सकत न कोई तोरि ॥१॥ रहाउ ॥ प्रान मान पति पित सुत बंधप
 हरि सरबसु धन मोर ॥ ध्रिगु सरीरु असत बिसटा कृम बिनु हरि जानत होर ॥१॥ भड़िओ कृपाल दीन
 दुख भंजनु परा पूरबला जोर ॥ नानक सरणि कृपा निधि सागर बिनसिओ आन निहोर ॥२॥१०१॥
 १२४॥ सारग महला ५ ॥ नीकी राम की धुनि सोड़ि ॥ चरन कमल अनूप सुआमी जपत साधू होड़ि
 ॥१॥ रहाउ ॥ चितवता गोपाल दरसन कलमला कटु धोड़ि ॥ जनम मरन बिकार अंकुर हरि काटि
 छाडे खोड़ि ॥१॥ परा पूरबि जिसहि लिखिआ बिरला पाए कोड़ि ॥ खण गुण गोपाल करते नानका सचु
 जोड़ि ॥२॥१०२॥१२५॥ सारग महला ५ ॥ हरि के नाम की मति सार ॥ हरि बिसारि जु आन राचहि
 मिथन सभ बिसथार ॥१॥ रहाउ ॥ साधसंगमि भजु सुआमी पाप होवत खार ॥ चरनारबिंद बसाड़ि
 हिरदै बहुरि जनम न मार ॥१॥ करि अनुग्रह राखि लीने एक नाम अधार ॥ दिन रैन सिमरत सदा
 नानक मुख ऊजल दरबारि ॥२॥१०३॥१२६॥ सारग महला ५ ॥ मानी तूं राम कै दरि मानी ॥
 साधसंगि मिलि हरि गुण गाए बिनसी सभ अभिमानी ॥१॥ रहाउ ॥ धारि अनुग्रहु अपनी करि लीनी
 गुरमुखि पूर गिआनी ॥ सरब सूख आन्नद घनेरे ठाकुर दरस धिआनी ॥१॥ निकटि वरतनि सा सदा
 सुहागनि दह दिस साई जानी ॥ पृअ रंग रंगि रती नाराइन नानक तिसु कुरबानी ॥२॥१०४॥
 १२७॥ सारग महला ५ ॥ तुअ चरन आसरो ईस ॥ तुमहि पछानू साकु तुमहि संगि राखनहार तुमै
 जगदीस ॥ रहाउ ॥ तू हमरो हम तुमरे कहीअै इत उत तुम ही राखे ॥ तू बेअंतु अपरंपरु सुआमी
 गुर किरपा कोई लाखै ॥१॥ बिनु बकने बिनु कहन कहावन अंतरजामी जानै ॥ जा कउ मेलि लए

प्रभु नानकु से जन दरगह माने ॥२॥१०५॥१२८॥

सारंग महला ५ चउपदे घरु ५

१ॐ सतिगुर प्रसादि ॥

हरि भजि आन करम बिकार ॥ मान मोहु न बुझत तृसना काल ग्रस संसार ॥१॥ रहाउ ॥ खात पीवत हसत सोवत अउध बिती असार ॥ नरक उदरि भ्रमंत जलतो जमहि कीनी सार ॥१॥ पर द्रोह करत बिकार निंदा पाप रत कर झार ॥ बिना सतिगुर बूझ नाही तम मोह महाँ अंधार ॥२॥ बिखु ठगउरी खाडि मूठो चिति न सिरजनहार ॥ गोबिंद गुप्त होडि रहिओ निआरो मातंग मति अह्वकार ॥३॥ करि कृपा प्रभ संत राखे चरन कमल आधार ॥ कर जोरि नानकु सरनि आडिओ गोपाल पुरख अपार ॥४॥१॥१२६॥

सारंग महला ५ घरु ६ पड़ताल

१ॐ सतिगुर प्रसादि ॥

सुभ बचन बोलि गुन अमोल ॥ किंकरी बिकार ॥ देखु री बीचार ॥ गुर सबटु धिआडि महलु पाडि ॥ हरि संगि रंग करती महा केल ॥१॥ रहाउ ॥ सुपन री संसारु ॥ मिथनी बिसथारु ॥ सखी काडि मोहि मोहिली पृअ प्रीति रिदै मेल ॥१॥ सरब री प्रीति पिआरु ॥ प्रभु सदा री दडिआरु ॥ काँएं आन आन रुचीअै ॥ हरि संगि संगि खचीअै ॥ जउ साधसंग पाए ॥ कहु नानक हरि धिआए ॥ अब रहे जमहि मेल ॥२॥१॥१३०॥ सारंग महला ५ ॥ कंचना बहु दत करा ॥ भूमि दानु अरपि धरा ॥ मन अनिक सोच पवित्र करत ॥ नाही रे नाम तुलि मन चरन कमल लागे ॥१॥ रहाउ ॥ चारि बेद जिहव भने ॥ दस असट खसट स्रवन सुने ॥ नही तुलि गोबिंद नाम धुने ॥ मन चरन कमल लागे ॥१॥ बरत संधि सोच चार ॥ कृआ कुंठि निराहार ॥ अपरस करत पाकसार ॥ निवली करम बहु बिसथार ॥ धूप दीप करते हरि नाम तुलि न लागे ॥ राम दडिआर सुनि दीन बेनती ॥ देहु दरसु नैन पेखउ जन नानक नाम मिसट लागे ॥२॥२॥१३१॥ सारंग महला ५ ॥ राम राम राम

जापि रमत राम सहाई ॥१॥ रहाउ ॥ संतन कै चरन लागे काम क्रोध लोभ तिआगे गुर गोपाल
 भए कृपाल लबधि अपनी पाई ॥१॥ बिनसे भ्रम मोह अंध टूटे माइआ के बंध पूरन सरबत्र ठाकुर
 नह कोऊ बैराई ॥ सुआमी सुप्रसन्न भए जनम मरन दोख गए संतन कै चरन लागि नानक गुन गाई
 ॥२॥३॥१३२॥ सारग महला ५ ॥ हरि हरे हरि मुखहु बोलि हरि हरे मनि धारे ॥१॥ रहाउ ॥ स्रवन
 सुनन भगति करन अनिक पातिक पुनहचरन ॥ सरन परन साधू आन बानि बिसारे ॥१॥ हरि
 चरन प्रीति नीत नीति पावना महि महा पुनीत ॥ सेवक भै दूरि करन कलिमल दोख जारे ॥ कहत
 मुक्त सुनत मुक्त रहत जनम रहते ॥ राम राम सार भूत नानक ततु बीचारे ॥२॥४॥१३३॥
 सारग महला ५ ॥ नाम भगति मागु संत तिआगि सगल कामी ॥१॥ रहाउ ॥ प्रीति लाइ हरि
 धिआइ गुन गोबिंद सदा गाइ ॥ हरि जन की रेन बाँछु दैनहार सुआमी ॥१॥ सरब कुसल सुख
 बिस्राम आनदा आन्नद नाम जम की कछु नाहि त्रास सिमरि अंतरजामी ॥ एक सरन गोबिंद चरन
 संसार सगल ताप हरन ॥ नाव रूप साधसंग नानक पारगरामी ॥२॥५॥१३४॥ सारग महला ५ ॥
 गुन लाल गावउ गुर देखे ॥ पंचा ते एकु छूटा जउ साधसंगि पग रउ ॥१॥ रहाउ ॥ दृसटउ कछु संगि
 न जाइ मानु तिआगि मोहा ॥ एकै हरि प्रीति लाइ मिलि साधसंगि सोहा ॥१॥ पाइओ है गुण निधानु
 सगल आस पूरी ॥ नानक मनि अन्नद भए गुरि बिखम गारु तोरी ॥२॥६॥१३५॥ सारग महला ५ ॥
 मनि बिरागैगी ॥ खोजती दरसार ॥१॥ रहाउ ॥ साधू संतन सेवि कै पृउ हीअरै धिआइओ ॥ आन्नद
 रूपी पेखि कै हउ महलु पावउगी ॥१॥ काम करी सभ तिआगि कै हउ सरणि परउगी ॥ नानक सुआमी
 गरि मिले हउ गुर मनावउगी ॥२॥७॥१३६॥ सारग महला ५ ॥ अैसी होइ परी ॥ जानते दइआर
 ॥१॥ रहाउ ॥ मातर पितर तिआगि कै मनु संतन पाहि बेचाइओ ॥ जाति जनम कुल खोईअै हउ गावउ
 हरि हरी ॥१॥ लोक कुटंब ते टूटीअै प्रभ किरति किरति करी ॥ गुरि मो कउ उपदेसिआ नानक

सेवि एक हरी ॥२॥८॥१३७॥ सारंग महला ५ ॥ लाल लाल मोहन गोपाल तू ॥ कीट हसति पाखाण जंत सरब मै प्रतिपाल तू ॥१॥ रहाउ ॥ नह दूरि पूरि हजूरि संगे ॥ सुंदर रसाल तू ॥१॥ नह बरन बरन नह कुलह कुल ॥ नानक प्रभ किरपाल तू ॥२॥६॥१३८॥ सारंग मः ५ ॥ करत केल बिखै मेल चंद्र सूर मोहे ॥ उपजता बिकार दुंदर नउपरी झुन्नतकार सुंदर अनिग भाउ करत फिरत बिनु गोपाल धोहे ॥ रहाउ ॥ तीनि भउने लपटाइ रही काच करमि न जात सही उनमत अंध धंध रचित जैसे महा सागर होहे ॥१॥ उधरे हरि संत दास काटि दीनी जम की फास पतित पावन नामु जा को सिमरि नानक ओहे ॥२॥१०॥१३९॥३॥१३॥१५५॥

१६ सतिगुर प्रसादि ॥ रागु सारंग महला ६ ॥ हरि बिनु तेरो को न सहाई ॥ काँ की मात पिता सुत बनिता को काहू को भाई ॥१॥ रहाउ ॥ धनु धरनी अरु संपति सगरी जो मानिओ अपनाई ॥ तन छूटै कछु संगि न चालै कहा ताहि लपटाई ॥१॥ दीन दड़िआल सदा दुख भंजन ता सिउ रुचि न बढाई ॥ नानक कहत जगत सभ मिथिआ जिउ सुपना रैनाई ॥२॥१॥ सारंग महला ६ ॥ कहा मन बिखिआ सिउ लपटाही ॥ या जग महि कोऊ रहनु न पावै इकि आवहि इकि जाही ॥१॥ रहाउ ॥ काँ को तनु धनु संपति काँ की का सिउ नेहु लगाही ॥ जो दीसै सो सगल बिनासै जिउ बादर की छाही ॥१॥ तजि अभिमानु सरणि संतन गहु मुकति होहि छिन माही ॥ जन नानक भगवंत भजन बिनु सुखु सुपनै भी नाही ॥२॥२॥ सारंग महला ६ ॥ कहा नर अपनो जनमु गवावै ॥ माइआ मदि बिखिआ रसि रचिओ राम सरनि नही आवै ॥१॥ रहाउ ॥ इहु संसारु सगल है सुपनो देखि कहा लोभावै ॥ जो उपजै सो सगल बिनासै रहनु न कोऊ पावै ॥१॥ मिथिआ तनु साचो करि मानिओ इह बिधि आपु बंधावै ॥ जन नानक सोऊ जनु मुकता राम भजन चितु लावै ॥२॥३॥ सारंग महला ६ ॥ मन करि कबहू न हरि

गुन गाड़िओ ॥ बिखिआसकत रहिओ निसि बासुर कीनो अपनो भाड़िओ ॥१॥ रहाउ ॥ गुर उपदेसु सुनिओ नहि काननि पर दारा लपटाड़िओ ॥ पर निंदा कारनि बहु धावत समझिओ नह समझाड़िओ ॥१॥ कहा कहउ मै अपुनी करनी जिह बिधि जनमु गवाड़िओ ॥ कहि नानक सभ अउगन मो महि राखि लेहु सरनाड़िओ ॥२॥४॥३॥१३॥१३६॥४॥१५६॥

रागु सारग असटपदीआ महला १ घरु १

१६ सतिगुर प्रसादि ॥

हरि बिनु किउ जीवा मेरी माई ॥ जै जगदीस तेरा जसु जाचउ मै हरि बिनु रहनु न जाई ॥१॥ रहाउ ॥ हरि की पिआस पिआसी कामनि देखउ रैन सबाई ॥ श्रीधर नाथ मेरा मनु लीना प्रभु जानै पीर पराई ॥१॥ गणत सरीरि पीर है हरि बिनु गुर सबदी हरि पाँई ॥ होहु दड़िआल कृपा करि हरि जीउ हरि सिउ रहाँ समाई ॥२॥ औसी खत खहु मन मेरे हरि चरणी चितु लाई ॥ बिसम भए गुण गाड़ि मनोहर निरभउ सहजि समाई ॥३॥ हिरदै नामु सदा धुनि निहचल घटै न कीमति पाई ॥ बिनु नावै सभु कोई निरधनु सतिगुरि बूझ बुझाई ॥४॥ प्रीतम प्रान भए सुनि सजनी दूत मुए बिखु खाई ॥ जब की उपजी तब की तैसी रंगुल भई मनि भाई ॥५॥ सहज समाधि सदा लिव हरि सिउ जीवाँ हरि गुन गाई ॥ गुर कै सबदि रता बैरागी निज घरि ताड़ी लाई ॥६॥ सुध रस नामु महा रसु मीठा निज घरि ततु गुसाँई ॥ तह ही मनु जह ही तै राखिआ औसी गुरमति पाई ॥७॥ सनक सनादि ब्रहमादि इंद्रादिक भगति रते बनि आई ॥ नानक हरि बिनु घरी न जीवाँ हरि का नामु वडाई ॥८॥१॥ सारग महला १ ॥ हरि बिनु किउ धीरै मनु मेरा ॥ कोटि कलप के दूख बिनासन साचु दृड़ाड़ि निबेरा ॥१॥ रहाउ ॥ क्रोधु निवारि जले हउ ममता प्रेमु सदा नउ रंगी ॥ अनभउ बिसरि गए प्रभु जाचिआ हरि निरमाड़िलु संगी ॥१॥ चंचल मति तिआगि भउ भंजनु पाड़िआ एक सबदि लिव लागी ॥ हरि रसु चाखि तृखा निवारी हरि मेलि लए बडभागी ॥२॥ अमरत

सिंचि भए सुभर सर गुरमति साचु निहाला ॥ मन रति नामि रते निहकेवल आदि जुगादि दडिआला ॥३॥ मोहनि मोहि लीआ मनु मोरा बडै भाग लिव लागी ॥ साचु बीचारि किलविख दुख काटे मनु निरमलु अनरागी ॥४॥ गहिर गंभीर सागर रतनागर अवर नही अन पूजा ॥ सबटु बीचारि भरम भउ भंजनु अवरु न जानिआ दूजा ॥५॥ मनूआ मारि निरमल पटु चीनिआ हरि रस रते अधिकाई ॥ एकस बिनु मै अवरु न जानाँ सतिगुरि बूझ बुझाई ॥६॥ अगम अगोचरु अनाथु अजोनी गुरमति एको जानिआ ॥ सुभर भरे नाही चितु डोलै मन ही ते मनु मानिआ ॥७॥ गुर परसादी अकथउ कथीअै कहउ कहावै सोई ॥ नानक दीन दडिआल हमारे अवरु न जानिआ कोई ॥८॥२॥

सारग महला ३ असटपदीआ घरु १

१९८ सतिगुर प्रसादि ॥

मन मेरे हरि कै नामि वडाई ॥ हरि बिनु अवरु न जाणा कोई हरि कै नामि मुकति गति पाई ॥१॥ रहाउ ॥ सबदि भउ भंजनु जमकाल निखंजनु हरि सेती लिव लाई ॥ हरि सुखदाता गुरमुखि जाता सहजे रहिआ समाई ॥१॥ भगताँ का भोजनु हरि नाम निरंजनु पैन्णु भगति बडाई ॥ निज घरि वासा सदा हरि सेवनि हरि दरि सोभा पाई ॥२॥ मनमुख बुधि काची मनूआ डोलै अकथु न कथै कहानी ॥ गुरमति निहचलु हरि मनि वसिआ अमृत साची बानी ॥३॥ मन के तरंग सबदि निवारे रसना सहजि सुभाई ॥ सतिगुर मिलि रहीअै सद अपुने जिनि हरि सेती लिव लाई ॥४॥ मनु सबदि मरै ता मुक्तो होवै हरि चरणी चितु लाई ॥ हरि सरु सागरु सदा जलु निरमलु नावै सहजि सुभाई ॥५॥ सबटु वीचारि सदा रंगि रते हउमै तृसना मारी ॥ अंतरि निहकेवलु हरि रविआ सभु आतम रामु मुरारी ॥६॥ सेवक सेवि रहे सचि रते जो तेरै मनि भाणे ॥ दुबिधा महलु न पावै जगि झूठी गुण अवगण न पछाणे ॥७॥ आपे मेलि लए अकथु कथीअै सचु सबटु सचु बाणी ॥ नानक साचे सचि समाणे हरि का नामु वखाणी ॥८॥१॥ सारग महला ३ ॥ मन मेरे हरि का नामु अति

मीठा ॥ जनम जनम के किलविख भउ भंजन गुरमुखि एको डीठा ॥१॥ रहाउ ॥ कोटि कोटंतर के पाप
 बिनासन हरि साचा मनि भाड़िआ ॥ हरि बिनु अवरु न सूझै दूजा सतिगुरि एकु बुझाड़िआ ॥१॥
 प्रेम पदारथु जिन घटि वसिआ सहजे रहे समाई ॥ सबदि रते से रंगि चलूले राते सहजि सुभाई
 ॥२॥ रसना सबदु वीचारि रसि राती लाल भई रंगु लाई ॥ राम नामु निहकेवलु जाणिआ मनु
 तृपतिआ साँति आई ॥३॥ पंडित पड़ि पड़ि मोनी सभि थाके भ्रमि भेख थके भेखधारी ॥ गुर परसादि
 निरंजनु पाड़िआ साचै सबदि वीचारी ॥४॥ आवा गउणु निवारि सचि राते साच सबदु मनि
 भाड़िआ ॥ सतिगुरु सेवि सदा सुखु पाईअै जिनि विचहु आपु गवाड़िआ ॥५॥ साचै सबदि सहज
 धुनि उपजै मनि साचै लिव लाई ॥ अगम अगोचरु नामु निरंजनु गुरमुखि मनि वसाई ॥६॥ एकस
 महि सभु जगतो वरतै विरला एकु पछाणै ॥ सबदि मरै ता सभु किछु सूझै अनदिनु एको जाणै ॥७॥
 जिस नो नदरि करे सोई जनु बूझै होरु कहणा कथनु न जाई ॥ नानक नामि रते सदा बैरागी एक
 सबदि लिव लाई ॥८॥२॥ सारग महला ३ ॥ मन मेरे हरि की अकथ कहाणी ॥ हरि नदरि करे
 सोई जनु पाए गुरमुखि विरलै जाणी ॥१॥ रहाउ ॥ हरि गहिर गंभीरु गुणी गहीरु गुर कै सबदि
 पछानिआ ॥ बहु बिधि करम करहि भाड़ि दूजै बिनु सबदै बउरानिआ ॥१॥ हरि नामि नावै सोई
 जनु निरमलु फिरि मैला मूलि न होई ॥ नाम बिना सभु जगु है मैला दूजै भरमि पति खोई ॥२॥
 किआ दृड़ाँ किआ संग्रहि तिआगी मै ता बूझ न पाई ॥ होहि दड़िआलु कृपा करि हरि जीउ नामो
 होइ सखाई ॥३॥ सचा सचु दाता करम बिधाता जिसु भावै तिसु नाइ लाए ॥ गुरु दुआरै सोई बूझै
 जिस नो आपि बुझाए ॥४॥ देखि बिसमादु इहु मनु नही चेतै आवा गउणु संसारा ॥ सतिगुरु सेवे
 सोई बूझै पाए मोख दुआरा ॥५॥ जिन् दरु सूझै से कदे न विगाड़हि सतिगुरि बूझ बुझाई ॥ सचु संजमु
 करणी किरति कमावहि आवण जाणु रहाई ॥६॥ से दरि साचै साचु कमावहि जिन गुरमुखि साचु

अधारा ॥ मनमुख दूजै भरमि भुलाए ना बूझहि वीचारा ॥७॥ आपे गुरमुखि आपे देवै आपे करि करि वेखै ॥ नानक से जन थाडि पए है जिन की पति पावै लेखै ॥८॥३॥

सारग महला ५ असटपदीआ घरु १

१९९९ सतिगुर प्रसादि ॥

गुसाइं परतापु तुहारो डीठा ॥ करन करावन उपाडि समावन सगल छत्रपति बीठा ॥१॥ रहाउ ॥ राणा राउ राज भए रंका उनि झूठे कहणु कहाडिओ ॥ हमरा राजनु सदा सलामति ता को सगल घटा जसु गाडिओ ॥१॥ उपमा सुनहु राजन की संतहु कहत जेत पाहूचा ॥ बेसुमार वड साह दातारा ऊचे ही ते ऊचा ॥२॥ पवनि परोडिओ सगल अकारा पावक कासट संगे ॥ नीरु धरणि करि राखे एकत कोडि न किस ही संगे ॥३॥ घटि घटि कथा राजन की चालै घरि घरि तुझहि उमाहा ॥ जीअ जंत सभि पाछै करिआ प्रथमे रिजकु समाहा ॥४॥ जो किछु करणा सु आपे करणा मसलति काहू दीनी ॥ अनिक जतन करि करह दिखाए साची साखी चीनी ॥५॥ हरि भगता करि राखे अपने दीनी नामु वडाई ॥ जिनि जिनि करी अवगिआ जन की ते तै दीए रुडाई ॥६॥ मुकति भए साधसंगति करि तिन के अवगन सभि परहरिआ ॥ तिन कउ देखि भए किरपाला तिन भव सागरु तरिआ ॥७॥ हम नाने नीच तुमे बड साहिब कुदरति कउण बीचारा ॥ मनु तनु सीतलु गुर दरस देखे नानक नामु अधारा ॥८॥१॥

सारग महला ५ असटपदी घरु ६

१९९९ सतिगुर प्रसादि ॥

अगम अगाधि सुनहु जन कथा ॥ पारब्रहम की अचरज सभा ॥१॥ रहाउ ॥ सदा सदा सतिगुर नमसकार ॥ गुर किरपा ते गुन गाडि अपार ॥ मन भीतरि होवै परगासु ॥ गिआन अंजनु अगिआन बिनासु ॥१॥ मिति नाही जा का बिसथारु ॥ सोभा ता की अपर अपार ॥ अनिक रंग जा के गने न जाहि ॥ सोग हरख दुहहू महि नाहि ॥२॥ अनिक ब्रहमे जा के बेद धुनि करहि ॥ अनिक महेस बैसि

धिआनु धरहि ॥ अनिक पुरख अंसा अवतार ॥ अनिक इंद्र ऊभे दरबार ॥३॥ अनिक पवन पावक
 अरु नीर ॥ अनिक रतन सागर दधि खीर ॥ अनिक सूर ससीअर नखआति ॥ अनिक देवी देवा बहु
 भाँति ॥४॥ अनिक बसुधा अनिक कामधेन ॥ अनिक पारजात अनिक मुखि बेन ॥ अनिक अकास
 अनिक पाताल ॥ अनिक मुखी जपीअै गोपाल ॥५॥ अनिक सासत्र सिमृति पुरान ॥ अनिक जुगति
 होवत बखिआन ॥ अनिक सरोते सुनहि निधान ॥ सरब जीअ पूरन भगवान ॥६॥ अनिक धरम
 अनिक कुमेर ॥ अनिक बरन अनिक कनिक सुमेर ॥ अनिक सेख नवतन नामु लेहि ॥ पारब्रहम का
 अंतु न तेहि ॥७॥ अनिक पुरीआ अनिक तह खंड ॥ अनिक रूप रंग ब्रहमंड ॥ अनिक बना अनिक
 फल मूल ॥ आपहि सूखम आपहि असथूल ॥८॥ अनिक जुगादि दिनस अरु राति ॥ अनिक परलउ
 अनिक उत्पाति ॥ अनिक जीअ जा के गृह माहि ॥ रमत राम पूरन सब ठाँडि ॥९॥ अनिक माइआ
 जा की लखी न जाइ ॥ अनिक कला खेलै हरि राइ ॥ अनिक धुनित ललित संगीत ॥ अनिक गुप्त
 प्रगटे तह चीत ॥१०॥ सभ ते ऊच भगत जा कै संगि ॥ आठ पहर गुन गावहि रंगि ॥ अनिक
 अनाहद आन्नद झुनकार ॥ उआ रस का कछु अंतु न पार ॥११॥ सति पुरखु सति असथानु ॥ ऊच ते
 ऊच निरमल निरबानु ॥ अपुना कीआ जानहि आपि ॥ आपे घटि घटि रहिओ बिआपि ॥ कृपा निधान
 नानक दइआल ॥ जिनि जपिआ नानक ते भए निहाल ॥१२॥१॥२॥२॥३॥७॥

सारग छंत महला ५

१६ सतिगुर प्रसादि ॥

सभ देखीअै अनभै का दाता ॥ घटि घटि पूरन है अलिपाता ॥ घटि घटि पूरनु करि बिसथीरनु जल
 तरंग जिउ रचनु कीआ ॥ हभि रस माणे भोग घटाणे आन न बीआ को थीआ ॥ हरि रंगी डिक रंगी
 ठाकुरु संतसंगि प्रभु जाता ॥ नानक दरसि लीना जिउ जल मीना सभ देखीअै अनभै का दाता ॥१॥
 कउन उपमा देउ कवन बडाई ॥ पूरन पूरि रहिओ सब ठाई ॥ पूरन मनमोहन घट घट सोहन

जब खिंचै तब छाई ॥ किउ न अराधहु मिलि करि साधहु घरी मुहतक बेला आई ॥ अरथु दरबु सभु जो किछु दीसै संगि न कछहू जाई ॥ कहु नानक हरि हरि आराधहु कवन उपमा देउ कवन बडाई ॥२॥ पूछउ संत मेरो ठाकुरु कैसा ॥ हीउ अरापउं देहु सदेसा ॥ देहु सदेसा प्रभ जीउ कैसा कह मोहन परवेसा ॥ अंग अंग सुखदाई पूरन ब्रहमाई थान थान्तर देसा ॥ बंधन ते मुकता घटि घटि जुगता कहि न सकउ हरि जैसा ॥ देखि चरित नानक मनु मोहिओ पूछै दीनु मेरो ठाकुरु कैसा ॥३॥ करि किरपा अपुने पहि आइआ ॥ धनि सु रिदा जिह चरन बसाइआ ॥ चरन बसाइआ संत संगाइआ अगिआन अंधेरु गवाइआ ॥ भइआ प्रगासु रिदै उलासु प्रभु लोड़ीदा पाइआ ॥ दुखु नाठा सुखु घर महि वूठा महा अन्नद सहजाइआ ॥ कहु नानक मै पूरा पाइआ करि किरपा अपुने पहि आइआ ॥४॥१॥

सारंग की वार महला ४ राइ महमे हसने की धुनि

१९ सतिगुर प्रसादि ॥

सलोक महला २ ॥ गुरु कुंजी पाहू निवलु मनु कोठा तनु छति ॥ नानक गुर बिनु मन का ताकु न उघड़ै अवर न कुंजी हथि ॥१॥ महला १ ॥ न भीजै रागी नादी बेदि ॥ न भीजै सुरती गिआनी जोगि ॥ न भीजै सोगी कीतै रोजि ॥ न भीजै रूपी माली रंगि ॥ न भीजै तीरथि भविअै न्निगि ॥ न भीजै दातंती कीतै पुंनि ॥ न भीजै बाहरि बैठिआ सुंनि ॥ न भीजै भेड़ि मरहि भिड़ि सूर ॥ न भीजै केते होवहि धूड़ ॥ लेखा लिखीअै मन कै भाइ ॥ नानक भीजै साचै नाइ ॥२॥ महला १ ॥ नव छिअ खट का करे बीचारु ॥ निसि दिन उचरै भार अठार ॥ तिनि भी अंतु न पाइआ तोहि ॥ नाम बिहूण मुकति किउ होइ ॥ नाभि वसत ब्रहमै अंतु न जाणिआ ॥ गुरुमुखि नानक नामु पछाणिआ ॥३॥ पउड़ी ॥ आपे आपि निरंजना जिनि आपु उपाइआ ॥ आपे खेलु रचाइओनु सभु जगतु सबाइआ ॥ त्रै गुण आपि सिरजिअनु माइआ मोहु वधाइआ ॥ गुर परसादी उबरे जिन भाणा भाइआ ॥ नानक सचु वरतदा

सभ सचि समाइआ ॥१॥ सलोक महला २ ॥ आपि उपाए नानका आपे रखै वेक ॥ मंदा किस नो
 आखीअै जाँ सभना साहिबु एकु ॥ सभना साहिबु एकु है वेखै धंधै लाडि ॥ किसै थोड़ा किसै अगला
 खाली कोई नाहि ॥ आवहि न्गो जाहि न्गो विचे करहि विथार ॥ नानक हुकमु न जाणीअै अगै काई
 कार ॥१॥ महला १ ॥ जिनसि थापि जीआँ कउ भेजै जिनसि थापि लै जावै ॥ आपे थापि उथापै आपे
 एते वेस करावै ॥ जेते जीअ फिरहि अउधूती आपे भिखिआ पावै ॥ लेखै बोलणु लेखै चलणु काडितु कीचहि
 दावे ॥ मूलु मति परवाणा एहो नानकु आखि सुणाए ॥ करणी उपरि होइ तपावसु जे को कहै कहाए
 ॥२॥ पउड़ी ॥ गुरमुखि चलतु रचाइओनु गुण परगटी आइआ ॥ गुरबाणी सद उचरै हरि मंनि
 वसाइआ ॥ सकति गई भ्रमु कटिआ सिव जोति जगाइआ ॥ जिन कै पोतै पुन्नु है गुरु पुरखु
 मिलाइआ ॥ नानक सहजे मिलि रहे हरि नामि समाइआ ॥२॥ सलोक महला २ ॥ साह चले
 वणजारिआ लिखिआ देवै नालि ॥ लिखे उपरि हुकमु होइ लईअै वसतु समालि ॥ वसतु लई
 वणजारई वखरु बधा पाडि ॥ केई लाहा लै चले इकि चले मूलु गवाडि ॥ थोड़ा किनै न मंगिओ किसु
 कहीअै साबासि ॥ नदरि तिना कउ नानका जि साबतु लाए रासि ॥१॥ महला १ ॥ जुड़ि जुड़ि
 विछुड़े विछुड़ि जुड़े ॥ जीवि जीवि मुए मुए जीवे ॥ केतिआ के बाप केतिआ के बेटे केते गुर चले हूए ॥
 आगै पाछै गणत न आवै किआ जाती किआ हुणि हूए ॥ सभु करणा किरतु करि लिखीअै करि करि
 करता करे करे ॥ मनमुखि मरीअै गुरमुखि तरीअै नानक नदरी नदरि करे ॥२॥ पउड़ी ॥ मनमुखि
 दूजा भरमु है दूजै लोभाइआ ॥ कूडु कपटु कमावदे कूडो आलाइआ ॥ पुत्र कलत्र मोहु हेतु है सभु दुखु
 सबाइआ ॥ जम दरि बधे मारीअहि भरमहि भरमाइआ ॥ मनमुखि जनमु गवाइआ नानक हरि
 भाइआ ॥३॥ सलोक महला २ ॥ जिन वडिआई तेरे नाम की ते रते मन माहि ॥ नानक अंमृतु
 एकु है दूजा अंमृतु नाहि ॥ नानक अंमृतु मनै माहि पाईअै गुर परसादि ॥ तिनी पीता रंग सिउ

जिन् कउ लिखिआ आदि ॥१॥ महला २ ॥ कीता किआ सालाहीअै करे सोइ सालाहि ॥ नानक एकी
 बाहरा दूजा दाता नाहि ॥ करता सो सालाहीअै जिनि कीता आकारु ॥ दाता सो सालाहीअै जि सभसै
 दे आधारु ॥ नानक आपि सदीव है पूरा जिसु भंडारु ॥ वडा करि सालाहीअै अंतु न पारावारु ॥२॥
 पउड़ी ॥ हरि का नामु निधानु है सेविअै सुखु पाई ॥ नामु निरंजनु उचराँ पति सिउ घरि जाँई ॥
 गुरमुखि बाणी नामु है नामु रिदै वसाई ॥ मति पंखेरू वसि होइ सतिगुरू धिआइं ॥ नानक आपि
 दइआलु होइ नामे लिव लाई ॥४॥ सलोक महला २ ॥ तिसु सिउ कैसा बोलणा जि आपे जाणै जाणु
 ॥ चीरी जा की ना फिरै साहिबु सो परवाणु ॥ चीरी जिस की चलणा मीर मलक सलार ॥ जो तिसु भावै
 नानका साई भली कार ॥ जिना चीरी चलणा हथि तिना किछु नाहि ॥ साहिब का फुरमाणु होइ उठी
 करलै पाहि ॥ जेहा चीरी लिखिआ तेहा हुकमु कमाहि ॥ घले आवहि नानका सदे उठी जाहि ॥१॥
 महला २ ॥ सिफति जिना कउ बखसीअै सेई पोतेदार ॥ कुंजी जिन कउ दितीआ तिना मिले भंडार ॥
 जह भंडारी हू गुण निकलहि ते कीअहि परवाणु ॥ नदरि तिना कउ नानका नामु जिना नीसाणु ॥२॥
 पउड़ी ॥ नामु निरंजनु निरमला सुणिअै सुखु होई ॥ सुणि सुणि मंनि वसाईअै बूझै जनु कोई ॥
 बहदिआ उठदिआ न विसरै साचा सचु सोई ॥ भगता कउ नाम अधारु है नामे सुखु होई ॥ नानक
 मनि तनि रवि रहिआ गुरमुखि हरि सोई ॥५॥ सलोक महला १ ॥ नानक तुलीअहि तोल जे जीउ
 पिछै पाईअै ॥ इकसु न पुजहि बोल जे पूरे पूरा करि मिलै ॥ वडा आखणु भारा तोलु ॥ होर हउली मती
 हउले बोल ॥ धरती पाणी परबत भारु ॥ किउ कंडै तोलै सुनिआरु ॥ तोला मासा रतक पाइ ॥ नानक
 पुछिआ देइ पुजाइ ॥ मूरख अंधिआ अंधी धातु ॥ कहि कहि कहणु कहाइनि आपु ॥१॥ महला १ ॥
 आखणि अउखा सुनणि अउखा आखि न जापी आखि ॥ इकि आखि आखहि सबदु भाखहि अरध उरध
 दिनु राति ॥ जे किहु होइ त किहु दिसै जापै रूपु न जाति ॥ सभि कारण करता करे घट अउघट घट

थापि ॥ आखणि अउखा नानका आखि न जापै आखि ॥२॥ पउड़ी ॥ नाइ सुणिअै मनु रहसीअै नामे
 साँति आई ॥ नाइ सुणिअै मनु तृपतीअै सभ दुख गवाई ॥ नाइ सुणिअै नाउ ऊपजै नामे
 वडिआई ॥ नामे ही सभ जाति पति नामे गति पाई ॥ गुरमुखि नामु धिआईअै नानक लिव लाई
 ॥६॥ सलोक महला १ ॥ जूठि न रागी जूठि न वेदी ॥ जूठि न चंद सूरज की भेदी ॥ जूठि न अन्नी
 जूठि न नाई ॥ जूठि न मीहु वरिअै सभ थाई ॥ जूठि न धरती जूठि न पाणी ॥ जूठि न पउणै माहि
 समाणी ॥ नानक निगुरिआ गुणु नाही कोडि ॥ मुहि फेरिअै मुहु जूठा होडि ॥१॥ महला १ ॥ नानक
 चुलीआ सुचीआ जे भरि जाणै कोडि ॥ सुरते चुली गिआन की जोगी का जतु होडि ॥ ब्रहमण चुली संतोख
 की गिरही का सतु दानु ॥ राजे चुली निआव की पड़िआ सचु धिआनु ॥ पाणी चितु न धोपई मुखि
 पीतै तिख जाडि ॥ पाणी पिता जगत का फिरि पाणी सभु खाडि ॥२॥ पउड़ी ॥ नाइ सुणिअै सभ सिधि
 है रिधि पिछै आवै ॥ नाइ सुणिअै नउ निधि मिलै मन चिंदिआ पावै ॥ नाइ सुणिअै संतोखु होडि कवला
 चरन धिआवै ॥ नाइ सुणिअै सहजु ऊपजै सहजे सुखु पावै ॥ गुरमती नाउ पाईअै नानक गुण गावै
 ॥७॥ सलोक महला १ ॥ दुख विचि जंमणु दुखि मरणु दुखि वरतणु संसारि ॥ दुखु दुखु अगै आखीअै
 पड़ि पड़ि करहि पुकार ॥ दुख कीआ पंडा खुलीआ सुखु न निकलिओ कोडि ॥ दुख विचि जीउ जलाडिआ
 दुखीआ चलिआ रोडि ॥ नानक सिफती रतिआ मनु तनु हरिआ होडि ॥ दुख कीआ अगी मारीअहि भी
 दुखु दारू होडि ॥१॥ महला १ ॥ नानक दुनीआ भसु रंगु भसू हू भसु खेह ॥ भसो भसु कमावणी भी भसु
 भरीअै देह ॥ जा जीउ विचहु कढीअै भसू भरिआ जाडि ॥ अगै लेखै मंगिअै होर दसूणी पाडि ॥२॥
 पउड़ी ॥ नाइ सुणिअै सुचि संजमो जमु नेड़ि न आवै ॥ नाइ सुणिअै घटि चानणा आनेरु गवावै ॥
 नाइ सुणिअै आपु बुझीअै लाहा नाउ पावै ॥ नाइ सुणिअै पाप कटीअहि निरमल सचु पावै ॥ नानक
 नाइ सुणिअै मुख उजले नाउ गुरमुखि धिआवै ॥८॥ सलोक महला १ ॥ घरि नाराडिणु सभा नालि ॥

पूज करे रखै नावालि ॥ कुंगू चन्नणु फुल चड़ाए ॥ पैरी पै पै बहुतु मनाए ॥ माणूआ मंगि मंगि पैनै
 खाडि ॥ अंधी कंमी अंध सजाडि ॥ भुखिआ देडि न मरदिआ रखै ॥ अंधा झगड़ा अंधी सथै ॥१॥
 महला १ ॥ सभे सुरती जोग सभि सभे बेद पुराण ॥ सभे करणे तप सभि सभे गीत गिआन ॥ सभे बुधी
 सुधि सभि सभि तीरथ सभि थान ॥ सभि पातिसाहीआ अमर सभि सभि खुसीआ सभि खान ॥ सभे माणस
 देव सभि सभे जोग धिआन ॥ सभे पुरीआ खंड सभि सभे जीअ जहान ॥ हुकमि चलाए आपणै करमी वहै
 कलाम ॥ नानक सचा सचि नाडि सचु सभा दीबानु ॥२॥ पउड़ी ॥ नाडि मंनिअै सुखु ऊपजै नामे गति
 होई ॥ नाडि मंनिअै पति पाईअै हिरदै हरि सोई ॥ नाडि मंनिअै भवजलु लम्घीअै फिरि बिघनु न
 होई ॥ नाडि मंनिअै पंथु परगटा नामे सभ लोई ॥ नानक सतिगुरि मिलिअै नाउ मन्नीअै जिन देवै
 सोई ॥६॥ सलोक मः १ ॥ पुरीआ खंडा सिरि करे डिक पैरि धिआए ॥ पउणु मारि मनि जपु करे सिरु
 मुंडी तलै देडि ॥ किसु उपरि ओहु टिक टिकै किस नो जोरु करेडि ॥ किस नो कहीअै नानका किस नो करता
 देडि ॥ हुकमि रहाए आपणै मूरखु आपु गणेडि ॥१॥ मः १ ॥ है है आखाँ कोटि कोटि कोटी हू कोटि कोटि
 ॥ आखूं आखाँ सदा सदा कहणि न आवै तोटि ॥ ना हउ थकाँ न ठाकीआ एवड रखहि जोति ॥ नानक
 चसिअहु चुख बिंद उपरि आखणु दोसु ॥२॥ पउड़ी ॥ नाडि मंनिअै कुलु उधरै सभु कुटंबु सबाडिआ ॥
 नाडि मंनिअै संगति उधरै जिन रिदै वसाडिआ ॥ नाडि मंनिअै सुणि उधरे जिन रसन रसाडिआ ॥
 नाडि मंनिअै दुख भुख गई जिन नामि चितु लाडिआ ॥ नानक नामु तिनी सालाहिआ जिन गुरु
 मिलाडिआ ॥१०॥ सलोक मः १ ॥ सभे राती सभि दिह सभि थिती सभि वार ॥ सभे रुती माह सभि सभि
 धरतंती सभि भार ॥ सभे पाणी पउण सभि सभि अगनी पाताल ॥ सभे पुरीआ खंड सभि सभि लोअ लोअ
 आकार ॥ हुकमु न जापी केतड़ा कहि न सकीजै कार ॥ आखहि थकहि आखि आखि करि सिफतंती वीचार
 ॥ तृणु न पाडिओ बपुड़ी नानकु कहै गवार ॥१॥ मः १ ॥ अखी परणै जे फिराँ देखाँ सभु आकारु ॥ पुछा

गिआनी पंडिताँ पुछा बेद बीचार ॥ पुछा देवाँ माणसाँ जोध करहि अवतार ॥ सिध समाधी सभि सुणी
 जाइ देख्वाँ दरबार ॥ अगै सचा सचि नाइ निरभउ भै विणु सारु ॥ होर कची मती कचु पियु अंधिआ
 अंधु बीचार ॥ नानक करमी बंदगी नदरि लम्घाए पारि ॥२॥ पउड़ी ॥ नाइ मंनिअै दुरमति गई
 मति परगटी आइआ ॥ नाउ मंनिअै हउमै गई सभि रोग गवाइआ ॥ नाइ मंनिअै नामु ऊपजै
 सहजे सुखु पाइआ ॥ नाइ मंनिअै साँति ऊपजै हरि मंनि वसाइआ ॥ नानक नामु रतन्नु है गुरमुखि
 हरि धिआइआ ॥११॥ सलोक मः १ ॥ होरु सरीकु होवै कोई तेरा तिसु अगै तुधु आखाँ ॥ तुधु अगै तुधै
 सालाही मै अंधे नाउ सुजाखा ॥ जेता आखणु साही सबदी भाखिआ भाइ सुभाई ॥ नानक बहुता एहो
 आखणु सभ तेरी वडिआई ॥१॥ मः १ ॥ जाँ न सिआ किआ चाकरी जाँ जंमे किआ कार ॥ सभि कारण
 करता करे देखै वारो वार ॥ जे चुपै जे मंगिअै दाति करे दातारु ॥ डिकु दाता सभि मंगते फिरि देखहि
 आकारु ॥ नानक एवै जाणीअै जीवै देवणहारु ॥२॥ पउड़ी ॥ नाइ मंनिअै सुरति ऊपजै नामे मति होई
 ॥ नाइ मंनिअै गुण उचरै नामे सुखि सोई ॥ नाइ मंनिअै भ्रमु कटीअै फिरि दुखु न होई ॥ नाइ
 मंनिअै सालाहीअै पापाँ मति धोई ॥ नानक पूरे गुर ते नाउ मन्नीअै जिन देवै सोई ॥१२॥ सलोक
 मः १ ॥ सासत्र बेद पुराण पड़ंता ॥ पूकारंता अजाणंता ॥ जाँ बूझै ताँ सूझै सोई ॥ नानकु आखै कूक न
 होई ॥१॥ मः १ ॥ जाँ हउ तेरा ताँ सभु किछु मेरा हउ नाही तू होवहि ॥ आपे सकता आपे सुरता
 सकती जगतु परोवहि ॥ आपे भेजे आपे सदे रचना रचि रचि वेखै ॥ नानक सचा सची नाँई सचु पवै
 धुरि लेखै ॥२॥ पउड़ी ॥ नामु निरंजन अलखु है किउ लखिआ जाई ॥ नामु निरंजन नालि है किउ
 पाईअै भाई ॥ नामु निरंजन वरतदा रविआ सभ ठाँई ॥ गुर पूरे ते पाईअै हिरदै देइ दिखाई ॥
 नानक नदरी करमु होइ गुर मिलीअै भाई ॥१३॥ सलोक मः १ ॥ कलि होई कुते मुही खाजु होआ
 मुरदारु ॥ कूडु बोलि बोलि भउकणा चूका धरमु बीचारु ॥ जिन जीवंदिआ पति नही मुइआ मंदी सोइ

॥ लिखिआ होवै नानका करता करे सु होइ ॥१॥ मः १ ॥ रन्ना होईआ बोधीआ पुरस होए सईआद
 ॥ सीलु संजमु सुच भन्नी खाणा खाजु अहाजु ॥ सरमु गइआ घरि आपणै पति उठि चली नालि ॥ नानक
 सचा एकु है अउरु न सचा भालि ॥२॥ पउड़ी ॥ बाहरि भसम लेपन करे अंतरि गुबारी ॥ खिंथा झोली
 बहु भेख करे दुरमति अह्मकारी ॥ साहिब सबदु न ऊचरै माइआ मोह पसारी ॥ अंतरि लालचु भरमु है
 भरमै गावारी ॥ नानक नामु न चेतई जूअै बाजी हारी ॥१४॥ सलोक मः १ ॥ लख सिउ प्रीति होवै
 लख जीवणु किआ खुसीआ किआ चाउ ॥ विछुड़िआ विसु होइ विछोड़ा एक घड़ी महि जाइ ॥ जे सउ
 वरिआ मिठा खाजै भी फिरि कउड़ा खाइ ॥ मिठा खाधा चिति न आवै कउड़तणु धाड़ि जाइ ॥ मिठा
 कउड़ा दोवै रोग ॥ नानक अंति विगुते भोग ॥ झखि झखि झखणा झगड़ा झाख ॥ झखि झखि जाहि झखहि
 तिन् पासि ॥१॥ मः १ ॥ कापडु काठु रंगाइआ राँगि ॥ घर गच कीते बागे बाग ॥ साद सहज करि
 मनु खेलाइआ ॥ तै सह पासहु कहणु कहाइआ ॥ मिठा करि कै कउड़ा खाइआ ॥ तिनि कउड़ै तनि
 रोगु जमाइआ ॥ जे फिरि मिठा पेड़ै पाइ ॥ तउ कउड़तणु चूकसि माइ ॥ नानक गुरमुखि पावै सोइ
 ॥ जिस नो प्रापति लिखिआ होइ ॥२॥ पउड़ी ॥ जिन कै हिरदै मैलु कपटु है बाहरु धोवाइआ ॥ कूडु
 कपटु कमावदे कूडु परगटी आइआ ॥ अंदरि होइ सु निकलै नह छपै छपाइआ ॥ कूड़ै लालचि
 लगिआ फिरि जूनी पाइआ ॥ नानक जो बीजै सो खावणा करतै लिखि पाइआ ॥१५॥ सलोक मः २ ॥
 कथा कहाणी बेदनी आणी पापु पुन्नु बीचारु ॥ दे दे लैणा लै लै देणा नरकि सुरगि अवतार ॥ उत्तम
 मधिम जाती जिनसी भरमि भवै संसारु ॥ अमृत बाणी ततु वखाणी गिआन धिआन विचि आई ॥
 गुरमुखि आखी गुरमुखि जाती सुरतंती करमि धिआई ॥ हुकमु साजि हुकमै विचि रखै हुकमै अंदरि वेखै
 ॥ नानक अगहु हउमै तुटै ताँ को लिखीअै लेखै ॥१॥ मः १ ॥ बेदु पुकारे पुन्नु पापु सुरग नरक का बीउ
 ॥ जो बीजै सो उगवै खाँदा जाणै जीउ ॥ गिआनु सलाहे वडा करि सचो सचा नाउ ॥ सचु बीजै सचु उगवै

दरगह पाईअै थाउ ॥ बेदु वपारी गिआनु रासि करमी पलै होइ ॥ नानक रासी बाहरा लदि न
 चलिआ कोइ ॥२॥ पउड़ी ॥ निंमु बिरखु बहु संचीअै अंमृत रसु पाइआ ॥ बिसीअरु मंतृ विसाहीअै
 बहु दूधु पीआइआ ॥ मनमुखु अभिन्नु न भिजई पथरु नावाइआ ॥ बिखु महि अंमृतु सिंचीअै बिखु
 का फलु पाइआ ॥ नानक संगति मेलि हरि सभ बिखु लहि जाइआ ॥१६॥ सलोक मः १ ॥ मरणि न
 मूरतु पुछिआ पुछी थिति न वारु ॥ इकनी लदिआ इकि लदि चले इकनी बधे भार ॥ इकना होई
 साखती इकना होई सार ॥ लसकर सणै दमामिआ छुटे बंक दुआर ॥ नानक ढेरी छारु की भी फिरि
 होई छार ॥१॥ मः १ ॥ नानक ढेरी ढहि पई मिटी संदा कोटु ॥ भीतरि चोरु बहालिआ खोटु वे जीआ
 खोटु ॥२॥ पउड़ी ॥ जिन अंदरि निंदा दुसटु है नक वढे नक वढाइआ ॥ महा करूप दुखीए सदा काले
 मुह माइआ ॥ भलके उठि नित पर दरबु हिरहि हरि नामु चुराइआ ॥ हरि जीउ तिन की संगति मत
 करहु रखि लेहु हरि राइआ ॥ नानक पडिअै किरति कमावदे मनमुखि दुखु पाइआ ॥१७॥ सलोक
 मः ४ ॥ सभु कोई है खसम का खसमहु सभु को होइ ॥ हुकमु पछाणै खसम का ता सचु पावै कोइ ॥ गुरमुखि
 आपु पछाणीअै बुरा न दीसै कोइ ॥ नानक गुरमुखि नामु धिआईअै सहिला आइआ सोइ ॥१॥
 मः ४ ॥ सभना दाता आपि है आपे मेलणहारु ॥ नानक सबदि मिले न विछुड़हि जिना सेविआ हरि
 दातारु ॥२॥ पउड़ी ॥ गुरमुखि हिरदै साँति है नाउ उगवि आइआ ॥ जप तप तीरथ संजम करे मेरे
 प्रभ भाइआ ॥ हिरदा सुधु हरि सेवदे सोहहि गुण गाइआ ॥ मेरे हरि जीउ एवै भावदा गुरमुखि
 तराइआ ॥ नानक गुरमुखि मेलिअनु हरि दरि सोहाइआ ॥१८॥ सलोक मः १ ॥ धनवंता इव ही
 कहै अवरी धन कउ जाउ ॥ नानकु निरधनु तितु दिनि जितु दिनि विसरै नाउ ॥१॥ मः १ ॥ सूरजु चडै
 विजोगि सभसै घटै आरजा ॥ तनु मनु रता भोगि कोई हारै को जिणै ॥ सभु को भरिआ फूकि आखणि कहणि
 न थंमीअै ॥ नानक वेखै आपि फूक कढाए ढहि पवै ॥२॥ पउड़ी ॥ सतसंगति नामु निधानु है जिथहु हरि

पाइआ ॥ गुर परसादी घटि चानणा आनेरु गवाइआ ॥ लोहा पारसि भेटीअै कंचनु होइ आइआ ॥
 नानक सतिगुरि मिलिअै नाउ पाईअै मिलि नामु धिआइआ ॥ जिन् कै पोतै पुन्नु है तिनी दरसनु
 पाइआ ॥१६॥ सलोक मः १ ॥ धिगु तिना का जीविआ जि लिखि लिखि वेचहि नाउ ॥ खेती जिन की
 उजड़ै खलवाड़े किया थाउ ॥ सचै सरमै बाहरे अगै लहहि न दादि ॥ अकलि एह न आखीअै अकलि
 गवाईअै बादि ॥ अकली साहिबु सेवीअै अकली पाईअै मानु ॥ अकली पड़ि कै बुझीअै अकली कीचै
 दानु ॥ नानकु आखै राहु एहु होरि गलाँ सैतानु ॥१॥ मः २ ॥ जैसा करै कहावै तैसा अैसी बनी जरूरति
 ॥ होवहि लिम्ड झिंड नह होवहि अैसी कहीअै सूरति ॥ जो ओसु इछे सो फलु पाए ताँ नानक कहीअै मूरति
 ॥२॥ पउड़ी ॥ सतिगुरु अंमृत बिरखु है अंमृत रसि फलिआ ॥ जिसु परापति सो लहै गुर सबदी
 मिलिआ ॥ सतिगुर कै भाणै जो चलै हरि सेती रलिआ ॥ जमकालु जोहि न सकई घटि चानणु बलिआ
 ॥ नानक बखसि मिलाइअनु फिरि गरभि न गलिआ ॥२०॥ सलोक मः १ ॥ सचु वरतु संतोखु तीरथु
 गिआनु धिआनु इसनानु ॥ दइआ देवता खिमा जपमाली ते माणस परधान ॥ जुगति धोती सुरति
 चउका तिलकु करणी होइ ॥ भाउ भोजनु नानका विरला त कोई कोइ ॥१॥ महला ३ ॥ नउमी नेमु सचु
 जे करै ॥ काम क्रोधु तृसना उचरै ॥ दसमी दसे दुआर जे ठाकै एकादसी एकु करि जाणै ॥ दुआदसी पंच
 वसगति करि राखै तउ नानक मनु मानै ॥ अैसा वरतु रहीजै पाडे होर बहुतु सिख किया दीजै ॥२॥
 पउड़ी ॥ भूपति राजे रंग राइ संचहि बिखु माइआ ॥ करि करि हेतु वधाइदे पर दरबु चुराइआ ॥
 पुत्र कलत्र न विसहहि बहु प्रीति लगाइआ ॥ वेखदिआ ही माइआ धुहि गई पछुतहि पछुताइआ ॥
 जम दरि बधे मारीअहि नानक हरि भाइआ ॥२१॥ सलोक मः १ ॥ गिआन विहूणा गावै गीत ॥ भुखे
 मुलाँ घरे मसीति ॥ मखटू होइ कै कन्न पड़ाए ॥ फकरु करे होरु जाति गवाए ॥ गुरु पीरु सदाए मंगण
 जाइ ॥ ता कै मूलि न लगीअै पाइ ॥ घालि खाइ किछु हथहु देइ ॥ नानक राहु पछाणहि सेइ ॥१॥

मः १ ॥ मनहु जि अंधे कूप कहिआ बिरदु न जाणनी ॥ मनि अंधै उंधै कवलि दिसनि खरे करूप ॥
 इकि कहि जाणहि कहिआ बुझहि ते नर सुघड़ सरूप ॥ इकना नाद न बेद न गीअ रसु रस कस न
 जाणंति ॥ इकना सुधि न बुधि न अकलि सर अखर का भेउ न लह्यति ॥ नानक से नर असलि खर जि
 बिनु गुण गरबु करंति ॥२॥ पउड़ी ॥ गुरमुखि सभ पवितु है धनु संपै माइआ ॥ हरि अरथि जो खरचदे
 देंदे सुखु पाइआ ॥ जो हरि नामु धिआइदे तिन तोटि न आइआ ॥ गुरमुखाँ नदरी आवदा माइआ
 सुटि पाइआ ॥ नानक भगताँ होरु चिति न आवई हरि नामि समाइआ ॥२२॥ सलोक मः ४ ॥
 सतिगुरु सेवनि से वडभागी ॥ सचै सबदि जिना एक लिव लागी ॥ गिरह कुटंब महि सहजि समाधी ॥
 नानक नामि रते से सचे बैरागी ॥१॥ मः ४ ॥ गणतै सेव न होवई कीता थाइ न पाइ ॥ सबदै सादु
 न आइओ सचि न लगो भाउ ॥ सतिगुरु पिआरा न लगई मनहठि आवै जाइ ॥ जे इक विख अगाहा
 भरे ताँ दस विखाँ पिछाहा जाइ ॥ सतिगुर की सेवा चाकरी जे चलहि सतिगुर भाइ ॥ आपु गवाइ
 सतिगुरु नो मिलै सहजे रहै समाइ ॥ नानक तिना नामु न वीसरै सचे मेलि मिलाइ ॥२॥ पउड़ी ॥
 खान मलूक कहाइदे को रहणु न पाई ॥ गड़ मंदर गच गीरीआ किछु साथि न जाई ॥ सोडिन साखति
 पउण वेग ध्रिगु ध्रिगु चतुराई ॥ छतीह अमृत परकार करहि बहु मैलु वधाई ॥ नानक जो देवै
 तिसहि न जाणनी मनमुखि दुखु पाई ॥२३॥ सलोक मः ३ ॥ पड़ि पड़ि पंडित मोनी थके देसंतर भवि
 थके भेखधारी ॥ दूजै भाइ नाउ कदे न पाइनि दुखु लागा अति भारी ॥ मूरख अंधे त्रै गुण सेवहि
 माइआ कै बिउहारी ॥ अंदरि कपटु उदरु भरण कै ताई पाठ पड़हि गावारी ॥ सतिगुरु सेवे सो सुखु
 पाए जिन हउमै विचहु मारी ॥ नानक पड़णा गुणणा इकु नाउ है बूझै को बीचारी ॥१॥ मः ३ ॥ नाँगे
 आवणा नाँगे जाणा हरि हुकमु पाइआ किआ कीजै ॥ जिस की वसतु सोई लै जाइगा रोसु किसै सिउ
 कीजै ॥ गुरमुखि होवै सु भाणा मन्ने सहजे हरि रसु पीजै ॥ नानक सुखदाता सदा सलाहिहु रसना रामु

रवीजै ॥२॥ पउड़ी ॥ गड़ि काइआ सीगार बहु भाँति बणाई ॥ रंग परंग कतीफिआ पहिरहि धर
 माई ॥ लाल सुपेद टुलीचिआ बहु सभा बणाई ॥ दुखु खाणा दुखु भोगणा गरबै गरबाई ॥ नानक
 नामु न चेतिओ अंति लए छडाई ॥२४॥ सलोक मः ३ ॥ सहजे सुखि सुती सबदि समाडि ॥ आपे प्रभि
 मेलि लई गलि लाडि ॥ दुबिधा चूकी सहजि सुभाडि ॥ अंतरि नामु वसिआ मनि आडि ॥ से कंठि लए
 जि भंनि घड़ाडि ॥ नानक जो धुरि मिले से हुणि आणि मिलाडि ॥१॥ मः ३ ॥ जिनी नामु विसारिआ
 किआ जपु जापहि होरि ॥ बिसटा अंदरि कीट से मुठे धंधै चोरि ॥ नानक नामु न वीसरै झूठे लालच होरि
 ॥२॥ पउड़ी ॥ नामु सलाहनि नामु मंनि असथिरु जगि सोई ॥ हिरदै हरि हरि चितवै दूजा नही कोई
 ॥ रोमि रोमि हरि उचरै खिनु खिनु हरि सोई ॥ गुरमुखि जनमु सकारथा निरमलु मलु खोई ॥ नानक
 जीवदा पुरखु धिआडिआ अमरा पदु होई ॥२५॥ सलोकु मः ३ ॥ जिनी नामु विसारिआ बहु करम
 कमावहि होरि ॥ नानक जम पुरि बधे मारीअहि जिउ सन्नी उपरि चोर ॥१॥ मः ५ ॥ धरति सुहावड़ी
 आकासु सुह्यदा जपंदिआ हरि नाउ ॥ नानक नाम विहूणिआ तिन् तन खावहि काउ ॥२॥ पउड़ी ॥
 नामु सलाहनि भाउ करि निज महली वासा ॥ ओडि बाहुडि जोनि न आवनी फिरि होहि न बिनासा ॥
 हरि सेती रंगि रवि रहे सभ सास गिरासा ॥ हरि का रंगु कदे न उतरै गुरमुखि परगासा ॥ ओडि
 किरपा करि कै मेलिअनु नानक हरि पासा ॥२६॥ सलोक मः ३ ॥ जिचरु इहु मनु लहरी विचि है हउमै
 बहुतु अह्यकारु ॥ सबदै सादु न आवई नामि न लगै पिआरु ॥ सेवा थाडि न पवई तिस की खपि खपि
 होडि खुआरु ॥ नानक सेवकु सोई आखीअै जो सिरु धरे उतारि ॥ सतिगुर का भाणा मंनि लए सबदु
 रखै उर धारि ॥१॥ मः ३ ॥ सो जपु तपु सेवा चाकरी जो खसमै भावै ॥ आपे बखसे मेलि लए आपतु
 गवावै ॥ मिलिआ कदे न वीछुडै जोती जोति मिलावै ॥ नानक गुर परसादी सो बुझसी जिसु आपि
 बुझावै ॥२॥ पउड़ी ॥ सभु को लेखे विचि है मनमुखु अह्यकारी ॥ हरि नामु कदे न चेतई जमकालु

सिरि मारी ॥ पाप बिकार मनूर सभि लदे बहु भारी ॥ मारगु बिखमु डरावणा किउ तरीअै तारी ॥
 नानक गुरि राखे से उबरे हरि नामि उधारी ॥२७॥ सलोक मः ३ ॥ विणु सतिगुर सेवे सुखु नही मरि
 जंमहि वारो वार ॥ मोह ठगउली पाईअनु बहु दूजै भाडि विकार ॥ इकि गुर परसादी उबरे तिसु
 जन कउ करहि सभि नमसकार ॥ नानक अनदिनु नामु धिआडि तू अंतरि जितु पावहि मोख दुआर
 ॥१॥ मः ३ ॥ माडिआ मोहि विसारिआ सचु मरणा हरि नामु ॥ धंधा करतिआ जनमु गडिआ अंदरि
 दुखु सहामु ॥ नानक सतिगुरु सेवि सुखु पाडिआ जिन् पूरबि लिखिआ करामु ॥२॥ पउड़ी ॥ लेखा
 पड़ीअै हरि नामु फिरि लेखु न होई ॥ पुछि न सकै कोडि हरि दरि सद ढोई ॥ जमकालु मिलै दे भेट
 सेवकु नित होई ॥ पूरे गुर ते महलु पाडिआ पति परगटु लोई ॥ नानक अनहद धुनी दरि वजदे
 मिलिआ हरि सोई ॥२८॥ सलोक मः ३ ॥ गुर का कहिआ जे करे सुखी हू सुखु सारु ॥ गुर की करणी भउ
 कटीअै नानक पावहि पारु ॥१॥ मः ३ ॥ सचु पुराणा ना थीअै नामु न मैला होडि ॥ गुर कै भाणै जे चलै
 बहुडि न आवणु होडि ॥ नानक नामि विसारिअै आवण जाणा दोडि ॥२॥ पउड़ी ॥ मंगत जनु जाचै
 दानु हरि देहु सुभाडि ॥ हरि दरसन की पिआस है दरसनि तृपताडि ॥ खिनु पलु घड़ी न जीवऊ
 बिनु देखे मराँ माडि ॥ सतिगुरि नालि दिखालिआ रवि रहिआ सभ थाडि ॥ सुतिआ आपि उठालि
 देडि नानक लिव लाडि ॥२९॥ सलोक मः ३ ॥ मनमुख बोलि न जाणनी ओना अंदरि कामु क्रोधु
 अह्वकारु ॥ थाउ कुथाउ न जाणनी सदा चितवहि बिकार ॥ दरगह लेखा मंगीअै ओथै होहि कूड़िआर ॥
 आपे सृसटि उपाईअनु आपि करे बीचारु ॥ नानक किस नो आखीअै सभु वरतै आपि सचिआरु ॥१॥
 मः ३ ॥ हरि गुरमुखि तिनी अराधिआ जिन् करमि परापति होडि ॥ नानक हउ बलिहारी तिन् कउ
 जिन् हरि मनि वसिआ सोडि ॥२॥ पउड़ी ॥ आस करे सभु लोकु बहु जीवणु जाणिआ ॥ नित जीवण कउ
 चितु गड् मंडप सवारिआ ॥ वलवंच करि उपाव माडिआ हिरि आणिआ ॥ जमकालु निहाले सास

आव घटै बेतालिआ ॥ नानक गुर सरणाई उबरे हरि गुर रखवालिआ ॥३०॥ सलोक मः ३ ॥
 पड़ि पड़ि पंडित वादु वखाणदे माड़िआ मोह सुआड़ि ॥ दूजै भाड़ि नामु विसारिआ मन मूरख मिलै
 सजाड़ि ॥ जिनि कीते तिसै न सेवनी देदा रिजकु समाड़ि ॥ जम का फाहा गलहु न कटीअै फिरि फिरि
 आवहि जाड़ि ॥ जिन कउ पूरबि लिखिआ सतिगुरु मिलिआ तिन आड़ि ॥ अनदिनु नामु धिआड़िदे
 नानक सचि समाड़ि ॥१॥ मः ३ ॥ सचु वणजहि सचु सेवदे जि गुरमुखि पैरी पाहि ॥ नानक गुर कै
 भाणै जे चलहि सहजे सचि समाहि ॥२॥ पउड़ी ॥ आसा विचि अति दुखु घणा मनमुखि चितु लाड़िआ
 ॥ गुरमुखि भए निरास परम सुखु पाड़िआ ॥ विचे गिरह उदास अलिपत लिव लाड़िआ ॥ ओना सोगु
 विजोगु न विआपई हरि भाणा भाड़िआ ॥ नानक हरि सेती सदा रवि रहे धुरि लए मिलाड़िआ ॥३१॥
 सलोक मः ३ ॥ पराई अमाण किउ रखीअै दिती ही सुखु होड़ि ॥ गुर का सबदु गुर थै टिकै होर थै परगटु
 न होड़ि ॥ अन्ने वसि माणकु पड़िआ घरि घरि वेचण जाड़ि ॥ ओना परख न आवई अदु न पलै पाड़ि ॥
 जे आपि परख न आवई ताँ पारखीआ थावहु लड़िओ परखाड़ि ॥ जे ओसु नालि चितु लाए ताँ वथु लहै
 नउ निधि पलै पाड़ि ॥ घरि होदैं धनि जगु भुखा मुआ बिनु सतिगुर सोझी न होड़ि ॥ सबदु सीतलु मनि
 तनि वसै तिथै सोगु विजोगु न कोड़ि ॥ वसतु पराई आपि गरबु करे मूरखु आपु गणाए ॥ नानक बिनु
 बूझे किनै न पाड़िओ फिरि फिरि आवै जाए ॥१॥ मः ३ ॥ मनि अनदु भड़िआ मिलिआ हरि प्रीतमु
 सरसे सजण संत पिआरे ॥ जो धुरि मिले न विछुड़हि कबहू जि आपि मेले करतारे ॥ अंतरि सबदु
 रविआ गुरु पाड़िआ सगले दूख निवारे ॥ हरि सुखदाता सदा सलाही अंतरि रखाँ उर धारे ॥ मनमुखु
 तिन की बखीली कि करे जि सचै सबदि सवारे ॥ ओना दी आपि पति रखसी मेरा पिआरा सरणागति
 पए गुर दुआरे ॥ नानक गुरमुखि से सुहेले भए मुख ऊजल दरबारे ॥२॥ पउड़ी ॥ इसतरी पुरखै बहु
 प्रीति मिलि मोहु वधाड़िआ ॥ पुत्र कलत्र नित वेखै विगसै मोहि माड़िआ ॥ देसि परदेसि धनु चोराड़ि

आणि मुहि पाडिआ ॥ अंति होवै वैर विरोधु को सकै न छडाडिआ ॥ नानक विणु नावै धिगु मोहु जितु
 लगि दुखु पाडिआ ॥३२॥ सलोक मः ३ ॥ गुरमुखि अमृतु नामु है जितु खाधै सभ भुख जाडि ॥ तृसना
 मूलि न होवई नामु वसै मनि आडि ॥ बिनु नावै जि होरु खाणा तितु रोगु लगै तनि धाडि ॥ नानक रस
 कस सबदु सलाहणा आपे लए मिलाडि ॥१॥ मः ३ ॥ जीआ अंदरि जीउ सबदु है जितु सह मेलावा
 होडि ॥ बिनु सबदै जगि आनेरु है सबदे परगटु होडि ॥ पंडित मोनी पड़ि पड़ि थके भेख थके तनु धोडि
 ॥ बिनु सबदै किनै न पाडिओ दुखीए चले रोडि ॥ नानक नदरी पाईअै करमि परापति होडि ॥२॥
 पउड़ी ॥ इसत्री पुरखै अति नेहु बहि मंदु पकाडिआ ॥ दिसदा सभु किछु चलसी मेरे प्रभ भाडिआ ॥
 किउ रहीअै थिरु जगि को कढहु उपाडिआ ॥ गुर पूरे की चाकरी थिरु कंधु सबाडिआ ॥ नानक बखसि
 मिलाडिअनु हरि नामि समाडिआ ॥३३॥ सलोक मः ३ ॥ माडिआ मोहि विसारिआ गुर का भउ हेतु
 अपारु ॥ लोभि लहरि सुधि मति गई सचि न लगै पिआरु ॥ गुरमुखि जिना सबदु मनि वसै दरगह
 मोख दुआरु ॥ नानक आपे मेलि लए आपे बखसणहारु ॥१॥ मः ४ ॥ नानक जिसु बिनु घड़ी न
 जीवणा विसरे सरै न बिंद ॥ तिसु सिउ किउ मन रूसीअै जिसहि हमारी चिंद ॥२॥ मः ४ ॥ सावणु
 आडिआ झिमझिमा हरि गुरमुखि नामु धिआडि ॥ दुख भुख काड़ा सभु चुकाडिसी मीहु वुठा छहबर
 लाडि ॥ सभ धरति भई हरीआवली अन्नु जंमिआ बोहल लाडि ॥ हरि अचिंतु बुलावै कृपा करि हरि
 आपे पावै थाडि ॥ हरि तिसहि धिआवहु संत जनहु जु अंते लए छडाडि ॥ हरि कीरति भगति अन्नदु
 है सदा सुखु वसै मनि आडि ॥ जिना गुरमुखि नामु अराधिआ तिना दुख भुख लहि जाडि ॥ जन नानकु
 तृपतै गाडि गुण हरि दरसन देहु सुभाडि ॥३॥ पउड़ी ॥ गुर पूरे की दाति नित देवै चडै सवाईआ
 ॥ तुसि देवै आपि दडिआलु न छपै छपाईआ ॥ हिरदै कवलु प्रगासु उनमनि लिव लाईआ ॥ जे को
 करे उस दी रीस सिरि छाई पाईआ ॥ नानक अपडि कोडि न सकई पूरे सतिगुर की वडिआईआ

॥३४॥ सलोक मः ३ ॥ अमरु वेपरवाहु है तिसु नालि सिआणप न चलई न हुजति करणी जाइ ॥ आपु छोडि सरणाइ पवै मंनि लए रजाइ ॥ गुरुमुखि जम डंडु न लगई हउमै विचहु जाइ ॥ नानक सेवकु सोई आखीअै जि सचि रहै लिव लाइ ॥१॥ मः ३ ॥ दाति जोति सभ सूरति तेरी ॥ बहुतु सिआणप हउमै मेरी ॥ बहु करम कमावहि लोभि मोहि विआपे हउमै कदे न चूकै फेरी ॥ नानक आपि कराए करता जो तिसु भावै साई गल चंगेरी ॥२॥ पउड़ी मः ५ ॥ सचु खाणा सचु पैणणा सचु नामु अधारु ॥ गुरि पूरै मेलाइआ प्रभु देवणहारु ॥ भागु पूरा तिन जागिआ जपिआ निरंकारु ॥ साधू संगति लगिआ तरिआ संसारु ॥ नानक सिफति सलाह करि प्रभ का जैकारु ॥३५॥ सलोक मः ५ ॥ सभे जीअ समालि अपणी मिहर करु ॥ अन्नू पाणी मुचु उपाइ दुख दालदु भंनि तरु ॥ अरदासि सुणी दातारि होई सिसटि ठरु ॥ लेवहु कंठि लगाइ अपदा सभ हरु ॥ नानक नामु धिआइ प्रभ का सफलु घरु ॥१॥ मः ५ ॥ वुठे मेघ सुहावणे हुकमु कीता करतारि ॥ रिजकु उपाइओनु अगला ठाँढि पई संसारि ॥ तनु मनु हरिआ होइआ सिमरत अगम अपार ॥ करि किरपा प्रभ आपणी सचे सिरजणहार ॥ कीता लोड़हि सो करहि नानक सद बलिहार ॥२॥ पउड़ी ॥ वडा आपि अगंमु है वडी वडिआई ॥ गुर सबदी वेखि विगसिआ अंतरि साँति आई ॥ सभु आपे आपि वरतदा आपे है भाई ॥ आपि नाथु सभ नथीअनु सभ हुकमि चलाई ॥ नानक हरि भावै सो करे सभ चलै रजाई ॥३६॥१॥ सुधु ॥

रागु सारंग बाणी भगताँ की ॥ कबीर जी ॥

१९ सतिगुर प्रसादि ॥

कहा नर गरबसि थोरी बात ॥ मन दस नाजु टका चारि गाँठी अँडौ टेढौ जातु ॥१॥ रहाउ ॥ बहुतु प्रतापु गाँउ सउ पाए दुइ लख टका बरात ॥ दिवस चारि की करहु साहिबी जैसे बन हर पात ॥१॥ ना कोऊ लै आइओ इहु धनु ना कोऊ लै जातु ॥ रावन हूं ते अधिक छत्रपति खिन महि गए बिलात

॥२॥ हरि के संत सदा थिरु पूजहु जो हरि नामु जपात ॥ जिन कउ कृपा करत है गोविंदु ते सतसंगि
मिलात ॥३॥ मात पिता बनिता सुत संपति अंति न चलत संगात ॥ कहत कबीरु राम भजु बउरे
जनमु अकारथ जात ॥४॥१॥ राजास्रम मिति नही जानी तेरी ॥ तेरे संतन की हउ चेरी ॥१॥
रहाउ ॥ हसतो जाइ सु रोवतु आवै रोवतु जाइ सु हसै ॥ बसतो होइ होइ सु ऊजरु ऊजरु होइ सु बसै
॥१॥ जल ते थल करि थल ते कूआ कूप ते मेरु करावै ॥ धरती ते आकासि चढावै चढे अकासि गिरावै
॥२॥ भेखारी ते राजु करावै राजा ते भेखारी ॥ खल मूरख ते पंडितु करिबो पंडित ते मुगधारी ॥३॥
नारी ते जो पुरखु करावै पुरखन ते जो नारी ॥ कहु कबीर साधू को प्रीतमु तिसु मूरति बलिहारी ॥४॥२॥

सारंग बाणी नामदेउ जी की ॥

१६ सतिगुर प्रसादि ॥

काएं रे मन बिखिआ बन जाइ ॥ भूलौ रे ठगमूरी खाइ ॥१॥ रहाउ ॥ जैसे मीनु पानी महि रहै ॥
काल जाल की सुधि नही लहै ॥ जिहबा सुआदी लीलित लोह ॥ ऐसे कनिक कामनी बाधिओ मोह ॥१॥
जिउ मधु माखी संचै अपार ॥ मधु लीनो मुखि दीनी छारु ॥ गऊ बाछ कउ संचै खीरु ॥ गला बाँधि दुहि
लेइ अहीरु ॥२॥ माइआ कारनि स्रमु अति करै ॥ सो माइआ लै गाडै धरै ॥ अति संचै समझै नही
मूड़ ॥ धनु धरती तनु होइ गइओ धूड़ि ॥३॥ काम क्रोध तृसना अति जरै ॥ साधसंगति कबहू नही
करै ॥ कहत नामदेउ ता ची आणि ॥ निरभै होइ भजीअै भगवान ॥४॥१॥ बढहु की न होड माधउ मो
सिउ ॥ ठाकुर ते जनु जन ते ठाकुरु खेलु परिओ है तो सिउ ॥१॥ रहाउ ॥ आपन देउ देहुरा आपन
आप लगावै पूजा ॥ जल ते तरंग तरंग ते है जलु कहन सुनन कउ दूजा ॥१॥ आपहि गावै आपहि
नाचै आपि बजावै तूरा ॥ कहत नामदेउ तूं मेरो ठाकुरु जनु ऊरा तू पूरा ॥२॥२॥ दास अनिन्न मेरो
निज रूप ॥ दरसन निमख ताप त्रई मोचन परसत मुकति करत गृह कूप ॥१॥ रहाउ ॥ मेरी बाँधी

भगतु छडावै बाँधै भगतु न छूटै मोहि ॥ एक समै मो कउ गहि बाँधै तउ फुनि मो पै जबाबु न होइ ॥१॥ मै गुन बंध सगल की जीवनि मेरी जीवनि मेरे दास ॥ नामदेव जा के जीअ ऐसी तैसो ता कै प्रेम प्रगास ॥२॥३॥

सारंग ॥

१९८१ सतिगुर प्रसादि ॥

तै नर किआ पुरानु सुनि कीना ॥ अनपावनी भगति नही उपजी भूखै दानु न दीना ॥१॥ रहाउ ॥ कामु न बिसरिओ क्रोधु न बिसरिओ लोभु न छूटिओ देवा ॥ पर निंदा मुख ते नही छूटी निफल भई सभ सेवा ॥१॥ बाट पारि घरु मूसि बिरानो पेटु भरै अप्राधी ॥ जिहि परलोक जाइ अपकीरति सोई अबिदिआ साधी ॥२॥ ह्विसा तउ मन ते नही छूटी जीअ दइआ नही पाली ॥ परमानन्द साधसंगति मिलि कथा पुनीत न चाली ॥३॥१॥६॥

छाडि मन हरि बिमुखन को संगु ॥

सारंग महला ५ सूरदास ॥

१९८१ सतिगुर प्रसादि ॥

हरि के संग बसे हरि लोक ॥ तनु मनु अरपि सरबसु सभु अरपिओ अनद सहज धुनि झोक ॥१॥ रहाउ ॥ दरसनु पेखि भए निरबिखई पाए है सगले थोक ॥ आन बसतु सिउ काजु न कछूअै सुंदर बदन अलोक ॥१॥ सिआम सुंदर तजि आन जु चाहत जिउ कुसटी तनि जोक ॥ सूरदास मनु प्रभि हथि लीनो दीनो इहु परलोक ॥२॥१॥८॥

सारंग कबीर जीउ ॥

१९८१ सतिगुर प्रसादि ॥

हरि बिनु कउनु सहाई मन का ॥

मात पिता भाई सुत बनिता हितु लागो सभ फन का ॥१॥ रहाउ ॥ आगे कउ किछु तुलहा बाँधहु किआ भरवासा धन का ॥ कहा बिसासा इस भाँडे का इतनकु लागै ठनका ॥१॥ सगल धरम पुन्न फल पावहु धूरि बाँछहु सभ जन का ॥ कहै कबीरु सुनहु रे संतहु इहु मनु उडन पंखेरु बन का ॥२॥१॥६॥

रागु मलार चउपदे महला १ घरु १

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

खाणा पीणा हसणा सउणा विसरि गड़िआ है मरणा ॥ खसमु विसारि खुआरी कीनी धिगु जीवणु नही रहणा ॥१॥ प्राणी एको नामु धिआवहु ॥ अपनी पति सेती घरि जावहु ॥१॥ रहाउ ॥ तुधनो सेवहि तुझु किआ देवहि माँगहि लेवहि रहहि नही ॥ तू दाता जीआ सभना का जीआ अंदरि जीउ तुही ॥२॥ गुरमुखि धिआवहि सि अमृतु पावहि सेई सूचे होही ॥ अहिनिसि नामु जपहु रे प्राणी मैले हछे होही ॥३॥ जेही रुति काड़िआ सुखु तेहा तेहो जेही देही ॥ नानक रुति सुहावी साई बिनु नावै रुति केही ॥४॥१॥ मलार महला १ ॥ करउ बिनउ गुर अपने प्रीतम हरि वरु आणि मिलावै ॥ सुणि घन घोर सीतलु मनु मोरा लाल रती गुण गावै ॥१॥ बरसु घना मेरा मनु भीना ॥ अमृत बूंद सुहानी हीअरै गुरि मोही मनु हरि रसि लीना ॥१॥ रहाउ ॥ सहजि सुखी वर कामणि पिआरी जिसु गुर बचनी मनु मानिआ ॥ हरि वरि नारि भई सोहागणि मनि तनि प्रेमु सुखानिआ ॥२॥ अवगण तिआगि भई बैरागनि असथिरु वरु सोहागु हरी ॥ सोगु विजोगु तिसु कदे न विआपै हरि प्रभि अपनी किरपा करी ॥३॥ आवण जाणु नही मनु निहचलु पूरे गुर की ओट गही ॥ नानक राम नामु जपि गुरमुखि धनु सोहागणि सचु सही ॥४॥२॥ मलार महला १ ॥ साची सुरति नामि नही तृपते हउमै करत

गवाड़िआ ॥ पर धन पर नारी रतु निंदा बिखु खाई दुखु पाड़िआ ॥ सबदु चीनि भै कपट न छूटे मनि
 मुखि माड़िआ माड़िआ ॥ अजगरि भारि लदे अति भारी मरि जनमे जनमु गवाड़िआ ॥१॥ मनि भावै
 सबदु सुहाड़िआ ॥ भ्रमि भ्रमि जोनि भेख बहु कीने गुरि राखे सचु पाड़िआ ॥१॥ रहाउ ॥ तीरथि तेजु
 निवारि न नाते हरि का नामु न भाड़िआ ॥ रतन पदारथु परहरि तिआगिआ जत को तत ही आड़िआ ॥
 बिसटा कीट भए उत ही ते उत ही माहि समाड़िआ ॥ अधिक सुआद रोग अधिकाई बिनु गुर सहजु न
 पाड़िआ ॥२॥ सेवा सुरति रहसि गुण गावा गुरमुखि गिआनु बीचारा ॥ खोजी उपजै बादी बिनसै हउ
 बलि बलि गुर करतारा ॥ हम नीच होते हीणमति झूठे तू सबदि सवारणहारा ॥ आतम चीनि तहा तू
 तारण सचु तारे तारणहारा ॥३॥ बैसि सुथानि कहाँ गुण तेरे किआ किआ कथउ अपारा ॥ अलखु न
 लखीअै अगमु अजोनी तूं नाथाँ नाथणहारा ॥ किसु पहि देखि कहउ तू कैसा सभि जाचक तू दातारा ॥
 भगतिहीणु नानकु दरि देखहु डिकु नामु मिलै उरि धारा ॥४॥३॥ मलार महला १ ॥ जिनि धन
 पिर का सादु न जानिआ सा बिलख बदन कुमलानी ॥ भई निरासी करम की फासी बिनु गुर भरमि
 भुलानी ॥१॥ बरसु घना मेरा पिरु घरि आड़िआ ॥ बलि जावाँ गुर अपने प्रीतम जिनि हरि प्रभु
 आणि मिलाड़िआ ॥१॥ रहाउ ॥ नउतन प्रीति सदा ठाकुर सिउ अनदिनु भगति सुहावी ॥ मुकति
 भए गुरि दरसु दिखाड़िआ जुगि जुगि भगति सुभावी ॥२॥ हम थारे तृभवण जगु तुमरा तू मेरा हउ
 तेरा ॥ सतिगुरि मिलिअै निरंजनु पाड़िआ बहुरि न भवजलि फेरा ॥३॥ अपुने पिर हरि देखि
 विगासी तउ धन साचु सीगारो ॥ अकुल निरंजन सिउ सचि साची गुरमति नामु अधारो ॥४॥ मुकति
 भई बंधन गुरि खोले सबदि सुरति पति पाई ॥ नानक राम नामु रिद अंतरि गुरमुखि मेलि मिलाई
 ॥५॥४॥ महला १ मलार ॥ पर दारा पर धनु पर लोभा हउमै बिखै बिकार ॥ दुसट भाउ तजि निंद
 पराई कामु क्रोधु चंडार ॥१॥ महल महि बैठे अगम अपार ॥ भीतरि अंमृतु सोई जनु पावै जिसु

गुर का सबदु रतनु आचार ॥१॥ रहाउ ॥ दुख सुख दोऊ सम करि जानै बुरा भला संसार ॥ सुधि बुधि सुरति नामि हरि पाईअै सतसंगति गुर पिआर ॥२॥ अहिनिमि लाहा हरि नामु परापति गुरु दाता देवणहारु ॥ गुरमुखि सिख सोई जनु पाए जिस नो नदरि करे करतारु ॥३॥ काडिआ महलु मंदरु घरु हरि का तिसु महि राखी जोति अपार ॥ नानक गुरमुखि महलि बुलाईअै हरि मेले मेलणहार ॥४॥५॥

मलार महला १ घरु २

१९९ सतिगुर प्रसादि ॥

पवणै पाणी जाणै जाति ॥ काडिआँ अगनि करे निभराँति ॥ जंमहि जीअ जाणै जे थाउ ॥ सुरता पंडितु ता का नाउ ॥१॥ गुण गोबिंद न जाणीअहि माडि ॥ अणडीठा किछु कहणु न जाडि ॥ किआ करि आखि वखाणीअै माडि ॥१॥ रहाउ ॥ ऊपरि दरि असमानि पडिआलि ॥ किउ करि कहीअै देहु वीचारि ॥ बिनु जिहवा जो जपै हिआडि ॥ कोई जाणै कैसा नाउ ॥२॥ कथनी बदनी रहै निभराँति ॥ सो बूझै होवै जिसु दाति ॥ अहिनिमि अंतरि रहै लिव लाडि ॥ सोई पुरखु जि सचि समाडि ॥३॥ जाति कुलीनु सेवकु जे होडि ॥ ता का कहणा कहहु न कोडि ॥ विचि सनाती सेवकु होडि ॥ नानक पणीआ पहिरै सोडि ॥४॥१॥६॥ मलार महला १ ॥ दुखु वेछोड़ा डिकु दुखु भूख ॥ डिकु दुखु सकतवार जमदूत ॥ डिकु दुखु रोगु लगै तनि धाडि ॥ वैद न भोले दारू लाडि ॥१॥ वैद न भोले दारू लाडि ॥ दरदु होवै दुखु रहै सरीर ॥ अैसा दारू लगै न बीर ॥१॥ रहाउ ॥ खसमु विसारि कीए रस भोग ॥ ताँ तनि उठि खलोए रोग ॥ मन अंधे कउ मिलै सजाडि ॥ वैद न भोले दारू लाडि ॥२॥ चंदन का फलु चंदन वासु ॥ माणस का फलु घट महि सासु ॥ सासि गडिअै काडिआ ढलि पाडि ॥ ता कै पाछै कोडि न खाडि ॥३॥ कंचन काडिआ निरमल ह्वसु ॥ जिसु महि नामु निरंजन अंसु ॥ दूख रोग सभि गडिआ गवाडि ॥ नानक छूटसि साचै नाडि ॥४॥२॥७॥ मलार महला १ ॥ दुख महुरा मारण हरि नामु ॥ सिला

संतोख पीसणु हथि दानु ॥ नित नित लेहु न छीजै देह ॥ अंत कालि जमु मारै ठेह ॥१॥ अइसा दारू
खाहि गवार ॥ जितु खाधै तेरे जाहि विकार ॥१॥ रहाउ ॥ राजु मालु जोबनु सभु छाँव ॥ रथि फिरंदै
दीसहि थाव ॥ देह न नाउ न होवै जाति ॥ ओथै दिहु अथै सभ राति ॥२॥ साद करि समधाँ तृसना
घिउ तेलु ॥ कामु क्रोधु अगनी सिउ मेलु ॥ होम जग अरु पाठ पुराण ॥ जो तिसु भावै सो परवाण ॥३॥
तपु कागदु तेरा नामु नीसानु ॥ जिन कउ लिखिआ एहु निधानु ॥ से धनवंत दिसहि घरि जाडि ॥
नानक जननी धन्नी माडि ॥४॥३॥८॥ मलार महला १ ॥ बागे कापड़ बोलै बैण ॥ लम्मा नकु काले
तेरे नैण ॥ कबहूँ साहिबु देखिआ भैण ॥१॥ ऊडाँ ऊडि चडाँ असमानि ॥ साहिब संमृथ तैरे ताणि ॥
जलि थलि डूंगरि देखाँ तीर ॥ थान थन्नतरि साहिबु बीर ॥२॥ जिनि तनु साजि दीए नालि खंभ ॥
अति तृसना उडणै की डंझ ॥ नदरि करे ताँ बंधाँ धीर ॥ जिउ वेखाले तिउ वेखाँ बीर ॥३॥ न डिहु
तनु जाडिगा न जाहिगे खंभ ॥ पउणै पाणी अगनी का सनबंध ॥ नानक करमु होवै जपीअै करि गुरु
पीरु ॥ सचि समावै एहु सरीरु ॥४॥४॥६॥

मलार महला ३ चउपदे घरु १

१ॐ सतिगुर प्रसादि ॥

निरंकारु आकारु है आपे आपे भरमि भुलाए ॥ करि करि करता आपे वेखै जितु भावै तितु लाए ॥
सेवक कउ एहा वडिआई जा कउ हुकमु मनाए ॥१॥ आपणा भाणा आपे जाणै गुर किरपा ते
लहीअै ॥ एहा सकति सिवै घरि आवै जीवदिआ मरि रहीअै ॥१॥ रहाउ ॥ वेद पढ़ै पड़ि वादु
वखाणै ब्रहमा बिसनु महेसा ॥ एह तृगुण माडिआ जिनि जगनु भुलाडिआ जनम मरण का सहसा ॥
गुर परसादी एको जाणै चूकै मनहु अंदेसा ॥२॥ हम दीन मूरख अवीचारी तुम चिंता करहु हमारी ॥
होहु दडिआल करि दासु दासा का सेवा करी तुमारी ॥ एकु निधानु देहि तू अपणा अहिनिमि नामु
वखाणी ॥३॥ कहत नानकु गुर परसादी बूझहु कोई अइसा करे वीचारा ॥ जिउ जल ऊपरि फेनु

बुदबुदा तैसा इहु संसारा ॥ जिस ते होआ तिसहि समाणा चूकि गइआ पासारा ॥४॥१॥ मलार
 महला ३ ॥ जिनी हुकमु पछाणिआ से मेले हउमै सबदि जलाडि ॥ सची भगति करहि दिनु राती सचि
 रहे लिव लाडि ॥ सदा सचु हरि वेखदे गुर कै सबदि सुभाडि ॥१॥ मन रे हुकमु मंनि सुखु होइ ॥ प्रभ
 भाणा अपणा भावदा जिसु बखसे तिसु बिघनु न कोइ ॥१॥ रहाउ ॥ त्रै गुण सभा धातु है ना हरि
 भगति न भाडि ॥ गति मुकति कदे न होवई हउमै करम कमाहि ॥ साहिब भावै सो थीअै पडिअै किरति
 फिराहि ॥२॥ सतिगुर भेटिअै मनु मरि रहै हरि नामु वसै मनि आडि ॥ तिस की कीमति ना पवै कहणा
 किछू न जाडि ॥ चउथै पदि वासा होइआ सचै रहै समाडि ॥३॥ मेरा हरि प्रभु अगमु अगोचरु है
 कीमति कहणु न जाडि ॥ गुर परसादी बुझीअै सबदे कार कमाडि ॥ नानक नामु सलाहि तू हरि हरि
 दरि सोभा पाडि ॥४॥२॥ मलार महला ३ ॥ गुरमुखि कोई विरला बूझै जिस नो नदरि करेइ ॥ गुर
 बिनु दाता कोई नाही बखसे नदरि करेइ ॥ गुर मिलिअै साँति ऊपजै अनदिनु नामु लएडि ॥१॥
 मेरे मन हरि अमृत नामु धिआडि ॥ सतिगुरु पुरखु मिलै नाउ पाईअै हरि नामे सदा समाडि ॥१॥
 रहाउ ॥ मनमुख सदा विछुड़े फिरहि कोइ न किस ही नालि ॥ हउमै वडा रोगु है सिरि मारे जमकालि
 ॥ गुरमति सतसंगति न विछुड़हि अनदिनु नामु समालि ॥२॥ सभना करता एकु तू नित करि देखहि
 वीचारु ॥ इकि गुरमुखि आपि मिलाडिआ बखसे भगति भंडार ॥ तू आपे सभु किछु जाणदा किसु आगै
 करी पूकार ॥३॥ हरि हरि नामु अमृतु है नदरी पाडिआ जाडि ॥ अनदिनु हरि हरि उचरै गुर कै
 सहजि सुभाडि ॥ नानक नामु निधानु है नामे ही चितु लाडि ॥४॥३॥ मलार महला ३ ॥ गुरु सालाही
 सदा सुखदाता प्रभु नाराडिणु सोई ॥ गुर परसादि परम पदु पाडिआ वडी वडिआई होई ॥
 अनदिनु गुण गावै नित साचे सचि समावै सोई ॥१॥ मन रे गुरमुखि रिदै वीचारि ॥ तजि कूडु
 कुटंबु हउमै बिखु तृसना चलणु रिदै समालि ॥१॥ रहाउ ॥ सतिगुरु दाता राम नाम का होरु दाता

कोई नाही ॥ जीअ दानु देइ तृपतासे सचै नामि समाही ॥ अनदिनु हरि रविआ रिद अंतरि सहजि
 समाधि लगाही ॥२॥ सतिगुर सबदी इहु मनु भेदिआ हिरदै साची बाणी ॥ मेरा प्रभु अलखु न
 जाई लिखिआ गुरमुखि अकथ कहाणी ॥ आपे दइआ करे सुखदाता जपीअै सारिंगपाणी ॥३॥
 आवण जाणा बहुड़ि न होवै गुरमुखि सहजि धिआइआ ॥ मन ही ते मनु मिलिआ सुआमी मन ही
 मन्नु समाइआ ॥ साचे ही सचु साचि पतीजै विचहु आपु गवाइआ ॥४॥ एको एकु वसै मनि सुआमी
 दूजा अवरु न कोई ॥ एको नामु अमृतु है मीठा जगि निरमल सचु सोई ॥ नानक नामु प्रभू ते पाईअै
 जिन कउ धुरि लिखिआ होई ॥५॥४॥ मलार महला ३ ॥ गण गंधरब नामे सभि उधरे गुर का सबदु
 वीचारि ॥ हउमै मारि सद मंनि वसाइआ हरि राखिआ उरि धारि ॥ जिसहि बुझाए सोई बूझै
 जिस नो आपे लए मिलाइ ॥ अनदिनु बाणी सबदे गाँवै साचि रहै लिव लाइ ॥१॥ मन मेरे खिनु
 खिनु नामु समालि ॥ गुर की दाति सबद सुखु अंतरि सदा निबहै तैरै नालि ॥१॥ रहाउ ॥ मनमुख
 पाखंडु कदे न चूकै दूजै भाइ दुखु पाए ॥ नामु विसारि बिखिआ मनि राते बिरथा जनमु गवाए ॥ इह
 वेला फिरि हथि न आवै अनदिनु सदा पछुताए ॥ मरि मरि जनमै कदे न बूझै विसटा माहि समाए
 ॥२॥ गुरमुखि नामि रते से उधरे गुर का सबदु वीचारि ॥ जीवन मुकति हरि नामु धिआइआ हरि
 राखिआ उरि धारि ॥ मनु तनु निरमलु निरमल मति ऊतम ऊतम बाणी होई ॥ एको पुरखु एकु प्रभु
 जाता दूजा अवरु न कोई ॥३॥ आपे करे कराए प्रभु आपे आपे नदरि करेइ ॥ मनु तनु राता गुर की
 बाणी सेवा सुरति समेइ ॥ अंतरि वसिआ अलख अभेवा गुरमुखि होइ लिखाइ ॥ नानक जिसु भावै
 तिसु आपे देवै भावै तिवै चलाइ ॥४॥५॥ मलार महला ३ दुतुके ॥ सतिगुर ते पावै घरु दरु महलु
 सु थानु ॥ गुर सबदी चूकै अभिमानु ॥१॥ जिन कउ लिलाटि लिखिआ धुरि नामु ॥ अनदिनु नामु
 सदा सदा धिआवहि साची दरगह पावहि मानु ॥१॥ रहाउ ॥ मन की बिधि सतिगुर ते जाणै

अनदिनु लागै सद हरि सिउ धिआनु ॥ गुर सबदि रते सदा बैरागी हरि दरगह साची पावहि मानु ॥२॥ इहु मनु खेलै हुकम का बाधा इक खिन महि दह दिस फिरि आवै ॥ जाँ आपे नदरि करे हरि प्रभु साचा ताँ इहु मनु गुरमुखि ततकाल वसि आवै ॥३॥ इसु मन की बिधि मन हू जाणै बूझै सबदि वीचारि ॥ नानक नामु धिआइ सदा तू भव सागरु जितु पावहि पारि ॥४॥६॥ मलार महला ३ ॥ जीउ पिंडु प्राण सभि तिस के घटि घटि रहिआ समाई ॥ एकसु बिनु मै अवरु न जाणा सतिगुरि दीआ बुझाई ॥१॥ मन मेरे नामि रहउ लिव लाई ॥ अदिसटु अगोचरु अपरंपरु करता गुर कै सबदि हरि धिआई ॥१॥ रहाउ ॥ मनु तनु भीजै एक लिव लागै सहजे रहे समाई ॥ गुर परसादी भ्रमु भउ भागै एक नामि लिव लाई ॥२॥ गुर बचनी सचु कार कमावै गति मति तब ही पाई ॥ कोटि मधे किसहि बुझाए तिनि राम नामि लिव लाई ॥३॥ जह जह देखा तह एको सोई इह गुरमति बुधि पाई ॥ मनु तनु प्राण धरी तिसु आगै नानक आपु गवाई ॥४॥७॥ मलार महला ३ ॥ मेरा प्रभु साचा दूख निवारणु सबदे पाइआ जाई ॥ भगती राते सद बैरागी दरि साचै पति पाई ॥१॥ मन रे मन सिउ रहउ समाई ॥ गुरमुखि राम नामि मनु भीजै हरि सेती लिव लाई ॥१॥ रहाउ ॥ मेरा प्रभु अति अगम अगोचरु गुरमति देइ बुझाई ॥ सचु संजमु करणी हरि कीरति हरि सेती लिव लाई ॥२॥ आपे सबदु सचु साखी आपे जिन् जोती जोति मिलाई ॥ देही काची पउणु वजाए गुरमुखि अमृतु पाई ॥३॥ आपे साजे सभ कारै लाए सो सचु रहिआ समाई ॥ नानक नाम बिना कोई किछु नाही नामे देइ वडाई ॥४॥८॥ मलार महला ३ ॥ हउमै बिखु मनु मोहिआ लदिआ अजगर भारी ॥ गरुडु सबदु मुखि पाइआ हउमै बिखु हरि मारी ॥१॥ मन रे हउमै मोहु दुखु भारी ॥ इहु भवजलु जगतु न जाई तरणा गुरमुखि तरु हरि तारी ॥१॥ रहाउ ॥ त्रै गुण माइआ मोहु पसारा सभ वरतै आकारी ॥ तुरीआ गुणु सतसंगति पाईअै नदरी पारि उतारी ॥२॥ चंदन गंध सुगंध है बहु

बासना बहकारि ॥ हरि जन करणी ऊतम है हरि कीरति जगि बिसथारि ॥३॥ कृपा कृपा करि ठाकुर
मेरे हरि हरि हरि उर धारि ॥ नानक सतिगुरु पूरा पाइआ मनि जपिआ नामु मुरारि ॥४॥६॥

मलार महला ३ घरु २

१९८ सतिगुर प्रसादि ॥

इहु मनु गिरही कि इहु मनु उदासी ॥ कि इहु मनु अवरनु सदा अविनासी ॥ कि इहु मनु चंचलु
कि इहु मनु बैरागी ॥ इसु मन कउ ममता किथहु लागी ॥१॥ पंडित इसु मन का करहु बीचारु ॥
अवरु कि बहुता पड़हि उठावहि भारु ॥१॥ रहाउ ॥ माइआ ममता करतै लाई ॥ एहु हुकमु करि
सृसटि उपाई ॥ गुर परसादी बूझहु भाई ॥ सदा रहहु हरि की सरणाई ॥२॥ सो पंडितु जो तिहाँ
गुणा की पंड उतारै ॥ अनदिनु एको नामु वखाणै ॥ सतिगुर की ओहु दीखिआ लेइ ॥ सतिगुर आगै
सीसु धरेइ ॥ सदा अलगु रहै निरबाणु ॥ सो पंडितु दरगह परवाणु ॥३॥ सभनाँ महि एको एकु
वखाणै ॥ जाँ एको वेखै ताँ एको जाणै ॥ जा कउ बखसे मेले सोइ ॥ औथै ओथै सदा सुखु होइ ॥४॥ कहत
नानकु कवन बिधि करे किआ कोइ ॥ सोई मुकति जा कउ किरपा होइ ॥ अनदिनु हरि गुण गावै सोइ ॥
सासत्र बेद की फिरि कूक न होइ ॥५॥१॥१०॥ मलार महला ३ ॥ भ्रमि भ्रमि जोनि मनमुख भरमाई
॥ जमकालु मारे नित पति गवाई ॥ सतिगुर सेवा जम की काणि चुकाई ॥ हरि प्रभु मिलिआ महलु
घरु पाई ॥१॥ प्राणी गुरमुखि नामु धिआइ ॥ जनमु पदारथु दुबिधा खोइआ कउडी बदलै जाइ
॥१॥ रहाउ ॥ करि किरपा गुरमुखि लगै पिआरु ॥ अंतरि भगति हरि हरि उरि धारु ॥ भवजलु
सबदि लम्घावणहारु ॥ दरि साचै दिसै सचिआरु ॥२॥ बहु करम करे सतिगुरु नही पाइआ ॥ बिनु
गुर भरमि भूले बहु माइआ ॥ हउमै ममता बहु मोहु वधाइआ ॥ दूजै भाइ मनमुखि दुखु पाइआ
॥३॥ आपे करता अगम अथाहा ॥ गुर सबदी जपीअै सचु लाहा ॥ हाजरु हजूरि हरि वेपरवाहा ॥

नानक गुरमुखि नामि समाहा ॥४॥२॥११॥ मलार महला ३ ॥ जीवत मुक्त गुरमती लागे ॥
 हरि की भगति अनदिनु सद जागे ॥ सतिगुरु सेवहि आपु गवाडि ॥ हउ तिन जन के सद लागउ
 पाडि ॥१॥ हउ जीवाँ सदा हरि के गुण गाई ॥ गुर का सबदु महा रसु मीठा हरि कै नामि मुकति
 गति पाई ॥१॥ रहाउ ॥ माडिआ मोहु अगिआनु गुबारु ॥ मनमुख मोहे मुग्ध गवार ॥ अनदिनु
 धंधा करत विहाडि ॥ मरि मरि जंमहि मिलै सजाडि ॥२॥ गुरमुखि राम नामि लिव लाई ॥ कूड़ै
 लालचि ना लपटाई ॥ जो किछु होवै सहजि सुभाडि ॥ हरि रसु पीवै रसन रसाडि ॥३॥ कोटि मधे
 किसहि बुझाई ॥ आपे बखसे दे वडिआई ॥ जो धुरि मिलिआ सु विछुड़ि न जाई ॥ नानक हरि हरि
 नामि समाई ॥४॥३॥१२॥ मलार महला ३ ॥ रसना नामु सभु कोई कहै ॥ सतिगुरु सेवे ता नामु लहै
 ॥ बंधन तोड़े मुकति घरि रहै ॥ गुर सबदी असथिरु घरि बहै ॥१॥ मेरे मन काहे रोसु करीजै ॥ लाहा
 कलजुगि राम नामु है गुरमति अनदिनु हिरदै रवीजै ॥१॥ रहाउ ॥ बाबीहा खिनु खिनु बिललाडि ॥
 बिनु पिर देखे नौद न पाडि ॥ इहु वेछोड़ा सहिआ न जाडि ॥ सतिगुरु मिलै ताँ मिलै सुभाडि ॥२॥
 नामहीणु बिनसै दुखु पाडि ॥ तृसना जलिआ भूख न जाडि ॥ विणु भागा नामु न पाडिआ जाडि ॥
 बहु बिधि थाका करम कमाडि ॥३॥ त्रै गुण बाणी बेद बीचारु ॥ बिखिआ मैलु बिखिआ वापारु ॥
 मरि जनमहि फिरि होहि खुआरु ॥ गुरमुखि तुरीआ गुणु उरि धारु ॥४॥ गुरु मानै मानै सभु कोडि ॥
 गुर बचनी मनु सीतलु होडि ॥ चहु जुगि सोभा निरमल जनु सोडि ॥ नानक गुरमुखि विरला कोडि
 ॥५॥४॥१३॥६॥१३॥२२॥

रागु मलार महला ४ घरु १ चउपदे

१९ सतिगुरु प्रसादि ॥

अनदिनु हरि हरि धिआडिओ हिरदै मति गुरमति दूख विसारी ॥ सभ आसा मनसा बंधन तूटे हरि
 हरि प्रभि किरपा धारी ॥१॥ नैनी हरि हरि लागी तारी ॥ सतिगुरु देखि मेरा मनु बिगसिओ जनु

हरि भेटिओ बनवारी ॥१॥ रहाउ ॥ जिनि औसा नामु विसारिआ मेरा हरि हरि तिस कै कुलि लागी
 गारी ॥ हरि तिस कै कुलि परसूति न करीअहु तिसु बिधवा करि महतारी ॥२॥ हरि हरि आनि
 मिलावहु गुरु साधू जिसु अहिनिस्सि हरि उरि धारी ॥ गुरि डीठै गुर का सिखु बिगसै जिउ बारिकु
 देखि महतारी ॥३॥ धन पिर का डिक ही संगि वासा विचि हउमै भीति करारी ॥ गुरि पूरै हउमै भीति
 तोरी जन नानक मिले बनवारी ॥४॥१॥ मलार महला ४ ॥ गंगा जमुना गोदावरी सरसुती ते करहि
 उदमु धूरि साधू की ताई ॥ किलविख मैलु भरे परे हमरै विचि हमरी मैलु साधू की धूरि गवाई
 ॥१॥ तीरथि अठसठि मजनु नाई ॥ सतसंगति की धूरि परी उडि नेत्री सभ दुरमति मैलु गवाई
 ॥१॥ रहाउ ॥ जाहरनवी तपै भागीरथि आणी केदारु थापिओ महसाई ॥ काँसी कृसनु चरावत
 गाऊ मिलि हरि जन सोभा पाई ॥२॥ जितने तीरथ देवी थापे सभि तितने लोचहि धूरि साधू की ताई
 ॥ हरि का संतु मिलै गुर साधू लै तिस की धूरि मुख लाई ॥३॥ जितनी सृसटि तुमरी मेरे सुआमी
 सभ तितनी लोचै धूरि साधू की ताई ॥ नानक लिलाटि होवै जिसु लिखिआ तिसु साधू धूरि दे हरि पारि
 लम्घाई ॥४॥२॥ मलार महला ४ ॥ तिसु जन कउ हरि मीठ लगाना जिसु हरि हरि कृपा करै ॥
 तिस की भूख दूख सभि उतरै जो हरि गुण हरि उचरै ॥१॥ जपि मन हरि हरि हरि निसतरै ॥ गुर के
 बचन करन सुनि धिआवै भव सागरु पारि परै ॥१॥ रहाउ ॥ तिसु जन के हम हाटि बिहाझे जिसु
 हरि हरि कृपा करै ॥ हरि जन कउ मिलिआँ सुखु पाईअै सभ दुरमति मैलु हरै ॥२॥ हरि जन कउ
 हरि भूख लगानी जनु तृपतै जा हरि गुन बिचरै ॥ हरि का जनु हरि जल का मीना हरि बिसरत फूटि
 मरै ॥३॥ जिनि एह प्रीति लाई सो जानै कै जानै जिसु मनि धरै ॥ जनु नानकु हरि देखि सुखु पावै सभ
 तन की भूख टरै ॥४॥३॥ मलार महला ४ ॥ जितने जीअ जंत प्रभि कीने तितने सिरि कार लिखावै ॥
 हरि जन कउ हरि दीन् वडाई हरि जनु हरि करै लावै ॥१॥ सतिगुरु हरि हरि नामु दृढ़ावै ॥

हरि बोलहु गुर के सिख मेरे भाई हरि भउजलु जगतु तरावै ॥१॥ रहाउ ॥ जो गुर कउ जनु पूजे सेवे
 सो जनु मेरे हरि प्रभ भावै ॥ हरि की सेवा सतिगुरु पूजहु करि किरपा आपि तरावै ॥२॥ भरमि भूले
 अगिआनी अंधुले भ्रमि भ्रमि फूल तोरावै ॥ निरजीउ पूजहि मड़ा सरेवहि सभ बिरथी घाल गवावै
 ॥३॥ ब्रह्मु बिंदे सो सतिगुरु कहीअै हरि हरि कथा सुणावै ॥ तिसु गुर कउ छादन भोजन पाट
 पटंबर बहु बिधि सति करि मुखि संचहु तिसु पुन्न की फिरि तोटि न आवै ॥४॥ सतिगुरु देउ परतखि
 हरि मूरति जो अमृत बचन सुणावै ॥ नानक भाग भले तिसु जन के जो हरि चरणी चितु लावै ॥५॥४॥
 मलार महला ४ ॥ जिन् कै हीअै बसिओ मेरा सतिगुरु ते संत भले भल भाँति ॥ तिन् देखे मेरा मनु
 बिगसै हउ तिन कै सद बलि जाँत ॥१॥ गिआनी हरि बोलहु दिनु राति ॥ तिन् की तृसना भूख सभ
 उतरी जो गुरमति राम रसु खाँति ॥१॥ रहाउ ॥ हरि के दास साध सखा जन जिन मिलिआ लहि
 जाइ भराँति ॥ जिउ जल दुध भिन्न भिन्न काढै चुणि ह्यसुला तिउ देही ते चुणि काढै साधू हउमै ताति
 ॥२॥ जिन कै प्रीति नाही हरि हिरदै ते कपटी नर नित कपटु कमाँति ॥ तिन कउ किआ कोई देइ
 खवालै ओइ आपि बीजि आपे ही खाँति ॥३॥ हरि का चिहनु सोई हरि जन का हरि आपे जन महि
 आपु रखाँति ॥ धनु धन्नु गुरु नानकु समदरसी जिनि निंदा उसतति तरी तराँति ॥४॥५॥
 मलार महला ४ ॥ अगमु अगोचरु नामु हरि ऊतमु हरि किरपा ते जपि लइआ ॥ सतसंगति साध
 पाई वडभागी संगि साधू पारि पड़िआ ॥१॥ मेरै मनि अनदिनु अनदु भड़िआ ॥ गुर परसादि
 नामु हरि जपिआ मेरे मन का भ्रमु भउ गड़िआ ॥१॥ रहाउ ॥ जिन हरि गाड़िआ जिन हरि
 जपिआ तिन संगति हरि मेलहु करि मड़िआ ॥ तिन का दरसु देखि सुखु पाड़िआ दुखु हउमै रोगु
 गड़िआ ॥२॥ जो अनदिनु हिरदै नामु धिआवहि सभु जनमु तिना का सफलु भड़िआ ॥ ओइ आपि
 तरे सृसटि सभ तारी सभु कुलु भी पारि पड़िआ ॥३॥ तुधु आपे आपि उपाड़िआ सभु जगु तुधु

आपे वसि करि लडिआ ॥ जन नानक कउ प्रभि किरपा धारी बिखु डुबदा काढि लडिआ ॥४॥६॥
 मलार महला ४ ॥ गुर परसादी अमृतु नही पीआ तृसना भूख न जाई ॥ मनमुख मूड़ जलत
 अह्वकारी हउमै विचि दुखु पाई ॥ आवत जात बिरथा जनमु गवाडिआ दुखि लागै पछुताई ॥
 जिस ते उपजे तिसहि न चेतहि ध्रिगु जीवणु ध्रिगु खाई ॥१॥ प्राणी गुरमुखि नामु धिआई ॥
 हरि हरि कृपा करे गुरु मेले हरि हरि नामि समाई ॥१॥ रहाउ ॥ मनमुख जनमु भडिआ है
 बिरथा आवत जात लजाई ॥ कामि क्रोधि डूबे अभिमानी हउमै विचि जलि जाई ॥ तिन सिधि न
 बुधि भई मति मधिम लोभ लहरि दुखु पाई ॥ गुर बिहून महा दुखु पाडिआ जम पकरे बिललाई
 ॥२॥ हरि का नामु अगोचरु पाडिआ गुरमुखि सहजि सुभाई ॥ नामु निधानु वसिआ घट अंतरि
 रसना हरि गुण गाई ॥ सदा अन्नदि रहै दिनु राती एक सबदि लिव लाई ॥ नामु पदारथु
 सहजे पाडिआ इह सतिगुर की वडिआई ॥३॥ सतिगुर ते हरि हरि मनि वसिआ सतिगुर
 कउ सद बलि जाई ॥ मनु तनु अरपि रखउ सभु आगै गुर चरणी चितु लाई ॥ अपणी कृपा
 करहु गुर पूरे आपे लैहु मिलाई ॥ हम लोह गुर नाव बोहिथा नानक पारि लम्घाई ॥४॥७॥

मलार महला ४ पड़ताल घरु ३

१९६ सतिगुर प्रसादि ॥

हरि जन बोलत श्रीराम नामा मिलि साधसंगति हरि तोर ॥१॥ रहाउ ॥ हरि धनु बनजहु हरि धनु
 संचहु जिसु लागत है नही चोर ॥१॥ चातृक मोर बोलत दिनु राती सुनि घनिहर की घोर ॥२॥
 जो बोलत है मृग मीन पंखेरू सु बिनु हरि जापत है नही होर ॥३॥ नानक जन हरि कीरति गाई
 छूटि गडिओ जम का सभ सोर ॥४॥१॥८॥ मलार महला ४ ॥ राम राम बोलि बोलि खोजते बडभागी
 ॥ हरि का पंथु कोऊ बतावै हउ ता कै पाडि लागी ॥१॥ रहाउ ॥ हरि हमारो मीतु सखाई हम हरि सिउ

प्रीति लागी ॥ हरि हम गावहि हरि हम बोलहि अउरु दुतीआ प्रीति हम तिआगी ॥१॥ मनमोहन
मोरो प्रीतम रामु हरि परमानन्दु बैरागी ॥ हरि देखे जीवत है नानकु इक निमख पलो मुख लागी
॥२॥२॥६॥६॥१३॥६॥३१॥

रागु मलार महला ५ चउपदे घरु १

१ॐ सतिगुर प्रसादि ॥

किआ तू सोचहि किआ तू चितवहि किआ तूं करहि उपाए ॥ ता कउ कहहु परवाह काहू की जिह गोपाल
सहाए ॥१॥ बरसै मेघु सखी घरि पाहुन आए ॥ मोहि दीन कृपा निधि ठाकुर नव निधि नामि समाए
॥१॥ रहाउ ॥ अनिक प्रकार भोजन बहु कीए बहु बिंजन मिसटाए ॥ करी पाकसाल सोच पवित्रा
हुणि लावहु भोगु हरि राए ॥२॥ दुसट बिदारे साजन रहसे इहि मंदिर घर अपनाए ॥ जउ गृहि
लालु रंगीओ आइआ तउ मै सभि सुख पाए ॥३॥ संत सभा ओट गुर पूरे धुरि मसतकि लेखु लिखाए ॥
जन नानक कंतु रंगीला पाइआ फिरि दूखु न लागै आए ॥४॥१॥ मलार महला ५ ॥ खीर अधारि
बारिकु जब होता बिनु खीरै रहनु न जाई ॥ सारि समालि माता मुख नीरै तब ओहु तृपति अघाई
॥१॥ हम बारिक पिता प्रभु दाता ॥ भूलहि बारिक अनिक लख बरीआ अन ठउर नाही जह जाता
॥१॥ रहाउ ॥ चंचल मति बारिक बपुरे की सरप अगनि कर मेलै ॥ माता पिता कंठि लाइ राखै
अनद सहजि तब खेलै ॥२॥ जिस का पिता तू है मेरे सुआमी तिसु बारिक भूख कैसी ॥ नव निधि
नामु निधानु गृहि तेरै मनि बाँछै सो लैसी ॥३॥ पिता कृपालि आगिआ इह दीनी बारिकु
मुखि माँगै सो देना ॥ नानक बारिकु दरसु प्रभ चाहै मोहि हृदै बसहि नित चरना ॥४॥२॥
मलार महला ५ ॥ सगल बिधी जुरि आहरु करिआ तजिओ सगल अंदेसा ॥ कारजु सगल अरंभिओ
घर का ठाकुर का भारोसा ॥१॥ सुनीअै बाजै बाज सुहावी ॥ भोरु भइआ मै पृअ मुख पेखे गृहि मंगल
सुहलावी ॥१॥ रहाउ ॥ मनूआ लाइ सवारे थानाँ पूछउ संता जाए ॥ खोजत खोजत मै पाहुन

मिलिओ भगति करउ निवि पाए ॥२॥ जब पृअ आइ बसे गृहि आसनि तब हम मंगलु
गाइआ ॥ मीत साजन मेरे भए सुहेले प्रभु पूरा गुरु मिलाइआ ॥३॥ सखी सहेली भए अन्नदा
गुरि कारज हमरे पूरे ॥ कहु नानक वरु मिलिआ सुखदाता छोडि न जाई दूरे ॥४॥३॥
मलार महला ५ ॥ राज ते कीट कीट ते सुरपति करि दोख जठर कउ भरते ॥ कृपा निधि छोडि आन
कउ पूजहि आतम घाती हरते ॥१॥ हरि बिसरत ते दुखि दुखि मरते ॥ अनिक बार भ्रमहि
बहु जोनी टेक न काहू धरते ॥१॥ रहाउ ॥ तिआगि सुआमी आन कउ चितवत मूढ़ मुगध खल
खर ते ॥ कागर नाव लम्घहि कत सागरु बृथा कथत हम तरते ॥२॥ सिव बिरंचि असुर सुर जेते
काल अगनि महि जरते ॥ नानक सरनि चरन कमलन की तुम् न डारहु प्रभ करते ॥३॥४॥

रागु मलार महला ५ दुपदे घरु १

१९८ सतिगुर प्रसादि ॥

प्रभ मेरे ओइ बैरागी तिआगी ॥ हउ इकु खिनु तिसु बिनु रहि न सकउ प्रीति हमारी लागी ॥१॥
रहाउ ॥ उन कै संगि मोहि प्रभु चिति आवै संत प्रसादि मोहि जागी ॥ सुनि उपदेसु भए मन निरमल
गुन गाए रंगि राँगी ॥१॥ इहु मनु देइ कीए संत मीता कृपाल भए बडभागी ॥ महा सुखु पाइआ
बरनि न साकउ रेनु नानक जन पागी ॥२॥१॥५॥ मलार महला ५ ॥ माई मोहि प्रीतमु देहु
मिलाई ॥ सगल सहेली सुख भरि सूती जिह घरि लालु बसाई ॥१॥ रहाउ ॥ मोहि अवगन प्रभु
सदा दइआला मोहि निरगुनि किआ चतुराई ॥ करउ बराबरि जो पृअ संगि राती इह हउमै की
ढीठाई ॥१॥ भई निमाणी सरनि इक ताकी गुर सतिगुर पुरख सुखदाई ॥ एक निमख महि मेरा
सभु दुखु काटिआ नानक सुखि रैनि बिहाई ॥२॥२॥६॥ मलार महला ५ ॥ बरसु मेघ जी तिलु
बिलमु न लाउ ॥ बरसु पिआरे मनहि सधारे होइ अनदु सदा मनि चाउ ॥१॥ रहाउ ॥ हम तेरी

धर सुआमीआ मेरे तू किउ मनहु बिसारे ॥ इसत्री रूप चेरी की निआई सोभ नही बिनु भरतारे ॥१॥
 बिनउ सुनिओ जब ठाकुर मेरै बेगि आइओ किरपा धारे ॥ कहु नानक मेरो बनिओ सुहागो पति
 सोभा भले अचारे ॥२॥३॥७॥ मलार महला ५ ॥ प्रीतम साचा नामु धिआइ ॥ दूख दरद बिनसै
 भव सागरु गुर की मूरति रिदै बसाइ ॥१॥ रहाउ ॥ दुसमन हते दोखी सभि विआपे हरि सरणाई
 आइआ ॥ राखनहारै हाथ दे राखिओ नामु पदारथु पाइआ ॥१॥ करि किरपा किलविख सभि काटे
 नामु निरमलु मनि दीआ ॥ गुण निधानु नानक मनि वसिआ बाहुड़ि दूख न थीआ ॥२॥४॥८॥
 मलार महला ५ ॥ प्रभ मेरे प्रीतम प्रान पिआरे ॥ प्रेम भगति अपनो नामु दीजै दइआल अनुग्रह
 धारे ॥१॥ रहाउ ॥ सिमरउ चरन तुहारे प्रीतम रिदै तुहारी आसा ॥ संत जना पहि करउ बेनती
 मनि दरसन की पिआसा ॥१॥ बिछुरत मरनु जीवनु हरि मिलते जन कउ दरसनु दीजै ॥ नाम
 अधारु जीवन धनु नानक प्रभ मेरे किरपा कीजै ॥२॥५॥९॥ मलार महला ५ ॥ अब अपने प्रीतम
 सिउ बनि आई ॥ राजा रामु रमत सुखु पाइओ बरसु मेघ सुखदाई ॥१॥ रहाउ ॥ इकु पलु बिसरत
 नही सुख सागरु नामु नवै निधि पाई ॥ उदौतु भइओ पूरन भावी को भेटे संत सहाई ॥१॥ सुख उपजे
 दुख सगल बिनासे पारब्रहम लिव लाई ॥ तरिओ संसारु कठिन भै सागरु हरि नानक चरन धिआई
 ॥२॥६॥१०॥ मलार महला ५ ॥ घनिहर बरसि सगल जगु छाइआ ॥ भए कृपाल प्रीतम प्रभ मेरे
 अनद मंगल सुख पाइआ ॥१॥ रहाउ ॥ मिटे कलेस तृसन सभ बूझी पारब्रहमु मनि धिआइआ ॥
 साधसंगि जनम मरन निवारे बहुरि न कतहू धाइआ ॥१॥ मनु तनु नामि निरंजनि रातउ
 चरन कमल लिव लाइआ ॥ अंगीकारु कीओ प्रभि अपनै नानक दास सरणाइआ ॥२॥७॥११॥
 मलार महला ५ ॥ बिछुरत किउ जीवे ओइ जीवन ॥ चितहि उलास आस मिलबे की चरन कमल रस
 पीवन ॥१॥ रहाउ ॥ जिन कउ पिआस तुमारी प्रीतम तिन कउ अंतरु नाही ॥ जिन कउ बिसरै मेरो

रामु पिआरा से मूए मरि जाँहीं ॥१॥ मनि तनि रवि रहिआ जगदीसुर पेखत सदा हजूरे ॥ नानक
 रवि रहिओ सभ अंतरि सरब रहिआ भरपूरे ॥२॥८॥१२॥ मलार महला ५ ॥ हरि कै भजनि कउन
 कउन न तारे ॥ खग तन मीन तन मृग तन बराह तन साधू संगि उधारे ॥१॥ रहाउ ॥ देव कुल
 दैत कुल जख्य किन्नर नर सागर उतरे पारे ॥ जो जो भजनु करै साधू संगि ता के दूख बिदारे ॥१॥ काम
 करोध महा बिखिआ रस इन ते भए निरारे ॥ दीन दइआल जपहि करुणा मै नानक सद बलिहारे
 ॥२॥६॥१३॥ मलार महला ५ ॥ आजु मै बैसिओ हरि हाट ॥ नामु रासि साझी करि जन सिउ जाँउ न
 जम कै घाट ॥१॥ रहाउ ॥ धारि अनुग्रहु पारब्रहमि राखे भ्रम के खुले कपाट ॥ बेसुमार साहु प्रभु
 पाइआ लाहा चरन निधि खाट ॥१॥ सरनि गही अचुत अबिनासी किलबिख काढे है छाँटि ॥ कलि
 कलेस मिटे दास नानक बहुरि न जोनी माट ॥२॥१०॥१४॥ मलार महला ५ ॥ बहु बिधि माइआ
 मोह हिरानो ॥ कोटि मधे कोऊ बिरला सेवकु पूरन भगतु चिरानो ॥१॥ रहाउ ॥ इत उत डोलि डोलि
 स्रमु पाइओ तनु धनु होत बिरानो ॥ लोग दुराडि करत ठगिआई होतौ संगि न जानो ॥१॥ मृग
 पंखी मीन दीन नीच इह संकट फिरि आनो ॥ कहु नानक पाहन प्रभ तारहु साधसंगति सुख मानो
 ॥२॥११॥१५॥ मलार महला ५ ॥ दुसट मुए बिखु खाई री माई ॥ जिस के जीअ तिन ही रखि लीने
 मेरे प्रभ कउ किरपा आई ॥१॥ रहाउ ॥ अंतरजामी सभ महि वरतै ताँ भउ कैसा भाई ॥ संगि
 सहाई छोडि न जाई प्रभु दीसै सभनी ठाई ॥१॥ अनाथा नाथु दीन दुख भंजन आपि लीए लड़ि
 लाई ॥ हरि की ओट जीवहि दास तेरे नानक प्रभ सरणार्ई ॥२॥१२॥१६॥ मलार महला ५ ॥
 मन मेरे हरि के चरन रवीजै ॥ दरस पिआस मेरो मनु मोहिओ हरि पंख लगाडि मिलीजै ॥१॥ रहाउ ॥
 खोजत खोजत मारगु पाइओ साधू सेव करीजै ॥ धारि अनुग्रहु सुआमी मेरे नामु महा रसु पीजै ॥१॥
 त्राहि त्राहि करि सरनी आए जलतउ किरपा कीजै ॥ करु गहि लेहु दास अपुने कउ नानक अपुनो

कीजै ॥२॥१३॥१७॥ मलार मः ५ ॥ प्रभ को भगति बछलु बिरदाइओ ॥ निंदक मारि चरन तल दीने
अपुनो जसु वरताइओ ॥१॥ रहाउ ॥ जै जै कारु कीनो सभ जग महि दइआ जीअन महि पाइओ ॥
कंठि लाइ अपुनो दासु राखिओ ताती वाउ न लाइओ ॥१॥ अंगीकारु कीओ मेरे सुआमी भ्रमु
भउ मेटि सुखाइओ ॥ महा अन्नद करहु दास हरि के नानक बिसासु मनि आइओ ॥२॥१४॥१८॥

रागु मलार महला ५ चउपदे घरु २

१९ सतिगुर प्रसादि ॥

गुरुमुखि दीसै ब्रहम पसारु ॥ गुरुमुखि त्रै गुणीआँ बिसथारु ॥ गुरुमुखि नाद बेद बीचारु ॥ बिनु गुरु
पूरे घोर अंधारु ॥१॥ मेरे मन गुरु गुरु करत सदा सुखु पाईअै ॥ गुरु उपदेसि हरि हिरदै वसिओ
सासि गिरासि अपणा खसमु धिआईअै ॥१॥ रहाउ ॥ गुरु के चरण विटहु बलि जाउ ॥ गुरु के गुण
अनदिनु नित गाउ ॥ गुरु की धूड़ि करउ इसनानु ॥ साची दरगह पाईअै मानु ॥२॥ गुरु बोहिथु
भवजल तारणहारु ॥ गुरि भेटिअै न होइ जिनि अउतारु ॥ गुरु की सेवा सो जनु पाए ॥ जा कउ करमि
लिखिआ धुरि आए ॥३॥ गुरु मेरी जीवनि गुरु आधारु ॥ गुरु मेरी वरतणि गुरु परवारु ॥
गुरु मेरा खसमु सतिगुरु सरणाई ॥ नानक गुरु पारब्रहमु जा की कीम न पाई ॥४॥१॥१६॥
मलार महला ५ ॥ गुरु के चरण हिरदै वसाए ॥ करि किरपा प्रभि आपि मिलाए ॥ अपने सेवक कउ
लए प्रभु लाइ ॥ ता की कीमति कही न जाइ ॥१॥ करि किरपा पूरन सुखदाते ॥ तुमरी कृपा ते
तूं चिति आवहि आठ पहर तेरै रंगि राते ॥१॥ रहाउ ॥ गावणु सुनणु सभु तेरा भाणा ॥ हुकमु बूझै
सो साचि समाणा ॥ जपि जपि जीवहि तेरा नाँउ ॥ तुझ बिनु दूजा नाही थाउ ॥२॥ दुख सुख करते
हुकमु रजाइ ॥ भाणै बखस भाणै देइ सजाइ ॥ दुहाँ सिरिआँ का करता आपि ॥ कुरबाणु जाँई तेरे
परताप ॥३॥ तेरी कीमति तूहै जाणहि ॥ तू आपे बूझहि सुणि आपि वखाणहि ॥ सेई भगत जो तुधु

भाणे ॥ नानक तिन कै सद कुरबाणे ॥४॥२॥२०॥ मलार महला ५ ॥ परमेसरु होआ दड़िआलु ॥
 मेघु वरसै अमृत धार ॥ सगले जीअ जंत तृपतासे ॥ कारज आए पूरे रासे ॥१॥ सदा सदा मन
 नामु समालि ॥ गुर पूरे की सेवा पाड़िआ औथै ओथै निबहै नालि ॥१॥ रहाउ ॥ दुखु भन्ना भै भंजनहार
 ॥ आपणिआ जीआ की कीती सार ॥ राखनहार सदा मिहरवान ॥ सदा सदा जाईऔ कुरवान ॥२॥
 कालु गवाड़िआ करतै आपि ॥ सदा सदा मन तिस नो जापि ॥ दृसटि धारि राखे सभि जंत ॥ गुण
 गावहु नित नित भगवंत ॥३॥ एको करता आपे आप ॥ हरि के भगत जाणहि परताप ॥ नावै की
 पैज रखदा आड़िआ ॥ नानकु बोलै तिस का बोलाड़िआ ॥४॥३॥२१॥ मलार महला ५ ॥ गुर
 सरणाई सगल निधान ॥ साची दरगहि पाईऔ मानु ॥ भ्रमु भउ दूखु दरदु सभु जाड़ि ॥ साधसंगि
 सद हरि गुण गाड़ि ॥१॥ मन मेरे गुरु पूरा सालाहि ॥ नामु निधानु जपहु दिनु राती मन चिंदे
 फल पाड़ि ॥१॥ रहाउ ॥ सतिगुर जेवडु अवरु न कोड़ि ॥ गुरु पारब्रह्म परमेसरु सोड़ि ॥ जनम मरण
 दूख ते राखै ॥ माड़िआ बिखु फिरि बहुड़ि न चाखै ॥२॥ गुर की महिमा कथनु न जाड़ि ॥ गुरु परमेसरु
 साचै नाड़ि ॥ सचु संजमु करणी सभु साची ॥ सो मनु निरमलु जो गुर संगि राची ॥३॥ गुरु पूरा
 पाईऔ वड भागि ॥ कामु क्रोधु लोभु मन ते तिआगि ॥ करि किरपा गुर चरण निवासि ॥ नानक की
 प्रभ सचु अरदासि ॥४॥४॥२२॥

रागु मलार महला ५ पड़ताल घरु ३

१६ सतिगुर प्रसादि ॥

गुर मनारि पृअ दड़िआर सिउ रंगु कीआ ॥ कीनो री सगल संगार ॥ तजिओ री सगल बिकार ॥
 धावतो असथिरु थीआ ॥१॥ रहाउ ॥ औसे रे मन पाड़ि कै आपु गवाड़ि कै करि साधन सिउ संगु ॥
 बाजे बजहि मृदंग अनाहद कोकिल री राम नामु बोलै मधुर बैन अति सुहीआ ॥१॥ औसी तेरे
 दरसन की सोभ अति अपार पृअ अमोघ तैसे ही संगि संत बने ॥ भव उतार नाम भने ॥ रम राम

राम माल ॥ मनि फेरते हरि संगि संगीआ ॥ जन नानक पृउ प्रीतमु थीआ ॥२॥१॥२३॥
 मलार महला ५ ॥ मनु घनै भ्रमै बनै ॥ उमकि तरसि चालै ॥ प्रभ मिलबे की चाह ॥१॥ रहाउ ॥
 त्रै गुन माई मोहि आई कह्यउ बेदन काहि ॥१॥ आन उपाव सगर कीए नहि दूख साकहि लाहि ॥
 भजु सरनि साधू नानका मिलु गुन गोबिंदहि गाहि ॥२॥२॥२४॥ मलार महला ५ ॥ पृअ की सोभ
 सुहावनी नीकी ॥ हाहा हूहू गंधर्व अपसरा अन्नद मंगल रस गावनी नीकी ॥१॥ रहाउ ॥ धुनित
 ललित गुनग्य अनिक भाँति बहु बिधि रूप दिखावनी नीकी ॥१॥ गिरि तर थल जल भवन
 भरपुरि घटि घटि लालन छावनी नीकी ॥ साधसंगि रामईआ रसु पाड़िओ नानक जा कै भावनी
 नीकी ॥२॥३॥२५॥ मलार महला ५ ॥ गुर प्रीति पिआरे चरन कमल रिद अंतरि धारे ॥१॥
 रहाउ ॥ दरसु सफलओ दरसु पेखिओ गए किलबिख गए ॥ मन निरमल उजीआरे ॥१॥ बिसम
 बिसमै बिसम भई ॥ अघ कोटि हरते नाम लई ॥ गुर चरन मसतकु डारि पही ॥ प्रभ एक तूही एक
 तुही ॥ भगत टेक तुहारे ॥ जन नानक सरनि दुआरे ॥२॥४॥२६॥ मलार महला ५ ॥ बरसु सरसु
 आगिआ ॥ होहि आन्नद सगल भाग ॥१॥ रहाउ ॥ संत संगे मनु परफड़ै मिलि मेघ धर सुहाग ॥१॥
 घनघोर प्रीति मोर ॥ चितु चातृक बूंद ओर ॥ असो हरि संगे मन मोह ॥ तिआगि माड़िआ धोह ॥ मिलि
 संत नानक जागिआ ॥२॥५॥२७॥ मलार महला ५ ॥ गुन गोपाल गाउ नीत ॥ राम नाम धारि
 चीत ॥१॥ रहाउ ॥ छोडि मानु तजि गुमानु मिलि साधूआ कै संगि ॥ हरि सिमरि एक रंगि मिटि जाँहि
 दोख मीत ॥१॥ पारब्रह्म भए दइआल ॥ बिनसि गए बिखै जंजाल ॥ साध जनाँ कै चरन लागि ॥
 नानक गावै गोबिंद नीत ॥२॥६॥२८॥ मलार महला ५ ॥ घनु गरजत गोबिंद रूप ॥ गुन गावत
 सुख चैन ॥१॥ रहाउ ॥ हरि चरन सरन तरन सागर धुनि अनहता रस बैन ॥१॥ पथिक पिआस
 चित सरोवर आतम जलु लैन ॥ हरि दरस प्रेम जन नानक करि किरपा प्रभ दैन ॥२॥७॥२९॥

मलार महला ५ ॥ हे गोविंद हे गोपाल हे दड़िआल लाल ॥१॥ रहाउ ॥ प्रान नाथ अनाथ सखे
दीन दरद निवार ॥१॥ हे सम्रथ अगम पूरन मोहि मड़िआ धारि ॥२॥ अंध कूप महा भड़िआन
नानक पारि उतार ॥३॥ ८॥ ३०॥

मलार महला १ असटपदीआ घरु १

१९ सतिगुर प्रसादि ॥

चकवी नैन नींद नहि चाहै बिनु पिर नींद न पाई ॥ सूरु चूरे पृउ देखै नैनी निवि निवि लागै
पाँई ॥१॥ पिर भावै प्रेमु सखाई ॥ तिसु बिनु घड़ी नही जगि जीवा ऐसी पिआस तिसाई ॥१॥
रहाउ ॥ सरवरि कमलु किरणि आकासी बिगसै सहजि सुभाई ॥ प्रीतम प्रीति बनी अभ ऐसी जोती
जोति मिलाई ॥२॥ चातृकु जल बिनु पृउ पृउ टेरै बिलप करै बिललाई ॥ घनहर घोर दसौ
दिसि बरसै बिनु जल पिआस न जाई ॥३॥ मीन निवास उपजै जल ही ते सुख दुख पुरबि कमाई ॥
खिनु तिलु रहि न सकै पलु जल बिनु मरनु जीवनु तिसु ताँई ॥४॥ धन वाँढी पिरु देस निवासी
सचे गुर पहि सबदु पठाई ॥ गुण संग्रहि प्रभु रिदै निवासी भगति रती हरखाई ॥५॥ पृउ
पृउ करै सभै है जेती गुर भावै पृउ पाई ॥ पृउ नाले सद ही सचि संगे नदरी मेलि मिलाई
॥६॥ सभ महि जीउ जीउ है सोई घटि घटि रहिआ समाई ॥ गुर परसादि घर ही परगासिआ
सहजे सहजि समाई ॥७॥ अपना काजु सवारहु आपे सुखदाते गोसाँई ॥ गुर परसादि घर ही
पिरु पाड़िआ तउ नानक तपति बुझाई ॥८॥ १॥ मलार महला १ ॥ जागतु जागि रहै गुर सेवा
बिनु हरि मै को नाही ॥ अनिक जतन करि रहणु न पावै आचु काचु ढरि पाँही ॥१॥ इसु तन धन
का कहहु गरबु कैसा ॥ बिनसत बार न लागै बवरे हउमै गरबि खपै जगु ऐसा ॥१॥ रहाउ ॥
जै जगदीस प्रभू रखवारे राखै परखै सोई ॥ जेती है तेती तुझ ही ते तुम् सरि अवरु न कोई ॥२॥
जीअ उपाड़ि जुगति वसि कीनी आपे गुरमुखि अंजनु ॥ अमरु अनाथ सरब सिरि मोरा काल बिकाल

भरम भै खंजनु ॥३॥ कागद कोटु इहु जगु है बपुरो रंगनि चिहन चतुराई ॥ नानी सी बूंद
 पवनु पति खोवै जनमि मरै खिनु ताईनी ॥४॥ नदी उपकंठि जैसे घरु तरवरु सरपनि घरु घर
 माही ॥ उलटी नदी कहाँ घरु तरवरु सरपनि डसै दूजा मन माँही ॥५॥ गारुड़ गुर गिआनु
 धिआनु गुर बचनी बिखिआ गुरमति जारी ॥ मन तन हेंव भए सचु पाड़िआ हरि की भगति
 निरारी ॥६॥ जेती है तेती तुधु जाचै तू सरब जीआँ दड़िआला ॥ तुमरी सरणि परे पति राखहु
 साचु मिलै गोपाला ॥७॥ बाधी धंधि अंध नही सूझै बधिक करम कमावै ॥ सतिगुर मिलै त सूझसि
 बूझसि सच मनि गिआनु समावै ॥८॥ निरगुण देह साच बिनु काची मै पूछउ गुरु अपना ॥
 नानक सो प्रभु प्रभू दिखावै बिनु साचे जगु सुपना ॥९॥२॥ मलार महला १ ॥ चातृक मीन
 जल ही ते सुखु पावहि सारिग सबदि सुहाई ॥१॥ रैनि बबीहा बोलिओ मेरी माई ॥१॥ रहाउ ॥
 पृअ सिउ प्रीति न उलटै कबहू जो तै भावै साई ॥२॥ नीद गई हउमै तनि थाकी सच मति
 रिदै समाई ॥३॥ रूखी बिरखी ऊडउ भूखा पीवा नामु सुभाई ॥४॥ लोचन तार ललता
 बिललाती दरसन पिआस रजाई ॥५॥ पृअ बिनु सीगारु करी तेता तनु तापै कापरु अंगि
 न सुहाई ॥६॥ अपने पिआरे बिनु डिकु खिनु रहि न सकंउ बिन मिले नीद न पाई ॥७॥
 पिरु नजीकि न बूझै बपुड़ी सतिगुरि दीआ दिखाई ॥८॥ सहजि मिलिआ तब ही सुखु पाड़िआ
 तृसना सबदि बुझाई ॥९॥ कहु नानक तुझ ते मनु मानिआ कीमति कहनु न जाई ॥१०॥३॥

मलार महला १ असटपदीआ घरु २

१९ सतिगुर प्रसादि ॥

अखली ऊंडी जलु भर नालि ॥ डूगरु ऊचउ गडु पातालि ॥ सागरु सीतलु गुर सबद वीचारि ॥
 मारगु मुकता हउमै मारि ॥१॥ मै अंधुले नावै की जोति ॥ नाम अधारि चला गुर कै भै भेति ॥१॥

रहाउ ॥ सतिगुर सबदी पाधरु जाणि ॥ गुर कै तकीअै साचै ताणि ॥ नामु समालसि रूडी बाणि ॥
 थै भावै दरु लहसि पिराणि ॥२॥ ऊडाँ बैसा एक लिव तार ॥ गुर कै सबदि नाम आधार ॥ ना जलु
 डूंगरु न ऊची धार ॥ निज घरि वासा तह मगु न चालणहार ॥३॥ जितु घरि वसहि तूहै बिधि
 जाणहि बीजउ महलु न जापै ॥ सतिगुर बाझहु समझ न होवी सभु जगु दबिआ छापै ॥ करण पलाव
 करै बिललातउ बिनु गुर नामु न जापै ॥ पल पंकज महि नामु छडाए जे गुर सबदु सिजापै ॥४॥
 इकि मूरख अंधे मुगध गवार ॥ इकि सतिगुर कै भै नाम अधार ॥ साची बाणी मीठी अमृत धार ॥
 जिनि पीती तिसु मोख दुआर ॥५॥ नामु भै भाइ रिदै वसाही गुर करणी सचु बाणी ॥ इंंदु वरसै
 धरति सुहावी घटि घटि जोति समाणी ॥ कालरि बीजसि दुरमति औसी निगुरे की नीसाणी ॥ सतिगुर
 बाझहु घोर अंधारा डूबि मुए बिनु पाणी ॥६॥ जो किछु कीनो सु प्रभू रजाइ ॥ जो धुरि लिखिआ सु मेटणा
 न जाइ ॥ हुकमे बाधा कार कमाइ ॥ एक सबदि राचै सचि समाइ ॥७॥ चहु दिसि हुकमु वरतै
 प्रभ तेरा चहु दिसि नाम पतालं ॥ सभ महि सबदु वरतै प्रभ साचा करमि मिलै बैआलं ॥ जाँमणु
 मरणा दीसै सिरि ऊभौ खुधिआ निद्रा कालं ॥ नानक नामु मिलै मनि भावै साची नदरि रसालं
 ॥८॥१॥४॥ मलार महला १ ॥ मरण मुकति गति सार न जानै ॥ कंठे बैठी गुर सबदि पछानै ॥१॥
 तू कैसे आड़ि फाथी जालि ॥ अलखु न जाचहि रिदै समालि ॥१॥ रहाउ ॥ एक जीअ कै जीआ खाही ॥
 जलि तरती बूडी जल माही ॥२॥ सरब जीअ कीए प्रतपानी ॥ जब पकड़ी तब ही पछुतानी ॥३॥
 जब गलि फास पड़ी अति भारी ॥ ऊडि न साकै पंख पसारी ॥४॥ रसि चूगहि मनमुखि गावारि ॥
 फाथी छूटहि गुण गिआन बीचारि ॥५॥ सतिगुरु सेवि तूटै जमकालु ॥ हिरदै साचा सबदु समालु
 ॥६॥ गुरमति साची सबदु है सारु ॥ हरि का नामु रखै उरि धारि ॥७॥ से दुख आगै जि भोग
 बिलासे ॥ नानक मुकति नही बिनु नावै साचे ॥८॥२॥५॥

मलार महला ३ असटपदीआ घरु १ ॥

१९ सतिगुर प्रसादि ॥

करमु होवै ता सतिगुरु पाईअै विणु करमै पाइआ न जाइ ॥ सतिगुरु मिलिअै कंचनु होईअै जाँ
हरि की होइ रजाइ ॥१॥ मन मेरे हरि हरि नामि चितु लाइ ॥ सतिगुर ते हरि पाईअै साचा हरि
सिउ रहै समाइ ॥१॥ रहाउ ॥ सतिगुर ते गिआनु ऊपजै ताँ इह संसा जाइ ॥ सतिगुर ते हरि
बुझीअै गरभ जोनी नह पाइ ॥२॥ गुर परसादी जीवत मरै मरि जीवै सबदु कमाइ ॥ मुकति दुआरा
सोई पाए जि विचहु आपु गवाइ ॥३॥ गुर परसादी सिव घरि जंमै विचहु सकति गवाइ ॥ अचरु
चरै बिबेक बुधि पाए पुरखै पुरखु मिलाइ ॥४॥ धातुर बाजी संसारु अचेतु है चलै मूलु गवाइ ॥
लाहा हरि सतसंगति पाईअै करमी पलै पाइ ॥५॥ सतिगुर विणु किनै न पाइआ मनि वेखहु रिदै
बीचारि ॥ वडभागी गुरु पाइआ भवजलु उतरे पारि ॥६॥ हरि नामाँ हरि टेक है हरि हरि नामु
अधारु ॥ कृपा करहु गुरु मेलहु हरि जीउ पावउ मोख दुआरु ॥७॥ मसतकि लिलाटि लिखिआ धुरि
ठाकुरि मेटणा न जाइ ॥ नानक से जन पूरन होए जिन हरि भाणा भाइ ॥८॥१॥ मलार महला ३ ॥
बेद बाणी जगु वरतदा तै गुण करे बीचारु ॥ बिनु नावै जम डंडु सहै मरि जनमै वारो वार ॥ सतिगुर
भेटे मुकति होइ पाए मोख दुआरु ॥१॥ मन रे सतिगुरु सेवि समाइ ॥ वडै भागि गुर पूरा पाइआ
हरि हरि नामु धिआइ ॥१॥ रहाउ ॥ हरि आपणै भाणै सृसटि उपाई हरि आपे देइ अधारु ॥
हरि आपणै भाणै मनु निरमलु कीआ हरि सिउ लागा पिआरु ॥ हरि कै भाणै सतिगुरु भेटिआ सभु
जनमु सवारणहारु ॥२॥ वाहु वाहु बाणी सति है गुरुमुखि बूझै कोइ ॥ वाहु वाहु करि प्रभु सालाहीअै
तिसु जेवडु अवरु न कोइ ॥ आपे बखसे मेलि लए करमि परापति होइ ॥३॥ साचा साहिबु माहरो
सतिगुरि दीआ दिखाइ ॥ अंमृतु वरसै मनु संतोखीअै सचि रहै लिव लाइ ॥ हरि कै नाइ सदा

हरीआवली फिरि सुकै ना कुमलाइ ॥४॥ बिनु सतिगुर किनै न पाइओ मनि वेखहु को पतीआइ ॥
 हरि किरपा ते सतिगुरु पाईअै भेटै सहजि सुभाइ ॥ मनमुख भरमि भुलाइआ बिनु भागा हरि धनु
 न पाइ ॥५॥ त्रै गुण सभा धातु है पड़ि पड़ि करहि वीचारु ॥ मुकति कदे न होवई नहु पाइनि
 मोख दुआरु ॥ बिनु सतिगुर बंधन न तुटही नामि न लगै पिआरु ॥६॥ पड़ि पड़ि पंडित मोनी थके
 बेदाँ का अभिआसु ॥ हरि नामु चिति न आवई नह निज घरि होवै वासु ॥ जमकालु सिरहु न उतरै
 अंतरि कपट विणासु ॥७॥ हरि नावै नो सभु को परतापदा विणु भागाँ पाइआ न जाइ ॥ नदरि करे
 गुरु भेटीअै हरि नामु वसै मनि आइ ॥ नानक नामे ही पति ऊपजै हरि सिउ रहाँ समाइ ॥८॥२॥

मलार महला ३ असटपदी घरु २ ॥

१६ सतिगुर प्रसादि ॥

हरि हरि कृपा करे गुर की करै लाए ॥ दुखु पलरि हरि नामु वसाए ॥ साची गति साचै चितु लाए ॥
 गुर की बाणी सबदि सुणाए ॥१॥ मन मेरे हरि हरि सेवि निधानु ॥ गुर किरपा ते हरि धनु पाईअै
 अनदिनु लागै सहजि धिआनु ॥१॥ रहाउ ॥ बिनु पिर कामणि करे सींगारु ॥ दुहचारणी कहीअै
 नित होइ खुआरु ॥ मनमुख का इहु बादि आचारु ॥ बहु करम दृढ़ावहि नामु विसारि ॥२॥
 गुरमुखि कामणि बणिआ सींगारु ॥ सबदे पिरु राखिआ उर धारि ॥ एकु पछाणै हउमै मारि ॥
 सोभावंती कहीअै नारि ॥३॥ बिनु गुर दाते किनै न पाइआ ॥ मनमुख लोभि दूजै लोभाइआ ॥ अैसे
 गिआनी बूझहु कोइ ॥ बिनु गुर भेटे मुकति न होइ ॥४॥ कहि कहि कहणु कहै सभु कोइ ॥ बिनु
 मन मूए भगति न होइ ॥ गिआन मती कमल परगासु ॥ तितु घटि नामै नामि निवासु ॥५॥ हउमै
 भगति करे सभु कोइ ॥ ना मनु भीजै ना सुखु होइ ॥ कहि कहि कहणु आपु जाणाए ॥ बिरथी भगति
 सभु जनमु गवाए ॥६॥ से भगत सतिगुर मनि भाए ॥ अनदिनु नामि रहे लिव लाए ॥ सद ही

नामु वेखहि हजूरि ॥ गुर कै सबदि रहिआ भरपूरि ॥७॥ आपे बखसे देइ पिआरु ॥ हउमै रोगु
वडा संसारि ॥ गुर किरपा ते एहु रोगु जाइ ॥ नानक साचे साचि समाइ ॥८॥१॥३॥५॥८॥

रागु मलार छंत महला ५ ॥

१९८१ सतिगुर प्रसादि ॥

प्रीतम प्रेम भगति के दाते ॥ अपने जन संगि राते ॥ जन संगि राते दिनसु राते इक निमख मनहु न
वीसरै ॥ गोपाल गुण निधि सदा संगे सरब गुण जगदीसरै ॥ मनु मोहि लीना चरन संगे नाम रसि
जन माते ॥ नानक प्रीतम कृपाल सदहूं किनै कोटि मधे जाते ॥१॥ प्रीतम तेरी गति अगम अपारे ॥
महा पतित तुम् तारे ॥ पतित पावन भगति वछल कृपा सिंधु सुआमीआ ॥ संतसंगे भजु निसंगे रंउ
सदा अंतरजामीआ ॥ कोटि जनम भ्रमंत जोनी ते नाम सिमरत तारे ॥ नानक दरस पिआस हरि जीउ
आपि लेहु समारे ॥२॥ हरि चरन कमल मनु लीना ॥ प्रभ जल जन तेरे मीना ॥ जल मीन प्रभ जीउ
एक तूहै भिन्न आन न जानीअै ॥ गहि भुजा लेवहु नामु देवहु तउ प्रसादी मानीअै ॥ भजु साधसंगे
एक रंगे कृपाल गोबिंद दीना ॥ अनाथ नीच सरणाइ नानक करि मडिआ अपुना कीना ॥३॥
आपस कउ आपु मिलाइआ ॥ भ्रम भंजन हरि राइआ ॥ आचरज सुआमी अंतरजामी मिले गुण
निधि पिआरिआ ॥ महा मंगल सूख उपजे गोबिंद गुण नित सारिआ ॥ मिलि संगि सोहे देखि मोहे
पुरबि लिखिआ पाइआ ॥ बिनवति नानक सरनि तिन की जिनी हरि हरि धिआइआ ॥४॥१॥

वार मलार की महला १ राणे कैलास तथा मालदे की धुनि ॥ १९८१ सतिगुर प्रसादि ॥

सलोक महला ३ ॥ गुरि मिलिअै मनु रहसीअै जिउ वुठै धरणि सीगारु ॥ सभ दिसै हरीआवली सर
भरे सुभर ताल ॥ अंदरु रचै सच रंगि जिउ मंजीठै लालु ॥ कमलु विगसै सचु मनि गुर कै सबदि

निहालु ॥ मनमुख दूजी तरफ है वेखहु नदरि निहालि ॥ फाही फाथे मिरग जिउ सिरि दीसै जमकालु ॥
 खुधिआ तृसना निंदा बुरी कामु क्रोधु विकरालु ॥ एनी अखी नदरि न आवई जिचरु सबदि न करे
 बीचारु ॥ तुधु भावै संतोखीआँ चूकै आल जंजालु ॥ मूलु रहै गुरु सेविअै गुर पउड़ी बोहिथु ॥ नानक
 लगी ततु लै तूं सचा मनि सचु ॥१॥ महला १ ॥ हेको पाधरु हेकु दरु गुर पउड़ी निज थानु ॥ रूड़उ
 ठाकुरु नानका सभि सुख साचउ नामु ॥२॥ पउड़ी ॥ आपीनै आपु साजि आपु पछाणिआ ॥ अंबरु
 धरति विछोड़ि चंदोआ ताणिआ ॥ विणु थंमा गगनु रहाड़ि सबदु नीसाणिआ ॥ सूरजु चंदु उपाड़ि
 जोति समाणिआ ॥ कीए राति दिन्नतु चोज विडाणिआ ॥ तीरथ धरम वीचार नावण पुरबाणिआ ॥
 तुधु सरि अवरु न कोड़ि कि आखि वखाणिआ ॥ सचै तखति निवासु होर आवण जाणिआ ॥१॥
 सलोक मः १ ॥ नानक सावणि जे वसै चहु ओमाहा होड़ि ॥ नागाँ मिरगाँ मछीआँ रसीआँ घरि धनु होड़ि
 ॥१॥ मः १ ॥ नानक सावणि जे वसै चहु वेछोड़ा होड़ि ॥ गाई पुता निरधना पंथी चाकरु होड़ि ॥२॥
 पउड़ी ॥ तू सचा सचिआरु जिनि सचु वरताड़िआ ॥ बैठा ताड़ी लाड़ि कवलु छपाड़िआ ॥ ब्रहमै वडा
 कहाड़ि अंतु न पाड़िआ ॥ ना तिसु बापु न माड़ि किनि तू जाड़िआ ॥ ना तिसु रूपु न रेख वरन
 सबाड़िआ ॥ ना तिसु भुख पिआस रजा धाड़िआ ॥ गुर महि आपु समोड़ि सबदु वरताड़िआ ॥ सचे ही
 पतीआड़ि सचि समाड़िआ ॥२॥ सलोक मः १ ॥ वैदु बुलाड़िआ वैदगी पकड़ि ढंढोले बाँह ॥ भोला
 वैदु न जाणई करक कलेजे माहि ॥१॥ मः २ ॥ वैदा वैदु सुवैदु तू पहिलाँ रोगु पछाणु ॥ अैसा दारु
 लोड़ि लहु जितु वंजै रोगा घाणि ॥ जितु दारु रोग उठिअहि तनि सुखु वसै आड़ि ॥ रोगु गवाड़िहि
 आपणा त नानक वैदु सदाड़ि ॥२॥ पउड़ी ॥ ब्रहमा बिसनु महेसु देव उपाड़िआ ॥ ब्रहमे दिते बेद
 पूजा लाड़िआ ॥ दस अवतारी रामु राजा आड़िआ ॥ दैता मारे धाड़ि हुकमि सबाड़िआ ॥ ईस महेसुरु
 सेव तिनी अंतु न पाड़िआ ॥ सची कीमति पाड़ि तखतु रचाड़िआ ॥ दुनीआ धंधै लाड़ि आपु छपाड़िआ

॥ धरमु कराए करम धुरहु फुरमाइआ ॥३॥ सलोक मः २ ॥ सावणु आइआ हे सखी कंतै चिति करेहु
 ॥ नानक झूरि मरहि दोहागणी जिन् अवरी लागा नेहु ॥१॥ मः २ ॥ सावणु आइआ हे सखी जलहरु
 बरसनहारु ॥ नानक सुखि सवनु सोहागणी जिन् सह नालि पिआरु ॥२॥ पउड़ी ॥ आपे छिंझ पवाडि
 मलाखाड़ा रचिआ ॥ लथे भड़थू पाडि गुरमुखि मचिआ ॥ मनमुख मारे पछाड़ि मूरख कचिआ ॥ आपि
 भिड़ै मारे आपि आपि कारजु रचिआ ॥ सभना खसमु एकु है गुरमुखि जाणीअै ॥ हुकमी लिखै सिरि लेखु
 विणु कलम मसवाणीअै ॥ सतसंगति मेलापु जिथै हरि गुण सदा वखाणीअै ॥ नानक सचा सबदु
 सलाहि सचु पछाणीअै ॥४॥ सलोक मः ३ ॥ ऊंनवि ऊंनवि आइआ अवरि करेंदा वन्न ॥ किआ
 जाणा तिसु साह सिउ केव रहसी रंगु ॥ रंगु रहिआ तिन् कामणी जिन् मनि भउ भाउ होइ ॥ नानक
 भै भाइ बाहरी तिन तनि सुखु न होइ ॥१॥ मः ३ ॥ ऊंनवि ऊंनवि आइआ वरसै नीरु निपंगु ॥
 नानक दुखु लागा तिन् कामणी जिन् कंतै सिउ मनि भंगु ॥२॥ पउड़ी ॥ दोवै तरफा उपाडि डिकु
 वरतिआ ॥ बेद बाणी वरताइ अंदरि वादु घतिआ ॥ परविरति निरविरति हाठा दोवै विचि
 धरमु फिरै रैबारिआ ॥ मनमुख कचे कूड़िआर तिनी निहचउ दरगह हारिआ ॥ गुरमती सबदि
 सूर है कामु क्रोधु जिनी मारिआ ॥ सचै अंदरि महलि सबदि सवारिआ ॥ से भगत तुधु भावदे सचै
 नाइ पिआरिआ ॥ सतिगुरु सेवनि आपणा तिन् विटहु हउ वारिआ ॥५॥ सलोक मः ३ ॥ ऊंनवि
 ऊंनवि आइआ वरसै लाइ झड़ी ॥ नानक भाणै चलै कंत कै सु माणे सदा रली ॥१॥ मः ३ ॥ किआ
 उठि उठि देखहु बपुड़ें इसु मेघै हथि किछु नाहि ॥ जिनि एहु मेघु पठाइआ तिसु राखहु मन माँहि
 ॥ तिस नो मंनि वसाइसी जा कउ नदरि करेइ ॥ नानक नदरी बाहरी सभ करण पलाह करेइ
 ॥२॥ पउड़ी ॥ सो हरि सदा सरेवीअै जिसु करत न लागै वार ॥ आडाणे आकास करि खिन महि ढाहि
 उसारणहार ॥ आपे जगतु उपाडि कै कुदरति करे वीचार ॥ मनमुख अगै लेखा मंगीअै बहुती होवै

मार ॥ गुरमुखि पति सिउ लेखा निबड़ै बखसे सिफति भंडार ॥ ओथै हथु न अपड़ै कूक न सुणीअै पुकार ॥
 ओथै सतिगुरु बेली होवै कढि लए अंती वार ॥ एना जंता नो होर सेवा नही सतिगुरु सिरि करतार ॥६॥
 सलोक मः ३ ॥ बाबीहा जिस नो तू पूकारदा तिस नो लोचै सभु कोइ ॥ अपनी किरपा करि कै वससी वणु
 तृणु हरिआ होइ ॥ गुर परसादी पाईअै विरला बूझै कोइ ॥ बहदिआ उठदिआ नित धिआईअै
 सदा सदा सुखु होइ ॥ नानक अंमृतु सदा ही वरसदा गुरमुखि देवै हरि सोइ ॥१॥ मः ३ ॥
 कलमलि होई मेदनी अरदासि करे लिव लाइ ॥ सचै सुणिआ कन्नु दे धीरक देवै सहजि सुभाइ ॥
 इंद्रै नो फुरमाइआ वुठा छहबर लाइ ॥ अनु धनु उपजै बहु घणा कीमति कहणु न जाइ ॥ नानक
 नामु सलाहि तू सभना जीआ देदा रिजकु संबाहि ॥ जितु खाधै सुखु उपजै फिरि दूखु न लागै आइ
 ॥२॥ पउड़ी ॥ हरि जीउ सचा सचु तू सचे लैहि मिलाइ ॥ दूजै दूजी तरफ है कूड़ि मिलै न मिलिआ
 जाइ ॥ आपे जोड़ि विछोड़िअै आपे कुदरति देइ दिखाइ ॥ मोहु सोगु विजोगु है पूरबि लिखिआ
 कमाइ ॥ हउ बलिहारी तिन कउ जो हरि चरणी रहै लिव लाइ ॥ जिउ जल महि कमलु अलिपतु
 है अैसी बणत बणाइ ॥ से सुखीए सदा सोहणे जिन् विचहु आपु गवाइ ॥ तिन सोगु विजोगु कदे नही
 जो हरि कै अंकि समाइ ॥७॥ सलोक मः ३ ॥ नानक सो सालाहीअै जिसु वसि सभु किछु होइ ॥ तिसै
 सरेविहु प्राणीहो तिसु बिनु अवरु न कोइ ॥ गुरमुखि हरि प्रभु मनि वसै ताँ सदा सदा सुखु होइ ॥
 सहसा मूलि न होवई सभ चिंता विचहु जाइ ॥ जो किछु होइ सु सहजे होइ कहणा किछू न जाइ ॥
 सचा साहिबु मनि वसै ताँ मनि चिंदिआ फलु पाइ ॥ नानक तिन का आखिआ आपि सुणे जि लइअनु
 पन्नै पाइ ॥१॥ मः ३ ॥ अंमृतु सदा वरसदा बूझनि बूझणहार ॥ गुरमुखि जिनी बुझिआ हरि
 अंमृतु रखिआ उरि धारि ॥ हरि अंमृतु पीवहि सदा रंगि राते हउमै तृसना मारि ॥ अंमृतु
 हरि का नामु है वरसै किरपा धारि ॥ नानक गुरमुखि नदरी आइआ हरि आतम रामु मुरारि ॥२॥

पउड़ी ॥ अतुलु किउ तोलीअै विणु तोले पाइआ न जाइ ॥ गुर कै सबदि वीचारीअै गुण महि रहै
 समाइ ॥ अपणा आपु आपि तोलसी आपे मिलै मिलाइ ॥ तिस की कीमति ना पवै कहणा किछू न जाइ
 ॥ हउ बलिहारी गुर आपणे जिनि सची बूझ दिती बुझाइ ॥ जगतु मुसै अंमृतु लुटीअै मनमुख बूझ
 न पाइ ॥ विणु नावै नालि न चलसी जासी जनमु गवाइ ॥ गुरमती जागे तिनी घरु रखिआ दूता का
 किछु न वसाइ ॥८॥ सलोक मः ३ ॥ बाबीहा ना बिललाइ ना तरसाइ एहु मनु खसम का हुकमु
 मंनि ॥ नानक हुकमि मंनिअै तिख उतरै चढ़ै चवगलि वन्नु ॥१॥ मः ३ ॥ बाबीहा जल महि तेरा
 वासु है जल ही माहि फिराहि ॥ जल की सार न जाणही ताँ तूं कूकण पाहि ॥ जल थल चहु दिसि
 वरसदा खाली को थाउ नाहि ॥ एतै जलि वरसदै तिख मरहि भाग तिना के नाहि ॥ नानक गुरमुखि
 तिन सोझी पई जिन वसिआ मन माहि ॥२॥ पउड़ी ॥ नाथ जती सिध पीर किनै अंतु न पाइआ ॥
 गुरमुखि नामु धिआइ तुझै समाइआ ॥ जुग छतीह गुबारु तिस ही भाइआ ॥ जला बिंबु असरालु
 तिनै वरताइआ ॥ नीलु अनीलु अंगंमु सरजीतु सबाइआ ॥ अगनि उपाई वादु भुख तिहाइआ ॥
 दुनीआ कै सिरि कालु दूजा भाइआ ॥ रखै रखणहारु जिनि सबदु बुझाइआ ॥६॥ सलोक मः ३ ॥
 इहु जलु सभ तै वरसदा वरसै भाइ सुभाइ ॥ से बिरखा हरीआवले जो गुरमुखि रहे समाइ ॥ नानक
 नदरी सुखु होइ एना जंता का दुखु जाइ ॥१॥ मः ३ ॥ भिन्नी रैणि चमकिआ वुठा छहबर लाइ ॥
 जितु वुठै अनु धनु बहुतु ऊपजै जाँ सहु करे रजाइ ॥ जितु खाधै मनु तृपतीअै जीआँ जुगति समाइ ॥
 इहु धनु करते का खेलु है कदे आवै कदे जाइ ॥ गिआनीआ का धनु नामु है सद ही रहै समाइ ॥
 नानक जिन कउ नदरि करे ताँ इहु धनु पलै पाइ ॥२॥ पउड़ी ॥ आपि कराए करे आपि हउ
 कै सिउ करी पुकार ॥ आपे लेखा मंगसी आपि कराए कार ॥ जो तिसु भावै सो थीअै हुकमु करे गावारु ॥
 आपि छडाए छुटीअै आपे बखसणहारु ॥ आपे वेखै सुणे आपि सभसै दे आधारु ॥ सभ महि एकु वरतदा

सिरि सिरि करे बीचारु ॥ गुरमुखि आपु वीचारीअै लगै सचि पिआरु ॥ नानक किस नो आखीअै आपे
 देवणहारु ॥१०॥ सलोक मः ३ ॥ बाबीहा एहु जगतु है मत को भरमि भुलाडि ॥ इहु बाबीहा पसू है
 इस नो बूझणु नाहि ॥ अंमृतु हरि का नामु है जितु पीतै तिख जाडि ॥ नानक गुरमुखि जिन् पीआ तिन्
 बहुडि न लागी आडि ॥१॥ मः ३ ॥ मलारु सीतल रागु है हरि धिआडिअै साँति होडि ॥ हरि जीउ
 अपणी कृपा करे ताँ वरतै सभ लोडि ॥ वुठै जीआ जुगति होडि धरणी नो सीगारु होडि ॥ नानक इहु
 जगतु सभु जलु है जल ही ते सभ कोडि ॥ गुर परसादी को विरला बूझै सो जनु मुकतु सदा होडि ॥२॥
 पउड़ी ॥ सचा वेपरवाहु डिको तू धणी ॥ तू सभु किछु आपे आपि दूजे किसु गणी ॥ माणस कूड़ा गरबु
 सची तुधु मणी ॥ आवा गउणु रचाडि उपाई मेदनी ॥ सतिगुरु सेवे आपणा आडिआ तिसु गणी ॥
 जे हउमै विचहु जाडि त केही गणत गणी ॥ मनमुख मोहि गुबारि जिउ भुला मंझि वणी ॥ कटे पाप
 असंख नावै डिक कणी ॥११॥ सलोक मः ३ ॥ बाबीहा खसमै का महलु न जाणही महलु देखि अरदासि
 पाडि ॥ आपणै भाणै बहुता बोलहि बोलिआ थाडि न पाडि ॥ खसमु वडा दातारु है जो इछे सो फल पाडि
 ॥ बाबीहा किआ बपुड़ा जगतै की तिख जाडि ॥१॥ मः ३ ॥ बाबीहा भिन्नी रैणि बोलिआ सहजे सचि
 सुभाडि ॥ इहु जलु मेरा जीउ है जल बिनु रहणु न जाडि ॥ गुर सबदी जलु पाईअै विचहु आपु
 गवाडि ॥ नानक जिसु बिनु चसा न जीवदी सो सतिगुरि दीआ मिलाडि ॥२॥ पउड़ी ॥ खंड पताल असंख
 मै गणत न होई ॥ तू करता गोविंदु तुधु सिरजी तुधै गोई ॥ लख चउरासीह मेदनी तुझ ही ते होई ॥
 डिकि राजे खान मलूक कहहि कहावहि कोई ॥ डिकि साह सदावहि संचि धनु दूजै पति खोई ॥ डिकि
 दाते डिक मंगते सभना सिरि सोई ॥ विणु नावै बाजारीआ भीहावलि होई ॥ कूड़ निखुटे नानका सचु
 करे सु होई ॥१२॥ सलोक मः ३ ॥ बाबीहा गुणवंती महलु पाडिआ अउगणवंती दूरि ॥ अंतरि तेरै
 हरि वसै गुरमुखि सदा हजूरि ॥ कूक पुकार न होवई नदरी नदरि निहाल ॥ नानक नामि रते सहजे

मिले सबदि गुरु कै घाल ॥१॥ मः ३ ॥ बाबीहा बेनती करे करि किरपा देहु जीअ दान ॥ जल बिनु
 पिआस न उतरै छुटक जाँहि मेरे प्रान ॥ तू सुखदाता बेअंतु है गुणदाता नेधानु ॥ नानक गुरुमुखि
 बखसि लए अंति बेली होइ भगवानु ॥२॥ पउड़ी ॥ आपे जगतु उपाइ कै गुण अउगण करे बीचारु ॥
 त्रै गुण सरब जंजालु है नामि न धरे पिआरु ॥ गुण छोडि अउगण कमावदे दरगह होहि खुआरु ॥
 जूअै जनमु तिनी हारिआ कितु आए संसारि ॥ सचै सबदि मनु मारिआ अहिनिमि नामि पिआरि ॥
 जिनी पुरखी उरि धारिआ सचा अलख अपारु ॥ तू गुणदाता निधानु हहि असी अवगणिआर ॥
 जिसु बखसे सो पाइसी गुर सबदी वीचारु ॥१३॥ सलोक मः ५ ॥ राति न विहावी साकताँ जिना
 विसरै नाउ ॥ राती दिनस सुहेलीआ नानक हरि गुण गाँउ ॥१॥ मः ५ ॥ रतन जवेहर माणका
 हभे मणी मथंनि ॥ नानक जो प्रभि भाणिआ सचै दरि सोह्वनि ॥२॥ पउड़ी ॥ सचा सतिगुरु सेवि सचु
 समालिआ ॥ अंति खलोआ आइ जि सतिगुर अगै घालिआ ॥ पोहि न सकै जमकालु सचा रखवालिआ
 ॥ गुर साखी जोति जगाइ दीवा बालिआ ॥ मनमुख विणु नावै कूड़िआर फिरहि बेतालिआ ॥ पसू
 माणस चंमि पलेटे अंदरहु कालिआ ॥ सभो वरतै सचु सचै सबदि निहालिआ ॥ नानक नामु निधानु
 है पूरै गुरि देखालिआ ॥१४॥ सलोक मः ३ ॥ बाबीहै हुकमु पछाणिआ गुर कै सहजि सुभाइ ॥
 मेघु वरसै दइआ करि गूड़ी छहबर लाइ ॥ बाबीहे कूक पुकार रहि गई सुखु वसिआ मनि
 आइ ॥ नानक सो सालाहीअै जि देंदा सभनाँ जीआ रिजकु समाइ ॥१॥ मः ३ ॥ चातृक तू न
 जाणही किआ तुधु विचि तिखा है कितु पीतै तिख जाइ ॥ दूजै भाइ भरंमिआ अंमृत जलु पलै न
 पाइ ॥ नदरि करे जे आपणी ताँ सतिगुरु मिलै सुभाइ ॥ नानक सतिगुर ते अंमृत जलु पाइआ
 सहजे रहिआ समाइ ॥२॥ पउड़ी ॥ इकि वण खंडि बैसहि जाइ सटु न देवही ॥ इकि पाला
 ककरु भंनि सीतलु जलु हेंवही ॥ इकि भसम चड़ावहि अंगि मैलु न धोवही ॥ इकि जटा बिकट

बिकराल कुलु घरु खोवही ॥ इकि नगन फिरहि दिनु राति नींद न सोवही ॥ इकि अगनि जलावहि
 अंगु आपु विगोवही ॥ विणु नावै तनु छारु किआ कहि रोवही ॥ सोहनि खसम दुआरि जि सतिगुरु
 सेवही ॥१५॥ सलोक मः ३ ॥ बाबीहा अमृत वेलै बोलिआ ताँ दरि सुणी पुकार ॥ मेघै नो फुरमानु
 होआ वरसहु किरपा धारि ॥ हउ तिन कै बलिहारणै जिनी सचु रखिआ उरि धारि ॥ नानक नामे सभ
 हरीआवली गुर कै सबदि वीचारि ॥१॥ मः ३ ॥ बाबीहा इव तेरी तिखा न उतरै जे सउ करहि
 पुकार ॥ नदरी सतिगुरु पाईअै नदरी उपजै पिआरु ॥ नानक साहिबु मनि वसै विचहु जाहि विकार
 ॥२॥ पउड़ी ॥ इकि जैनी उझड़ पाड़ि धुरहु खुआड़िआ ॥ तिन मुखि नाही नामु न तीरथि नाड़िआ ॥
 हथी सिर खोहाड़ि न भदु कराड़िआ ॥ कुचिल रहहि दिन राति सबदु न भाड़िआ ॥ तिन जाति न पति
 न करमु जनमु गवाड़िआ ॥ मनि जूठै वेजाति जूठा खाड़िआ ॥ बिनु सबदै आचारु न किन ही पाड़िआ ॥
 गुरमुखि ओअंकारि सचि समाड़िआ ॥१६॥ सलोक मः ३ ॥ सावणि सरसी कामणी गुर सबदी वीचारि
 ॥ नानक सदा सुहागणी गुर कै हेति अपारि ॥१॥ मः ३ ॥ सावणि दझै गुण बाहरी जिसु दूजै भाड़ि
 पिआरु ॥ नानक पिर की सार न जाणई सभु सीगारु खुआरु ॥२॥ पउड़ी ॥ सचा अलख अभेउ हठि न
 पतीजई ॥ इकि गावहि राग परीआ रागि न भीजई ॥ इकि नचि नचि पूरहि ताल भगति न कीजई
 ॥ इकि अन्न न खाहि मूरख तिना किआ कीजई ॥ तृसना होई बहुतु किवै न धीजई ॥ करम वधहि कै
 लोअ खपि मरीजई ॥ लाहा नामु संसारि अमृतु पीजई ॥ हरि भगती असनेहि गुरमुखि घीजई
 ॥१७॥ सलोक मः ३ ॥ गुरमुखि मलार रागु जो करहि तिन मनु तनु सीतलु होइ ॥ गुर सबदी एकु
 पछाणिआ एको सचा सोइ ॥ मनु तनु सचा सचु मनि सचे सची सोइ ॥ अंदरि सची भगति है सहजे ही
 पति होइ ॥ कलिजुग महि घोर अंधारु है मनमुख राहु न कोइ ॥ से वडभागी नानका जिन गुरमुखि
 परगटु होइ ॥१॥ मः ३ ॥ इंदु वरसै करि दड़िआ लोकाँ मनि उपजै चाउ ॥ जिस कै हुकमि इंदु

वरसदा तिस कै सद बलिहारै जाँउ ॥ गुरमुखि सबदु समालीअै सचे के गुण गाउ ॥ नानक नामि रते
 जन निरमले सहजे सचि समाउ ॥२॥ पउड़ी ॥ पूरा सतिगुरु सेवि पूरा पाइआ ॥ पूरै करमि धिआइ
 पूरा सबदु मंनि वसाइआ ॥ पूरै गिआनि धिआनि मैलु चुकाइआ ॥ हरि सरि तीरथि जाणि मनूआ
 नाइआ ॥ सबदि मरै मनु मारि धन्नु जणेदी माइआ ॥ दरि सचै सचिआरु सचा आइआ ॥ पुछि न
 सकै कोइ जाँ खसमै भाइआ ॥ नानक सचु सलाहि लिखिआ पाइआ ॥१८॥ सलोक मः १ ॥ कुलहाँ
 देंदे बावले लैंदे वडे निलज ॥ चूहा खड न मावई तिकलि बन्नै छज ॥ देनि दुआई से मरहि जिन
 कउ देनि सि जाहि ॥ नानक हुकमु न जापई किथै जाइ समाहि ॥ फसलि अहाड़ी एकु नामु सावणी सचु
 नाउ ॥ मै महदूदु लिखाइआ खसमै कै दरि जाइ ॥ दुनीआ के दर केतड़े केते आवहि जाँहि ॥ केते
 मंगहि मंगते केते मंगि मंगि जाहि ॥१॥ मः १ ॥ सउ मणु हसती घिउ गुडु खावै पंजि सै दाणा खाइ
 ॥ डकै फूकै खेह उडावै साहि गइअै पछुताइ ॥ अंधी फूकि मुई देवानी ॥ खसमि मिटी फिरि भानी ॥
 अधु गुल्ला चिड़ी का चुगणु गैणि चड़ी बिललाइ ॥ खसमै भावै ओहा चंगी जि करे खुदाइ खुदाइ ॥
 सकता सीहु मारे सै मिरिआ सभ पिछै पै खाइ ॥ होइ सताणा घुरै न मावै साहि गइअै पछुताइ ॥
 अंधा किस नो बुकि सुणावै ॥ खसमै मूलि न भावै ॥ अक सिउ प्रीति करे अक तिडा अक डाली बहि खाइ
 ॥ खसमै भावै ओहो चंगा जि करे खुदाइ खुदाइ ॥ नानक दुनीआ चारि दिहाड़े सुखि कीतै दुखु होई ॥
 गला वाले हैनि घणेरै छडि न सकै कोई ॥ मखी मिठै मरणा ॥ जिन तू रखहि तिन नेड़ि न आवै तिन
 भउ सागरु तरणा ॥२॥ पउड़ी ॥ अगम अगोचरु तू धणी सचा अलख अपारु ॥ तू दाता सभि मंगते
 इको देवणहारु ॥ जिनी सेविआ तिनी सुखु पाइआ गुरमती वीचारु ॥ इकना नो तुधु एवै भावदा
 माइआ नालि पिआरु ॥ गुर कै सबदि सलाहीअै अंतरि प्रेम पिआरु ॥ विणु प्रीती भगति न होवई
 विणु सतिगुर न लगै पिआरु ॥ तू प्रभु सभि तुधु सेवदे इक ढाढी करे पुकार ॥ देहि दानु संतोखीआ

सचा नामु मिलै आधारु ॥१६॥ सलोक मः १ ॥ राती कालु घटै दिनि कालु ॥ छिजै काडिआ होडि
 परालु ॥ वरतणि वरतिआ सरब जंजालु ॥ भुलिआ चुकि गडिआ तप तालु ॥ अंधा झखि झखि पडिआ
 झेरि ॥ पिछै रोवहि लिआवहि फेरि ॥ बिनु बूझै किछु सूझै नाही ॥ मोडिआ रोंहि रोंदे मरि जाँही ॥
 नानक खसमै एवै भावै ॥ सेई मुए जिनि चिति न आवै ॥१॥ मः १ ॥ मुआ पिआरु प्रीति मुई मुआ वैरु
 वादी ॥ वन्नु गडिआ रूपु विणसिआ दुखी देह रली ॥ किथहु आडिआ कह गडिआ किहु न सीओ किहु
 सी ॥ मनि मुख गला गोईआ कीता चाउ रली ॥ नानक सचे नाम बिनु सिर खुर पति पाटी ॥२॥
 पउड़ी ॥ अमृत नामु सदा सुखदाता अंते होडि सखाई ॥ बाझु गुरु जगतु बउराना नावै सार न पाई
 ॥ सतिगुरु सेवहि से परवाणु जिन् जोती जोति मिलार्इ ॥ सो साहिबु सो सेवकु तेहा जिसु भाणा मंनि वसार्इ
 ॥ आपणै भाणै कहु किनि सुखु पाडिआ अंधा अंधु कमाई ॥ बिखिआ कदे ही रजै नाही मूरख भुख न
 जाई ॥ दूजै सभु को लागि विगुता बिनु सतिगुर बूझ न पाई ॥ सतिगुरु सेवे सो सुखु पाए जिस नो किरपा
 करे रजार्इ ॥२०॥ सलोक मः १ ॥ सरमु धरमु दुडि नानका जे धनु पलै पाडि ॥ सो धनु मित्र न काँढीअै
 जितु सिरि चोटाँ खाडि ॥ जिन कै पलै धनु वसै तिन का नाउ फकीर ॥ जिन् कै हिरदै तू वसहि ते नर
 गुणी गहीर ॥१॥ मः १ ॥ दुखी दुनी सहेड़ीअै जाडि त लगहि दुख ॥ नानक सचे नाम बिनु किसै न
 लथी भुख ॥ रूपी भुख न उतरै जाँ देखाँ ताँ भुख ॥ जेते रस सरीर के तेते लगहि दुख ॥२॥ मः १ ॥ अंधी
 कंमी अंधु मनु मनि अंधै तनु अंधु ॥ चिकड़ि लाडिअै किआ थीअै जाँ तुटै पथर बंधु ॥ बंधु तुटा बेड़ी
 नही ना तुलहा ना हाथ ॥ नानक सचे नाम विणु केते डुबे साथ ॥३॥ मः १ ॥ लख मण सुडिना लख
 मण रुपा लख साहा सिरि साह ॥ लख लसकर लख वाजे नेजे लखी घोड़ी पातिसाह ॥ जिथै साडिरु
 लम्घणा अगनि पाणी असगाह ॥ कंधी दिसि न आवई धाही पवै कहाह ॥ नानक ओथै जाणीअहि साह
 केई पातिसाह ॥४॥ पउड़ी ॥ डिकना गलीं जंजीर बंदि रबाणीअै ॥ बधे छुटहि सचि सचु पछाणीअै ॥

लिखिआ पलै पाइ सो सचु जाणीअै ॥ हुकमी होइ निबेडु गइआ जाणीअै ॥ भउजल तारणहारु सबदि
 पछाणीअै ॥ चोर जार जूआर पीड़े घाणीअै ॥ निंदक लाइतबार मिले हइवाणीअै ॥ गुरमुखि सचि
 समाइ सु दरगह जाणीअै ॥२१॥ सलोक मः २ ॥ नाउ फकीरै पातिसाहु मूरख पंडितु नाउ ॥ अंधे का
 नाउ पारखू एवै करे गुआउ ॥ डिलति का नाउ चउधरी कूड़ी पूरे थाउ ॥ नानक गुरमुखि जाणीअै
 कलि का एहु निआउ ॥१॥ मः १ ॥ हरणाँ बाजाँ तै सिकदाराँ एना पड़िआ नाउ ॥ फाँधी लगी जाति
 फहाइनि अगै नाही थाउ ॥ सो पड़िआ सो पंडितु बीना जिनी कमाणा नाउ ॥ पहिलो दे जड़ अंदरि
 जंमै ता उपरि होवै छाँउ ॥ राजे सीह मुकदम कुते ॥ जाइ जगाइनि बैठे सुते ॥ चाकर नहदा पाइनि
 घाउ ॥ रतु पितु कुतिहो चटि जाहु ॥ जियै जीआँ होसी सार ॥ नकी वढी लाइतबार ॥२॥ पउड़ी ॥
 आपि उपाए मेदनी आपे करदा सार ॥ भै बिनु भरमु न कटीअै नामि न लगै पिआरु ॥ सतिगुर ते
 भउ ऊपजै पाईअै मोख दुआर ॥ भै ते सहजु पाईअै मिलि जोती जोति अपार ॥ भै ते भैजलु लम्घीअै
 गुरमती वीचारु ॥ भै ते निरभउ पाईअै जिस दा अंतु न पारावारु ॥ मनमुख भै की सार न जाणनी
 तृसना जलते करहि पुकार ॥ नानक नावै ही ते सुखु पाइआ गुरमती उरि धार ॥२२॥ सलोक मः १ ॥
 रूपै कामै दोसती भुखै सादैं गंधु ॥ लबै मालै घुलि मिलि मिचलि ऊँघै सउड़ि पलम्घु ॥ भंउकै कोपु
 खुआरु होइ फकडु पिते अंधु ॥ चुपै चंगा नानका विणु नावै मुहि गंधु ॥१॥ मः १ ॥ राजु मालु रूपु
 जाति जोबनु पंजे ठग ॥ एनी ठगीं जगु ठगिआ किनै न रखी लज ॥ एना ठगनि ठग से जि गुर की
 पैरी पाहि ॥ नानक करमा बाहरे होरि केते मुठे जाहि ॥२॥ पउड़ी ॥ पड़िआ लेखेदारु लेखा मंगीअै
 ॥ विणु नावै कूड़िआरु अउखा तंगीअै ॥ अउघट रुधे राह गलीआँ रोकीआँ ॥ सचा वेपरवाहु
 सबदि संतोखीआँ ॥ गहिर गभीर अथाहु हाथ न लभई ॥ मुहे मुहि चोटा खाहु विणु गुर कोइ न
 छुटसी ॥ पति सेती घरि जाहु नामु वखाणीअै ॥ हुकमी साह गिराह देंदा जाणीअै ॥२३॥

सलोक मः १ ॥ पउणै पाणी अगनी जीउ तिन किआ खुसीआ किआ पीड़ ॥ धरती पाताली आकासी
 इकि दरि रहनि वजीर ॥ इकिना वडी आरजा इकि मरि होहि जहीर ॥ इकि दे खाहि निखुटै नाही
 इकि सदा फिरहि फकीर ॥ हुकमी साजे हुकमी ढाहे एक चसे महि लख ॥ सभु को नथै नथिआ बखसे तोड़े
 नथ ॥ वरना चिहना बाहरा लेखे बाझु अलखु ॥ किउ कथीअै किउ आखीअै जापै सचो सचु ॥ करणा
 कथना कार सभ नानक आपि अकथु ॥ अकथ की कथा सुणेइ ॥ रिधि बुधि सिधि गिआनु सदा सुखु होइ
 ॥१॥ मः १ ॥ अजरु जरै त नउ कुल बंधु ॥ पूजै प्राण होवै थिरु कंधु ॥ कहाँ ते आइआ कहाँ एहु जाणु ॥
 जीवत मरत रहै परवाणु ॥ हुकमै बूझै ततु पछाणै ॥ इहु परसादु गुरु ते जाणै ॥ होंदा फड़ीअगु
 नानक जाणु ॥ ना हउ ना मै जूनी पाणु ॥२॥ पउड़ी ॥ पड़ीअै नामु सालाह होरि बुधी मिथिआ ॥
 बिनु सचे वापार जनमु बिरथिआ ॥ अंतु न पारावारु न किन ही पाइआ ॥ सभु जगु गरबि गुबारु
 तिन सचु न भाइआ ॥ चले नामु विसारि तावणि ततिआ ॥ बलदी अंदरि तेलु दुबिधा घतिआ ॥
 आइआ उठी खेलु फिरै उवतिआ ॥ नानक सचै मेलु सचै रतिआ ॥२४॥ सलोक मः १ ॥ पहिलाँ
 मासहु निमिआ मासै अंदरि वासु ॥ जीउ पाइ मासु मुहि मिलिआ हडु चंमु तनु मासु ॥ मासहु
 बाहरि कढिआ मंमा मासु गिरासु ॥ मुहु मासै का जीभ मासै की मासै अंदरि सासु ॥ वडा होआ
 वीआहिआ घरि लै आइआ मासु ॥ मासहु ही मासु ऊपजै मासहु सभो साकु ॥ सतिगुरि मिलिअै हुकमु
 बुझीअै ताँ को आवै रासि ॥ आपि छुटे नह छूटीअै नानक बचनि बिणासु ॥१॥ मः १ ॥ मासु मासु करि
 मूरखु झगड़े गिआनु धिआनु नही जाणै ॥ कउणु मासु कउणु सागु कहावै किसु महि पाप समाणे ॥
 गैडा मारि होम जग कीए देवतिआ की बाणे ॥ मासु छोडि बैसि नकु पकड़हि राती माणस खाणे ॥ फडु
 करि लोकाँ नो दिखलावहि गिआनु धिआनु नही सूझै ॥ नानक अंधे सिउ किआ कहीअै कहै न कहिआ
 बूझै ॥ अंधा सोइ जि अंधु कमावै तिसु रिदै सि लोचन नाही ॥ मात पिता की रक्तु निपन्ने मछी मासु न

खाँही ॥ इसत्री पुरखै जाँ निसि मेला ओथै मंधु कमाही ॥ मासहु निंमे मासहु जंमे हम मासै के भाँडे ॥
 गिआनु धिआनु कछु सूझै नाही चतुरु कहावै पाँडे ॥ बाहर का मासु मंदा सुआमी घर का मासु चंगेरा
 ॥ जीअ जंत सभि मासहु होए जीइ लड़िआ वासेरा ॥ अभखु भखहि भखु तजि छोडहि अंधु गुरु जिन केरा
 ॥ मासहु निंमे मासहु जंमे हम मासै के भाँडे ॥ गिआनु धिआनु कछु सूझै नाही चतुरु कहावै पाँडे ॥ मासु
 पुराणी मासु कतेबी चहु जुगि मासु कमाणा ॥ जजि काजि वीआहि सुहावै ओथै मासु समाणा ॥ इसत्री
 पुरख निपजहि मासहु पातिसाह सुलतानाँ ॥ जे ओइ दिसहि नरकि जाँदे ताँ उन् का दानु न लैणा ॥
 देंदा नरकि सुरगि लैदे देखहु एहु धिडाणा ॥ आपि न बूझै लोक बुझाए पाँडे खरा सिआणा ॥ पाँडे तू
 जाणै ही नाही किथहु मासु उपन्ना ॥ तोइअहु अन्नु कमादु कपाहाँ तोइअहु तृभवणु गन्ना ॥ तोआ आखै
 हउ बहु बिधि हछा तोअै बहुतु बिकारा ॥ एते रस छोडि होवै संनिआसी नानकु कहै विचारा ॥२॥
 पउड़ी ॥ हउ किआ आखा इक जीभ तेरा अंतु न किन ही पाइआ ॥ सचा सबदु वीचारि से तुझ ही
 माहि समाइआ ॥ इकि भगवा वेसु करि भरमदे विणु सतिगुर किनै न पाइआ ॥ देस दिसंतर भवि
 थके तुधु अंदरि आपु लुकाइआ ॥ गुर का सबदु रतन्नु है करि चानणु आपि दिखाइआ ॥ आपणा
 आपु पछाणिआ गुरमती सचि समाइआ ॥ आवा गउणु बजारीआ बाजारु जिनी रचाइआ ॥ इकु
 थिरु सचा सालाहणा जिन मनि सचा भाइआ ॥२५॥ सलोक मः १ ॥ नानक माइआ करम बिरखु फल
 अमृत फल विसु ॥ सभ कारण करता करे जिसु खवाले तिसु ॥१॥ मः २ ॥ नानक दुनीआ कीआँ
 वडिआईआँ अगी सेती जालि ॥ एनी जलीई नामु विसारिआ इक न चलीआ नालि ॥२॥ पउड़ी ॥
 सिरि सिरि होइ निबेडु हुकमि चलाइआ ॥ तेरै हथि निबेडु तूहै मनि भाइआ ॥ कालु चलाए बंनि
 कोइ न रखसी ॥ जरु जरवाणा कंन् चड़िआ नचसी ॥ सतिगुरु बोहिथु बेडु सचा रखसी ॥ अगनि भखै
 भड़हाडु अनदिनु भखसी ॥ फाथा चुगै चोग हुकमी छुटसी ॥ करता करे सु होगु कूडु निखुटसी ॥२६॥

सलोक मः १ ॥ घर महि घरु देखाइ देइ सो सतिगुरु पुरखु सुजाणु ॥ पंच सबद धुनिकार धुनि तह
 बाजै सबदु नीसाणु ॥ दीप लोअ पाताल तह खंड मंडल हैरानु ॥ तार घोर बाजिंत्र तह साचि तखति
 सुलतानु ॥ सुखमन कै घरि रागु सुनि सुनि मंडलि लिव लाइ ॥ अकथ कथा बीचारीअै मनसा मनहि
 समाइ ॥ उलटि कमलु अंमृति भरिआ इहु मनु कतहु न जाइ ॥ अजपा जापु न वीसरै आदि
 जुगादि समाइ ॥ सभि सखीआ पंचे मिले गुरमुखि निज घरि वासु ॥ सबदु खोजि इहु घरु लहै नानकु
 ता का दासु ॥१॥ मः १ ॥ चिलिमिलि बिसीआर दुनीआ फानी ॥ कालूबि अकल मन गोर न मानी ॥
 मन कमीन कमतरीन तू दरीआउ खुदाइआ ॥ एकु चीजु मुझै देहि अवर जहर चीज न भाइआ ॥
 पुराब खाम कूजै हिकमति खुदाइआ ॥ मन तुआना तू कुदरती आइआ ॥ सग नानक दीबान
 मसताना नित चढ़ै सवाइआ ॥ आतस दुनीआ खुनक नामु खुदाइआ ॥२॥ पउड़ी नवी मः ५ ॥
 सभो वरतै चलतु चलतु वखाणिआ ॥ पारब्रह्म परमेसरु गुरमुखि जाणिआ ॥ लथे सभि विकार सबदि
 नीसाणिआ ॥ साधू संगि उधारु भए निकाणिआ ॥ सिमरि सिमरि दातारु सभि रंग माणिआ ॥
 परगटु भइआ संसारि मिहर छावाणिआ ॥ आपे बखसि मिलाए सद कुरबाणिआ ॥ नानक लए
 मिलाइ खसमै भाणिआ ॥२७॥ सलोक मः १ ॥ धन्नु सु कागदु कलम धन्नु धनु भांडा धनु मसु ॥ धनु
 लेखारी नानका जिनि नामु लिखाइआ सचु ॥१॥ मः १ ॥ आपे पटी कलम आपि उपरि लेखु भि तूं
 ॥ एको कहीअै नानका दूजा काहे कू ॥२॥ पउड़ी ॥ तूं आपे आपि वरतदा आपि बणत बणाई ॥
 तुधु बिनु दूजा को नही तू रहिआ समाई ॥ तेरी गति मिति तूहै जाणदा तुधु कीमति पाई ॥ तू अलख
 अगोचरु अगमु है गुरमति दिखाई ॥ अंतरि अगिआनु दुखु भरमु है गुर गिआनि गवाई ॥
 जिसु कृपा करहि तिसु मेलि लैहि सो नामु धिआई ॥ तू करता पुरखु अगंमु है रविआ सभ ठाई ॥
 जितु तू लाइहि सचिआ तितु को लगै नानक गुण गाई ॥२८॥१॥ सुधु ॥

रागु मलार बाणी भगत नामदेव जीउ की

१९८१ सतिगुर प्रसादि ॥

सेवीले गोपाल राइ अकुल निरंजन ॥ भगति दानु दीजै जाचहि संत जन ॥१॥ रहाउ ॥ जाँ चै घरि
दिग दिसै सराइचा बैकुंठ भवन चित्रसाला सपत लोक सामानि पूरीअले ॥ जाँ चै घरि लछिमी कुआरी
चंदु सूरजु दीवड़े कउतकु कालु बपुड़ा कोटवालु सु करा सिरी ॥ सु अइसा राजा श्री नरहरी ॥१॥ जाँ चै
घरि कुलालु ब्रहमा चतुर मुखु डाँवड़ा जिनि बिस्व संसारु राचीले ॥ जाँ कै घरि ईसरु बावला जगत गुरु
तत सारखा गिआनु भाखीले ॥ पापु पुन्नु जाँ चै डाँगीआ दुआरै चित्र गुपतु लेखीआ ॥ धरम राइ
परुली प्रतिहारु ॥ सो अइसा राजा श्री गोपालु ॥२॥ जाँ चै घरि गण गंधरब रिखी बपुड़े ढाढीआ गावंत
आछै ॥ सरब सासत्र बहु रूपीआ अनगरूआ आखाड़ा मंडलीक बोल बोलहि काछे ॥ चउर दूल जाँ चै है
पवणु ॥ चेरी सकति जीति ले भवणु ॥ अंड टूक जा चै भसमती ॥ सो अइसा राजा तृभवण पती ॥३॥ जाँ चै
घरि कूरमा पालु सहस्र फनी बासकु सेज वालूआ ॥ अठारह भार बनासपती मालणी छिनवै करोड़ी
मेघ माला पाणीहारीआ ॥ नख प्रसेव जा चै सुरसरी ॥ सपत समुंद जाँ चै घड़थली ॥ एते जीअ जाँ चै
वरतणी ॥ सो अइसा राजा तृभवण धणी ॥४॥ जाँ चै घरि निकट वरती अरजनु धू प्रहलादु अंबरीकु
नारदु नेजै सिध बुध गण गंधरब बानवै हेलाल ॥ एते जीअ जाँ चै हहि घरी ॥ सरब बिआपिक अंतर
हरी ॥ प्रणवै नामदेउ ताँ ची आणि ॥ सगल भगत जा चै नीसाणि ॥५॥१॥ मलार ॥ मो कउ तूं
न बिसारि तू न बिसारि ॥ तू न बिसारे रामईआ ॥१॥ रहाउ ॥ आलावंती इहु भ्रमु जो है मुझ
ऊपरि सभ कोपिला ॥ सूदु सूदु करि मारि उठाइओ कहा करउ बाप बीठुला ॥१॥ मूए हूए जउ
मुकति देहुगे मुकति न जानै कोइला ॥ ए पंडीआ मो कउ ढेढ कहत तेरी पैज पिछंडी होइला
॥२॥ तू जु दइआलु कृपालु कहीअतु है अतिभुज भइओ अपारला ॥ फेरि दीआ देहुरा नामे

कउ पंडीअन कउ पिछवारला ॥३॥२॥

मलार बाणी भगत रविदास जी की

१ॐ सतिगुर प्रसादि ॥

नागर जनाँ मेरी जाति बिखिआत चंमारं ॥ रिदै राम गोबिंद गुन सारं ॥१॥ रहाउ ॥ सुरसरी सलल कृत बारुनी रे संत जन करत नही पानं ॥ सुरा अपवित्र नत अवर जल रे सुरसरी मिलत नहि होडि आनं ॥१॥ तर तारि अपवित्र करि मानीअै रे जैसे कागरा करत बीचारं ॥ भगति भागउतु लिखीअै तिह ऊपरे पूजीअै करि नमसकारं ॥२॥ मेरी जाति कुट बाँढला ढोर ढोवंता नितहि बनारसी आस पासा ॥ अब बिप्र परधान तिहि करहि डंडउति तेरे नाम सरणाडि रविदासु दासा ॥३॥१॥ मलार ॥ हरि जपत तेऊ जना पदम कवलास पति तास सम तुलि नही आन कोऊ ॥ एक ही एक अनेक होडि बिसथरिओ आन रे आन भरपूरि सोऊ ॥ रहाउ ॥ जा कै भागवतु लेखीअै अवरु नही पेखीअै तास की जाति आछोप छीपा ॥ बिआस महि लेखीअै सनक महि पेखीअै नाम की नामना सपत दीपा ॥१॥ जा कै ईदि बकरीदि कुल गऊ रे बधु करहि मानीअहि सेख सहीद पीरा ॥ जा कै बाप वैसी करी पूत अैसी सरी तिहू रे लोक परसिध कबीरा ॥२॥ जा के कुटंब के ढेढ सभ ढोर ढोवंत फिरहि अजहु बन्नारसी आस पासा ॥ आचार सहित बिप्र करहि डंडउति तिन तनै रविदास दासान दासा ॥३॥२॥

मलार

१ॐ सतिगुर प्रसादि ॥

मिलत पिआरो प्रान नाथु कवन भगति ते ॥ साधसंगति पाई परम गते ॥ रहाउ ॥ मैले कपरे कहा लउ धोवउ ॥ आवैगी नीद कहा लगु सोवउ ॥१॥ जोई जोई जोरिओ सोई सोई फाटिओ ॥ झूठै बनजि उठि ही गई हाटिओ ॥२॥ कहु रविदास भडिओ जब लेखो ॥ जोई जोई कीनो सोई सोई देखिओ ॥३॥१॥३॥

राग कानड़ा चउपदे महला ४ घरु १

१६ सति नामु करता पुरखु निरभउ निरवैरु अकाल मूरति अजूनी सैभं गुर प्रसादि ॥

मेरा मनु साध जनाँ मिलि हरिआ ॥ हउ बलि बलि बलि बलि साध जनाँ कउ मिलि संगति पारि
उतरिआ ॥१॥ रहाउ ॥ हरि हरि कृपा करहु प्रभ अपनी हम साध जनाँ पग परिआ ॥ धनु धनु साध
जिन हरि प्रभु जानिआ मिलि साधू पतित उधरिआ ॥१॥ मनूआ चलै चलै बहु बहु बिधि मिलि साधू
वसगति करिआ ॥ जिउं जल तंतु पसारिओ बधकि ग्रसि मीना वसगति खरिआ ॥२॥ हरि के संत
संत भल नीके मिलि संत जना मलु लहीआ ॥ हउमै दुरतु गड़िआ सभु नीकरि जिउ साबुनि कापरु
करिआ ॥३॥ मसतकि लिलाटि लिखिआ धुरि ठाकुरि गुर सतिगुर चरन उर धरिआ ॥ सभु दालदु
दूख भंज प्रभु पाड़िआ जन नानक नामि उधरिआ ॥४॥१॥ कानड़ा महला ४ ॥ मेरा मनु संत जना
पग रेन ॥ हरि हरि कथा सुनी मिलि संगति मनु कोरा हरि रंगि भेन ॥१॥ रहाउ ॥ हम अचित
अचेत न जानहि गति मिति गुरि कीए सुचित चितेन ॥ प्रभि दीन दड़िआलि कीओ अंगीकृतु मनि
हरि हरि नामु जपेन ॥१॥ हरि के संत मिलहि मन प्रीतम कटि देवउ हीअरा तेन ॥ हरि के संत
मिले हरि मिलिआ हम कीए पतित पवेन ॥२॥ हरि के जन ऊतम जगि कहीअहि जिन मिलिआ

पाथर सेन ॥ जन की महिमा बरनि न साकउ ओइ उतम हरि हरि केन ॥३॥ तुम् हरि साह वडे प्रभ
 सुआमी हम वणजारे रासि देन ॥ जन नानक कउ दइआ प्रभ धारहु लदि वाखरु हरि हरि लेन
 ॥४॥२॥ कानड़ा महला ४ ॥ जपि मन राम नाम परगास ॥ हरि के संत मिलि प्रीति लगानी विचे
 गिरह उदास ॥१॥ रहाउ ॥ हम हरि हिरदै जपिओ नामु नरहरि प्रभि कृपा करी किरपास ॥
 अनदिनु अनदु भइआ मनु बिगसिआ उदम भए मिलन की आस ॥१॥ हम हरि सुआमी प्रीति
 लगाई जितने सास लीए हम ग्रास ॥ किलबिख दहन भए खिन अंतरि तूटि गए माइआ के फास
 ॥२॥ किआ हम किरम किआ करम कमावहि मूरख मुगध रखे प्रभ तास ॥ अवगनीआरे पाथर भारे
 सतसंगति मिलि तरे तरास ॥३॥ जेती सृसटि करी जगदीसरि ते सभि ऊच हम नीच बिखिआस ॥
 हमरे अवगुन संगि गुर मेटे जन नानक मेलि लीए प्रभ पास ॥४॥३॥ कानड़ा महला ४ ॥ मेरै मनि
 राम नामु जपिओ गुर वाक ॥ हरि हरि कृपा करी जगदीसरि टुरमति दूजा भाउ गइओ सभ झाक
 ॥१॥ रहाउ ॥ नाना रूप रंग हरि केरे घटि घटि रामु रविओ गुपलाक ॥ हरि के संत मिले हरि
 प्रगटे उघरि गए बिखिआ के ताक ॥१॥ संत जना की बहुतु बहु सोभा जिन उरि धारिओ हरि रसिक
 रसाक ॥ हरि के संत मिले हरि मिलिआ जैसे गऊ देखि बछराक ॥२॥ हरि के संत जना महि हरि हरि
 ते जन ऊतम जनक जनाक ॥ तिन हरि हिरदै बासु बसानी छूटि गई मुसकी मुसकाक ॥३॥ तुमरे
 जन तुम् ही प्रभ कीए हरि राखि लेहु आपन अपनाक ॥ जन नानक के सखा हरि भाई मात पिता बंधप
 हरि साक ॥४॥४॥ कानड़ा महला ४ ॥ मेरे मन हरि हरि राम नामु जपि चीति ॥ हरि हरि वसतु
 माइआ गड़ि वेड़ी गुर कै सबदि लीओ गड़ु जीति ॥१॥ रहाउ ॥ मिथिआ भरमि भरमि बहु भ्रमिआ
 लुबधो पुत्र कलत्र मोह प्रीति ॥ जैसे तरवर की तुछ छाड़िआ खिन महि बिनसि जाइ देह भीति ॥१॥
 हमरे प्रान प्रीतम जन ऊतम जिन मिलिआ मनि होइ प्रतीति ॥ परचै रामु रविआ घट अंतरि

असथिरु रामु रविआ रंगि प्रीति ॥२॥ हरि के संत संत जन नीके जिन मिलिआँ मनु रंगि रंगीति ॥
 हरि रंगु लहै न उतरै कबहू हरि हरि जाइ मिलै हरि प्रीति ॥३॥ हम बहु पाप कीए अपराधी
 गुरि काटे कटित कटीति ॥ हरि हरि नामु दीओ मुखि अउखधु जन नानक पतित पुनीति ॥४॥५॥
 कानड़ा महला ४ ॥ जपि मन राम नाम जगन्नाथ ॥ घूमन घेर परे बिखु बिखिआ सतिगुर काढि लीए
 दे हाथ ॥१॥ रहाउ ॥ सुआमी अभै निरंजन नरहरि तुम् राखि लेहु हम पापी पाथ ॥ काम क्रोध बिखिआ
 लोभि लुभते कासट लोह तरे संगि साथ ॥१॥ तुम् वड पुरख बड अगम अगोचर हम दूढि रहे पाई
 नही हाथ ॥ तू परै परै अपरंपरु सुआमी तू आपन जानहि आपि जगन्नाथ ॥२॥ अदृसटु अगोचर
 नामु धिआए सतसंगति मिलि साधू पाथ ॥ हरि हरि कथा सुनी मिलि संगति हरि हरि जपिओ
 अकथ कथ काथ ॥३॥ हमरे प्रभ जगदीस गुसाई हम राखि लेहु जगन्नाथ ॥ जन नानकु दासु दास
 दासन को प्रभ करहु कृपा राखहु जन साथ ॥४॥६॥

कानड़ा महला ४ पड़ताल घरु ५ ॥

१६ सतिगुर प्रसादि ॥

मन जापहु राम गुपाल ॥ हरि रतन जवेहर लाल ॥ हरि गुरमुखि घड़ि टकसाल ॥ हरि हो हो किरपाल
 ॥१॥ रहाउ ॥ तुमरे गुन अगम अगोचर एक जीह किआ कथै बिचारी राम राम राम राम लाल ॥
 तुमरी जी अकथ कथा तू तू तू ही जानहि हउ हरि जपि भई निहाल निहाल निहाल ॥१॥ हमरे हरि
 प्रान सखा सुआमी हरि मीता मेरे मनि तनि जीह हरि हरे हरे राम नाम धनु माल ॥ जा को भागु तिनि
 लीओ री सुहागु हरि हरि हरे हरे गुन गावै गुरमति हउ बलि बले हउ बलि बले जन नानक हरि
 जपि भई निहाल निहाल निहाल ॥२॥१॥७॥ कानड़ा महला ४ ॥ हरि गुन गावहु जगदीस ॥
 एका जीह कीचै लख बीस ॥ जपि हरि हरि सबदि जपीस ॥ हरि हो हो किरपीस ॥१॥ रहाउ ॥ हरि
 किरपा करि सुआमी हम लाइ हरि सेवा हरि जपि जपे हरि जपि जपे जपु जापउ जगदीस ॥ तुमरे

जन रामु जपहि ते ऊतम तिन कउ हउ घुमि घुमे घुमि घुमि जीस ॥१॥ हरि तुम वड वडे वडे वड
 ऊचे सो करहि जि तुधु भावीस ॥ जन नानक अमृतु पीआ गुरमती धनु धन्नु धनु धन्नु धन्नु गुरू साबीस
 ॥२॥२॥८॥ कानड़ा महला ४ ॥ भजु रामो मनि राम ॥ जिसु रूप न रेख वडाम ॥ सतसंगति मिलु भजु
 राम ॥ बड हो हो भाग मथाम ॥१॥ रहाउ ॥ जितु गृहि मंदरि हरि होतु जासु तितु घरि आनदो आन्नदु
 भजु राम राम राम ॥ राम नाम गुन गावहु हरि प्रीतम उपदेसि गुरू गुर सतिगुरा सुखु होतु हरि हरे
 हरि हरे हरे भजु राम राम राम ॥१॥ सभ सिसटि धार हरि तुम किरपाल करता सभु तू तू तू राम राम
 राम ॥ जन नानको सरणागती देहु गुरमती भजु राम राम राम ॥२॥३॥६॥ कानड़ा महला ४ ॥
 सतिगुर चाटउ पग चाट ॥ जितु मिलि हरि पाधर बाट ॥ भजु हरि रसु रस हरि गाट ॥ हरि हो हो लिखे
 लिलाट ॥१॥ रहाउ ॥ खट करम किरिआ करि बहु बहु बिसथार सिध साधिक जोगीआ करि जट जटा
 जट जाट ॥ करि भेख न पाईअै हरि ब्रहम जोगु हरि पाईअै सतसंगती उपदेसि गुरू गुर संत जना
 खोलि खोलि कपाट ॥१॥ तू अपरंपरु सुआमी अति अगाहु तू भरपुरि रहिआ जल थले हरि डिकु डिको
 डिक एकै हरि थाट ॥ तू जाणहि सभ बिधि बूझहि आपे जन नानक के प्रभ घटि घटे घटि घटे घटि
 हरि घाट ॥२॥४॥१०॥ कानड़ा महला ४ ॥ जपि मन गोबिद माधो ॥ हरि हरि अगम अगाधो ॥ मति
 गुरमति हरि प्रभु लाधो ॥ धुरि हो हो लिखे लिलाधो ॥१॥ रहाउ ॥ बिखु माडिआ संचि बहु चितै बिकार
 सुखु पाईअै हरि भजु संत संत संगती मिलि सतिगुरू गुरू साधो ॥ जिउ छुहि पारस मनूर भए कंचन
 तिउ पतित जन मिलि संगती सुध होवत गुरमती सुध हाधो ॥१॥ जिउ कासट संगि लोहा बहु तरता
 तिउ पापी संगि तरे साध साध संगती गुर सतिगुरू गुर साधो ॥ चारि बरन चारि आस्रम है कोई मिलै
 गुरू गुर नानक सो आपि तरै कुल सगल तराधो ॥२॥५॥११॥ कानड़ा महला ४ ॥ हरि जसु गावहु
 भगवान ॥ जसु गावत पाप लहान ॥ मति गुरमति सुनि जसु कान ॥ हरि हो हो किरपान ॥१॥ रहाउ ॥

तेरे जन धिआवहि इक मनि इक चिति ते साधू सुख पावहि जपि हरि हरि नामु निधान ॥ उसतति करहि प्रभ तेरीआ मिलि साधू साध जना गुर सतिगुरु भगवान ॥१॥ जिन कै हिरदै तू सुआमी ते सुख फल पावहि ते तरे भव सिंधु ते भगत हरि जान ॥ तिन सेवा हम लाडि हरे हम लाडि हरे जन नानक के हरि तू तू तू तू तू भगवान ॥२॥६॥१२॥

कानड़ा महला ५ घरु २

१६ सतिगुर प्रसादि ॥

गाईअै गुण गोपाल कृपा निधि ॥ दुख बिदारन सुखदाते सतिगुर जा कउ भेटत होइ सगल सिधि ॥१॥ रहाउ ॥ सिमरत नामु मनहि साधारै ॥ कोटि पराधी खिन महि तारै ॥१॥ जा कउ चीति आवै गुरु अपना ॥ ता कउ दूखु नही तिलु सुपना ॥२॥ जा कउ सतिगुरु अपना राखै ॥ सो जनु हरि रसु रसना चाखै ॥३॥ कहु नानक गुरि कीनी मडिआ ॥ हलति पलति मुख ऊजल भडिआ ॥४॥१॥ कानड़ा महला ५ ॥ आराधउ तुझहि सुआमी अपने ॥ ऊठत बैठत सोवत जागत सासि सासि सासि हरि जपने ॥१॥ रहाउ ॥ ता कै हिरदै बसिओ नामु ॥ जा कउ सुआमी कीनो दानु ॥१॥ ता कै हिरदै आई साँति ॥ ठाकुर भेटे गुर बचनाँति ॥२॥ सरब कला सोई परबीन ॥ नाम मंत्र जा कउ गुरि दीन ॥३॥ कहु नानक ता कै बलि जाउ ॥ कलिजुग महि पाडिआ जिनि नाउ ॥४॥२॥ कानड़ा महला ५ ॥ कीरति प्रभ की गाउ मेरी रसनाँ ॥ अनिक बार करि बंदन संतन ऊहाँ चरन गोबिंद जी के बसना ॥१॥ रहाउ ॥ अनिक भाँति करि दुआरु न पावउ ॥ होइ कृपालु त हरि हरि धिआवउ ॥१॥ कोटि करम करि देह न सोधा ॥ साधसंगति महि मनु परबोधा ॥२॥ तृसन न बूझी बहु रंग माडिआ ॥ नामु लैत सरब सुख पाडिआ ॥३॥ पारब्रहम जब भए दडिआल ॥ कहु नानक तउ छूटे जंजाल ॥४॥३॥ कानड़ा महला ५ ॥ औसी माँगु गोबिंद ते ॥ टहल संतन की संगु साधू का हरि नामाँ जपि परम गते ॥१॥ रहाउ ॥ पूजा चरना ठाकुर सरना ॥ सोई कुसलु जु प्रभ जीउ करना ॥१॥ सफल होत इह

दुरलभ देही ॥ जा कउ सतिगुरु मडिआ करेही ॥२॥ अगिआन भरमु बिनसै दुख डेरा ॥ जा कै हृदै
 बसहि गुर पैरा ॥३॥ साधसंगि रंगि प्रभु धिआडिआ ॥ कहु नानक तिनि पूरा पाडिआ ॥४॥४॥
 कानड़ा महला ५ ॥ भगति भगतन हूं बनि आई ॥ तन मन गलत भए ठाकुर सिउ आपन लीए
 मिलाई ॥१॥ रहाउ ॥ गावनहारी गावै गीत ॥ ते उधरे बसे जिह चीत ॥१॥ पेखे बिंजन
 परोसनहारै ॥ जिह भोजनु कीनो ते तृपतारै ॥२॥ अनिक स्वाँग काछे भेखधारी ॥ जैसो सा तैसो दृसटारी
 ॥३॥ कहन कहावन सगल जंजार ॥ नानक दास सचु करणी सार ॥४॥५॥ कानड़ा महला ५ ॥
 तेरो जनु हरि जसु सुनत उमाहिओ ॥१॥ रहाउ ॥ मनहि प्रगासु पेखि प्रभ की सोभा जत कत पेखउ
 आहिओ ॥१॥ सभ ते परै परै ते ऊचा गहिर गंभीर अथाहिओ ॥२॥ ओति पोति मिलिओ भगतन कउ
 जन सिउ परदा लाहिओ ॥३॥ गुर प्रसादि गावै गुण नानक सहज समाधि समाहिओ ॥४॥६॥
 कानड़ा महला ५ ॥ संतन पहि आपि उधारन आडिओ ॥१॥ रहाउ ॥ दरसन भेटत होत पुनीता हरि
 हरि मंत्रु दृडाडिओ ॥१॥ काटे रोग भए मन निरमल हरि हरि अउखधु खाडिओ ॥२॥ असथित भए
 बसे सुख थाना बहुरि न कतहू धाडिओ ॥३॥ संत प्रसादि तरे कुल लोगा नानक लिपत न माडिओ
 ॥४॥७॥ कानड़ा महला ५ ॥ बिसरि गई सभ ताति पराई ॥ जब ते साधसंगति मोहि पाई
 ॥१॥ रहाउ ॥ ना को बैरी नही बिगाना सगल संगि हम कउ बनि आई ॥१॥ जो प्रभ कीनो सो भल
 मानिओ एह सुमति साधू ते पाई ॥२॥ सभ महि रवि रहिआ प्रभु एकै पेखि पेखि नानक बिगसाई
 ॥३॥८॥ कानड़ा महला ५ ॥ ठाकुर जीउ तुहारो परना ॥ मानु महतु तुमरै ऊपरि तुमरी ओट
 तुमरी सरना ॥१॥ रहाउ ॥ तुमरी आस भरोसा तुमरा तुमरा नामु रिदै लै धरना ॥ तुमरो बलु
 तुम संगि सुहेले जो जो कहहु सोई सोई करना ॥१॥ तुमरी दडिआ मडिआ सुखु पावउ होहु कृपाल
 त भउजलु तरना ॥ अभै दानु नामु हरि पाडिओ सिरु डारिओ नानक संत चरना ॥२॥९॥

कानड़ा महला ५ ॥ साध सरनि चरन चितु लाइआ ॥ सुपन की बात सुनी पेखी सुपना नाम मंत्र
 सतिगुरु दृढ़ाडिआ ॥१॥ रहाउ ॥ नह तृपतानो राज जोबनि धनि बहुरि बहुरि फिरि धाडिआ ॥
 सुखु पाडिआ तृसना सभ बुझी है साँति पाई गुन गाडिआ ॥१॥ बिनु बूझे पसू की निआई भ्रमि
 मोहि बिआपिओ माडिआ ॥ साधसंगि जम जेवरी काटी नानक सहजि समाडिआ ॥२॥१०॥
 कानड़ा महला ५ ॥ हरि के चरन हिरदै गाडि ॥ सीतला सुख साँति मूरति सिमरि सिमरि नित
 धिआडि ॥१॥ रहाउ ॥ सगल आस होत पूरन कोटि जनम दुखु जाडि ॥१॥ पुन्न दान अनेक
 किरिआ साधू संगि समाडि ॥ ताप संताप मिटे नानक बाहुड़ि कालु न खाडि ॥२॥११॥

कानड़ा महला ५ घरु ३

१९८ सतिगुर प्रसादि ॥

कथीअै संतसंगि प्रभ गिआनु ॥ पूरन परम जोति परमेसुर सिमरत पाईअै मानु ॥१॥ रहाउ ॥
 आवत जात रहे स्रम नासे सिमरत साधू संगि ॥ पतित पुनीत होहि खिन भीतरि पारब्रहम कै रंगि
 ॥१॥ जो जो कथै सुनै हरि कीरतनु ता की दुरमति नास ॥ सगल मनोरथ पावै नानक पूरन होवै आस
 ॥२॥१॥१२॥ कानड़ा महला ५ ॥ साधसंगति निधि हरि को नाम ॥ संगि सहाई जीअ कै काम ॥१॥
 रहाउ ॥ संत रेनु निति मजनु करै ॥ जनम जनम के किलबिख हरै ॥१॥ संत जना की ऊची बानी ॥
 सिमरि सिमरि तरे नानक प्रानी ॥२॥२॥१३॥ कानड़ा महला ५ ॥ साधू हरि हरे गुन गाडि ॥ मान
 तनु धनु प्रान प्रभ के सिमरत दुखु जाडि ॥१॥ रहाउ ॥ ईत ऊत कहा लोभावहि एक सिउ मनु लाडि
 ॥१॥ महा पवित्र संत आसनु मिलि संगि गोबिंदु धिआडि ॥२॥ सगल तिआगि सरनि आडिओ
 नानक लेहु मिलाडि ॥३॥३॥१४॥ कानड़ा महला ५ ॥ पेखि पेखि बिगसाउ साजन प्रभु आपना
 डिकाँत ॥१॥ रहाउ ॥ आनदा सुख सहज मूरति तिसु आन नाही भाँति ॥१॥ सिमरत डिक बार

हरि हरि मिटि कोटि कसमल जाँति ॥२॥ गुण रमंत दूख नासहि रिद भडिअंत साँति ॥३॥ अमृता
 रसु पीउ रसना नानक हरि रंगि रात ॥४॥४॥१५॥ कानड़ा महला ५ ॥ साजना संत आउ मेरै
 ॥१॥ रहाउ ॥ आनदा गुन गाड़ि मंगल कसमला मिटि जाहि परेरै ॥१॥ संत चरन धरउ माथै
 चाँदना गृहि होइ अंधेरै ॥२॥ संत प्रसादि कमलु बिगसै गोबिंद भजउ पेखि नैरै ॥३॥ प्रभ कृपा ते
 संत पाए वारि वारि नानक उह बैरै ॥४॥५॥१६॥ कानड़ा महला ५ ॥ चरन सरन गोपाल तेरी ॥
 मोह मान धोह भरम राखि लीजै काटि बेरी ॥१॥ रहाउ ॥ बूडत संसार सागर ॥ उधरे हरि सिमरि
 रतनागर ॥१॥ सीतला हरि नामु तेरा ॥ पूरनो ठाकुर प्रभु मेरा ॥२॥ दीन दरद निवारि तारन
 ॥ हरि कृपा निधि पतित उधारन ॥३॥ कोटि जनम दूख करि पाइओ ॥ सुखी नानक गुरि नामु
 दृढ़ाइओ ॥४॥६॥१७॥ कानड़ा महला ५ ॥ धनि उह प्रीति चरन संगि लागी ॥ कोटि जाप ताप सुख
 पाए आइ मिले पूरन बडभागी ॥१॥ रहाउ ॥ मोहि अनाथु दासु जनु तेरा अवर ओट सगली मोहि
 तिआगी ॥ भोर भरम काटे प्रभ सिमरत गिआन अंजन मिलि सोवत जागी ॥१॥ तू अथाहु अति बडो
 सुआमी कृपा सिंधु पूरन रतनागी ॥ नानकु जाचकु हरि हरि नामु माँगै मसतकु आनि धरिओ प्रभ
 पागी ॥२॥७॥१८॥ कानड़ा महला ५ ॥ कुचिल कठोर कपट कामी ॥ जिउ जानहि तिउ तारि सुआमी
 ॥१॥ रहाउ ॥ तू समरथु सरनि जोगु तू राखहि अपनी कल धारि ॥१॥ जाप ताप नेम सुचि संजम
 नाही इनि बिधे छुटकार ॥ गरत घोर अंध ते काढहु प्रभ नानक नदरि निहारि ॥२॥८॥१९॥

कानड़ा महला ५ घरु ४

१९६१ सतिगुर प्रसादि ॥

नाराइन नरपति नमसकारै ॥ अैसे गुर कउ बलि बलि जाईअै आपि मुक्तु मोहि तारै ॥१॥
 रहाउ ॥ कवन कवन कवन गुन कहीअै अंतु नही कछु पारै ॥ लाख लाख लाख कई कोरै को है अैसो

बीचारै ॥१॥ बिसम बिसम बिसम ही भई है लाल गुलाल रंगारै ॥ कहु नानक संतन रसु आई है
 जिउ चाखि गूंगा मुसकारै ॥२॥१॥२०॥ कानड़ा महला ५ ॥ न जानी संतन प्रभ बिनु आन ॥ ऊच
 नीच सभ पेखि समानो मुखि बकनो मनि मान ॥१॥ रहाउ ॥ घटि घटि पूरि रहे सुख सागर भै भंजन
 मेरे प्रान ॥ मनहि प्रगासु भइओ भ्रमु नासिओ मंत्र दीओ गुर कान ॥१॥ करत रहे कृतग्य करुणा मै
 अंतरजामी ग्यान ॥ आठ पहर नानक जसु गावै माँगन कउ हरि दान ॥२॥२॥२१॥
 कानड़ा महला ५ ॥ कहन कहावन कउ कई केतै ॥ असो जनु बिरलो है सेवकु जो तत जोग कउ बेतै ॥१॥
 रहाउ ॥ दुखु नाही सभु सुखु ही है रे एकै एकी नेतै ॥ बुरा नही सभु भला ही है रे हार नही सभ जेतै
 ॥१॥ सोगु नाही सदा हरखी है रे छोडि नाही किछु लेतै ॥ कहु नानक जनु हरि हरि हरि है कत आवै
 कत रमतै ॥२॥३॥२२॥ कानड़ा महला ५ ॥ हीए को प्रीतमु बिसरि न जाइ ॥ तन मन गलत भए
 तिह संगे मोहनी मोहि रही मोरी माइ ॥१॥ रहाउ ॥ जै जै पहि कहउ बृथा हउ अपुनी तेऊ तेऊ
 गहे रहे अटकाइ ॥ अनिक भाँति की एकै जाली ता की गंठि नही छोराइ ॥१॥ फिरत फिरत नानक
 दासु आइओ संतन ही सरनाइ ॥ काटे अगिआन भरम मोह माइआ लीओ कंठि लगाइ ॥२॥४॥२३॥
 कानड़ा महला ५ ॥ आनद रंग बिनोद हमारै ॥ नामो गावनु नामु धिआवनु नामु हमारे प्रान
 अधारै ॥१॥ रहाउ ॥ नामो गिआनु नामु इसनाना हरि नामु हमारे कारज सवारै ॥ हरि नामो सोभा
 नामु बडाई भउजलु बिखमु नामु हरि तारै ॥१॥ अगम पदार्थ लाल अमोला भइओ परापति
 गुर चरनारै ॥ कहु नानक प्रभ भए कृपाला मगन भए हीअरै दरसारै ॥२॥५॥२४॥
 कानड़ा महला ५ ॥ साजन मीत सुआमी नेरो ॥ पेखत सुनत सभन कै संगे थोरै काज बुरो कह फेरो
 ॥१॥ रहाउ ॥ नाम बिना जेतो लपटाइओ कछू नही नाही कछु तेरो ॥ आगै दृसटि आवत सभ
 परगट ईहा मोहिओ भरम अंधेरो ॥१॥ अटकिओ सुत बनिता संग माइआ देवनहारु दातारु

बिसेरो ॥ कहु नानक एकै भारोसउ बंधन काटनहारु गुरु मेरो ॥२॥६॥२५॥ कानड़ा महला ५ ॥
 बिखै दलु संतनि तुमरै गाहिओ ॥ तुमरी टेक भरोसा ठाकुर सरनि तुमारी आहिओ ॥१॥ रहाउ ॥
 जनम जनम के महा पराछत दरसनु भेटि मिटाहिओ ॥ भडिओ प्रगासु अनद उजीआरा सहजि समाधि
 समाहिओ ॥१॥ कउनु कहै तुम ते कछु नाही तुम समरथ अथाहिओ ॥ कृपा निधान रंग रूप रस
 नामु नानक लै लाहिओ ॥२॥७॥२६॥ कानड़ा महला ५ ॥ बूडत प्रानी हरि जपि धीरै ॥ बिनसै
 मोहु भरमु दुखु पीरै ॥१॥ रहाउ ॥ सिमरउ दिनु रैन गुर के चरना ॥ जत कत पेखउ तुमरी
 सरना ॥१॥ संत प्रसादि हरि के गुन गाडिआ ॥ गुर भेटत नानक सुखु पाडिआ ॥२॥८॥२७॥
 कानड़ा महला ५ ॥ सिमरत नामु मनहि सुखु पाईअै ॥ साध जना मिलि हरि जसु गाईअै ॥१॥
 रहाउ ॥ करि किरपा प्रभ रिदै बसेरो ॥ चरन संतन कै माथा मेरो ॥१॥ पारब्रहम कउ सिमरहु
 मनाँ ॥ गुरुमुखि नानक हरि जसु सुनाँ ॥२॥९॥२८॥ कानड़ा महला ५ ॥ मेरे मन प्रीति चरन प्रभ
 परसन ॥ रसना हरि हरि भोजनि तृपतानी अखीअन कउ संतोखु प्रभ दरसन ॥१॥ रहाउ ॥ करननि
 पूरि रहिओ जसु प्रीतम कलमल दोख सगल मल हरसन ॥ पावन धावन सुआमी सुख पंथा अंग
 संग काडिआ संत सरसन ॥१॥ सरनि गही पूरन अबिनासी आन उपाव थकित नही करसन ॥
 करु गहि लीए नानक जन अपने अंध घोर सागर नही मरसन ॥२॥१०॥२९॥ कानड़ा महला ५ ॥
 कुहकत कपट खपट खल गरजत मरजत मीचु अनिक बरीआ ॥१॥ रहाउ ॥ अह्य मत अन रत
 कुमित हित प्रीतम पेखत भ्रमत लाख गरीआ ॥१॥ अनित बिउहार अचार बिधि हीनत मम मद
 मात कोप जरीआ ॥ करुण कृपाल गोपाल दीन बंधु नानक उधरु सरनि परीआ ॥२॥११॥३०॥
 कानड़ा महला ५ ॥ जीअ प्रान मान दाता ॥ हरि बिसरते ही हानि ॥१॥ रहाउ ॥ गोबिंद
 तिआगि आन लागहि अमृतो डारि भूमि पागहि ॥ बिखै रस सिउ आसकत मूड़े काहे सुख मानि

॥१॥ कामि क्रोधि लोभि बिआपिओ जनम ही की खानि ॥ पतित पावन सरनि आइओ उधरु नानक जानि ॥२॥१२॥३१॥ कानड़ा महला ५ ॥ अविलोकउ राम को मुखारबिंद ॥ खोजत खोजत रतनु पाइओ बिसरी सभ चिंद ॥१॥ रहाउ ॥ चरन कमल रिदै धारि ॥ उतरिआ दुखु मंद ॥१॥ राज धनु परवारु मेरै सरबसो गोबिंद ॥ साधसंगमि लाभु पाइओ नानक फिरि न मरंद ॥२॥१३॥३२॥

कानड़ा महला ५ घरु ५ १९९९ सतिगुर प्रसादि ॥

प्रभ पूजहो नामु अराधि ॥ गुर सतिगुर चरनी लागि ॥ हरि पावहु मनु अगाधि ॥ जगु जीतो हो हो गुर किरपाधि ॥१॥ रहाउ ॥ अनिक पूजा मै बहु बिधि खोजी सा पूजा जि हरि भावासि ॥ माटी की इह पुतरी जोरी किया एह करम कमासि ॥ प्रभ बाह पकरि जिसु मारगि पावहु सो तुधु जंत मिलासि ॥१॥ अवर ओट मै कोइ न सूझै इक हरि की ओट मै आस ॥ किया दीनु करे अरदासि ॥ जउ सभ घटि प्रभू निवास ॥ प्रभ चरन की मनि पिआस ॥ जन नानक दासु कहीअतु है तुमरा हउ बलि बलि सद बलि जास ॥२॥१॥३३॥

कानड़ा महला ५ घरु ६ १९९९ सतिगुर प्रसादि ॥

जगत उधारन नाम पृअ तेरै ॥ नव निधि नामु निधानु हरि कैरै ॥ हरि रंग रंग रंग अनूपैरै ॥ काहे रे मन मोहि मगनेरै ॥ नैनहु देखु साध दरसेरै ॥ सो पावै जिसु लिखतु लिलेरै ॥१॥ रहाउ ॥ सेवउ साध संत चरनेरै ॥ बाँछउ धूरि पवित्र करैरै ॥ अठसठि मजनु मैलु कटेरै ॥ सासि सासि धिआवहु मुखु नही मोरै ॥ किछु संगि न चालै लाख करोरै ॥ प्रभ जी को नामु अंति पुकरोरै ॥१॥ मनसा मानि एक निरंकरै ॥ सगल तिआगहु भाउ दूजेरै ॥ कवन कहाँ हउ गुन पृअ तेरै ॥ बरनि न साकउ एक टुलेरै ॥ दरसन पिआस बहुतु मनि मेरै ॥ मिलु नानक देव जगत गुर कैरै ॥२॥१॥३४॥

कानड़ा महला ५ ॥ औसी कउन बिधे दरसन परसना ॥१॥ रहाउ ॥ आस पिआस सफल मूरति उमगि हीउ तरसना ॥१॥ दीन लीन पिआस मीन संतना हरि संतना ॥ हरि संतना की रेन ॥ हीउ अरपि देन ॥ प्रभ भए है किरपेन ॥ मानु मोहु तिआगि छोडिओ तउ नानक हरि जीउ भेटना ॥२॥२॥३५॥ कानड़ा महला ५ ॥ रंगा रंग रंगन के रंगा ॥ कीट हसत पूरन सभ संगी ॥१॥ रहाउ ॥ बरत नेम तीरथ सहित गंगा ॥ जलु हेवत भूख अरु नंगा ॥ पूजाचार करत मेलंगा ॥ चक्र करम तिलक खाटंगा ॥ दरसनु भेटे बिनु सतसंगा ॥१॥ हठि निग्रहि अति रहत बिटंगा ॥ हउ रोगु बिआपै चुकै न भंगा ॥ काम क्रोध अति तृसन जरंगा ॥ सो मुकतु नानक जिसु सतिगुरु चंगा ॥२॥३॥३६॥

कानड़ा महला ५ घरु ७

१ॐ सतिगुर प्रसादि ॥

तिख बूझि गई गई मिलि साध जना ॥ पंच भागे चोर सहजे सुखैनो हरे गुन गावती गावती गावती दरस पिआरि ॥१॥ रहाउ ॥ जैसी करी प्रभ मो सिउ मो सिउ औसी हउ कैसे करउ ॥ हीउ तुमारे बलि बले बलि बले गई ॥१॥ पहिले पै संत पाडि धिआडि धिआडि प्रीति लाडि ॥ प्रभ थानु तेरो केहरो जितु जंतन करि बीचारु ॥ अनिक दास कीरति करहि तुहारी ॥ सोई मिलिओ जो भावतो जन नानक ठाकुर रहिओ समाडि ॥ एक तूही तूही तूही ॥२॥१॥३७॥

कानड़ा महला ५ घरु ८

१ॐ सतिगुर प्रसादि ॥

तिआगीऔ गुमानु मानु पेखता दडिआल लाल हाँ हाँ मन चरन रेन ॥१॥ रहाउ ॥ हरि संत मंत गुपाल गिआन धिआन ॥१॥ हिरदै गोबिंद गाडि चरन कमल प्रीति लाडि दीन दडिआल मोहना ॥ कृपाल दडिआ मडिआ धारि ॥ नानकु मागै नामु दानु ॥ तजि मोहु भरमु सगल अभिमानु ॥२॥१॥३८॥ कानड़ा महला ५ ॥ प्रभ कहन मलन दहन लहन गुर मिले आन नही उपाउ

॥१॥ रहाउ ॥ तटन खटन जटन होमन नाही डंडधार सुआउ ॥१॥ जतन भाँतन तपन भ्रमन अनिक
कथन कथते नही थाह पाई ठाउ ॥ सोधि सगर सोधना सुखु नानका भजु नाउ ॥२॥२॥३६॥

कानड़ा महला ५ घरु ६

१६ सतिगुर प्रसादि ॥

पतित पावनु भगति बछलु भै हरन तारन तरन ॥१॥ रहाउ ॥ नैन तिपते दरसु पेखि जसु तोखि
सुनत करन ॥१॥ प्रान नाथ अनाथ दाते दीन गोबिंद सरन ॥ आस पूरन दुख बिनासन गही ओट
नानक हरि चरन ॥२॥१॥४०॥ कानड़ा महला ५ ॥ चरन सरन दड़िआल ठाकुर आन नाही
जाड़ि ॥ पतित पावन बिरदु सुआमी उधरते हरि धिआड़ि ॥१॥ रहाउ ॥ सैसार गार बिकार सागर
पतित मोह मान अंध ॥ बिकल माड़िआ संगि धंध ॥ करु गहे प्रभ आपि काढहु राखि लेहु गोबिंद राड़ि
॥१॥ अनाथ नाथ सनाथ संतन कोटि पाप बिनास ॥ मनि दरसनै की पिआस ॥ प्रभ पूरन गुनतास
॥ कृपाल दड़िआल गुपाल नानक हरि रसना गुन गाड़ि ॥२॥२॥४१॥ कानड़ा महला ५ ॥ वारि
वारउ अनिक डारउ ॥ सुखु पृअ सुहाग पलक रात ॥१॥ रहाउ ॥ कनिक मंदर पाट सेज सखी मोहि
नाहि डिन सिउ तात ॥१॥ मुकत लाल अनिक भोग बिनु नाम नानक हात ॥ रूखो भोजनु भूमि सैन
सखी पृअ संगि सूखि बिहात ॥२॥३॥४२॥ कानड़ा महला ५ ॥ अह्य तोरो मुखु जोरो ॥ गुरु गुरु करत
मनु लोरो ॥ पृअ प्रीति पिआरो मोरो ॥१॥ रहाउ ॥ गृहि सेज सुहावी आगनि चैना तोरो री तोरो पंच
दूतन सिउ संगु तोरो ॥१॥ आड़ि न जाड़ि बसे निज आसनि उंध कमल बिगसोरो ॥ छुटकी हउमै
सोरो ॥ गाड़िओ री गाड़िओ प्रभ नानक गुनी गहेरो ॥२॥४॥४३॥ कानड़ा मः ५ घरु ६ ॥ ताँ ते
जापि मना हरि जापि ॥ जो संत बेद कहत पंथु गाखरो मोह मगन अह्य ताप ॥ रहाउ ॥ जो राते माते संगि
बपुरी माड़िआ मोह संताप ॥१॥ नामु जपत सोऊ जनु उधरै जिसहि उधारहु आप ॥ बिनसि जाड़ि

मोह भै भरमा नानक संत प्रताप ॥२॥५॥४४॥

कानड़ा महला ५ घरु १०

१९६ सतिगुर प्रसादि ॥

अैसो दानु देहु जी संतहु जात जीउ बलिहारि ॥ मान मोही पंच दोही उरझि निकटि बसिओ ताकी सरनि
साधूआ दूत संगु निवारि ॥१॥ रहाउ ॥ कोटि जनम जोनि भ्रमिओ हारि परिओ दुआरि ॥१॥ किरपा
गोबिंद भई मिलिओ नामु अधारु ॥ दुलभ जनमु सफलु नानक भव उतारि पारि ॥२॥१॥४५॥

कानड़ा महला ५ घरु ११

१९६ सतिगुर प्रसादि ॥

सहज सुभाए आपन आए ॥ कछू न जानौ कछू दिखाए ॥ प्रभु मिलिओ सुख बाले भोले ॥१॥ रहाउ ॥
संजोगि मिलाए साध संगे ॥ कतहू न जाए घरहि बसाए ॥ गुन निधानु प्रगटिओ इह चोलै
॥१॥ चरन लुभाए आन तजाए ॥ थान थनाए सरब समाए ॥ रसकि रसकि नानकु गुन बोलै
॥२॥१॥४६॥ कानड़ा महला ५ ॥ गोबिंद ठाकुर मिलन दुराई ॥ परमिति रूपु अंगम अगोचर
रहिओ सरब समाई ॥१॥ रहाउ ॥ कहनि भवनि नाही पाइओ पाइओ अनिक उकति चतुराई
॥१॥ जतन जतन अनिक उपाव रे तउ मिलिओ जउ किरपाई ॥ प्रभू दइआर कृपार
कृपा निधि जन नानक संत रेनाई ॥२॥२॥४७॥ कानड़ा महला ५ ॥ माई सिमरत राम राम
राम ॥ प्रभ बिना नाही होरु ॥ चितवउ चरनारबिंद सासन निसि भोर ॥१॥ रहाउ ॥ लाइ प्रीति कीन
आपन तूटत नही जोरु ॥ प्रान मनु धनु सरबसो हरि गुन निधे सुख मोर ॥१॥ ईत ऊत राम पूरनु
निरखत रिद खोरि ॥ संत सरन तरन नानक बिनसिओ दुखु घोर ॥२॥३॥४८॥ कानड़ा महला ५ ॥
जन को प्रभु संगे असनेहु ॥ साजनो तू मीतु मेरा गृहि तैरे सभु केहु ॥१॥ रहाउ ॥ मानु माँगउ
तानु माँगउ धनु लखमी सुत देह ॥१॥ मुकति जुगति भुगति पूरन परमानन्द परम निधान ॥

भै भाड़ि भगति निहाल नानक सदा सदा कुरबान ॥२॥४॥४६॥ कानड़ा महला ५ ॥ करत
 करत चरच चरच चरचरी ॥ जोग धिआन भेख गिआन फिरत फिरत धरत धरत धरचरी ॥१॥
 रहाउ ॥ अह्व अह्व अहै अवर मूड़ मूड़ मूड़ बवरई ॥ जति जात जात जात सदा सदा सदा सदा
 काल हई ॥१॥ मानु मानु मानु तिआगि मिरतु मिरतु निकटि निकटि सदा हई ॥ हरि हरे हरे
 भाजु कहतु नानकु सुनहु रे मूड़ बिनु भजन भजन भजन अहिला जनमु गई ॥२॥५॥५०॥१२॥६२॥

कानड़ा असटपदीआ महला ४ घर १

१९८१ सतिगुर प्रसादि ॥

जपि मन राम नामु सुखु पावैगो ॥ जिउ जिउ जपै तिवै सुखु पावै सतिगुरु सेवि समावैगो ॥१॥ रहाउ ॥
 भगत जनाँ की खिनु खिनु लोचा नामु जपत सुखु पावैगो ॥ अन रस साद गए सभ नीकरि बिनु नावै
 किछु न सुखावैगो ॥१॥ गुरमति हरि हरि मीठा लागा गुरु मीठे बचन कढावैगो ॥ सतिगुर बाणी
 पुरखु पुरखोतम बाणी सिउ चितु लावैगो ॥२॥ गुरबाणी सुनत मेरा मनु द्रविआ मनु भीना निज घरि
 आवैगो ॥ तह अनहत धुनी बाजहि नित बाजे नीझर धार चुआवैगो ॥३॥ राम नामु डिकु तिल तिल
 गावै मनु गुरमति नामि समावैगो ॥ नामु सुणै नामो मनि भावै नामे ही तृपतावैगो ॥४॥ कनिक
 कनिक पहिरे बहु कंगना कापरु भाँति बनावैगो ॥ नाम बिना सभि फीक फिकाने जनमि मरै फिरि
 आवैगो ॥५॥ माड़िआ पटल पटल है भारी घरु घूमनि घेरि घुलावैगो ॥ पाप बिकार मनूर सभि
 भारे बिखु दुतरु तरिओ न जावैगो ॥६॥ भउ बैरागु भड़िआ है बोहिथु गुरु खेवटु सबदि तरावैगो ॥
 राम नामु हरि भेटीअै हरि रामै नामि समावैगो ॥७॥ अगिआनि लाड़ि सवालिआ गुर गिआनै
 लाड़ि जगावैगो ॥ नानक भाणै आपणै जिउ भावै तिवै चलावैगो ॥८॥१॥ कानड़ा महला ४ ॥ जपि
 मन हरि हरि नामु तरावैगो ॥ जो जो जपै सोई गति पावै जिउ धू प्रहिलादु समावैगो ॥१॥ रहाउ ॥

कृपा कृपा कृपा करि हरि जीउ करि किरपा नामि लगावैगो ॥ करि किरपा सतिगुरू मिलावहु मिलि
 सतिगुर नामु धिआवैगो ॥१॥ जनम जनम की हउमै मलु लागी मिलि संगति मलु लहि जावैगो ॥
 जिउ लोहा तरिओ संगि कासट लगि सबदि गुरू हरि पावैगो ॥२॥ संगति संत मिलहु सतसंगति
 मिलि संगति हरि रसु आवैगो ॥ बिनु संगति करम करै अभिमानी कढि पाणी चीकड़ु पावैगो ॥३॥
 भगत जना के हरि रखवारे जन हरि रसु मीठ लगावैगो ॥ खिनु खिनु नामु देइ वडिआई सतिगुर
 उपदेसि समावैगो ॥४॥ भगत जना कउ सदा निवि रहीअै जन निवहि ता फल गुन पावैगो ॥ जो
 निंदा दुसट करहि भगता की हरनाखस जिउ पचि जावैगो ॥५॥ ब्रहम कमल पुतु मीन बिआसा
 तपु तापन पूज करावैगो ॥ जो जो भगतु होइ सो पूजहु भरमन भरमु चुकावैगो ॥६॥ जात नजाति
 देखि मत भरमहु सुक जनक पगीं लगि धिआवैगो ॥ जूठन जूठि पई सिर ऊपरि खिनु मनूआ तिलु
 न डुलावैगो ॥७॥ जनक जनक बैठे सिंघासनि नउ मुनी धूरि लै लावैगो ॥ नानक कृपा कृपा
 करि ठाकुर मै दासनि दास करावैगो ॥८॥२॥ कानड़ा महला ४ ॥ मनु गुरमति रसि गुन गावैगो
 ॥ जिहवा एक होइ लख कोटी लख कोटी कोटि धिआवैगो ॥१॥ रहाउ ॥ सहस फनी जपिओ सेखनागै
 हरि जपतिआ अंतु न पावैगो ॥ तू अथाहु अति अगमु अगमु है मति गुरमति मनु ठहरावैगो ॥१॥
 जिन तू जपिओ तेई जन नीके हरि जपतिअहु कउ सुखु पावैगो ॥ बिदर दासी सुतु छोक छोहरा
 कृसनु अंकि गलि लावैगो ॥२॥ जल ते ओपति भई है कासट कासट अंगि तरावैगो ॥ राम जना
 हरि आपि सवारे अपना बिरदु रखावैगो ॥३॥ हम पाथर लोह लोह बड पाथर गुर संगति नाव
 तरावैगो ॥ जिउ सतसंगति तरिओ जुलाहो संत जना मनि भावैगो ॥४॥ खरे खरोए बैठत ऊठत
 मारगि पंथि धिआवैगो ॥ सतिगुर बचन बचन है सतिगुर पाधरु मुकति जनावैगो ॥५॥ सासनि
 सासि सासि बलु पाई है निहसासनि नामु धिआवैगो ॥ गुर परसादी हउमै बूझै तौ गुरमति नामि

समावैगो ॥६॥ सतिगुरु दाता जीअ जीअन को भागहीन नही भावैगो ॥ फिरि एह वेला हाथि न
 आवै परतापै पछुतावैगो ॥७॥ जे को भला लोड़ै भल अपना गुर आगै ढहि ढहि पावैगो ॥ नानक
 दड़िआ दड़िआ करि ठाकुर मै सतिगुर भसम लगावैगो ॥८॥३॥ कानड़ा महला ४ ॥ मनु हरि
 रंगि राता गावैगो ॥ भै भै त्रास भए है निरमल गुरमति लागि लगावैगो ॥१॥ रहाउ ॥ हरि रंगि
 राता सद बैरागी हरि निकटि तिना घरि आवैगो ॥ तिन की पंक मिलै ताँ जीवा करि किरपा आपि
 दिवावैगो ॥१॥ दुबिधा लोभि लगे है प्राणी मनि कोरै रंगु न आवैगो ॥ फिरि उलटिओ जनमु होवै
 गुर बचनी गुरु पुरखु मिलै रंगु लावैगो ॥२॥ इंद्री दसे दसे फुनि धावत त्रै गुणीआ खिनु न
 टिकावैगो ॥ सतिगुर परचै वसगति आवै मोख मुकति सो पावैगो ॥३॥ ओअंकारि एको रवि रहिआ
 सभु एकस माहि समावैगो ॥ एको रूपु एको बहु रंगी सभु एकतु बचनि चलावैगो ॥४॥ गुरमुखि एको
 एकु पछाता गुरमुखि होइ लखावैगो ॥ गुरमुखि जाइ मिलै निज महली अनहद सबदु बजावैगो
 ॥५॥ जीअ जंत सभ सिसटि उपाई गुरमुखि सोभा पावैगो ॥ बिनु गुर भेटे को महलु न पावै आइ
 जाइ दुखु पावैगो ॥६॥ अनेक जनम विछुड़े मेरे प्रीतम करि किरपा गुरु मिलावैगो ॥ सतिगुर
 मिलत महा सुखु पाइआ मति मलीन बिगसावैगो ॥७॥ हरि हरि कृपा करहु जगजीवन मै
 सरधा नामि लगावैगो ॥ नानक गुरु गुरु है सतिगुरु मै सतिगुरु सरनि मिलावैगो ॥८॥४॥
 कानड़ा महला ४ ॥ मन गुरमति चाल चलावैगो ॥ जिउ मैगलु मसतु दीजै तलि कुंडे गुर अंकसु सबदु
 दड़ावैगो ॥१॥ रहाउ ॥ चलतौ चलै चलै दह दह दिसि गुरु राखै हरि लिव लावैगो ॥ सतिगुरु
 सबदु देइ रिद अंतरि मुखि अमृतु नामु चुआवैगो ॥१॥ बिसीअर बिसू भरे है पूरन गुरु
 गरुड़ सबदु मुखि पावैगो ॥ माइआ भुइअंग तिसु नेड़ि न आवै बिखु झारि झारि लिव लावैगो
 ॥२॥ सुआनु लोभु नगर महि सबला गुरु खिन महि मारि कढावैगो ॥ सतु संतोखु धरमु आनि राखे

हरि नगरी हरि गुन गावैगो ॥३॥ पंकज मोह निघरतु है प्रानी गुरु निघरत काढि कढावैगो ॥
 त्राहि त्राहि सरनि जन आए गुरु हाथी दे निकलावैगो ॥४॥ सुपन्नतरु संसारु सभु बाजी सभु बाजी
 खेलु खिलावैगो ॥ लाहा नामु गुरमति लै चालहु हरि दरगह पैधा जावैगो ॥५॥ हउमै करै करावै
 हउमै पाप कोइले आनि जमावैगो ॥ आइआ कालु दुखदाई होए जो बीजे सो खवलावैगो ॥६॥ संतहु
 राम नामु धनु संचहु लै खरचु चले पति पावैगो ॥ खाइ खरचि देवहि बहुतेरा हरि देदे तोटि न
 आवैगो ॥७॥ राम नाम धनु है रिद अंतरि धनु गुर सरणाई पावैगो ॥ नानक दइआ दइआ
 करि दीनी दुखु दालदु भंजि समावैगो ॥८॥५॥ कानड़ा महला ४ ॥ मनु सतिगुर सरनि धिआवैगो
 ॥ लोहा हिरनु होवै संगि पारस गुनु पारस को होइ आवैगो ॥१॥ रहाउ ॥ सतिगुरु महा पुरखु है
 पारसु जो लागै सो फलु पावैगो ॥ जिउ गुर उपदेसि तरे प्रहिलादा गुरु सेवक पैज रखावैगो ॥१॥
 सतिगुर बचनु बचनु है नीको गुर बचनी अमृतु पावैगो ॥ जिउ अंबरीकि अमरा पद पाए सतिगुर
 मुख बचन धिआवैगो ॥२॥ सतिगुर सरनि सरनि मनि भाई सुधा सुधा करि धिआवैगो ॥ दइआल
 दीन भए है सतिगुर हरि मारगु पंथु दिखावैगो ॥३॥ सतिगुर सरनि पाए से थापे तिन राखन कउ
 प्रभु आवैगो ॥ जे को सरु संधै जन ऊपरि फिरि उलटो तिसै लगावैगो ॥४॥ हरि हरि हरि हरि हरि
 सरु सेवहि तिन दरगह मानु दिवावैगो ॥ गुरमति गुरमति गुरमति धिआवहि हरि गलि मिलि
 मेलि मिलावैगो ॥५॥ गुरमुखि नादु बेदु है गुरमुखि गुर परचै नामु धिआवैगो ॥ हरि हरि रूपु
 हरि रूपो होवै हरि जन कउ पूज करावैगो ॥६॥ साकत नर सतिगुरु नही कीआ ते बेमुख हरि
 भरमावैगो ॥ लोभ लहरि सुआन की संगति बिखु माइआ करंगि लगावैगो ॥७॥ राम नामु
 सभ जग का तारकु लगि संगति नामु धिआवैगो ॥ नानक राखु राखु प्रभ मेरे सतसंगति
 राखि समावैगो ॥८॥६॥ छका १ ॥

कानड़ा छंत महला ५

१९८१ सतिगुर प्रसादि ॥

से उधरे जिन राम धिआए ॥ जतन माइआ के कामि न आए ॥ राम धिआए सभि फल पाए धनि
 धनि ते बडभागीआ ॥ सतसंगि जागे नामि लागे एक सिउ लिव लागीआ ॥ तजि मान मोह बिकार
 साधू लगि तरउ तिन कै पाए ॥ बिनवन्ति नानक सरणि सुआमी बडभागि दरसनु पाए ॥१॥
 मिलि साधू नित भजह नाराइण ॥ रसकि रसकि सुआमी गुण गाइण ॥ गुण गाइ जीवह हरि
 अमिउ पीवह जनम मरणा भागए ॥ सतसंगि पाईअै हरि धिआईअै बहुड़ि दूखु न लागए ॥ करि
 दइआ दाते पुरख बिधाते संत सेव कमाइण ॥ बिनवन्ति नानक जन धूरि बाँछहि हरि दरसि
 सहजि समाइण ॥२॥ सगले जंत भजहु गोपालै ॥ जप तप संजम पूरन घालै ॥ नित भजहु सुआमी
 अंतरजामी सफल जनमु सबाइआ ॥ गोबिंदु गाईअै नित धिआईअै परवाणु सोई आइआ ॥
 जप ताप संजम हरि हरि निरंजन गोबिंद धनु संगि चालै ॥ बिनवन्ति नानक करि दइआ दीजै
 हरि रतनु बाधउ पालै ॥३॥ मंगलचार चोज आन्नदा ॥ करि किरपा मिले परमान्नदा ॥ प्रभ मिले
 सुआमी सुखहगामी इछ मन की पुन्नीआ ॥ बजी बधाई सहजे समाई बहुड़ि दूखि न रुन्नीआ ॥
 ले कंठि लाए सुख दिखाए बिकार बिनसे मंदा ॥ बिनवन्ति नानक मिले सुआमी पुरख परमान्नदा
 ॥४॥१॥

कानड़े की वार महला ४ मूसे की वार की धुनी

१९८१ सतिगुर प्रसादि ॥

सलोक मः ४ ॥ राम नामु निधानु हरि गुरमति रखु उर धारि ॥ दासन दासा होइ रहु हउमै
 बिखिआ मारि ॥ जनमु पदारथु जीतिआ कदे न आवै हारि ॥ धनु धनु वडभागी नानका जिन
 गुरमति हरि रसु सारि ॥१॥ मः ४ ॥ गोविंदु गोविंदु गोविंदु हरि गोविंदु गुणी निधानु ॥ गोविंदु

गोविंदु गुरमति धिआईअै ताँ दरगह पाईअै मानु ॥ गोविंदु गोविंदु गोविंदु जपि मुखु ऊजला
 परधानु ॥ नानक गुरु गोविंदु हरि जितु मिलि हरि पाइआ नामु ॥२॥ पउड़ी ॥ तूं आपे ही सिध
 साधिको तू आपे ही जुग जोगीआ ॥ तू आपे ही रस रसीअड़ा तू आपे ही भोग भोगीआ ॥ तू आपे आपि
 वरतदा तू आपे करहि सु होगीआ ॥ सतसंगति सतिगुर धन्नु धनो धन्न धन्न धनो जितु मिलि हरि
 बुलग बुलोगीआ ॥ सभि कहहु मुखहु हरि हरि हरे हरि हरि हरे हरि बोलत सभि पाप लहोगीआ
 ॥१॥ सलोक मः ४ ॥ हरि हरि हरि हरि नामु है गुरमुखि पावै कोइ ॥ हउमै ममता नासु होइ
 दुरमति कटै धोइ ॥ नानक अनदिनु गुण उचरै जिन कउ धुरि लिखिआ होइ ॥१॥ मः ४ ॥ हरि
 आपे आपि दइआलु हरि आपे करे सु होइ ॥ हरि आपे आपि वरतदा हरि जेवडु अवरु न कोइ ॥
 जो हरि प्रभु भावै सो थीअै जो हरि प्रभ करे सु होइ ॥ कीमति किनै न पाईआ बेअंतु प्रभू हरि सोइ ॥
 नानक गुरमुखि हरि सालाहिआ तनु मनु सीतलु होइ ॥२॥ पउड़ी ॥ सभ जोति तेरी जगजीवना
 तू घटि घटि हरि रंग रंगना ॥ सभि धिआवहि तुधु मेरे प्रीतमा तू सति सति पुरख निरंजना ॥ इकु
 दाता सभु जगतु भिखारीआ हरि जाचहि सभ मंग मंगना ॥ सेवकु ठाकुरु सभु तूहै तूहै गुरमती हरि
 चंग चंगना ॥ सभि कहहु मुखहु रिखीकेसु हरे रिखीकेसु हरे जितु पावहि सभ फल फलना ॥२॥
 सलोक मः ४ ॥ हरि हरि नामु धिआइ मन हरि दरगह पावहि मानु ॥ जो इछहि सो फलु पाइसी
 गुर सबदी लगै धिआनु ॥ किलविख पाप सभि कटीअहि हउमै चुकै गुमानु ॥ गुरमुखि कमलु
 विगसिआ सभु आतम ब्रह्म पछानु ॥ हरि हरि किरपा धारि प्रभ जन नानक जपि हरि नामु ॥१॥
 मः ४ ॥ हरि हरि नामु पवितु है नामु जपत दुखु जाइ ॥ जिन कउ पूरबि लिखिआ तिन मनि
 वसिआ आइ ॥ सतिगुर कै भाणै जो चलै तिन दालदु दुखु लहि जाइ ॥ आपणै भाणै किनै न पाइओ
 जन वेखहु मनि पतीआइ ॥ जनु नानकु दासन दासु है जो सतिगुर लागे पाइ ॥२॥ पउड़ी ॥

तूं थान थन्नतरि भरपूरु हहि करते सभ तेरी बणत बणावणी ॥ रंग परंग सिसटि सभ साजी बहु
 बहु बिधि भाँति उपावणी ॥ सभ तेरी जोति जोती विचि वरतहि गुरमती तुधै लावणी ॥ जिन होहि
 दड़िआलु तिन सतिगुरु मेलहि मुखि गुरमुखि हरि समझावणी ॥ सभि बोलहु राम रमो सी राम रमो
 जितु दालदु दुख भुख सभ लहि जावणी ॥३॥ सलोक मः ४ ॥ हरि हरि अंमृतु नाम रसु हरि
 अंमृतु हरि उर धारि ॥ विचि संगति हरि प्रभु वरतदा बुझहु सबद वीचारि ॥ मनि हरि हरि नामु
 धिआड़िआ बिखु हउमै कढी मारि ॥ जिन हरि हरि नामु न चेतिओ तिन जूअै जनमु सभु हारि ॥ गुरि
 तुठै हरि चेताड़िआ हरि नामा हरि उर धारि ॥ जन नानक ते मुख उजले तितु सचै दरबारि ॥१॥
 मः ४ ॥ हरि कीरति उतमु नामु है विचि कलिजुग करणी सारु ॥ मति गुरमति कीरति पाईअै हरि
 नामा हरि उरि हारु ॥ वडभागी जिन हरि धिआड़िआ तिन सउपिआ हरि भंडारु ॥ बिनु नावै जि
 करम कमावणे नित हउमै होड़ि खुआरु ॥ जलि हसती मलि नावालीअै सिरि भी फिरि पावै छारु ॥
 हरि मेलहु सतिगुरु दड़िआ करि मनि वसै एकंकारु ॥ जिन गुरमुखि सुणि हरि मंनिआ जन नानक
 तिन जैकारु ॥२॥ पउड़ी ॥ राम नामु वखरु है ऊतमु हरि नाड़िकु पुरखु हमारा ॥ हरि खेलु कीआ
 हरि आपे वरतै सभु जगतु कीआ वणजारा ॥ सभ जोति तेरी जोती विचि करते सभु सचु तेरा पासारा
 ॥ सभि धिआवहि तुधु सफल से गावहि गुरमती हरि निरंकारा ॥ सभि चवहु मुखहु जगन्नाथु
 जगन्नाथु जगजीवनो जितु भवजल पारि उतारा ॥४॥ सलोक मः ४ ॥ हमरी जिहबा एक प्रभु हरि के
 गुण अगम अथाह ॥ हम किउ करि जपह इआणिआ हरि तुम वड अगम अगाह ॥ हरि देहु प्रभू
 मति ऊतमा गुर सतिगुर कै पगि पाह ॥ सतसंगति हरि मेलि प्रभु हम पापी संगि तराह ॥ जन
 नानक कउ हरि बखसि लैहु हरि तुठै मेलि मिलाह ॥ हरि किरपा करि सुणि बेनती हम पापी किरम
 तराह ॥१॥ मः ४ ॥ हरि करहु कृपा जगजीवना गुरु सतिगुरु मेलि दड़िआलु ॥ गुर सेवा हरि

हम भाईआ हरि होआ हरि किरपालु ॥ सभ आसा मनसा विसरी मनि चूका आल जंजालु ॥ गुरि तुठै
 नामु दृढ़ाड़िआ हम कीए सबदि निहालु ॥ जन नानकि अतुटु धनु पाड़िआ हरि नामा हरि धनु मालु
 ॥२॥ पउड़ी ॥ हरि तुम् वड वडे वडे वड ऊचे सभ ऊपरि वडे वडौना ॥ जो धिआवहि हरि अपरंपरु
 हरि हरि हरि धिआड़ि हरे ते होना ॥ जो गावहि सुणहि तेरा जसु सुआमी तिन काटे पाप कटोना ॥ तुम
 जैसे हरि पुरख जाने मति गुरमति मुखि वड वड भाग वडोना ॥ सभि धिआवहु आदि सते जुगादि सते
 परतखि सते सदा सदा सते जनु नानकु दासु दसोना ॥५॥ सलोक मः ४ ॥ हमरे हरि जगजीवना हरि
 जपिओ हरि गुर मंत ॥ हरि अगमु अगोचरु अगमु हरि हरि मिलिआ आड़ि अचिंत ॥ हरि आपे घटि
 घटि वरतदा हरि आपे आपि बिअंत ॥ हरि आपे सभ रस भोगदा हरि आपे कवला कंत ॥ हरि आपे
 भिखिआ पाड़िदा सभ सिसटि उपाई जीअ जंत ॥ हरि देवहु दानु दड़िआल प्रभ हरि माँगहि हरि जन
 संत ॥ जन नानक के प्रभ आड़ि मिलु हम गावह हरि गुण छंत ॥१॥ मः ४ ॥ हरि प्रभु सजणु नामु
 हरि मै मनि तनि नामु सरीरि ॥ सभि आसा गुरमुखि पूरीआ जन नानक सुणि हरि धीर ॥२॥
 पउड़ी ॥ हरि ऊतमु हरिआ नामु है हरि पुरखु निरंजनु मउला ॥ जो जपदे हरि हरि दिनसु राति
 तिन सेवे चरन नित कउला ॥ नित सारि समाले सभ जीअ जंत हरि वसै निकटि सभ जउला ॥ सो बूझै
 जिसु आपि बुझाड़िसी जिसु सतिगुरु पुरखु प्रभु सउला ॥ सभि गावहु गुण गोविंद हरे गोविंद हरे
 गोविंद हरे गुण गावत गुणी समउला ॥६॥ सलोक मः ४ ॥ सुतिआ हरि प्रभु चेति मनि हरि सहजि
 समाधि समाड़ि ॥ जन नानक हरि हरि चाउ मनि गुरु तुठा मेले माड़ि ॥१॥ मः ४ ॥ हरि डिकसु
 सेती पिरहड़ी हरि डिको मेरै चिति ॥ जन नानक डिकु अधारु हरि प्रभ डिकस ते गति पति ॥२॥
 पउड़ी ॥ पंचे सबद वजे मति गुरमति वडभागी अनहटु वजिआ ॥ आनद मूलु रामु सभु देखिआ
 गुर सबदी गोविंदु गजिआ ॥ आदि जुगादि वेसु हरि एको मति गुरमति हरि प्रभु भजिआ ॥ हरि

देवहु दानु दइआल प्रभ जन राखहु हरि प्रभ लजिआ ॥ सभि धन्नु कहहु गुरु सतिगुरु गुरु सतिगुरु
 जितु मिलि हरि पड़दा कजिआ ॥७॥ सलोकु मः ४ ॥ भगति सरोवरु उछलै सुभर भरे वह्वनि ॥ जिना
 सतिगुरु मंनिआ जन नानक वड भाग लह्वनि ॥१॥ मः ४ ॥ हरि हरि नाम असंख हरि हरि के गुन
 कथनु न जाहि ॥ हरि हरि अगमु अगाधि हरि जन कितु बिधि मिलहि मिलाहि ॥ हरि हरि जसु जपत
 जपंत जन डिकु तिलु नही कीमति पाडि ॥ जन नानक हरि अगम प्रभ हरि मेलि लैहु लड़ि लाडि
 ॥२॥ पउड़ी ॥ हरि अगमु अगोचरु अगमु हरि किउ करि हरि दरसन पिया ॥ किछु वखरु होइ सु
 वरनीअै तिसु रूपु न रिखा ॥ जिसु बुझाए आपि बुझाडि देइ सोई जनु दिखा ॥ सतसंगति सतिगुरु
 चटसाल है जितु हरि गुण सिखा ॥ धनु धन्नु सु रसना धन्नु कर धन्नु सु पाधा सतिगुरु जितु मिलि हरि
 लेखा लिखा ॥८॥ सलोक मः ४ ॥ हरि हरि नामु अमृतु है हरि जपीअै सतिगुरु भाडि ॥ हरि हरि नामु
 पवितु है हरि जपत सुनत दुखु जाडि ॥ हरि नामु तिनी आराधिआ जिन मसतकि लिखिआ धुरि पाडि
 ॥ हरि दरगह जन पैनाईअनि जिन हरि मनि वसिआ आडि ॥ जन नानक ते मुख उजले जिन हरि
 सुणिआ मनि भाडि ॥१॥ मः ४ ॥ हरि हरि नामु निधानु है गुरुमुखि पाडिआ जाडि ॥ जिन धुरि
 मसतकि लिखिआ तिन सतिगुरु मिलिआ आडि ॥ तनु मनु सीतलु होइआ साँति वसी मनि आडि ॥
 नानक हरि हरि चउदिआ सभु दालदु दुखु लहि जाडि ॥२॥ पउड़ी ॥ हउ वारिआ तिन कउ सदा
 सदा जिना सतिगुरु मेरा पिआरा देखिआ ॥ तिन कउ मिलिआ मेरा सतिगुरु जिन कउ धुरि मसतकि
 लेखिआ ॥ हरि अगमु धिआडिआ गुरुमती तिसु रूपु नही प्रभ रेखिआ ॥ गुरु बचनि धिआडिआ जिना
 अगमु हरि ते ठाकुर सेवक रलि एकिआ ॥ सभि कहहु मुखहु नर नरहरे नर नरहरे नर नरहरे
 हरि लाहा हरि भगति विसेखिआ ॥६॥ सलोक मः ४ ॥ राम नामु रमु रवि रहे रमु रामो रामु रमीति
 ॥ घटि घटि आतम रामु है प्रभि खेलु कीओ रंगि रीति ॥ हरि निकटि वसै जगजीवना परगासु कीओ

गुर मीति ॥ हरि सुआमी हरि प्रभु तिन मिले जिन लिखिआ धुरि हरि प्रीति ॥ जन नानक नामु
 धिआइआ गुर बचनि जपिओ मनि चीति ॥१॥ मः ४ ॥ हरि प्रभु सजणु लोड़ि लहु भागि वसै वडभागि
 ॥ गुरि पूरै देखालिआ नानक हरि लिव लागि ॥२॥ पउड़ी ॥ धनु धनु सुहावी सफल घड़ी जितु हरि
 सेवा मनि भाणी ॥ हरि कथा सुणावहु मेरे गुरसिखहु मेरे हरि प्रभ अकथ कहाणी ॥ किउ पाईअै किउ
 देखीअै मेरा हरि प्रभु सुघडु सुजाणी ॥ हरि मेलि दिखाए आपि हरि गुर बचनी नामि समाणी ॥ तिन
 विटहु नानकु वारिआ जो जपदे हरि निरबाणी ॥१०॥ सलोक मः ४ ॥ हरि प्रभ रते लोड़िणा गिआन
 अंजनु गुरु देइ ॥ मै प्रभु सजणु पाइआ जन नानक सहजि मिलेइ ॥१॥ मः ४ ॥ गुरमुखि अंतरि
 साँति है मनि तनि नामि समाइ ॥ नामु चितवै नामो पड़ै नामि रहै लिव लाइ ॥ नामु पदारथु पाईअै
 चिंता गई बिलाइ ॥ सतिगुरि मिलिअै नामु ऊपजै तृसना भुख सभ जाइ ॥ नानक नामे रतिआ नामो
 पलै पाइ ॥२॥ पउड़ी ॥ तुधु आपे जगतु उपाइ कै तुधु आपे वसगति कीता ॥ इकि मनमुख करि
 हाराइअनु इकना मेलि गुरु तिना जीता ॥ हरि ऊतमु हरि प्रभ नामु है गुर बचनि सभागै लीता ॥
 दुखु दालदु सभो लहि गइआ जाँ नाउ गुरु हरि दीता ॥ सभि सेवहु मोहनो मनमोहनो जगमोहनो जिनि
 जगतु उपाइ सभो वसि कीता ॥११॥ सलोक मः ४ ॥ मन अंतरि हउमै रोगु है भ्रमि भूले मनमुख
 दुरजना ॥ नानक रोगु वजाइ मिलि सतिगुर साधू सजना ॥१॥ मः ४ ॥ मनु तनु तामि सगारवा जाँ
 देखा हरि नैणे ॥ नानक सो प्रभु मै मिलै हउ जीवा सद्गु सुणे ॥२॥ पउड़ी ॥ जगन्नाथ जगदीसर करते
 अपरंपर पुरखु अतोलु ॥ हरि नामु धिआवहु मेरे गुरसिखहु हरि ऊतमु हरि नामु अमोलु ॥ जिन
 धिआइआ हिरदै दिनसु राति ते मिले नही हरि रोलु ॥ वडभागी संगति मिलै गुर सतिगुर पूरा
 बोलु ॥ सभि धिआवहु नर नाराइणो नाराइणो जितु चूका जम झगडु झगोलु ॥१२॥ सलोक मः ४ ॥
 हरि जन हरि हरि चउदिआ सरु संधिआ गावार ॥ नानक हरि जन हरि लिव उबरे जिन संधिआ

तिसु फिरि मार ॥१॥ मः ४ ॥ अखी प्रेमि कसाईआ हरि हरि नामु पिखंनि ॥ जे करि दूजा देखदे जन नानक कढि दिचंनि ॥२॥ पउड़ी ॥ जलि थलि महीअलि पूरनो अपरंपरु सोई ॥ जीअ जंत प्रतिपालदा जो करे सु होई ॥ मात पिता सुत भ्रात मीत तिसु बिनु नही कोई ॥ घटि घटि अंतरि रवि रहिआ जपिअहु जन कोई ॥ सगल जपहु गोपाल गुन परगटु सभ लोई ॥१३॥ सलोक मः ४ ॥ गुरमुखि मिले सि सजणा हरि प्रभ पाइआ रंगु ॥ जन नानक नामु सलाहि तू लुडि लुडि दरगहि वंजु ॥१॥ मः ४ ॥ हरि तूहै दाता सभस दा सभि जीअ तुमारे ॥ सभि तुधै नो आराधदे दानु देहि पिआरे ॥ हरि दातै दातारि हथु कढिआ मीहु वुठा सैसारे ॥ अन्नु जंमिआ खेती भाउ करि हरि नामु समारे ॥ जनु नानकु मंगै दानु प्रभ हरि नामु अधारे ॥२॥ पउड़ी ॥ इछा मन की पूरीअै जपीअै सुख सागरु ॥ हरि के चरन अराधीअहि गुर सबदि रतनागरु ॥ मिलि साधू संगि उधारु होइ फाटै जम कागरु ॥ जनम पदारथु जीतीअै जपि हरि बैरागरु ॥ सभि पवहु सरनि सतिगुरु की बिनसै दुख दागरु ॥१४॥ सलोक मः ४ ॥ हउ ढूँढेदी सजणा सजणु मैडै नालि ॥ जन नानक अलखु न लखीअै गुरमुखि देहि दिखालि ॥१॥ मः ४ ॥ नानक प्रीति लाई तिनि सचै तिसु बिनु रहणु न जाई ॥ सतिगुरु मिलै त पूरा पाईअै हरि रसि रसन रसाई ॥२॥ पउड़ी ॥ कोई गावै को सुणै को उचरि सुनावै ॥ जनम जनम की मलु उतरै मन चिंदिआ पावै ॥ आवणु जाणा मेटीअै हरि के गुण गावै ॥ आपि तरहि संगी तराहि सभ कुटंबु तरावै ॥ जनु नानकु तिसु बलिहारणै जो मेरे हरि प्रभ भावै ॥१५॥१॥ सुधु ॥

रागु कानड़ा बाणी नामदेव जीउ की

१६ सतिगुर प्रसादि ॥

अैसो राम राइ अंतरजामी ॥ जैसे दरपन माहि बदन परवानी ॥१॥ रहाउ ॥ बसै घटा घट लीप न छीपै ॥ बंधन मुकता जातु न दीसै ॥१॥ पानी माहि देखु मुखु जैसा ॥ नामे को सुआमी बीठलु अैसा ॥२॥१॥

राग कलिआन महला ४

१६ सतिनामु करता पुरखु निरभउ निरवैरु अकाल मूरति अजूनी सैभं गुर प्रसादि ॥

रामा रम रामै अंतु न पाइआ ॥ हम बारिक प्रतिपारे तुमरे तू बड पुरखु पिता मेरा माइआ ॥१॥
रहाउ ॥ हरि के नाम असंख अगम हहि अगम अगम हरि राइआ ॥ गुणी गिआनी सुरति बहु कीनी
इकु तिलु नही कीमति पाइआ ॥१॥ गोबिद गुण गोबिद सद गावहि गुण गोबिद अंतु न पाइआ ॥
तू अमिति अतोलु अपरंपर सुआमी बहु जपीअै थाह न पाइआ ॥२॥ उसतति करहि तुमरी जन
माधौ गुन गावहि हरि राइआ ॥ तुम् जल निधि हम मीने तुमरे तेरा अंतु न कतहू पाइआ ॥३॥
जन कउ कृपा करहु मधसूदन हरि देवहु नामु जपाइआ ॥ मै मूरख अंधुले नामु टेक है जन नानक
गुरमुखि पाइआ ॥४॥१॥ कलिआनु महला ४ ॥ हरि जनु गुन गावत हसिआ ॥ हरि हरि भगति
बनी मति गुरमति धुरि मसतकि प्रभि लिखिआ ॥१॥ रहाउ ॥ गुर के पग सिमरउ दिनु राती मनि
हरि हरि हरि बसिआ ॥ हरि हरि हरि कीरति जगि सारी घसि चंदनु जसु घसिआ ॥१॥ हरि जन
हरि हरि हरि लिव लाई सभि साकत खोजि पडिआ ॥ जिउ किरत संजोगि चलिओ नर निंदकु पगु
नागनि छुहि जलिआ ॥२॥ जन के तुम् हरि राखे सुआमी तुम् जुगि जुगि जन रखिआ ॥ कहा भइआ
दैति करी बखीली सभ करि करि झरि परिआ ॥३॥ जेते जीअ जंत प्रभि कीए सभि कालै मुखि ग्रसिआ
॥ हरि जन हरि हरि हरि प्रभि राखे जन नानक सरनि पडिआ ॥४॥२॥ कलिआन महला ४ ॥

मेरे मन जपु जपि जगन्नाथे ॥ गुर उपदेसि हरि नामु धिआडिओ सभि किलबिख दुख लाथे ॥१॥
 रहाउ ॥ रसना एक जसु गाडि न साकै बहु कीजै बहु रसुनथे ॥ बार बार खिनु पल सभि गावहि गुन
 कहि न सकहि प्रभ तुमनथे ॥१॥ हम बहु प्रीति लगी प्रभ सुआमी हम लोचह प्रभु दिखनथे ॥ तुम
 बड दाते जीअ जीअन के तुम जानहु हम बिरथे ॥२॥ कोई मारगु पंथु बतावै प्रभ का कहु तिन कउ
 किआ दिनथे ॥ सभु तनु मनु अरपउ अरपि अरापउ कोई मेलै प्रभ मिलथे ॥३॥ हरि के गुन बहुत
 बहुत बहु सोभा हम तुछ करि करि बरनथे ॥ हमरी मति वसगति प्रभ तुमरै जन नानक के प्रभ
 समरथे ॥४॥३॥ कलिआन महला ४ ॥ मेरे मन जपि हरि गुन अकथ सुनथई ॥ धरमु अरथु सभु
 कामु मोखु है जन पीछै लगि फिरथई ॥१॥ रहाउ ॥ सो हरि हरि नामु धिआवै हरि जनु जिसु बडभाग
 मथई ॥ जह दरगहि प्रभु लेखा मागै तह छुटै नामु धिआडिथई ॥१॥ हमरे दोख बहु जनम जनम के
 दुखु हउमै मैलु लगथई ॥ गुरि धारि कृपा हरि जलि नावाए सभ किलबिख पाप गथई ॥२॥ जन कै
 रिद अंतरि प्रभु सुआमी जन हरि हरि नामु भजथई ॥ जह अंती अउसरु आडि बनतु है तह राखै
 नामु साथई ॥३॥ जन तेरा जसु गावहि हरि हरि प्रभ हरि जपिओ जगन्नथई ॥ जन नानक के प्रभ
 राखे सुआमी हम पाथर रखु बुडथई ॥४॥४॥ कलिआन महला ४ ॥ हमरी चितवनी हरि प्रभु जानै
 ॥ अउरु कोई निंद करै हरि जन की प्रभु ता का कहिआ डिकु तिलु नही मानै ॥१॥ रहाउ ॥ अउर
 सभ तिआगि सेवा करि अचुत जो सभ ते ऊच ठाकुरु भगवानै ॥ हरि सेवा ते कालु जोहि न साकै चरनी
 आडि पवै हरि जानै ॥१॥ जा कउ राखि लेडि मेरा सुआमी ता कउ सुमति देडि पै कानै ॥ ता कउ
 कोई अपरि न साकै जा की भगति मेरा प्रभु मानै ॥२॥ हरि के चोज विडान देखु जन जो खोटा खरा डिक
 निमख पछानै ॥ ता ते जन कउ अनदु भडिआ है रिद सुध मिले खोटे पछुतानै ॥३॥ तुम हरि दाते
 समरथ सुआमी डिकु मागउ तुझ पासहु हरि दानै ॥ जन नानक कउ हरि कृपा करि दीजै सद बसहि

रिदै मोहि हरि चरानै ॥४॥५॥ कलिआन महला ४ ॥ प्रभ कीजै कृपा निधान हम हरि गुन गावहगे ॥ हउ तुमरी करउ नित आस प्रभ मोहि कब गलि लावहगे ॥१॥ रहाउ ॥ हम बारिक मुग्ध इआन पिता समझावहगे ॥ सुतु खिनु खिनु भूलि बिगारि जगत पित भावहगे ॥१॥ जो हरि सुआमी तुम देहु सोई हम पावहगे ॥ मोहि दूजी नाही ठउर जिसु पहि हम जावहगे ॥२॥ जो हरि भावहि भगत तिना हरि भावहगे ॥ जोती जोति मिलाइ जोति रलि जावहगे ॥३॥ हरि आपे होइ कृपालु आपि लिव लावहगे ॥ जनु नानकु सरनि दुआरि हरि लाज रखावहगे ॥४॥६॥ छका १ ॥

कलिआनु भोपाली महला ४ १९९ सतिगुर प्रसादि ॥

पारब्रह्म परमेसुरु सुआमी दूख निवारणु नाराइणे ॥ सगल भगत जाचहि सुख सागर भव निधि तरण हरि चिंतामणे ॥१॥ रहाउ ॥ दीन दइआल जगदीस दमोदर हरि अंतरजामी गोबिंदे ॥ ते निरभउ जिन सीरामु धिआइआ गुरमति मुरारि हरि मुकंदे ॥१॥ जगदीसुर चरन सरन जो आए ते जन भव निधि पारि परे ॥ भगत जना की पैज हरि राखै जन नानक आपि हरि कृपा करे ॥२॥१॥७॥

रागु कलिआनु महला ५ घरु १

१९९ सतिगुर प्रसादि ॥

हमारै एह किरपा कीजै ॥ अलि मकरंद चरन कमल सिउ मनु फेरि फेरि रीझै ॥१॥ रहाउ ॥ आन जला सिउ काजु न कछूअै हरि बूंद चातृक कउ दीजै ॥१॥ बिनु मिलबे नाही संतोखा पेखि दरसनु नानकु जीजै ॥२॥१॥ कलिआन महला ५ ॥ जाचिकु नामु जाचै जाचै ॥ सरब धार सरब के नाइक सुख समूह के दाते ॥१॥ रहाउ ॥ केती केती माँगनि मागै भावनीआ सो पाईअै ॥१॥ सफल सफल सफल दरसु रे परसि परसि गुन गाईअै ॥ नानक तत तत सिउ मिलीअै हीरै हीरु बिधाईअै ॥२॥२॥

कलिआन महला ५ ॥ मेरे लालन की सोभा ॥ सद नवतन मन रंगी सोभा ॥१॥ रहाउ ॥ ब्रहम महेस
सिध मुनि इंद्रा भगति दानु जसु मंगी ॥१॥ जोग गिआन धिआन सेखनागै सगल जपहि तरंगी ॥
कहु नानक संतन बलिहारै जो प्रभ के सद संगी ॥२॥३॥

कलिआन महला ५ घर २

१८ सतिगुर प्रसादि ॥

तैरे मानि हरि हरि मानि ॥ नैन बैन स्रवन सुनीअै अंग अंगे सुख प्रानि ॥१॥ रहाउ ॥ इति उत
दह दिसि रविओ मेर तिनहि समानि ॥१॥ जत कता तत पेखीअै हरि पुरख पति परधान ॥ साधसंगि
भ्रम भै मिटे कथे नानक ब्रहम गिआन ॥२॥१॥४॥ कलिआन महला ५ ॥ गुन नाद धुनि अन्नद बेद
॥ कथत सुनत मुनि जना मिलि संत मंडली ॥१॥ रहाउ ॥ गिआन धिआन मान दान मन रसिक
रसन नामु जपत तह पाप खंडली ॥१॥ जोग जुगति गिआन भुगति सुरति सबद तत बेते जपु तपु
अखंडली ॥ ओति पोति मिलि जोति नानक कछू दुखु न डंडली ॥२॥२॥५॥ कलिआन महला ५ ॥
कउनु बिधि ता की कहा करउ ॥ धरत धिआनु गिआनु ससत्रगिआ अजर पदु कैसे जरउ ॥१॥
रहाउ ॥ बिसन महेस सिध मुनि इंद्रा कै दरि सरनि परउ ॥१॥ काहू पहि राजु काहू पहि सुरगा कोटि
मधे मुकति कहउ ॥ कहु नानक नाम रसु पाईअै साधू चरन गहउ ॥२॥३॥६॥ कलिआन महला ५ ॥
प्रानपति दइआल पुरख प्रभ सखे ॥ गरभ जोनि कलि काल जाल दुख बिनासनु हरि रखे ॥१॥
रहाउ ॥ नाम धारी सरनि तेरी ॥ प्रभ दइआल टेक मेरी ॥१॥ अनाथ दीन आसवंत ॥ नामु सुआमी
मनहि मंत ॥२॥ तुझ बिना प्रभ किछू न जानू ॥ सरब जुग महि तुम पछानू ॥३॥ हरि मनि बसे
निसि बासरो ॥ गोबिंद नानक आसरो ॥४॥४॥७॥ कलिआन महला ५ ॥ मनि तनि जापीअै भगवान
॥ गुर पूरे सुप्रसन्न भए सदा सूख कलिआन ॥१॥ रहाउ ॥ सरब कारज सिधि भए गाइ गुन गुपाल ॥
मिलि साधसंगति प्रभू सिमरे नाठिआ दुख काल ॥१॥ करि किरपा प्रभ मेरिआ करउ दिनु रैन

सेव ॥ नानक दास सरणागती हरि पुरख पूरन देव ॥२॥५॥८॥ कलिआनु महला ५ ॥ प्रभु मेरा अंतरजामी जाणु ॥ करि किरपा पूरन परमेसर निहचलु सचु सबदु नीसाणु ॥१॥ रहाउ ॥ हरि बिनु आन न कोई समरथु तेरी आस तेरा मनि ताणु ॥ सरब घटा के दाते सुआमी देहि सु पहिरणु खाणु ॥१॥ सुरति मति चतुराई सोभा रूपु रंगु धनु माणु ॥ सरब सूख आन्नद नानक जपि राम नामु कलिआणु ॥२॥६॥६॥ कलिआनु महला ५ ॥ हरि चरन सरन कलिआन करन ॥ प्रभ नामु पतित पावनो ॥१॥ रहाउ ॥ साधसंगि जपि निसंग जमकालु तिसु न खावनो ॥१॥ मुकति जुगति अनिक सूख हरि भगति लवै न लावनो ॥ प्रभ दरस लुबध दास नानक बहुड़ि जोनि न धावनो ॥२॥७॥१०॥

कलिआन महला ४ असटपदीआ ॥

१९ सतिगुर प्रसादि ॥

रामा रम रामो सुनि मनु भीजै ॥ हरि हरि नामु अमृतु रसु मीठा गुरमति सहजे पीजै ॥१॥ रहाउ ॥ कासट महि जिउ है बैसंतरु मथि संजमि काढि कढीजै ॥ राम नामु है जोति सबाई ततु गुरमति काढि लईजै ॥१॥ नउ दरवाज नवे दर फीके रसु अमृतु दसवे चुईजै ॥ कृपा कृपा किरपा करि पिआरे गुर सबदी हरि रसु पीजै ॥२॥ काइआ नगरु नगरु है नीको विचि सउदा हरि रसु कीजै ॥ रतन लाल अमोल अमोलक सतिगुर सेवा लीजै ॥३॥ सतिगुरु अगमु अगमु है ठाकुरु भरि सागर भगति करीजै ॥ कृपा कृपा करि दीन हम सारिंग डिक बूंद नामु मुखि दीजै ॥४॥ लालनु लालु लालु है रंगनु मनु रंगन कउ गुर दीजै ॥ राम राम राम रंगि राते रस रसिक गटक नित पीजै ॥५॥ बसुधा सपत दीप है सागर कढि कंचनु काढि धरीजै ॥ मेरे ठाकुर के जन इनहु न बाछहि हरि मागहि हरि रसु दीजै ॥६॥ साकत नर प्रानी सद भूखे नित भूखन भूख करीजै ॥ धावतु धाड़ि धावहि प्रीति माइआ लख कोसन कउ बिथि दीजै ॥७॥ हरि हरि हरि हरि हरि जन ऊतम किआ उपमा तिन् दीजै ॥

राम नाम तुलि अउरु न उपमा जन नानक कृपा करीजै ॥८॥१॥ कलिआन महला ४ ॥ राम गुरु
 पारसु परसु करीजै ॥ हम निरगुणी मनूर अति फीके मिलि सतिगुर पारसु कीजै ॥१॥ रहाउ ॥ सुरग
 मुकति बैकुंठ सभि बाँछहि निति आसा आस करीजै ॥ हरि दरसन के जन मुकति न माँगहि मिलि
 दरसन तृपति मनु धीजै ॥१॥ माइआ मोहु सबलु है भारी मोहु कालख दाग लगीजै ॥ मेरे ठाकुर के
 जन अलिपत है मुकते जिउ मुरगाई पंकु न भीजै ॥२॥ चंदन वासु भुइअंगम वेड़ी किव मिलीअै
 चंदनु लीजै ॥ काढि खड़गु गुर गिआनु करारा बिखु छेदि छेदि रसु पीजै ॥३॥ आनि आनि समधा
 बहु कीनी पलु बैसंतर भसम करीजै ॥ महा उग्र पाप साकत नर कीने मिलि साधू लूकी दीजै ॥४॥
 साधू साध साध जन नीके जिन अंतरि नामु धरीजै ॥ परस निपरसु भए साधू जन जनु हरि भगवानु
 दिखीजै ॥५॥ साकत सूतु बहु गुरझी भरिआ किउ करि तानु तनीजै ॥ तंतु सूतु किछु निकसै नाही
 साकत संगु न कीजै ॥६॥ सतिगुर साधसंगति है नीकी मिलि संगति रामु रवीजै ॥ अंतरि रतन
 जवेहर माणक गुर किरपा ते लीजै ॥७॥ मेरा ठाकुरु वडा वडा है सुआमी हम किउ करि मिलह
 मिलीजै ॥ नानक मेलि मिलाए गुरु पूरा जन कउ पूरनु दीजै ॥८॥२॥ कलिआनु महला ४ ॥
 रामा रम रामो रामु रवीजै ॥ साधू साध साध जन नीके मिलि साधू हरि रंगु कीजै ॥१॥ रहाउ ॥
 जीअ जंत सभु जगु है जेता मनु डोलत डोल करीजै ॥ कृपा कृपा करि साधु मिलावहु जगु थंमन
 कउ थंमु दीजै ॥१॥ बसुधा तलै तलै सभ ऊपरि मिलि साधू चरन रुलीजै ॥ अति ऊतम अति ऊतम
 होवहु सभ सिसटि चरन तल दीजै ॥२॥ गुरमुखि जोति भली सिव नीकी आनि पानी सकति भरीजै ॥
 मैनदंत निकसे गुर बचनी सारु चबि चबि हरि रसु पीजै ॥३॥ राम नाम अनुग्रहु बहु कीआ गुर
 साधू पुरख मिलीजै ॥ गुन राम नाम बिसथीरन कीए हरि सगल भवन जसु दीजै ॥४॥ साधू साध
 साध मनि प्रीतम बिनु देखे रहि न सकीजै ॥ जिउ जल मीन जलं जल प्रीति है खिनु जल बिनु फूटि

मरीजै ॥५॥ महा अभाग अभाग है जिन के तिन साधू धूरि न पीजै ॥ तिना तिसना जलत जलत
 नही बूझहि डंडु धरम राइ का दीजै ॥६॥ सभि तीरथ बरत जग्य पुन्न कीए हिवै गालि गालि तनु
 छीजै ॥ अतुला तोलु राम नामु है गुरमति को पुजै न तोल तुलीजै ॥७॥ तव गुन ब्रहम ब्रहम तू
 जानहि जन नानक सरनि परीजै ॥ तू जल निधि मीन हम तेरे करि किरपा संगि रखीजै ॥८॥३॥
 कलिआन महला ४ ॥ रामा रम रामो पूज करीजै ॥ मनु तनु अरपि धरउ सभु आगै रसु गुरमति
 गिआनु दृढ़ीजै ॥१॥ रहाउ ॥ ब्रहम नाम गुण साख तरोवर नित चुनि चुनि पूज करीजै ॥ आतम देउ
 देउ है आतमु रसि लागै पूज करीजै ॥१॥ बिबेक बुधि सभ जग महि निरमल बिचरि बिचरि रसु
 पीजै ॥ गुर परसादि पदारथु पाइआ सतिगुर कउ इहु मनु दीजै ॥२॥ निरमोलकु अति हीरो नीको
 हीरै हीरु बिधीजै ॥ मनु मोती सालु है गुर सबदी जितु हीरा परखि लईजै ॥३॥ संगति संत संगि
 लगि ऊचे जिउ पीप पलास खाइ लीजै ॥ सभ नर महि प्राणी उत्तमु होवै राम नामै बासु बसीजै ॥४॥
 निरमल निरमल करम बहु कीने नित साखा हरी जड़ीजै ॥ धरमु फुलु फलु गुरि गिआनु दृढ़ाइआ
 बहकार बासु जगि दीजै ॥५॥ एक जोति एको मनि वसिआ सभ ब्रहम दृसटि इकु कीजै ॥ आतम रामु
 सभ एकै है पसरे सभ चरन तले सिरु दीजै ॥६॥ नाम बिना नकटे नर देखहु तिन घसि घसि
 नाक वढीजै ॥ साकत नर अह्वकारी कहीअहि बिनु नावै ध्रिगु जीवीजै ॥७॥ जब लगु सासु सासु
 मन अंतरि ततु बेगल सरनि परीजै ॥ नानक कृपा कृपा करि धारहु मै साधू चरन पखीजै ॥८॥४॥
 कलिआन महला ४ ॥ रामा मै साधू चरन धुवीजै ॥ किलबिख दहन होहि खिन अंतरि मेरे ठाकुर
 किरपा कीजै ॥१॥ रहाउ ॥ मंगत जन दीन खरे दरि ठाढे अति तरसन कउ दानु दीजै ॥ त्राहि
 त्राहि सरनि प्रभ आए मो कउ गुरमति नामु दृढ़ीजै ॥१॥ काम करोधु नगर महि सबला नित उठि
 उठि जूझु करीजै ॥ अंगीकारु करहु रखि लेवहु गुर पूरा काढि कढीजै ॥२॥ अंतरि अगनि सबल

अति बिखिआ हिव सीतलु सबदु गुर दीजै ॥ तनि मनि साँति होइ अधिकारि रोगु काटै सूखि
 सवीजै ॥३॥ जिउ सूरजु किरण रविआ सरब ठाई सभ घटि घटि रामु रवीजै ॥ साधू साध मिले
 रसु पावै ततु निज घरि बैठिआ पीजै ॥४॥ जन कउ प्रीति लगी गुर सेती जिउ चकवी देखि सूरीजै ॥
 निरखत निरखत रैन सभ निरखी मुखु काढै अमृतु पीजै ॥५॥ साकत सुआन कहीअहि बहु लोभी
 बहु दुरमति मैलु भरीजै ॥ आपन सुआइ करहि बहु बाता तिना का विसाहु किआ कीजै ॥६॥
 साधू साध सरनि मिलि संगति जितु हरि रसु काढि कढीजै ॥ परउपकार बोलहि बहु गुणीआ मुखि
 संत भगत हरि दीजै ॥७॥ तू अगम दड़िआल दड़िआ पति दाता सभ दड़िआ धारि रखि लीजै ॥
 सरब जीअ जगजीवनु एको नानक प्रतिपाल करीजै ॥८॥५॥ कलिआनु महला ४ ॥ रामा हम
 दासन दास करीजै ॥ जब लगि सासु होइ मन अंतरि साधू धूरि पिवीजै ॥१॥ रहाउ ॥ संकरु
 नारदु सेखनाग मुनि धूरि साधू की लोचीजै ॥ भवन भवन पवितु होहि सभि जह साधू चरन धरीजै
 ॥१॥ तजि लाज अह्वकारु सभु तजीअै मिलि साधू संगि रहीजै ॥ धरम राइ की कानि चुकावै बिखु
 डुबदा काढि कढीजै ॥२॥ भरमि सूके बहु उभि सुक कहीअहि मिलि साधू संगि हरीजै ॥ ता ते बिलमु
 पलु ढिल न कीजै जाइ साधू चरनि लगीजै ॥३॥ राम नाम कीरतन रतन वथु हरि साधू पासि
 रखीजै ॥ जो बचनु गुर सति सति करि मानै तिसु आगै काढि धरीजै ॥४॥ संतहु सुनहु सुनहु जन
 भाई गुरि काढी बाह कुकीजै ॥ जे आत्म कउ सुखु सुखु नित लोड़हु ताँ सतिगुर सरनि पवीजै ॥५॥
 जे वड भागु होइ अति नीका ताँ गुरमति नामु दृढ़ीजै ॥ सभु माइआ मोहु बिखमु जगु तरीअै
 सहजे हरि रसु पीजै ॥६॥ माइआ माइआ के जो अधिकारि विचि माइआ पचै पचीजै ॥
 अगिआनु अंधेरु महा पंथु बिखड़ा अह्वकारि भारि लदि लीजै ॥७॥ नानक राम रम रमु रम रम
 रामै ते गति कीजै ॥ सतिगुरु मिलै ता नामु दृढ़ाए राम नामै रलै मिलीजै ॥८॥६॥ छका १ ॥

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਪਰਭਾਤੀ ਬਿਭਾਸ ਮਹਲਾ ੧ ਚੜ੍ਹਪਦੇ ਘਰੁ ੧ ॥

ਨਾਇ ਤੇਰੈ ਟਰਣਾ ਨਾਇ ਪਤਿ ਪੂਜ ॥ ਨਾਤੁ ਤੇਰਾ ਗਹਣਾ ਮਤਿ ਮਕਸੂਦੁ ॥ ਨਾਇ ਤੇਰੈ ਨਾਤੁ ਮਨ੍ਹੇ ਸਭ ਕੋਇ ॥
 ਵਿਣੁ ਨਾਵੈ ਪਤਿ ਕਬਹੂ ਨ ਹੋਇ ॥੧॥ ਅਵਰ ਸਿਆਣਪੁ ਸਗਲੀ ਪਾਜੁ ॥ ਜੈ ਬਖਸੇ ਤੈ ਪੂਰਾ ਕਾਜੁ ॥੧॥
 ਰਹਾਉ ॥ ਨਾਤੁ ਤੇਰਾ ਤਾਣੁ ਨਾਤੁ ਦੀਬਾਣੁ ॥ ਨਾਤੁ ਤੇਰਾ ਲਸਕਰੁ ਨਾਤੁ ਸੁਲਤਾਨੁ ॥ ਨਾਇ ਤੇਰੈ ਮਾਣੁ ਮਹਤ
 ਪਰਵਾਣੁ ॥ ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥ ਨਾਇ ਤੇਰੈ ਸਹਜੁ ਨਾਇ ਸਾਲਾਹ ॥ ਨਾਤੁ ਤੇਰਾ ਅੰਮ੍ਰਿਤੁ
 ਬਿਖੁ ਉਠਿ ਜਾਇ ॥ ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥ ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥ ਨਾਰੀ
 ਬੇਰੀ ਘਰ ਫਰ ਦੇਸ ॥ ਮਨ ਕੀਆ ਖੁਸੀਆ ਕੀਚਹਿ ਵੇਸ ॥ ਜਾँ ਸਦੇ ਤਾँ ਫਿਲਿ ਨ ਪਾਇ ॥ ਨਾਨਕ ਕੂੜੁ ਕੂੜੀ
 ਹੋਇ ਜਾਇ ॥੪॥੧॥ ਪ੍ਰਭਾਤੀ ਮਹਲਾ ੧ ॥ ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥ ਅੰਧੇਰੁ
 ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥ ਝਿਹੂ ਸੰਸਾਰੁ ਸਗਲ ਬਿਕਾਰੁ ॥ ਤੇਰਾ ਨਾਮੁ ਦਾਰੂ ਅਵਰੁ ਨਾਸਤਿ
 ਕਰਣਹਾਰੁ ਅਪਾਰੁ ॥੧॥ ਰਹਾਉ ॥ ਪਾਤਾਲ ਪੁਰੀਆ ਏਕੁ ਭਾਰ ਹੋਵਹਿ ਲਾਖ ਕਰੋੜਿ ॥ ਤੇਰੇ ਲਾਲ ਕੀਮਤਿ

ता पवै जाँ सिरै होवहि होरि ॥२॥ दूखा ते सुख ऊपजहि सूखी होवहि दूख ॥ जितु मुखि तू सालाहीअहि
 तितु मुखि कैसी भूख ॥३॥ नानक मूरखु एकु तू अवरु भला सैसारु ॥ जितु तनि नामु न ऊपजै से तन
 होहि खुआर ॥४॥२॥ प्रभाती महला १ ॥ जै कारणि बेद ब्रहमै उचरे संकरि छोडी माडिआ ॥ जै कारणि
 सिध भए उदासी देवी मरमु न पाडिआ ॥१॥ बाबा मनि साचा मुखि साचा कहीअै तरीअै साचा होई
 ॥ दुसमनु दूखु न आवै नेडै हरि मति पावै कोई ॥१॥ रहाउ ॥ अगनि बिंब पवणै की बाणी तीनि
 नाम के दासा ॥ ते तसकर जो नामु न लेवहि वासहि कोट पंचासा ॥२॥ जे को एक करै चंगिआई मनि
 चिति बहुतु बफावै ॥ एते गुण एतीआ चंगिआईआ देडि न पछोतावै ॥३॥ तुधु सालाहनि तिन धनु
 पलै नानक का धनु सोई ॥ जे को जीउ कहै ओना कउ जम की तलब न होई ॥४॥३॥ प्रभाती महला १ ॥
 जा कै रूपु नाही जाति नाही नाही मुखु मासा ॥ सतिगुरि मिले निरंजनु पाडिआ तैरै नामि है
 निवासा ॥१॥ अउधू सहजे ततु बीचारि ॥ जा ते फिरि न आवहु सैसारि ॥१॥ रहाउ ॥ जा कै करमु
 नाही धरमु नाही नाही सुचि माला ॥ सिव जोति कन्नहु बुधि पाई सतिगुरु रखवाला ॥२॥ जा कै
 बरतु नाही नेमु नाही नाही बकबाई ॥ गति अवगति की चिंत नाही सतिगुरु फुरमाई ॥३॥ जा कै
 आस नाही निरास नाही चिति सुरति समझाई ॥ तंत कउ परम तंतु मिलिआ नानका बुधि पाई
 ॥४॥४॥ प्रभाती महला १ ॥ ता का कहिआ दरि परवाणु ॥ बिखु अंमृतु दुडि सम करि जाणु
 ॥१॥ किआ कहीअै सरबे रहिआ समाडि ॥ जो किछु वरतै सभ तेरी रजाडि ॥१॥ रहाउ ॥ प्रगटी
 जोति चूका अभिमानु ॥ सतिगुरि दीआ अंमृत नामु ॥२॥ कलि महि आडिआ सो जनु जाणु ॥ साची
 दरगह पावै माणु ॥३॥ कहणा सुनणा अकथ घरि जाडि ॥ कथनी बदनी नानक जलि जाडि ॥४॥५॥
 प्रभाती महला १ ॥ अंमृतु नीरु गिआनि मन मजनु अठसठि तीरथ संगि गहे ॥ गुर उपदेसि
 जवाहर माणक सेवे सिखु सुो खोजि लहै ॥१॥ गुर समानि तीरथु नही कोडि ॥ सरु संतोखु तासु गुरु होडि

॥१॥ रहाउ ॥ गुरु दरीआउ सदा जलु निरमलु मिलिआ दुरमति मैलु हरै ॥ सतिगुरि पाइअै पूरा
 नावणु पसू परेतहु देव करै ॥२॥ रता सचि नामि तल हीअलु सो गुरु परमलु कहीअै ॥ जा की वासु
 बनासपति सउरै तासु चरण लिव रहीअै ॥३॥ गुरुमुखि जीअ प्राण उपजहि गुरुमुखि सिव घरि
 जाईअै ॥ गुरुमुखि नानक सचि समाईअै गुरुमुखि निज पदु पाईअै ॥४॥६॥ प्रभाती महला १ ॥
 गुर परसादी विदिआ वीचारै पड़ि पड़ि पावै मानु ॥ आपा मधे आपु परगासिआ पाइआ अंमृतु
 नामु ॥१॥ करता तू मेरा जजमानु ॥ इक दखिणा हउ तै पहि मागउ देहि आपणा नामु ॥१॥ रहाउ ॥
 पंच तसकर धावत राखे चूका मनि अभिमानु ॥ दिसटि बिकारी दुरमति भागी अैसा ब्रहम गिआनु
 ॥२॥ जतु सतु चावल दड़िआ कणक करि प्रापति पाती धानु ॥ दूधु करमु संतोखु घीउ करि अैसा
 माँगउ दानु ॥३॥ खिमा धीरजु करि गऊ लवेरी सहजे बछरा खीरु पीअै ॥ सिफति सरम का कपड़ा
 माँगउ हरि गुण नानक खतु रहै ॥४॥७॥ प्रभाती महला १ ॥ आवतु किनै न राखिआ जावतु किउ
 राखिआ जाइ ॥ जिस ते होआ सोई परु जाणै जाँ उस ही माहि समाइ ॥१॥ तूहै है वाहु तेरी रजाइ ॥
 जो किछु करहि सोई परु होइबा अवरु न करणा जाइ ॥१॥ रहाउ ॥ जैसे हरहट की माला टिंड
 लगत है इक सखनी होर फेर भरीअत है ॥ तैसो ही डिहु खेलु खसम का जिउ उस की वडिआई ॥२॥
 सुरती कै मारगि चलि कै उलटी नदरि प्रगासी ॥ मनि वीचारि देखु ब्रहम गिआनी कउनु गिरही
 कउनु उदासी ॥३॥ जिस की आसा तिस ही सउपि कै एहु रहिआ निरबाणु ॥ जिस ते होआ सोई करि
 मानिआ नानक गिरही उदासी सो परवाणु ॥४॥८॥ प्रभाती महला १ ॥ दिसटि बिकारी बंधनि
 बाँधै हउ तिस कै बलि जाई ॥ पाप पुन्न की सार न जाणै भूला फिरै अजाई ॥१॥ बोलहु सचु नामु
 करतार ॥ फुनि बहुड़ि न आवण वार ॥१॥ रहाउ ॥ ऊचा ते फुनि नीचु करतु है नीच करै सुलतानु ॥
 जिनी जाणु सुजाणिआ जगि ते पूरे परवाणु ॥२॥ ता कउ समझावण जाईअै जे को भूला होई ॥

आपे खेल करे सभ करता औसा बूझै कोई ॥३॥ नाउ प्रभातै सबदि धिआईऔ छोडहु दुनी परीता ॥
 प्रणवति नानक दासनि दासा जगि हारिआ तिनि जीता ॥४॥६॥ प्रभाती महला १ ॥ मनु माइआ
 मनु धाड़िआ मनु पंखी आकासि ॥ तसकर सबदि निवारिआ नगरु वुठा साबासि ॥ जा तू राखहि
 राखि लैहि साबतु होवै रासि ॥१॥ औसा नामु रतनु निधि मेरै ॥ गुरमति देहि लगउ पगि तेरै
 ॥१॥ रहाउ ॥ मनु जोगी मनु भोगीआ मनु मूरखु गावारु ॥ मनु दाता मनु मंगता मन सिरि गुरु
 करतारु ॥ पंच मारि सुखु पाड़िआ औसा ब्रहमु वीचारु ॥२॥ घटि घटि एकु वखाणीऔ कहउ न
 देखिआ जाइ ॥ खोटो पूठो रालीऔ बिनु नावै पति जाइ ॥ जा तू मेलहि ता मिलि रहाँ जाँ तेरी होइ
 रजाइ ॥३॥ जाति जनमु नह पूछीऔ सच घरु लेहु बताइ ॥ सा जाति सा पति है जेहे करम कमाइ ॥
 जनम मरन दुखु काटीऔ नानक छूटसि नाइ ॥४॥१०॥ प्रभाती महला १ ॥ जागतु बिगसै मूठो
 अंधा ॥ गलि फाही सिरि मारे धंधा ॥ आसा आवै मनसा जाइ ॥ उरझी ताणी किछु न बसाइ ॥१॥
 जागसि जीवण जागणहारा ॥ सुख सागर अमृत भंडारा ॥१॥ रहाउ ॥ कहिओ न बूझै अंधु न सूझै
 भोंडी कार कमाई ॥ आपे प्रीति प्रेम परमेसुरु करमी मिलै वडाई ॥२॥ दिनु दिनु आवै तिलु
 तिलु छीजै माइआ मोहु घटाई ॥ बिनु गुर बूडो ठउर न पावै जब लग दूजी राई ॥३॥ अहिनिमि
 जीआ देखि समालै सुखु दुखु पुरबि कमाई ॥ करमहीणु सचु भीखिआ माँगै नानक मिलै वडाई
 ॥४॥११॥ प्रभाती महला १ ॥ मसटि करउ मूरखु जगि कहीआ ॥ अधिक बकउ तेरी लिव रहीआ ॥
 भूल चूक तेरै दरबारि ॥ नाम बिना कैसे आचार ॥१॥ औसे झूठि मुठे संसारा ॥ निंदकु निंदै मुझै
 पिआरा ॥१॥ रहाउ ॥ जिसु निंदहि सोई बिधि जाणै ॥ गुर कै सबदे दरि नीसाणै ॥ कारण नामु
 अंतरगति जाणै ॥ जिस नो नदरि करे सोई बिधि जाणै ॥२॥ मै मैलौ ऊजलु सचु सोइ ॥ ऊतमु
 आखि न ऊचा होइ ॥ मनमुखु खूलि महा बिखु खाइ ॥ गुरमुखि होइ सु राचै नाइ ॥३॥ अंधौ बोलौ

मुगधु गवारु ॥ हीणौ नीचु बुरौ बुरिआरु ॥ नीधन कौ धनु नामु पिआरु ॥ डिहु धनु सारु होरु बिखिआ
 छारु ॥४॥ उसतति निंदा सबदु वीचारु ॥ जो देवै तिस कउ जैकारु ॥ तू बखसहि जाति पति होइ ॥
 नानकु कहै कहावै सोइ ॥५॥१२॥ प्रभाती महला १ ॥ खाइआ मैलु वधाइआ पैधै घर की हाणि ॥
 बकि बकि वादु चलाइआ बिनु नावै बिखु जाणि ॥१॥ बाबा औसा बिखम जालि मनु वासिआ ॥
 बिबलु झागि सहजि परगासिआ ॥१॥ रहाउ ॥ बिखु खाणा बिखु बोलणा बिखु की कार कमाइ ॥
 जम दरि बाधे मारीअहि छूटसि साचै नाइ ॥२॥ जिव आइआ तिव जाइसी कीआ लिखि लै जाइ ॥
 मनमुखि मूलु गवाइआ दरगह मिलै सजाइ ॥३॥ जगु खोटौ सचु निरमलौ गुर सबदी वीचारि ॥
 ते नर विरले जाणीअहि जिन अंतरि गिआनु मुरारि ॥४॥ अजरु जरै नीझरु झरै अमर अन्नद सरूप
 ॥ नानकु जल कौ मीनु सै थे भावै राखहु प्रीति ॥५॥१३॥ प्रभाती महला १ ॥ गीत नाद हरख
 चतुराई ॥ रहस रंग फुरमाइसि काई ॥ पैनुणु खाणा चीति न पाई ॥ साचु सहजु सुखु नामि वसाई
 ॥१॥ किआ जानाँ किआ करै करावै ॥ नाम बिना तनि किछु न सुखावै ॥१॥ रहाउ ॥ जोग बिनोद
 स्याद आन्नदा ॥ मति सत भाइ भगति गोबिंदा ॥ कीरति करम कार निज संदा ॥ अंतरि खतौ राज
 रविंदा ॥२॥ पृउ पृउ प्रीति प्रेमि उर धारी ॥ दीना नाथु पीउ बनवारी ॥ अनदिनु नामु दानु
 ब्रतकारी ॥ तृपति तरंग तनु बीचारी ॥३॥ अकथौ कथउ किआ मै जोरु ॥ भगति करी कराइहि मोर ॥
 अंतरि वसै चूकै मै मोर ॥ किसु सेवी दूजा नही होरु ॥४॥ गुर का सबदु महा रसु मीठा ॥ औसा
 अमृतु अंतरि डीठा ॥ जिनि चाखिआ पूरा पदु होइ ॥ नानक धापिओ तनि सुखु होइ ॥५॥१४॥
 प्रभाती महला १ ॥ अंतरि देखि सबदि मनु मानिआ अवरु न राँगनहारा ॥ अहिनिंसि जीआ देखि
 समाले तिस ही की सरकारा ॥१॥ मेरा प्रभु राँगि घणौ अति रूढ़ौ ॥ दीन दइआलु प्रीतम मनमोहनु
 अति रस लाल सगूढ़ौ ॥१॥ रहाउ ॥ ऊपरि कूपु गगन पनिहारी अमृतु पीवणहारा ॥ जिस की

रचना सो बिधि जाणै गुरमुखि गिआनु वीचारा ॥२॥ पसरी किरणि रसि कमल बिगासे ससि घरि
 सूरु समाइआ ॥ कालु बिधुंसि मनसा मनि मारी गुर प्रसादि प्रभु पाइआ ॥३॥ अति रसि रंगि
 चलूलै राती दूजा रंगु न कोई ॥ नानक रसनि रसाए राते रवि रहिआ प्रभु सोई ॥४॥१५॥
 प्रभाती महला १ ॥ बारह महि रावल खपि जावहि चहु छिअ महि संनिआसी ॥ जोगी कापड़ीआ
 सिरखूथे बिनु सबदै गलि फासी ॥१॥ सबदि रते पूरे बैरागी ॥ अउहठि हसत महि भीखिआ जाची एक
 भाइ लिव लागी ॥१॥ रहाउ ॥ ब्रहमण वादु पड़हि करि किरिआ करणी करम कराए ॥ बिनु बूझै
 किछु सूझै नाही मनमुखु विछुड़ि दुखु पाए ॥२॥ सबदि मिले से सूचाचारी साची दरगह माने ॥
 अनदिनु नामि रतनि लिव लागे जुगि जुगि साचि समाने ॥३॥ सगले करम धरम सुचि संजम
 जप तप तीरथ सबदि वसे ॥ नानक सतिगुर मिलै मिलाइआ दूख पराछत काल नसे ॥४॥१६॥
 प्रभाती महला १ ॥ संता की रेणु साध जन संगति हरि कीरति तरु तारी ॥ कहा करै बपुरा जमु डरपै
 गुरमुखि रिदै मुरारी ॥१॥ जलि जाउ जीवनु नाम बिना ॥ हरि जपि जापु जपउ जपमाली गुरमुखि
 आवै सादु मना ॥१॥ रहाउ ॥ गुर उपदेस साचु सुखु जा कउ किआ तिसु उपमा कहीअै ॥ लाल जवेहर
 रतन पदारथ खोजत गुरमुखि लहीअै ॥२॥ चीनै गिआनु धिआनु धनु साचौ एक सबदि लिव लावै ॥
 निरालम्बु निरहारु निहकेवलु निरभउ ताड़ी लावै ॥३॥ साइर सपत भरे जल निरमलि उलटी
 नाव तरावै ॥ बाहरि जातौ ठाकि रहावै गुरमुखि सहजि समावै ॥४॥ सो गिरही सो दासु उदासी
 जिनि गुरमुखि आपु पछानिआ ॥ नानकु कहै अवरु नही दूजा साच सबदि मनु मानिआ ॥५॥१७॥

रागु प्रभाती महला ३ चउपदे

१६ सतिगुर प्रसादि ॥

गुरमुखि विरला कोई बूझै सबदे रहिआ समाई ॥ नामि रते सदा सुखु पावै साचि रहै लिव लाई

॥१॥ हरि हरि नामु जपहु जन भाई ॥ गुर प्रसादि मनु असथिरु होवै अनदिनु हरि रसि रहिआ अघाई ॥१॥ रहाउ ॥ अनदिनु भगति करहु दिनु राती इसु जुग का लाहा भाई ॥ सदा जन निरमल मैलु न लागै सचि नामि चितु लाई ॥२॥ सुखु सीगारु सतिगुरु दिखाइआ नामि वडी वडिआई ॥ अखुट भंडार भरे कदे तोटि न आवै सदा हरि सेवहु भाई ॥३॥ आपे करता जिस नो देवै तिसु वसै मनि आई ॥ नानक नामु धिआइ सदा तू सतिगुरि दीआ दिखाई ॥४॥१॥ प्रभाती महला ३ ॥ निरगुणीआरे कउ बखसि लै सुआमी आपे लैहु मिलाई ॥ तू बिअंतु तेरा अंतु न पाइआ सबदे देहु बुझाई ॥१॥ हरि जीउ तुधु विटहु बलि जाई ॥ तनु मनु अरपी तुधु आगै राखउ सदा रहाँ सरणाई ॥१॥ रहाउ ॥ आपणे भाणे विचि सदा रखु सुआमी हरि नामो देहि वडिआई ॥ पूरे गुर ते भाणा जापै अनदिनु सहजि समाई ॥२॥ तेरै भाणै भगति जे तुधु भावै आपे बखसि मिलाई ॥ तेरै भाणै सदा सुखु पाइआ गुरि तृसना अगनि बुझाई ॥३॥ जो तू करहि सु होवै करते अवरु न करणा जाई ॥ नानक नावै जेवडु अवरु न दाता पूरे गुर ते पाई ॥४॥२॥ प्रभाती महला ३ ॥ गुरमुखि हरि सालाहिआ जिन्ना तिन सलाहि हरि जाता ॥ विचहु भरमु गडिआ है दूजा गुर कै सबदि पछाता ॥१॥ हरि जीउ तू मेरा डिकु सोई ॥ तुधु जपी तुधै सालाही गति मति तुझ ते होई ॥१॥ रहाउ ॥ गुरमुखि सालाहनि से सादु पाइनि मीठा अमृतु सारु ॥ सदा मीठा कदे न फीका गुर सबदी वीचारु ॥२॥ जिनि मीठा लाइआ सोई जाणै तिसु विटहु बलि जाई ॥ सबदि सलाही सदा सुखदाता विचहु आपु गवाई ॥३॥ सतिगुरु मेरा सदा है दाता जो डिछै सो फलु पाए ॥ नानक नामु मिलै वडिआई गुर सबदी सचु पाए ॥४॥३॥ प्रभाती महला ३ ॥ जो तेरी सरणाई हरि जीउ तिन तू राखन जोगु ॥ तुधु जेवडु मै अवरु न सूझै ना को होआ न होगु ॥१॥ हरि जीउ सदा तेरी सरणाई ॥ जिउ भावै तिउ राखहु मेरे सुआमी एह तेरी वडिआई ॥१॥ रहाउ ॥ जो तेरी सरणाई हरि जीउ तिन की

करहि प्रतिपाल ॥ आपि कृपा करि राखहु हरि जीउ पोहि न सकै जमकालु ॥२॥ तेरी सरणाई सची
 हरि जीउ ना ओह घटै न जाडि ॥ जो हरि छोडि दूजै भाडि लागै ओहु जंमै तै मरि जाडि ॥३॥ जो तेरी
 सरणाई हरि जीउ तिना दूख भूख किछु नाहि ॥ नानक नामु सलाहि सदा तू सचै सबदि समाहि
 ॥४॥४॥ प्रभाती महला ३ ॥ गुरमुखि हरि जीउ सदा धिआवहु जब लगु जीअ परान ॥ गुर सबदी
 मनु निरमलु होआ चूका मनि अभिमानु ॥ सफलु जनमु तिसु प्राणी केरा हरि कै नामि समान ॥१॥
 मेरे मन गुर की सिख सुणीजै ॥ हरि का नामु सदा सुखदाता सहजे हरि रसु पीजै ॥१॥ रहाउ ॥ मूलु
 पछाणनि तिन निज घरि वासा सहजे ही सुखु होई ॥ गुर कै सबदि कमलु परगासिआ हउमै दुरमति
 खोई ॥ सभना महि एको सचु वरतै विरला बूझै कोई ॥२॥ गुरमती मनु निरमलु होआ अमृतु ततु
 वखानै ॥ हरि का नामु सदा मनि वसिआ विचि मन ही मनु मानै ॥ सद बलिहारी गुर अपुने विटहु
 जितु आतम रामु पछानै ॥३॥ मानस जनमि सतिगुरु न सेविआ बिरथा जनमु गवाडिआ ॥ नदरि
 करे ताँ सतिगुरु मेले सहजे सहजि समाडिआ ॥ नानक नामु मिलै वडिआई पूरै भागि धिआडिआ
 ॥४॥५॥ प्रभाती महला ३ ॥ आपे भाँति बणाए बहु रंगी सिसटि उपाडि प्रभि खेलु कीआ ॥ करि करि
 वेखै करे कराए सरब जीआ नो रिजकु दीआ ॥१॥ कली काल महि रविआ रामु ॥ घटि घटि पूरि
 रहिआ प्रभु एको गुरमुखि परगटु हरि हरि नामु ॥१॥ रहाउ ॥ गुपता नामु वरतै विचि कलजुगि घटि
 घटि हरि भरपूरि रहिआ ॥ नामु रतनु तिना हिरदै प्रगटिआ जो गुर सरणाई भजि पडिआ ॥२॥
 इंद्री पंच पंचे वसि आणै खिमा संतोखु गुरमति पावै ॥ सो धनु धनु हरि जनु वड पूरा जो भै बैरागि
 हरि गुण गावै ॥३॥ गुर ते मुहु फेरे जे कोई गुर का कहिआ न चिति धरै ॥ करि आचार बहु संपउ
 संचै जो किछु करै सु नरकि परै ॥४॥ एको सबटु एको प्रभु वरतै सभ एकसु ते उतपति चलै ॥ नानक
 गुरमुखि मेलि मिलाए गुरमुखि हरि हरि जाडि रलै ॥५॥६॥ प्रभाती महला ३ ॥ मेरे मन गुरु अपणा

सालाहि ॥ पूरा भागु होवै मुखि मसतकि सदा हरि के गुण गाहि ॥१॥ रहाउ ॥ अमृत नामु भोजनु
हरि देइ ॥ कोटि मधे कोई विरला लेइ ॥ जिस नो अपणी नदरि करेइ ॥१॥ गुर के चरण मन माहि
वसाइ ॥ दुखु अनेरा अंदरहु जाइ ॥ आपे साचा लए मिलाइ ॥२॥ गुर की बाणी सिउ लाइ
पिआरु ॥ अथै ओथै एहु अधारु ॥ आपे देवै सिरजनहारु ॥३॥ सचा मनाए अपणा भाणा ॥ सोई
भगतु सुघड़ु सोजाणा ॥ नानकु तिस कै सद कुरबाणा ॥४॥७॥१७॥७॥२४॥

प्रभाती महला ४ बिभास

१९९ सतिगुर प्रसादि ॥

रसकि रसकि गुन गावह गुरमति लिव उनमनि नामि लगान ॥ अमृतु रसु पीआ गुर सबदी हम
नाम विटहु कुरबान ॥१॥ हमरे जगजीवन हरि प्रान ॥ हरि ऊतमु रिद अंतरि भाइओ गुरि मंतु
दीओ हरि कान ॥१॥ रहाउ ॥ आवहु संत मिलहु मेरे भाई मिलि हरि हरि नामु वखान ॥ कितु
बिधि किउ पाईअै प्रभु अपुना मो कउ करहु उपदेसु हरि दान ॥२॥ सतसंगति महि हरि हरि
वसिआ मिलि संगति हरि गुन जान ॥ वडै भागि सतसंगति पाई गुरु सतिगुरु परसि भगवान
॥३॥ गुन गावह प्रभ अगम ठाकुर के गुन गाइ रहे हैरान ॥ जन नानक कउ गुरि किरपा धारी
हरि नामु दीओ खिन दान ॥४॥१॥ प्रभाती महला ४ ॥ उगवै सूरु गुरमुखि हरि बोलहि सभ रैनि
समालहि हरि गाल ॥ हमरै प्रभि हम लोच लगाई हम करह प्रभू हरि भाल ॥१॥ मेरा मनु साधू
धूरि खाल ॥ हरि हरि नामु दृड़ाइओ गुरि मीठा गुर पग झारह हम बाल ॥१॥ रहाउ ॥ साकत
कउ दिनु रैनि अंधारी मोहि फाथे माइआ जाल ॥ खिनु पलु हरि प्रभु रिदै न वसिओ रिनि बाधे बहु
बिधि बाल ॥२॥ सतसंगति मिलि मति बुधि पाई हउ छूटे ममता जाल ॥ हरि नामा हरि मीठ
लगाना गुरि कीए सबदि निहाल ॥३॥ हम बारिक गुर अगम गुसाई गुर करि किरपा प्रतिपाल
॥ बिखु भउजल डुबदे काढि लेहु प्रभ गुर नानक बाल गुपाल ॥४॥२॥ प्रभाती महला ४ ॥ डिकु

खिनु हरि प्रभि किरपा धारी गुन गाए रसक रसीक ॥ गावत सुनत दोऊ भए मुकते जिना गुरमुखि
 खिनु हरि पीक ॥१॥ मेरै मनि हरि हरि राम नामु रसु टीक ॥ गुरमुखि नामु सीतल जलु पाइआ हरि
 हरि नामु पीआ रसु झीक ॥१॥ रहाउ ॥ जिन हरि हिरदै प्रीति लगानी तिना मसतकि ऊजल टीक ॥
 हरि जन सोभा सभ जग ऊपरि जिउ विचि उडवा ससि कीक ॥२॥ जिन हरि हिरदै नामु न वसिओ तिन
 सभि कारज फीक ॥ जैसे सीगारु करै देह मानुख नाम बिना नकटे नक कीक ॥३॥ घटि घटि
 रमईआ रमत राम राइ सभ वरतै सभ महि ईक ॥ जन नानक कउ हरि किरपा धारी गुर बचन
 धिआइओ घरी मीक ॥४॥३॥ प्रभाती महला ४ ॥ अगम दइआल कृपा प्रभि धारी मुखि हरि हरि
 नामु हम कहे ॥ पतित पावन हरि नामु धिआइओ सभि किलबिख पाप लहे ॥१॥ जपि मन राम नामु
 रवि रहे ॥ दीन दइआलु दुख भंजनु गाइओ गुरमति नामु पदारथु लहे ॥१॥ रहाउ ॥ काइआ
 नगरि नगरि हरि बसिओ मति गुरमति हरि हरि सहे ॥ सरीरि सरोवरि नामु हरि प्रगटिओ घरि
 मंदरि हरि प्रभु लहे ॥२॥ जो नर भरमि भरमि उदिआने ते साकत मूड़ मुहे ॥ जिउ मृग नाभि बसै
 बासु बसना भ्रमि भ्रमिओ झार गहे ॥३॥ तुम वड अगम अगाधि बोधि प्रभ मति देवहु हरि प्रभ लहे
 ॥ जन नानक कउ गुरि हाथु सिरि धरिओ हरि राम नामि रवि रहे ॥४॥४॥ प्रभाती महला ४ ॥
 मनि लागी प्रीति राम नाम हरि हरि जपिओ हरि प्रभु वडफा ॥ सतिगुर बचन सुखाने हीअरै हरि
 धारी हरि प्रभ कृपफा ॥१॥ मेरे मन भजु राम नाम हरि निमखफा ॥ हरि हरि दानु दीओ गुरि पूरै
 हरि नामा मनि तनि बसफा ॥१॥ रहाउ ॥ काइआ नगरि वसिओ घरि मंदरि जपि सोभा गुरमुखि
 करपफा ॥ हलति पलति जन भए सुहेले मुख ऊजल गुरमुखि तरफा ॥२॥ अनभउ हरि हरि हरि
 लिव लागी हरि उर धारिओ गुरि निमखफा ॥ कोटि कोटि के दोख सभ जन के हरि दूरि कीए इक
 पलफा ॥३॥ तुमरे जन तुम ही ते जाने प्रभ जानिओ जन ते मुखफा ॥ हरि हरि आपु धरिओ हरि जन

महि जन नानकु हरि प्रभु इकफा ॥४॥५॥ प्रभाती महला ४ ॥ गुर सतिगुरि नामु दृडाइओ हरि
 हरि हम मुए जीवे हरि जपिभा ॥ धनु धन्नु गुरू गुरु सतिगुरु पूरा बिखु डुबदे बाह देइ कढिभा
 ॥१॥ जपि मन राम नामु अरधाँभा ॥ उपजंषि उपाइ न पाईअै कतहू गुरि पूरै हरि प्रभु लाभा
 ॥१॥ रहाउ ॥ राम नामु रसु राम रसाइणु रसु पीआ गुरमति रसभा ॥ लोह मनूर कंचनु मिलि
 संगति हरि उर धारिओ गुरि हरिभा ॥२॥ हउमै बिखिआ नित लोभि लुभाने पुत कलत मोहि लुभिभा
 ॥ तिन पग संत न सेवे कबहू ते मनमुख भूंभर भरभा ॥३॥ तुमरे गुन तुम ही प्रभ जानहु हम परे
 हारि तुम सरनभा ॥ जिउ जानहु तिउ राखहु सुआमी जन नानकु दासु तुमनभा ॥४॥६॥ छका १ ॥

प्रभाती बिभास पड़ताल महला ४

१९६ सतिगुर प्रसादि ॥

जपि मन हरि हरि नामु निधान ॥ हरि दरगह पावहि मान ॥ जिनि जपिआ ते पारि परान ॥१॥
 रहाउ ॥ सुनि मन हरि हरि नामु करि धिआनु ॥ सुनि मन हरि कीरति अठसठि मजानु ॥ सुनि मन
 गुरमुखि पावहि मानु ॥१॥ जपि मन परमेसुरु परधानु ॥ खिन खोवै पाप कोटान ॥ मिलु नानक हरि
 भगवान ॥२॥१॥७॥

प्रभाती महला ५ बिभास

१९६ सतिगुर प्रसादि ॥

मनु हरि कीआ तनु सभु साजिआ ॥ पंच तत रचि जोति निवाजिआ ॥ सिंहजा धरति बरतन कउ पानी
 ॥ निमख न विसारहु सेवहु सारिगपानी ॥१॥ मन सतिगुरु सेवि होइ परम गते ॥ हरख सोग ते
 रहहि निरारा ताँ तू पावहि प्रानपते ॥१॥ रहाउ ॥ कापड़ भोग रस अनिक भुंचाए ॥ मात पिता
 कुटुंब सगल बनाए ॥ रिजकु समाहे जलि थलि मीत ॥ सो हरि सेवहु नीता नीत ॥२॥ तहा सखाई
 जह कोइ न होवै ॥ कोटि अप्राध इक खिन महि धोवै ॥ दाति करै नही पछोतावै ॥ एका बखस फिरि

बहुरि न बुलावै ॥३॥ किरत संजोगी पाइआ भालि ॥ साधसंगति महि बसे गुपाल ॥ गुर मिलि
 आए तुमरै दुआर ॥ जन नानक दरसनु देहु मुरारि ॥४॥१॥ प्रभाती महला ५ ॥ प्रभ की सेवा
 जन की सोभा ॥ काम क्रोध मिटे तिसु लोभा ॥ नामु तेरा जन कै भंडारि ॥ गुन गावहि प्रभ दरस पिआरि
 ॥१॥ तुमरी भगति प्रभ तुमहि जनाई ॥ काटि जेवरी जन लीए छडाई ॥१॥ रहाउ ॥ जो जनु राता
 प्रभ कै रंगि ॥ तिनि सुखु पाइआ प्रभ कै संगि ॥ जिसु रसु आइआ सोई जानै ॥ पेखि पेखि मन महि
 हैरानै ॥२॥ सो सुखीआ सभ ते ऊतमु सोडि ॥ जा कै हृदैं वसिआ प्रभु सोडि ॥ सोई निहचलु आवै न
 जाडि ॥ अनदिनु प्रभ के हरि गुण गाडि ॥३॥ ता कउ करहु सगल नमसकारु ॥ जा कै मनि पूरनु
 निरंकारु ॥ करि किरपा मोहि ठाकुर देवा ॥ नानकु उधरै जन की सेवा ॥४॥२॥ प्रभाती महला ५ ॥
 गुन गावत मनि होइ अन्नद ॥ आठ पहर सिमरउ भगवंत ॥ जा कै सिमरनि कलमल जाहि ॥ तिसु
 गुर की हम चरनी पाहि ॥१॥ सुमति देवहु संत पिआरे ॥ सिमरउ नामु मोहि निसतारे ॥१॥
 रहाउ ॥ जिनि गुरि कहिआ मारगु सीधा ॥ सगल तिआगि नामि हरि गीधा ॥ तिसु गुर कै सदा
 बलि जाईअै ॥ हरि सिमरनु जिसु गुर ते पाईअै ॥२॥ बूडत प्राणी जिनि गुरहि तराइआ ॥
 जिसु प्रसादि मोहै नही माइआ ॥ हलतु पलतु जिनि गुरहि सवारिआ ॥ तिसु गुर ऊपरि सदा
 हउ वारिआ ॥३॥ महा मुग्ध ते कीआ गिआनी ॥ गुर पूरे की अकथ कहानी ॥ पारब्रहम नानक
 गुरदेव ॥ वडै भागि पाईअै हरि सेव ॥४॥३॥ प्रभाती महला ५ ॥ सगले दूख मिटे सुख दीए अपना
 नामु जपाइआ ॥ करि किरपा अपनी सेवा लाए सगला दुरतु मिटाइआ ॥१॥ हम बारिक सरनि
 प्रभ दइआल ॥ अवगण काटि कीए प्रभि अपुने राखि लीए मेरै गुर गोपालि ॥१॥ रहाउ ॥ ताप
 पाप बिनसे खिन भीतरि भए कृपाल गुसाई ॥ सासि सासि पारब्रहमु अराधी अपुने सतिगुर
 कै बलि जाई ॥२॥ अगम अगोचरु बिअंतु सुआमी ता का अंतु न पाईअै ॥ लाहा खाटि होईअै

धनवंता अपुना प्रभू धिआईअै ॥३॥ आठ पहर पारब्रह्म धिआई सदा सदा गुन गाड़िआ
 ॥ कहु नानक मेरे पूरे मनोरथ पारब्रह्म गुरु पाड़िआ ॥४॥४॥ प्रभाती महला ५ ॥ सिमरत नामु
 किलबिख सभि नासे ॥ सचु नामु गुरि दीनी रासे ॥ प्रभ की दरगह सोभावंते ॥ सेवक सेवि सदा सोह्वते
 ॥१॥ हरि हरि नामु जपहु मेरे भाई ॥ सगले रोग दोख सभि बिनसहि अगिआनु अंधेरा मन ते जाई
 ॥१॥ रहाउ ॥ जनम मरन गुरि राखे मीत ॥ हरि के नाम सिउ लागी प्रीति ॥ कोटि जनम के गए
 कलेस ॥ जो तिसु भावै सो भल होस ॥२॥ तिसु गुर कउ हउ सद बलि जाई ॥ जिसु प्रसादि हरि नामु
 धिआई ॥ औसा गुरु पाईअै वडभागी ॥ जिसु मिलते राम लिव लागी ॥३॥ करि किरपा पारब्रह्म
 सुआमी ॥ सगल घटा के अंतरजामी ॥ आठ पहर अपुनी लिव लाड़ि ॥ जनु नानकु प्रभ की सरनाड़ि
 ॥४॥५॥ प्रभाती महला ५ ॥ करि किरपा अपुने प्रभि कीए ॥ हरि का नामु जपन कउ दीए ॥ आठ
 पहर गुन गाड़ि गुबिंद ॥ भै बिनसे उतरी सभ चिंद ॥१॥ उबरे सतिगुर चरनी लागि ॥ जो गुरु
 कहै सोई भल मीठा मन की मति तिआगि ॥१॥ रहाउ ॥ मनि तनि वसिआ हरि प्रभु सोई ॥ कलि
 कलेस किछु बिघनु न होई ॥ सदा सदा प्रभु जीअ कै संगि ॥ उतरी मैलु नाम कै रंगि ॥२॥ चरन कमल
 सिउ लागो पिआरु ॥ बिनसे काम क्रोध अह्वाकार ॥ प्रभ मिलन का मारगु जानाँ ॥ भाड़ि भगति हरि
 सिउ मनु मानाँ ॥३॥ सुणि सजण संत मीत सुहेले ॥ नामु रतनु हरि अगह अतोले ॥ सदा सदा प्रभु
 गुण निधि गाईअै ॥ कहु नानक वडभागी पाईअै ॥४॥६॥ प्रभाती महला ५ ॥ से धनवंत सेई
 सचु साहा ॥ हरि की दरगह नामु विसाहा ॥१॥ हरि हरि नामु जपहु मन मीत ॥ गुरु पूरा पाईअै
 वडभागी निरमल पूरन रीति ॥१॥ रहाउ ॥ पाड़िआ लाभु वजी वाधाई ॥ संत प्रसादि हरि के
 गुन गाई ॥२॥ सफल जनमु जीवन परवाणु ॥ गुर परसादी हरि रंगु माणु ॥३॥ बिनसे काम क्रोध
 अह्वाकार ॥ नानक गुरुमुखि उतरहि पारि ॥४॥७॥ प्रभाती महला ५ ॥ गुरु पूरा पूरी ता की कला ॥

गुर का सबदु सदा सद अटला ॥ गुर की बाणी जिसु मनि वसै ॥ दूखु दरदु सभु ता का नसै ॥१॥
 हरि रंगि राता मनु राम गुन गावै ॥ मुक्तो साधू धूरी नावै ॥१॥ रहाउ ॥ गुर परसादी उतरे
 पारि ॥ भउ भरमु बिनसे बिकार ॥ मन तन अंतरि बसे गुर चरना ॥ निरभै साध परे हरि सरना
 ॥२॥ अनद सहज रस सूख घनेरे ॥ दुसमनु दूखु न आवै नेरे ॥ गुरि पूरै अपुने करि राखे ॥ हरि नामु
 जपत किलबिख सभि लाथे ॥३॥ संत साजन सिख भाए सुहेले ॥ गुरि पूरै प्रभ सिउ लै मेले ॥ जनम
 मरन दुख फाहा काटिआ ॥ कहु नानक गुरि पड़दा ढाकिआ ॥४॥८॥ प्रभाती महला ५ ॥ सतिगुरि
 पूरै नामु दीआ ॥ अनद मंगल कलिआण सदा सुखु कारजु सगला रासि थीआ ॥१॥ रहाउ ॥
 चरन कमल गुर के मनि वूठे ॥ दूख दरद भ्रम बिनसे झूठे ॥१॥ नित उठि गावहु प्रभ की बाणी ॥
 आठ पहर हरि सिमरहु प्राणी ॥२॥ घरि बाहरि प्रभु सभनी थाई ॥ संगि सहाई जह हउ जाई
 ॥३॥ दुड़ि कर जोड़ि करी अरदासि ॥ सदा जपे नानकु गुणतासु ॥४॥६॥ प्रभाती महला ५ ॥
 पारब्रह्म प्रभु सुघड़ सुजाणु ॥ गुरु पूरा पाईअै वडभागी दरसन कउ जाईअै कुरबाणु ॥१॥
 रहाउ ॥ किलबिख मेटे सबदि संतोखु ॥ नामु अराधन होआ जोगु ॥ साधसंगि होआ परगासु ॥
 चरन कमल मन माहि निवासु ॥१॥ जिनि कीआ तिनि लीआ राखि ॥ प्रभु पूरा अनाथ का नाथु ॥
 जिसहि निवाजे किरपा धारि ॥ पूरन करम ता के आचार ॥२॥ गुण गावै नित नित नित नवे ॥ लख
 चउरासीह जोनि न भवे ॥ ईहाँ ऊहाँ चरण पूजारे ॥ मुखु ऊजलु साचे दरबारे ॥३॥ जिसु मसतकि
 गुरि धरिआ हाथु ॥ कोटि मधे को विरला दासु ॥ जलि थलि महीअलि पेखै भरपूरि ॥ नानक उधरसि
 तिसु जन की धूरि ॥४॥१०॥ प्रभाती महला ५ ॥ कुरबाणु जाई गुर पूरे अपने ॥ जिसु प्रसादि
 हरि हरि जपु जपने ॥१॥ रहाउ ॥ अमृत बाणी सुणत निहाल ॥ बिनसि गए बिखिआ जंजाल
 ॥१॥ साच सबद सिउ लागी प्रीति ॥ हरि प्रभु अपुना आइआ चीति ॥२॥ नामु जपत होआ

परगासु ॥ गुर सबदे कीना रिदै निवासु ॥३॥ गुर समरथ सदा दड़िआल ॥ हरि जपि जपि
नानक भए निहाल ॥४॥११॥ प्रभाती महला ५ ॥ गुरु गुरु करत सदा सुखु पाड़िआ ॥
दीन दड़िआल भए किरपाला अपणा नामु आपि जपाड़िआ ॥१॥ रहाउ ॥ संतसंगति मिलि
भड़िआ प्रगास ॥ हरि हरि जपत पूरन भई आस ॥१॥ सरब कलिआण सूख मनि वूठे ॥
हरि गुण गाए गुर नानक तूठे ॥२॥१२॥

प्रभाती महला ५ घरु २ बिभास

१६ सतिगुर प्रसादि ॥

अवरु न दूजा ठाउ ॥ नाही बिनु हरि नाउ ॥ सरब सिधि कलिआन ॥ पूरन होहि सगल काम ॥१॥
हरि को नामु जपीअै नीत ॥ काम क्रोध अह्वकारु बिनसै लगै एकै प्रीति ॥१॥ रहाउ ॥ नामि लागै
दूखु भागै सरनि पालन जोगु ॥ सतिगुरु भेटै जमु न तेटै जिसु धुरि होवै संजोगु ॥२॥ रैन दिनसु
धिआड़ि हरि हरि तजहु मन के भरम ॥ साधसंगति हरि मिलै जिसहि पूरन करम ॥३॥ जनम जनम
बिखाद बिनसे राखि लीने आपि ॥ मात पिता मीत भाई जन नानक हरि हरि जापि ॥४॥१॥१३॥

प्रभाती महला ५ बिभास पड़ताल

१६ सतिगुर प्रसादि ॥

रम राम राम राम जाप ॥ कलि कलेस लोभ मोह बिनसि जाड़ि अह्व ताप ॥१॥ रहाउ ॥ आपु
तिआगि संत चरन लागि मनु पवितु जाहि पाप ॥१॥ नानकु बारिकु कछू न जानै राखन कउ
प्रभु माई बाप ॥२॥१॥१४॥ प्रभाती महला ५ ॥ चरन कमल सरनि टेक ॥ ऊच मूच बेअंतु
ठाकुरु सरब ऊपरि तुही एक ॥१॥ रहाउ ॥ प्रान अधार दुख बिदार दैनहार बुधि बिबेक ॥१॥
नमसकार रखनहार मनि अराधि प्रभू मेक ॥ संत रेनु करउ मजनु नानक पावै सुख अनेक
॥२॥२॥१५॥

प्रभाती असटपदीआ महला १ बिभास

१९८ सतिगुर प्रसादि ॥

दुबिधा बउरी मनु बउराइआ ॥ झूठै लालचि जनमु गवाइआ ॥ लपटि रही फुनि बंधु न पाइआ ॥ सतिगुरि राखे नामु दृडाइआ ॥१॥ ना मनु मरै न माइआ मरै ॥ जिनि किछु कीआ सोई जाणै सबदु वीचारि भउ सागरु तरै ॥१॥ रहाउ ॥ माइआ संचि राजे अह्वकारी ॥ माइआ साथि न चलै पिआरी ॥ माइआ ममता है बहु रंगी ॥ बिनु नावै को साथि न संगी ॥२॥ जिउ मनु देखहि पर मनु तैसा ॥ जैसी मनसा तैसी दसा ॥ जैसा करमु तैसी लिव लावै ॥ सतिगुरु पूछि सहज घरु पावै ॥३॥ रागि नादि मनु दूजै भाइ ॥ अंतरि कपटु महा दुखु पाइ ॥ सतिगुरु भेटै सोझी पाइ ॥ सचै नामि रहै लिव लाइ ॥४॥ सचै सबदि सचु कमावै ॥ सची बाणी हरि गुण गावै ॥ निज घरि वासु अमर पदु पावै ॥ ता दरि साचै सोभा पावै ॥५॥ गुर सेवा बिनु भगति न होई ॥ अनेक जतन करै जे कोई ॥ हउमै मेरा सबदे खोई ॥ निरमल नामु वसै मनि सोई ॥६॥ इसु जग महि सबदु करणी है सारु ॥ बिनु सबदै होरु मोहु गुबारु ॥ सबदे नामु रखै उरि धारि ॥ सबदे गति मति मोख दुआरु ॥७॥ अवरु नाही करि देखणहारो ॥ साचा आपि अनूपु अपारो ॥ राम नाम ऊतम गति होई ॥ नानक खोजि लहै जनु कोई ॥८॥१॥ प्रभाती महला १ ॥ माइआ मोहि सगल जगु छाडिआ ॥ कामणि देखि कामि लोभाइआ ॥ सुत कंचन सिउ हेतु वधाइआ ॥ सभु किछु अपना डिकु रामु पराइआ ॥१॥ अैसा जापु जपउ जपमाली ॥ दुख सुख परहरि भगति निराली ॥१॥ रहाउ ॥ गुण निधान तेरा अंतु न पाइआ ॥ साच सबदि तुझ माहि समाइआ ॥ आवा गउणु तुधु आपि रचाइआ ॥ सेई भगत जिन सचि चितु लाइआ ॥२॥ गिआनु धिआनु नरहरि निरबाणी ॥ बिनु सतिगुर भेटे कोडि न जाणी ॥ सगल सरोवर जोति समाणी ॥ आनद रूप विटहु कुरबाणी ॥३॥ भाउ भगति गुरमती पाए ॥ हउमै विचहु सबदि जलाए ॥

धावतु राखै ठाकि रहाए ॥ सचा नामु मंनि वसाए ॥४॥ बिसम बिनोद रहे परमादी ॥ गुरमति
 मानिआ एक लिव लागी ॥ देखि निवारिआ जल महि आगी ॥ सो बूझै होवै वडभागी ॥५॥ सतिगुरु
 सेवे भरमु चुकाए ॥ अनदिनु जागै सचि लिव लाए ॥ एको जाणै अवरु न कोइ ॥ सुखदाता सेवे निरमलु
 होइ ॥६॥ सेवा सुरति सबदि वीचारि ॥ जपु तपु संजमु हउमै मारि ॥ जीवन मुक्तु जा सबदु सुणाए
 ॥ सची रहत सचा सुखु पाए ॥७॥ सुखदाता दुखु मेटणहारा ॥ अवरु न सूझसि बीजी कारा ॥ तनु मनु
 धनु हरि आगै राखिआ ॥ नानकु कहै महा रसु चाखिआ ॥८॥२॥ प्रभाती महला १ ॥ निवली करम
 भुअंगम भाठी रेचक पूरक कुंभ करै ॥ बिनु सतिगुर किछु सोझी नाही भरमे भूला बूडि मरै ॥ अंधा
 भरिआ भरि भरि धोवै अंतर की मलु कदे न लहै ॥ नाम बिना फोकट सभि करमा जिउ बाजीगरु भरमि
 भुलै ॥१॥ खटु करम नामु निरंजनु सोई ॥ तू गुण सागरु अवगुण मोही ॥१॥ रहाउ ॥ माइआ धंधा
 धावणी दुरमति कार बिकार ॥ मूरखु आपु गणाइदा बूझि न सकै कार ॥ मनसा माइआ मोहणी
 मनमुख बोल खुआर ॥ मजनु झूठा चंडाल का फोकट चार सींगार ॥२॥ झूठी मन की मति है करणी
 बादि बिबादु ॥ झूठे विचि अह्वकरणु है खसम न पावै सादु ॥ बिनु नावै होरु कमावणा फिका आवै सादु
 ॥ दुसटी सभा विगुचीअै बिखु वाती जीवण बादि ॥३॥ ए भ्रमि भूले मरहु न कोई ॥ सतिगुरु सेवि
 सदा सुखु होई ॥ बिनु सतिगुर मुकति किनै न पाई ॥ आवहि जाँहि मरहि मरि जाई ॥४॥ एहु
 सरीरु है तै गुण धातु ॥ इस नो विआपै सोग संतापु ॥ सो सेवहु जिसु माई न बापु ॥ विचहु चूकै तिसना
 अरु आपु ॥५॥ जह जह देखा तह तह सोई ॥ बिनु सतिगुर भेटे मुकति न होई ॥ हिरदै सचु एह
 करणी सारु ॥ होरु सभु पाखंडु पूज खुआरु ॥६॥ दुबिधा चूकै ताँ सबदु पछाणु ॥ घरि बाहरि एको करि
 जाणु ॥ एहा मति सबदु है सारु ॥ विचि दुबिधा माथै पवै छारु ॥७॥ करणी कीरति गुरमति सारु ॥
 संत सभा गुण गिआनु बीचारु ॥ मनु मारे जीवत मरि जाणु ॥ नानक नदरी नदरि पछाणु ॥८॥३॥

प्रभाती महला १ दखणी ॥ गोतमु तपा अहिलिआ इसत्री तिसु देखि इंद्रु लुभाइआ ॥ सहस सरीर
 चिहन भग हूए ता मनि पछोताइआ ॥१॥ कोई जाणि न भूलै भाई ॥ सो भूलै जिसु आपि भुलाए बूझै
 जिसै बुझाई ॥१॥ रहाउ ॥ तिनि हरी चंदि पृथमी पति राजै कागदि कीम न पाई ॥ अउगणु जाणै त
 पुन्न करे किउ किउ नेखासि बिकाई ॥२॥ करउ अढाई धरती माँगी बावन रूपि बहानै ॥ किउ
 पड़िआलि जाइ किउ छलीअै जे बलि रूपु पछानै ॥३॥ राजा जनमेजा दे मती बरजि बिआसि
 पड़ाइआ ॥ तिनि करि जग अठारह घाए किरतु न चलै चलाइआ ॥४॥ गणत न गणी हुकमु पछाणा
 बोली भाइ सुभाई ॥ जो किछु वरतै तुधै सलाहं सभ तेरी वडिआई ॥५॥ गुरमुखि अलिपतु लेपु कदे
 न लागै सदा रहै सरणाई ॥ मनमुखु मुग्धु आगै चेतै नाही दुखि लागै पछुताई ॥६॥ आपे करे
 कराए करता जिनि एह रचना रचीअै ॥ हरि अभिमानु न जाई जीअहु अभिमाने पै पचीअै ॥७॥ भुलण
 विचि कीआ सभु कोई करता आपि न भुलै ॥ नानक सचि नामि निसतारा को गुर परसादि अघुलै
 ॥८॥४॥ प्रभाती महला १ ॥ आखणा सुनणा नामु अधारु ॥ धंधा छुटकि गड़िआ वेकारु ॥ जिउ मनमुखि
 दूजै पति खोई ॥ बिनु नावै मै अवरु न कोई ॥१॥ सुणि मन अंधे मूरख गवार ॥ आवत जात लाज
 नही लागै बिनु गुर बूडै बारो बार ॥१॥ रहाउ ॥ इसु मन माइआ मोहि बिनासु ॥ धुरि हुकमु
 लिखिआ ताँ कहीअै कासु ॥ गुरमुखि विरला चीनै कोई ॥ नाम बिहूना मुकति न होई ॥२॥ भ्रमि भ्रमि
 डोलै लख चउरासी ॥ बिनु गुर बूझै जम की फासी ॥ इहु मनूआ खिनु खिनु ऊभि पड़िआलि ॥ गुरमुखि
 छूटै नामु समालि ॥३॥ आपे सदे ढिल न होइ ॥ सबदि मरै सहिला जीवै सोइ ॥ बिनु गुर
 सोझी किसै न होइ ॥ आपे करै करावै सोइ ॥४॥ झगडु चुकावै हरि गुण गावै ॥ पूरा सतिगुरु
 सहजि समावै ॥ इहु मनु डोलत तउ ठहरावै ॥ सचु करणी करि कार कमावै ॥५॥ अंतरि जूठा किउ
 सुचि होइ ॥ सबदी धोवै विरला कोइ ॥ गुरमुखि कोई सचु कमावै ॥ आवणु जाणा ठाकि रहावै

॥६॥ भउ खाणा पीणा सुखु सारु ॥ हरि जन संगति पावै पारु ॥ सचु बोलै बोलावै पिआरु ॥ गुर का सबदु करणी है सारु ॥७॥ हरि जसु करमु धरमु पति पूजा ॥ काम क्रोध अगनी महि भूजा ॥ हरि रसु चाखिआ तउ मनु भीजा ॥ प्रणवति नानकु अवरु न दूजा ॥८॥५॥ प्रभाती महला १ ॥ राम नामु जपि अंतरि पूजा ॥ गुर सबदु वीचारि अवरु नही दूजा ॥१॥ एको रवि रहिआ सभ ठाई ॥ अवरु न दीसै किसु पूज चड़ाई ॥१॥ रहाउ ॥ मनु तनु आगै जीअड़ा तुझ पासि ॥ जिउ भावै तिउ रखहु अरदासि ॥२॥ सचु जिहवा हरि रसन रसाई ॥ गुरमति छूटसि प्रभ सरणाई ॥३॥ करम धरम प्रभि मेरै कीए ॥ नामु वडाई सिरि करमाँ कीए ॥४॥ सतिगुर कै वसि चारि पदारथ ॥ तीनि समाए एक कृतारथ ॥५॥ सतिगुरि दीए मुकति धिआनाँ ॥ हरि पदु चीन्ति भए परधाना ॥६॥ मनु तनु सीतलु गुरि बूझ बुझाई ॥ प्रभु निवाजे किनि कीमति पाई ॥७॥ कहु नानक गुरि बूझ बुझाई ॥ नाम बिना गति किनै न पाई ॥८॥६॥ प्रभाती महला १ ॥ इकि धुरि बखसि लए गुरि पूरै सची बणत बणाई ॥ हरि रंग राते सदा रंगु साचा दुख बिसरे पति पाई ॥१॥ झूठी दुरमति की चतुराई ॥ बिनसत बार न लागै काई ॥१॥ रहाउ ॥ मनमुख कउ दुखु दरदु विआपसि मनमुखि दुखु न जाई ॥ सुख दुख दाता गुरमुखि जाता मेलि लए सरणाई ॥२॥ मनमुख ते अभ भगति न होवसि हउमै पचहि दिवाने ॥ इहु मनूआ खिनु ऊभि पड़िआली जब लगि सबद न जाने ॥३॥ भूख पिआसा जगु भड़िआ तिपति नही बिनु सतिगुर पाए ॥ सहजै सहजु मिलै सुखु पाईअै दरगह पैधा जाए ॥४॥ दरगह दाना बीना इकु आपे निरमल गुर की बाणी ॥ आपे सुरता सचु वीचारसि आपे बूझै पदु निरबाणी ॥५॥ जलु तरंग अगनी पवनै फुनि त्रै मिलि जगतु उपाड़िआ ॥ अैसा बलु छलु तिन कउ दीआ हुकमी ठाकि रहाड़िआ ॥६॥ अैसे जन विरले जग अंदरि परखि खजानै पाड़िआ ॥ जाति वरन ते भए अतीता ममता लोभु चुकाड़िआ ॥७॥ नामि रते तीरथ से निरमल दुखु हउमै मैलु चुकाड़िआ ॥ नानकु तिन के चरन पखालै

जिना गुरमुखि साचा भाइआ ॥८॥७॥

प्रभाती महला ३ बिभास १९८ सतिगुर प्रसादि ॥

गुर परसादी वेखु तू हरि मंदरु तेरै नालि ॥ हरि मंदरु सबदे खोजीअै हरि नामो लेहु समालि ॥१॥
 मन मेरे सबदि रपै रंगु होइ ॥ सची भगति सचा हरि मंदरु प्रगटी साची सोइ ॥१॥ रहाउ ॥ हरि मंदरु
 एहु सरीरु है गिआनि रतनि परगटु होइ ॥ मनमुख मूलु न जाणनी माणसि हरि मंदरु न होइ
 ॥२॥ हरि मंदरु हरि जीउ साजिआ रखिआ हुकमि सवारि ॥ धुरि लेखु लिखिआ सु कमावणा कोइ न
 मेटणहारु ॥३॥ सबटु चीनि सुखु पाइआ सचै नाइ पिआर ॥ हरि मंदरु सबदे सोहणा कंचनु कोटु
 अपार ॥४॥ हरि मंदरु एहु जगतु है गुर बिनु घोरंधार ॥ दूजा भाउ करि पूजदे मनमुख अंध गवार
 ॥५॥ जिथै लेखा मंगीअै तिथै देह जाति न जाइ ॥ साचि रते से उबरे दुखीए दूजै भाइ ॥६॥ हरि मंदर
 महि नामु निधानु है ना बूझहि मुग्ध गवार ॥ गुर परसादी चीनिआ हरि राखिआ उरि धारि
 ॥७॥ गुर की बाणी गुर ते जाती जि सबदि रते रंगु लाइ ॥ पवितु पावन से जन निरमल हरि कै
 नामि समाइ ॥८॥ हरि मंदरु हरि का हाटु है रखिआ सबदि सवारि ॥ तिसु विचि सउदा एकु
 नामु गुरमुखि लैनि सवारि ॥९॥ हरि मंदर महि मनु लोहटु है मोहिआ दूजै भाइ ॥ पारसि भेटिअै
 कंचनु भइआ कीमति कही न जाइ ॥१०॥ हरि मंदर महि हरि वसै सरब निरंतरि सोइ ॥ नानक
 गुरमुखि वणजीअै सचा सउदा होइ ॥११॥१॥ प्रभाती महला ३ ॥ भै भाइ जागे से जन जाग्रण करहि
 हउमै मैलु उतारि ॥ सदा जागहि घरु अपणा राखहि पंच तसकर काढहि मारि ॥१॥ मन मेरे
 गुरमुखि नामु धिआइ ॥ जितु मारगि हरि पाईअै मन सेई करम कमाइ ॥१॥ रहाउ ॥ गुरमुखि
 सहज धुनि ऊपजै दुखु हउमै विचहु जाइ ॥ हरि नामा हरि मनि वसै सहजे हरि गुण गाइ ॥२॥
 गुरमती मुख सोहणे हरि राखिआ उरि धारि ॥ अैथै ओथै सुखु घणा जपि हरि हरि उतरे पारि

॥३॥ हउमै विचि जाग्रणु न होवई हरि भगति न पवई थाइ ॥ मनमुख दरि ढोई ना लहहि भाइ
 दूजै करम कमाइ ॥४॥ ध्रिगु खाणा ध्रिगु पैनुणा जिना दूजै भाइ पिआरु ॥ बिसटा के कीड़े बिसटा
 राते मरि जंमहि होहि खुआरु ॥५॥ जिन कउ सतिगुरु भेटिआ तिना विटहु बलि जाउ ॥ तिन की संगति
 मिलि रहाँ सचे सचि समाउ ॥६॥ पूरै भागि गुरु पाईअै उपाइ कितै न पाइआ जाइ ॥ सतिगुर ते
 सहजु ऊपजै हउमै सबदि जलाइ ॥७॥ हरि सरणाई भजु मन मेरे सभ किछु करणै जोगु ॥ नानक
 नामु न वीसरै जो किछु करै सु होगु ॥८॥२॥७॥२॥६॥

बिभास प्रभाती महला ५ असटपदीआ

१९६ सतिगुर प्रसादि ॥

मात पिता भाई सुतु बनिता ॥ चूगहि चोग अन्नद सिउ जुगता ॥ उरझि परिओ मन मीठ मोहारा ॥
 गुन गाहक मेरे प्रान अधारा ॥१॥ एकु हमारा अंतरजामी ॥ धर एका मै टिक एकसु की सिरि साहा
 वड पुरखु सुआमी ॥१॥ रहाउ ॥ छल नागनि सिउ मेरी टूटनि होई ॥ गुरि कहिआ इह झूठी धोही
 ॥ मुखि मीठी खाई कउराइ ॥ अमृत नामि मनु रहिआ अघाइ ॥२॥ लोभ मोह सिउ गई विखोटि
 ॥ गुरि कृपालि मोहि कीनी छोटि ॥ इह ठगवारी बहुतु घर गाले ॥ हम गुरि राखि लीए किरपाले
 ॥३॥ काम क्रोध सिउ ठाटु न बनिआ ॥ गुर उपदेसु मोहि कानी सुनिआ ॥ जह देखउ तह महा चंडाल
 ॥ राखि लीए अपुनै गुरि गोपाल ॥४॥ दस नारी मै करी दुहागनि ॥ गुरि कहिआ एह रसहि
 बिखागनि ॥ इन सनबंधी रसातलि जाइ ॥ हम गुरि राखे हरि लिव लाइ ॥५॥ अहमेव सिउ
 मसलति छोडी ॥ गुरि कहिआ इहु मूरखु होडी ॥ इहु नीघरु घरु कही न पाए ॥ हम गुरि राखि लीए
 लिव लाए ॥६॥ इन लोगन सिउ हम भए बैराई ॥ एक गृह महि दुइ न खटाई ॥ आए प्रभ पहि
 अंचरि लागि ॥ करहु तपावसु प्रभ सरबागि ॥७॥ प्रभ हसि बोले कीए निआँएं ॥ सगल दूत मेरी सेवा
 लाए ॥ तूं ठाकुरु इहु गृहु सभु तेरा ॥ कहु नानक गुरि कीआ निबेरा ॥८॥१॥ प्रभाती महला ५ ॥

मन महि क्रोधु महा अह्वकारा ॥ पूजा करहि बहुतु बिसथारा ॥ करि इसनानु तनि चक्र बणाए ॥ अंतर
 की मलु कब ही न जाए ॥१॥ इतु संजमि प्रभु किन ही न पाइआ ॥ भगउती मुद्रा मनु मोहिआ
 माइआ ॥१॥ रहाउ ॥ पाप करहि पंचाँ के बसि रे ॥ तीरथि नाइ कहहि सभि उतरे ॥ बहुरि
 कमावहि होइ निसंक ॥ जम पुरि बाँधि खरे कालम्क ॥२॥ घूघर बाधि बजावहि ताला ॥ अंतरि कपटु
 फिरहि बेताला ॥ वरमी मारी सापु न मूआ ॥ प्रभु सभ किछु जानै जिनि तू कीआ ॥३॥ पूंअर ताप गेरी
 के बसत्रा ॥ अपदा का मारिआ गृह ते नसता ॥ देसु छोडि परदेसहि धाड़िआ ॥ पंच चंडाल नाले लै
 आड़िआ ॥४॥ कान फराडि हिराए टूका ॥ घरि घरि माँगै तृपतावन ते चूका ॥ बनिता छोडि बद
 नदरि पर नारी ॥ वेसि न पाईअै महा दुखिआरी ॥५॥ बोलै नाही होइ बैठा मोनी ॥ अंतरि कलप
 भवाईअै जोनी ॥ अन्न ते रहता दुखु देही सहता ॥ हुकमु न बूझै विआपिआ ममता ॥६॥ बिनु सतिगुर
 किनै न पाई परम गते ॥ पूछहु सगल बेद सिमृते ॥ मनमुख करम करै अजाई ॥ जिउ बालू घर ठउर
 न ठाई ॥७॥ जिस नो भए गोबिंद दड़िआला ॥ गुर का बचनु तिनि बाधिओ पाला ॥ कोटि मधे कोई
 संतु दिखाइआ ॥ नानकु तिन कै संगि तराड़िआ ॥८॥ जे होवै भागु ता दरसनु पाईअै ॥ आपि तै
 सभु कुटंबु तराईअै ॥१॥ रहाउ दूजा ॥२॥ प्रभाती महला ५ ॥ सिमरत नामु किलबिख सभि काटे ॥
 धरम राडि के कागर फाटे ॥ साधसंगति मिलि हरि रसु पाइआ ॥ पारब्रहमु रिद माहि समाड़िआ
 ॥१॥ राम रमत हरि हरि सुखु पाइआ ॥ तेरे दास चरन सरनाड़िआ ॥१॥ रहाउ ॥ चूका गउणु
 मिटिआ अंधिआरु ॥ गुरि दिखलाइआ मुकति दुआरु ॥ हरि प्रेम भगति मनु तनु सद राता ॥ प्रभू
 जनाइआ तब ही जाता ॥२॥ घटि घटि अंतरि रविआ सोइ ॥ तिसु बिनु बीजो नाही कोइ ॥ बैर बिरोध
 छेदे भै भरमाँ ॥ प्रभि पुंनि आतमै कीने धरमा ॥३॥ महा तरंग ते काँटै लागा ॥ जनम जनम का टूटा
 गाँढा ॥ जपु तपु संजमु नामु समालिआ ॥ अपुनै ठाकुरि नदरि निहालिआ ॥४॥ मंगल सूख

कलिआण तिथाई ॥ जह सेवक गोपाल गुसाई ॥ प्रभ सुप्रसन्न भए गोपाल ॥ जनम जनम के मिटे
बिताल ॥५॥ होम जग उरध तप पूजा ॥ कोटि तीरथ इसनानु करीजा ॥ चरन कमल निमख रिदै
धारे ॥ गोबिंद जपत सभि कारज सारे ॥६॥ ऊचे ते ऊचा प्रभ थानु ॥ हरि जन लावहि सहजि
धिआनु ॥ दास दासन की बाँछउ धूरि ॥ सरब कला प्रीतम भरपूरि ॥७॥ मात पिता हरि प्रीतमु
नेरा ॥ मीत साजन भरवासा तेरा ॥ करु गहि लीने अपुने दास ॥ जपि जीवै नानकु गुणतास
॥८॥३॥२॥७॥१२॥

बिभास प्रभाती बाणी भगत कबीर जी की

१९ सतिगुर प्रसादि ॥

मरन जीवन की संका नासी ॥ आपन रंगि सहज परगासी ॥१॥ प्रगटी जोति मिटिआ अंधिआरा ॥
राम रतनु पाइआ करत बीचारा ॥१॥ रहाउ ॥ जह अन्नदु दुखु दूरि पडिआना ॥ मनु मानकु लिव
ततु लुकाना ॥२॥ जो किछु होआ सु तेरा भाणा ॥ जो इव बूझै सु सहजि समाणा ॥३॥ कहतु कबीरु
किलबिख गए खीणा ॥ मनु भडिआ जगजीवन लीणा ॥४॥१॥ प्रभाती ॥ अलहु एकु मसीति बसतु है
अवरु मुखु किसु केरा ॥ द्विदू मूरति नाम निवासी दुह महि ततु न हेरा ॥१॥ अलह राम जीवउ
तेरे नाई ॥ तू करि मिहरामति साई ॥१॥ रहाउ ॥ देखन देसि हरी का बासा पछिमि अलह मुकामा
॥ दिल महि खोजि दिलै दिलि खोजहु एही ठउर मुकामा ॥२॥ ब्रहमन गिआस करहि चउबीसा काजी
मह रमजाना ॥ गिआरह मास पास कै राखे एकै माहि निधाना ॥३॥ कहा उडीसे मजनु कीआ किआ
मसीति सिरु नाँएं ॥ दिल महि कपटु निवाज गुजारै किआ हज काबै जाँएं ॥४॥ एते अउरत मरदा
साजे ए सभ रूप तुमारे ॥ कबीरु पूंगरा राम अलह का सभ गुर पीर हमारे ॥५॥ कहतु कबीरु सुनहु
नर नरवै परहु एक की सरना ॥ केवल नामु जपहु रे प्रानी तब ही निहचै तरना ॥६॥२॥ प्रभाती ॥
अवलि अलह नूर उपाइआ कुदरति के सभ बंदे ॥ एक नूर ते सभु जगु उपजिआ कउन भले को मंदे

॥१॥ लोगा भरमि न भूलहु भाई ॥ खालिकु खलक खलक महि खालिकु पूरि रहिओ सब ठाई ॥१॥
 रहाउ ॥ माटी एक अनेक भाँति करि साजी साजनहारै ॥ ना कछु पोच माटी के भाँडे ना कछु पोच कुंभारै
 ॥२॥ सभ महि सचा एको सोई तिस का कीआ सभु कछु होई ॥ हुकमु पछानै सु एको जानै बंदा कहीअै
 सोई ॥३॥ अलहु अलखु न जाई लखिआ गुरि गुडु दीना मीठा ॥ कहि कबीर मेरी संका नासी सरब
 निरंजनु डीठा ॥४॥३॥ प्रभाती ॥ बेद कतेब कहहु मत झूठे झूठा जो न बिचारै ॥ जउ सभ महि एकु
 खुदाइ कहत हउ तउ किउ मुरगी मारै ॥१॥ मुलाँ कहहु निआउ खुदाई ॥ तेरे मन का भरमु न
 जाई ॥१॥ रहाउ ॥ पकरि जीउ आनिआ देह बिनासी माटी कउ बिसमिलि कीआ ॥ जोति सरूप
 अनाहत लागी कहु हलालु किआ कीआ ॥२॥ किआ उजू पाकु कीआ मुहु धोड़िआ किआ मसीति सिरु
 लाड़िआ ॥ जउ दिल महि कपटु निवाज गुजारहु किआ हज काबै जाड़िआ ॥३॥ तूं नापाकु पाकु नही
 सूझिआ तिस का मरमु न जानिआ ॥ कहि कबीर भिसति ते चूका दोजक सिउ मनु मानिआ ॥४॥४॥
 प्रभाती ॥ सुन्न संधिआ तेरी देव देवाकर अधपति आदि समाई ॥ सिध समाधि अंतु नही पाड़िआ
 लागि रहे सरनाई ॥१॥ लेहु आरती हो पुरख निरंजन सतिगुर पूजहु भाई ॥ ठाढा ब्रहमा निगम
 बीचारै अलखु न लखिआ जाई ॥१॥ रहाउ ॥ ततु तेलु नामु कीआ बाती दीपकु देह उज्यारा ॥ जोति
 लाड़ि जगदीस जगाड़िआ बूझै बूझनहारा ॥२॥ पंचे सबद अनाहद बाजे संगे सारिंगपानी ॥ कबीर
 दास तेरी आरती कीनी निरंकार निरबानी ॥३॥५॥

प्रभाती बाणी भगत नामदेव जी की

१६ सतिगुर प्रसादि ॥

मन की बिरथा मनु ही जानै कै बूझल आगै कहीअै ॥ अंतरजामी रामु रवाई मै डरु कैसे चहीअै ॥१॥
 बेधीअले गोपाल गोसाई ॥ मेरा प्रभु रविआ सरबे ठाई ॥१॥ रहाउ ॥ मानै हाटु मानै पाटु
 मानै है पासारी ॥ मानै बासै नाना भेदी भरमतु है संसारी ॥२॥ गुर कै सबदि एहु मनु राता

दुबिधा सहजि समाणी ॥ सभो हुकमु हुकमु है आपे निरभउ समतु बीचारी ॥३॥ जो जन जानि भजहि
 पुरखोतमु ता ची अबिगतु बाणी ॥ नामा कहै जगजीवनु पाइआ हिरदै अलख बिडाणी ॥४॥१॥
 प्रभाती ॥ आदि जुगादि जुगादि जुगो जुगु ता का अंतु न जानिआ ॥ सरब निरंतरि रामु रहिआ
 रवि अैसा रूपु बखानिआ ॥१॥ गोबिदु गाजै सबदु बाजै ॥ आनद रूपी मेरो रामईआ ॥१॥
 रहाउ ॥ बावन बीखू बानै बीखे बासु ते सुख लागिला ॥ सरबे आदि परमलादि कासट चंदनु भैइला
 ॥२॥ तुम् चे पारसु हम चे लोहा संगे कंचनु भैइला ॥ तू दइआलु रतनु लालु नामा साचि समाइला
 ॥३॥२॥ प्रभाती ॥ अकुल पुरख इकु चलितु उपाइआ ॥ घटि घटि अंतरि ब्रह्म लुकाइआ ॥१॥
 जीअ की जोति न जानै कोई ॥ तै मै कीआ सु मालूम होई ॥१॥ रहाउ ॥ जिउ प्रगासिआ माटी
 कुंभेउ ॥ आप ही करता बीठुलु देउ ॥२॥ जीअ का बंधनु करमु बिआपै ॥ जो किछु कीआ सु आपै
 आपै ॥३॥ प्रणवति नामदेउ इहु जीउ चितवै सु लहै ॥ अमरु होइ सद आकुल रहै ॥४॥३॥

प्रभाती भगत बेणी जी की १९ सतिगुर प्रसादि ॥

तनि चंदनु मसतकि पाती ॥ रिद अंतरि कर तल काती ॥ ठग दिसटि बगा लिव लागा ॥ देखि
 बैसनो प्रान मुख भागा ॥१॥ कलि भगवत बंद चिराँमं ॥ क्रूर दिसटि रता निसि बादं ॥१॥ रहाउ ॥
 नितप्रति इसनानु सरीरं ॥ दुइ धोती करम मुखि खीरं ॥ रिदै छुरी संधिआनी ॥ पर दरबु हिरन की
 बानी ॥२॥ सिल पूजसि चक्र गणेशं ॥ निसि जागसि भगति प्रवेशं ॥ पग नाचसि चितु अकरमं ॥
 ए लम्पट नाच अधरमं ॥३॥ मृग आसणु तुलसी माला ॥ कर ऊजल तिलकु कपाला ॥ रिदै कूडु
 कंठि रुद्राखं ॥ रे लम्पट कृसनु अभाखं ॥४॥ जिनि आतम ततु न चीनिआ ॥ सभ फोकट धरम
 अबीनिआ ॥ कहु बेणी गुरमुखि धिआवै ॥ बिनु सतिगुर बाट न पावै ॥५॥१॥

ੴ ਸਿਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਜੈਜਾਵੰਤੀ ਮਹਲਾ ੬ ॥

ਰਾਮੁ ਸਿਮਰਿ ਰਾਮੁ ਸਿਮਰਿ ਫਿਹੈ ਤੈਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ
ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥ ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥ ਬਾਰੂ
ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥ ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥ ਚਿਨੁ ਚਿਨੁ ਕਰਿ
ਗਭਿਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥ ਜੈਜਾਵੰਤੀ ਮਹਲਾ ੬ ॥ ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਕਹਤੁ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਔਰੇ ਸਮ ਗਾਤੁ ਹੈ ॥੧॥
ਰਹਾਉ ॥ ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥ ਅੰਤਿ ਬਾਰ ਸੰਗਿ ਤੈਰੈ ਫਿਹੈ ਏਕੁ ਜਾਤੁ ਹੈ ॥੧॥
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਐ ਧਾਰਿ ॥ ਨਾਨਕ ਜਨ ਕਹਿ ਪੁਕਾਰਿ ਅਤਸਰੁ ਬਿਹਾਤੁ ਹੈ ॥੨॥੨॥
ਜੈਜਾਵੰਤੀ ਮਹਲਾ ੬ ॥ ਰੇ ਮਨ ਕਤਨ ਗਤਿ ਹੋਇ ਹੈ ਤੇਰੀ ॥ ਫਿਹ ਜਗ ਮਹਿ ਰਾਮ ਨਾਮੁ ਸੋ ਤਤੁ ਨਹੀ ਸੁਨਿਓ
ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥ ਮਾਨਸ ਕੋ ਜਨਮੁ ਲੀਨੁ ਸਿਮਰਨੁ
ਨਹ ਨਿਮਖ ਕੀਨੁ ॥ ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥ ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ
ਜਗ ਪਸਾਰੁ ॥ ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥ ਜੈਜਾਵੰਤੀ ਮਹਲਾ ੬ ॥ ਬੀਤ ਜੈਹੈ
ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਤੁ ਪਹੂਚਿਓ

आनि कहा जैहै भाजि रे ॥१॥ रहाउ ॥ असथिरु जो मानिओ देह सो तउ तेरउ होइ है खेह ॥ किउ न हरि को नामु लेहि मूरख निलाज रे ॥१॥ राम भगति हीए आनि छाडि दे तै मन को मानु ॥ नानक जन इह बखानि जग महि बिराजु रे ॥२॥४॥

१ॐ सति नामु करता पुरखु निरभउ निरवैरु
अकाल मूरति अजूनी सैभं गुर प्रसादि ॥
सलोक सहसकृती महला १ ॥

पड़ि पुसक संधिआ बाटं ॥ सिल पूजसि बगुल समाधं ॥ मुखि झूठु बिभूखन सारं ॥ तैपाल तिहाल बिचारं ॥ गलि माला तिलक लिलाटं ॥ दुड़ि धोती बसत्र कपाटं ॥ जो जानसि ब्रह्मं करमं ॥ सभ फोकट निसचै करमं ॥ कहु नानक निसचौ धियावै ॥ बिनु सतिगुर बाट न पावै ॥१॥ निहफलं तस्य जनमस्य जावद ब्रह्म न बिंदते ॥ सागरं संसारस्य गुर परसादी तरहि के ॥ करण कारण समरथु है कहु नानक बीचारि ॥ कारणु करते वसि है जिनि कल रखी धारि ॥२॥ जोग सबदं गिआन सबदं वेद सबदं त ब्राह्मणह ॥ ख्यत्री सबदं सूर सबदं सूद्र सबदं परा कृतह ॥ सरब सबदं त एक सबदं जे को जानसि भेउ ॥ नानक ता को दासु है सोई निरंजन देउ ॥३॥ एक कृसं त सरब देवा देव देवा त आतमह ॥ आतमं श्री बासुदेवस्य जे कोई जानसि भेव ॥ नानक ता को दासु है सोई निरंजन देव ॥४॥

सलोक सहसकृती महला ५

१ॐ सति नामु करता पुरखु निरभउ निरवैरु
अकाल मूरति अजूनी सैभं गुर प्रसादि ॥

कतंच माता कतंच पिता कतंच बनिता बिनोद सुतह ॥ कतंच भ्रात मीत हित बंधव कतंच मोह कुटंब्यते ॥ कतंच चपल मोहनी रूपं पेखंते तिआगं करोति ॥ रह्यत संग भगवान सिमरण नानक लबध्यं

अचुत तनह ॥१॥ ध्रिगंत मात पिता सनेह्य ध्रिग सनेह्य भ्रात बाँधवह ॥ ध्रिग सेह्य बनिता बिलास सुतह
 ॥ ध्रिग सेह्य गृहारथ कह ॥ साधसंग सेह सत्यं सुखयं बसंति नानकह ॥२॥ मिथ्यंत देह्य खीणंत बलनं ॥
 बरधंति जरूआ हित्यंत माइआ ॥ अत्यंत आसा आथित्य भवनं ॥ गन्नत स्यासा भैयान धरमं ॥ पतंति मोह
 कूप दुरलभ्य देह्य तत आस्रयं नानक ॥ गोबिंद गोबिंद गोबिंद गोपाल कृपा ॥३॥ काच कोटं रचंति तोयं
 लेपनं रक्त चरमणह ॥ नवंत दुआरं भीत रहितं बाइ रूपं असथंभनह ॥ गोबिंद नामं नह सिमरंति
 अगिआनी जान्ति असथिरं ॥ दुरलभ देह उधरंत साध सरण नानक ॥ हरि हरि हरि हरि हरि हरे
 जपंति ॥४॥ सुभंत तुयं अचुत गुणग्यं पूरनं बहुलो कृपाला ॥ गंभीरं ऊचै सरबगि अपारा ॥ भ्रितिआ
 पृअं बिस्राम चरणं ॥ अनाथ नाथे नानक सरणं ॥५॥ मृगी पेखंत बधिक प्रहारेण लख्य आवधह ॥
 अहो जस्य रखेण गोपालह नानक रोम न छेद्यते ॥६॥ बहु जतन करता बलवंत कारी सेवंत सूर
 चतुर दिसह ॥ बिखम थान बसंत ऊचह नह सिमरंत मरणं कदाँचह ॥ होवंति आगिआ भगवान
 पुरखह नानक कीटी सास अकरखते ॥७॥ सबदं रतं हितं मइआ कीरतं कली करम कृतुआ ॥
 मिटंति तत्रागत भरम मोह्य ॥ भगवान रमणं सरबत्र थान्यं ॥ दृसट तुयं अमोघ दरसनं बसंत साध
 रसना ॥ हरि हरि हरि हरे नानक पृअं जापु जपना ॥८॥ घटंत रूपं घटंत दीपं घटंत रवि
 ससीअर नख्यत्र गगनं ॥ घटंत बसुधा गिरि तर सिखंडं ॥ घटंत ललना सुत भ्रात हीतं ॥ घटंत
 कनिक मानिक माइआ स्वरूपं ॥ नह घटंत केवल गोपाल अचुत ॥ असथिरं नानक साध जन ॥९॥
 नह बिलम्ब धरमं बिलम्ब पापं ॥ दृडंत नामं तजंत लोभं ॥ सरणि संतं किलबिख नासं प्रापतं धरम
 लखियण ॥ नानक जिह सुप्रसन्न माधवह ॥१०॥ मिरत मोह्य अलप बुध्यं रचंति बनिता बिनोद साह्य ॥
 जौबन बहिक्रम कनिक कुंडलह ॥ बचित्र मंदिर सोभंति बसत्रा इत्यंत माइआ ब्यापितं ॥ हे अचुत
 सरणि संत नानक भो भगवानए नमह ॥११॥ जनमं त मरणं हरखं त सोगं भोगं त रोगं ॥ ऊचं त नीचं

नाना सु मूचं ॥ राजं त मानं अभिमानं त हीनं ॥ प्रविरति मारगं वरतंति बिनासनं ॥ गोबिंद भजन
 साध संगेण असथिरं नानक भगवंत भजनासनं ॥१२॥ किरपंत हरीअं मति ततु गिआनं ॥
 बिगसीध्य बुधा कुसल थानं ॥ बस्यंत रिखिअं तिआगि मानं ॥ सीतलमत्त रिदयं दृडु संत गिआनं ॥
 रह्यत जनमं हरि दरस लीणा ॥ बाजंत नानक सबद बीणाँ ॥१३॥ कह्यत बेदा गुणंत गुनीआ सुणंत
 बाला बहु बिधि प्रकारा ॥ दृडंत सुबिदिआ हरि हरि कृपाला ॥ नाम दानु जाचंत नानक दैनहार
 गुर गोपाला ॥१४॥ नह चिंता मात पित भ्रातह नह चिंता कछु लोक कह ॥ नह चिंता बनिता सुत
 मीतह प्रविरति माडिआ सनबंधनह ॥ दडिआल एक भगवान पुरखह नानक सरब जीअ प्रतिपालकह
 ॥१५॥ अनित्य वितं अनित्य चितं अनित्य आसा बहु बिधि प्रकारं ॥ अनित्य हेतं अह्य बंधं भरम माडिआ
 मलनं बिकारं ॥ फिरंत जोनि अनेक जठरागनि नह सिमरंत मलीण बुध्यं ॥ हे गोबिंद करत मडिआ
 नानक पतित उधारण साध संगमह ॥१६॥ गिरंत गिरि पतित पातालं जलमत्त देदीप्य बैस्रांतरह ॥
 बह्यति अगाह तोयं तरंगं दुखंत ग्रह चिंता जनमं त मरणह ॥ अनिक साधनं न सिध्यते नानक असथंभं
 असथंभं असथंभं सबद साध स्रजनह ॥१७॥ घोर दुख्यं अनिक हत्यं जनम दारिद्रं महा बिख्यादं ॥
 मिटंत सगल सिमरंत हरि नाम नानक जैसे पावक कासट भसमं करोति ॥१८॥ अंधकार सिमरत
 प्रकासं गुण रमंत अघ खंडनह ॥ रिद बसंति भै भीत दूतह करम करत महा निरमलह ॥ जनम मरण
 रह्यत स्रोता सुख समूह अमोघ दरसनह ॥ सरणि जोगं संत पृअ नानक सो भगवान खेमं करोति ॥१९॥
 पाछं करोति अग्रणीवह निरासं आस पूरनह ॥ निरधन भयं धनवंतह रोगीअं रोग खंडनह ॥ भगत्यं
 भगति दानं राम नाम गुण कीरतनह ॥ पारब्रह्म पुरख दातारह नानक गुर सेवा किं न लभ्यते
 ॥२०॥ अधरं धरं धारणह निरधनं धन नाम नरहरह ॥ अनाथ नाथ गोबिंदह बलहीण बल केसवह
 ॥ सरब भूत दयाल अचुत दीन बाँधव दामोदरह ॥ सरबग्य पूरन पुरख भगवानह भगति वछल

करुणा मयह ॥ घटि घटि बसंत बासुदेवह पारब्रह्म परमेसुरह ॥ जाचंति नानक कृपाल प्रसादं नह
 बिसरंति नह बिसरंति नाराडिणह ॥२१॥ नह समरथं नह सेवकं नह प्रीति परम पुरखोतमं ॥
 तव प्रसादि सिमरते नामं नानक कृपाल हरि हरि गुरं ॥२२॥ भरण पोखण करंत जीआ बिस्राम
 छादन देवंत दानं ॥ सृजंत रतन जनम चतुर चेतनह ॥ वरतंति सुख आन्नद प्रसादह ॥ सिमरंत
 नानक हरि हरि हरे ॥ अनित्य रचना निरमोह ते ॥२३॥ दानं परा पूरवेण भुंचंते महीपते ॥ बिपरीत
 बुध्यं मारत लोकह नानक चिरंकाल दुख भोगते ॥२४॥ बृथा अनुग्रह गोबिंदह जस्य सिमरण रिदंतरह
 ॥ आरोग्यं महा रोग्यं बिसिमृते करुणा मयह ॥२५॥ रमणं केवलं कीरतनं सुधरमं देह धारणह ॥
 अमृत नामु नाराडिण नानक पीवतं संत न तृप्यते ॥२६॥ सहण सील संतं सम मित्रस्य दुरजनह ॥
 नानक भोजन अनिक प्रकारेण निंदक आवध होइ उपतिसटते ॥२७॥ तिरसकार नह भवंति नह
 भवंति मान भंगनह ॥ सोभा हीन नह भवंति नह पोह्यति संसार दुखनह ॥ गोबिंद नाम जपंति मिलि
 साध संगह नानक से प्राणी सुख बासनह ॥२८॥ सैना साध समूह सूर अजितं सन्नाह्य तनि निम्रताह ॥
 आवधह गुण गोबिंद रमणं ओट गुर सबद कर चरमणह ॥ आरूढ़ते अस्र रथ नागह बुझंते प्रभ
 मारगह ॥ बिचरते निरभयं सत्रु सैना धायंते गोपाल कीरतनह ॥ जितते बिस्र संसारह नानक वस्यं
 करोति पंच तसकरह ॥२९॥ मृग तृसना गंधरब नगरं द्रुम छाया रचि दुरमतिह ॥ ततह कुटंब
 मोह मिथ्या सिमरंति नानक राम राम नामह ॥३०॥ नच बिदिआ निधान निगमं नच गुणग्य नाम
 कीरतनह ॥ नच राग रतन कंठं नह चंचल चतुर चातुरह ॥ भाग उदिम लबध्यं माडिआ नानक
 साधसंगि खल पंडितह ॥३१॥ कंठ रमणीय राम राम माला हसत ऊच प्रेम धारणी ॥ जीह भणि जो
 उतम सलोक उधरणं नैन नन्दनी ॥३२॥ गुर मंत्र हीणस्य जो प्राणी धिगंत जनम भ्रसटणह ॥ कूकरह
 सूकरह गरधभह काकह सरपनह तुलि खलह ॥३३॥ चरणारबिंद भजनं रिदयं नाम धारणह ॥

कीरतनं साधसंगेण नानक नह दृसटंति जमदूतनह ॥३४॥ नच दुरलभं धनं रूपं नच दुरलभं स्रग
 राजनह ॥ नच दुरलभं भोजनं बिंजनं नच दुरलभं स्रछ अंबरह ॥ नच दुरलभं सुत मित्र भ्रात बाँधव
 नच दुरलभं बनिता बिलासह ॥ नच दुरलभं बिदिआ प्रबीणं नच दुरलभं चतुर चंचलह ॥ दुरलभं
 एक भगवान नामह नानक लबधियं साधसंगि कृपा प्रभं ॥३५॥ जत कतह ततह दृसटं स्रग मरत
 पयाल लोकह ॥ सरबत्र रमणं गोबिंदह नानक लेप छेप न लिप्यते ॥३६॥ बिखया भयंति अंमृतं
 द्रुसटाँ सखा स्रजनह ॥ दुखं भयंति सुख्यं भै भीतं त निरभयह ॥ थान बिहून बिस्राम नामं नानक कृपाल
 हरि हरि गुरह ॥३७॥ सरब सील ममं सीलं सरब पावन मम पावनह ॥ सरब करतब ममं करता
 नानक लेप छेप न लिप्यते ॥३८॥ नह सीतलं चंद्र देवह नह सीतलं बावन चंदनह ॥ नह सीतलं
 सीत रुतेण नानक सीतलं साध स्रजनह ॥३९॥ मंत्रं राम राम नामं ध्यानं सरबत्र पूरनह ॥ ग्यानं सम
 दुख सुखं जुगति निरमल निरवैरणह ॥ दयालं सरबत्र जीआ पंच दोख बिवरजितह ॥ भोजनं गोपाल
 कीरतनं अलप माया जल कमल रहतह ॥ उपदेसं सम मित्र सत्रह भगवंत भगति भावनी ॥ पर निंदा
 नह स्रोति स्रवणं आपु त्यागि सगल रेणुकह ॥ खट लख्यण पूरनं पुरखह नानक नाम साध स्रजनह
 ॥४०॥ अजा भोगंत कंद मूलं बसंते समीपि केहरह ॥ तत्र गते संसारह नानक सोग हरखं बिआपते
 ॥४१॥ छलं छिट्रं कोटि बिघनं अपराधं किलबिख मलं ॥ भरम मोह्य मान अपमानं मदं माया बिआपितं
 ॥ मृत्यु जनम भ्रमंति नरकह अनिक उपावं न सिध्यते ॥ निरमलं साध संगह जपंति नानक गोपाल
 नामं ॥ रमंति गुण गोबिंद नित प्रतह ॥४२॥ तरण सरण सुआमी रमण सील परमेसुरह ॥
 करण कारण समरथह दानु देत प्रभु पूरनह ॥ निरास आस करणं सगल अरथ आलयह ॥ गुण
 निधान सिमरंति नानक सगल जाचंत जाचिकह ॥४३॥ दुरगम सथान सुगमं महा दूख सरब सूखणह
 ॥ दुरबचन भेद भरमं साकत पिसनं त सुरजनह ॥ असथितं सोग हरखं भै खीणं त निरभवह ॥

भै अटवीअं महा नगर बासं धरम लख्यण प्रभ मडिआ ॥ साध संगम राम राम रमणं सरणि नानक
 हरि हरि दयाल चरणं ॥४४॥ हे अजित सूर संग्रामं अति बलना बहु मरदनह ॥ गण गंधरब देव
 मानुख्यं पसु पंखी बिमोहनह ॥ हरि करणहारं नमसकारं सरणि नानक जगदीसरह ॥४५॥ हे कामं
 नरक बिस्रामं बहु जोनी भ्रमावणह ॥ चित हरणं त्रै लोक गम्यं जप तप सील बिदारणह ॥ अलप सुख
 अवित चंचल ऊच नीच समावणह ॥ तव भै बिमुंचित साध संगम ओट नानक नाराडिणह ॥४६॥
 हे कलि मूल क्रोधं कटंच करुणा न उपरजते ॥ बिखयंत जीवं वस्यं करोति निरत्यं करोति जथा मरकटह ॥
 अनिक सासन ताड़ंति जमदूतह तव संगे अधमं नरह ॥ दीन दुख भंजन दयाल प्रभु नानक सरब
 जीअ रख्या करोति ॥४७॥ हे लोभा लम्पट संग सिरमोरह अनिक लहरी कलोलते ॥ धावंत जीआ बहु
 प्रकारं अनिक भाँति बहु डोलते ॥ नच मित्रं नच इसटं नच बाधव नच मात पिता तव लजया ॥
 अकरणं करोति अखाद्यि खाद्यं असाज्यं साजि समजया ॥ त्राहि त्राहि सरणि सुआमी बिग्याप्ति नानक हरि
 नरहरह ॥४८॥ हे जनम मरण मूलं अह्वकारं पापातमा ॥ मित्रं तजंति सत्रं दृडंति अनिक माया
 बिसीरनह ॥ आवंत जावंत थकंत जीआ दुख सुख बहु भोगणह ॥ भ्रम भयान उदिआन रमणं महा
 बिकट असाध रोगणह ॥ बैद्यं पारब्रहम परमेस्वर आराधि नानक हरि हरि हरे ॥४९॥ हे प्राण नाथ
 गोबिंदह कृपा निधान जगद गुरो ॥ हे संसार ताप हरणह करुणा मै सभ दुख हरो ॥ हे सरणि जोग
 दयालह दीना नाथ मया करो ॥ सरीर स्रसथ खीण समए सिमरंति नानक राम दामोदर माधवह
 ॥५०॥ चरण कमल सरणं रमणं गोपाल कीरतनह ॥ साध संगेण तरणं नानक महा सागर भै दुतरह
 ॥५१॥ सिर मस्रक रख्या पारब्रहमं हस्र काया रख्या परमेस्वरह ॥ आतम रख्या गोपाल सुआमी धन
 चरण रख्या जगदीसरह ॥ सरब रख्या गुर दयालह भै दूख बिनासनह ॥ भगति वछल अनाथ नाथे
 सरणि नानक पुरख अचुतह ॥५२॥ जेन कला धारिओ आकासं बैसंतरं कासट बेसटं ॥ जेन कला

ससि सूर नख्यत्र जोत्यं सासं सरीर धारणं ॥ जेन कला मात गरभ प्रतिपालं नह छेदंत जठर रोगणह ॥
 तेन कला असथंभं सरोवरं नानक नह छिजंति तरंग तोयणह ॥५३॥ गुसाईं गरिष्ठ रूपेण सिमरणं
 सरबत्र जीवणह ॥ लबध्यं संत संगेण नानक सूछ मारग हरि भगतणह ॥५४॥ मसकं भगन्नत सैलं
 करदमं तरंत पपीलकह ॥ सागरं लम्घंति पिंगं तम परगास अंधकह ॥ साध संगेणि सिमरंति गोबिंद
 सरणि नानक हरि हरि हरे ॥५५॥ तिलक हीणं जथा बिप्रा अमर हीणं जथा राजनह ॥ आवध हीणं
 जथा सूरान नानक धरम हीणं तथा बैस्रवह ॥५६॥ न संखं न चक्रं न गदा न सिआमं ॥ अश्वरज रूपं
 रह्यत जनमं ॥ नेत नेत कथंति बेदा ॥ ऊच मूच अपार गोबिंदह ॥ बसंति साध रिदयं अचुत बुझंति
 नानक बडभागीअह ॥५७॥ उदिआन बसनं संसारं सनबंधी स्नान सिआल खरह ॥ बिखम सथान
 मन मोह मदिरं महाँ असाध पंच तसकरह ॥ हीत मोह भै भरम भ्रमणं अह्य फाँस तीख्यण कठिनह ॥
 पावक तोअ असाध घोरं अगम तीर नह लम्घनह ॥ भजु साधसंगि गोपाल नानक हरि चरण सरण
 उधरण कृपा ॥५८॥ कृपा करंत गोबिंद गोपालह सगल्यं रोग खंडणह ॥ साध संगेणि गुण रमत
 नानक सरणि पूरन परमेसुरह ॥५९॥ सिआमलं मधुर मानुख्यं रिदयं भूमि वैरणह ॥ निवंति होवंति
 मिथिआ चेतनं संत सजनह ॥६०॥ अचेत मूढ़ा न जाणंत घटंत सासा नित प्रते ॥ छिजंत महा सुंदरी
 काँड़िआ काल कंनिआ ग्रासते ॥ रचंति पुरखह कुटंब लीला अनित आसा बिखिआ बिनोद ॥ भ्रमंति
 भ्रमंति बहु जनम हारिओ सरणि नानक करुणा मयह ॥६१॥ हे जिहवे हे रसगे मधुर पृअ तुयं ॥
 सत हतं परम बादं अवरत एथह सुध अछरणह ॥ गोबिंद दामोदर माधवे ॥६२॥ गरबंति नारी मदोन
 मतं ॥ बलवंत बलात कारणह ॥ चरन कमल नह भजंत तृण समानि ध्रिगु जनमनह ॥ हे पपीलका
 ग्रसटे गोबिंद सिमरण तुयं धने ॥ नानक अनिक बार नमो नमह ॥६३॥ तृणं त मेरं सहकं त हरीअं
 ॥ बूडं त तरीअं ऊणं त भरीअं ॥ अंधकार कोटि सूर उजारं ॥ बिनवंति नानक हरि गुर दयारं ॥६४॥

ब्रह्मणह संगि उधरणं ब्रह्म करम जि पूरणह ॥ आतम रतं संसार गह्व ते नर नानक निहफलह ॥६५॥ पर दरब हिरणं बहु विघन करणं उचरणं सरब जीअ कह ॥ लउ लई तृसना अतिपति मन माए करम करत सि सूकरह ॥६६॥ मते समेव चरणं उधरणं भै दुतरह ॥ अनेक पातिक हरणं नानक साध संगम न संसयह ॥६७॥४॥

महला ५ गाथा

१ॐ सतिगुर प्रसादि ॥

करपूर पुहप सुगंधा परस मानुख्य देह्य मलीणं ॥ मजा रुधिर दुग्ंधा नानक अथि गरबेण अग्यानणो ॥१॥ परमाणो परजंत आकासह दीप लोअ सिखंडणह ॥ गछेण नैण भारेण नानक बिना साधू न सिध्यते ॥२॥ जाणो सति होवंतो मरणो दृसटेण मिथिआ ॥ कीरति साथि चलम्यो भणंति नानक साध संगेण ॥३॥ माया चित भरमेण इसट मित्तेखु बाँधवह ॥ लबध्यं साध संगेण नानक सुख असथानं गोपाल भजणं ॥४॥ मैलागर संगेण निंमु बिरख सि चंदनह ॥ निकटि बसंतो बाँसो नानक अह्य बुधि न बोहते ॥५॥ गाथा गुंफ गोपाल कथं मथं मान मरदनह ॥ हतं पंच सत्रेण नानक हरि बाणे प्रहारणह ॥६॥ बचन साध सुख पंथा लह्यथा बड करमणह ॥ रह्यता जनम मरणेन रमणं नानक हरि कीरतनह ॥७॥ पत्र भुरिजेण झड़ीयं नह जड़ीअं पेड संपता ॥ नाम बिहूण बिखमता नानक बह्यति जोनि बासरो रैणी ॥८॥ भावनी साध संगेण लभंतं बड भागणह ॥ हरि नाम गुण रमणं नानक संसार सागर नह बिआपणह ॥९॥ गाथा गूड़ अपारं समझणं बिरला जनह ॥ संसार काम तजणं नानक गोबिंद रमणं साध संगमह ॥१०॥ सुमंत्र साध बचना कोटि दोख बिनासनह ॥ हरि चरण कमल ध्यानं नानक कुल समूह उधारणह ॥११॥ सुंदर मंदर सैणह जेण मध्य हरि कीरतनह ॥ मुकते रमण गोबिंदह नानक लबध्यं बड भागणह ॥१२॥ हरि लबधो मित्र सुमितो ॥ बिदारण कटे न चितो ॥ जा का असथलु तोलु अमितो ॥ सोई नानक सखा जीअ संगि कितो ॥१३॥ अपजसं मिटंत सत पुत्रह ॥ सिमरतब्य रिदै

गुर मंत्रणह ॥ प्रीतम भगवान अचुत ॥ नानक संसार सागर तारणह ॥१४॥ मरणं बिसरणं गोबिंदह ॥
जीवणं हरि नाम ध्यावणह ॥ लभणं साध संगेण ॥ नानक हरि पूरवि लिखणह ॥१५॥ दसन बिहून भुयंगं
मंत्रं गारुडी निवारं ॥ ब्याधि उपाड़ण संतं ॥ नानक लबध करमणह ॥१६॥ जथ कथ रमणं सरणं
सरबत्र जीअणह ॥ तथ लगणं प्रेम नानक ॥ परसादं गुर दरसनह ॥१७॥ चरणारबिंद मन बिध्यं ॥ सिध्यं
सरब कुसलणह ॥ गाथा गावंति नानक भव्यं परा पूरवणह ॥१८॥ सुभ बचन रमणं गवणं साध संगेण
उधरणह ॥ संसार सागरं नानक पुनरपि जनम न लभ्यते ॥१९॥ बेद पुराण सासत्र बीचारं ॥ एकंकार
नाम उर धारं ॥ कुलह समूह सगल उधारं ॥ बडभागी नानक को तारं ॥२०॥ सिमरणं गोबिंद नामं
उधरणं कुल समूहणह ॥ लबधिअं साध संगेण नानक वडभागी भेटंति दरसनह ॥२१॥ सरब दोख
परंतिआगी सरब धरम दृडंतणः ॥ लबधेणि साध संगेणि नानक मसतकि लिख्यणः ॥२२॥ होयो है
होवंतो हरण भरण संपूरणः ॥ साधू सतम जाणो नानक प्रीति कारणं ॥२३॥ सुखेण बैण रतनं रचनं
कसुंभ रंगणः ॥ रोग सोग बिओगं नानक सुखु न सुपनह ॥२४॥

फुनहे महला ५

१९६१ सतिगुर प्रसादि ॥

हाथि कलम्म अगंम मसतकि लेखावती ॥ उरझि रहिओ सभ संगि अनूप रूपावती ॥ उसतति कहनु न
जाइ मुखहु तुहारीआ ॥ मोही देखि दरसु नानक बलिहारीआ ॥१॥ संत सभा महि बैसि कि कीरति
मै कहाँ ॥ अरपी सभु सीगारु एहु जीउ सभु दिवा ॥ आस पिआसी सेज सु कंति विछाईअै ॥ हरिहाँ
मसतकि होवै भागु त साजनु पाईअै ॥२॥ सखी काजल हार तंबोल सभै किछु साजिआ ॥ सोलह कीए
सीगार कि अंजनु पाजिआ ॥ जे घरि आवै कंतु त सभु किछु पाईअै ॥ हरिहाँ कंतै बाझु सीगारु सभु
बिरथा जाईअै ॥३॥ जिसु घरि वसिआ कंतु सा वडभागणे ॥ तिसु बणिआ हभु सीगारु साई
सोहागणे ॥ हउ सुती होइ अचिंत मनि आस पुराईआ ॥ हरिहाँ जा घरि आइआ कंतु त सभु किछु

पाईआ ॥४॥ आसा इती आस कि आस पुराईअै ॥ सतिगुर भए दइआल त पूरा पाईअै ॥ मै
 तनि अवगण बहुतु कि अवगण छाडिआ ॥ हरिहाँ सतिगुर भए दइआल त मनु ठहराडिआ ॥५॥
 कहु नानक बेअंतु बेअंतु धिआडिआ ॥ दुतरु इहु संसारु सतिगुरू तराडिआ ॥ मिटिआ आवा गउणु
 जाँ पूरा पाडिआ ॥ हरिहाँ अंमृतु हरि का नामु सतिगुर ते पाडिआ ॥६॥ मैरै हाथि पदमु आगनि
 सुख बासना ॥ सखी मोरै कंठि रतन्नु पेखि दुखु नासना ॥ बासउ संगि गुपाल सगल सुख रासि हरि ॥
 हरिहाँ रिधि सिधि नव निधि बसहि जिसु सदा करि ॥७॥ पर तृअ रावणि जाहि सेई ता लाजीअहि
 ॥ नितप्रति हिरहि पर दरबु छिद्र कत ढाकीअहि ॥ हरि गुण रमत पवित्र सगल कुल तारई ॥
 हरिहाँ सुनते भए पुनीत पारब्रह्म बूँद बीचारई ॥८॥ ऊपरि बनै अकासु तलै धर सोहती ॥ दह दिस
 चमकै बीजुलि मुख कउ जोहती ॥ खोजत फिरउ बिदेसि पीउ कत पाईअै ॥ हरिहाँ जे मसतकि होवै
 भागु त दरसि समाईअै ॥९॥ डिठे सभे थाव नही तुधु जेहिआ ॥ बधोहु पुरखि बिधातै ताँ तू सोहिआ
 ॥ वसदी सघन अपार अनूप रामदास पुर ॥ हरिहाँ नानक कसमल जाहि नाडिअै रामदास सर
 ॥१०॥ चातृक चित सुचित सु साजनु चाहीअै ॥ जिसु संगि लागे प्राण तिसै कउ आहीअै ॥ बनु बनु
 फिरत उदास बूँद जल कारणे ॥ हरिहाँ तिउ हरि जनु माँगै नामु नानक बलिहारणे ॥११॥ मित
 का चितु अनूप मरंमु न जानीअै ॥ गाहक गुनी अपार सु ततु पछानीअै ॥ चितहि चितु समाडि त
 होवै रंगु घना ॥ हरिहाँ चंचल चोरहि मारि त पावहि सचु धना ॥१२॥ सुपनै ऊभी भई गहिओ की
 न अंचला ॥ सुंदर पुरख बिराजित पेखि मनु बंचला ॥ खोजउ ता के चरण कहहु कत पाईअै ॥ हरिहाँ
 सोई जतन्नु बताडि सखी पृउ पाईअै ॥१३॥ नैण न देखहि साध सि नैण बिहालिआ ॥ करन न
 सुनही नाटु करन मुंदि घालिआ ॥ रसना जपै न नामु तिलु तिलु करि कटीअै ॥ हरिहाँ जब बिसरै
 गोबिद राडि दिनो दिनु घटीअै ॥१४॥ पंकज फाथे पंक महा मद गुंफिआ ॥ अंग संग उरझाडि

बिसरते सुंफिआ ॥ है कोऊ औसा मीतु जि तोरै बिखम गाँठि ॥ नानक इकु स्रीधर नाथु जि टूटे लेइ
 साँठि ॥१५॥ धावउ दसा अनेक प्रेम प्रभ कारणे ॥ पंच सतावहि दूत कवन बिधि मारणे ॥ तीखण
 बाण चलाइ नामु प्रभ ध्याईअै ॥ हरिहाँ महाँ बिखादी घात पूरन गुरु पाईअै ॥१६॥ सतिगुर
 कीनी दाति मूलि न निखुटई ॥ खावहु भुंचहु सभि गुरमुखि छुटई ॥ अंमृतु नामु निधानु दिता
 तुसि हरि ॥ नानक सदा अराधि कदे न जाँहि मरि ॥१७॥ जिथै जाए भगतु सु थानु सुहावणा ॥ सगले
 होए सुख हरि नामु धिआवणा ॥ जीअ करनि जैकारु निंदक मुए पचि ॥ साजन मनि आन्नदु नानक नामु
 जपि ॥१८॥ पावन पतित पुनीत कतह नही सेवीअै ॥ झूठै रंगि खुआरु कहाँ लगु खेवीअै ॥
 हरिचंदउरी पेखि काहे सुखु मानिआ ॥ हरिहाँ हउ बलिहारी तिन्न जि दरगहि जानिआ ॥१९॥
 कीने करम अनेक गवार बिकार घन ॥ महा दुर्गंधत वासु सठ का छारु तन ॥ फिरतउ गरब गुबारि
 मरणु नह जानई ॥ हरिहाँ हरिचंदउरी पेखि काहे सचु मानई ॥२०॥ जिस की पूजै अउध
 तिसै कउणु राखई ॥ बैदक अनिक उपाव कहाँ लउ भाखई ॥ एको चेति गवार काजि तैरै आवई ॥
 हरिहाँ बिनु नावै तनु छारु बृथा सभु जावई ॥२१॥ अउखधु नामु अपारु अमोलकु पीजई ॥
 मिलि मिलि खावहि संत सगल कउ दीजई ॥ जिसै परापति होइ तिसै ही पावणे ॥ हरिहाँ हउ
 बलिहारी तिन्नु जि हरि रंगु रावणे ॥२२॥ वैदा संदा संगु इकिठा होइआ ॥ अउखद आए
 रासि विचि आपि खलोइआ ॥ जो जो ओना करम सुकरम होइ पसरिआ ॥ हरिहाँ दूख रोग सभि पाप
 तन ते खिसरिआ ॥२३॥

चउबोले महला ५

१९८ सतिगुर प्रसादि ॥

संमन जउ इस प्रेम की दम कियहु होती साट ॥ रावन हुते सु रंक नहि जिनि सिर दीने काटि ॥१॥
 प्रीति प्रेम तनु खचि रहिआ बीचु न राई होत ॥ चरन कमल मनु बेधिओ बूझनु सुरति संजोग ॥२॥

सागर मेर उदिआन बन नव खंड बसुधा भरम ॥ मूसन प्रेम पिरंम कै गनउ एक करि करम ॥३॥
 मूसन मसकर प्रेम की रही जु अंबरु छाड़ि ॥ बीधे बाँधे कमल महि भवर रहे लपटाड़ि ॥४॥ जप तप
 संजम हरख सुख मान महत अरु गरब ॥ मूसन निमखक प्रेम परि वारि वारि देंउ सरब ॥५॥ मूसन
 मरमु न जानई मरत हिरत संसार ॥ प्रेम पिरंम न बेधिओ उरझिओ मिथ बिउहार ॥६॥ घबु दबु
 जब जारीअै बिछुरत प्रेम बिहाल ॥ मूसन तब ही मूसीअै बिसरत पुरख दड़िआल ॥७॥ जा को प्रेम
 सुआउ है चरन चितव मन माहि ॥ नानक बिरही ब्रह्म के आन न कतहू जाहि ॥८॥ लख घाटीं ऊंचौ
 घनो चंचल चीत बिहाल ॥ नीच कीच निमृत घनी करनी कमल जमाल ॥९॥ कमल नैन अंजन सिआम
 चंद्र बदन चित चार ॥ मूसन मगन मरंम सिउ खंड खंड करि हार ॥१०॥ मगनु भड़िओ पृअ प्रेम सिउ
 सूध न सिमरत अंग ॥ प्रगटि भड़िओ सभ लोअ महि नानक अधम पतंग ॥११॥

सलोक भगत कबीर जीउ के

१९८ सतिगुर प्रसादि ॥

कबीर मेरी सिमरनी रसना ऊपरि रामु ॥ आदि जुगादी सगल भगत ता को सुखु बिस्रामु ॥१॥
 कबीर मेरी जाति कउ सभु को हसनेहारु ॥ बलिहारी इस जाति कउ जिह जपिओ सिरजनहारु ॥२॥
 कबीर डगमग किआ करहि कहा डुलावहि जीउ ॥ सरब सूख को नाड़िको राम नाम रसु पीउ ॥३॥
 कबीर कंचन के कुंडल बने ऊपरि लाल जड़ाउ ॥ दीसहि दाधे कान जिउ जिन् मनि नाही नाउ ॥४॥
 कबीर अैसा एकु आधु जो जीवत मिरतकु होड़ि ॥ निरभै होड़ि कै गुन रवै जत पेखउ तत सोड़ि ॥५॥ कबीर
 जा दिन हउ मूआ पाछै भड़िआ अन्नदु ॥ मोहि मिलिओ प्रभु आपना संगी भजहि गोबिंदु ॥६॥ कबीर सभ
 ते हम बुरे हम तजि भलो सभु कोड़ि ॥ जिनि अैसा करि बूझिआ मीतु हमारा सोड़ि ॥७॥ कबीर आई मुझहि
 पहि अनिक करे करि भेस ॥ हम राखे गुर आपने उनि कीनो आदेसु ॥८॥ कबीर सोई मारीअै जिह
 मूअै सुखु होड़ि ॥ भलो भलो सभु को कहै बुरो न मानै कोड़ि ॥९॥ कबीर राती होवहि कारीआ करे ऊभे जंत ॥

लै फाहे उठि धावते सि जानि मारे भगवंत ॥१०॥ कबीर चंदन का बिरवा भला बेड़िओ ढाक पलास ॥
 ओड़ि भी चंदनु होड़ि रहे बसे जु चंदन पासि ॥११॥ कबीर बाँसु बडाई बूडिआ डिउ मत डूबहु
 कोड़ि ॥ चंदन कै निकटे बसै बाँसु सुगंधु न होड़ि ॥१२॥ कबीर दीनु गवाड़िआ दुनी सिउ दुनी न चाली
 साथि ॥ पाड़ि कुहाड़ा मारिआ गाफलि अपुनै हाथि ॥१३॥ कबीर जह जह हउ फिरिओ कउतक ठाओ
 ठाड़ि ॥ डिक राम सनेही बाहरा ऊजरु मेरै भाँड़ि ॥१४॥ कबीर संतन की झुंगीआ भली भठि कुसती
 गाउ ॥ आगि लगउ तिह धउलहर जिह नाही हरि को नाउ ॥१५॥ कबीर संत मूए किआ रोईअै
 जो अपुने गृहि जाड़ि ॥ रोवहु साकत बापुरे जु हाटै हाट बिकाड़ि ॥१६॥ कबीर साकतु अैसा है जैसी
 लसन की खानि ॥ कोने बैठे खाईअै परगट होड़ि निदानि ॥१७॥ कबीर माड़िआ डोलनी पवनु
 झकोलनहारु ॥ संतहु माखनु खाड़िआ छाछि पीअै संसारु ॥१८॥ कबीर माड़िआ डोलनी पवनु वहै
 हिव धार ॥ जिनि बिलोड़िआ तिनि खाड़िआ अवर बिलोवनहार ॥१९॥ कबीर माड़िआ चोरटी मुसि
 मुसि लावै हाटि ॥ एकु कबीरा ना मुसै जिनि कीनी बारह बाट ॥२०॥ कबीर सूखु न एंह जुगि करहि
 जु बहुतै मीत ॥ जो चितु राखहि एक सिउ ते सुखु पावहि नीत ॥२१॥ कबीर जिसु मरने ते जगु डरै
 मेरे मनि आन्नदु ॥ मरने ही ते पाईअै पूरनु परमान्नदु ॥२२॥ राम पदारथु पाड़ि कै कबीरा गाँठि
 न खोल ॥ नही पटणु नही पारखू नही गाहकु नही मोलु ॥२३॥ कबीर ता सिउ प्रीति करि जा को ठाकुरु
 रामु ॥ पंडित राजे भूपती आवहि कउने काम ॥२४॥ कबीर प्रीति डिक सिउ कीए आन दुबिधा जाड़ि
 ॥ भावै लाँबे केस करु भावै घररि मुडाड़ि ॥२५॥ कबीर जगु काजल की कोठरी अंध परे तिस माहि ॥
 हउ बलिहारी तिन कउ पैसि जु नीकसि जाहि ॥२६॥ कबीर डिहु तनु जाड़िगा सकहु त लेहु बहोरि ॥
 नाँगे पावहु ते गए जिन के लाख करोरि ॥२७॥ कबीर डिहु तनु जाड़िगा कवनै मारगि लाड़ि ॥ कै संगति
 करि साध की कै हरि के गुन गाड़ि ॥२८॥ कबीर मरता मरता जगु मूआ मरि भी न जानिआ कोड़ि ॥

ऐसे मरने जो मरै बहुरि न मरना होइ ॥२६॥ कबीर मानस जनमु दुलम्भु है होइ न बारै बार ॥ जिउ
 बन फल पाके भुइ गिरहि बहुरि न लागहि डार ॥३०॥ कबीरा तुही कबीरु तू तेरो नाउ कबीरु ॥
 राम रतनु तब पाईअै जउ पहिले तजहि सरीरु ॥३१॥ कबीर झंखु न झंखीअै तुमरो कहिओ न होइ
 ॥ करम करीम जु करि रहे मेटि न साकै कोइ ॥३२॥ कबीर कसउटी राम की झूठा टिकै न कोइ ॥
 राम कसउटी सो सहै जो मरि जीवा होइ ॥३३॥ कबीर ऊजल पहिरहि कापरे पान सुपारी खाहि ॥
 एकरु हरि के नाम बिनु बाधे जम पुरि जाँहि ॥३४॥ कबीर बेड़ा जरजरा फूटे छेक हजार ॥ हरुए
 हरुए तिरि गए डूबे जिन सिर भार ॥३५॥ कबीर हाड जरे जिउ लाकरी केस जरे जिउ घासु ॥ इहु
 जगु जरता देखि कै भइओ कबीरु उदासु ॥३६॥ कबीर गरबु न कीजीअै चाम लपेटे हाड ॥ हैवर
 ऊपरि छत्र तर ते फुनि धरनी गाड ॥३७॥ कबीर गरबु न कीजीअै ऊचा देखि अवासु ॥ आजु कालि
 भुइ लेटणा ऊपरि जामै घासु ॥३८॥ कबीर गरबु न कीजीअै रंकु न हसीअै कोइ ॥ अजहु सु नाउ
 समुंद्र महि किआ जानउ किआ होइ ॥३९॥ कबीर गरबु न कीजीअै देही देखि सुरंग ॥ आजु कालि
 तजि जाहुगे जिउ काँचुरी भुयंग ॥४०॥ कबीर लूटना है त लूटि लै राम नाम है लूटि ॥ फिरि पाछै
 पछुताहुगे प्रान जाह्विगे छूटि ॥४१॥ कबीर अैसा कोई न जनमिओ अपनै घरि लावै आगि ॥ पाँचउ
 लरिका जारि कै रहै राम लिव लागि ॥४२॥ को है लरिका बेचई लरिकी बेचै कोइ ॥ साझा करै
 कबीर सिउ हरि संगि बनजु करेइ ॥४३॥ कबीर इह चेतावनी मत सहसा रहि जाइ ॥ पाछै भोग
 जु भोगवे तिन को गुडु लै खाहि ॥४४॥ कबीर मै जानिओ पड़िबो भलो पड़िबे सिउ भल जोगु ॥ भगति न
 छाडउ राम की भावै निंदउ लोगु ॥४५॥ कबीर लोगु कि निंदै बपुड़ा जिह मनि नाही गिआनु ॥ राम
 कबीरा रवि रहे अवर तजे सभ काम ॥४६॥ कबीर परदेसी कै घाघरै चहु दिसि लागी आगि ॥ खिंथा
 जलि कोइला भई तागे आँच न लाग ॥४७॥ कबीर खिंथा जलि कोइला भई खापरु फूट मफूट ॥ जोगी

बपुड़ा खेलिओ आसनि रही बिभूति ॥४८॥ कबीर थोरै जलि माछुली झीवरि मेलिओ जालु ॥ इह
 टोघनै न छूटसहि फिरि करि समुंदु समालि ॥४९॥ कबीर समुंदु न छोडीअै जउ अति खारो होइ ॥
 पोखरि पोखरि ढूढते भलो न कहिहै कोइ ॥५०॥ कबीर निगुसाँएं बहि गए थाँधी नाही कोइ ॥ दीन
 गरीबी आपुनी करते होइ सु होइ ॥५१॥ कबीर बैसनउ की कूकरि भली साकत की बुरी माइ ॥
 ओह नित सुनै हरि नाम जसु उह पाप बिसाहन जाइ ॥५२॥ कबीर हरना दूबला इहु हरीआरा
 तालु ॥ लाख अहेरी एकु जीउ केता बंचउ कालु ॥५३॥ कबीर गंगा तीर जु घरु करहि पीवहि निरमल
 नीरु ॥ बिनु हरि भगति न मुकति होइ इउ कहि रमे कबीर ॥५४॥ कबीर मनु निरमलु भइआ जैसा
 गंगा नीरु ॥ पाछै लागो हरि फिरै कहत कबीर कबीर ॥५५॥ कबीर हरदी पीअरी चून्नाँ ऊजल भाइ
 ॥ राम सनेही तउ मिलै दोनउ बरन गवाइ ॥५६॥ कबीर हरदी पीरतनु हरै चून चिहनु न रहाइ
 ॥ बलिहारी इह प्रीति कउ जिह जाति बरनु कुलु जाइ ॥५७॥ कबीर मुकति दुआरा संकुरा राई
 दसएँ भाइ ॥ मनु तउ मैगलु होइ रहिओ निकसो किउ कै जाइ ॥५८॥ कबीर अैसा सतिगुरु जे मिलै
 तुठा करे पसाउ ॥ मुकति दुआरा मोकला सहजे आवउ जाउ ॥५९॥ कबीर ना मोहि छानि न छापरी
 ना मोहि घरु नही गाउ ॥ मत हरि पूछै कउनु है मेरे जाति न नाउ ॥६०॥ कबीर मुहि मरने का चाउ
 है मरउ त हरि कै दुआर ॥ मत हरि पूछै कउनु है परा हमारै बार ॥६१॥ कबीर ना हम कीआ न
 करहिगे ना करि सकै सरीरु ॥ किआ जानउ किछु हरि कीआ भइओ कबीरु कबीरु ॥६२॥ कबीर
 सुपनै हू बरड़ाइ कै जिह मुख निकसै रामु ॥ ता के पग की पानही मेरे तन को चामु ॥६३॥ कबीर माटी
 के हम पूतरे मानसु राखिओ नाउ ॥ चारि दिवस के पाहुने बड बड रूंधहि ठाउ ॥६४॥ कबीर महिदी
 करि घालिआ आपु पीसाइ पीसाइ ॥ तै सह बात न पूछीअै कबहु न लाई पाइ ॥६५॥ कबीर जिह
 दरि आवत जातिअहु हटकै नाही कोइ ॥ सो दरु कैसे छोडीअै जो दरु अैसा होइ ॥६६॥ कबीर डूबा था

पै उबरिओ गुन की लहरि झबकि ॥ जब देखिओ बेड़ा जरजरा तब उतरि परिओ हउ फरकि ॥६७॥
 कबीर पापी भगति न भावई हरि पूजा न सुहाइ ॥ माखी चंदनु परहरै जह बिगंध तह जाइ ॥६८॥
 कबीर बैटु मूआ रोगी मूआ मूआ सभु संसारु ॥ एकु कबीरा ना मूआ जिह नाही रोवनहारु ॥६९॥
 कबीर रामु न धिआइओ मोटी लागी खोरि ॥ काइआ हाँडी काठ की ना ओह चुरै बहोरि ॥७०॥ कबीर
 औसी होइ परी मन को भावतु कीनु ॥ मरने ते किआ डरपना जब हाथि सिधउरा लीन ॥७१॥ कबीर
 रस को गाँडो चूसीऔ गुन कउ मरीऔ रोइ ॥ अवगुनीआरे मानसै भलो न कहिहै कोइ ॥७२॥ कबीर
 गागरि जल भरी आजु कालि जैहै फूटि ॥ गुरु जु न चेतहि आपनो अध माझि लीजहिगे लूटि ॥७३॥
 कबीर कूकरु राम को मुतीआ मेरो नाउ ॥ गले हमारे जेवरी जह खिंचै तह जाउ ॥७४॥ कबीर जपनी
 काठ की किआ दिखलावहि लोइ ॥ हिरदै रामु न चेतही इह जपनी किआ होइ ॥७५॥ कबीर बिरहु
 भुयंगमु मनि बसै मंतु न मानै कोइ ॥ राम बिओगी ना जीऔ जीऔ त बउरा होइ ॥७६॥ कबीर पारस
 चंदनै तिन् है एक सुगंध ॥ तिह मिलि तेऊ ऊतम भए लोह काठ निरगंध ॥७७॥ कबीर जम का ठेंगा
 बुरा है ओहु नही सहिआ जाइ ॥ एकु जु साधू मोहि मिलिओ तिनि लीआ अंचलि लाइ ॥७८॥ कबीर
 बैटु कहै हउ ही भला दारू मेरै वसि ॥ इह तउ बसतु गुपाल की जब भावै लेइ खसि ॥७९॥
 कबीर नउबति आपनी दिन दस लेहु बजाइ ॥ नदी नाव संजोग जिउ बहुरि न मिलहै आइ ॥८०॥
 कबीर सात समुंदहि मसु करउ कलम करउ बनराइ ॥ बसुधा कागदु जउ करउ हरि जसु लिखनु न
 जाइ ॥८१॥ कबीर जाति जुलाहा किआ करै हिरदै बसे गुपाल ॥ कबीर रमईआ कंठि मिलु चूकहि
 सरब जंजाल ॥८२॥ कबीर औसा को नही मंदरु देइ जराइ ॥ पाँचउ लरिके मारि कै रहै राम लिउ
 लाइ ॥८३॥ कबीर औसा को नही इहु तनु देवै फूकि ॥ अंधा लोगु न जानई रहिओ कबीरा कूकि
 ॥८४॥ कबीर सती पुकारै चिह चड़ी सुनु हो बीर मसान ॥ लोगु सबाइआ चलि गइओ हम तुम कामु

निदान ॥८५॥ कबीर मनु पंखी भइओ उडि उडि दह दिस जाइ ॥ जो जैसी संगति मिलै सो तैसो फलु
 खाइ ॥८६॥ कबीर जा कउ खोजते पाइओ सोई ठउरु ॥ सोई फिरि कै तू भइआ जा कउ कहता अउरु
 ॥८७॥ कबीर मारी मरउ कुसंग की केले निकटि जु बेरि ॥ उह झूलै उह चीरीअै साकत संगु न हेरि
 ॥८८॥ कबीर भार पराई सिरि चरै चलिओ चाहै बाट ॥ अपने भारहि ना डरै आगै अउघट घाट
 ॥८९॥ कबीर बन की दाधी लाकरी ठाढी करै पुकार ॥ मति बसि परउ लुहार के जारै दूजी बार
 ॥९०॥ कबीर एक मरंते दुडि मूए दोडि मरंतह चारि ॥ चारि मरंतह छह मूए चारि पुरख दुडि नारि
 ॥९१॥ कबीर देखि देखि जगु ढूँढिआ कहूं न पाइआ ठउरु ॥ जिनि हरि का नामु न चेतिओ कहा
 भुलाने अउर ॥९२॥ कबीर संगति करीअै साध की अंति करै निरबाहु ॥ साकत संगु न कीजीअै जा
 ते होइ बिनाहु ॥९३॥ कबीर जग महि चेतिओ जानि कै जग महि रहिओ समाइ ॥ जिन हरि का नामु
 न चेतिओ बादहि जनमें आइ ॥९४॥ कबीर आसा करीअै राम की अवरै आस निरास ॥ नरकि
 परहि ते मानई जो हरि नाम उदास ॥९५॥ कबीर सिख साखा बहुते कीए केसो कीओ न मीतु ॥ चाले
 थे हरि मिलन कउ बीचै अटकियो चीतु ॥९६॥ कबीर कारनु बपुरा किया करै जउ रामु न करै सहाइ
 ॥ जिह जिह डाली पगु धरउ सोई मुरि मुरि जाइ ॥९७॥ कबीर अवरह कउ उपदेसते मुख मै परि है
 रेतु ॥ रासि बिरानी राखते खाया घर का खेतु ॥९८॥ कबीर साधू की संगति रहउ जउ की भूसी खाउ
 ॥ होनहारु सो होइहै साकत संगि न जाउ ॥९९॥ कबीर संगति साध की दिन दिन दूना हेतु ॥ साकत
 कारी काँबरी धोए होइ न सेतु ॥१००॥ कबीर मनु मूँडिआ नही केस मुंडाए काँडि ॥ जो किछु कीआ
 सो मन कीआ मूँडा मूँडु अजाँडि ॥१०१॥ कबीर रामु न छोडीअै तनु धनु जाइ त जाउ ॥ चरन कमल
 चितु बेधिआ रामहि नामि समाउ ॥१०२॥ कबीर जो हम जंतु बजावते टूटि गई सभ तार ॥ जंतु
 बिचारा किया करै चले बजावनहार ॥१०३॥ कबीर माइ मूँडउ तिह गुरु की जा ते भरमु न जाइ ॥

आप डुबे चहु बेद महि चले दीए बहाडि ॥१०४॥ कबीर जेते पाप कीए राखे तलै दुराडि ॥ परगट
 भए निदान सभ जब पूछे धरम राडि ॥१०५॥ कबीर हरि का सिमरनु छाडि कै पालिओ बहुतु कुटंबु ॥
 धंधा करता रहि गडिआ भाई रहिआ न बंधु ॥१०६॥ कबीर हरि का सिमरनु छाडि कै राति जगावन
 जाडि ॥ सरपनि होडि कै अउतरै जाए अपुने खाडि ॥१०७॥ कबीर हरि का सिमरनु छाडि कै अहोई
 राखै नारि ॥ गदही होडि कै अउतरै भारु सहै मन चारि ॥१०८॥ कबीर चतुराई अति घनी हरि
 जपि हिरदै माहि ॥ सूरी ऊपरि खेलना गिरै त ठाहर नाहि ॥१०९॥ कबीर सोई मुखु धनि है जा
 मुखि कहीअै रामु ॥ देही किस की बापुरी पवित्र होडिगो ग्रामु ॥११०॥ कबीर सोई कुल भली जा कुल
 हरि को दासु ॥ जिह कुल दासु न ऊपजै सो कुल ढाकु पलासु ॥१११॥ कबीर है गडि बाहन सघन
 घन लाख धजा फहराहि ॥ इआ सुख ते भिख्या भली जउ हरि सिमरत दिन जाहि ॥११२॥ कबीर सभु
 जगु हउ फिरिओ माँदलु कंध चढाडि ॥ कोई काहू को नही सभ देखी ठोकि बजाडि ॥११३॥ मारगि मोती
 बीथरे अंधा निकसिओ आडि ॥ जोति बिना जगदीस की जगनु उलम्ये जाडि ॥११४॥ बूडा बंसु कबीर
 का उपजिओ पूतु कमालु ॥ हरि का सिमरनु छाडि कै घरि ले आया मालु ॥११५॥ कबीर साधू कउ
 मिलने जाईअै साथि न लीजै कोडि ॥ पाछै पाउ न दीजीअै आगै होडि सु होडि ॥११६॥ कबीर जगु
 बाधिओ जिह जेवरी तिह मत बंधहु कबीर ॥ जैहहि आटा लोन जिउ सोन समानि सरीरु ॥११७॥
 कबीर ह्यसु उडिओ तनु गाडिओ सोझाई सैनाह ॥ अजहू जीउ न छोडई रंकाई नैनाह ॥११८॥ कबीर
 नैन निहारउ तुझ कउ स्रवन सुनउ तुअ नाउ ॥ बैन उचरउ तुअ नाम जी चरन कमल रिद ठाउ
 ॥११९॥ कबीर सुरग नरक ते मै रहिओ सतिगुर के परसादि ॥ चरन कमल की मउज महि रहउ
 अंति अरु आदि ॥१२०॥ कबीर चरन कमल की मउज को कहि कैसे उनमान ॥ कहिबे कउ सोभा
 नही देखा ही परवानु ॥१२१॥ कबीर देखि कै किह कहउ कहे न को पतीआडि ॥ हरि जैसा तैसा उही

रहउ हरखि गुन गाडि ॥१२२॥ कबीर चुगै चितारै भी चुगै चुगि चुगि चितारे ॥ जैसे बचरहि कूंज
 मन माडिआ ममता रे ॥१२३॥ कबीर अंबर घनहरु छाडिआ बरखि भरे सर ताल ॥ चातृक जिउ
 तरसत रहै तिन को कउनु हवालु ॥१२४॥ कबीर चकई जउ निसि बीछुरै आडि मिलै परभाति ॥ जो
 नर बिछुरे राम सिउ ना दिन मिले न राति ॥१२५॥ कबीर रैनाडिर बिछोरिआ रहु रे संख मझूरि
 ॥ देवल देवल धाहड़ी देसहि उगवत सूर ॥१२६॥ कबीर सूता किआ करहि जागु रोडि भै दुख ॥
 जा का बासा गोर महि सो किउ सोवै सुख ॥१२७॥ कबीर सूता किआ करहि उठि कि न जपहि मुरारि ॥
 डिक दिन सोवनु होडिगो लाँबे गोड पसारि ॥१२८॥ कबीर सूता किआ करहि बैठा रहु अरु जागु
 ॥ जा के संग ते बीछुरा ता ही के संगि लागु ॥१२९॥ कबीर संत की गैल न छोडीअै मारगि लागा
 जाउ ॥ पेखत ही पुन्नीत होडि भेटत जपीअै नाउ ॥१३०॥ कबीर साकत संगु न कीजीअै दूरहि जाईअै
 भागि ॥ बासनु कारो परसीअै तउ कछु लागै दागु ॥१३१॥ कबीरा रामु न चेतिओ जरा पहंचिओ आडि
 ॥ लागी मंदिर दुआर ते अब किआ काढिआ जाडि ॥१३२॥ कबीर कारनु सो भडिओ जो कीनो करतारि
 ॥ तिसु बिनु दूसरु को नही एकै सिरजनहारु ॥१३३॥ कबीर फल लागे फलनि पाकनि लागे आँब ॥
 जाडि पहुँचहि खसम कउ जउ बीचि न खाही काँब ॥१३४॥ कबीर ठाकुरु पूजहि मोलि ले मनहठि
 तीरथ जाहि ॥ देखा देखी स्याँगु धरि भूले भटका खाहि ॥१३५॥ कबीर पाहनु परमेसुरु कीआ पूजै सभु
 संसारु ॥ इस भरवासे जो रहे बूडे काली धार ॥१३६॥ कबीर कागद की ओबरी मसु के करम कपाट ॥
 पाहन बोरी पिरथमी पंडित पाड़ी बाट ॥१३७॥ कबीर कालि करंता अबहि करु अब करता सुडि
 ताल ॥ पाछै कछू न होडिगा जउ सिर परि आवै कालु ॥१३८॥ कबीर अैसा जंतु डिकु देखिआ जैसी
 धोई लाख ॥ दीसै चंचलु बहु गुना मति हीना नापाक ॥१३९॥ कबीर मेरी बुधि कउ जमु न करै
 तिसकार ॥ जिनि इहु जमूआ सिरजिआ सु जपिआ परविदगार ॥१४०॥ कबीरु कसतूरी भडिआ

भवर भए सभ दास ॥ जिउ जिउ भगति कबीर की तिउ तिउ राम निवास ॥१४१॥ कबीर गहगचि
 परिओ कुटंब कै काँठै रहि गड़िओ रामु ॥ आइ परे धरम राइ के बीचहि धूमा धाम ॥१४२॥ कबीर
 साकत ते सूकर भला राखै आछा गाउ ॥ उहु साकतु बपुरा मरि गड़िआ कोइ न लैहै नाउ ॥१४३॥
 कबीर कउडी कउडी जोरि कै जोरे लाख करोरि ॥ चलती बार न कछु मिलिओ लई लंगोटी तोरि ॥१४४॥
 कबीर बैसनो हूआ त किआ भड़िआ माला मेली चारि ॥ बाहरि कंचनु बारहा भीतरि भरी भंगार
 ॥१४५॥ कबीर रोड़ा होइ रहु बाट का तजि मन का अभिमानु ॥ औसा कोई दासु होइ ताहि मिलै
 भगवानु ॥१४६॥ कबीर रोड़ा हूआ त किआ भड़िआ पंथी कउ दुखु देइ ॥ औसा तेरा दासु है जिउ
 धरनी महि खेह ॥१४७॥ कबीर खेह हूई तउ किआ भड़िआ जउ उडि लागै अंग ॥ हरि जनु औसा
 चाहीअै जिउ पानी सरबंग ॥१४८॥ कबीर पानी हूआ त किआ भड़िआ सीरा ताता होइ ॥ हरि जनु
 औसा चाहीअै जैसा हरि ही होइ ॥१४९॥ ऊच भवन कनकामनी सिखरि धजा फहराइ ॥ ता ते भली
 मधूकरी संतसंगि गुन गाइ ॥१५०॥ कबीर पाटन ते ऊजरु भला राम भगत जिह ठाड़ि ॥ राम सनेही
 बाहरा जम पुरु मेरे भाँड़ि ॥१५१॥ कबीर गंग जमुन के अंतरे सहज सुन्न के घाट ॥ तहा कबीरै मटु
 कीआ खोजत मुनि जन बाट ॥१५२॥ कबीर जैसी उपजी पेड ते जउ तैसी निबहै ओड़ि ॥ हीरा किस का
 बापुरा पुजहि न रतन करोड़ि ॥१५३॥ कबीरा एकु अचंभउ देखिओ हीरा हाट बिकाड़ि ॥ बनजनहारे
 बाहरा कउडी बदलै जाइ ॥१५४॥ कबीरा जहा गिआनु तह धरमु है जहा झूठु तह पापु ॥ जहा लोभु
 तह कालु है जहा खिमा तह आपि ॥१५५॥ कबीर माड़िआ तजी त किआ भड़िआ जउ मानु तजिआ
 नही जाइ ॥ मान मुनी मुनिवर गले मानु सभै कउ खाड़ि ॥१५६॥ कबीर साचा सतिगुरु मै मिलिआ
 सबदु जु बाहिआ एकु ॥ लागत ही भुड़ि मिलि गड़िआ परिआ कलेजे छेकु ॥१५७॥ कबीर साचा
 सतिगुरु किआ करै जउ सिखा महि चूक ॥ अंधे एक न लागई जिउ बाँसु बजाईअै फूक ॥१५८॥ कबीर

है गै बाहन सघन घन छत्रपती की नारि ॥ तासु पटंतर न पुजै हरि जन की पनिहारि ॥१५६॥
 कबीर नृप नारी किउ निंदीअै किउ हरि चेरी कउ मानु ॥ ओह माँग सवारै बिखै कउ ओह सिमरै हरि
 नामु ॥१६०॥ कबीर थूनी पाई थिति भई सतिगुर बंधी धीर ॥ कबीर हीरा बनजिआ मान सरोवर
 तीर ॥१६१॥ कबीर हरि हीरा जन जउहरी ले कै माँडै हाट ॥ जब ही पाईअहि पारखू तब हीरन की
 साट ॥१६२॥ कबीर काम परे हरि सिमरीअै अैसा सिमरहु नित ॥ अमरा पुर बासा करहु हरि
 गइआ बहोरै बित ॥१६३॥ कबीर सेवा कउ दुडि भले एकु संतु इकु रामु ॥ रामु जु दाता मुकति को
 संतु जपावै नामु ॥१६४॥ कबीर जिह मारगि पंडित गए पाछै परी बहीर ॥ इक अवघट घाटी राम
 की तिह चड़ि रहिओ कबीर ॥१६५॥ कबीर दुनीआ के दोखे मूआ चालत कुल की कानि ॥ तब कुलु
 किस का लाजसी जब ले धरहि मसानि ॥१६६॥ कबीर डूबहिगो रे बापुरे बहु लोगन की कानि ॥
 पारोसी के जो हूआ तू अपने भी जानु ॥१६७॥ कबीर भली मधूकरी नाना बिधि को नाजु ॥ दावा काहू को
 नही बडा देसु बड राजु ॥१६८॥ कबीर दावै दाझनु होतु है निरदावै रहै निसंक ॥ जो जनु निरदावै
 रहै सो गनै इंद्र सो रंक ॥१६९॥ कबीर पालि समुहा सरवरु भरा पी न सकै कोई नीरु ॥ भाग बडे तै
 पाइओ तूं भरि भरि पीउ कबीर ॥१७०॥ कबीर परभाते तारे खिसहि तिउ इहु खिसै सरीरु ॥ ए दुडि
 अखर ना खिसहि सो गहि रहिओ कबीरु ॥१७१॥ कबीर कोठी काठ की दह दिसि लागी आगि ॥ पंडित
 पंडित जलि मूए मूरख उबरे भागि ॥१७२॥ कबीर संसा दूरि करु कागद देह बिहाइ ॥ बावन अखर
 सोधि कै हरि चरनी चितु लाइ ॥१७३॥ कबीर संतु न छाडै संतई जउ कोटिक मिलहि असंत ॥
 मलिआगरु भुयंगम बेढिओ त सीतलता न तजंत ॥१७४॥ कबीर मनु सीतलु भइआ पाइआ
 ब्रहम गिआनु ॥ जिनि जुआला जगु जारिआ सु जन के उदक समानि ॥१७५॥ कबीर सारी सिरजनहार
 की जानै नाही कोइ ॥ कै जानै आपन धनी कै दासु दीवानी होइ ॥१७६॥ कबीर भली भई जो भउ

परिआ दिसा गइं सभ भूलि ॥ ओरा गरि पानी भइआ जाइ मिलिओ ढलि कूलि ॥१७७॥ कबीरा धूरि
 सकेलि कै पुरीआ बाँधी देह ॥ दिवस चारि को पेखना अंति खेह की खेह ॥१७८॥ कबीर सूरज चाँद कै
 उदै भई सभ देह ॥ गुर गोबिंद के बिनु मिले पलटि भई सभ खेह ॥१७९॥ जह अनभउ तह भै नही
 जह भउ तह हरि नाहि ॥ कहिओ कबीर बिचारि कै संत सुनहु मन माहि ॥१८०॥ कबीर जिनहु किछू
 जानिआ नही तिन सुख नीद बिहाइ ॥ हमहु जु बूझा बूझना पूरी परी बलाइ ॥१८१॥ कबीर मारे
 बहुतु पुकारिआ पीर पुकारै अउर ॥ लागी चोट मरंम की रहिओ कबीरा ठउर ॥१८२॥ कबीर
 चोट सुहेली सेल की लागत लेइ उसास ॥ चोट सहारै सबद की तासु गुरु मै दास ॥१८३॥ कबीर
 मुलाँ मुनारे किआ चढहि साँई न बहरा होइ ॥ जा कारनि तूं बाँग देहि दिल ही भीतरि जोइ
 ॥१८४॥ सेख सबूरी बाहरा किआ हज काबे जाइ ॥ कबीर जा की दिल साबति नही ता कउ कहाँ
 खुदाइ ॥१८५॥ कबीर अलह की करि बंदगी जिह सिमरत दुखु जाइ ॥ दिल महि साँई परगटै
 बुझै बलमती नाँइ ॥१८६॥ कबीर जोरी कीए जुलमु है कहता नाउ हलालु ॥ दफतरि लेखा माँगीअै
 तब होइगो कउनु हवालु ॥१८७॥ कबीर खूबु खाना खीचरी जा महि अंमृतु लोनु ॥ हेरा रोटी कारने
 गला कटावै कउनु ॥१८८॥ कबीर गुरु लागा तब जानीअै मिटै मोहु तन ताप ॥ हरख सोग दाझै
 नही तब हरि आपहि आपि ॥१८९॥ कबीर राम कहन महि भेटु है ता महि एकु बिचारु ॥ सोई रामु
 सभै कहहि सोई कउतकहार ॥१९०॥ कबीर रामै राम कहु कहिबे माहि बिबेक ॥ एकु अनेकहि मिलि
 गइआ एक समाना एक ॥१९१॥ कबीर जा घर साध न सेवीअहि हरि की सेवा नाहि ॥ ते घर
 मरहट सारखे भूत बसहि तिन माहि ॥१९२॥ कबीर गूंगा हूआ बावरा बहरा हूआ कान ॥ पावहु
 ते पिंगुल भइआ मारिआ सतिगुर बान ॥१९३॥ कबीर सतिगुर सूरमे बाहिआ बानु जु एकु ॥
 लागत ही भुइ गिरि परिआ परा करेजे छेकु ॥१९४॥ कबीर निरमल बूंद अकास की परि गई भूमि

बिकार ॥ बिनु संगति डिउ माँनई होइ गई भठ छार ॥१६५॥ कबीर निरमल बूंद अकास की
 लीनी भूमि मिलाइ ॥ अनिक सिआने पचि गए ना निरवारी जाइ ॥१६६॥ कबीर हज काबे हउ
 जाइ था आगै मिलिआ खुदाइ ॥ साँई मुझ सिउ लरि परिआ तुझै किन्ति फुरमाई गाइ ॥१६७॥
 कबीर हज काबै होइ होइ गइआ केती बार कबीर ॥ साँई मुझ महि किआ खता मुखहु न बोलै पीर
 ॥१६८॥ कबीर जीअ जु मारहि जोरु करि कहते हहि जु हलालु ॥ दफतरु दई जब काढि है होइगा
 कउनु हवालु ॥१६९॥ कबीर जोरु कीआ सो जुलमु है लेइ जबाबु खुदाइ ॥ दफतरि लेखा नीकसै मार
 मुहै मुहि खाइ ॥२००॥ कबीर लेखा देना सुहेला जउ दिल सूची होइ ॥ उसु साचे दीवान महि
 पला न पकरै कोइ ॥२०१॥ कबीर धरती अरु आकास महि दुइ तूं बरी अबध ॥ खट दरसन संसे
 परे अरु चउरासीह सिध ॥२०२॥ कबीर मेरा मुझ महि किछु नही जो किछु है सो तेरा ॥ तेरा तुझ कउ
 सउपते किआ लागै मेरा ॥२०३॥ कबीर तूं तूं करता तू हूआ मुझ महि रहा न हूं ॥ जब आपा पर का
 मिटि गइआ जत देखउ तत तू ॥२०४॥ कबीर बिकारह चितवते झूठे करते आस ॥ मनोरथु कोइ न
 पूरिओ चाले ऊठि निरास ॥२०५॥ कबीर हरि का सिमरनु जो करै सो सुखीआ संसारि ॥ इति उत कतहि
 न डोलई जिस राखै सिरजनहार ॥२०६॥ कबीर घाणी पीड़ते सतिगुर लिए छडाइ ॥ परा पूरबली
 भावनी परगटु होई आइ ॥२०७॥ कबीर टालै टोलै दिनु गइआ बिआजु बढंतउ जाइ ॥ ना हरि
 भजिओ न खतु फटिओ कालु पहंचो आइ ॥२०८॥ महला ५ ॥ कबीर कूकरु भउकना करंग पिछै उठि
 धाइ ॥ करमी सतिगुरु पाइआ जिनि हउ लीआ छडाइ ॥२०९॥ महला ५ ॥ कबीर धरती साध
 की तसकर बैसहि गाहि ॥ धरती भारि न बिआपई उन कउ लाहू लाहि ॥२१०॥ महला ५ ॥
 कबीर चावल कारने तुख कउ मुहली लाइ ॥ संगि कुसंगी बैसते तब पूछै धरम राइ ॥२११॥ नामा
 माइआ मोहिआ कहै तिलोचनु मीत ॥ काहे छीपहु छाड़िलै राम न लावहु चीतु ॥२१२॥ नामा कहै

तिलोचना मुख ते रामु संमालि ॥ हाथ पाउ करि कामु सभु चीतु निरंजन नालि ॥२१३॥ महला ५ ॥
 कबीरा हमरा को नही हम किस हू के नाहि ॥ जिनि डिहु रचनु रचाइआ तिस ही माहि समाहि ॥२१४॥
 कबीर कीचड़ि आटा गिरि परिआ किछू न आइओ हाथ ॥ पीसत पीसत चाबिआ सोई
 निबहिआ साथ ॥२१५॥ कबीर मनु जानै सभ बात जानत ही अउगनु करै ॥ काहे की कुसलात हाथि
 दीपु कूए परै ॥२१६॥ कबीर लागी प्रीति सुजान सिउ बरजै लोगु अजानु ॥ ता सिउ टूटी किउ बनै
 जा के जीअ परान ॥२१७॥ कबीर कोठे मंडप हेतु करि काहे मरहु सवारि ॥ कारजु साढे तीन हथ
 घनी त पउने चारि ॥२१८॥ कबीर जो मै चितवउ ना करै किआ मेरे चितवे होइ ॥ अपना चितविआ
 हरि करै जो मेरे चिति न होइ ॥२१९॥ मः ३ ॥ चिंता भि आपि कराइसी अचिंतु भि आपे देइ ॥
 नानक सो सालाहीअै जि सभना सार करेइ ॥२२०॥ मः ५ ॥ कबीर रामु न चेतिओ फिरिआ लालच
 माहि ॥ पाप करंता मरि गइआ अउध पुनी खिन माहि ॥२२१॥ कबीर काइआ काची कारवी केवल
 काची धातु ॥ साबतु रखहि त राम भजु नाहि त बिनठी बात ॥२२२॥ कबीर केसो केसो कूकीअै न सोईअै
 असार ॥ राति दिवस के कूकने कबहू के सुनै पुकार ॥२२३॥ कबीर काइआ कजली बनु भइआ मनु
 कुंचरु मय मंतु ॥ अंकसु ग्यानु रतनु है खेवटु बिरला संतु ॥२२४॥ कबीर राम रतनु मुखु कोथरी पारख
 आगै खोलि ॥ कोई आइ मिलैगो गाहकी लेगो महगे मोलि ॥२२५॥ कबीर राम नामु जानिओ नही
 पालिओ कटकु कुटंबु ॥ धंधे ही महि मरि गइओ बाहरि भई न बंब ॥२२६॥ कबीर आखी केरे माटुके
 पलु पलु गई बिहाइ ॥ मनु जंजालु न छोडई जम दीआ दमामा आइ ॥२२७॥ कबीर तरवर रूपी
 रामु है फल रूपी बैरागु ॥ छाइआ रूपी साधु है जिनि तजिआ बाटु बिबाटु ॥२२८॥ कबीर अैसा
 बीजु बोइ बारह मास फलमंत ॥ सीतल छाइआ गहिर फल पंखी केल करंत ॥२२९॥ कबीर दाता
 तरवरु दया फलु उपकारी जीवंत ॥ पंखी चले दिसावरी बिरखा सुफल फलमंत ॥२३०॥ कबीर साधू

संगु परापती लिखिआ होइ लिलाट ॥ मुक्ति पदारथु पाईअै ठाक न अवघट घाट ॥२३१॥
 कबीर एक घड़ी आधी घरी आधी हूं ते आध ॥ भगतन सेती गोसटे जो कीने सो लाभ ॥२३२॥ कबीर
 भाँग माछुली सुरा पानि जो जो प्रानी खाँहि ॥ तीरथ बरत नेम कीए ते सभै रसातलि जाँहि ॥२३३॥
 नीचे लोड़िन करि रहउ ले साजन घट माहि ॥ सभ रस खेलउ पीअ सउ किसी लखावउ नाहि ॥२३४॥
 आठ जाम चउसठि घरी तुअ निरखत रहै जीउ ॥ नीचे लोड़िन किउ करउ सभ घट देखउ पीउ
 ॥२३५॥ सुनु सखी पीअ महि जीउ बसै जीअ महि बसै कि पीउ ॥ जीउ पीउ बूझउ नही घट महि
 जीउ कि पीउ ॥२३६॥ कबीर बामनु गुरु है जगत का भगतन का गुरु नाहि ॥ अरझि उरझि कै पचि
 मूआ चारउ बेदहु माहि ॥२३७॥ हरि है खाँडु रेतु महि बिखरी हाथी चुनी न जाइ ॥ कहि कबीर
 गुरि भली बुझाई कीटी होइ कै खाइ ॥२३८॥ कबीर जउ तुहि साध पिरंम की सीसु काटि करि गोइ
 ॥ खेलत खेलत हाल करि जो किछु होइ त होइ ॥२३९॥ कबीर जउ तुहि साध पिरंम की पाके सेती
 खेलु ॥ काची सरसउं पेलि कै ना खलि भई न तेलु ॥२४०॥ ढूँढत डोलहि अंध गति अरु चीनत नाही
 संत ॥ कहि नामा किउ पाईअै बिनु भगतहु भगवंतु ॥२४१॥ हरि सो हीरा छाडि कै करहि आन की
 आस ॥ ते नर दोजक जाहिगे सति भाखै रविदास ॥२४२॥ कबीर जउ गृहु करहि त धरमु करु
 नाही त करु बैरागु ॥ बैरागी बंधनु करै ता को बडो अभागु ॥२४३॥

सलोक सेख फरीद के

१६ सतिगुर प्रसादि ॥

जितु दिहाइ धन वरी साहे लए लिखाइ ॥ मलकु जि कन्नी सुणीदा मुहु देखावे आइ ॥ जिंदु निमाणी
 कढीअै हडा कू कड़काइ ॥ साहे लिखे न चलनी जिंदू कूं समझाइ ॥ जिंदु वहुटी मरणु वरु लै जासी
 परणाइ ॥ आपण हथी जोलि कै कै गलि लगै धाड़ि ॥ वालहु निकी पुरसलात कन्नी न सुणी आइ ॥
 फरीदा किड़ी पवंदीई खड़ा न आपु मुहाइ ॥१॥ फरीदा दर दरवेसी गाखड़ी चलाँ दुनीआँ भति ॥

बंनि उठाई पोटली किथै वंजा घति ॥२॥ किझु न बुझै किझु न सुझै दुनीआ गुझी भाहि ॥ साँई मेरै
 चंगा कीता नाही त ह्य भी दझाँ आहि ॥३॥ फरीदा जे जाणा तिल थोड़ड़े संमलि बुकु भरी ॥ जे जाणा
 सहु न्नढड़ा ताँ थोड़ा माणु करी ॥४॥ जे जाणा लडु छिजणा पीडी पाई गंढि ॥ तै जेवडु मै नाहि को
 सभु जगु डिठा ह्यढि ॥५॥ फरीदा जे तू अकलि लतीफु काले लिखु न लेख ॥ आपनड़े गिरीवान
 महि सिरु नीवाँ करि देखु ॥६॥ फरीदा जो तै मारनि मुकीआँ तिना न मारे घुंमि ॥ आपनड़ै घरि
 जाईअै पैर तिना दे चुंमि ॥७॥ फरीदा जाँ तउ खटण वेल ताँ तू रता दुनी सिउ ॥ मरग सवाई नीहि
 जाँ भरिआ ताँ लदिआ ॥८॥ देखु फरीदा जु थीआ दाड़ी होई भूर ॥ अगहु नेड़ा आडिआ पिछा रहिआ
 दूरि ॥९॥ देखु फरीदा जि थीआ सकर होई विसु ॥ साँई बाझहु आपणे वेदण कहीअै किसु ॥१०॥
 फरीदा अखी देखि पतीणीआँ सुणि सुणि रीणे कन्न ॥ साख पकंदी आईआ होर करेंदी वन्न ॥११॥
 फरीदा काली जिनी न राविआ धउली रावै कोडि ॥ करि साँई सिउ पिरहड़ी रंगु नवेला होडि ॥१२॥
 मः ३ ॥ फरीदा काली धउली साहिबु सदा है जे को चिति करे ॥ आपणा लाडिआ पिरमु न लगई जे
 लोचै सभु कोडि ॥ एहु पिरमु पिआला खसम का जै भावै तै देडि ॥१३॥ फरीदा जिन् लोडिण जगु मोहिआ
 से लोडिण मै डिठु ॥ कजल रेख न सहदिआ से पंखी सूडि बहिठु ॥१४॥ फरीदा कूकेदिआ चाँगेदिआ
 मती देदिआ नित ॥ जो सैतानि वंजाडिआ से कित फेरहि चित ॥१५॥ फरीदा थीउ पवाही दभु ॥ जे
 साँई लोड़हि सभु ॥ डिकु छिजहि बिआ लताड़ीअहि ॥ ताँ साई दै दरि वाड़ीअहि ॥१६॥ फरीदा
 खाकु न निंदीअै खाकू जेडु न कोडि ॥ जीवदिआ पैरा तलै मुडिआ उपरि होडि ॥१७॥ फरीदा जा लबु
 ता नेहु किआ लबु त कूड़ा नेहु ॥ किचरु झति लघाईअै छपरि तुटै मेहु ॥१८॥ फरीदा जंगलु जंगलु
 किआ भवहि वणि कंडा मोड़ेहि ॥ वसी रबु हिआलीअै जंगलु किआ दूढेहि ॥१९॥ फरीदा इनी नकी
 जंघीअै थल डूंगर भविओमि ॥ अजु फरीदै कूजड़ा सै कोहाँ थीओमि ॥२०॥ फरीदा राती वडीआँ

धुखि धुखि उठनि पास ॥ धिगु तिना दा जीविआ जिना विडाणी आस ॥२१॥ फरीदा जे मै होदा वारिआ
 मिता आइड़िआँ ॥ हेड़ा जलै मजीठ जिउ उपरि अंगारा ॥२२॥ फरीदा लोड़ै दाख बिजउरीआँ किकरि
 बीजै जटु ॥ ह्यटै उंन कताइदा पैधा लोड़ै पटु ॥२३॥ फरीदा गलीए चिकडु दूरि घरु नालि पिआरे
 नेहु ॥ चला त भिजै कंबली रहाँ त तुटै नेहु ॥२४॥ भिजउ सिजउ कंबली अलह वरसउ मेहु ॥ जाइ
 मिला तिना सजणा तुटउ नाही नेहु ॥२५॥ फरीदा मै भोलावा पग दा मतु मैली होइ जाइ ॥ गहिला
 रूहु न जाणई सिरु भी मिटी खाइ ॥२६॥ फरीदा सकर खंडु निवात गुडु माखिओ माँझा दुधु ॥ सभे वसतू
 मिठीआँ ख न पुजनि तुधु ॥२७॥ फरीदा रोटी मेरी काठ की लावणु मेरी भुख ॥ जिना खाधी चोपड़ी
 घणे सहनिगे दुख ॥२८॥ रुखी सुखी खाइ कै ठंढा पाणी पीउ ॥ फरीदा देखि पराई चोपड़ी ना तरसाए
 जीउ ॥२९॥ अजु न सुती कंत सिउ अंगु मुड़े मुड़ि जाइ ॥ जाइ पुछहु डोहागणी तुम किउ रैणि
 विहाइ ॥३०॥ साहुरै ढोई ना लहै पेईअै नाही थाउ ॥ पिरु वातड़ी न पुछई धन सोहागणि नाउ
 ॥३१॥ साहुरै पेईअै कंत की कंतु अगंमु अथाहु ॥ नानक सो सोहागणी जु भावै बेपरवाह ॥३२॥ नाती
 धोती संबही सुती आइ नचिंदु ॥ फरीदा रही सु बेड़ी ह्विडु दी गई कथूरी गंधु ॥३३॥ जोबन जाँदे ना
 डराँ जे सह प्रीति न जाइ ॥ फरीदा कित्ती जोबन प्रीति बिनु सुकि गए कुमलाइ ॥३४॥ फरीदा चिंत
 खटोला वाणु दुखु बिरहि विछावण लेफु ॥ एहु हमारा जीवणा तू साहिब सचे वेखु ॥३५॥ बिरहा बिरहा
 आखीअै बिरहा तू सुलतानु ॥ फरीदा जितु तनि बिरहु न ऊपजै सो तनु जाणु मसानु ॥३६॥ फरीदा ए
 विसु गंदला धरीआँ खंडु लिवाड़ि ॥ इकि राहेदे रहि गए इकि राधी गए उजाड़ि ॥३७॥ फरीदा
 चारि गवाइआ ह्यटि कै चारि गवाइआ संमि ॥ लेखा खु मंगेसीआ तू आँहो करे कंमि ॥३८॥ फरीदा
 दरि दरवाजै जाइ कै किउ डिठो घड़ीआलु ॥ एहु निदोसाँ मारीअै हम दोसाँ दा किया हालु ॥३९॥
 घड़ीए घड़ीए मारीअै पहरी लहै सजाइ ॥ सो हेड़ा घड़ीआल जिउ दुखी रैणि विहाइ ॥४०॥

बुढा होआ सेख फरीदु कंबणि लगी देह ॥ जे सउ वरिआ जीवणा भी तनु होसी खेह ॥४१॥ फरीदा बारि
 पराडिअै बैसणा साँई मुझै न देहि ॥ जे तू एवै रखसी जीउ सरीरहु लेहि ॥४२॥ कंधि कुहाड़ा सिरि
 घड़ा वणि कै सरु लोहारु ॥ फरीदा हउ लोड़ी सहु आपणा तू लोड़हि अंगिआर ॥४३॥ फरीदा डिकना
 आटा अगला डिकना नाही लोणु ॥ अगै गए सिंजापसनि चोटाँ खासी कउणु ॥४४॥ पासि दमामे छतु
 सिरि भेरी सडो रड ॥ जाडि सुते जीराण महि थीए अतीमा गड ॥४५॥ फरीदा कोठे मंडप माड़ीआ
 उसारेदे भी गए ॥ कूड़ा सउदा करि गए गोरी आडि पए ॥४६॥ फरीदा खिंथड़ि मेखा अगलीआ
 जिंदु न काई मेख ॥ वारी आपो आपणी चले मसाडिक सेख ॥४७॥ फरीदा दुहु दीवी बलमदिआ
 मलकु बहिठा आडि ॥ गडु लीता घटु लुटिआ दीवड़े गडिआ बुझाडि ॥४८॥ फरीदा वेखु कपाहै जि
 थीआ जि सिरि थीआ तिलाह ॥ कमादै अरु कागदै कुन्ने कोडिलिआह ॥ मंदे अमल करेदिआ एह
 सजाडि तिनाह ॥४९॥ फरीदा कंनि मुसला सूफु गलि दिलि काती गुडु वाति ॥ बाहरि दिसै चानणा
 दिलि अंधिआरी राति ॥५०॥ फरीदा रती रतु न निकलै जे तनु चीरै कोडि ॥ जो तन रते रब सिउ तिन
 तनि रतु न होडि ॥५१॥ मः ३ ॥ इहु तनु सभो रतु है रतु बिनु तन्नु न होडि ॥ जो सह रते आपणे तितु
 तनि लोभु रतु न होडि ॥ भै पडिअै तनु खीणु होडि लोभु रतु विचहु जाडि ॥ जिउ बैसंतरि धातु सुधु होडि
 तितु हरि का भउ दुरमति मैलु गवाडि ॥ नानक ते जन सोहणे जि रते हरि रंगु लाडि ॥५२॥ फरीदा
 सोई सरवरु ढूढि लहु जिथहु लभी वथु ॥ छपड़ि ढूढै किआ होवै चिकड़ि डुबै हथु ॥५३॥ फरीदा न्ढी
 कंतु न राविओ वडी थी मुईआसु ॥ धन कूकेंदी गोर में तै सह ना मिलीआसु ॥५४॥ फरीदा सिरु
 पलिआ दाड़ी पली मुछाँ भी पलीआँ ॥ रे मन गहिले बावले माणहि किआ रलीआँ ॥५५॥ फरीदा
 कोठे धुकणु केतड़ा पिर नीदड़ी निवारि ॥ जो दिह लधे गाणवे गए विलाडि विलाडि ॥५६॥ फरीदा
 कोठे मंडप माड़ीआ एतु न लाए चितु ॥ मिटी पई अतोलवी कोडि न होसी मितु ॥५७॥ फरीदा मंडप

मालु न लाडि मरग सताणी चिति धरि ॥ साई जाडि समालि जित्थै ही तउ वंजणा ॥५८॥ फरीदा
 जिनी कंमी नाहि गुण ते कंमड़े विसारि ॥ मत्तु सरमिंदा थीवही साँई दै दरबारि ॥५९॥ फरीदा
 साहिब दी करि चाकरी दिल दी लाहि भराँदि ॥ दरवेसाँ नो लोड़ीअै रुखाँ दी जीराँदि ॥६०॥ फरीदा
 काले मैडे कपड़े काला मैडा वेसु ॥ गुनही भरिआ मै फिरा लोकु कहै दरवेसु ॥६१॥ तती तोडि न पलवै
 जे जलि टुबी देडि ॥ फरीदा जो डोहागणि रब दी झूरेदी झूरेडि ॥६२॥ जाँ कुआरी ता चाउ वीवाही ताँ
 मामले ॥ फरीदा एहो पछोताउ वति कुआरी न थीअै ॥६३॥ कलर केरी छपड़ी आडि उलथे ह्यझ ॥ चिंजू
 बोड़न्ति ना पीवहि उडण संदी डंझ ॥६४॥ ह्यसु उडरि कोधै पडिआ लोकु विडारणि जाडि ॥ गहिला लोकु
 न जाणदा ह्यसु न कोध्या खाडि ॥६५॥ चलि चलि गईआँ पंखीआँ जिनी वसाए तल ॥ फरीदा सरु भरिआ
 भी चलसी थके कवल इकल ॥६६॥ फरीदा इट सिराणे भुडि सवणु कीड़ा लड़िओ मासि ॥ केतड़िआ
 जुग वापरे इक्तु पडिआ पासि ॥६७॥ फरीदा भन्नी घड़ी सवन्नवी टुटी नागर लजु ॥ अजरालु
 फरेसता कै घरि नाठी अजु ॥६८॥ फरीदा भन्नी घड़ी सवन्नवी टूटी नागर लजु ॥ जो सजण भुडि भारु
 थे से किउ आवहि अजु ॥६९॥ फरीदा बे निवाजा कुतिआ एह न भली रीति ॥ कबही चलि न आडिआ
 पंजे वखत मसीति ॥७०॥ उठु फरीदा उजू साजि सुबह निवाज गुजारि ॥ जो सिरु साँई ना निवै सो सिरु
 कपि उत्तारि ॥७१॥ जो सिरु साई ना निवै सो सिरु कीजै काँडि ॥ कुन्ने हेठि जलाईअै बालण संदै थाडि
 ॥७२॥ फरीदा कित्थै तैडे मापिआ जिनी तू जणिओहि ॥ तै पासहु ओडि लदि गए तूं अजै न पतीणोहि
 ॥७३॥ फरीदा मनु मैदानु करि टोए टिबे लाहि ॥ अगै मूलि न आवसी दोजक संदी भाहि ॥७४॥
 महला ५ ॥ फरीदा खालकु खलक महि खलक वसै रब माहि ॥ मंदा किस नो आखीअै जाँ तिसु बिनु कोई
 नाहि ॥७५॥ फरीदा जि दिहि नाला कपिआ जे गलु कपहि चुख ॥ पवनि न इती मामले सहाँ न इती
 दुख ॥७६॥ चबण चलण रतन्न से सुणीअर बहि गए ॥ हेड़े मुती धाह से जानी चलि गए ॥७७॥ फरीदा

बुरे दा भला करि गुसा मनि न हठाइ ॥ देही रोगु न लगई पलै सभु किछु पाइ ॥७८॥ फरीदा पंख
 पराहुणी दुनी सुहावा बागु ॥ नउबति वजी सुबह सिउ चलण का करि साजु ॥७९॥ फरीदा राति कथूरी
 वंडीअै सुतिआ मिलै न भाउ ॥ जिन्ना नैण नीद्रावले तिन्ना मिलणु कुआउ ॥८०॥ फरीदा मै जानिआ
 दुखु मुझ कू दुखु सबाइअै जगि ॥ ऊचे चड़ि कै देखिआ ताँ घरि घरि एहा अगि ॥८१॥ महला ५ ॥
 फरीदा भूमि रंगावली मंझि विसूला बाग ॥ जो जन पीरि निवाजिआ तिन्ना अंच न लाग ॥८२॥
 महला ५ ॥ फरीदा उमर सुहावड़ी संगि सुवन्नड़ी देह ॥ विरले केई पाईअनि जिन्ना पिआरे नेह ॥८३॥
 कंधी वहण न ढाहि तउ भी लेखा देवणा ॥ जिधरि रब रजाइ वहणु तिदाऊ गंड करे ॥८४॥ फरीदा
 दुखा सेती दिहु गड़िआ सूलाँ सेती राति ॥ खड़ा पुकारे पातणी बेड़ा कपर वाति ॥८५॥ लम्मी लम्मी
 नदी वहै कंधी कैरै हेति ॥ बेड़े नो कपरु किआ करे जे पातण रहै सुचेति ॥८६॥ फरीदा गली सु सजण
 वीह डिकु ढूँढेदी न लहाँ ॥ धुखाँ जिउ माँलीह कारणि तिन्ना मा पिरि ॥८७॥ फरीदा इहु तनु भउकणा
 नित नित दुखीअै कउणु ॥ कन्नी बुजे दे रहाँ किती वगै पउणु ॥८८॥ फरीदा रब खजूरी पकीआँ
 माखिअ नई वहानि ॥ जो जो वंजै डीहड़ा सो उमर हथ पवंनि ॥८९॥ फरीदा तनु सुका पिंजरु थीआ
 तलीआँ खूँडहि काग ॥ अजै सु रबु न बाहुड़िओ देखु बंदे के भाग ॥९०॥ कागा करंग ढंढोलिआ सगला
 खाइआ मासु ॥ ए टुडि नैना मति छुहउ पिर देखन की आस ॥९१॥ कागा चूँडि न पिंजरा बसै त उडरि
 जाहि ॥ जितु पिंजरै मेरा सहु वसै मासु न तिदू खाहि ॥९२॥ फरीदा गोर निमाणी सडु करे निघरिआ
 घरि आउ ॥ सरपर मैथै आवणा मरणहु न डरिआहु ॥९३॥ एनी लोड़िणी देखदिआ केती चलि गई
 ॥ फरीदा लोकाँ आपो आपणी मै आपणी पई ॥९४॥ आपु सवारहि मै मिलहि मै मिलिआ सुखु होइ
 ॥ फरीदा जे तू मेरा होइ रहहि सभु जगु तेरा होइ ॥९५॥ कंधी उतै रुखड़ा किचरकु बन्नै धीरु ॥
 फरीदा कचै भाँडै रखीअै किचरु ताई नीरु ॥९६॥ फरीदा महल निसखण रहि गए वासा आइआ

तलि ॥ गोरों से निमाणीआ बहसनि रूहाँ मलि ॥ आखीं सेखा बंदगी चलणु अजु कि कलि ॥६७॥
 फरीदा मउतै दा बन्ना एवै दिसै जिउ दरीआवै ढाहा ॥ अगै दोजकु तपिआ सुणीअै हूल पवै काहाहा ॥
 इकना नो सभ सोझी आई इकि फिरदे वेपरवाहा ॥ अमल जि कीतिआ दुनी विचि से दरगह ओगाहा ॥६८॥
 फरीदा दरीआवै कन्नै बगुला बैठा केल करे ॥ केल करेदे ह्यझ नो अचिंते बाज पए ॥ बाज पए
 तिसु ख दे केलाँ विसरीआँ ॥ जो मनि चिति न चेतै सनि सो गाली ख कीआँ ॥६९॥ साढे त्रै मण
 देहुरी चलै पाणी अंनि ॥ आइओ बंदा दुनी विचि वति आसूणी बंनि ॥ मलकल मउत जाँ आवसी
 सभ दरवाजे भंनि ॥ तिना पिआरिआ भाईआँ अगै दिता बंनि ॥ वेखहु बंदा चलिआ चहु जणिआ दै
 कंनि ॥ फरीदा अमल जि कीते दुनी विचि दरगह आए कंमि ॥१००॥ फरीदा हउ बलिहारी तिन्
 पंखीआ जंगलि जिन्ना वासु ॥ ककरु चुगनि थलि वसनि ख न छोडनि पासु ॥१०१॥ फरीदा रुति
 फिरी वणु कंबिआ पत झड़े झड़ि पाहि ॥ चारे कुंडा ढूँढीआँ रहणु किथाऊ नाहि ॥१०२॥ फरीदा पाड़ि
 पटोला धज करी कंबलड़ी पहिरेउ ॥ जिनी वेसी सहु मिलै सेई वेस करेउ ॥१०३॥ मः ३ ॥ काड़ि
 पटोला पाड़ती कंबलड़ी पहिरेइ ॥ नानक घर ही बैठिआ सहु मिलै जे नीअति रासि करेइ ॥१०४॥
 मः ५ ॥ फरीदा गरबु जिना वडिआईआ धनि जोबनि आगाह ॥ खाली चले धणी सिउ टिबे जिउ
 मीहाहु ॥१०५॥ फरीदा तिना मुख डरावणे जिना विसारिओनु नाउ ॥ अथै दुख घणेरिआ अगै ठउर
 न ठाउ ॥१०६॥ फरीदा पिछल राति न जागिओहि जीवदड़ो मुड़िओहि ॥ जे तै खु विसारिआ त रबि
 न विसरिओहि ॥१०७॥ मः ५ ॥ फरीदा कंतु रंगावला वडा वेमुहताजु ॥ अलह सेती रतिआ एहु
 सचावाँ साजु ॥१०८॥ मः ५ ॥ फरीदा दुखु सुखु इकु करि दिल ते लाहि विकारु ॥ अलह भावै सो भला
 ताँ लभी दरबारु ॥१०९॥ मः ५ ॥ फरीदा दुनी वजाई वजदी तूं भी वजहि नालि ॥ सोई जीउ न
 वजदा जिसु अलहु करदा सार ॥११०॥ मः ५ ॥ फरीदा दिलु रता इसु दुनी सिउ दुनी न कितै कंमि

॥ मिसल फकीराँ गाखड़ी सु पाईअै पूर करंमि ॥१११॥ पहिलै पहरै फुलड़ा फलु भी पछा राति ॥
जो जागंनि लहानि से साई कन्नो दाति ॥११२॥ दाती साहिब संदीआ किआ चलै तिसु नालि ॥ इकि
जागंदे ना लहनि इकना सुतिआ देइ उठालि ॥११३॥ ढूढेदीए सुहाग कू तउ तनि काई कोर ॥
जिना नाउ सुहागणी तिना झाक न होर ॥११४॥ सबर मंझ कमाण ए सबरु का नीहणो ॥ सबर संदा
बाणु खालकु खता न करी ॥११५॥ सबर अंदरि साबरी तनु एवै जालेनि ॥ होनि नजीकि खुदाइ दै भेतु
न किसै देनि ॥११६॥ सबरु एहु सुआउ जे तूं बंदा दिडु करहि ॥ वधि थीवहि दरीआउ टुटि न
थीवहि वाहड़ा ॥११७॥ फरीदा दरवेसी गाखड़ी चोपड़ी परीति ॥ इकनि किनै चालीअै दरवेसावी
रीति ॥११८॥ तनु तपै तनूर जिउ बालणु हड बलमनि ॥ पैरी थकाँ सिरि जुलाँ जे मूं पिरी मिलमनि
॥११९॥ तनु न तपाइ तनूर जिउ बालणु हड न बालि ॥ सिरि पैरी किआ फेड़िआ अंदरि पिरी
निहालि ॥१२०॥ हउ ढूढेदी सजणा सजणु मैडे नालि ॥ नानक अलखु न लखीअै गुरुमुखि देइ
दिखालि ॥१२१॥ ह्यसा देखि तरंदिआ बगा आइआ चाउ ॥ डुबि मुए बग बपुड़े सिरु तलि उपरि
पाउ ॥१२२॥ मै जाणिआ वड ह्यसु है ताँ मै कीता संगु ॥ जे जाणा बगु बपुड़ा जनमि न भेड़ी अंगु
॥१२३॥ किआ ह्यसु किआ बगुला जा कउ नदरि धरे ॥ जे तिसु भावै नानका कागहु ह्यसु करे ॥१२४॥
सरवर पंखी हेकड़ो फाहीवाल पचास ॥ इहु तनु लहरी गडु थिआ सचे तेरी आस ॥१२५॥ कवणु सु
अखरु कवणु गुणु कवणु सु मणीआ मंतु ॥ कवणु सु वेसो हउ करी जितु वसि आवै कंतु ॥१२६॥ निवणु
सु अखरु खवणु गुणु जिहबा मणीआ मंतु ॥ ए त्रै भैणे वेस करि ताँ वसि आवी कंतु ॥१२७॥ मति होदी
होइ इआणा ॥ ताण होदे होइ निताणा ॥ अणहोदे आपु वंडाए ॥ को अैसा भगतु सदाए ॥१२८॥ इकु
फिका न गालाइ सभना मै सचा धणी ॥ हिआउ न कैही ठाहि माणक सभ अमोलवे ॥१२९॥ सभना
मन माणिक ठाहणु मूलि मचाँगवा ॥ जे तउ पिरीआ दी सिक हिआउ न ठाहे कही दा ॥१३०॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਕਯੇ ਸ੍ਰੀ ਮੁਖਬਾਕਯ ਮਹਲਾ ੫ ॥

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
ਬਿਆਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖਿਆ ਕਰੈ ਆਪੇ ਹਰਿ ਪਤਿ ॥ ਅਬਿਨਾਸੀ ਅਬਿਗਤ
ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ
ਕਰੈ ਬੀਚਾਰੁ ਜਗਤ ਪਿਤਾ ਹੈ ਸੁਰ ਪ੍ਰਾਨ ਕੋ ਅਧਾਰੁ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ
ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ ਅੰਮ੍ਰਿਤ ਪ੍ਰਵਾਹ ਸਰਿ ਅਤੁਲ
ਭੰਡਾਰ ਭਰਿ ਪੈਰੈ ਹੀ ਤੇ ਪੈਰੈ ਅਪਰ ਅਪਾਰ ਪਰਿ ॥ ਆਪੁਨੋ ਭਾਵਨੁ ਕਰਿ ਮੰਤ੍ਰੁ ਨ ਦੂਸਰੋ ਧਰਿ ਓਪਤਿ ਪਰਲੌ
ਏਕੈ ਨਿਮਖੁ ਤੁ ਧਰਿ ॥ ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਐ ਹਰਿ
ਹਰਿ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ
ਬਲਿ ਸਦ ਬਲਿਹਾਰਿ ॥੨॥ ਸਗਲ ਭਵਨ ਧਾਰੇ ਏਕ ਥੈ ਕੀਐ ਬਿਸਥਾਰੇ ਪੂਰਿ ਰਹਿਓ ਸੁਰ ਮਹਿ ਆਪਿ
ਹੈ ਨਿਰਾਰੇ ॥ ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥

आप ही धारन धारे कुदरति है देखारे बरनु चिहनु नाही मुख न मसारे ॥ जनु नानकु भगतु दरि
 तुलि ब्रहम समसरि एक जीह किआ बखानै ॥ हाँ कि बलि बलि बलि बलि सद बलिहारि ॥३॥
 सरब गुण निधानं कीमति न ग्यानं ध्यानं ऊचे ते ऊचौ जानीजै प्रभ तेरो थानं ॥ मनु धनु तेरो प्रानं एकै
 सूति है जहानं कवन उपमा देउ बडे ते बडानं ॥ जानै कउनु तेरो भेउ अलख अपार देउ अकल कला
 है प्रभ सरब को धानं ॥ जनु नानकु भगतु दरि तुलि ब्रहम समसरि एक जीह किआ बखानै ॥ हाँ कि
 बलि बलि बलि बलि सद बलिहारि ॥४॥ निरंकारु आकार अछल पूरन अबिनासी ॥ हरखवंत
 आन्नत रूप निरमल बिगासी ॥ गुण गावहि बेअंत अंतु डिकु तिलु नही पासी ॥ जा कउ होंहि कृपाल
 सु जनु प्रभ तुमहि मिलासी ॥ धनि धनि ते धनि जन जिह कृपालु हरि हरि भयउ ॥ हरि गुरु नानकु
 जिन परसिअउ सि जनम मरण दुह थे रहिओ ॥५॥ सति सति हरि सति सति सते सति भणीअै ॥ दूसर
 आन न अवरु पुरखु पऊरातनु सुणीअै ॥ अमृतु हरि को नामु लैत मनि सभ सुख पाए ॥ जेह रसन
 चाखिओ तेह जन तृपति अघाए ॥ जिह ठाकुरु सुप्रसन्न भयो सतसंगति तिह पिआरु ॥ हरि गुरु
 नानकु जिन् परसिओ तिन् सभ कुल कीओ उधारु ॥६॥ सचु सभा दीबाणु सचु सचे पहि धरिओ ॥ सचै
 तखति निवासु सचु तपावसु करिओ ॥ सचि सिरज्यिउ संसारु आपि आभुलु न भुलउ ॥ रतन नामु
 अपारु कीम नहु पवै अमुलउ ॥ जिह कृपालु होयउ गोबिंदु सरब सुख तिनहू पाए ॥ हरि गुरु नानकु
 जिन् परसिओ ते बहुड़ि फिरि जोनि न आए ॥७॥ कवनु जोगु कउनु ग्यानु ध्यानु कवन बिधि उसति
 करीअै ॥ सिध साधिक तेतीस कोरि तिरु कीम न परीअै ॥ ब्रहमादिक सनकादि सेख गुण अंतु न
 पाए ॥ अगहु गहिओ नही जाडि पूरि सब रहिओ समाए ॥ जिह काटी सिलक दयाल प्रभि सेडि जन
 लगे भगते ॥ हरि गुरु नानकु जिन् परसिओ ते इति उत सदा मुकते ॥८॥ प्रभ दातउ दातार
 परिउ जाचकु डिकु सरना ॥ मिलै दानु संत रेन जेह लगि भउजलु तरना ॥ बिनति करउ अरदासि

सुनहु जे ठाकुर भावै ॥ देहु दरसु मनि चाउ भगति डिहु मनु ठहरावै ॥ बलिओ चरागु अंध्यार महि सभ
कलि उधरी इक नाम धरम ॥ प्रगटु सगल हरि भवन महि जनु नानकु गुरु पारब्रहम ॥६॥

सवये श्री मुखबाक्य महला ५ १९ सतिगुर प्रसादि ॥

काची देह मोह फुनि बाँधी सठ कठोर कुचील कुगिआनी ॥ धावत भ्रमत रहनु नही पावत पारब्रहम
की गति नही जानी ॥ जोबन रूप माइआ मद माता बिचरत बिकल बडौ अभिमानी ॥ पर धन
पर अपवाद नारि निंदा यह मीठी जीअ माहि हितानी ॥ बलबंच छपि करत उपावा पेखत सुनत प्रभ
अंतरजामी ॥ सील धरम दया सुच नासि आइओ सरनि जीअ के दानी ॥ कारण करण समरथ
सिरीधर राखि लेहु नानक के सुआमी ॥१॥ कीरति करन सरन मनमोहन जोहन पाप बिदारन कउ
॥ हरि तारन तरन समरथ सभै बिधि कुलह समूह उधारन सउ ॥ चित चेति अचेत जानि सतसंगति
भरम अंधेर मोहिओ कत धंड ॥ मूरत घरी चसा पलु सिमरन राम नामु रसना संगि लउ ॥ होछउ काजु
अलप सुख बंधन कोटि जन्नम कहा दुख भंड ॥ सिख्या संत नामु भजु नानक राम रंगि आतम सिउ रंड
॥२॥ रंचक रेत खेत तनि निरमित दुरलभ देह सवारि धरी ॥ खान पान सोधे सुख भुंचत संकट काटि
बिपति हरी ॥ मात पिता भाई अरु बंधप बूझन की सभ सूझ परी ॥ बरधमान होवत दिन प्रति नित
आवत निकटि बिखंम जरी ॥ रे गुन हीन दीन माइआ कृम सिमरि सुआमी एक घरी ॥ करु गहि
लेहु कृपाल कृपा निधि नानक काटि भरंम भरी ॥३॥ रे मन मूस बिला महि गरबत करतब करत
महाँ मुघनाँ ॥ संपत दोल झोल संगि झूलत माइआ मगन भ्रमत घुघना ॥ सुत बनिता साजन सुख
बंधप ता सिउ मोहु बढिओ सु घना ॥ बोइओ बीजु अह्य मम अंकुरु बीतत अउध करत अघनाँ ॥ मिरतु
मंजार पसारि मुखु निरखत भुंचत भुगति भूख भुखना ॥ सिमरि गुपाल दइआल सतसंगति नानक

जगु जानत सुपना ॥४॥ देह न गेह न नेह न नीता माइआ मत कहा लउ गारहु ॥ छत्र न पत्र न
 चउर न चावर बहती जात रिदै न बिचारहु ॥ रथ न अस्र न गज सिंघासन छिन महि तिआगत नाँग
 सिधारहु ॥ सूर न बीर न मीर न खानम संगि न कोऊ दृसटि निहारहु ॥ कोट न ओट न कोस न छोटा
 करत बिकार दोऊ कर झारहु ॥ मित्र न पुत्र कलत्र साजन सख उलटत जात बिरख की छाँरहु ॥
 दीन दयाल पुरख प्रभ पूरन छिन छिन सिमरहु अगम अपारहु ॥ स्त्रीपति नाथ सरणि नानक जन
 हे भगवंत कृपा करि तारहु ॥५॥ प्रान मान दान मग जोहन हीतु चीतु दे ले ले पारी ॥ साजन सैन
 मीत सुत भाई ताहू ते ले रखी निरारी ॥ धावन पावन कूर कमावन इह बिधि करत अउध तन जारी
 ॥ करम धरम संजम सुच नेमा चंचल संगि सगल बिधि हारी ॥ पसु पंखी बिरख असथावर बहु बिधि
 जोनि भ्रमिओ अति भारी ॥ खिनु पलु चसा नामु नही सिमरिओ दीना नाथ प्रानपति सारी ॥ खान पान
 मीठ रस भोजन अंत की बार होत कत खारी ॥ नानक संत चरन संगि उधरे होरि माइआ मगन चले
 सभि डारी ॥६॥ ब्रहमादिक सिव छंद मुनीसुर रसकि रसकि ठाकुर गुन गावत ॥ इंद्र मुनिंद्र
 खोजते गोरख धरणि गगन आवत फुनि धावत ॥ सिध मनुख्य देव अरु दानव इकु तिलु ता को मरमु न
 पावत ॥ पृअ प्रभ प्रीति प्रेम रस भगती हरि जन ता कै दरसि समावत ॥ तिसहि तिआगि आन कउ
 जाचहि मुख दंत रसन सगल घसि जावत ॥ रे मन मूड़ सिमरि सुखदाता नानक दास तुझहि
 समझावत ॥७॥ माइआ रंग बिरंग करत भ्रम मोह कै कूपि गुबारि परिओ है ॥ एता गबु अकासि न
 मावत बिसटा अस्र कृमि उदरु भरिओ है ॥ दह दिस धाड़ि महा बिखिआ कउ पर धन छीनि अगिआन
 हरिओ है ॥ जोबन बीति जरा रोगि ग्रसिओ जमदूतन डन्नु मिरतु मरिओ है ॥ अनिक जोनि संकट नरक
 भुंचत सासन दूख गरति गरिओ है ॥ प्रेम भगति उधरहि से नानक करि किरपा संतु आपि करिओ
 है ॥८॥ गुण समूह फल सगल मनोरथ पूरन होई आस हमारी ॥ अउखध मंत्र तंत्र पर दुख हर

सरब रोग खंडण गुणकारी ॥ काम क्रोध मद मतसर तृसना बिनसि जाहि हरि नामु उचारी ॥
 इसनान दान तापन सुचि किरिआ चरण कमल हिरदै प्रभ धारी ॥ साजन मीत सखा हरि बंधप
 जीअ धान प्रभ प्रान अधारी ॥ ओट गही सुआमी समरथह नानक दास सदा बलिहारी ॥६॥ आवध
 कटिओ न जात प्रेम रस चरन कमल संगि ॥ दावनि बंधिओ न जात बिधे मन दरस मगि ॥ पावक
 जरिओ न जात रहिओ जन धूरि लगि ॥ नीरु न साकसि बोरि चलहि हरि पंथि पगि ॥ नानक रोग
 दोख अघ मोह छिदे हरि नाम खगि ॥१॥१०॥ उदमु करि लागे बहु भाती बिचरहि अनिक सासत्र
 बहु खटूआ ॥ भसम लगाइ तीरथ बहु भ्रमते सूखम देह बंधहि बहु जटूआ ॥ बिनु हरि भजन सगल
 दुख पावत जिउ प्रेम बढाइ सूत के हटूआ ॥ पूजा चक्र करत सोमपाका अनिक भाँति थाटहि करि
 थटूआ ॥२॥११॥२०॥

सवईए महले पहिले के १ १९८६ सतिगुर प्रसादि ॥

इक मनि पुरखु धिआइ बरदाता ॥ संत सहारु सदा बिखिआता ॥ तासु चरन ले रिदै बसावउ ॥
 तउ परम गुरू नानक गुन गावउ ॥१॥ गावउ गुन परम गुरू सुख सागर दुरत निवारण
 सबद सरे ॥ गावहि गंभीर धीर मति सागर जोगी जंगम धिआनु धरे ॥ गावहि इंद्रादि भगत
 प्रहिलादिक आतम रसु जिनि जाणिओ ॥ कबि कल सुजसु गावउ गुर नानक राजु जोगु जिनि माणिओ
 ॥२॥ गावहि जनकादि जुगति जोगेसुर हरि रस पूरन सरब कला ॥ गावहि सनकादि साध
 सिधादिक मुनि जन गावहि अछल छला ॥ गावै गुण धोमु अटल मंडलवै भगति भाइ रसु
 जाणिओ ॥ कबि कल सुजसु गावउ गुर नानक राजु जोगु जिनि माणिओ ॥३॥ गावहि कपिलादि
 आदि जोगेसुर अपरंपर अवतार वरो ॥ गावै जमदगनि परसरामेसुर कर कुठारु रघु तेजु
 हरिओ ॥ उधौ अकूरु बिदरु गुण गावै सरबातमु जिनि जाणिओ ॥ कबि कल सुजसु गावउ

गुर नानक राजु जोगु जिनि माणिओ ॥४॥ गावहि गुण बरन चारि खट दरसन ब्रह्मादिक
 सिमरंथि गुना ॥ गावै गुण सेसु सहस जिहवा रस आदि अंति लिव लागि धुना ॥ गावै गुण
 महादेउ बैरागी जिनि धिआन निरंतरि जाणिओ ॥ कबि कल सुजसु गावउ गुर नानक राजु
 जोगु जिनि माणिओ ॥५॥ राजु जोगु माणिओ बसिओ निरवैरु रिदंतरि ॥ सृसटि सगल उधरी
 नामि ले तरिओ निरंतरि ॥ गुण गावहि सनकादि आदि जनकादि जुगह लागि ॥ धनि धनि
 गुरु धनि जनमु सकयथु भलौ जगि ॥ पाताल पुरी जैकार धुनि कबि जन कल वखाणिओ ॥ हरि
 नाम रसिक नानक गुर राजु जोगु तै माणिओ ॥६॥ सतजुगि तै माणिओ छलिओ बलि बावन
 भाइओ ॥ त्रैतै तै माणिओ रामु रघुवंसु कहाइओ ॥ दुआपुरि कृसन मुरारि कंसु किरतारथु कीओ ॥
 उग्रसैण कउ राजु अभै भगतह जन दीओ ॥ कलिजुगि प्रमाणु नानक गुरु अंगदु अमरु कहाइओ
 ॥ श्री गुरु राजु अबिचलु अटलु आदि पुरखि फुरमाइओ ॥७॥ गुण गावै रविदासु भगतु जैदेव
 तृलोचन ॥ नामा भगतु कबीरु सदा गावहि सम लोचन ॥ भगतु बेणि गुण रवै सहजि आतम रंगु
 माणै ॥ जोग धिआनि गुर गिआनि बिना प्रभ अवरु न जाणै ॥ सुखदेउ परीख्यतु गुण रवै गोतम रिखि
 जसु गाइओ ॥ कबि कल सुजसु नानक गुर नित नवतनु जगि छाइओ ॥८॥ गुण गावहि
 पायालि भगत नागादि भुयंगम ॥ महादेउ गुण रवै सदा जोगी जति जंगम ॥ गुण गावै मुनि ब्यासु
 जिनि बेद ब्याकरण बीचारिअ ॥ ब्रह्मा गुण उचरै जिनि हुकमि सभ सृसटि सवारीअ ॥ ब्रह्मंड खंड
 पूरन ब्रह्म गुण निरगुण सम जाणिओ ॥ जपु कल सुजसु नानक गुर सहजु जोगु जिनि माणिओ ॥९॥
 गुण गावहि नव नाथ धनि गुरु साचि समाइओ ॥ माँधाता गुण रवै जेन चक्रवै कहाइओ ॥ गुण गावै
 बलि राउ सपत पातालि बसंतौ ॥ भरथरि गुण उचरै सदा गुर संगि रह्यतौ ॥ दूरबा परूरउ
 अंगरै गुर नानक जसु गाइओ ॥ कबि कल सुजसु नानक गुर घटि घटि सहजि समाइओ ॥१०॥

सर्वईए महले दूजे के २

१६ सतिगुर प्रसादि ॥

सोई पुरखु धन्नु करता कारण करतारु करण समरथो ॥ सतिगुरू धन्नु नानकु मसतकि तुम धरिओ जिनि हथो ॥ त धरिओ मसतकि हथु सहजि अमिउ वुठउ छजि सुरि नर गण मुनि बोहिय अगाजि ॥ मारिओ कंटकु कालु गरजि धावतु लीओ बरजि पंच भूत एक घरि राखि ले समजि ॥ जगु जीतउ गुर दुआरि खेलहि समत सारि रथु उनमनि लिव राखि निरंकारि ॥ कहु कीरति कल सहार सपत दीप मझार लहणा जगत्र गुरु परसि मुरारि ॥१॥ जा की दृसटि अमृत धार कालुख खनि उतार तिमर अग्यान जाहि दरस दुआर ॥ ओइ जु सेवहि सबदु सारु गाखड़ी बिखम कार ते नर भव उतारि कीए निरभार ॥ सतसंगति सहज सारि जागीले गुर बीचारि निमरी भूत सदीव परम पिआरि ॥ कहु कीरति कल सहार सपत दीप मझार लहणा जगत्र गुरु परसि मुरारि ॥२॥ तै तउ दृड़िओ नामु अपारु बिमल जासु बिथारु साधिक सिध सुजन जीआ को अधारु ॥ तू ता जनिक राजा अउतारु सबदु संसारि सारु रहहि जगत्र जल पदम बीचार ॥ कलिप तरु रोग बिदारु संसार ताप निवारु आतमा तृबिधि तेरै एक लिव तार ॥ कहु कीरति कल सहार सपत दीप मझार लहणा जगत्र गुरु परसि मुरारि ॥३॥ तै ता हदरथि पाड़िओ मानु सेविआ गुरु परवानु साधि अजगरु जिनि कीआ उनमानु ॥ हरि हरि दरस समान आतमा वंतगिआन जाणीअ अकल गति गुर परवान ॥ जा की दृसटि अचल ठाण बिमल बुधि सुथान पहिरि सील सनाहु सकति बिदारि ॥ कहु कीरति कल सहार सपत दीप मझार लहणा जगत्र गुरु परसि मुरारि ॥४॥ दृसटि धरत तम हरन दहन अघ पाप प्रनासन ॥ सबद सूर बलवंत काम अरु क्रोध बिनासन ॥ लोभ मोह वसि करण सरण जाचिक प्रतिपालण ॥ आतम रत संग्रहण कहण अमृत कल ढालण ॥ सतिगुरू कल सतिगुर तिलकु सति लागै सो पै तरै ॥ गुरु जगत

फिरणसीह अंगरउ राजु जोगु लहणा करै ॥५॥ सदा अकल लिव रहै करन सिउ इछा चारह ॥
 द्रुम सपूर जिउ निवै खवै कसु बिमल बीचारह ॥ इहै ततु जाणिओ सरब गति अलखु बिडाणी ॥
 सहज भाइ संचिओ किरणि अमृत कल बाणी ॥ गुर गमि प्रमाणु तै पाइओ सतु संतोखु ग्राहजि लयौ ॥
 हरि परसिओ कलु समुलवै जन दरसन लहणे भयौ ॥६॥ मनि बिसासु पाइओ गहरि गहु हदरथि
 दीओ ॥ गरल नासु तनि नठयो अमिउ अंतरगति पीओ ॥ रिदि बिगासु जागिओ अलखि कल धरी
 जुगंतरि ॥ सतिगुरु सहज समाधि रविओ सामानि निरंतरि ॥ उदारउ चित दारिद हरन पिखंतिह
 कलमल तसन ॥ सद रंगि सहजि कलु उचरै जसु जंपउ लहणे रसन ॥७॥ नामु अवखधु नामु
 आधारु अरु नामु समाधि सुखु सदा नाम नीसाणु सोहै ॥ रंगि रतौ नाम सिउ कल नामु सुरि नरह बोहै
 ॥ नाम परसु जिनि पाइओ सतु प्रगटिओ रवि लोइ ॥ दरसनि परसिअै गुरु कै अठसठि मजनु होइ
 ॥८॥ सचु तीरथु सचु इसनानु अरु भोजनु भाउ सचु सदा सचु भाखंतु सोहै ॥ सचु पाइओ गुर सबदि
 सचु नामु संगती बोहै ॥ जिसु सचु संजमु वरतु सचु कवि जन कल वखाणु ॥ दरसनि परसिअै गुरु कै
 सचु जनमु परवाणु ॥९॥ अमिअ दृसटि सुभ करै हरै अघ पाप सकल मल ॥ काम क्रोध अरु लोभ मोह
 वसि करै सभै बल ॥ सदा सुखु मनि वसै दुखु संसारह खोवै ॥ गुरु नव निधि दरीआउ जनम हम
 कालख धोवै ॥ सु कहु टल गुरु सेवीअै अहिनिमि सहजि सुभाइ ॥ दरसनि परसिअै गुरु कै जनम
 मरण दुखु जाइ ॥१०॥

सवईए महले तीजे के ३

१६ सतिगुर प्रसादि ॥

सोई पुरखु सिवरि साचा जा का डिकु नामु अछलु संसारे ॥ जिनि भगत भवजल तारे सिमरहु सोई नामु
 परधानु ॥ तितु नामि रसिकु नानकु लहणा थपिओ जेन सब सिधी ॥ कवि जन कल्य सबुधी कीरति
 जन अमरदास बिसरीया ॥ कीरति रवि किरणि प्रगटि संसारह साख तरोवर मवलसरा ॥ उतरि

दखिणहि पुबि अरु पश्चिमि जै जै कारु जपंथि नरा ॥ हरि नामु रसनि गुरुमुखि बरदायउ उलटि गंग
 पश्चिमि धरीआ ॥ सोई नामु अछलु भगतह भव तारणु अमरदास गुर कउ फुरिआ ॥१॥ सिमरहि सोई
 नामु जख्य अरु किन्नर साधिक सिध समाधि हरा ॥ सिमरहि नख्यत्र अवर धू मंडल नारदादि प्रहलादि
 वरा ॥ ससीअरु अरु सूरु नामु उलासहि सैल लोअ जिनि उधरिआ ॥ सोई नामु अछलु भगतह भव तारणु
 अमरदास गुर कउ फुरिआ ॥२॥ सोई नामु सिवरि नव नाथ निरंजनु सिव सनकादि समुधरिआ ॥
 चवरासीह सिध बुध जितु राते अंबरीक भवजलु तरिआ ॥ उधउ अकूरु तिलोचनु नामा कलि कबीर
 किलविख हरिआ ॥ सोई नामु अछलु भगतह भव तारणु अमरदास गुर कउ फुरिआ ॥३॥ तितु
 नामि लागि तेतीस धिआवहि जती तपीसुर मनि वसिआ ॥ सोई नामु सिमरि गंगेव पितामह चरण
 चित अमृत रसिआ ॥ तितु नामि गुरू गंभीर गरूअ मति सत करि संगति उधरीआ ॥ सोई नामु
 अछलु भगतह भव तारणु अमरदास गुर कउ फुरिआ ॥४॥ नाम किति संसारि किरणि रवि सुरतर
 साखह ॥ उतरि दखिणि पुबि देसि पश्चिमि जसु भाखह ॥ जनमु त इहु सकयथु जितु नामु हरि रिदै
 निवासै ॥ सुरि नर गण गंधरब छिअ दरसन आसासै ॥ भलउ प्रसिधु तेजो तनौ कल्य जोड़ि कर ध्याइअओ
 ॥ सोई नामु भगत भवजल हरणु गुर अमरदास तै पाइओ ॥५॥ नामु धिआवहि देव तेतीस अरु
 साधिक सिध नर नामि खंड ब्रहमंड धारे ॥ जह नामु समाधिओ हरखु सोगु सम करि सहारे ॥ नामु
 सिरोमणि सरब मै भगत रहे लिव धारि ॥ सोई नामु पदारथु अमर गुर तुसि दीओ करतारि ॥६॥
 सति सूरउ सीलि बलवंतु सत भाड़ि संगति सघन गरूअ मति निरवैरि लीणा ॥ जिसु धीरजु धुरि
 धवलु धुजा सेति बैकुंठ बीणा ॥ परसहि संत पिआरु जिह करतारह संजोगु ॥ सतिगुरू सेवि सुखु
 पाइओ अमरि गुरि कीतउ जोगु ॥७॥ नामु नावणु नामु रस खाणु अरु भोजनु नाम रसु सदा चाय मुखि
 मिष्ट बाणी ॥ धनि सतिगुरू सेविओ जिसु पसाइ गति अगम जाणी ॥ कुल संबूह समुधरे पायउ नाम

निवासु ॥ सकयथु जनमु कल्युचरै गुरु परस्यिउ अमर प्रगासु ॥८॥ बारिजु करि दाहिणै सिधि सनमुख
 मुखु जोवै ॥ रिधि बसै बाँवाँगि जु तीनि लोकाँतर मोहै ॥ रिदै बसै अकहीउ सोडि रसु तिन ही जातउ ॥
 मुखहु भगति उचरै अमरु गुरु इतु रंगि रातउ ॥ मसतकि नीसाणु सचउ करमु कल्य जोड़ि कर
 ध्याइअउ ॥ परसिअउ गुरु सतिगुर तिलकु सरब इछ तिनि पाइअउ ॥९॥ चरण त पर सकयथ
 चरण गुर अमर पवलि रय ॥ हथ त पर सकयथ हथ लगहि गुर अमर पय ॥ जीह त पर सकयथ
 जीह गुर अमरु भणिजै ॥ नैण त पर सकयथ नयणि गुरु अमरु पिखिजै ॥ स्रवण त पर सकयथ स्रवणि
 गुरु अमरु सुणिजै ॥ सकयथु सु हीउ जितु हीअ बसै गुर अमरदासु निज जगत पित ॥ सकयथु सु सिरु
 जालपु भणै जु सिरु निवै गुर अमर नित ॥१॥१०॥ ति नर दुख नह भुख ति नर निधन नहु कहीअहि
 ॥ ति नर सोकु नहु हुअै ति नर से अंतु न लहीअहि ॥ ति नर सेव नहु करहि ति नर सय सहस
 समपहि ॥ ति नर टुलीचै बहहि ति नर उथपि बिथपहि ॥ सुख लहहि ति नर संसार महि अभै पटु
 रिप मधि तिह ॥ सकयथ ति नर जालपु भणै गुर अमरदासु सुप्रसन्नु जिह ॥२॥११॥ तै पढिअउ इकु
 मनि धरिअउ इकु करि इकु पछाणिओ ॥ नयणि बयणि मुहि इकु इकु दुहु ठाँडि न जाणिओ ॥
 सुपनि इकु परतखि इकु इकस महि लीणउ ॥ तीस इकु अरु पंजि सिधु पैतीस न खीणउ ॥ इकहु
 जि लाखु लखहु अलखु है इकु इकु करि वरनिअउ ॥ गुर अमरदास जालपु भणै तू इकु लोड़हि इकु
 मंनिअउ ॥३॥१२॥ जि मति गही जैदेवि जि मति नामै संमाणी ॥ जि मति तृलोचन चिति भगत
 कंबीरहि जाणी ॥ रुकमाँगद करतूति रामु जंपहु नित भाई ॥ अंमरीकि प्रहलादि सरणि गोबिंद
 गति पाई ॥ तै लोभु क्रोधु तृसना तजी सु मति जल्य जाणी जुगति ॥ गुरु अमरदासु निज भगतु है देखि
 दरसु पावउ मुकति ॥४॥१३॥ गुरु अमरदासु परसीअै पुहमि पातिक बिनासहि ॥ गुरु अमरदासु
 परसीअै सिध साधिक आसासहि ॥ गुरु अमरदासु परसीअै धिआनु लहीअै पउ मुकिहि ॥ गुरु

अमरदासु परसीअै अभउ लभै गउ चुकिहि ॥ डिकु बिनि दुगण जु तउ रहै जा सुमंतु मानवहि
 लहि ॥ जालपा पदारथ डितड़े गुर अमरदासि डिटै मिलहि ॥५॥१४॥ सचु नामु करतारु सु दृडु
 नानकि संग्रहिअउ ॥ ता ते अंगदु लहणा प्रगटि तासु चरणह लिव रहिअउ ॥ तितु कुलि गुर
 अमरदासु आसा निवासु तासु गुण कवण वखाणउ ॥ जो गुण अलख अगंम तिनह गुण अंतु न जाणउ
 ॥ बोहिथउ बिधातै निरमयौ सभ संगति कुल उधरण ॥ गुर अमरदास कीरतु कहै त्राहि त्राहि तुअ पा
 सरण ॥१॥१५॥ आपि नराडिणु कला धारि जग महि परवरियउ ॥ निरंकारि आकारु जोति जग
 मंडलि करियउ ॥ जह कह तह भरपूरु सबदु दीपकि दीपायउ ॥ जिह सिखह संग्रहिओ ततु हरि
 चरण मिलायउ ॥ नानक कुलि निमलु अवतरिउ अंगद लहणे संगि हुअ ॥ गुर अमरदास तारण
 तरण जनम जनम पा सरणि तुअ ॥२॥१६॥ जपु तपु सतु संतोखु पिखि दरसन गुर सिखह ॥ सरणि
 परहि ते उबरहि छोडि जम पुर की लिखह ॥ भगति भाडि भरपूरु रिदै उचरै करतारै ॥ गुरु गउहरु
 दरीआउ पलक डुबंत्यह तारै ॥ नानक कुलि निमलु अवतरिउ गुण करतारै उचरै ॥ गुरु अमरदासु
 जिन् सेविअउ तिन् दुखु दरिद्रु परहरि परै ॥३॥१७॥ चिति चितवउ अरदासि कहउ परु कहि भि
 न सकउ ॥ सरब चिंत तुझु पासि साधसंगति हउ तकउ ॥ तरै हुकमि पवै नीसाणु तउ करउ साहिब
 की सेवा ॥ जब गुरु देखै सुभ दिसटि नामु करता मुखि मेवा ॥ अगम अलख कारण पुरख जो फुरमावहि
 सो कहउ ॥ गुर अमरदास कारण करण जिव तू रखहि तिव रहउ ॥४॥१८॥ भिखे के ॥ गुरु
 गिआनु अरु धिआनु तत सिउ ततु मिलावै ॥ सचि सचु जाणीअै डिक चितहि लिव लावै ॥ काम क्रोध
 वसि करै पवणु उडंत न धावै ॥ निरंकार कै वसै देसि हुकमु बुझि बीचारु पावै ॥ कलि माहि रूपु करता
 पुरखु सो जाणै जिनि किछु कीअउ ॥ गुरु मिलियउ सोडि भिखा कहै सहज रंगि दरसन दीअउ ॥१॥१९॥
 रहिओ संत हउ टोलि साध बहुतेरे डिटै ॥ संनिआसी तपसीअह मुखहु ए पंडित मिठै ॥ बरसु एकु हउ

फिरिओ किनै नहु परचउ लायउ ॥ कहतिअह कहती सुणी रहत को खुसी न आयउ ॥ हरि नामु छोडि दूजै लगे तिन् के गुण हउ किआ कहउ ॥ गुरु दयि मिलायउ भिखिआ जिव तू रखहि तिव रहउ ॥२॥२०॥ पहिरि समाधि सनाहु गिआनि है आसणि चड़िअउ ॥ धंम धनखु कर गहिओ भगत सीलह सरि लड़िअउ ॥ भै निरभउ हरि अटलु मनि सबदि गुर नेजा गडिओ ॥ काम क्रोध लोभ मोह अपतु पंच दूत बिखंडिओ ॥ भलउ भूहालु तेजो तना नृपति नाथु नानक बरि ॥ गुर अमरदास सचु सल्य भणि तै दलु जितउ इव जुधु करि ॥१॥२१॥ घनहर बूंद बसुअ रोमावलि कुसम बसंत गन्नत न आवै ॥ रवि ससि किरणि उदरु सागर को गंग तरंग अंतु को पावै ॥ रुद्र धिआन गिआन सतिगुर के कबि जन भल्य उनह जो गावै ॥ भले अमरदास गुण तेरे तेरी उपमा तोहि बनि आवै ॥१॥२२॥

सवईए महले चउथे के ४

१६ सतिगुर प्रसादि ॥

इक मनि पुरखु निरंजनु धिआवउ ॥ गुर प्रसादि हरि गुण सद गावउ ॥ गुन गावत मनि होडि बिगासा ॥ सतिगुर पूरि जनह की आसा ॥ सतिगुरु सेवि परम पदु पायउ ॥ अबिनासी अबिगतु धिआयउ ॥ तिसु भेटे दारिद्रु न चंपै ॥ कल्य सहारु तासु गुण जंपै ॥ जंपउ गुण बिमल सुजन जन केरे अमिअ नामु जा कउ फुरिआ ॥ इनि सतगुरु सेवि सबद रसु पाया नामु निरंजन उरि धरिआ ॥ हरि नाम रसिकु गोबिंद गुण गाहकु चाहकु तत समत सरे ॥ कवि कल्य ठकुर हरदास तने गुर रामदास सर अभर भरे ॥१॥ छुटत परवाह अमिअ अमरा पद अमृत सरोवर सद भरिआ ॥ ते पीवहि संत करहि मनि मजनु पुब जिनहु सेवा करीआ ॥ तिन भउ निवारि अनभै पदु दीना सबद मात्र ते उधर धरे ॥ कवि कल्य ठकुर हरदास तने गुर रामदास सर अभर भरे ॥२॥ सतगुर मति गूड़ बिमल सतसंगति आतमु रंगि चलूलु भया ॥ जाग्या मनु कवलु सहजि परकास्या अभै निरंजनु

घरहि लहा ॥ सतगुरि दयालि हरि नामु दृढ़ाया तिसु प्रसादि वसि पंच करे ॥ कवि कल्य ठकुर
 हरदास तने गुर रामदास सर अभर भरे ॥३॥ अनभउ उनमानि अकल लिव लागी पारसु भेटिआ
 सहज घरे ॥ सतगुर परसादि परम पटु पाया भगति भाडि भंडार भरे ॥ मेटिआ जनमांतु मरण भउ
 भागा चितु लागी संतोख सरे ॥ कवि कल्य ठकुर हरदास तने गुर रामदास सर अभर भरे ॥४॥ अभर
 भरे पायउ अपारु रिद अंतरि धारिओ ॥ दुख भंजनु आतम प्रबोधु मनि ततु बीचारिओ ॥ सदा चाडि
 हरि भाडि प्रेम रसु आपे जाणडि ॥ सतगुर कै परसादि सहज सेती रंगु माणडि ॥ नानक प्रसादि
 अंगद सुमति गुरि अमरि अमरु वरताडिओ ॥ गुर रामदास कल्युचरै तै अटल अमर पटु पाडिओ ॥५॥
 संतोख सरोवरि बसै अमिअ रसु रसन प्रकासै ॥ मिलत साँति उपजै दुरतु दूरंतरि नासै ॥ सुख सागरु
 पाडिअउ दिंतु हरि मगि न हुटै ॥ संजमु सतु संतोखु सील सन्नाहु मफुटै ॥ सतिगुरु प्रमाणु बिध नै
 सिरिउ जगि जस तूरु बजाडिअउ ॥ गुर रामदास कल्युचरै तै अभै अमर पटु पाडिअउ ॥६॥ जगु
 जितउ सतिगुर प्रमाणि मनि एकु धिआयउ ॥ धनि धनि सतिगुर अमरदासु जिनि नामु दृढ़ायउ ॥
 नव निधि नामु निधानु रिधि सिधि ता की दासी ॥ सहज सरोवरु मिलिओ पुरखु भेटिओ अबिनासी ॥
 आदि ले भगत जितु लगि तरे सो गुरि नामु दृढ़ाडिअउ ॥ गुर रामदास कल्युचरै तै हरि प्रेम पदारथु
 पाडिअउ ॥७॥ प्रेम भगति परवाह प्रीति पुबली न हुटडि ॥ सतिगुर सबदु अथाहु अमिअ धारा
 रसु गुटडि ॥ मति माता संतोखु पिता सरि सहज समायउ ॥ आजोनी संभविअउ जगतु गुर बचनि
 तरायउ ॥ अबिगत अगोचरु अपरपरु मनि गुर सबदु वसाडिअउ ॥ गुर रामदास कल्युचरै तै जगत
 उधारणु पाडिअउ ॥८॥ जगत उधारणु नव निधानु भगतह भव तारणु ॥ अमृत बूंद हरि नामु
 बिसु की बिखै निवारणु ॥ सहज तरोवर फलिओ गिआन अमृत फल लागे ॥ गुर प्रसादि पाईअहि
 धनि ते जन बडभागे ॥ ते मुक्ते भए सतिगुर सबदि मनि गुर परचा पाडिअउ ॥ गुर रामदास

कल्युचरै तै सबद नीसानु बजाइअउ ॥६॥ सेज सधा सहजु छावाणु संतोखु सराइचउ सदा सील
 सन्नाहु सोहै ॥ गुर सबदि समाचरिओ नामु टेक संगदि बोहै ॥ अजोनीउ भल्यु अमलु सतिगुर संगि
 निवासु ॥ गुर रामदास कल्युचरै तुअ सहज सरोवरि बासु ॥१०॥ गुरु जिन् कउ सुप्रसन्नु नामु हरि
 रिदै निवासै ॥ जिन् कउ गुरु सुप्रसन्नु दुरतु दूरंतरि नासै ॥ गुरु जिन् कउ सुप्रसन्नु मानु अभिमानु
 निवारै ॥ जिन् कउ गुरु सुप्रसन्नु सबदि लगि भवजलु तारै ॥ परचउ प्रमाणु गुर पाइअउ तिन
 सकयथउ जनमु जगि ॥ श्री गुरु सरणि भजु कल्य कबि भुगति मुकति सभ गुरु लगि ॥११॥ सतिगुरि
 खेमा ताणिआ जुग जूथ समाणे ॥ अनभउ नेजा नामु टेक जितु भगत अघाणे ॥ गुरु नानकु अंगदु
 अमरु भगत हरि संगि समाणे ॥ इहु राज जोग गुर रामदास तुम् हू रसु जाणे ॥१२॥ जनकु सोडि
 जिनि जाणिआ उनमनि रथु धरिआ ॥ सतु संतोखु समाचरे अभरा सरु भरिआ ॥ अकथ कथा अमरा पुरी
 जिसु देइ सु पावै ॥ इहु जनक राजु गुर रामदास तुझ ही बणि आवै ॥१३॥ सतिगुर नामु एक लिव
 मनि जपै दृडु तिन जन दुख पापु कहु कत होवै जीउ ॥ तारण तरण खिन मात्र जा कउ दृष्टि धारै
 सबदु रिद बीचारै कामु क्रोधु खोवै जीउ ॥ जीअन सभन दाता अगम ग्यान बिख्याता अहिनिमि ध्यान
 धावै पलक न सोवै जीउ ॥ जा कउ देखत दरिद्रु जावै नामु सो निधानु पावै गुरुमुखि ग्यानि दुरमति
 मैलु धोवै जीउ ॥ सतिगुर नामु एक लिव मनि जपै दृडु तिन जन दुख पाप कहु कत होवै जीउ ॥१॥
 धरम करम पूरै सतिगुरु पाई है ॥ जा की सेवा सिध साध मुनि जन सुरि नर जाचहि सबद सारु
 एक लिव लाई है ॥ फुनि जानै को तेरा अपारु निरभउ निरंकारु अकथ कथनहारु तुझहि बुझाई
 है ॥ भरम भूले संसार छुटहु जूनी संघार जम को न डंड काल गुरुमति ध्याई है ॥ मन प्राणी मुगध
 बीचारु अहिनिमि जपु धरम करम पूरै सतिगुरु पाई है ॥२॥ हउ बलि बलि जाउ सतिगुर साचे
 नाम पर ॥ कवन उपमा देउ कवन सेवा सरेउ एक मुख रसना रसहु जुग जोरि कर ॥ फुनि मन बच

क्रम जानु अनत दूजा न मानु नामु सो अपारु सारु दीनो गुरि रिद धर ॥ नल्य कवि पारस परस कच
 कंचना हुडि चंदना सुबासु जासु सिमरत अन तर ॥ जा के देखत दुआरे काम क्रोध ही निवारे जी हउ
 बलि बलि जाउ सतिगुर साचे नाम पर ॥३॥ राजु जोगु तखतु दीअनु गुर रामदास ॥ प्रथमे नानक
 चंदु जगत भयो आन्नदु तारनि मनुख्य जन कीअउ प्रगास ॥ गुर अंगद दीअउ निधानु अकथ कथा
 गिआनु पंच भूत बसि कीने जमत न त्रास ॥ गुर अमरु गुरु स्री सति कलिजुगि राखी पति अघन देखत
 गतु चरन कवल जास ॥ सभ बिधि मान्यउ मनु तब ही भयउ प्रसन्नु राजु जोगु तखतु दीअनु गुर
 रामदास ॥४॥ रड ॥ जिसहि धारिउ धरति अरु विउमु अरु पवणु ते नीर सर अवर अनल अनादि
 कीअउ ॥ ससि रिखि निसि सूर दिनि सैल तरूअ फल फुल दीअउ ॥ सुरि नर सपत समुद्र किअ
 धारिओ तृभवण जासु ॥ सोई एकु नामु हरि नामु सति पाडिओ गुर अमर प्रगासु ॥१॥५॥ कचहु
 कंचनु भडिअउ सबदु गुर स्रवणहि सुणिओ ॥ बिखु ते अमृतु हुयउ नामु सतिगुर मुखि भणिअउ ॥
 लोहउ होयउ लालु नदरि सतिगुरु जदि धारै ॥ पाहण माणक करै गिआनु गुर कहिअउ बीचारै ॥
 काठहु स्रीखंड सतिगुरि कीअउ दुख दरिद्र तिन के गडिअ ॥ सतिगुरु चरन जिन् परसिआ से पसु
 परेत सुरि नर भडिअ ॥२॥६॥ जामि गुरु होडि वलि धनहि किआ गारवु दिजडि ॥ जामि गुरु
 होडि वलि लख बाहे किआ किजडि ॥ जामि गुरु होडि वलि गिआन अरु धिआन अनन परि ॥ जामि
 गुरु होडि वलि सबदु साखी सु सचह घरि ॥ जो गुरु गुरु अहिनिमि जपै दासु भटु बेनति कहै ॥ जो गुरु
 नामु रिद महि धरै सो जनम मरण दुह थे रहै ॥३॥७॥ गुर बिनु घोरु अंधारु गुरु बिनु समझ न आवै
 ॥ गुर बिनु सुरति न सिधि गुरु बिनु मुकति न पावै ॥ गुरु करु सचु बीचारु गुरु करु रे मन मेरे ॥
 गुरु करु सबद सपुन्न अघन कटहि सभ तेरे ॥ गुरु नयणि बयणि गुरु गुरु करहु गुरु सति कवि नल्य
 कहि ॥ जिनि गुरु न देखिअउ नहु कीअउ ते अकयथ संसार महि ॥४॥८॥ गुरु गुरु गुरु करु मन

मेरे ॥ तारण तरण सम्रथु कलिजुगि सुनत समाधि सबद जिसु करे ॥ फुनि दुखनि नासु सुखदायकु
 सूरउ जो धरत धिआनु बसत तिह नेरे ॥ पूरउ पुरखु रिदै हरि सिमरत मुखु देखत अघ जाहि परेरे ॥
 जउ हरि बुधि रिधि सिधि चाहत गुरु गुरु गुरु करु मन मेरे ॥५॥६॥ गुरु मुखु देखि गरु सुखु पायउ
 ॥ हुती जु पिआस पिऊस पिवन्न की बंछत सिधि कउ बिधि मिलायउ ॥ पूरन भो मन ठउर बसो रस
 बासन सिउ जु दह्य दिसि धायउ ॥ गोबिंद वालु गोबिंद पुरी सम जल्यन तीरि बिपास बनायउ ॥ गयउ
 दुखु दूरि बरखन को सु गुरु मुखु देखि गरु सुखु पायउ ॥६॥१०॥ समरथ गुरु सिरि हथु धरुउ ॥ गुरि
 कीनी कृपा हरि नामु दीअउ जिसु देखि चरन्न अघन्न हरुउ ॥ निसि बासुर एक समान धिआन सु
 नाम सुने सुतु भान डरुउ ॥ भनि दास सु आस जगत गुरु की पारसु भेटि परसु करुउ ॥ रामदासु गुरु
 हरि सति कीयउ समरथ गुरु सिरि हथु धरुउ ॥७॥११॥ अब राखहु दास भाट की लाज ॥ जैसी
 राखी लाज भगत प्रहिलाद की हरनाखस फारे कर आज ॥ फुनि द्रोपती लाज रखी हरि प्रभ जी छीनत
 बसत दीन बहु साज ॥ सोदामा अपदा ते राखिआ गनिका पडूत पूरे तिह काज ॥ श्री सतिगुर सुप्रसन्न
 कलजुग होइ राखहु दास भाट की लाज ॥८॥१२॥ झोलना ॥ गुरु गुरु गुरु गुरु गुरु जपु प्राणीअहु ॥
 सबदु हरि हरि जपै नामु नव निधि अपै रसनि अहिनिमि रसै सति करि जानीअहु ॥ फुनि प्रेम रंग
 पाईअै गुरुमुखहि धिआईअै अन्न मारग तजहु भजहु हरि ग्यानीअहु ॥ बचन गुर रिदि धरहु पंच भू
 बसि करहु जनमु कुल उधरहु द्वारि हरि मानीअहु ॥ जउ त सभ सुख इत उत तुम बंछवहु गुरु गुरु
 गुरु गुरु गुरु जपु प्राणीअहु ॥१॥१३॥ गुरु गुरु गुरु गुरु गुरु जपि सति करि ॥ अगम गुन
 जानु निधानु हरि मनि धरहु ध्यानु अहिनिमि करहु बचन गुर रिदै धरि ॥ फुनि गुरु जल बिमल
 अथाह मजनु करहु संत गुरसिख तरहु नाम सच रंग सरि ॥ सदा निरवैरु निरंकारु निरभउ जपै
 प्रेम गुर सबद रसि करत दृडु भगति हरि ॥ मुगध मन भ्रमु तजहु नामु गुरुमुखि भजहु गुरु गुरु गुरु

गुरु गुरु जपु सति करि ॥२॥१४॥ गुरु गुरु गुरु करहु गुरु हरि पाईअै ॥ उदधि गुरु गहिर गंभीर
 बेअंतु हरि नाम नग हीर मणि मिलत लिव लाईअै ॥ फुनि गुरु परमल सरस करत कंचनु परस
 मैलु दुरमति हिरत सबदि गुरु ध्याईअै ॥ अमृत परवाह छुटकंत सद द्वारि जिसु ग्यान गुर बिमल सर
 संत सिख नाईअै ॥ नामु निरबाणु निधानु हरि उरि धरहु गुरु गुरु गुरु करहु गुरु हरि पाईअै
 ॥३॥१५॥ गुरु गुरु गुरु गुरु गुरु जपु मन्न रे ॥ जा की सेव सिव सिध साधिक सुर असुर गण तरहि
 तेतीस गुर बचन सुणि कन्न रे ॥ फुनि तरहि ते संत हित भगत गुरु गुरु करहि तरिओ प्रहलादु गुर
 मिलत मुनि जन्न रे ॥ तरहि नारदादि सनकादि हरि गुरुमुखहि तरहि इक नाम लगि तजहु रस
 अन्न रे ॥ दासु बेनति कहै नामु गुरुमुखि लहै गुरु गुरु गुरु गुरु जपु मन्न रे ॥४॥१६॥२६॥
 सिरी गुरु साहिबु सभ ऊपरि ॥ करी कृपा सतजुगि जिनि धू परि ॥ श्री प्रहलाद भगत उधरीअं ॥
 हस कमल माथे पर धरीअं ॥ अलख रूप जीअ लख्या न जाई ॥ साधिक सिध सगल सरणाई ॥ गुर के
 बचन सति जीअ धारहु ॥ माणस जनमु देह निसारहु ॥ गुरु जहाजु खेवटु गुरु गुर बिनु तरिआ न
 कोइ ॥ गुर प्रसादि प्रभु पाईअै गुर बिनु मुकति न होइ ॥ गुरु नानकु निकटि बसै बनवारी ॥ तिनि
 लहणा थापि जोति जगि धारी ॥ लहणै पंथु धरम का कीआ ॥ अमरदास भले कउ दीआ ॥ तिनि
 श्री रामदासु सोढी थिरु थप्यउ ॥ हरि का नामु अखै निधि अप्यउ ॥ अप्यउ हरि नामु अखै निधि चहु जुगि
 गुर सेवा करि फलु लहीअं ॥ बंदहि जो चरण सरणि सुखु पावहि परमान्नद गुरुमुखि कहीअं ॥ परतखि
 देह पारब्रह्म सुआमी आदि रूपि पोखण भरणं ॥ सतिगुरु गुरु सेवि अलख गति जा की श्री रामदासु
 तारण तरणं ॥१॥ जिह अमृत बचन बाणी साधू जन जपहि करि बिचिति चाओ ॥ आन्नदु नित
 मंगलु गुर दरसनु सफलु संसारि ॥ संसारि सफलु गंगा गुर दरसनु परसन परम पवित्र गते ॥
 जीतहि जम लोकु पतित जे प्राणी हरि जन सिव गुर ग्यानि रते ॥ रघुबंसि तिलकु सुंदरु दसरथ घरि

मुनि बंछहि जा की सरणं ॥ सतिगुरु गुरु सेवि अलख गति जा की श्री रामदासु तारण तरणं ॥२॥ संसार
 अगम सागरु तुलहा हरि नामु गुरु मुखि पाया ॥ जगि जनम मरणु भगा इह आई हीअै परतीति ॥
 परतीति हीअै आई जिन जन कै तिन् कउ पदवी उच भई ॥ तजि माडिआ मोहु लोभु अरु लालचु काम
 क्रोध की बृथा गई ॥ अवलोक्या ब्रह्मु भरमु सभु छुटक्या दिव्य दृष्टि कारण करणं ॥ सतिगुरु गुरु सेवि
 अलख गति जा की श्री रामदासु तारण तरणं ॥३॥ परतापु सदा गुर का घटि घटि परगासु भया
 जसु जन कै ॥ इकि पड़हि सुणहि गावहि परभातिहि करहि इस्रानु ॥ इस्रानु करहि परभाति
 सुध मनि गुर पूजा बिधि सहित करं ॥ कंचनु तनु होइ परसि पारस कउ जोति सरूपी ध्यानु धरं ॥
 जगजीवनु जगन्नाथु जल थल महि रहिआ पूरि बहु बिधि बरनं ॥ सतिगुरु गुरु सेवि अलख गति
 जा की श्री रामदासु तारण तरणं ॥४॥ जिनहु बात निश्चल धूअ जानी तेई जीव काल ते बचा ॥ तिन्
 तरिओ समुद्र रुद्र खिन इकि महि जलहर बिंब जुगति जगु रचा ॥ कुंडलनी सुरझी सतसंगति
 परमानन्द गुरु मुखि मचा ॥ सिरी गुरु साहिबु सभ ऊपरि मन बच क्रम सेवीअै सचा ॥५॥ वाहिगुरु
 वाहिगुरु वाहिगुरु वाहि जीउ ॥ कवल नैन मधुर बैन कोटि सैन संग सोभ कहत मा जसोद जिसहि दही
 भातु खाहि जीउ ॥ देखि रूपु अति अनूपु मोह महा मग भई किंकनी सबद झनतकार खेलु पाहि जीउ ॥
 काल कलम हुकमु हाथि कहहु कउनु मेटि सकै ईसु बंम्यु ग्यानु ध्यानु धरत हीअै चाहि जीउ ॥ सति साचु
 श्री निवासु आदि पुरखु सदा तुही वाहिगुरु वाहिगुरु वाहिगुरु वाहि जीउ ॥१॥६॥ राम नाम
 परम धाम सुध बुध निरीकार बेसुमार सरवर कउ काहि जीउ ॥ सुथर चित भगत हित भेखु धरिओ
 हरनाखसु हरिओ नख बिदारि जीउ ॥ संख चक्र गदा पदम आपि आपु कीओ छदम अपरंपर पारब्रह्म
 लखै कउनु ताहि जीउ ॥ सति साचु श्री निवासु आदि पुरखु सदा तुही वाहिगुरु वाहिगुरु वाहिगुरु
 वाहि जीउ ॥२॥७॥ पीत बसन कुंद दसन पृअ सहित कंठ माल मुकटु सीसि मोर पंख चाहि जीउ ॥

बेवजीर बडे धीर धरम अंग अलख अगम खेलु कीआ आपणै उछाहि जीउ ॥ अकथ कथा कथी न जाडि
 तीनि लोक रहिआ समाडि सुतह सिध रूपु धरिओ साहन कै साहि जीउ ॥ सति साचु स्री निवासु आदि
 पुरखु सदा तुही वाहिगुरू वाहिगुरू वाहिगुरू वाहि जीउ ॥३॥८॥ सतिगुरू सतिगुरू सतिगुरू
 गुबिंद जीउ ॥ बलिहि छलन सबल मलन भगि फलन कान् कुअर निहकलम्क बजी डंक चड़नृ दल
 रविंद जीउ ॥ राम रवण दुरत दवण सकल भवण कुसल करण सरब भूत आपि ही देवाधि देव
 सहस मुख फनिंद जीउ ॥ जरम करम मछ कछ हुआ बराह जमुना कै कूलि खेलु खेलिओ जिनि गिंद
 जीउ ॥ नामु सारु हीए धारु तजु बिकारु मन गयंद सतिगुरू सतिगुरू सतिगुरू गुबिंद जीउ
 ॥४॥६॥ सिरी गुरू सिरी गुरू सिरी गुरू सति जीउ ॥ गुर कहिआ मानु निज निधानु सचु जानु
 मंत्रु डिहै निसि बासुर होडि कल्यानु लहहि परम गति जीउ ॥ कामु क्रोधु लोभु मोहु जण जण सिउ
 छाडु धोहु हउमै का फंधु काटु साधसंगि रति जीउ ॥ देह गेहु तृअ सनेहु चित बिलासु
 जगत एहु चरन कमल सदा सेउ दृढ़ता करु मति जीउ ॥ नामु सारु हीए धारु तजु बिकारु मन
 गयंद सिरी गुरू सिरी गुरू सिरी गुरू सति जीउ ॥५॥१०॥ सेवक कै भरपूर जुगु जुगु वाहगुरू
 तेरा सभु सदका ॥ निरंकारु प्रभु सदा सलामति कहि न सकै कोऊ तू कद का ॥ ब्रहमा बिसनु सिरे
 तै अगनत तिन कउ मोहु भया मन मद का ॥ चवरासीह लख जोनि उपाई रिजकु दीआ सभ हू कउ
 तद का ॥ सेवक कै भरपूर जुगु जुगु वाहगुरू तेरा सभु सदका ॥१॥११॥ वाहु वाहु का बडा
 तमासा ॥ आपे हसै आपि ही चितवै आपे चंदु सूरु परगासा ॥ आपे जलु आपे थलु थंमनु आपे
 कीआ घटि घटि बासा ॥ आपे नरु आपे फुनि नारी आपे सारि आप ही पासा ॥ गुरमुखि संगति
 सभै बिचारहु वाहु वाहु का बडा तमासा ॥२॥१२॥ कीआ खेलु बड मेलु तमासा वाहिगुरू तेरी
 सभ रचना ॥ तू जलि थलि गगनि पयालि पूरि रह्या अमृत ते मीठे जा के बचना ॥ मानहि

ब्रह्मादिक रुद्रादिक काल का कालु निरंजन जचना ॥ गुर प्रसादि पाईअै परमारथु सतसंगति सेती
 मनु खचना ॥ कीआ खेलु बड मेलु तमासा वाहगुरू तेरी सभ रचना ॥३॥१३॥४२॥ अगमु अन्नतु
 अनादि आदि जिसु कोइ न जाणै ॥ सिव बिरंचि धरि ध्यानु नितहि जिसु बेदु बखाणै ॥ निरंकारु
 निरवैरु अवरु नही दूसर कोई ॥ भंजन गड्डण समथु तरण तारण प्रभु सोई ॥ नाना प्रकार जिनि
 जगु कीओ जनु मथुरा रसना रसै ॥ श्री सति नामु करता पुरखु गुर रामदास चितह बसै ॥१॥ गुरू
 समरथु गहि करीआ ध्रुव बुधि सुमति समारन कउ ॥ फुनि धंम धुजा फहरंति सदा अघ पुंज तरंग
 निवारन कउ ॥ मथुरा जन जानि कही जीअ साचु सु अउर कछू न बिचारन कउ ॥ हरि नामु
 बोहिथु बडौ कलि मै भव सागर पारि उतारन कउ ॥२॥ संतत ही सतसंगति संग सुरंग रते
 जसु गावत है ॥ ध्रम पंथु धरिओ धरनीधर आपि रहे लिव धारि न धावत है ॥ मथुरा भनि भाग
 भले उन् के मन इछत ही फल पावत है ॥ रवि के सुत को तिन् त्रासु कहा जु चरन्न गुरू चितु
 लावत है ॥३॥ निरमल नामु सुधा परपूरन सबद तरंग प्रगटित दिन आगरु ॥ गहिर गंभीरु
 अथाह अति बड सुभरु सदा सभ बिधि रतनागरु ॥ संत मराल करहि कंतूहल तिन जम त्रास मिटिओ
 दुख कागरु ॥ कलजुग दुरत दूरि करवे कउ दरसन गुरू सगल सुख सागरु ॥४॥ जा कउ मुनि
 ध्यानु धरै फिरत सगल जुग कबहु क कोऊ पावै आतम प्रगास कउ ॥ बेद बाणी सहित बिरंचि जसु
 गावै जा को सिव मुनि गहि न तजात कबिलास कंउ ॥ जा कौ जोगी जती सिध साधिक अनेक तप
 जटा जूट भेख कीए फिरत उदास कउ ॥ सु तिनि सतिगुरि सुख भाइ कृपा धारी जीअ नाम की
 बडाई दर्ई गुर रामदास कउ ॥५॥ नामु निधानु धिआन अंतरगति तेज पुंज तिहु लोग प्रगासे
 ॥ देखत दरसु भटकि भ्रमु भजत दुख परहरि सुख सहज बिगासे ॥ सेवक सिख सदा अति लुभित
 अलि समूह जिउ कुसम सुबासे ॥ बिद्यमान गुरि आपि थप्यउ थिरु साचउ तखतु गुरू रामदासै

॥६॥ तारुउ संसारु माया मद मोहित अमृत नामु दीअउ समरथु ॥ फुनि कीरतिवंत सदा सुख संपति रिधि अरु सिधि न छोडिइ सथु ॥ दानि बडौ अतिवंतु महाबलि सेवकि दासि कहिओ डिहु तथु ॥ ताहि कहा परवाह काहू की जा कै बसीसि धरिओ गुरि हथु ॥७॥४६॥ तीनि भवन भरपूर रहिओ सोई ॥ अपन सरसु कीअउ न जगत कोई ॥ आपुन आपु आप ही उपायउ ॥ सुरि नर असुर अंतु नही पायउ ॥ पायउ नही अंतु सुरे असुरह नर गण गंध्रब खोजंत फिरे ॥ अबिनासी अचलु अजोनी संभउ पुरखोतमु अपार परे ॥ करण कारण समरथु सदा सोई सरब जीअ मनि ध्याइयउ ॥ श्री गुर रामदास जयो जय जग महि तै हरि परम पदु पाइयउ ॥१॥ सतिगुरि नानकि भगति करी इक मनि तनु मनु धनु गोबिंद दीअउ ॥ अंगदि अन्नत मूरति निज धारी अगम ग्यानि रसि रस्यउ हीअउ ॥ गुरि अमरदासि करतारु कीअउ वसि वाहु वाहु करि ध्याइयउ ॥ श्री गुर रामदास जयो जय जग महि तै हरि परम पदु पाइयउ ॥२॥ नारदु धू प्रहलादु सुदामा पुब भगत हरि के जु गणं ॥ अंबरीकु जयदेव तृलोचनु नामा अवरु कबीरु भणं ॥ तिन कौ अवतारु भयउ कलि भिंतरि जसु जगत्र परि छाडियउ ॥ श्री गुर रामदास जयो जय जग महि तै हरि परम पदु पाइयउ ॥३॥ मनसा करि सिमरंत तुझै नर कामु क्रोधु मिटिअउ जु तिणं ॥ बाचा करि सिमरंत तुझै तिन् दुखु दरिद्रु मिटयउ जु खिणं ॥ करम करि तुअ दरस परस पारस सर बल्य भट जसु गाडियउ ॥ श्री गुर रामदास जयो जय जग महि तै हरि परम पदु पाइयउ ॥४॥ जिह सतिगुर सिमरंत नयन के तिमर मिटहि खिनु ॥ जिह सतिगुर सिमरंथि रिदै हरि नामु दिनो दिनु ॥ जिह सतिगुर सिमरंथि जीअ की तपति मिटावै ॥ जिह सतिगुर सिमरंथि रिधि सिधि नव निधि पावै ॥ सोई रामदासु गुरु बल्य भणि मिलि संगति धंनि धंनि करहु ॥ जिह सतिगुर लगि प्रभु पाईअै सो सतिगुरु सिमरहु नरहु ॥५॥५४॥ जिनि सबदु कमाइ परम पदु पाइओ सेवा करत न छोडिओ पासु ॥ ता ते गउहरु

ग्यान प्रगटु उजीआरउ दुख दरिद्र अंध्यार को नासु ॥ कवि कीरत जो संत चरन मुड़ि लागहि तिनु
 काम क्रोध जम को नही त्रासु ॥ जिव अंगदु अंगि संगि नानक गुर तिव गुर अमरदास कै गुरु
 रामदासु ॥१॥ जिनि सतिगुरु सेवि पदारथु पायउ निसि बासुर हरि चरन निवासु ॥ ता ते संगति
 सघन भाड़ि भउ मानहि तुम मलीआगर प्रगट सुबासु ॥ धू प्रहलाद कबीर तिलोचन नामु लैत
 उपज्यो जु प्रगासु ॥ जिह पिखत अति होड़ि रहसु मनि सोई संत सहारु गुरु रामदासु ॥२॥ नानकि
 नामु निरंजन जान्यउ कीनी भगति प्रेम लिव लाई ॥ ता ते अंगदु अंग संगि भयो साड़िरु तिनि
 सबद सुरति की नीव रखाई ॥ गुर अमरदास की अकथ कथा है इकि जीह कछु कही न जाई ॥ सोढी
 सृष्टि सकल तारण कउ अब गुर रामदास कउ मिली बडाई ॥३॥ हम अवगुणि भरे एकु गुणु
 नाही अमृतु छाड़ि बिखै बिखु खाई ॥ माया मोह भरम पै भूले सुत दारा सिउ प्रीति लगाई ॥ इकु
 उतम पंथु सुनिओ गुर संगति तिह मिलम्त जम त्रास मिटाई ॥ इकि अरदासि भाट कीरति की गुर
 रामदास राखहु सरणाई ॥४॥५८॥ मोहु मलि बिवसि कीअउ कामु गहि केस पछाड़ु ॥ क्रोधु
 खंडि परचंडि लोभु अपमान सिउ झाड़ु ॥ जनमु कालु कर जोड़ि हुकमु जो होड़ि सु मन्नै ॥ भव सागरु
 बंधिअउ सिख तारे सुप्रसन्नै ॥ सिरि आतपतु सचौ तखतु जोग भोग संजुतु बलि ॥ गुर रामदास सचु
 सल्य भणि तू अटलु राजि अभगु दलि ॥१॥ तू सतिगुरु चहु जुगी आपि आपे परमेसरु ॥ सुरि नर
 साधिक सिध सिख सेवंत धुरह धुरु ॥ आदि जुगादि अनादि कला धारी तृहु लोअह ॥ अगम निगम
 उधरण जरा जंमिहि आरोअह ॥ गुर अमरदासि थिरु थपिअउ परगामी तारण तरण ॥ अघ अंतक
 बदै न सल्य कवि गुर रामदास तेरी सरण ॥२॥६०॥

सवईए महले पंजवे के ५

१६ सतिगुर प्रसादि ॥

सिमरं सोई पुरखु अचलु अबिनासी ॥ जिसु सिमरत दुरमति मलु नासी ॥ सतिगुर चरण कवल

रिदि धारं ॥ गुर अरजुन गुण सहजि बिचारं ॥ गुर रामदास घरि कीअउ प्रगासा ॥ सगल मनोरथ
 पूरी आसा ॥ तै जनमत गुरमति ब्रह्म पछाणिओ ॥ कल्य जोड़ि कर सुजसु वखाणिओ ॥ भगति जोग कौ
 जैतवारु हरि जनकु उपायउ ॥ सबदु गुरु परकासिओ हरि रसन बसायउ ॥ गुर नानक अंगद अमर
 लागि उत्तम पदु पायउ ॥ गुरु अरजुनु घरि गुर रामदास भगत उत्तरि आयउ ॥१॥ बडभागी
 उनमानिअउ रिदि सबदु बसायउ ॥ मनु माणकु संतोखिअउ गुरि नामु दृडायउ ॥ अगमु अगोचरु
 पारब्रह्म सतिगुरि दरसायउ ॥ गुरु अरजुनु घरि गुर रामदास अनभउ ठहरायउ ॥२॥ जनक
 राजु बरताइआ सतजुगु आलीणा ॥ गुर सबदे मनु मानिआ अपतीजु पतीणा ॥ गुरु नानकु सचु
 नीव साजि सतिगुर संगि लीणा ॥ गुरु अरजुनु घरि गुर रामदास अपरंपरु बीणा ॥३॥ खेलु गूडउ
 कीअउ हरि राइ संतोखि समाचरिओ बिमल बुधि सतिगुरि समाणउ ॥ आजोनी संभविअउ सुजसु कल्य
 कवीअणि बखाणिअउ ॥ गुरि नानकि अंगदु वरुउ गुरि अंगदि अमर निधानु ॥ गुरि रामदास
 अरजुनु वरुउ पारसु परसु प्रमाणु ॥४॥ सद जीवणु अरजुनु अमोलु आजोनी संभउ ॥ भय भंजनु
 पर दुख निवारु अपारु अन्नभउ ॥ अगह गहणु भ्रमु भ्राँति दहणु सीतलु सुख दातउ ॥ आसंभउ
 उदविअउ पुरखु पूरन बिधातउ ॥ नानक आदि अंगद अमर सतिगुर सबदि समाइअउ ॥ धनु धन्नु
 गुरु रामदास गुरु जिनि पारसु परसि मिलाइअउ ॥५॥ जै जै कारु जासु जग अंदरि मंदरि भागु
 जुगति सिव रहता ॥ गुरु पूरा पायउ बड भागी लिव लागी मेदनि भरु सहता ॥ भय भंजनु पर पीर
 निवारनु कल्य सहारु तोहि जसु बकता ॥ कुलि सोढी गुर रामदास तनु धरम धुजा अरजुनु हरि भगता
 ॥६॥ ध्रंम धीरु गुरमति गभीरु पर दुख बिसारणु ॥ सबद सारु हरि सम उदारु अहमेव निवारणु ॥
 महा दानि सतिगुर गिआनि मनि चाउ न हुटै ॥ सतिवंतु हरि नामु मंत्र नव निधि न निखुटै ॥
 गुर रामदास तनु सरब मै सहजि चंदोआ ताणिअउ ॥ गुर अरजुन कल्युचरै तै राज जोग रसु

जाणिअउ ॥७॥ भै निरभउ माणिअउ लाख महि अलखु लखायउ ॥ अगमु अगोचर गति गभीरु
 सतिगुरि परचायउ ॥ गुर परचै परवाणु राज महि जोगु कमायउ ॥ धंनि धंनि गुरु धंनि अभर सर
 सुभर भरायउ ॥ गुर गम प्रमाणि अजरु जरिओ सरि संतोख समाइयउ ॥ गुर अरजुन कल्युचरै तै
 सहजि जोगु निजु पाइयउ ॥८॥ अमिउ रसना बदनि बर दाति अलख अपार गुर सूर सबदि
 हउमै निवारुउ ॥ पंचाहरु निदलिअउ सुन्न सहजि निज घरि सहारुउ ॥ हरि नामि लागि जग
 उधरुउ सतिगुरु रिदै बसाइअउ ॥ गुर अरजुन कल्युचरै तै जनकह कलसु दीपाइअउ ॥९॥
 सोरठे ॥ गुरु अरजुनु पुरखु प्रमाणु पारथउ चालै नही ॥ नेजा नाम नीसाणु सतिगुर सबदि
 सवारिअउ ॥१॥ भवजलु साइरु सेतु नामु हरी का बोहिथा ॥ तुअ सतिगुर सं हेतु नामि लागि
 जगु उधरुउ ॥२॥ जगत उधारणु नामु सतिगुर तुठै पाइअउ ॥ अब नाहि अवर सरि कामु
 बारंतरि पूरी पड़ी ॥३॥१२॥ जोति रूपि हरि आपि गुरु नानकु कहायउ ॥ ता ते अंगदु भयउ
 तत सिउ ततु मिलायउ ॥ अंगदि किरपा धारि अमरु सतिगुरु थिरु कीअउ ॥ अमरदासि अमरतु
 छत्रु गुर रामहि दीअउ ॥ गुर रामदास दरसनु परसि कहि मथुरा अमृत बयण ॥ मूरति पंच
 प्रमाण पुरखु गुरु अरजुनु पिखहु नयण ॥१॥ सति रूपु सति नामु सतु संतोखु धरिओ उरि ॥ आदि
 पुरखि परतखि लिख्यउ अछरु मसतकि धुरि ॥ प्रगट जोति जगमगै तेजु भूअ मंडलि छायउ ॥
 पारसु परसि परसु परसि गुरि गुरु कहायउ ॥ भनि मथुरा मूरति सदा थिरु लाडि चितु सनमुख
 रहहु ॥ कलजुगि जहाजु अरजुनु गुरु सगल सृष्टि लागि बितरहु ॥२॥ तिह जन जाचहु जगत्र पर
 जानीअतु बासुर रयनि बासु जा को हितु नाम सिउ ॥ परम अतीतु परमेसुर कै रंगि रंग्यौ
 बासना ते बाहरि पै देखीअतु धाम सिउ ॥ अपर परंपर पुरख सिउ प्रेमु लाग्यौ बिनु भगवंत रसु
 नाही अउरै काम सिउ ॥ मथुरा को प्रभु सब मय अरजुन गुरु भगति कै हेति पाइ रहिओ मिलि

राम सिउ ॥३॥ अंतु न पावत देव सबै मुनि इंद्र महा सिव जोग करी ॥ फुनि बेद बिरंचि
 बिचारि रहिओ हरि जापु न छाडिउ एक घरी ॥ मथुरा जन को प्रभु दीन दयालु है संगति सृष्टि
 निहालु करी ॥ रामदासि गुरु जग तारन कउ गुर जोति अरजुन माहि धरी ॥४॥ जग अउरु
 न याहि महा तम मै अवतारु उजागरु आनि कीअउ ॥ तिन के दुख कोटिक दूरि गए मथुरा
 जिन् अमृत नामु पीअउ ॥ इह पधति ते मत चूकहि रे मन भेदु बिभेदु न जान बीअउ ॥
 परतछि रिदै गुर अरजुन कै हरि पूरन ब्रह्मि निवासु लीअउ ॥५॥ जब लउ नही भाग लिलार
 उदै तब लउ भ्रमते फिरते बहु धायउ ॥ कलि घोर समुद्र मै बूडत थे कबहू मिटि है नही रे
 पछुतायउ ॥ ततु बिचारु यहै मथुरा जग तारन कउ अवतारु बनायउ ॥ जप्यउ जिन् अरजुन देव
 गुरु फिरि संकट जोनि गरभ न आयउ ॥६॥ कलि समुद्र भए रूप प्रगटि हरि नाम उधारनु ॥
 बसहि संत जिसु रिदै दुख दारिद्र निवारनु ॥ निरमल भेख अपार तासु बिनु अवरु न कोई ॥ मन
 बच जिनि जाणिअउ भयउ तिह समसरि सोई ॥ धरनि गगन नव खंड महि जोति स्वरूपी रहिओ भरि
 ॥ भनि मथुरा कछु भेदु नही गुरु अरजुनु परतख्य हरि ॥७॥१६॥ अजै गंग जलु अटलु सिख
 संगति सभ नावै ॥ नित पुराण बाचीअहि बेद ब्रह्मा मुखि गावै ॥ अजै चवरु सिरि ढुलै नामु
 अमृतु मुखि लीअउ ॥ गुर अरजुन सिरि छत्र आपि परमेसरि दीअउ ॥ मिलि नानक अंगद
 अमर गुर गुरु रामदासु हरि पहि गयउ ॥ हरिबंस जगति जसु संचरु सु कवणु कहै श्री गुरु मुयउ
 ॥१॥ देव पुरी महि गयउ आपि परमेसर भायउ ॥ हरि सिंघासणु दीअउ सिरि गुरु तह
 बैठायउ ॥ रहसु कीअउ सुर देव तोहि जसु जय जय जंपहि ॥ असुर गए ते भागि पाप तिन् भीतरि
 कंपहि ॥ काटे सु पाप तिन् नरहु के गुरु रामदासु जिन् पाडियउ ॥ छत्र सिंघासनु पिरथमी गुर
 अरजुन कउ दे आइअउ ॥२॥२१॥६॥११॥१०॥१०॥२२॥६०॥१४३॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

सलोक वाराँ ते वधीक ॥ महला १ ॥

उतंगी पैओहरी गहिरी गंभीरी ॥ ससुड़ि सुहीआ किव करी निवणु न जाइ थणी ॥ गचु जि लगा
गिड़वड़ी सखीए धउलहरी ॥ से भी ढहदे डिटु मै मुंध न गरबु थणी ॥१॥ सुणि मुंधे हरणाखीए
गूड़ा वैणु अपारु ॥ पहिला वसतु सिजाणि कै ताँ कीचै वापारु ॥ दोही दिचै दुरजना मित्राँ कूं जैकारु ॥
जितु दोही सजण मिलनि लहु मुंधे वीचारु ॥ तनु मनु दीजै सजणा औसा हसणु सारु ॥ तिस सउ
नेहु न कीचई जि दिसै चलणहारु ॥ नानक जिनी इव करि बुझिआ तिना विटहु कुरबाणु ॥२॥
जे तूं तारु पाणि ताहू पुछु तिड़न्न् कल ॥ ताहू खरे सुजाण वंजा एनी कपरी ॥३॥ झड़ झखड़ ओहाड़
लहरी वहनि लखेसरी ॥ सतिगुर सिउ आलाइ बेड़े डुबणि नाहि भउ ॥४॥ नानक दुनीआ कैसी
होई ॥ सालकु मितु न रहिओ कोई ॥ भाई बंधी हेतु चुकाइआ ॥ दुनीआ कारणि दीनु गवाइआ
॥५॥ है है करि कै ओहि करेनि ॥ गला पिटनि सिरु खोहेनि ॥ नाउ लैनि अरु करनि समाइ ॥ नानक
तिन बलिहारै जाइ ॥६॥ रे मन डीगि न डोलीअै सीधै मारगि धाउ ॥ पाछै बाघु डरावणो आगै
अगनि तलाउ ॥ सहसै जीअरा परि रहिओ मा कउ अवरु न ढंगु ॥ नानक गुरमुखि छुटीअै हरि
प्रीतम सिउ संगु ॥७॥ बाघु मरै मनु मारीअै जिसु सतिगुर दीखिआ होइ ॥ आपु पछाणै हरि

मिलै बहुड़ि न मरणा होइ ॥ कीचड़ि हाथु न बूडई एका नदरि निहालि ॥ नानक गुरमुखि उबरे
 गुरु सरवरु सची पालि ॥८॥ अगनि मरै जलु लोड़ि लहु विणु गुर निधि जलु नाहि ॥ जनमि मरै
 भरमाईअै जे लख करम कमाहि ॥ जमु जागाति न लगई जे चलै सतिगुर भाड़ि ॥ नानक निरमलु
 अमर पदु गुरु हरि मेलै मेलाड़ि ॥९॥ कलर केरी छपड़ी कऊआ मलि मलि नाड़ि ॥ मनु तनु मैला
 अवगुणी चिंजु भरी गंधी आड़ि ॥ सरवरु ह्यसि न जाणिआ काग कुपंखी संगि ॥ साकत सिउ अैसी
 प्रीति है बूझहु गिआनी रंगि ॥ संत सभा जैकारु करि गुरमुखि करम कमाउ ॥ निरमलु नावणु नानका
 गुरु तीरथु दरीआउ ॥१०॥ जनमे का फलु किआ गणी जाँ हरि भगति न भाउ ॥ पैधा खाधा बादि है
 जाँ मनि दूजा भाउ ॥ वेखणु सुनणा झूठु है मुखि झूठा आलाउ ॥ नानक नामु सलाहि तू होरु हउमै
 आवउ जाउ ॥११॥ हैनि विरले नाही घणे फैल फकडु संसारु ॥१२॥ नानक लगी तुरि मरै जीवण
 नाही ताणु ॥ चोटै सेती जो मरै लगी सा परवाणु ॥ जिस नो लाए तिसु लगै लगी ता परवाणु ॥ पिरम
 पैकामु न निकलै लाड़िआ तिनि सुजाणि ॥१३॥ भाँडा धोवै कउणु जि कचा साजिआ ॥ धातू पंजि
 रलाड़ि कूड़ा पाजिआ ॥ भाँडा आणगु रासि जाँ तिसु भावसी ॥ परम जोति जागाड़ि वाजा वावसी
 ॥१४॥ मनहु जि अंधे घूप कहिआ बिरदु न जाणनी ॥ मनि अंधै उंधै कवल दिसनि खरे करूप ॥
 इकि कहि जाणनि कहिआ बुझनि ते नर सुघड़ सरूप ॥ इकिना नादु न बेदु न गीअ रसु रसु कसु न
 जाणंति ॥ इकिना सिधि न बुधि न अकलि सर अखर का भेउ न लह्यति ॥ नानक ते नर असलि खर
 जि बिनु गुण गरबु करंत ॥१५॥ सो ब्रहमणु जो बिंदै ब्रहमु ॥ जपु तपु संजमु कमावै करमु ॥ सील
 संतोख का रखै धरमु ॥ बंधन तोड़ै होवै मुक्तु ॥ सोई ब्रहमणु पूजण जुगतु ॥१६॥ खत्री सो जु करमा का
 सूरु ॥ पुन्न दान का करै सरीरु ॥ खेतु पछाणै बीजै दानु ॥ सो खत्री दरगह परवाणु ॥ लबु लोभु जे कूडु
 कमावै ॥ अपणा कीता आपे पावै ॥१७॥ तनु न तपाड़ि तनूर जिउ बालणु हड न बालि ॥ सिरि पैरी

किआ फेड़िआ अंदरि पिरी समालि ॥१८॥ सभनी घटी सहु वसै सह बिनु घटु न कोडि ॥ नानक
 ते सोहागणी जिना गुरुमुखि परगटु होडि ॥१९॥ जउ तउ प्रेम खेलण का चाउ ॥ सिरु धरि तली
 गली मेरी आउ ॥ इतु मारगि पैरु धरीजै ॥ सिरु दीजै काणि न कीजै ॥२०॥ नालि किराड़ा
 दोसती कूड़ै कूड़ी पाडि ॥ मरणु न जापै मूलिआ आवै कितै थाडि ॥२१॥ गिआन हीणं अगिआन
 पूजा ॥ अंध वरतावा भाउ दूजा ॥२२॥ गुरु बिनु गिआनु धरम बिनु धिआनु ॥ सच बिनु साखी
 मूलो न बाकी ॥२३॥ माणू घलै उठी चलै ॥ सादु नाही इवेही गलै ॥२४॥ रामु झुरै दल
 मेलवै अंतरि बलु अधिकार ॥ बंतर की सैना सेवीअै मनि तनि जुझु अपारु ॥ सीता लै गड़िआ
 दहसिरो लछमणु मूओ सरापि ॥ नानक करता करणहारु करि वेखै थापि उथापि ॥२५॥ मन महि
 झुरै रामचंदु सीता लछमण जोगु ॥ हणवंतरु आराधिआ आडिआ करि संजोगु ॥ भूला दैतु न
 समझई तिनि प्रभ कीए काम ॥ नानक वेपरवाहु सो किरतु न मिटई राम ॥२६॥ लाहौर सहरु
 जहरु कहरु सवा पहरु ॥२७॥ महला ३ ॥ लाहौर सहरु अमृत सरु सिफती दा घरु ॥२८॥
 महला १ ॥ उदोसाहै किआ नीसानी तोटि न आवै अन्नी ॥ उदोसीअ घरे ही वुठी कुड़िंणी रन्नी
 धंमी ॥ सती रन्नी घरे सिआपा रोवनि कूड़ी कंमी ॥ जो लेवै सो देवै नाही खटे दंम सद्दामी ॥२९॥
 पबर तूं हरीआवला कवला कंचन वंनि ॥ कै दोखडै सड़िओहि काली होईआ देहुरी नानक मै तनि
 भंगु ॥ जाणा पाणी ना लहाँ जै सेती मेरा संगु ॥ जितु डिठै तनु परफुडै चडै चवगणि वन्नु ॥३०॥
 रजि न कोई जीविआ पहुचि न चलिआ कोडि ॥ गिआनी जीवै सदा सदा सुरती ही पति होडि ॥ सरफै
 सरफै सदा सदा एवै गई विहाडि ॥ नानक किस नो आखीअै विणु पुछिआ ही लै जाडि ॥३१॥ दोसु
 न देअहु राडि नो मति चलै जाँ बुढा होवै ॥ गलाँ करे घणोरीआ ताँ अन्ने पवणा खाती टोवै ॥३२॥ पूरे
 का कीआ सभ किछु पूरा घटि वधि किछु नाही ॥ नानक गुरुमुखि अैसा जाणै पूरे माँहि समाँही ॥३३॥

सलोक महला ३ १६ सतिगुर प्रसादि ॥

अभिआगत एह न आखीअहि जिन कै मन महि भरमु ॥ तिन के दिते नानका तेहो जेहा धरमु ॥१॥
 अभै निरंजन परम पदु ता का भीखकु होइ ॥ तिस का भोजनु नानका विरला पाए कोइ ॥२॥ होवा
 पंडितु जोतकी वेद पड़ा मुखि चारि ॥ नवा खंडा विचि जाणीआ अपने चज वीचार ॥३॥ ब्रहमण कैली
 घातु कंजका अणचारी का धानु ॥ फिटक फिटका कोडु बदीआ सदा सदा अभिमानु ॥ पाहि एते जाहि
 वीसरि नानका डिकु नामु ॥ सभ बुधी जालीअहि डिकु रहै ततु गिआनु ॥४॥ माथै जो धुरि लिखिआ
 सु मेटि न सकै कोइ ॥ नानक जो लिखिआ सो वरतदा सो बूझै जिस नो नदरि होइ ॥५॥ जिनी नामु
 विसारिआ कूडै लालचि लगि ॥ धंधा माइआ मोहणी अंतरि तिसना अगि ॥ जिना वेलि न तूबड़ी
 माइआ ठगे ठगि ॥ मनमुखि बंनि चलाईअहि ना मिलही वगि सगि ॥ आपि भुलाए भुलीअै आपे
 मेलि मिलाइ ॥ नानक गुरमुखि छुटीअै जे चलै सतिगुर भाइ ॥६॥ सालाही सालाहणा भी सचा
 सालाहि ॥ नानक सचा एकु दरु बीभा परहरि आहि ॥७॥ नानक जह जह मै फिरउ तह तह साचा
 सोइ ॥ जह देखा तह एकु है गुरमुखि परगटु होइ ॥८॥ दूख विसारणु सबदु है जे मंनि वसाए कोइ ॥
 गुर किरपा ते मनि वसै करम परापति होइ ॥९॥ नानक हउ हउ करते खपि मुए खूहणि लख असंख
 ॥ सतिगुर मिले सु उबरे साचै सबदि अलमख ॥१०॥ जिना सतिगुरु डिक मनि सेविआ तिन जन
 लागउ पाइ ॥ गुर सबदी हरि मनि वसै माइआ की भुख जाइ ॥ से जन निरमल ऊजले जि गुरमुखि
 नामि समाइ ॥ नानक होरि पतिसाहीआ कूड़ीआ नामि रते पातिसाह ॥११॥ जिउ पुरखै घरि भगती
 नारि है अति लोचै भगती भाइ ॥ बहु रस सालणे सवारदी खट रस मीठे पाइ ॥ तिउ बाणी भगत
 सलाहदे हरि नामै चितु लाइ ॥ मनु तनु धनु आगै राखिआ सिरु वेचिआ गुर आगै जाइ ॥ भै भगती

भगत बहु लोचदे प्रभ लोचा पूरि मिलाइ ॥ हरि प्रभु वेपरवाहु है कितु खाधै तिपताइ ॥ सतिगुर कै
 भाणै जो चलै तिपतासै हरि गुण गाइ ॥ धनु धनु कलजुगि नानका जि चले सतिगुर भाइ ॥१२॥
 सतिगुरू न सेविओ सबदु न रखिओ उर धारि ॥ धिगु तिना का जीविआ कितु आए संसारि ॥ गुरमती
 भउ मनि पवै ताँ हरि रसि लगै पिआरि ॥ नाउ मिलै धुरि लिखिआ जन नानक पारि उतारि ॥१३॥
 माइआ मोहि जगु भरमिआ घरु मुसै खबरि न होइ ॥ काम क्रोधि मनु हिरि लइआ मनमुख अंधा
 लोइ ॥ गिआन खड़ग पंच दूत संघारे गुरमति जागै सोइ ॥ नाम रतनु परगासिआ मनु तनु निरमलु
 होइ ॥ नामहीन नकटे फिरहि बिनु नावै बहि रोइ ॥ नानक जो धुरि करतै लिखिआ सु मेटि न सकै
 कोइ ॥१४॥ गुरमुखा हरि धनु खटिआ गुर कै सबदि वीचारि ॥ नामु पदारथु पाइआ अतुट भरे
 भंडार ॥ हरि गुण बाणी उचरहि अंतु न पारावारु ॥ नानक सभ कारण करता करै वेखै सिरजनहारु
 ॥१५॥ गुरमुखि अंतरि सहजु है मनु चड़िआ दसवै आकासि ॥ तिथै ऊंघ न भुख है हरि अमृत नामु
 सुख वासु ॥ नानक दुखु सुखु विआपत नही जियै आतम राम प्रगासु ॥१६॥ काम क्रोध का चोलड़ा सभ
 गलि आए पाइ ॥ इकि उपजहि इकि बिनसि जाँहि हुकमे आवै जाइ ॥ जंमणु मरणु न चुकई रंगु
 लगा दूजै भाइ ॥ बंधनि बंधि भवाईअनु करणा कछू न जाइ ॥१७॥ जिन कउ किरपा धारीअनु
 तिना सतिगुरु मिलिआ आइ ॥ सतिगुरि मिले उलटी भई मरि जीविआ सहजि सुभाइ ॥ नानक
 भगती रतिआ हरि हरि नामि समाइ ॥१८॥ मनमुख चंचल मति है अंतरि बहुतु चतुराई ॥ कीता
 करतिआ बिरथा गइआ इकु तिलु थाइ न पाई ॥ पुन्न दानु जो बीजदे सभ धरम राइ कै जाई ॥
 बिनु सतिगुरू जमकालु न छोडई दूजै भाइ खुआई ॥ जोबनु जाँदा नदरि न आवई जरु पहुचै मरि
 जाई ॥ पुतु कलतु मोहु हेतु है अंति बेली को न सखाई ॥ सतिगुरु सेवे सो सुखु पाए नाउ वसै मनि
 आई ॥ नानक से वडे वडभागी जि गुरमुखि नामि समाई ॥१९॥ मनमुख नामु न चेतनी बिनु नावै

दुख रोडि ॥ आतमा रामु न पूजनी दूजै किउ सुखु होडि ॥ हउमै अंतरि मैलु है सबदि न काढहि धोडि ॥
 नानक बिनु नावै मैलिआ मुए जनमु पदारथु खोडि ॥२०॥ मनमुख बोले अंधुले तिसु महि अगनी का
 वासु ॥ बाणी सुरति न बुझनी सबदि न करहि प्रगासु ॥ ओना आपणी अंदरि सुधि नही गुर बचनि न
 करहि विसासु ॥ गिआनीआ अंदरि गुर सबदु है नित हरि लिव सदा विगासु ॥ हरि गिआनीआ की
 रखदा हउ सद बलिहारी तासु ॥ गुरमुखि जो हरि सेवदे जन नानकु ता का दासु ॥२१॥ माडिआ
 भुडिअंगमु सरपु है जगु घेरिआ बिखु माडि ॥ बिखु का मारणु हरि नामु है गुर गरुड़ सबदु मुखि पाडि ॥
 जिन कउ पूरबि लिखिआ तिन सतिगुरु मिलिआ आडि ॥ मिलि सतिगुर निरमलु होडिआ बिखु हउमै
 गडिआ बिलाडि ॥ गुरमुखा के मुख उजले हरि दरगह सोभा पाडि ॥ जन नानकु सदा कुरबाणु तिन
 जो चालहि सतिगुर भाडि ॥२२॥ सतिगुर पुरखु निरवैरु है नित हिरदै हरि लिव लाडि ॥ निरवैरै
 नालि वैरु रचाडिआ अपणै घरि लूकी लाडि ॥ अंतरि क्रोधु अह्यकारु है अनदिनु जलै सदा दुखु पाडि
 ॥ कूडु बोलि बोलि नित भउकदे बिखु खाधे दूजै भाडि ॥ बिखु माडिआ कारणि भरमदे फिरि घरि घरि
 पति गवाडि ॥ बेसुआ करे पूत जिउ पिता नामु तिसु जाडि ॥ हरि हरि नामु न चेतनी करतै आपि
 खुआडि ॥ हरि गुरमुखि किरपा धारीअनु जन विछुड़े आपि मिलाडि ॥ जन नानकु तिसु बलिहारणै
 जो सतिगुर लागे पाडि ॥२३॥ नामि लगे से ऊबरे बिनु नावै जम पुरि जाँहि ॥ नानक बिनु नावै सुखु
 नही आडि गए पछुताहि ॥२४॥ चिंता धावत रहि गए ताँ मनि भडिआ अन्नदु ॥ गुर प्रसादी बुझीअै
 सा धन सुती निचिंद ॥ जिन कउ पूरबि लिखिआ तिना भेटिआ गुर गोविंदु ॥ नानक सहजे मिलि रहे
 हरि पाडिआ परमान्नदु ॥२५॥ सतिगुरु सेवनि आपणा गुर सबदी वीचारि ॥ सतिगुर का भाणा
 मंनि लैनि हरि नामु रखहि उर धारि ॥ अैथै ओथै मन्नीअनि हरि नामि लगे वापारि ॥ गुरमुखि सबदि
 सिजापदे तितु साचै दरबारि ॥ सचा सउदा खरचु सचु अंतरि पिरमु पिआरु ॥ जमकालु नेडि न

आवई आपि बखसे करतारि ॥ नानक नाम रते से धनवंत हैनि निरधनु होरु संसारु ॥२६॥ जन की
 टेक हरि नामु हरि बिनु नावै ठवर न ठाउ ॥ गुरमती नाउ मनि वसै सहजे सहजि समाउ ॥ वडभागी
 नामु धिआइआ अहिनिसि लागा भाउ ॥ जन नानकु मंगै धूड़ि तिन हउ सद कुरबाणै जाउ ॥२७॥
 लख चउरासीह मेदनी तिसना जलती करे पुकार ॥ इहु मोहु माइआ सभु पसरिआ नालि चलै न
 अंती वार ॥ बिनु हरि साँति न आवई किसु आगै करी पुकार ॥ वडभागी सतिगुरु पाइआ बूझिआ
 ब्रहमु बिचारु ॥ तिसना अगनि सभ बुझि गई जन नानक हरि उरि धारि ॥२८॥ असी खते बहुतु
 कमावदे अंतु न पारावारु ॥ हरि किरपा करि कै बखसि लैहु हउ पापी वड गुनहगारु ॥ हरि जीउ
 लेखै वार न आवई तूं बखसि मिलावणहारु ॥ गुर तुठै हरि प्रभु मेलिआ सभ किलविख कटि विकार
 ॥ जिना हरि हरि नामु धिआइआ जन नानक तिन् जैकारु ॥२९॥ विछुड़ि विछुड़ि जो मिले सतिगुर के
 भै भाइ ॥ जनम मरण निहचलु भए गुरमुखि नामु धिआइ ॥ गुर साधू संगति मिलै हीरे रतन
 लभंति ॥ नानक लालु अमोलका गुरमुखि खोजि लह्वनि ॥३०॥ मनमुख नामु न चेतिओ धिगु जीवणु
 धिगु वासु ॥ जिस दा दिता खाणा पैनणा सो मनि न वसिओ गुणतासु ॥ इहु मनु सबदि न भेदिओ
 किउ होवै घर वासु ॥ मनमुखीआ दोहागणी आवण जाणि मुईआसु ॥ गुरमुखि नामु सुहागु है
 मसतकि मणी लिखिआसु ॥ हरि हरि नामु उरि धारिआ हरि हिरदै कमल प्रगासु ॥ सतिगुरु
 सेवनि आपणा हउ सद बलिहारी तासु ॥ नानक तिन मुख उजले जिन अंतरि नामु प्रगासु ॥३१॥
 सबदि मरै सोई जनु सिझै बिनु सबदै मुकति न होई ॥ भेख करहि बहु करम विगुते भाइ दूजै
 परज विगोई ॥ नानक बिनु सतिगुर नाउ न पाईअै जे सउ लोचै कोई ॥३२॥ हरि का नाउ
 अति वड ऊचा ऊची हू ऊचा होई ॥ अपड़ि कोइ न सकई जे सउ लोचै कोई ॥ मुखि संजम हछा न होवई
 करि भेख भवै सभ कोई ॥ गुर की पउड़ी जाइ चढ़ै करमि परापति होई ॥ अंतरि आइ वसै गुर सबदु

वीचारै कोडि ॥ नानक सबदि मरै मनु मानीअै साचे साची सोडि ॥३३॥ माडिआ मोहु दुखु सागरु
 है बिखु दुतरु तरिआ न जाडि ॥ मेरा मेरा करदे पचि मुए हउमै करत विहाडि ॥ मनमुखा उरवारु न
 पारु है अध विचि रहे लपटाडि ॥ जो धुरि लिखिआ सु कमावणा करणा कछू न जाडि ॥ गुरमती गिआनु
 रतनु मनि वसै सभु देखिआ ब्रह्मु सुभाडि ॥ नानक सतिगुरि बोहिथै वडभागी चडै ते भउजलि पारि
 लम्घाडि ॥३४॥ बिनु सतिगुर दाता को नही जो हरि नामु देडि आधारु ॥ गुर किरपा ते नाउ मनि वसै
 सदा रहै उरि धारि ॥ तिसना बुझै तिपति होडि हरि कै नाडि पिआरि ॥ नानक गुरमुखि पाईअै हरि
 अपनी किरपा धारि ॥३५॥ बिनु सबदै जगतु बरलिआ कहणा कछू न जाडि ॥ हरि रखे से उबरे
 सबदि रहे लिव लाडि ॥ नानक करता सभ किछु जाणदा जिनि रखी बणत बणाडि ॥३६॥ होम जग
 सभि तीरथा पडि पंडित थके पुराण ॥ बिखु माडिआ मोहु न मिटई विचि हउमै आवणु जाणु ॥
 सतिगुर मिलिअै मलु उतरी हरि जपिआ पुरखु सुजाणु ॥ जिना हरि हरि प्रभु सेविआ जन नानकु सद
 कुरबाणु ॥३७॥ माडिआ मोहु बहु चितवदे बहु आसा लोभु विकार ॥ मनमुखि असथिरु ना थीअै मरि
 बिनसि जाडि खिन वार ॥ वड भागु होवै सतिगुरु मिलै हउमै तजै विकार ॥ हरि नामा जपि सुखु
 पाडिआ जन नानक सबदु वीचार ॥३८॥ बिनु सतिगुर भगति न होवई नामि न लगै पिआरु ॥
 जन नानक नामु अराधिआ गुर कै हेति पिआरि ॥३९॥ लोभी का वेसाहु न कीजै जे का पारि वसाडि ॥
 अंति कालि तिथै धुहै जिथै हथु न पाडि ॥ मनमुख सेती संगु करे मुहि कालख दागु लगाडि ॥ मुह
 काले तित् लोभीआँ जासनि जनमु गवाडि ॥ सतसंगति हरि मेलि प्रभु हरि नामु वसै मनि आडि ॥
 जनम मरन की मलु उतरै जन नानक हरि गुन गाडि ॥४०॥ धुरि हरि प्रभि करतै लिखिआ सु मेटणा
 न जाडि ॥ जीउ पिंडु सभु तिस दा प्रतिपालि करे हरि राडि ॥ चुगल निंदक भुखे रुलि मुए एना हथु न
 किथाऊ पाडि ॥ बाहरि पाखंड सभ करम करहि मनि हिरदै कपटु कमाडि ॥ खेति सरीरि जो बीजीअै

सो अंति खलोआ आइ ॥ नानक की प्रभ बेनती हरि भावै बखसि मिलाइ ॥४१॥ मन आवण जाणु न
 सुझई ना सुझै दरबारु ॥ माइआ मोहि पलेटिआ अंतरि अगिआनु गुबारु ॥ तब नरु सुता जागिआ
 सिरि डंडु लगा बहु भारु ॥ गुरमुखाँ कराँ उपरि हरि चेतिआ से पाइनि मोख दुआरु ॥ नानक आपि
 ओहि उधरे सभ कुटंब तरे परवार ॥४२॥ सबदि मरै सो मुआ जापै ॥ गुर परसादी हरि रसि ध्रापै ॥
 हरि दरगहि गुर सबदि सिजापै ॥ बिनु सबदै मुआ है सभु कोइ ॥ मनमुखु मुआ अपुना जनमु खोइ ॥
 हरि नामु न चेतहि अंति दुखु रोइ ॥ नानक करता करे सु होइ ॥४३॥ गुरमुखि बुढे कदे नाही
 जिना अंतरि सुरति गिआनु ॥ सदा सदा हरि गुण खहि अंतरि सहज धिआनु ॥ ओइ सदा अन्नदि
 बिबेक रहहि दुखि सुखि एक समानि ॥ तिना नदरी इको आइआ सभु आतम रामु पछानु ॥४४॥
 मनमुखु बालकु बिरधि समानि है जिना अंतरि हरि सुरति नाही ॥ विचि हउमै करम कमावदे सभ
 धरम राइ कै जाँही ॥ गुरमुखि हछे निरमले गुर कै सबदि सुभाइ ॥ ओना मैलु पतंगु न लगई जि
 चलनि सतिगुर भाइ ॥ मनमुख जूठि न उतरै जे सउ धोवण पाइ ॥ नानक गुरमुखि मेलिअनु गुर कै
 अंकि समाइ ॥४५॥ बुरा करे सु केहा सिझै ॥ आपणै रोहि आपे ही दझै ॥ मनमुखि कमला रगडै लुझै
 ॥ गुरमुखि होइ तिसु सभ किछु सुझै ॥ नानक गुरमुखि मन सिउ लुझै ॥४६॥ जिना सतिगुरु पुरखु न
 सेविओ सबदि न कीतो वीचारु ॥ ओइ माणस जूनि न आखीअनि पसू ढोर गावार ॥ ओना अंतरि
 गिआनु न धिआनु है हरि सउ प्रीति न पिआरु ॥ मनमुख मुए विकार महि मरि जंमहि वारो वार ॥
 जीवदिआ नो मिलै सु जीवदे हरि जगजीवन उर धारि ॥ नानक गुरमुखि सोहणे तितु सचै दरबारि
 ॥४७॥ हरि मंदरु हरि साजिआ हरि वसै जिसु नालि ॥ गुरमती हरि पाइआ माइआ मोह परजालि ॥
 हरि मंदरि वसतु अनेक है नव निधि नामु समालि ॥ धनु भगवंती नानका जिना गुरमुखि लधा हरि
 भालि ॥ वडभागी गड़ मंदरु खोजिआ हरि हिरदै पाइआ नालि ॥४८॥ मनमुख दह दिसि फिरि रहे

अति तिसना लोभ विकार ॥ माइआ मोहु न चुकई मरि जंमहि वारो वार ॥ सतिगुरु सेवि सुखु पाइआ
 अति तिसना तजि विकार ॥ जनम मरन का दुखु गइआ जन नानक सबदु बीचारि ॥४६॥ हरि हरि
 नामु धिआइ मन हरि दरगह पावहि मानु ॥ किलविख पाप सभि कटीअहि हउमै चुकै गुमानु ॥
 गुरमुखि कमलु विगसिआ सभु आतम ब्रह्मु पछानु ॥ हरि हरि किरपा धारि प्रभ जन नानक जपि
 हरि नामु ॥५०॥ धनासरी धनवंती जाणीअै भाई जाँ सतिगुर की कार कमाइ ॥ तनु मनु सउपे जीअ
 सउ भाई लए हुकमि फिराउ ॥ जह बैसावहि बैसह भाई जह भेजहि तह जाउ ॥ एवडु धनु होरु को
 नही भाई जेवडु सचा नाउ ॥ सदा सचे के गुण गावाँ भाई सदा सचे कै संगि रहाउ ॥ पैणु गुण
 चंगिआईआ भाई आपणी पति के साद आपे खाइ ॥ तिस का किआ सालाहीअै भाई दरसन कउ
 बलि जाइ ॥ सतिगुर विचि वडीआ वडिआईआ भाई करमि मिलै ताँ पाइ ॥ इकि हुकमु मंनि न
 जाणनी भाई दूजै भाइ फिराइ ॥ संगति ढोई ना मिलै भाई बैसणि मिलै न थाउ ॥ नानक हुकमु
 तिना मनाइसी भाई जिना धुरे कमाइआ नाउ ॥ तिन् विटहु हउ वारिआ भाई तिन कउ सद
 बलिहारै जाउ ॥५१॥ से दाड़ीआँ सचीआ जि गुर चरनी लगंनि ॥ अनदिनु सेवनि गुरु आपणा
 अनदिनु अनदि रह्यनि ॥ नानक से मुह सोहणे सचै दरि दिसंनि ॥५२॥ मुख सचे सचु दाड़ीआ सचु
 बोलहि सचु कमाहि ॥ सचा सबदु मनि वसिआ सतिगुर माँहि समाँहि ॥ सची रासी सचु धनु उतम
 पदवी पाँहि ॥ सचु सुणहि सचु मंनि लैनि सची कार कमाहि ॥ सची दरगह बैसणा सचे माहि समाहि
 ॥ नानक विणु सतिगुर सचु न पाईअै मनमुख भूले जाँहि ॥५३॥ बाबीहा पृउ पृउ करे जलनिधि
 प्रेम पिआरि ॥ गुर मिले सीतल जलु पाइआ सभि दूख निवारणहारु ॥ तिस चुकै सहजु ऊपजै चुकै कूक
 पुकार ॥ नानक गुरमुखि साँति होइ नामु रखहु उरि धारि ॥५४॥ बाबीहा तूं सचु चउ सचे सउ
 लिव लाइ ॥ बोलिआ तेरा थाइ पवै गुरमुखि होइ अलाइ ॥ सबदु चीनि तिख उतरै मंनि लै

रजाइ ॥ चारे कुंडा झोकि वरसदा बूंद पवै सहजि सुभाइ ॥ जल ही ते सभ उपजै बिनु जल पिआस न
 जाइ ॥ नानक हरि जलु जिनि पीआ तिसु भूख न लागै आइ ॥५५॥ बाबीहा तूं सहजि बोलि सचै सबदि
 सुभाइ ॥ सभु किछु तेरै नालि है सतिगुरि दीआ दिखाइ ॥ आपु पछाणहि प्रीतमु मिलै वुठा छहबर
 लाइ ॥ झिमि झिमि अंमृतु वरसदा तिसना भुख सभ जाइ ॥ कूक पुकार न होवई जोती जोति मिलाइ ॥
 नानक सुखि सवन्ति सोहागणी सचै नामि समाइ ॥५६॥ धुरहु खसमि भेजिआ सचै हुकमि पठाइ ॥ इंदु
 वरसै दइआ करि गूड़ी छहबर लाइ ॥ बाबीहे तनि मनि सुखु होइ जाँ ततु बूंद मुहि पाइ ॥ अनु धनु
 बहुता उपजै धरती सोभा पाइ ॥ अनदिनु लोकु भगति करे गुर कै सबदि समाइ ॥ आपे सचा बखसि
 लए करि किरपा करै रजाइ ॥ हरि गुण गावहु कामणी सचै सबदि समाइ ॥ भै का सहजु सीगारु करिहु
 सचि रहहु लिव लाइ ॥ नानक नामो मनि वसै हरि दरगह लए छडाइ ॥५७॥ बाबीहा सगली
 धरती जे फिरहि ऊडि चढ़हि आकासि ॥ सतिगुरि मिलिअै जलु पाईअै चूकै भूख पिआस ॥ जीउ पिंडु
 सभु तिस का सभु किछु तिस कै पासि ॥ विणु बोलिआ सभु किछु जाणदा किसु आगै कीचै अरदासि ॥
 नानक घटि घटि एको वरतदा सबदि करे परगास ॥५८॥ नानक तिसै बसंतु है जि सतिगुरु सेवि
 समाइ ॥ हरि वुठा मनु तनु सभु परफड़ै सभु जगु हरीआवलु होइ ॥५९॥ सबदे सदा बसंतु है जितु
 तनु मनु हरिआ होइ ॥ नानक नामु न वीसरै जिनि सिरिआ सभु कोइ ॥६०॥ नानक तिना बसंतु है
 जिना गुरुमुखि वसिआ मनि सोइ ॥ हरि वुठै मनु तनु परफड़ै सभु जगु हरिआ होइ ॥६१॥ वड्डै झालि
 झलुंभलै नावड़ा लईअै किसु ॥ नाउ लईअै परमेसरै भन्नण घड़ण समरथु ॥६२॥ हरहट भी तूं तूं
 करहि बोलहि भली बाणि ॥ साहिबु सदा हदूरि है किआ उची करहि पुकार ॥ जिनि जगतु उपाइ हरि
 रंगु कीआ तिसै विटहु कुरबाणु ॥ आपु छोडहि ताँ सहु मिलै सचा एहु वीचारु ॥ हउमै फिका बोलणा
 बुझि न सका कार ॥ वणु तृणु तृभवणु तुझै धिआइदा अनदिनु सदा विहाण ॥ बिनु सतिगुर किनै

न पाड़िआ करि करि थके वीचार ॥ नदरि करहि जे आपणी ताँ आपे लैहि सवारि ॥ नानक गुरमुखि जिनी धिआड़िआ आए से परवाणु ॥६३॥ जोगु न भगवी कपड़ी जोगु न मैले वेसि ॥ नानक घरि बैठिआ जोगु पाईअै सतिगुर कै उपदेसि ॥६४॥ चारे कुंडा जे भवहि बेद पड़हि जुग चारि ॥ नानक साचा भेटै हरि मनि वसै पावहि मोख दुआर ॥६५॥ नानक हुकमु वरतै खसम का मति भवी फिरहि चल चित ॥ मनमुख सउ करि दोसती सुख कि पुछहि मित ॥ गुरमुख सउ करि दोसती सतिगुर सउ लाड़ि चितु ॥ जंमण मरण का मूलु कटीअै ताँ सुखु होवी मित ॥६६॥ भुलिआँ आपि समझाड़िसी जा कउ नदरि करे ॥ नानक नदरी बाहरी करण पलाह करे ॥६७॥

सलोक महला ४

१९८ सतिगुर प्रसादि ॥

वडभागीआ सोहागणी जिना गुरमुखि मिलिआ हरि राड़ि ॥ अंतरि जोति परगासीआ नानक नामि समाड़ि ॥१॥ वाहु वाहु सतिगुरु पुरखु है जिनि सचु जाता सोड़ि ॥ जितु मिलिअै तिख उतरै तनु मनु सीतलु होड़ि ॥ वाहु वाहु सतिगुरु सति पुरखु है जिस नो समतु सभ कोड़ि ॥ वाहु वाहु सतिगुरु निरवैरु है जिसु निंदा उसतति तुलि होड़ि ॥ वाहु वाहु सतिगुरु सुजाणु है जिसु अंतरि ब्रहमु वीचारु ॥ वाहु वाहु सतिगुरु निरंकारु है जिसु अंतु न पारावारु ॥ वाहु वाहु सतिगुरु है जि सचु दृड़ाए सोड़ि ॥ नानक सतिगुर वाहु वाहु जिस ते नामु परापति होड़ि ॥२॥ हरि प्रभ सचा सोहिला गुरमुखि नामु गोविंदु ॥ अनदिनु नामु सलाहणा हरि जपिआ मनि आन्नदु ॥ वडभागी हरि पाड़िआ पूरन परमान्नदु ॥ जन नानक नामु सलाहिआ बहुड़ि न मनि तनि भंगु ॥३॥ मूं पिरीआ सउ नेहु किउ सजण मिलहि पिआरिआ ॥ हउ दूढेदी तिन सजण सचि सवारिआ ॥ सतिगुरु मैडा मितु है जे मिलै त डिहु मनु वारिआ ॥ देंदा मूं पिरु दसि हरि सजणु सिरजणहारिआ ॥ नानक हउ पिरु भाली आपणा सतिगुर नालि दिखालिआ ॥४॥ हउ खड़ी निहाली पंधु मतु मूं सजणु आवए ॥ को आणि मिलावै अजु मै पिरु

मेलि मिलावए ॥ हउ जीउ करी तिस विटउ चउ खन्नीअै जो मै पिरी दिखावए ॥ नानक हरि होइ
 दइआलु ताँ गुरु पूरा मेलावए ॥५॥ अंतरि जोरु हउमै तनि माइआ कूड़ी आवै जाइ ॥ सतिगुर का
 फुरमाइआ मंनि न सकी दुतरु तरिआ न जाइ ॥ नदरि करे जिसु आपणी सो चलै सतिगुर भाइ ॥
 सतिगुर का दरसन सफलु है जो इछै सो फलु पाइ ॥ जिनी सतिगुरु मंनिआँ हउ तिन के लागउ
 पाइ ॥ नानकु ता का दासु है जि अनदिनु रहै लिव लाइ ॥६॥ जिना पिरी पिआरु बिनु दरसन किउ
 तृपतीअै ॥ नानक मिले सुभाइ गुरुमुखि इहु मनु रहसीअै ॥७॥ जिना पिरी पिआरु किउ जीवनि
 पिर बाहरे ॥ जाँ सहु देखनि आपणा नानक थीवनि भी हरे ॥८॥ जिना गुरुमुखि अंदरि नेहु तै प्रीतम
 सचै लाइआ ॥ राती अतै डेहु नानक प्रेमि समाइआ ॥९॥ गुरुमुखि सची आसकी जितु प्रीतमु सचा
 पाईअै ॥ अनदिनु रहहि अन्नदि नानक सहजि समाईअै ॥१०॥ सचा प्रेम पिआरु गुरु पूरे ते
 पाईअै ॥ कबहू न होवै भंगु नानक हरि गुण गाईअै ॥११॥ जिना अंदरि सचा नेहु किउ जीवनि पिरी
 विहूणिआ ॥ गुरुमुखि मेले आपि नानक चिरी विछुंनिआ ॥१२॥ जिन कउ प्रेम पिआरु तउ आपे
 लाइआ करमु करि ॥ नानक लेहु मिलाइ मै जाचिक दीजै नामु हरि ॥१३॥ गुरुमुखि हसै गुरुमुखि रोवै
 ॥ जि गुरुमुखि करे साई भगति होवै ॥ गुरुमुखि होवै सु करे वीचारु ॥ गुरुमुखि नानक पावै पारु ॥१४॥
 जिना अंदरि नामु निधानु है गुरुबाणी वीचारि ॥ तिन के मुख सद उजले तितु सचै दरबारि ॥ तिन
 बहदिआ उठदिआ कदे न विसरै जि आपि बखसे करतारि ॥ नानक गुरुमुखि मिले न विछुड़हि
 जि मेले सिरजणहारि ॥१५॥ गुरु पीराँ की चाकरी महाँ करड़ी सुख सारु ॥ नदरि करे जिसु आपणी
 तिसु लाए हेत पिआरु ॥ सतिगुर की सेवै लगिआ भउजलु तरै संसारु ॥ मन चिंदिआ फलु पाइसी
 अंतरि बिबेक बीचारु ॥ नानक सतिगुरि मिलिअै प्रभु पाईअै सभु दूख निवारणहारु ॥१६॥ मनमुख
 सेवा जो करे दूजै भाइ चितु लाइ ॥ पुतु कलतु कुटंबु है माइआ मोहु वधाइ ॥ दरगहि लेखा मंगीअै

कोई अंति न सकी छडाइ ॥ बिनु नावै सभु दुखु है दुखदाई मोह माइ ॥ नानक गुरमुखि नदरी
 आइआ मोह माइआ विछुड़ि सभ जाइ ॥१७॥ गुरमुखि हुकमु मन्ने सह केरा हुकमे ही सुखु पाए ॥
 हुकमो सेवे हुकमु अराधे हुकमे समै समाए ॥ हुकमु वरतु नेमु सुच संजमु मन चिंदिआ फलु पाए ॥ सदा
 सुहागणि जि हुकमै बूझै सतिगुरु सेवै लिव लाए ॥ नानक कृपा करे जिन ऊपरि तिना हुकमे लए
 मिलाए ॥१८॥ मनमुखि हुकमु न बूझै बपुड़ी नित हउमै करम कमाइ ॥ वरत नेमु सुच संजमु पूजा
 पाखंडि भरमु न जाइ ॥ अंतरहु कुसुधु माइआ मोहि बेधे जिउ हसती छारु उडाए ॥ जिनि उपाए
 तिसै न चेतहि बिनु चेतै किउ सुखु पाए ॥ नानक परपंचु कीआ धुरि करतै पूरबि लिखिआ कमाए
 ॥१९॥ गुरमुखि परतीति भई मनु मानिआ अनदिनु सेवा करत समाइ ॥ अंतरि सतिगुरु गुरु सभ
 पूजे सतिगुर का दरसु देखै सभ आइ ॥ मन्नीअै सतिगुर परम बीचारी जितु मिलिअै तिसना भुख सभ
 जाइ ॥ हउ सदा सदा बलिहारी गुर अपुने जो प्रभु सचा देइ मिलाइ ॥ नानक करमु पाइआ तिन
 सचा जो गुर चरणी लगे आइ ॥२०॥ जिन पिरीआ सउ नेहु से सजण मै नालि ॥ अंतरि बाहरि
 हउ फिराँ भी हिरदै रखा समालि ॥२१॥ जिना डिक मनि डिक चिति धिआइआ सतिगुर सउ चितु
 लाइ ॥ तिन की दुख भुख हउमै वडा रोगु गइआ निरदोख भए लिव लाइ ॥ गुण गावहि गुण
 उचरहि गुण महि सवै समाइ ॥ नानक गुर पूरे ते पाइआ सहजि मिलिआ प्रभु आइ ॥२२॥
 मनमुखि माइआ मोहु है नामि न लगै पिआरु ॥ कूडु कमावै कूडु संघरै कूड़ि करै आहारु ॥ बिखु
 माइआ धनु संचि मरहि अंति होइ सभु छारु ॥ करम धरम सुचि संजमु करहि अंतरि लोभु विकार ॥
 नानक मनमुखि जि कमावै सु थाइ न पवै दरगह होइ खुआरु ॥२३॥ सभना रागाँ विचि सो भला
 भाई जितु वसिआ मनि आइ ॥ रागु नादु सभु सचु है कीमति कही न जाइ ॥ रागै नादै बाहरा इनी
 हुकमु न बूझिआ जाइ ॥ नानक हुकमै बूझै तिना रासि होइ सतिगुर ते सोझी पाइ ॥ सभु किछु

तिस ते होइआ जिउ तिसै दी रजाइ ॥२४॥ सतिगुर विचि अमृत नामु है अमृतु कहै कहाइ ॥
 गुरमती नामु निरमलो निरमल नामु धिआइ ॥ अमृत बाणी ततु है गुरमुखि वसै मनि आइ ॥
 हिरदै कमलु परगासिआ जोती जोति मिलाइ ॥ नानक सतिगुरु तिन कउ मेलिओनु जिन धुरि
 मसतकि भागु लिखाइ ॥२५॥ अंदरि तिसना अगि है मनमुख भुख न जाइ ॥ मोहु कुटंबु सभु कूडु है
 कूड़ि रहिआ लपटाइ ॥ अनदिनु चिंता चिंतवै चिंता बधा जाइ ॥ जंमणु मरणु न चुकई हउमै
 करम कमाइ ॥ गुर सरणार्ई उबरै नानक लए छडाइ ॥२६॥ सतिगुर पुरखु हरि धिआइदा
 सतसंगति सतिगुर भाइ ॥ सतसंगति सतिगुर सेवदे हरि मेले गुरु मेलाइ ॥ एहु भउजलु जगतु
 संसारु है गुरु बोहिथु नामि तराइ ॥ गुरसिखी भाणा मंनिआ गुरु पूरा पारि लम्घाइ ॥ गुरसिखाँ की
 हरि धूड़ि देहि हम पापी भी गति पाँहि ॥ धुरि मसतकि हरि प्रभ लिखिआ गुर नानक मिलिआ
 आइ ॥ जमकंकर मारि बिदारिअनु हरि दरगह लए छडाइ ॥ गुरसिखा नो साबासि है हरि तुठा
 मेलि मिलाइ ॥२७॥ गुरि पूरै हरि नामु दिड़ाइआ जिनि विचहु भरमु चुकाइआ ॥ राम नामु
 हरि कीरति गाइ करि चानणु मगु देखाइआ ॥ हउमै मारि एक लिव लागी अंतरि नामु वसाइआ
 ॥ गुरमती जमु जोहि न सकै सचै नाइ समाइआ ॥ सभु आपे आपि वरतै करता जो भावै सो नाइ
 लाइआ ॥ जन नानकु नाउ लए ताँ जीवै बिनु नावै खिनु मरि जाइआ ॥२८॥ मन अंतरि हउमै
 रोगु भ्रमि भूले हउमै साकत दुरजना ॥ नानक रोगु गवाइ मिलि सतिगुर साधू सजणा ॥२९॥
 गुरमती हरि हरि बोले ॥ हरि प्रेमि कसाई दिनसु राति हरि रती हरि रंगि चोले ॥ हरि जैसा
 पुरखु न लभई सभु देखिआ जगतु मै टोले ॥ गुर सतिगुरि नामु दिड़ाइआ मनु अनत न काहू
 डोले ॥ जन नानकु हरि का दासु है गुर सतिगुर के गुल गोले ॥३०॥

सलोक महला ५

१९८ सतिगुर प्रसादि ॥

रते सेई जि मुखु न मोड़न्ति जिनी सिजाता साई ॥ झड़ि झड़ि पवदे कचे बिरही जिना कारि न आई
 ॥१॥ धणी विहूणा पाट पटंबर भाही सेती जाले ॥ धूड़ी विचि लुडंदड़ी सोहाँ नानक तै सह नाले
 ॥२॥ गुर कै सबदि अराधीअै नामि रंगि बैरागु ॥ जीते पंच बैराईआ नानक सफल मारु इहु रागु
 ॥३॥ जाँ मूं इकु त लख तउ जित्ती पिनणे दरि कितड़े ॥ बामणु बिरथा गड़िओ जन्नमु जिनि कीतो सो
 विसरे ॥४॥ सोरठि सो रसु पीजीअै कबहू न फीका होइ ॥ नानक राम नाम गुन गाईअहि दरगह
 निरमल सोइ ॥५॥ जो प्रभि रखे आपि तिन कोइ न मारई ॥ अंदरि नामु निधानु सदा गुण सारई ॥
 एका टेक अंगम मनि तनि प्रभु धारई ॥ लगा रंगु अपारु को न उतारई ॥ गुरमुखि हरि गुण गाइ
 सहजि सुखु सारई ॥ नानक नामु निधानु रिदै उरि हारई ॥६॥ करे सु चंगा मानि दुयी गणत
 लाहि ॥ अपणी नदरि निहालि आपे लैहु लाइ ॥ जन देहु मती उपदेसु विचहु भरमु जाइ ॥ जो धुरि
 लिखिआ लेखु सोई सभ कमाइ ॥ सभु कछु तिस दै वसि दूजी नाहि जाइ ॥ नानक सुख अनद भए
 प्रभ की मंनि रजाइ ॥७॥ गुरु पूरा जिन सिमरिआ सेई भए निहाल ॥ नानक नामु अराधणा
 कारजु आवै रासि ॥८॥ पापी करम कमावदे करदे हाए हाइ ॥ नानक जिउ मथनि माधाणीआ तिउ
 मथे ध्रम राइ ॥९॥ नामु धिआइनि साजना जनम पदारथु जीति ॥ नानक धरम अैसे चवहि कीतो
 भवनु पुनीत ॥१०॥ खुभड़ी कुथाइ मिठी गलणि कुमंतीआ ॥ नानक सेई उबरे जिना भागु मथाहि
 ॥११॥ सुतड़े सुखी सर्वन्ति जो रते सह आपणै ॥ प्रेम विछोहा धणी सउ अठे पहर लवंति ॥१२॥
 सुतड़े असंख माइआ झूठी कारणे ॥ नानक से जागंति जि रसना नामु उचारणे ॥१३॥ मृग तिसना
 पेखि भुलणे वुठे नगर गंध्रब ॥ जिनी सचु अराधिआ नानक मनि तनि फब ॥१४॥ पतित उधारण

पारब्रह्म संमथ पुरखु अपारु ॥ जिसहि उधारे नानका सो सिमरे सिरजणहारु ॥१५॥ दूजी छोडि
 कुवाटड़ी इकस सउ चितु लाडि ॥ दूजै भावी नानका वहणि लुइंदड़ी जाडि ॥१६॥ तिहटड़े बाजार
 सउदा करनि वणजारिआ ॥ सचु वखरु जिनी लदिआ से सचड़े पासार ॥१७॥ पंथा प्रेम न जाणई
 भूली फिरै गवारि ॥ नानक हरि बिसराडि कै पउदे नरकि अंध्यार ॥१८॥ माडिआ मनहु न वीसरै
 माँगै दंमाँ दंम ॥ सो प्रभु चिति न आवई नानक नही करंमि ॥१९॥ तिचरु मूलि न थुड़ीदो
 जिचरु आपि कृपालु ॥ सबदु अखुटु बाबा नानका खाहि खरचि धनु मालु ॥२०॥ खंभ विकाँदड़े
 जे लहाँ घिन्ना सावी तोलि ॥ तंनि जड़ाँई आपणै लहाँ सु सजणु टोलि ॥२१॥ सजणु सचा पातिसाहु
 सिरि साहाँ दै साहु ॥ जिसु पासि बहिठिआ सोहीअै सभनाँ दा वेसाहु ॥२२॥

१६ सतिगुर प्रसादि ॥

सलोक महला ६ ॥ गुन गोबिंद गाडिओ नही जनमु अकारथ कीनु ॥ कहु नानक हरि भजु मना जिह
 बिधि जल कउ मीनु ॥१॥ बिखिअन सिउ काहे रचिओ निमख न होहि उदासु ॥ कहु नानक भजु हरि मना
 परै न जम की फास ॥२॥ तरनापो डिउ ही गडिओ लीओ जरा तनु जीति ॥ कहु नानक भजु हरि मना
 अउध जातु है बीति ॥३॥ बिरधि भडिओ सूझै नही कालु पहूचिओ आनि ॥ कहु नानक नर बावरे किउ न
 भजै भगवानु ॥४॥ धनु दारा संपति सगल जिनि अपुनी करि मानि ॥ इन मै कछु संगी नही नानक
 साची जानि ॥५॥ पतित उधारन भै हरन हरि अनाथ के नाथ ॥ कहु नानक तिह जानीअै सदा बसतु
 तुम साथि ॥६॥ तनु धनु जिह तो कउ दीओ ताँ सिउ नेहु न कीन ॥ कहु नानक नर बावरे अब किउ
 डोलत दीन ॥७॥ तनु धनु संपै सुख दीओ अरु जिह नीके धाम ॥ कहु नानक सुनु रे मना सिमरत काहि
 न रामु ॥८॥ सभ सुख दाता रामु है दूसर नाहिन कोडि ॥ कहु नानक सुनि रे मना तिह सिमरत गति

होइ ॥६॥ जिह सिमरत गति पाईऔ तिह भजु रे तै मीत ॥ कहु नानक सुनु रे मना अउध घटत है
 नीत ॥१०॥ पाँच तत को तनु रचिओ जानहु चतुर सुजान ॥ जिह ते उपजिओ नानका लीन ताहि मै मानु
 ॥११॥ घट घट मै हरि जू बसै संतन कहिओ पुकारि ॥ कहु नानक तिह भजु मना भउ निधि उतरहि
 पारि ॥१२॥ सुखु दुखु जिह परसै नही लोभु मोहु अभिमानु ॥ कहु नानक सुनु रे मना सो मूरति भगवान
 ॥१३॥ उसतति निंदिआ नाहि जिहि कंचन लोह समानि ॥ कहु नानक सुनि रे मना मुकति ताहि तै
 जानि ॥१४॥ हरखु सोगु जा कै नही बैरी मीत समानि ॥ कहु नानक सुनि रे मना मुकति ताहि तै जानि
 ॥१५॥ भै काहू कउ देत नहि नहि भै मानत आन ॥ कहु नानक सुनि रे मना गिआनी ताहि बखानि
 ॥१६॥ जिहि बिखिआ सगली तजी लीओ भेख बैराग ॥ कहु नानक सुनु रे मना तिह नर माथै भागु
 ॥१७॥ जिहि माइआ ममता तजी सभ ते भइओ उदासु ॥ कहु नानक सुनु रे मना तिह घटि ब्रहम
 निवासु ॥१८॥ जिहि प्राणी हउमै तजी करता रामु पछानि ॥ कहु नानक वहु मुकति नरु इह मन साची
 मानु ॥१९॥ भै नासन दुरमति हरन कलि मै हरि को नामु ॥ निसि दिनु जो नानक भजै सफल होहि तिह
 काम ॥२०॥ जिहबा गुन गोबिंद भजहु करन सुनहु हरि नामु ॥ कहु नानक सुनि रे मना परहि न जम कै
 धाम ॥२१॥ जो प्राणी ममता तजै लोभ मोह अहंकार ॥ कहु नानक आपन तरै अउरन लेत उधार ॥२२॥
 जिउ सुपना अरु पेखना अैसे जग कउ जानि ॥ इन मै कछु साचो नही नानक बिनु भगवान ॥२३॥
 निसि दिनु माइआ कारने प्राणी डोलत नीत ॥ कोटन मै नानक कोऊ नाराइनु जिह चीति ॥२४॥
 जैसे जल ते बुदबुदा उपजै बिनसै नीत ॥ जग रचना तैसे रची कहु नानक सुनि मीत ॥२५॥ प्राणी कछू
 न चेतई मदि माइआ कै अंधु ॥ कहु नानक बिनु हरि भजन परत ताहि जम फंध ॥२६॥ जउ सुख कउ
 चाहै सदा सरनि राम की लेह ॥ कहु नानक सुनि रे मना दुरलभ मानुख देह ॥२७॥ माइआ कारनि
 धावही मूरख लोग अजान ॥ कहु नानक बिनु हरि भजन बिरथा जनमु सिरान ॥२८॥ जो प्राणी निसि

दिनु भजै रूप राम तिह जानु ॥ हरि जन हरि अंतरु नही नानक साची मानु ॥२९॥ मनु माइआ मै
 फधि रहिओ बिसरिओ गोबिंद नामु ॥ कहु नानक बिनु हरि भजन जीवन कउने काम ॥३०॥ प्रानी रामु
 न चेतई मदि माइआ कै अंधु ॥ कहु नानक हरि भजन बिनु परत ताहि जम फंध ॥३१॥ सुख मै बहु
 संगी भए दुख मै संगि न कोइ ॥ कहु नानक हरि भजु मना अंति सहाई होइ ॥३२॥ जनम जनम
 भरमत फिरिओ मिटिओ न जम को त्रासु ॥ कहु नानक हरि भजु मना निरभै पावहि बासु ॥३३॥ जतन
 बहुतु मै करि रहिओ मिटिओ न मन को मानु ॥ दुरमति सिउ नानक फधिओ राखि लेहु भगवान ॥३४॥
 बाल जुआनी अरु बिरधि फुनि तीनि अवसथा जानि ॥ कहु नानक हरि भजन बिनु बिरथा सभ ही मानु
 ॥३५॥ करणो हुतो सु ना कीओ परिओ लोभ कै फंध ॥ नानक समिओ रमि गइओ अब किउ रोवत अंध
 ॥३६॥ मनु माइआ मै रमि रहिओ निकसत नाहिन मीत ॥ नानक मूरति चित्र जिउ छाडित नाहिन
 भीति ॥३७॥ नर चाहत कछु अउर अउरै की अउरै भई ॥ चितवत रहिओ ठगउर नानक फासी गलि
 परी ॥३८॥ जतन बहुत सुख के कीए दुख को कीओ न कोइ ॥ कहु नानक सुनि रे मना हरि भावै सो होइ
 ॥३९॥ जगतु भिखारी फिरतु है सभ को दाता रामु ॥ कहु नानक मन सिमरु तिह पूरन होवहि काम ॥४०॥
 झूठै मानु कहा करै जगु सुपने जिउ जानु ॥ इन मै कछु तेरो नही नानक कहिओ बखानि ॥४१॥ गरबु
 करतु है देह को बिनसै छिन मै मीत ॥ जिहि प्रानी हरि जसु कहिओ नानक तिहि जगु जीति ॥४२॥ जिह
 घटि सिमरनु राम को सो नरु मुकता जानु ॥ तिहि नर हरि अंतरु नही नानक साची मानु ॥४३॥ एक
 भगति भगवान जिह प्रानी कै नाहि मनि ॥ जैसे सूकर सुआन नानक मानो ताहि तनु ॥४४॥ सुआमी को
 गृहु जिउ सदा सुआन तजत नही नित ॥ नानक इह बिधि हरि भजउ इक मनि हुइ इक चिति
 ॥४५॥ तीरथ बरत अरु दान करि मन मै धरै गुमानु ॥ नानक निहफल जात तिह जिउ कुंचर इसनानु
 ॥४६॥ सिरु कंपिओ पग डगमगे नैन जोति ते हीन ॥ कहु नानक इह बिधि भई तऊ न हरि रसि लीन

॥४७॥ निज करि देखिओ जगतु मै को काहू को नाहि ॥ नानक थिरु हरि भगति है तिह राखो मन माहि ॥४८॥ जग रचना सभ झूठ है जानि लेहु रे मीत ॥ कहि नानक थिरु ना रहै जिउ बालू की भीति ॥४९॥ रामु गड़िओ रावनु गड़िओ जा कउ बहु परवारु ॥ कहु नानक थिरु कछु नही सुपने जिउ संसारु ॥५०॥ चिंता ता की कीजीअै जो अनहोनी होइ ॥ इहु मारगु संसार को नानक थिरु नही कोइ ॥५१॥ जो उपजिओ सो बिनसि है परो आजु कै कालि ॥ नानक हरि गुन गाड़ि ले छाड़ि सगल जंजाल ॥५२॥ दोहरा ॥ बलु छुटकिओ बंधन परे कछू न होत उपाड़ि ॥ कहु नानक अब ओट हरि गज जिउ होहु सहाड़ि ॥५३॥ बलु होआ बंधन छुटे सभु किछु होत उपाड़ि ॥ नानक सभु किछु तुमरै हाथ मै तुम ही होत सहाड़ि ॥५४॥ संग सखा सभि तजि गए कोऊ न निबहिओ साथि ॥ कहु नानक इह बिपति मै टेक एक रघुनाथ ॥५५॥ नामु रहिओ साधू रहिओ रहिओ गुरु गोबिंदु ॥ कहु नानक इह जगत मै किन जपिओ गुर मंतु ॥५६॥ राम नामु उर मै गहिओ जा कै सम नही कोइ ॥ जिह सिमरत संकट मिटै दरसु तुहारो होइ ॥५७॥१॥

मुंदावणी महला ५ ॥

थाल विचि तिनि वसतू पईओ सतु संतोखु वीचारो ॥ अमृत नामु ठाकुर का पड़िओ जिस का सभसु अधारो ॥ जे को खावै जे को भुंचै तिस का होइ उधारो ॥ एह वसतु तजी नह जाई नित नित रखु उरि धारो ॥ तम संसारु चरन लगि तरीअै सभु नानक ब्रहम पसारो ॥१॥ सलोक महला ५ ॥ तेरा कीता जातो नाही मैनो जोगु कीतोई ॥ मै निरगुणिआरे को गुणु नाही आपे तरसु पड़िओई ॥ तरसु पड़िआ मिहरामति होई सतिगुरु सजणु मिलिआ ॥ नानक नामु मिलै ताँ जीवाँ तनु मनु थीवै हरिआ ॥१॥

१९ सतिगुर प्रसादि

राग माला ॥ राग एक संगि पंच बरंगन ॥ संगि अलापहि आठउ नन्दन ॥ प्रथम राग भैरउ वै

करही ॥ पंच रागनी संगि उचरही ॥ प्रथम भैरवी बिलावली ॥ पुनिआकी गावहि बंगली ॥ पुनि
 असलेखी की भई बारी ॥ ए भैरउ की पाचउ नारी ॥ पंचम हरख दिसाख सुनावहि ॥ बंगालम
 मधु माधव गावहि ॥१॥ ललत बिलावल गावही अपुनी अपुनी भाँति ॥ असट पुत्र भैरव के गावहि
 गाड़िन पात्र ॥१॥ दुतीआ मालकउसक आलापहि ॥ संगि रागनी पाचउ थापहि ॥ गोंडकरी अरु
 देवगंधारी ॥ गंधारी सीहुती उचारी ॥ धनासरी ए पाचउ गाई ॥ माल राग कउसक संगि लाई ॥
 मारू मसतअंग मेवारा ॥ प्रबलचंड कउसक उभारा ॥ खउखट अउ भउरानद गाए ॥ असट
 मालकउसक संगि लाए ॥१॥ पुनि आड़िअउ द्विडोलु पंच नारि संगि असट सुत ॥ उठहि तान कलोल
 गाड़िन तार मिलावही ॥१॥ तेलंगी देवकरी आई ॥ बसंती संदूर सुहाई ॥ सरस अहीरी लै भारजा
 ॥ संगि लाई पाँचउ आरजा ॥ सुरमान्नद भासकर आए ॥ चंद्रबिंब मंगलन सुहाए ॥ सरसबान अउ
 आहि बिनोदा ॥ गावहि सरस बसंत कमोदा ॥ असट पुत्र मै कहे सवारी ॥ पुनि आई दीपक की बारी
 ॥१॥ कछेली पटमंजरी टोडी कही अलापि ॥ कामोदी अउ गूजरी संगि दीपक के थापि ॥१॥ कालम्का
 कुंतल अउ रामा ॥ कमलकुसम चंपक के नामा ॥ गउरा अउ कानरा कल्याना ॥ असट पुत्र दीपक के
 जाना ॥१॥ सभ मिलि सिरीराग वै गावहि ॥ पाँचउ संगि बरंगन लावहि ॥ बैरारी करनाटी धरी ॥
 गवरी गावहि आसावरी ॥ तिह पाछै सिंधवी अलापी ॥ सिरीराग सिउ पाँचउ थापी ॥१॥ सालू
 सारग सागरा अउर गोंड गंभीर ॥ असट पुत्र श्रीराग के गुंड कुंभ हमीर ॥१॥ खसटम मेघ राग वै
 गावहि ॥ पाँचउ संगि बरंगन लावहि ॥ सोरठि गोंड मलारी धुनी ॥ पुनि गावहि आसा गुन
 गुनी ॥ ऊचै सुरि सूहउ पुनि कीनी ॥ मेघ राग सिउ पाँचउ चीनी ॥१॥ बैराधर गजधर केदारा ॥
 जबलीधर नट अउ जलधारा ॥ पुनि गावहि संकर अउ सिआमा ॥ मेघ राग पुत्रन के नामा ॥१॥
 खसट राग उनि गाए संगि रागनी तीस ॥ सभै पुत्र रागन्न के अठारह दस बीस ॥१॥१॥